

[illegible]

ਸੰਖਾਮਰਕਰਿਜਾਹਿਜੇਗਾ। ਅਸੰਖਗਲਵਛਿਹਤਿਆਕਮਾਹਿ। ਅਸੰਖਪਾਪੀ
ਪਾਪਕਰਿਜਾਹਿ। ਅਸੰਖਕੁਛਿਆਹੁਕੁਛਿਹਤਿ। ਅਸੰਖਮਲਾਛਮਲਾਭ
ਖਿਖਾਹਿ। ਅਸੰਖਨਿਕਸਿਰਿਕਰਿਭਾਹਿ। ਨਨਕਨੀਚੁਕਰੈਵੀਚਹਾ। ਵਰਿਅ
ਨਜਾਵੇਏਕਵਾਹਾ। ਜੇਤੁਪੁਤਾਵੈਸਾਈਭਲੀਕਾਗ। ਤੁਸਦਾਸਲਾਮਤਿਨਿਕਾ
ਗ। ੧੮॥ ਅਸੰਖਨਵਅਸੰਖਥਵਅਗੰਮਅਗੰਮਅਸੰਖਲਾਅ। ਅਸੰਖਕਰ
ਰਿਸਿਰਿਭੁਰਹੇ। ਅਖਗੰਨਮੁਅਖਗੰਸਲਾਹਾ। ਅਖਗੰਗਿਆਨੁਗੀਤਗੁਣ
ਗਾਹਾ। ਅਖਗੰਭਿਖਣੁਥਲਣੁਥਾਹਿ। ਅਖਗੰਸਿਰਿਜੇਜੇਗੁਵਖਣਿ। ਜਿਨਿਏਹਿ
ਲਿਖਿਤਿਸੁਸਿਰਿਨਿਹਾ। ਜਿਵਡੁਮਾਏਤਿਵਤਿਉਪਾਹਿ। ਜੇਤਾਕੀਤਾਤੇਤਾਨਾਉ।
ਵਿਨੁਨਵੈਨਹੀਕੇਥਉ। ਕੁਦਰਤਿਕਵਣਕਾਵੀਚਹਾ। ਵਰਿਅਨਜਾਵੇਏਕਵਾ
ਗ। ਜੇਤੁਪੁਤਾਵੈਸਾਈਭਲੀਕਾਗ। ਤੁਸਦਾਸਲਾਮਤਿਨਿਕਾਗ। ੧੯॥ ਭਗੀਐਹ
ਬੁਧੈਰੁਤਨਹਾ। ਪਾਣੀਧੋਤੈਉਤਸੁਖੇਹਾ। ਮੁਤਪਲੀਤੀਕਪੁਕੁਰਹੇ। ਦੇਸਾਬੁਣ
ਲਾਈਐਉਧੇਇ। ਭਗੀਐਮਤਿਪਾਪਕੈਸੰਗਿ। ਉਧੇਪੈਨਵੈਕੈਗੰਗਿ। ਪੁੰਨੀਪਾ
ਪੀਆਖਣੁਨਾਹਿ। ਕਰਿਕਰਿਕਰਣੁਲਿਖਿਲੈਜਾਹਾ। ਆਪੇਥੀਜਿਅਪਹੀਖਾਹੁ
॥ ਨਨਕਹੁਕਮੀਆਵਹੁਜਾਹਾ। ੨੦॥ ਤੀਰਥਤੁਪੁਦਇਆਦਤੁਦਾਨਾ। ਜੇਕੈਪਾਵੈਤਿ
ਲਕਾਮਨਾ। ਸੁਣਿਆਮੰਨਿਆਮਨਿਕੀਤਾਭਉ। ਅੰਤਰਿਗਤਿਤੀਰਥਿਮਲਿਨਾਉ
॥ ਸਭਉਤੈਸੈਨਹੀਕੇਇ। ਵੇਲੁਗੁਣਕੀਤੇਭਗਤਿਨਹੇ। ਸੁਅਸਤਿਆਥਿਥਾਣੀਥ
ਗਮਉ। ਸਤਿਸੁਹੁਤੁਸਦਾਮਨਿਚਉ। ਕਵਣਸੁਵੇਲਾਵਖਤੁਕਵਣੁਕਵਣੁਥਿਤਿਕਵ
ਣੁਵਹਾ। ਕਵਣਿਸਿਰੁਤੀਮਾਹਾ। ਕਵਣੁਜਿਤੁਹੁਆਕਾਹੁ। ਵੇਲਿਨਪਾਈਆਪੰਡਿ
ਤੀਜੇਹੈਵੈਲੇਖੁਪੁਗਣਾ। ਵਖਤੁਨਪਾਇਰਿਕਾਦੀਆਜਿਲਿਖਨਿਲੇਖੁਕੁਗਣਾ।
ਥਿਤਿਵਹੁਨਜੇਗੀਜਾਣੈਗਤਿਮਾਹੁਨਕੇਈ। ਜਾਕਰਤਾਸਿਰੁਕੀਉਸਾਜੈਆਪੇਜਾ
ਣੈਸੇਈ। ਕਿਵਕਰਿਆਖਕਿਵਸਾਲਾਹੀਕਿਉਵਰਨੀਕਿਵਜਾਣਾ। ਨਨਕਆਖਣਿ
ਸਤੁਕੈਆਖੈਇਕਦੁਇਕੁਸਿਆਣਾ। ਵਡਾਸਾਹਿਬੁਵਗੀਨਈਕੀਤਾਜਾਕਾਰੈਵੈ। ਨਨ
ਕਜੇਕੈਆਪੇਜਾਣੈਅਗੈਗਇਆਨਸੈਹੈ। ੨੧॥ ਪਾਤਾਲਾਪਾਤਾਲਖਆਗਾਸਾਅ
ਗਾਸਾ। ਓੜਕਓੜਕਭਾਲਿਥਕੇਵੇਦਕਹਨਿਕਿਵਣਤ। ਸਹਸਅਠਹਕਹਨਿਕੇਤੇਥਾ
ਅਸੁਲੁਇਕੁਪਾਤਾ। ਲੋਧਾਹੋਇਤਿਲਿਖੀਐਲੇਖੈਹੋਇਵਿਣਾਸੁ। ਨਨਕਵਡਾਆਖੀ
ਐਆਪੇਜਾਣੈਆਪੁ। ੨੨॥ ਸਾਲਾਹੀਸਾਲਾਹਿਤੀਸੁਗਤਿਨਪਾਈਆ। ਨਵੀਆ
ਅਤੈਵਹਪਵਹਿਸਮੁੰਦਿਨਜਾਣੀਆਹਿ। ਸਮੁੰਦਸਾਹੁਸੁਲਤਾਨਗਿਹਰਾਸੇਤੀਮਲੁਪ

ਨਾ। ਕੀਰੀਤੁਲਿਨਹੋਵਨੀਜੇਤਿਮਨਹੁਨਵੀਸਗਹਿ। ੨੩॥ ਅੰਤੁਨਿਫਤੀ
ਕਹਣਿਨਅੰਤੁ। ਅੰਤੁਨਕਰਏਦੇਣਿਨਅੰਤੁ। ਅੰਤੁਨਵਖਣਿਸੁਣਿਨਅੰਤੁ। ਅੰਤੁ
ਜਪੈਕਿਆਮਨਿਮੰਤੁ। ਅੰਤੁਨਜਾਪੈਕੀਤਾਆਕਾਗੁ। ਅੰਤੁਨਜਾਪੈਪਾਗਵਾਗੁ। ਅੰਤੁਕਰ
ਇਕੇਤੇਥਿਲਾਹਾ। ਤਕੈਅੰਤੁਨਪਾਏਜਾਹਿ। ਏਹੁਅੰਤੁਨਜਾਣੈਕੇਇ। ਥਹੁਤਾਕ
ਹੀਐਥਹੁਤਾਹੇਇ। ਵਡਾਸਾਹਿਬਉਚਰਾਥਉ। ਉਚੈਉਪਹਿਉਚਾਨਉ। ਵੇਵਤਉ
ਚਹੋਵੈਕੇਇ। ਤਿਸੁਉਚੈਕਉਜਾਣੈਸੇਇ। ਜੇਵਡੁਆਪਿਪਾਜਾਣੈਆਪਿਆਪਾ। ਨਾ
ਨਕਨਦਗੀਕਰਮੀਦਾਤਿ। ੨੪॥ ਥਹੁਤਾਕਰਮੁਲਿਖਿਆਨਜਾਇ। ਵਡਾਦਾਤਿ
ਲੁਨਤਮਾਇ। ਕੇਤੇਮੰਗਹਿਜਪਅਪਾਗ। ਕੇਤਿਆਗਣਤਨਹੀਵੀਚਗ। ਕੇਤੇਖੀਪਤੁ
ਟਹਿਵੇਕਾਗ। ਕੇਤੇਲੈਲੈਮੁਕਰੁਪਾਹਿ। ਕੇਤੇਮੁਗਖਪਾਹੀਖਾਹਿ। ਕੇਤਿਆਦੁਖਤੁਖਸ
ਦਮਾਗ। ਏਹਿਥੀਦਾਤਿਤੀਦਾਤਾਗ। ਥਵੇਖਲਾਸੀਭਾਣੈਹੋਇ। ਹੋਰੁਆਖਿਨਸਕੈ
ਕੇਇ। ਜੇਕੈਖਾਇਕੁਆਖਣਿਪਾਇ। ਉਹੁਜਾਣੈਜੇਤੀਆਮੁਹੁਖਾਇ। ਆਪੇਜਾ
ਣੈਆਪੇਦੇਇ। ਆਖਹਿਸਿਭਿਕੇਈਕੇਇ। ਜਿਸੇਨਥਖਸੇਸਿਭਤਿਸਾਲਾਹ। ਨਨ
ਕਪਤਿਸਾਹੀਪਤਿਸਾਹੁ। ੨੫॥ ਅਮੁਲਗੁਣਅਮੁਲਵਪਾਗ। ਅਮੁਲਵਪਾਗੈ
ਅਮੁਲਭੰਡਾਗ। ਅਮੁਲਆਵਹਿਅਮੁਲਲੈਜਾਹਿ। ਅਮੁਲਭਾਇਅਮੁਲਸ
ਮਾਇ। ਅਮੁਲਪਰਮੁਅਮੁਲਦੀਥਣਾ। ਅਮੁਲਤਲਅਮੁਲਪਗਵਣਾ। ਅ
ਮੁਲਥਖਸੀਅਮੁਲਨੀਸਾਣਾ। ਅਮੁਲਕਰਮੁਅਮੁਲੁਭੁਮਾਣਾ। ਅਮੁਲੇਅਮੁਲ
ਆਖਿਆਨਜਾਇ। ਆਖਿਆਖਿਹੋਲਿਵਲਾਇ। ਆਖਹਿਵਦਪਾਠਪੁਗਣਾ। ਅਖ
ਹਿਪੜਹਿਕਹਿਵਖਿਆਣਾ। ਆਖਹਿਥਗੇਅਖਹਿਣਿਦਾ। ਆਖਹਿਗੀਪੀਤੇਗੰਥਿ
ਦਾ। ਆਖਹਿਈਸਰੁਆਖਹਿਸਿਧਾ। ਆਖਹਿਕੇਤੇਕੀਤੇਥਧਿ। ਆਖਹਿਦਾਨਵਆਖ
ਹਿਦੇਵਾ। ਆਖਹਿਸੁਰਿਨਹਮੁਨਿਜਨਸੇਵਾ। ਕੇਤੇਆਖਹਿਆਖਣਪਾਹਿ। ਕੇਤੇਕਹਿ
ਕਹਿਉਠਿਉਠਿਜਾਹਿ। ਏਤੇਕੀਤੇਹੋਰਿਕੇਗਹਿ। ਤਾਆਖਿਨਸਕਹਿਕੇਈਕੇਇ।
ਜੇਵਡੁਭਾਵੈਤੇਵਡੁਹੋਇ। ਨਨਕਜਾਣੈਸਾਚਾਸੇਇ। ਜੇਕੈਆਖੈਥਲਵਿਗ
ਹੁ। ਤਾਲਿਖੀਐਸਿਰਿਗਵਾਗਾਵਾਗ। ੨੬॥ ਸੇਦਹੋਕਹਾਸਘਰੁਕਹਾਜਿਤੁ
ਥਹਿਸਰਥਸਮਾਣਾ। ਵਾਜੇਨਦਅਨੇਕਅਸੰਖਾਕੇਤੇਵਾਵਣਹਾਗ। ਕੇਤੇਗਗਪ
ਗੈਸਿਉਕਹੀਅਨਿਕੇਤੇਗਾਵਣਹਾਗ। ਗਾਵਹਿਤੁਹੋਨਪਉਣਪਾਣੀਥੈਸਤੁਗਾਵੈ
ਗਜਾਪਹੁਮੁਦਾਗੇ। ਗਾਵਹਿਤਿਤੁਗੁਪਤੁਲਿਖਿਜਾਣਹਿਲਿਖਿਲਿਖਿਪਹੁ
ਵੀਚਗ। ਗਾਵਹਿਈਸੁਰਥਗਮਾਦੈਵੀਸੇਹਨਿਸਦਾਸਵਾਗੇ। ਗਾਵਹਿਣਿਦੈਵਸ

ਇਥੈ ਠੇਕੇ ਵਤਿਆਵ ਨਿਨਾ ॥ ਗਾਵਹਿ ਸਿਧਸਾਧੀ ਅੰਦਰਿ ਗਾਵਨਿ ਸਾਧਿਵਾਰ
ਗਾਵਨਿ ਤੀਸਤੀ ਸੇਤੀ ਖੀਰਾਵਹਿ ਵੀਰਕਾਰ ॥ ਗਾਵਨਿ ਪੰਡਤਿ ਪੰਡਤਿ ਗੰਧੀ ਸੁਗੁ
ਗੁਗੁਣਵਾਨ ॥ ਗਾਵਹਿ ਮੋਖੀਆ ਮਨ ਮੋਹਨਿ ਸੁਗੰਧ ਮਛਪਇਆਲੇ ॥ ਗਾਵਨਿ
ਗਤਨ ਉਪਾਏ ਤੇ ਅਠਸ੍ਰਿਤੀ ਗੰਧਨ ॥ ਗਾਵਹਿ ਜਪਮਹਾਥਲਾ ਸੁਗੰਧਾਵਹਿ ਖਾਣੀ
ਚੰਗੇ ॥ ਗਾਵਹਿ ਪੰਡਤੀ ਭਲਵਰਤੰਡਾ ਕਰਿ ਕਰਿ ਖੇਪਾਰੇ ॥ ਸੇਤੀ ਤੁਪਨੇ ਗਾਵਹਿ ਜੇ
ਤੁਪੁ ਭਵਨਿ ਰੇਤੋ ਤੇ ਰੇਤੋ ਰੇਤੋ ॥ ਰੇਤੋ ਰੇਤੋ ਗਾਵਨਿ ਸਮੇਰਿ ਤਿਨ ਆਵਨਿ ਨਨਕਰਿ
ਆਵੀ ਚੰਗੇ ॥ ਸੇਤੀ ਸੇਤੀ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਈ ॥ ਹੈਤੀ ਹੋ ਸੀ ਜਾਇ
ਨ ਜਾ ਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਿ ਸੀਮਾਇਆ ਜਿਨਿ ਉਪਾ
ਈ ॥ ਕਰਿ ਕਰਿ ਵੇਖੈ ਕੀਤਾ ਪਾਣੀ ਵਤਿ ਸਦੀ ਵਤਿ ਆਈ ॥ ਜੇ ਤੇ ਭਾਵੈ ਸੇਤੀ ਕਰ ਸੀ ਯੁਗਮੁ
ਨਕਰ ਜਾਈ ॥ ਸਿਪਾਤਿ ਸਾਹੁ ਸਾਹੁ ਪਤਿ ਸਹਿਬੁ ਨਕਰ ਰਹਣਾ ਜਾਈ ॥ ੨੭ ॥ ਮੁੰਦਾ ਸੇਤੋ
ਖੁਸਮੁਪਤੁ ਭੋਲੀ ਧਿਆਨ ਕੀ ਕਰਹਿ ਬਿਭੁਤੀ ॥ ਖਿਖਾ ਕਾਲੁ ਕੁਆਰੀ ਆਇਆ ਜੁਗਤਿ ਭੰਡਾ
ਪਰਤੀਤੀ ॥ ਆਈ ਪੰਥੀ ਸਗਲਾ ਜਮਾਤੀ ਮਨਿ ਜੀਤੈ ਜਗੁ ਜੀਤਾ ॥ ਆਦੇ ਸੁਤਿ ਸੈ ਆਦੇ ਸੁ
ਆਦਿ ਅਨੀਲੁ ਅਨਦਿ ਅਨਾਹਤਿ ਜੁਗੁ ਗੁਣੇ ਕੇ ਦੇਸੁ ॥ ੨੮ ॥ ਭੁਗਤਿ ਗਿਆਨੁ ਦਇ
ਆ ਭੰਡਾ ਰਣਿ ਘਟਿ ਘਟਿ ਵਜਹਿ ਨਾ ॥ ਅਪਿਨਾ ਬੁਨਾਖੀ ਸੁਭਾ ਕੀ ਗਿਪਿ ਸਿਪਿ
ਅਵਗਾਸਾ ॥ ਸੰਜੋਗੁ ਵਿਜੋਗੁ ਦਇਕਾਰ ਚਲਾਵੈ ਲੇਖੇ ਆਵਹਿ ਭਾਗਾ ॥ ਆਦੇ ਸੁਤਿ ਸੈ
ਆਦੇ ਸੁ ॥ ਆਦਿ ਅਨੀਲੁ ਅਨਦਿ ਅਨਾਹਤਿ ਜੁਗੁ ਗੁਣੇ ਕੇ ਦੇਸੁ ॥ ੨੯ ॥ ਇਕਾਮ
ਈ ਜੁਗਤਿ ਵਿਆਈ ਤਿਨਿ ਲੈ ਪਰਵਾਨੁ ॥ ਇਕ ਸੈ ਸੀ ਇਕ ਭੰਡਾ ਗੀ ਇਕ ਲਾਏ ਦੀ
ਥਾਨੁ ॥ ਜਿਵਤਿ ਸੁਭਾਵੈ ਤਿਵੈ ਚਲਾਵੈ ਜਿਵੈ ਵੈ ਫੁਗਮਾਨੁ ॥ ਭਿਵੈ ਖੈ ਭਿਨ ਨਦਰਿ
ਨ ਆਵੈ ਬੁਝਤੁ ਏਵਿ ਭਾਨੁ ॥ ਆਦੇ ਸੁਤਿ ਸੈ ਆਦੇ ਸੁ ॥ ਆਦਿ ਅਨੀਲੁ ਅਨਦਿ
ਅਨਾਹਤਿ ਜੁਗੁ ਗੁਣੇ ਕੇ ਦੇਸੁ ॥ ੩੦ ॥ ਆਸਲੁ ਲੇਇ ਲੇਇ ਭੰਡਾ ॥ ਜੇਕਿ ਛੁਪਇਆ
ਸੁਣੇ ਕਾਵਗਾ ॥ ਕਰਿ ਕਰਿ ਵੇਖੈ ਸਿਰਜਣਾਹੁ ॥ ਨਨਕ ਸਚਰੀ ਸਚੀ ਕਾਗ ॥ ਆਦੇ ਸੁ
ਤਿ ਸੈ ਆਦੇ ਸੁ ॥ ਆਦਿ ਅਨੀਲੁ ਅਨਦਿ ਅਨਾਹਤਿ ਜੁਗੁ ਗੁਣੇ ਕੇ ਦੇਸੁ ॥ ੩੧ ॥
ਇਕ ਦੁਨੀਭੇ ਲਖਿ ਹੋਲਿ ਖਰੋਵਹਿ ਲਖ ਵੀਸਾ ॥ ਲਖੁ ਲਖੁ ਗੋਡਾ ਆਖੀ ਅਹਿ
ਏਕਾ ਮੁਜਗਦੀਸਾ ॥ ਏਤੁ ਗਹਿਪਤਿ ਪਵਤੀ ਆਚਰੀ ਐ ਹੋਇ ਇਕੀਸਾ ॥ ਸੁਣਿ
ਗਲਾ ਆਕਸਰੀ ਕੀਟਾ ਆਈ ॥ ਨਨਕ ਨਦਰੀ ਪਾਈ ਐ ਕੁਕੀਰੁ ਕੈ ਗੀਸਾ ॥ ੩੨ ॥ ਆਖ
ਇ ਜੋਰੁ ਤੁਪਨੇ ਜੋਗ ॥ ਜੋਰੁ ਨ ਮੰਗਣਿ ਦੇਖਿ ਨ ਜੋਗ ॥ ਜੋਰੁ ਨ ਸੀਵਣਿ ਮਗਣਿ ਨ ਜੋਗ ॥
ਜੋਰੁ ਨ ਜਿਮਾਇ ਮਨਿ ਸੋਗ ॥ ਜੋਰੁ ਨ ਸੁਰਤੀ ਗਿਆਨ ਵੀਚਾਰੁ ॥ ਜੋਰੁ ਨ ਜੁਗਤੀ ਛੁਟੈ

ਸੰਸਾਰੁ ॥ ਜਿ ਸੁਹਿਥੇ ਜੋਰੁ ਕਰਿ ਵੇਖੈ ਸੋਇ ॥ ਨਨਕ ਉਤਮੁ ਨੀਚੁ ਨ ਕੋਇ ॥ ੩੩ ॥
ਗਤੀ ਰੁਤੀ ਥਿਤੀ ਵਾਰਾ ॥ ਪਵਣੁ ਪਾਣੀ ਅਗਨੀ ਪਾਤਲਾ ॥ ਤਿਸੁ ਵਿਚਿ ਪਰਤੀਥਾ ਪਿ
ਰਖੀ ਪਰਮ ਸਾਲਾ ॥ ਤਿਸੁ ਵਿਚਿ ਜੀ ਅਜੁਗਤਿ ਕੋ ਰੰਗਾ ॥ ਤਿਨ ਕੇ ਨਾਮ ਅਨੇਕ ਅਨੰਤ
॥ ਕਰਮੀ ਕਰਮੀ ਹੋਇ ਬੀਚਾਰੁ ॥ ਸਚਾ ਆਪਿ ਸਚਾ ਦਰਬਾਰੁ ॥ ਤਿਥੈ ਸੋਧਿਨਿ ਪੰਚ ਪਰਵਾ
ਨੁ ॥ ਨਦਰੀ ਕਰਮੀ ਪਵੈ ਨੀਸਾਨੁ ॥ ਕਰਤ ਪਕਾਈ ਥਿਥੈ ਪਾਇ ॥ ਨਨਕ ਗਇਆ ਜਾਪੈ ਜਾ
ਇ ॥ ੩੪ ॥ ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖੁ ਧਰਮੁ ॥ ਕੇਤੋ ਪਵਣੁ ਪਾ
ਣੀ ਵੈ ਸੰਤ ਕੇ ਤੇ ਕਾਨ ਮਹੇਸੁ ॥ ਕੇਤੋ ਬਰਮੇ ਘਾੜਤਿ ਘਾੜੀ ਅਹਿ ਰੂਪੰਗ ਕੇ ਦੇਸਾ ॥ ਕੇਤੋ
ਆਕਰਮ ਭੁਮੀ ਮਹੇ ਕੇ ਤੇ ਕੇਤੋ ਧੁਧਿ ਪਦੇਸਾ ॥ ਕੇਤੋ ਇੰਦਰੰਦ ਸੁਗੰਧ ਕੇ ਤੇ ਕੇਤੋ ਮੰਡਲਾ ਦੇਸਾ ॥
ਕੇਤੋ ਸਿਧ ਧੁਧਨ ਖੇਰੇ ਤੇ ਕੇਤੋ ਵੀਵੇਸਾ ॥ ਕੇਤੋ ਦੇਵ ਦਾਨਵ ਮੁਨਿ ਕੇ ਤੇ ਕੇਤੋ ਰੇਤੋ ਰੇਤੋ ਰੇਤੋ
ਦਾ ॥ ਕੇਤੀ ਆਖਾਣੀ ਕੇਤੀ ਆਖਾਣੀ ਕੇਤੋ ਪਾਤਨ ਰਿੰਦਾ ॥ ਕੇਤੀ ਆਸੁਰਤੀ ਸੇਵਕ ਕੇਤੋ
ਨਨਕ ਅੰਤੁ ਨ ਅੰਤੁ ॥ ੩੫ ॥ ਗਿਆਨੁ ਖੰਡ ਮਹਿ ਗਿਆਨੁ ਪਰਚੰਡਾ ॥ ਤਿਥੈ ਨਾਦ ਬਿਨ
ਦੇ ਕਰ ਅਨੰਦਾ ॥ ਸਰਮ ਖੰਡ ਕੀ ਥਾਣੀ ਰੂਪਾ ॥ ਤਿਥੈ ਘਾੜਤਿ ਘਾੜੀ ਐ ਬੁਝਤੁ ਆ
ਨੁਪਾ ॥ ਤਾਰੀ ਆਗਲਾ ਕਰੀ ਆਨਾ ਜਾਹਿ ॥ ਜੇਕਰੋ ਪਿਛੈ ਪਛਤਾਇ ॥ ਤਿਥੈ ਘਾੜੀ
ਐ ਸੁਗਤਿ ਮਨ ਬੁਧਿ ॥ ਤਿਥੈ ਘਾੜੀ ਐ ਸੁਗਤਿ ਸਿਧਾ ਕੀ ਸੁਧਿ ॥ ੩੬ ॥ ਕਰਮ ਖੰਡ ਕੀ
ਥਾਣੀ ਜੋਗ ॥ ਤਿਥੈ ਧੋਰੁ ਨ ਕੋਈ ਹੋਗ ॥ ਤਿਥੈ ਜੋਧਮਾਥਲਾ ਸੁਗ ॥ ਤਿਨ ਮਹਿ ਗੁਮੁ
ਹਿਆ ਭਗਪੁ ਗਿ ॥ ਤਿਥੈ ਸੀਤੋ ਸੀਤਾ ਮਹਿ ਮਾਮਹਿ ॥ ਤਕੋ ਰੂਪ ਨ ਕਥਨੇ ਜਾਹਿ ॥ ਨਾਹਿ
ਮਹਿ ਨ ਠੰਗ ਜਾਹਿ ॥ ਜਿਨ ਕੋ ਗਮੁ ਵੈ ਸੈ ਮਨ ਮਾਹਿ ॥ ਤਿਥੈ ਭਗਤ ਵਸਹਿ ਕੋਲੇ ਆ ॥
ਕਹਿ ਅਨੰਦੁ ਸਚਾ ਮਨਿ ਸੋਇ ॥ ਸਚ ਖੰਡ ਸੈ ਨਿਰੰਕਾਰੁ ॥ ਕਰਿ ਕਰਿ ਵੇਖੈ ਨਦਰਿ
ਨਿਹਾਲਾ ॥ ਤਿਥੈ ਖੰਡ ਮੰਡਲ ਵਰਤੰਡਾ ॥ ਜੇਕਰ ਖੈਤ ਅੰਤੁ ਨ ਅੰਤੁ ॥ ਤਿਥੈ ਲੇਖ
ਲੇਖ ਆਕਾਗ ॥ ਜਿਵ ਜਿਵ ਦੁਖ ਮੁਤਿ ਵੈ ਤਿਵ ਕਾਗ ॥ ਵੇਖੈ ਵਿਗਸੈ ਕਰਿ ਵੀਚਾਰੁ
॥ ਨਨਕ ਕਥਨਾ ਕਰਕਾ ਸਾਗੁ ॥ ੩੭ ॥ ਜਤੁ ਪਰਾਧੀ ਗੁਜੁ ਸੁਨਿਆਗੁ ॥ ਅਹੁਣਿ
ਮਤਿ ਵੇਦੁ ਧੀ ਆਗੁ ॥ ਭਉ ਖਲਾ ਅਗਨਿ ਤਪਤਾਉ ॥ ਭੰਡਾ ਭਾਉ ਅੰਮ੍ਰਿਤੁ ਤਿ
ਤੁਛਾ ਲਿਆ ॥ ਘਾੜੀ ਐ ਸਬਦੁ ਸਚੀਟ ਕਾ ਸਾਲਾ ॥ ਜਿਨ ਕਉ ਨਦਰਿ ਕਰਮੁ ਤਿਨ
ਕਾਗ ॥ ਨਨਕ ਨਦਰੀ ਨਦਰਿ ਨਿਹਾਲਾ ॥ ੩੮ ॥ ਸਲੋਕੁ ॥ ਪਵਣੁ ਗੁਰੁ ਪਾਣੀ ਪਿਤਾ
ਮਾਤਾ ਧਰਤਿ ਮਹਤੁ ॥ ਦਿਵ ਸੁਗਤਿ ਦਾਈ ਦਾਇਆ ਖੈਲੈ ਸਗਲਾ ਜਗਤੁ ॥ ਰੰਗ
ਆਈ ਅਥੁਰਿਆਈ ਆਵਾਚੈ ਧਰਮੁ ਹੋਗੁ ॥ ਕਰਮੀ ਆਪੇ ਆਪਣੀ ਕੋਨੇ ਕੋਨੇ
ਗਿ ॥ ਜਿਨੀ ਨਾਮੁ ਪਿਆਇ ਆਗੇ ਏ ਮਸਕਤਿ ਘਾਲਿ ॥ ਨਨਕ ਤੇ ਮੁਖਿ ਜਲੋ ਕਤੀ

ੴ ਸਤਿਗੁਰਪਾਸਿ

ਭੁਟੀਨਾਨਾ ॥੧॥

ਗੁਆਸਾਮਹਲਾ ੧ ਸੇਦਰੁ ਸੇਦਰੁ ਤੇਰੇ ਕੇ ਹੋਸਾਧੁ
 ਕੇ ਜਿਤੁ ਬਹਿਸੁ ਗੁਰਸਾਖੀ ॥ ਵਜੇ ਤੇਰੇ ਨਾਨਕ ਅਸੀਖਾ ਕੇ ਤੇਰੇ ਵਾ
 ਵੇਹੁ ਗਾ ਕੇ ਤੇਰੇ ਗੁਰਪਾਸਿ ਉਕਾਰੀ ਅਹਿ ਕੇ ਤੇਰੇ ਗਾਵਣ ਹੋ ॥ ਗਾਵਨਿ
 ਤੁਧਨੇ ਪਵਣੁ ਪਈਥੈ ਸੰਤਗਾਵੈ ਗਾਧਾ ਪਰਮੁਦ ਅਗਾ ਗਾਵਨਿ ਚਿਤੁ ਗੁਪਤੁ
 ਲਿਖਿ ਜਲਨਿ ਲਿਖਿ ਲਿਖਿ ਪਰਮੁਖੀ ਚਾਗੇ ॥ ਗਾਵਨਿ ਤੁਧਨੇ ਈਸਰੁ
 ਹਮਾਵੈ ਸੋਧਨਿ ਤੇਰੇ ਸਦਾ ਸਵੇਗੇ ॥ ਗਾਵਨਿ ਤੁਧਨੇ ਇੰਦ੍ਰ ਇੰਦ੍ਰਾਸਿ ਥੈਰੇ
 ਵਤਿ ਆਵਹਿ ਨਾਲਾ ॥ ਗਾਵਨਿ ਤੁਧਨੇ ਸਿਧਸਾਧੀ ਅੰਦਰਿ ਗਾਵਨਿ ਤੁਧਨੇ
 ਸਾਧਵੀ ਚਾਗੇ ॥ ਗਾਵਨਿ ਤੁਧਨੇ ਜਤੀਸਤੀ ਸੰਤਖੀ ਗਾਵਨਿ ਤੁਧਨੇ ਵੀਰ ਕੋਗੇ ॥
 ਗਾਵਨਿ ਤੁਧਨੇ ਪੰਡਿਤ ਪੜਨਿ ਰਖੀ ਸੁਗੁਰੁ ਗੁਰੁ ਗੁਵੇਦਨ ਲੇ ॥ ਗਾਵਨਿ ਤੁ
 ਧਨੇ ਮੇਰੀ ਆਮਨ ਮੇਰੀ ਸੁਗੁਰੁ ਮਛੁ ਪਾਇਆ ॥ ਗਾਵਨਿ ਤੁਧਨੇ ਰਤਨ
 ਉਪਾਏ ਤੇਰੇ ਅਨੁਸਥਿਤੀ ਰਖਨ ਲੇ ॥ ਗਾਵਨਿ ਤੁਧਨੇ ਜੋਧਮਾਥਲ ਸੁਗਾ
 ਵਨਿ ਤੁਧਨੇ ਖਾਣੀ ਚਾਗੇ ॥ ਗਾਵਨਿ ਤੁਧਨੇ ਖੰਡ ਮੰਡਲ ਬ੍ਰਹਮੰਡਾ ਰਿਗਿ ਰਿਖੇ
 ਤੇਰੇ ਪਾਗੇ ॥ ਸੇਈ ਤੁਧਨੇ ਜੋ ਤੁਧੁ ਭਾਵਨਿ ਰੇ ਤੇਰੇ ਭਗਤੁ ਗਸਾਲਾ ॥ ਹਰਿ ਕੇ ਤੇਤੁ
 ਧਨੇ ਗਾਵਨਿ ਸੋ ਮੇਰਿ ਤਿਨ ਆਵਨਿ ਨਨਕਰਿ ਆਬੀ ਚਾਗੇ ॥ ਸੇਈ ਸੇਈ ਸਦਾ ਸ
 ਚੁਸਾਧਿਸਾ ਚਾਸਾ ਚੀਨਈ ॥ ਹੋਈ ਹੋਸੀ ਜਾਇਨਾ ਸੀਰਚਨ ਜਿਨਿ ਰਚਾ
 ਈ ॥ ਹੋਗੀ ਹੋਗੀ ਭਾਤੀ ਕਰਿ ਰਿਜਿਨ ਸੀਮਾਇਆ ਜਿਨਿ ਉਪਾਈ ॥ ਕਰਿ ਰਿਦੇਖੇ
 ਕੀਤਾ ਪਣਾ ਜਿਉ ਤਿਸਦੀ ਵਡਿਆਈ ॥ ਜੇ ਤਿਸੁ ਭਾਵੈ ਸੇਈ ਰਗਮੀ ਫਿਰਿ ਹੁਕ
 ਮੁਨ ਕਰਣਾ ਜਾਈ ॥ ਸੋ ਪਤਿਸਾਹੁ ਪਤਿਸਾਹਿ ਬੁਨਾਨ ਕਰਹੁ ਰਜਾਈ ॥੧॥
 ਗੁਆਸਾਮਹਲਾ ੧ ਸੁਣਿ ਵਡਾ ਖੈਸੁ ਭੁਕੇਇ ॥ ਕੇਵਡੁ ਵਡਾ ਭੀਰੁ
 ਇ ॥ ਕੀਮਤਿ ਪਾਇਨ ਕਹਿਆ ਜਾਇ ॥ ਕਹਣੈ ਵਲੇ ਤੇਰੇ ਹੋਸਮਾਇ ॥ ਵਡੇ
 ਮੇਰੇ ਸਾਹਿਬ ਗਹਿਗੀਭੀ ਗੁਣੀ ਗਹਿਗਾ ॥ ਕੇਇਨ ਜਾਣੈ ਤੇਰੇ ਕੇ ਕੇਵਡੁ ਚੀਰ
 ॥੧॥ ਹਰਾਉ ॥ ਸਭਿ ਸੁਰਤੀ ਮਿਲਿ ਸੁਗਤਿ ਕਮਾਈ ॥ ਸੁਭ ਕੀਮਤਿ ਮਿਲਿ ਕੀਮਤਿ
 ਪਾਈ ॥ ਗਿਆਨੀ ਪਿਆਨੀ ਗੁਰਗੁਰਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ
 ॥੨॥ ਸਭਿ ਸਤਿਸਭਿ ਤਪਸਭਿ ਚੰਗਿਆਈਆ ॥ ਸਿਧ ਪੁਰਖਾ ਕੀਆਵਡਿਆਈ
 ਆ ॥ ਤੁਧੁ ਵਿਲਸਿਧੀ ਕੈਨੂੰ ਪਾਈਆ ॥ ਕਰਮਿ ਮਿਲੈ ਨਹੀਠ ਕਰਹਾਈਆ ॥

੩ ॥ ਆਖਣੁ ਵਲਕਿਆ ਵੇਚਾਰਾ ॥ ਸਿਫਤੀ ਭੇਰੇ ਤੇਰੇ ਭੰਡਾਰਾ ॥ ਜਿਸੁ
 ਤੁਹੈ ਰਿਖਿਆ ਚਾਗਾ ॥ ਨਨਕ ਸਚੁ ਸਵਾਰਣਹਾਰਾ ॥੪॥ ੨ ॥
 ਗੁਆਸਾਮਹਲਾ ੧ ਆਖਾਨੀ ਵਾਇਸੈ ਮੇਰੀ ਜਾਇ ॥ ਆਖਣਿ ਅਉਥਾ
 ਸਾਚਨਾ ॥ ਸਾਚੇ ਨਾਮ ਕੀਲਾ ਗੋਭੁਖਾ ॥ ਉਤੁ ਭੁਖੈ ਪੁਇ ਰਲੀ ਅਹਿਦੁਖਾ ॥
 ੧ ॥ ਸੇਕਿਉ ਵਿਸੈ ਮੇਰੀ ਜਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਹਰਾਉ ॥
 ਸਾਚੇ ਨਾਮ ਕੀਤਿ ਲੁਵਤਿ ਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ ਜੇ
 ਸਭੀ ਮਿਲਿ ਕੇ ਆਖਣੁ ਪਾਹਿ ॥ ਵਡਾ ਨਹੈ ਘਾਟਿਨ ਜਾਇ ॥੧॥ ਨ ਉਹ ਮੇਰੇ ਨਹੈ
 ਵੈਸੇਗਾ ॥ ਵੇਦਾ ਹੋਨ ਚੁਕੈ ਤੇਗੁ ॥ ਗੁਣੁ ਏਹੋ ਹੋਰ ਨਹੀ ਕੇਇ ॥ ਨਾ ਕੋਹ ਆਨਕ
 ਹੋਇ ॥੩॥ ਜੇ ਵਡੁ ਆਪਿ ਤੇਵਡੇ ਹੀਦਾਤਿ ॥ ਜਿਨਿ ਦਿਨੁ ਕਰਿ ਕੈਰੀ ਤੀਗਤਿ ॥
 ਖਸੰਮ ਵਿਸਾਹਿ ਤੇਕ ਮਜਾਤਿ ॥ ਨਨਕ ਨਵੈ ਬਾਣੁ ਸਨਾਤਿ ॥੪॥ ੩ ॥
 ਗੁਆਸਾਮਹਲਾ ੧੪ ਹਰਿ ਕੇ ਜਨ ਸਤਿਗੁਰ ਸਤਿ ਪੁਰਖਾ ਬਿਨਉ ਕ
 ਰੁਭਿ ਗੁਰਪਾਸਿ ॥ ਹਮ ਕੀਰਿ ਰਮ ਸਤਿਗੁਰ ਸਗਣਾਈ ਕਰਿ ਦਿਆਨੁ
 ਪਰਗਾਸਿ ॥੧॥ ਮੇਰੇ ਸੀਤ ਗੁਰਦੇਵ ਮੇਰੇ ਉਰ ਮਨ ਮੁਪਗਾਸਿ ॥ ਗੁਰਮਤਿ ਨਾ
 ਮੁਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮੇਰੀ ਹਰਗਾਸਿ ॥੧॥ ਹਰਾਉ ॥ ਹਰਿ ਜਨ ਕੇ
 ਵਡਭਾਗ ਵਡੇਗੇ ਜਿਨਿ ਹਰਿ ਹਰਿ ਸਰਧਾ ਹਰਿ ਪਿਆਸਾ ॥ ਹਰਿ ਹਰਿ ਨਾਮੁ ਮਿਲੈ
 ਤ੍ਰਿਪਤਾ ਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨॥ ਜਿਨ ਹਰਿ ਹਰਿ ਹਰਿ ਸੁ
 ਨਾਮੁ ਨ ਪਾਇਆ ਤੇ ਭਾਗੀ ਨ ਜਮ ਪਾਸਿ ॥ ਜੇ ਸਤਿਗੁਰ ਸਗਣੈ ਸੰਗਤਿ ਨ
 ਹੀ ਆਇ ਪ੍ਰਿਗੁਜੀ ਵੇ ਪ੍ਰਿਗੁਜੀ ਵਾਸਿ ॥੩॥ ਜਿਨ ਹਰਿ ਜਨ ਸਤਿਗੁਰ ਸੰਗਤਿ
 ਪਾਈ ਤਿਨ ਪ੍ਰਿਗੁਜੀ ਸਤਿਕਿ ਲਿਖਿ ਆਲਿਖਾਸਿ ॥ ਪੁਨ ਪੈਨੁ ਸਤਿ ਸੰਗਤਿ
 ਜਿਤੁ ਹਰਿ ਸੁਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥੪॥ ੪ ॥
 ਗੁਆਸਾਮਹਲਾ ੫ ਕਹੇ ਹੋ ਮਨ ਤਿਵਹਿ ਉਦਮੁ ਜਾ ਅਹਿ ਹਰਿ ਜੀ
 ਉਪਰਿਆ ॥ ਸੈਲ ਪਥਰ ਮਹਿ ਜਤੁ ਉਪਾਏ ਤਾ ਕਾ ਰਿਜ ਕਾ ਗੈਰਿ ਰਿਧਿ
 ਆ ॥੧॥ ਮੇਰੇ ਮਾਧਉ ਜੀ ਸਤ ਸੰਗਤਿ ਮਿਲੈ ਸੁਤਰਿਆ ॥ ਗੁਰਪਰਸਾਦਿ ਪਰ
 ਮਪਦੁ ਪਾਇਆ ਸੁਕੇ ਕਾ ਸਟਹਿਆ ॥੧॥ ਹਰਾਉ ॥ ਜਨਨਿ ਪਿਤਾ ਲੋਕ
 ਸੁਤ ਬਨਿ ਤਾ ਕੇ ਇਨਕਿ ਸਕੀ ਪਰਿਆ ॥ ਸਿਰਿ ਸਿਰਿ ਜਿਨ ਕਾ ਸੰਬਾਹੁ ਠਾਕੁ
 ਕਹੇ ਮਨਿ ਤਉ ਕਰਿਆ ॥੨॥ ਉਡਉ ਡਿਓ ਵੈ ਸੈ ਕੇ ਸਤਿ ਸੁਪਾਏ ਬਚੇ ਰੋਛ
 ਰਿਆ ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥

॥३॥ सञ्चिन्ति यन्त्रस्य अस्य सिपान्ठं कुरु कुरु तलपगि आ॥ जन्त
न कर्षति धलि सधलि जाटी तं अं कुत पगव रि आ॥ ४॥ ॥५॥

੧ ਸਤਿਗੁਰਪੁਸਾਇ ਰਾਗੁਆਸਾ ਮਹਲਾ ੪ ਸੁਪੁਰਖੁ
 ਸੇਪੁਰਖੁ ਨਿਰੰਜਨੁ ਹਰਿਪੁਰਖੁ ਨਿਰੰਜਨੁ ਹਰਿਅਗਮਾ ਅਗਮ ਅਪਾਰਾਗੁ ॥ ਸਤਿ
 ਧਿਆਵਿਸਭਧਿਆਵਤਿਤੁਪੁਜੀਹਰਿਸਚੇਰਿਸਿਰਜਣਹਾਰਾ ॥ ਸਤਿਜੀਅ
 ਤੁਮਹੀਜੀਤੁਜੀਆਕਾਦਾਤਾਗੁ ॥ ਹਰਿਧਿਆਵਹੁਸੰਤਤੁਪੁਜੀਸਭਿਦੁਖਵਿਸਾਗੁ
 ਹਾਰਾ ॥ ਹਰਿਅਪੇਠਕੁਰਹਿਅਪੇਸੇਵਕੀਕਿਆਨਨਕੰਤਵਿਚਾਰਾ ॥ ੧ ॥ ਤੁਪੁ
 ਪਟਅੰਤਹਿਸਥਾਨਿਤੰਤਹਿਜੀਹਰਿਏਕੋਪੁਰਖੁਸਮਾਣਾ ॥ ਇਕਦਾਤੋਇਕੋਭੇ
 ਖਾਹੀਸਭਿਤੋਰੋਜਨਵਿਡਾਣਾ ॥ ਤੁਆਪਦਾਤਾਅਪੇਤੁਗਤਾਜੀਹਉਤੁਪੁਚਿਨੁ
 ਵਹੁਨਾਣਾ ॥ ਤੁਪੁਗੁਰਮੁਖੇਅੰਤਬੇਅੰਤਜੀਤੋਹਕਿਆਗੁਣਅਖਿਵਖਾ
 ਣਾ ॥ ਜੇਸੇਵਹਿਜੇਸੇਵਹਿਤੁਪੁਜੰਨਨਨਕਤਿਨਕੁਰਬਾਣਾ ॥ ੨ ॥ ਹਰਿਧਿਆ
 ਹਰਿਧਿਆਹਿਉਤੁਪੁਜੀਸੰਜਨਨੁਗਮਹਿਸੁਖਵਾਸੀ ॥ ਸੇਮੁਕਤੁਸੇਮੁਕਤੁਭੇ
 ਜਨਹਰਿਧਿਆਇਆਜੀਤਿਨਤੁਟੀਜਮਕੀਛਾਸੀ ॥ ਜਿਨਨਿਰਭਉਜਿਨਹਰਿ
 ਨਿਰਭਉਧਿਆਜੀਤਿਨਕਾਭਉਸਭੁਗਵਾਸੀ ॥ ਜਿਨਸੇਵਿਆਜਿਨਸੇਵਿਆ
 ਹੋਗਹਰਿਜੀਸੇਹਰਿਗੁਪਸਮਾਸੀ ॥ ਸੇਪੰਨੁਸੇਪੰਨੁਜਿਨਹਰਿਧਿਆਇਆਜੀ
 ਜਨਨਨਕਤਿਨਥਲਿਜਾਸੀ ॥ ੩ ॥ ਤੇਗੰਭਗਤਿਤੇਗੰਭਗਤਿਭੰਡਾਰਜੀਭਰੇ
 ਥੇਅੰਤਬੇਅੰਤਾ ॥ ਤੇਗੰਭਗਤਤੇਗੰਭਗਤਸਲਾਹਨਿਤੁਪੁਜੀਹਰਿਅਨਿਕਅ
 ਨੇਕਅਨੰਤਾ ॥ ਤੇਗੰਭਗਤਤੇਗੰਭਗਤਅਨਿਕਕਰਹਿਹਰਿਪੁਜਾਜੀਤੁਪਤਾਪਹਿਜਪ
 ਹਥੇਅੰਤਾ ॥ ਤੇਗੰਭਗਤਤੇਗੰਭਗਤਅਨੇਕਪੜ੍ਹਥਿਧੁਸਿਮ੍ਰਿਤਿਸਾਸਤਜੀਕਹਿਕਿਰਿ
 ਆਖਤੁਕਰਮਕੰਤਾ ॥ ਸੇਭਗਤਸੇਭਗਤਭਲੇਜਨਨਾਨਕਜੀਜੇਭਾਵਹਿਸੇਰੇ
 ਹਰਿਭਗਵੰਤਾ ॥ ੪ ॥ ਤੁਆਦਿਪੁਰਖੁਅਪੰਪੁਰਖਗਤਾਜੀਤੁਪੁਜੇਵਡੁਅ
 ਵਹੁਨੇਕਈ ॥ ਤੁਜੁਗੁਜੁਗੁਏਕੇਸਦਾਸਦਤੁਏਕੇਜੀਤੁਨਿਰਚਲੁਕਰਤਸੇ
 ਈ ॥ ਤੁਪੁਆਪੇਭਵੈਸੇਈਵਰਤੈਜੀਤੁਅਪੇਕਹਿਸੁਰਈ ॥ ਤੁਆਪੇਸਿ
 ਸਟਿਸਭਉਪਈਜੀਤੁਪੁਆਪੇਸਿਗਜਿਸਭਗਈ ॥ ਜਾਨਨਨਕੁਗੁਣਗਵੈਕ
 ਰਤੋਕੰਜੋਸਭਸੈਕਾਜਾਣਈ ॥ ੫ ॥ ੧ ॥ ਆਸਾ ਮਹਲਾ ੪ ਤੁਕਰਤਾ
 ਸਚਿਆਰੁਸੈਭਾਸਈ ॥ ਜੇਤਭਉਭਵੈਸੇਈਥੀਸੀਜੇਤਦੇਹਿਸੇਈਹਉਪਈ


[illegible]

॥२॥ आसामरल १ ॥ तितुसगदगैडटीलेनिवासपाटीपाद
कुतिनहिरीआ ॥ पंकरुमोपगुनरीचलेहमदेखातडुकी
अले ॥ १ ॥ मनदेकनचेतसिमूद्रमना ॥ णगिबिसगउतेगेगुदग
लिआ ॥ १ ॥ गराउ ॥ नाराउजतीसतीनरीपडिआमुगधमुग
पजनमुभइआ ॥ पूदवडिननकडिनरीसगटाजिनतुनरी
दोसगिआ ॥ ३ ॥ ३ ॥ आसामरल १ ॥ डटीपगपडिमानुध
उगीआ ॥ गडिचिमलदरीहिएतेगीबगीआ ॥ अदगिकाजतेगे
किडेनका ॥ १ ॥ मिलासापसंगडिभुकेदलना ॥ १ ॥ सगजामिल
गुडवजलुडगनरी ॥ जनमुबिषाजातंगमाहैरे ॥ १ ॥ गराउ ॥ ज
पुडपुसंजमुपगमुनकमाहिएआ ॥ सेवसापनजातिआणगिगडि
आ ॥ कुननकहमनीचकगमा ॥ सगटिपगेरीगधुपसगमा ॥ २ ॥
॥ ४ ॥

[illegible]

ਭੁਸਮਾਗੁ॥੨॥ਸੰਬਤਿਸਾਹਲਿਖਅਮਿਲਿਕਹਿਪਵਹੁਤੇਲ॥ਦੇਹੁ
 ਸਜਣਅਸੀਸਤੀਅਜਿਉਹਵੇਸਾਹਿਥਸਿਉਮੇਲੁ॥੩॥ਘਗਿਘ
 ਰਿਏਹੁਪੁਰਾਸਦਕੋਨਿਤਪਵੈਨਿ॥ਸਦਰਹਾਸਿਮਗੀਐਨਨਕਸੇਦਿ
 ਆਵੈਨਿ॥੪॥੧॥ ਆਸਮਹਲਾ ੧ ਛਿਅਘਗਛਿਅਗੁਰ
 ਛਿਅਉਪਦੇਸਾ॥ਗੁਰਗੁਰੇਕੇਵੇਸਅਨੇਕ॥੧॥ਥਥਾਜੈਘਗਿਕਹਤੇਕੀਗਤਿ
 ਪੇਇ॥ਸਘਗਿਕੁਖਵਡਾਈਤੇਇ॥੧॥ਰਹਾਉ॥ਵਿਸੁਏਚਸਿਆਘਤੀਆ
 ਪਹਗਥਿਵੰਗੀਮਹੁਹੋਆ॥ਸੁਗੁਰੇਕੇਰੁਤਿਅਨੇਕ॥ਨਨਕਕਰਤੇਕੇਕੇਤੇ
 ਵੇਸਾ॥੨॥੨॥ ਧਨਸਹੀਮਹਲਾ ੧ ਗਗਨਮੈਥਾਲੁਗਵਿਚੰਦੁਦੀ
 ਪਕਥਨਤਰਿਕਾਮੰਡਲਾਜਨਕਸੇਤੀ॥ਧੁਪਮਲਅਨਲਪਵਦੁਚਵਰਕੇ
 ਸਗਲਥਨਗਇਫੁਲਤਜੇਤੀ॥੧॥ਕੈਸੀਅਗਤੀਹੋਇਭਵਖੰਡਨਤੇਗੀਆਗ
 ਤੀ॥ਅਨਹਤਸਥਦਵਾਜੰਤਭੇਗੀ॥੧॥ਰਹਾਉ॥ਸਹਸਤਵੈਨਨਨਨੈਨਹ
 ਹਿਤਭਿਕਉਸਹਸਮੁਗਤਿਨਨਏਕਤੇਹੀ॥ਸਹਸਪਦਥਿਮਲਨਨੁਏਕਪਦ
 ਗੰਧਥਿਨੁਸਹਸਤਵਗੰਧਇਵਚਲਤਮੇਹੀ॥੨॥ਸਭਮਹਿਜੋਤਿਜੋਤਿਓ
 ਸੋਇ॥ਭਿਸਦੈਚਨਣਿਸਭਮਹਿਚਨਣਹੋਇ॥ਗੁਰਸਾਖੀਜੋਤਿਪੁਗ
 ਟਹੋਇ॥ਜੋਤਿਸਭਵੈਸਾਅਗਤੀਹੋਇ॥੩॥ਹਰਿਚਰਣਕਵਲਮਕਰੰਦ
 ਲਭਿਤਮਨਅਨਦਿਨਮੋਹਿਅਹੀਪਿਆਸਾ॥ਕ੍ਰਿਪਾਜਲਦੇਹਿਨਨਕ
 ਸਥੰਗਕਉਹੋਇਜਾਤੇਤੇਗਨਾਇਵਾਸਾ॥੪॥੩॥ ਗਉੜੀਪੁਰਬੀਮਹਲਾ ੪
 ਕਮਿਕਹੋਪਿਨਗਥਾਉਭਰਿਆਮਿਲਿਸਧੁਖੰਡਲਖੰਡਹੋ॥ਪੁਰਬਿਲਿਖਤਲਿ
 ਮੇਗੁਰਪਇਆਮਨਿਹਿਲਿਵਮੰਡਲਮੰਡਹੋ॥੧॥ਕਹਿਸਾਧੁਅੰਜਲੀਪੁਨਵ
 ਡਾਹੋ॥ਕਹਿਭੰਡਉਤਪੁਨਵਡਾਹੋ॥੧॥ਰਹਾਉ॥ਸਾਕਤਹਰਿਗਸਸਾਦੁਨਜ
 ਏਆਤਿਨਅੰਤਹਿਉਮੈਕੰਡਾਹੋ॥ਜਿਉਜਿਉਚਲਹਿਚੁਭੈਦਖੁਪਾਵਹਿਜਮ
 ਕਾਲੁਸਹਹਿਸਿਰਿਡਾਹੋ॥੨॥ਹਰਿਜਨਹਰਿਹਰਿਨਾਮਿਸਮਾਦੇਦਖੁਜਨ
 ਮੁਮਹਣਭਵਖੰਡਾਹੋ॥ਅਥਿਨਾਸੀਪੁਰਬੁਪਇਆਪਮੇਸੁਰਬੁਸੇਤਖੰਡ
 ਹਮੰਡਾਹੋ॥੩॥ਹਮਗੀਥਮਸਰੀਨਪੁਭਤੇਹਰਿਗੁਰੁਖੁਵਡਵਡਾਹੋ॥ਜਨ
 ਨਨਕਨਾਮੁਅਪਾਹੁਟੇਕੈਹਰਿਨਾਮੇਹੀਸੁਖਮੰਡਾਹੋ॥੪॥੪॥ ਗਉੜੀਪੁਰਬੀ
 ਮਹਲਾ ੫ ਕਉਥੋਨਤੀਸੁਣਹਮੇਰੀਤਸੰਤਹਲਕੀਥਲਾ॥ਈਹ
 ਧਟਿਚਲਹੁਹਿਲਾਹਾਐਥਸਨੁਸੁਹੇਲਾ॥੧॥ਅਉਧਘਟੈਦਿਨਸੁਰੈ

ਠੇਗ॥ਮਨਗੁਰਮਿਲਿਕਾਜਸਵਾਗੇ॥੧॥ਰਹਾਉ॥ਇਹਸੈਸਾਗੁਥਿਕਾਸੁ
 ਸੇਮਹਿਤਰਿਓਥੁਮਗਿਆਨੀ॥ਜਿਸਹਿਜਗਾਇਪੀਆਵੈਇਹਸੁਅਕਥ
 ਕਥਾਤਿਜਾਨੀ॥੨॥ਜਾਕਉਆਏਸੇਈਥਿਹਾਡੁਹਰਿਗੁਰਤੇਮਨਹਿਥ
 ਸੇਗਾ॥ਨਿਜਘਗਿਮਹਲਪਾਵਹੁਸੁਖਸਹਜੇਥਹਰਿਨਹੋਇਗੋਫੇਰਾਅੰਤ
 ਰਜਾਮੀਪੁਰਬੁਥਿਧਤਸਹਧਾਮਨਕੀਪੁਰ॥ਨਨਕਦਾਸੁਇਹੋਸੁਖਮਾਗੇ
 ਮੋਕਉਕਹਿਸੰਤਨਕੀਪੁਰ॥੪॥੫॥



੧ਤਸਤਿਨਾਮੁਕਰਤਪੁਰਬੁ
 ਨਿਰਤਉਨਿਰਵੈਰਅਕਾਲਮੂਰਤਿਅੰਜਨੀਸੈਭੰ
 ਗੁਰਪਸਾਦਿ

ਗੁਰਸਿਰੀਗੁਮਹਲਾ ੧ ਘਰੁ ੧ ਚਉਪਦੇ
 ਮੇਤੀਤਮੰਦਰਉਸਹਹਿਰਤਨੀਤਹੋਹਿਜਕਾਉ॥ਕਸਤੁਰਿਕੰਗੁਅਗ
 ਰਿਚੰਦਨਿਲੀਪਿਆਵੈਚਾਉ॥ਮਤਦੇਖਿਭੁਲਾਵੀਸਰੈਤੇਗਚਿਤਿਨਆਵੈ
 ਨਉ॥੧॥ਹਰਿਥਿਨੁਜੀਉਜਲਿਥਲਿਜਾਉ॥ਮੈਆਪਣਾਗੁਰਪੁਛਿਦੇਖਿਅ
 ਅਵਰੁਨਾਹੀਥਾਉ॥੧॥ਰਹਾਉ॥ਧਰਤੀਤਹੀਰੇਲਾਲਜਵਤੀਪਲਾਪਿਲਾ
 ਲਜਕਾਉ॥ਮੋਹਣੀਮੁਖਿਮਣੀਸੋਹੈਕੇਰੇਗੰਗਿਪਸਾਉ॥ਮਤਦੇਖਿਭੁਲਾਵੀ
 ਸਰੈਤੇਗਚਿਤਿਨਆਵੈਨਉ॥੩॥ਸਿਪਹੋਵਸਿਧਿਲਾਈਹਿਧਿਆਖਾਆਉ

ਗੁਪਤਪਰਗਟਹੋਇਬੈਸਲੇਕੁਧੈਤਾਉ॥ ਮਤਦੇਖਿਭੁਲਾਵੀਸੈਤੇਗਚਿ
ਤਿਨਾਵੈਨਉ॥੩॥ ਸੁਲਤਾਨਹੋਵੇਮੇਲਿਲਸਕਰਤਖਤਿਗਖਾਪਾਉ॥ ਹੁ
ਕਮੁਹਾਸੁਲਕਗੈਠਨਾਕਾਸਭਵਉ॥ ਮਤਦੇਖਿਭੁਲਾਵੀਸੈਤੇਗਚਿਤਿ
ਨਾਵੈਨਉ॥੪॥੧੧॥ ਸਿਰੀਗੁਮੁਹਲਾ ੧॥ ਕਟਿਕੇਟੀਮੇਗੀਆਗਜਾ
ਪਵਲਪੀਅਣੁਅਪਿਆਉ॥ ਚੰਦਸੁਗੁਰੁਦਿਗੁਠੈਨਦੇਖਾਸੁਪਨੈਸਉਲੁ
ਨਥਾਉ॥ ਭੀਤੇਗੀਕੀਮਤਿਨਾਪਵੈਉਕੇਵਡੁਆਖਾਨਉ॥੧੧॥ ਸਾਚਾਨਿਕੁਗੁਨਿ
ਜਥਾਇ॥ ਸੁਣਿਸੁਣਿਆਖਣੁਆਖਣਾਜੋਤਵੈਕਰਤਮਾਇ॥੧੧॥ ਹਰਾਉ॥
ਕੁਸਾਕਟੀਆਵਾਹਪੀਸਣਿਪੀਸਪਾਇ॥ ਅਗੀਸੇਤੀਜਾਣੀਆਤਸਮਸੇ
ਤੀਗਲਿਜਾਇ॥ ਭੀਤੇਗੀਕੀਮਤਿਨਾਪਵੈਉਕੇਵਡੁਆਖਾਨਉ॥੨॥ ਪੰਖੀਹੋਇ
ਕੈਜੋਤਵਾਸੈਅਸਮਾਣੀਜਾਉ॥ ਨਦਗੀਕਿਸੈਨਆਵਉਨਕਿਛੁਪੀਆਨਖ
ਉ॥ ਭੀਤੇਗੀਕੀਮਤਿਨਾਪਵੈਉਕੇਵਡੁਆਖਾਨਉ॥੩॥ ਨਨਕਕਾਗਦਲ
ਖਮਣਾਪੜਿਪੜਿਕੀਚੈਤਾਉ॥ ਮਸੁਤੇਤਿਨਾਵਈਲਖਣਿਪਉਲੁ
ਚਲਾਉ॥ ਭੀਤੇਗੀਕੀਮਤਿਨਾਪਵੈਉਕੇਵਡੁਆਖਾਨਉ॥੪॥੨॥
ਸਿਰੀਗੁਮੁਹਲਾ ੧॥ ਲੇਖੈਬਲਣੁਬਲਣਾਲੇਖੈਖਾਣਾਖਉ॥ ਲੇਖੈਵਾ
ਟਚਲਾਈਅਲੇਖੈਸੁਣਿਵੇਖਉ॥ ਲੇਖੈਸਾਹਲਵਾਈਅਹਿਪੜਿਕਿਪੁਛ
ਣਿਜਾਉ॥੧॥ ਥਾਥਾਮਾਇਆਗਚਨਧੋਹ॥ ਐਧੋਨਾਮੁਵਿਸਰਿਆਨਾਤਿਸੁਣੇ
ਹਨਉ॥੧੧॥ ਹਰਾਉ॥ ਜੀਵਣਮੁਹਣਾਜਾਇਕੈਣੇਬੈਖਾਜੈਕਾਲਿ॥ ਜਿਥੈਬ
ਹਿਸਮਣਾਈਐਤਿਥੈਕੋਇਨਚਲਿਓਨਾਲਿ॥ ਗਿਵਣਵਾਲੇਜੋਤਕੋਸਭ
ਥਨਹਿਪੜਿਪਗਲਿ॥੨॥ ਸਭੁਕੋਆਖੈਬਹੁਤਬਹੁਤਘਟਿਨਾਅਖੈਕੋਇ
॥ ਕੀਮਤਿਕਿਨੈਨਪਾਈਆਕਹਣਿਨਵਡੋਹੋਇ॥ ਸਚਾਸਾਹਿਬੁਏਕੁਤੁਹੋਗਿ
ਜੀਆਕੋਤੇਲੇਆ॥੩॥ ਨੀਚਾਐਦਰਿਨੀਚਜਾਤਿਨੀਚੀਹੁਅਤਿਨੀਚੁ॥
ਨਨਕੁਤਿਨਕੈਸੰਗਿਸਾਥਿਵਡਿਆਸਿਉਕਿਆਗੀਸ॥ ਜਿਥੈਨੀਚਸਮਾ
ਣੀਅਨਿਤਿਥੈਨਦਰਿਤੀਬਖਸੀਸ॥੪॥੩॥ ਸਿਰੀਗੁਮੁਹਲਾ ੧॥
ਲਖੁਤਤਾਤੁਕੁਚੁਪੜਠਗਿਖਾਧਾਮੁਹਦਾਗੁ॥ ਪਗਨਿਦਪਗਮਲੁਮੁਖਸੁਖੀ
ਅਗਨਿਕੁਚੁਚੰਡਲਾ॥ ਗੁਸਕਸਾਪਿਸਲਾਹਣਾਏਕਰਮਮੇਰਕਰਤਰ
॥੧॥ ਥਾਥੈਲੀਐਪਤਿਹੋਇ॥ ਉਤਮਸੇਦਰਿਉਤਮਕਹੀਅਹਿਨੀਚ
ਕਰਮਬਹਿਗੇ॥੧੧॥ ਹਰਾਉ॥ ਗੁਸੁਸੁਇਨਾਗੁਸੁਪਾਕਾਮਣਿਗੁਸੁਪਗਮਲ

ਕੀਵਸੁ॥ ਗੁਸੁਘੋਕੇਗੁਸੁਸੇਚਾਮੰਦਰਗੁਸੁਮੀਠਗੁਸੁਮਾਸੁ॥ ਏਤੋਗੁਸੁਸੀਰੇਕੇ
ਕੋਘਟਿਨਾਮਨਿਵਾਸੁ॥੨॥ ਜਿਤੁਥੇਲਿਐਪਤਿਪਾਈਐਸੋਥੇਲਿਆਪਗ
ਵਾਣੁ॥ ਠਿਕਾਥੇਲਿਵਿਗੁਚਣਾਸੁਣਿਮੁਗਖਮਨਅਜਾਣਾ॥ ਜੇਤਿਸੁਤਾਵ
ਹਿਸੋਭੇਲੋਹਿਕਿਕਹਣਵਖਾਣਾ॥੩॥ ਤਿਨਮਤਿਤਿਨਪਤਿਤਿਨਪਨਪੈਲੇਜਿ
ਨਹਿਰਦੇਹਿਆਸਮਾਇ॥ ਤਿਨਕਾਰਿਆਸਲਾਹਣਾਅਵਗੁਸੁਆਲਿਉ
ਕਾਇ॥ ਨਨਕਨਦਗੀਥਾਹੋਗਚਹਿਦਾਨਿਨਨਾਇ॥੪॥੪॥ ਸਿਰੀਗੁਮੁ
ਮੁਹਲਾ ੧॥ ਅਮਲੁਗਲੇਲਾਕੁੜਕਾਦਿਤਾਵੇਦਣਹਗਿ॥ ਮਤੀਮਰੁਣੁ
ਵਿਸਾਰਿਆਖੁਸੀਕੀਤੀਦਿਨਚਾਗਿ॥ ਸਚੁਮਿਲਿਆਤਿਨਸੋਈਆਗਖਣ
ਕਉਦਰਵਾਗੁ॥੧॥ ਨਨਕਸਾਚੇਕਉਸਚੁਜਾਣੁ॥ ਜਿਤੁਸੇਵਿਐਸੁਖੁਪਾਈ
ਐਤੇਗੀਦਰਗਹਚਲੈਮਾਣੁ॥੧੧॥ ਹਰਾਉ॥ ਸਚੁਸਗੁੜਥਾਹੋਗਜਿਸੁ
ਵਿਚਿਸਚਾਨਉ॥ ਸੁਣਹਿਵਖਾਣਹਿਜੋਤਕੋਰਉਤਿਨਥਲਿਹਾਰੈਜਾਉ॥ ਤਮ
ਨੁਖੀਵਾਜਾਣੀਐਜਾਮਹਲੀਪਾਏਬਾਉ॥੨॥ ਨਉਨੀਹੁਰੰਗਿਆਈਆਸਤੁ
ਪਗਮਲੁਤਨਿਵਾਸੁ॥ ਤੰਮੁਖੁਹੋਵੈਉਜਲਾਲਖਦਾਤੀਇਕਦਾਤਿ॥ ਦੁਖਤਿਸੈ
ਪਰਿਆਖੀਅਹਿਸੁਖਜਿਸੈਪੀਪਾਸਿ॥੩॥ ਸੇਕਉਮਨਹੁਵਿਸਾਗੀਐਜਾਕੋਜੀ
ਅਪਗਣਾ॥ ਤਿਸੁਵਿਣੁਸਭੁਆਪਵਿਤ੍ਰਹੋਜੋਤਪੈਨਣੁਖਾਣੁ॥ ਹੋਗਿਗਲਾ
ਸਤਿਕੁੜੀਆਤੁਪੁਤਵੈਪਗਵਾਣੁ॥੪॥੫॥ ਸਿਰੀਗੁਮੁਹਲਾ ੧॥
ਜਾਲਿਮੇਰੁਘਸਿਮਸੁਕਰਿਮਤੁਕਾਗਦਕਰਿਸਾਹੁ॥ ਭਉਕਲਾਮਕਰਿ
ਚਿਤੁਲਖਾਗੀਗੁਰਪੁਛਿਲਿਖੁਖੀਚਾਗੁ॥ ਲਿਖਨਾਮੁਸਲਾਹਲਿਖੁਲਿਖੁਅੰ
ਤੁਨਪਾਗਵਾਹੁ॥੧੧॥ ਥਾਥਾਏਹੁਲੇਖਾਣਿਖਜਾਣੁ॥ ਜਿਥੈਲੇਖਾਮੰਗੀਐਤਿਥੈ
ਹੋਇਸਚਾਨੀਸਾਣੁ॥੧੧॥ ਹਰਾਉ॥ ਜਿਥੈਮਿਲਾਹਿਵਡਿਆਈਆਸਚਖੁ
ਸੀਆਸਦਚਾਉ॥ ਤਿਨਮੁਖਿਟਿਕੈਨਿਕਲਹਿਜਿਨਮਨਿਸਚਾਨਉ
॥ ਕਗੀਮਿਲੈਤਾਪਾਈਐਨਾਹੀਗਲੀਵਉਦੁਆਉ॥੨॥ ਇਕਿਆਵਹਿਇ
ਕਿਜਾਹਿਉਠਿਗਖੀਅਹਿਨਾਵਸਲਾਹੁ॥ ਇਕਿਉਪਾਏਮੰਗਤੇਇਕਨਵਡੋਰ
ਵਗ॥ ਅਗੇਗਇਆਜਾਣੀਐਵਿਣੁਨਵੈਵੇਕਾਗੁ॥੩॥ ਭੈਤੇਗੇਡੁਅਗਲਾ
ਖਪਿਖਪਿਛੀਜੈਦੇਹਾ॥ ਨਵਜਿਨਾਸੁਲਤਾਨਖਾਨਹੋਡੇਠੇਖੋਹਾ॥ ਨਨਕਉ
ਠੀਚਲਿਆਸਭਿਕੁਕੋਤੇਨੇਹਾ॥੪॥੬॥ ਸਿਰੀਗੁਮੁਹਲਾ ੧॥
ਸਤਿਗੁਸੁਮਿਠੇਮੰਨਿਐਸੁਣਿਐਸਲੇਣੇ॥ ਖਟਤੁਗਸੀਮੁਖਿਥੇਲਣਾਮਾ

ਰਣਨਾਦੀਏ॥ ਛਤੀਹ ਅੰਮ੍ਰਿਤ ਭਾਉ ਏਕ ਜਾ ਕਉ ਨ ਦਰਿ ਕਰੇ॥੧॥
ਬਾਬੋਹੁ ਪਾਣ ਪ੍ਰਸੰਨ ਖੁਆਗੁ॥ ਜਿਤੁ ਪੈਤਨੁ ਪੀੜੀਐ ਮਨ ਮਹਿ ਚਲ
ਹਿ ਵਿਕਾਗੁ॥੧॥ ਰਹਾਉ॥ ਰਤ ਪੈਨੁ ਮਨੁ ਰਤੁ ਸੁਪੈ ਦੀ ਸੁਤ ਦਾਨੁ॥ ਨੀਲੀ
ਸਿਆਹੀ ਕਦਾ ਕਹੀ ਪਹਿਰੁ ਲਪੈ ਗਏ ਆਨੁ॥ ਕਮਰ ਬੰਦੁ ਸੰਤੋਖ ਕਾ ਧਨੁ
ਬਨੁ ਤੇਰਾ ਮਨੁ॥੨॥ ਬਾਬੋਹੁ ਪੈਨੁ ਖੁਸੀ ਖੁਆਗੁ॥ ਜਿਤੁ ਪੈਤਨੁ ਪੀੜੀਐ
ਹਿ ਮਨ ਮਹਿ ਚਲਾ ਹਿ ਵਿਕਾਗੁ॥੧॥ ਰਹਾਉ॥ ਘੜੇ ਪਾਖਰ ਸੁਇਨੇ ਸਖਤਿ ਬੁਝੁ
ਤੇਰੇ ਵਟਾ॥ ਤਰਕ ਸਤੀਰ ਕਮਾਣ ਸੀਰਤੋ ਗਥੰਦੁ ਗੁਣ ਪਾਤਾ॥ ਵਜਾਨੇ ਜਾਪਿ
ਸਿਉ ਪਰਗਟ ਕਰ ਮੁਤੋ ਰਮੇ ਜੀਤਾ॥੩॥ ਬਾਬੋਹੁ ਰਤਨ ਖੁਸੀ ਖੁਆਗੁ॥ ਜਿ
ਤੁ ਰਤਨੈ ਤਨੁ ਪੀੜੀਐ ਮਨ ਮਹਿ ਚਲਾ ਹਿ ਵਿਕਾਗੁ॥੧॥ ਰਹਾਉ॥ ਘਰ ਮੰਦਰ ਖੁਸੀ
ਨਾਮ ਰੀਨ ਦਰਿ ਤੇਰੀ ਪਰਵਾਗੁ॥ ਹੁਕਮੁ ਸੇਤੀ ਤੁਧੁ ਭਵ ਸੀ ਹੋਰੁ ਆਖੁ ਲਥਾਤੁ
ਅਪਾਰੁ॥ ਨਨਕ ਸਚ ਪਾਤਿਸਾਹੁ ਪੁਛਿਨ ਕਰੇ ਬੀਚਰਾਗੁ॥੪॥ ਬਾਬੋਹੁ ਰਸੁ ਏਕ
ਖੁਸੀ ਖੁਆਗੁ॥ ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਾ ਹਿ ਵਿਕਾਗੁ॥੧॥ ਰਹਾਉ॥
॥੫॥ ਸਿਰੀਗੁਮਰਲਾ १ ਰੰਗੁ ਕੀਕਾਇ ਅਰਤ ਨਾ ਕੀਲਾ ਲਿਤਾ ਅਗ
ਰਿਵਾਸੁ ਤਨਿ ਸਾਸੁ॥ ਅਠ ਸਠਿ ਤੀਰਥ ਕਾ ਮੁਖਿ ਟਿਕਾਤਿ ਤੁਘਟਿ ਮਤਿ ਵਿਗ
ਸਾ॥ ਚਿਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ॥੧॥ ਬਾਬੋਹੁ ਰਸੁ ਤਿਰੇ
ਗਾ॥ ਜੇ ਸੁਭਿ ਵੇਰ ਕਮਾਈਐ ਤੁਝੈ ਕੁਝ ਜਾਗੁ॥੧॥ ਰਹਾਉ॥ ਪੂਜਨ ਗੋਪੀ ਗਥਾ ਖੀ
ਐ ਸੁਭਿ ਮਿਲੈ ਸੰਸਾਰੁ॥ ਨਾਉ ਸਦਾ ਏਕਾ ਪਾਠੈ ਸਿਪੁ ਸੁਮਾਰੁ॥ ਜਾਪ ਤਿਲੇਖੈ
ਨਪਵੈ ਸਭਾ ਪੁਜ ਖੁਆਗੁ॥੨॥ ਜਿਨ ਕਉ ਸਤਿ ਗੁਰਿ ਬਾਪਿ ਆਤਿਨ ਮੇਟਿਨ ਸਕੈ
ਕੋਇ॥ ਚੰਨ ਅੰਦਰਿ ਨ ਮੁਨਿ ਪਾਨ੍ਹੈ ਨਾਮ ਪਰਗਟ ਹੋਇ॥ ਨਾਉ ਪੂਜੀਐ ਨਾਉ ਮੰ
ਨੀਐ ਅਖੰਡ ਸਦਾ ਸਚੁ ਹੋਇ॥੩॥ ਖੇਤੁ ਖੇਤਲਾਈਐ ਤਾਜੀ ਉਕਾਰੇ ਹੋਇ॥ ਜ
ਲੀ ਆਸ਼ਾ ਤਿਸਿਆਣ ਪਉਠੀ ਚਲਿ ਅਗੋਇ॥ ਨਨਕ ਨਾਮੁ ਵਿਸਾਹੀਐ ਦਰਿ ਗਇ
ਆਕਿ ਅਹੋਇ॥੪॥੮॥ ਸਿਰੀਗੁਮਰਲਾ १ ਗੁਣ ਵੰਤੀ ਗੁਣ ਵੰ
ਥੈ ਅਉਗਣ ਵੰਤੀ ਭੂਮਿ॥ ਜੇ ਲੋਕੁ ਵਿਦੁ ਕਾਮਣੀ ਨਹਿ ਮਲੀਐ ਪਿਰਕੁ ਰਿ
ਨਾਥੇ ਕੀਨੁ ਤੁਲਾ ਭਾਨ ਪਾਈਐ ਪਿਰਕੁ ਰਿ॥੧॥ ਮੇਰੇ ਠਾਕੁ ਪੁਰੈ ਤਖਤਿ ਅਡੋਲੁ
ਗੁਰਮੁਖਿ ਪੁਰਾ ਜੇ ਕਰੇ ਪਾਈਐ ਸਾਚੁ ਅਤੋਲੁ॥੧॥ ਰਹਾਉ॥ ਪ੍ਰਭੁ ਰਹਿ ਮੰਦਰ ਸੋਢ
ਤਿਸ ਮਹਿ ਮਾਣ ਕਲਾਲਾ॥ ਸਤੀ ਹੀਰਾ ਨਿਗਮਲਾ ਕੰਚਨ ਕੋਟੀ ਸਾਲਾ॥ ਬਿਨੁ ਪਉ
ੜੀ ਗਾਥਿ ਕਿਉ ਚੜ੍ਹੇ ਉਗਰ ਗਿਐ ਅਨਾਨਿਹਾਲੁ॥੨॥ ਗੁਰ ਪਉੜੀ ਬੇੜੀ ਗੁਰੁ ਗੁਰੁ

ਤੁਲਾਹਰਿ ਨਾਉ॥ ਗੁਰੁ ਸਰੁ ਸਾਗਰੁ ਬਿਧਿ ਗੁਰੁ ਤੀਰਥੁ ਦਰੀਆਉ॥ ਜੇ ਤਿਸੁ
ਭਵੈ ਉਲੀਸੁ ਤਸਹਿ ਨ ਵਣਿ ਜਾਉ॥੩॥ ਪੁਰੇ ਪੁਰੇ ਆਖੀਐ ਪੁਰੇ ਤਖਤਿ
ਨਿਵਾਸੁ॥ ਪੁਰੇ ਬਾਨਿ ਸੁਹਾਵਣੈ ਪੁਰੇ ਆਸਨਿ ਰਾਸੁ॥ ਨਾਨਕ ਪੁਰਾ ਜੇ ਮਿਲੈ ਕਿਉ ਘਾ
ਟੈ ਗੁਣਤਾਸਿ॥੪॥੯॥ ਸਿਰੀਗੁਮਰਲਾ १ ਆਵਹੁ ਭੋਲੇ ਗਲੀ ਮਲਹ
ਅੰਕਿ ਸੋਲ੍ਹਾ ਆਹਾ॥ ਮਿਲੈ ਕੈ ਕਰ ਪਕਾਣੀ ਆਸ ਮਰਥ ਕੰਤਰੀ ਆਹਾ॥ ਸਾਰੇ ਸਾ
ਰਿਬੁ ਸਭਿ ਗੁਣ ਅਵਗੁਣ ਸਤਿ ਅਸਾਹਾ॥੧॥ ਕਰਤਾ ਸਭੁ ਕਰੈ ਤੇਰੇ ਜੋਗਿ॥ ਏਕੁ ਸ
ਬਦੁ ਬੀਚਾਰੀਐ ਜਾਤੁ ਤਕਿ ਆਹੋਗਿ॥੧॥ ਰਹਾਉ॥ ਜਾਇ ਪੁਛੁ ਹੁ ਸੋਹ ਗਲੀ
ਤੁਸੀਰਾ ਵਿਆਕਿ ਨੀਗੁਣੀ॥ ਸਹਜਿ ਸੇਤੀ ਖੀਰੀ ਗਥੀਆ ਮਿਠਾਥ ਲਈ॥ ਪਿਰੁ
ਰੀਸਾ ਲੁਤਾ ਮਿਲੈ ਜਾਗੁਰ ਕਾ ਸਬਦੁ ਸੁਣੀ॥੨॥ ਕੇਤੀ ਅਤੀਰੀ ਆਕੁ ਚਤੀ ਕੇਵਰ ਤੋ
ਰੀਦਾਤਿ॥ ਕੇਤੋ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ॥ ਕੇਤੋ ਤੇਰੇ ਪੁਰੰਗ ਕੇ
ਤੋ ਜਾਤਿ ਅਜਾਤਿ॥੩॥ ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਾਮਾਇ॥ ਸੁ
ਰਤਿ ਵੈਪਤਿ ਉਗਵੈ ਗੁਰ ਬਚਨੀ ਭਉਖਾਇ॥ ਨਨਕ ਸਚ ਪਾਤਿਸਾਹੁ ਆਪੋ
ਲੇ ਮਿਲਾਇ॥੪॥੧੦॥ ਸਿਰੀਗੁਮਰਲਾ १ ਭਈ ਸਗੀ ਜਿਉ ਬ
ਰੀਉ ਮੈ ਮੁਈ ਘਰਾਹੁ॥ ਦੁਤਲੇ ਗਠਿ ਰਿਚਾਰੀ ਸਤਿ ਗੁਰ ਕਾ ਵੇਸਾਹੁ॥ ਕਲ
ਪਤਿ ਅਗੀ ਬਾਦਿ ਹੋ ਸਚਾ ਵੇਪਰਵਾਹੁ॥੧॥ ਮਨੇਰੇ ਸਚੁ ਮਿਲੈ ਭਉਖਾਇ॥ ਭੈ
ਬਿਨੁ ਨਿਰਭਉ ਕਿਉ ਬੀਐ ਗੁਰਮੁਖਿ ਸਬਦਿ ਸਮਾਇ॥੧॥ ਰਹਾਉ॥ ਕੇਤ ਅਖ
ਣ ਆਖੀਐ ਆਖਣਿ ਤੋਟਿ ਨ ਹੋਇ॥ ਮੰਗਣ ਵਲੈ ਕੇਤ ਫੇਦਾਤਾ ਏਕੇ ਸੇਇ॥
ਜਿਸ ਕੇ ਜੀ ਪਰਾਣ ਹੈ ਮਨਿ ਵਸਿਐ ਸੁਖੁ ਹੋਇ॥੨॥ ਜਗੁ ਸੁਪਨਾ ਬਾਜੀ ਬੀਬਿਨ
ਮਹਿ ਬੋਲੁ ਖੋਲਾਇ॥ ਸੰਜੇ ਗੀਮਿਲੈ ਏਕ ਸੇਵਿ ਜੋਗੀਉ ਠਿਜਾਇ॥ ਜੇਤਿ ਸੁਭਾਣਾ
ਸੇਥੀਐ ਅਵਰੁ ਨ ਕਰਣਾ ਜਾਇ॥੩॥ ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸ
ਚੁ ਰਾਸਿ॥ ਜਿਨੀ ਸਚੁ ਵਣਿ ਜਿਅ ਗੁਰੁ ਪੁਰੇ ਸਾਥਿ ਸਿ॥ ਨਨਕ ਵਸਤੁ ਪਛਾਣ ਸੀ
ਸਚੁ ਸਉਦਾ ਜਿ ਸੁਪਾਸਿ॥੪॥੧੧॥ ਸਿਰੀਗੁਮਰਲਾ १ ਧਾਤੀ ਮ
ਲੈ ਫਨਿ ਪਤਕ ਉਸਿਫਤੀ ਸਿਫਤਿ ਸਮਾਇ॥ ਲਾਲੁ ਗੁਲਾਲੁ ਗਧਰਾ ਸਚਾ
ਗੁਰੁ ਭਾਉ॥ ਸਚੁ ਮਿਲੈ ਸੇਤੀ ਆਹਰਿ ਜਪਿ ਏਕੈ ਭਾਇ॥੧॥ ਭਾਈ ਰੇ ਸੰਤ
ਜਨ ਕੀਰੇਣੁ॥ ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਖੋਲੁ॥੧॥ ਰਹਾਉ॥
ਉਚੁ ਉਥਾਨੁ ਸੁਹਾਵਣਾ ਉਪਰਿ ਮਹਲੁ ਮੁਗਰਿ॥ ਸਚੁ ਕਹੀਦਾ ਪਾਈਐ ਦਰੁ
ਘਰੁ ਮਹਲੁ ਪਿਆਰਿ॥ ਗੁਰਮੁਖਿ ਮਨ ਸਮਾਣੀਐ ਅਤਮ ਰਾਸ ਬੀਚਾਰਿ॥

ਚਿਤਲਾਇਆ ਹਿਜ ਸੁਵਖ ਲੈ ਚਲਾਹੁ ਸੁਹੈ ਪਤੀਆਇ ॥੧॥ ਰਹਾਉ ॥
ਜਨਾਸ ਨਿਸਚਰੈ ਕਿਉ ਤਨਾ ਸੁਖ ਹੋਇ ॥ ਖੈਵਣ ਜਿਵਣ ਜਿਐ ਮਨੁ ਤਨੁ ਖੈ
ਰਾਹੇਇ ॥ ਫਰੀਫਾ ਬਿਮਰਸ ਜਿਉ ਦੁਖ ਪਾਣ ਨਿਤ ਹੋਇ ॥੨॥ ਖੈਵਣ ਪਤੈ ਨ ਪਵ
ਹਿਤ ਨਹਿਗਰਦਰ ਸੁਨਹੋਇ ॥ ਖੈਵਣ ਤੁਪਤਿ ਖੈਟਿਨ ਸੀਠ ਸਿਕੋਇ ॥ ਖੈ
ਖੈਟਕ ਮਾਵਣਾ ਆਇ ਗਇਆ ਪਤਿ ਖੈਇ ॥੩॥ ਨਨਕ ਮਨੁ ਸਮਣਈ ਐ ਗੁਰੇ
ਸਥਵੇ ਸਲਾਹਾ ॥ ਗਮਨ ਮਹਿਗਤਿ ਆਭਾਨ ਭਗਮੁ ਤਿਨਾਹਾ ॥ ਧਰਿਜ ਪਿਲਾ
ਹਾ ਅਗਲਾ ਨਿਤੁ ਉਹਿ ਮਨੁ ਮਾਹਾ ॥੪॥੨੩॥ ਸਿਰੀਗੁਮਹਲਾ ੧ ਘਰੁ ੨
ਪਨੁ ਜੇਥਨ ਅਰੁ ਫੁਲਾਣ ਨਹੀ ਅਵੇਟਿ ਨਰਗਿ ॥ ਪੁਥਾਣਿ ਕੇਹੇ ਪਤਿ ਜਿਉ ਫਲਿ ਦੁ
ਲਿਯੁ ਮਣਹਾਗ ॥੧॥ ਰਹਾਉ ॥ ਟੈਲੇ ਪਿਅਰਿਆ ਜਾ ਜੇਥਨ ਨਉ ਪੁਲਾ ॥ ਦਿਨ ਬੈਠ
ਕੁਥ ਕੋਭਇਆ ਪੁਰਣ ਚੇਲਾ ॥੧॥੨੪॥ ਸਜਣ ਮੇਰੇ ਗੁਣ ਜਾਇ ਸੁਤੇ ਜੀਉ
ਨੀਤੀਵਾਨੁ ਰੰਮਣੀ ਗਵਣੀ ਥਾਇ ॥੨॥ ਕੀਨ ਸੁਣੇ ਭੀ ਗੇਰੀਐ ਆਪਣ ਕੀਨੀ
ਸੋਇ ॥ ਲਗੀਆਵ ਬਿਸਾਹੇ ਨਿਤ ਨਪਈ ਆਹੋਇ ॥੩॥ ਨਨਕ ਸੁਤੀ ਪੋਈ ਐ ਜਾਣੁ
ਵਿਗੀਤੀਨਿ ॥ ਗੁਣ ਗਵਣੀ ਗੰਠੀ ਅਵਗੁਣ ਚਲੀ ਬੀਨਿ ॥੪॥੧॥੨੪॥
ਸਿਰੀਗੁਮਹਲਾ ੧ ਅਪੇਗ ਸੀਆ ਪਿਰਸੁ ਆਪੇ ਗਵਣਹਾਗ ॥ ਆਪੇ
ਵੈਚਲਾਣ ਆਪੇ ਜਤਤਹਾਗ ॥੧॥ ਗਿਰਤ ਮੇਰਾ ਸਾਹਿਬੁ ਗਵਿਹਿ ਆਭਰਪੁਰਿ
॥੧॥੨੫॥ ਆਪੇ ਮਾਛੀ ਮਾਛੀ ਆਪੇ ਪਾਣੀ ਜਾਲਾ ॥ ਆਪੇ ਜਾਲ ਮਣਕ ਛਾ
ਪੇ ਆਪੇ ਅੰਦਰਿ ਲਾਲ ॥੨॥ ਆਪੇ ਬਹੁ ਬਿਧਿ ਗੁਣ ਸਖੀਐ ਮੇਰਾ ਲਾਲਾ ॥ ਨਿਤ ਵੈ
ਸੇਹ ਗਈ ਦਿਖੁ ਮਾਹਾ ਹਾਲ ॥੩॥ ਪੁਣ ਵੈਨ ਨਕੁ ਬੈਨੀ ਤੀਤੁ ਮਗਵਰੁ ਤੁੰ ਸੁਆਕਉ
ਲਾਤੁ ਰੋਕਈ ਆਤੁ ਰੋ ਅਪੇਵੇ ਬਿਵਿਗਸੁ ॥੪॥੨੫॥ ਸਿਰੀਗੁਮਹਲਾ ੧
ਘਰੁ ੩ ਇਹ ਤਨੁ ਪਗਤੀ ਬੀਜੁ ਕਰਮ ਕਰੇ ਸਲਿਲ ਆਪਾਉ ਸਿਰੀਗਪਾਣੀ
॥ ਮਨਕਿ ਸਲਣਹਿ ਹਿਰੈ ਜਾਮਾਇ ਲੈਇਉ ਪਾਵਿਸਿ ਪਦੁ ਨਿਰਬਾਣੀ ॥੧॥ ਕਹੇ
ਗਰਬ ਸਿਮੁ ਕੇਮਾਇਆ ॥ ਪਿਤ ਸੁਤੇ ਸਗਲ ਕਲਤ ਮਾਤ ਤੇਰੇ ਹਿਨ ਅੰਤਿ ਸਖ
ਇਆ ॥੧॥੨੬॥ ਬਿਖੈ ਬਿਕਾਰੁ ਸਟਕਿਰਖਾ ਕਹੇਇ ਨਤ ਜਿਅਤ ਮੈ ਹੋਇ
ਧਿਆਈ ॥ ਜਪਤੁ ਪੁਜੈ ਜਮੁ ਹੋਇ ਜਬਾਖੇ ਕਮਲ ਬਿਗਸੈ ਮਧੁ ਆਸਮਾਈ
॥੨॥ ਬੀਸ ਸਪਤਾਹੇ ਗਰਬ ਸਗੇਰੇ ਤੀਨਿ ਖੈਨਿਤ ਕਾਲੁ ਸਾਗੈ ॥ ਦਸ ਅਠ ਗੈਅ
ਪਰੇ ਪਰੇ ਬੀਨੈ ਕਹੈ ਨਨਕ ਵਿਵੇਕੁ ਤਰੈ ॥੩॥੧॥੨੬॥ ਸਿਰੀਗੁਮਹਲਾ ੧
ਅਮਲੁ ਬਿਖੈ ਤੀਬੀਜੁ ਸਥਵੇ ਕਰਿ ਸਚ ਕੀ ਆਥ ਨਿਤ ਦੇਖਿ ਪਾਈ ॥ ਹੋਇ ਕਿ

ਸਾਣੁ ਦੀਮਨੁ ਜਾਮਾਇ ਲੈਭਿ ਸਤੁ ਦੇ ਜਕੁ ਮੁਕੇ ਦੇਵ ਜਾਣੀ ॥੧॥ ਮਤ ਜਾਣ ਸ
ਰਿਗਲੀ ਪਾਇਆ ॥ ਮਾਲਕੈ ਮਾਣੈ ਰੂਪ ਕੀ ਸੇਭਾਇਤੁ ਬਿਧੀ ਜਨ ਮੁਗਵਾਇਆ
॥੧॥੨੭॥ ਐਥਤ ਨਿਚਿ ਕੋਵੇਇਉ ਮਨੁ ਮੀਡਕੈ ਕਮਲ ਕੀ ਸਾਨਹੀ ਮੂਲਿ
ਪਾਈ ॥ ਭਉਹ ਉਸਤਾਦੁ ਨਿਤ ਭਾਖਿ ਆਖੇ ਲੋਕਿਉ ਬੁਝੈ ਜਾਨ ਬੁਝਾਈ ॥
੨॥ ਆਖਣੁ ਸੁਨਣਾ ਪਉਣ ਕੀ ਬਾਣੀ ਇਹ ਮਨੁ ਰਤਾਮਾਇਆ ॥ ਬਸ ਮਕੀ
ਨਦਰਿ ਦਿਲਾਹਿ ਪਸਿੰਦੇ ਜਿਨੀ ਕਹਿਏ ਕੁਧਿ ਆਇਆ ॥੩॥ ਤੀਹ ਕਹਿਏ ਪ
ਜਿਕਰਿ ਸਾਬੀਨਾਉ ਸੈਤਨੁ ਮਤ ਕਟਿ ਜਾਈ ॥ ਨਨਕੁ ਆਖੈ ਗਹਿ ਪੈਚਲਣਾ
ਮਲੁ ਪਨੁ ਕਿਤਕੁ ਸੰਜਿਆਹੀ ॥੪॥੨੭॥ ਸਿਰੀਗੁਮਹਲਾ ੧ ਘਰੁ ੪
ਸੋਈ ਮਉਲਾ ਜਿਨਿ ਜਗੁ ਮਉਲਿਆਹਿ ਆਕੀ ਆਸਾਗ ॥ ਆਥ
ਖਕੁ ਜਿਨਿ ਬਿਪਰਾਈ ਪੈਨੁ ਸਿਰਜਣਹਾਗ ॥੧॥ ਮਹਣਾ ਮੁਲਾ ਮਹ
ਣਾ ॥ ਭੀਰਤਾਹੁ ਰੁਡਣਾ ॥੧॥੨੮॥ ਤਤੁ ਮੁਲਾ ਤਤੁ ਕਾਜੀ ਜਾਣ
ਹਿਨਾ ਮੁਖੁ ਦਾਈ ॥ ਜੇਥੁ ਤੇਰਾ ਪੜਿ ਆਹੋਵਹਿ ਕੋਰੈ ਨਤ ਗੈ ਐ ਪਾਈ ॥੨॥
ਸੋਈ ਕਾਜੀ ਜਿਨਿ ਆਪੁਤ ਜਿਅ ਇਕਨਾ ਮੁਕੀ ਆਸਾਧਾਗੈ ॥ ਭੀਹੇ ਸੀਜਇ
ਨਜਾ ਸੀਸ ਚਾ ਸਿਰਜਣਹਾਗ ॥੩॥ ਪੰਜਵਖਤ ਨਿਵਾਜਗੁ ਜਾਹਿ ਪੜ
ਹਿਕੇ ਬਕੁ ਰਾਣਾ ॥ ਨਨਕੁ ਆਖੈ ਗੋਰਸ ਦੇਈ ਗਹਿਓ ਪੀਣਾਖਣਾ ॥੪॥
੧॥੨੮॥ ਸਿਰੀਗੁਮਹਲਾ ੧ ਏਕੁ ਸੁਆਨੁ ਦਇਸੁ ਆਨੀਨਲਿ ॥ ਭ
ਲਕੇ ਭਉਹਿ ਸਦਾ ਬਾਇਆਲਿ ॥ ਕੁਝ ਛੁਰਾ ਮੁਠਾ ਮੁਠਾਹਾ ॥ ਧਾਣਕੁ ਪਿ
ਹਾਕਰਤਾਗ ॥੧॥ ਮੈਪਤਿ ਕੀਪਦਿਨ ਕਰਣੀ ਕੀਕਾਗ ॥ ਹਉ ਬਿਗੜੇਗੁ ਪਿ
ਹਾ ਬਿਕਰਲਿ ॥ ਤੇਰੇ ਕੁਨਾ ਮੁਤਾਹੇ ਸੀਸਾਗ ॥ ਮੈਏਹਾ ਸਏਹੋ ਆਧਾਗ ॥੧॥
੨॥੨੮॥ ਮੁਖਿਨਿ ਦਾ ਆਖਾ ਦਿਨ ਗਤਿ ॥ ਪਰਪਰੁ ਜੇਹੀ ਨੀਚ ਸਨਤਿ ॥
ਕਾਮਕੁ ਪਤਿਵਸਹਿ ਚੰਡਾਲਾ ॥ ਧਾਣਕੁ ਪਿਹਾਕਰਤਾਗ ॥੨॥ ਠਹੀਸੁ
ਗਤਿ ਮਲੂਕੀਵੇਸੁ ॥ ਹਉ ਠਗਵਾਛ ਠਗੀਦੇਸੁ ॥ ਖਰਸਿਆਣ ਬਹੁਤਾ
ਭਾਗ ॥ ਧਾਣਕੁ ਪਿਹਾਕਰਤਾਗ ॥੩॥ ਮੈਕੀਤਨਾਤਾਹਾ ਮੈਥੇਗਾਹ
ਉਕਿਆ ਮੁਹਦੇ ਸਾਦੁ ਸਟਚੇਗ ॥ ਨਨਕ ਨੀਚੁ ਕਹੈ ਬੀਚਾਗ ॥ ਧਾਣਕੁ ਪਿਹ
ਹਾਕਰਤਾਗ ॥੪॥੨੮॥ ਸਿਰੀਗੁਮਹਲਾ ੧ ਏਕਾ ਸੁਗਤਿ ਜੇਤੋਹੋ ਜੀਅ
॥ ਸੁਗਤਿ ਵਿਹੁਣਾ ਕੋਇਨ ਕੀਆ ॥ ਜੇਹੀ ਸੁਗਤਿ ਤੇਹਤਿਨਾਗ ॥ ਲੇਖਾਇਕੋ ਆ
ਵਹੁ ਜਾਹਾ ॥੧॥ ਕਾਹੇ ਜੀਅ ਕਹਹਿ ਚਤੁਰਾਈ ॥ ਲੇਵੈ ਦੇਵੈ ਦਿਲ ਨ ਪਾਈ ॥

ਸਰੋਇ॥੧॥ ਮੇਰੇ ਮਾਮੈ ਹਰਿ ਬਿਨ ਅਵਰੁ ਨ ਕੋਇ॥ ਸਤਿਗੁਰੁ ਮਤੁ ਪ੍ਰਭੁ ਨਿਰ
ਮਲਾ ਸਥਾ ਦਿ ਮਿਲਾਵਹੋਇ॥੧॥੧੦੭੮॥ ਸਥਾ ਦਿ ਮਿਲੈ ਸੋ ਮਿਲਾ ਹੋਇ
ਸਨਉ ਅਪੋਲਾਇ ਮਿਲਾਇ॥ ਦੂਜੈ ਭਾਇ ਕੋ ਨਾ ਮਿਲੈ ਠਿਗਿ ਠਿਗਿਆਵੈ ਜਾਇ
ਸਤਿਗੁਰਿ ਕਵਰਤਾ॥੧੦੭੯॥ ਕੋਰਿ ਅਸਮਾਇ॥ ਜਿਸਨਉ ਅਪਿਦਾਇਆ
ਲੁਹੈ ਸੇਗੁ ਮੁਖਿ ਨਾ ਮਿਸਮਾਇ॥੧੦੮੦॥ ਪੜਿ ਪੜਿ ਪੀਤਿ ਜੋਤੀ ਵਾਦਕ ਹਰਿ
ਬੀਚਗਾ॥ ਮਤਿ ਬੁਧਿ ਵੀਨ ਬੁਣੀ ਅੰਤਰਿ ਲੋਭ ਵਿਕਾਰ॥ ਲਖ ਓਧੁ ਸੀਹ
ਭਗਮੈ ਭੀ ਮਝੀ ਮੋਇ ਬੁਧਾਗੁ॥ ਪੁਗ ਬਿਲਿਖਿ ਆਕਾਸ ਵਲੈ ਕੋਇ ਨ ਮੇਟ
ਣਾਗੁ॥੧੦੮੧॥ ਸਤਿਗੁਰੀ ਸੇਵਾ ਗੁਪਤੀ ਸਿਰੁ ਦੀਜੈ ਆਪੁ ਗਵਾਇ॥ ਸਥਾ ਦਿ
ਮਿਲਾਹਿ ਤੁਝੈ ਸੇਵਾ ਪਵੈ ਸਭ ਥਾਇ॥ ਪਾਗੁ ਸਿਪਰ ਸੀਐ ਪਾਗੁ ਸੁਹੋਇ ਜੋ
ਤੋ ਜੋਤਿ ਸਮਾਇ॥ ਜਿਨ ਕਉ ਪੁਗ ਬਿਲਿਖਿ ਆਤਿਨ ਸਤਿਗੁਰੁ ਮਿਲਿਆ ਆਇ॥
ਮਨ ਭਖੁ ਭਖਾ ਮਤ ਕਹਿ ਮਤ ਕਹਿ ਪੁਕਾਰ॥ ਲਖ ਓਧੁ ਸੀਹ ਜਿਨਿ ਨਿ
ਰੀ ਸਭ ਸੇਵੇਇ ਆਪੁਗੁ॥ ਨਿਰਭਉ ਸਦਾ ਦਇਆਲੂ ਹੈ ਸਤਨਾਕਰਾ ਸਾਗੁ॥ ਨਾਨ
ਕਗੁ ਮੁਖਿ ਬੁਝੀਐ ਪਾਣੀਐ ਮੇਖੁ ਦਾਗੁ॥੧੦੮੨॥੩੬॥ ਸਿਰੀਗੁਰੁ ਮੁਖੋ ੩
ਜਿਨੀ ਸੁਣਿ ਕੋ ਮੰਨਿਆ ਤਿਨ ਨਿਯਮਿ ਦਾਸੁ॥ ਗੁਰਮਤੀ ਸਲਾਹਿ ਸਚੁ ਹਰਿ
ਪਾਇਆ ਗੁਣ ਤਾਸੁ॥ ਸਥਾ ਦਿ ਹਰੇ ਸੋ ਨਿਗਮੈ ਹਰਿ ਸਦਾ ਬਲਿਹਾਰੇ ਜਾਸੁ॥ ਹਿਰ
ਦੈ ਜਿਨ ਕੋ ਹਰਿ ਸੈਤਿ ਭਯਾਇ ਪੈ ਪਗਾਸੁ॥੧॥ ਮਨ ਮੇਰੇ ਹਰਿ ਹਰਿ ਨਿਰਮਲੁ
ਪਿਆਇ॥ ਹਰਿ ਮਸਤਕਿ ਜਿਨ ਕਉ ਲਿਖਿਆ ਸੇਗੁ ਮੁਖਿ ਹੋਇ ਲਿਵਲਾਇ॥੧॥
੧੦੮੩॥ ਹਰਿ ਸੰਤੁ ਦੋਖੁ ਹਰਿ ਨਿਰਕਿ ਨਿਰਵਿਦੈ ਸੈਭਗੁ ਪੁਗਿ॥ ਗੁਰਮਤਿ ਜਿ
ਨੀ ਪਛਾਣਿ ਆਸੇ ਦੋਖਿ ਸਦਾ ਹਰੁ ਗਿ॥ ਜਿਨ ਗੁਣ ਤਿਨ ਸਦਾ ਮਨਿ ਵਸੈ ਅਉ
ਗਣ ਵੰਤਿ ਆਦੁ ਗਿ॥ ਮਨੁ ਮੁਖਿ ਗੁਣ ਤਥਾ ਹੋ ਬਿਨੁ ਨ ਵੈ ਮਹੇ ਭੁਗਿ॥੨॥ ਜਿਨ ਸ
ਥਾ ਦਿ ਗੁਰੁ ਸੁਣਿ ਮੰਨਿਆ ਤਿਨ ਮਨਿ ਪਿਆਇ ਆਹਿ ਸੋਇ॥ ਅਨਦਿਨੁ ਭਗਤੀ
ਗਤਿ ਆਮਨੁ ਤਨੁ ਨਿਰਮਲੁ ਹੋਇ॥ ਕੁਝ ਗੁਰੁ ਸੁਭਕਾ ਬਿਨ ਸਿਜਾਇ ਦੁਖੁ ਹੋਇ
ਜਿਸੁ ਅੰਦਰਿਨਾ ਮਪਗਾ ਸੁਹੋਇ ਹਰਿ ਸਦਾ ਸਦਾ ਬਿਰਹੋਇ॥੩॥ ਇਹੁ ਜਨ ਮੁਪਦਾ ਬੁ
ਧਾਇ ਕੋ ਹਰਿ ਮਨ ਚੋਤੈ ਲਿਵਲਾਇ॥ ਪਗਿ ਬਿਖੀਐ ਹਰਾਨਾ ਹੀ ਆਗੈ ਠਹਿਰਨ
ਪਾਇ॥ ਚੰਦੋਲਾ ਹਰਿ ਮਨਾਵਈ ਅੰਤਿ ਗਇਆ ਪੁਛੁ ਤਾਇ॥ ਜਿਸੁ ਨ ਦਰਿ ਕਰੇ
ਸੋਇ ਬਹਿਰਿ ਸੋਤਿ ਲਿਵਲਾਇ॥੪॥ ਦੇਖਾ ਦੇਖੀ ਸਭ ਕਰਮਨੁ ਮੁਖ ਬੁਝਨ ਪਾਇ
ਜਿਨ ਗੁਰੁ ਮੁਖਿ ਹਿਰਾ ਸੁਪੁਰੈ ਸੇਵਾ ਪਈ ਸਿਨ ਥਾਇ॥ ਹਰਿ ਗੁਣ ਗਾਵਹਿ ਹਰਿ

ਤਪਕ ਹਿਰਿ ਗੁਣ ਗਾਇ ਸਮਾਇ॥ ਨਾਨਕ ਤਿਨ ਕੀ ਬਾਣੀ ਸਦਾ ਸਚੁ ਪੈ ਜਿਨਾ
ਮਿਰਹੇ ਲਿਵਲਾਇ॥੫॥੪॥੩੭॥ ਸਿਰੀਗੁਰੁ ਮੁਖੋ ੩ ਜਿਨੀ ਇਕਮ
ਨਿਨਾ ਮੁਖਿ ਆਇਆ ਗੁਰਮਤੀ ਵੀਚਰਿ॥ ਤਿਨ ਕੋ ਮੁਖ ਸਦਾ ਉਜਲੈ ਤਿਨੁ ਸਚੈ ਦ
ਰਸਾਗਿ॥ ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨੀ ਮਿਪਿਆਗਿ॥੧॥ ਭਾਈਗੁਰੁ ਮੁ
ਖਿ ਸਦਾ ਪਛਿਤੋਇ॥ ਹਰਿ ਹਰਿ ਸਦਾ ਪਿਆਈਐ ਮਲੁ ਹਰਿ ਮੇਥੈ ਦੋਪੈ॥੧॥
੧੦੮੪॥ ਮਨੁ ਮੁਖਨਾ ਮੁਨ ਜਾਣਨੀ ਵਿਣੁ ਨ ਵੈ ਪਤਿ ਜਾਇ॥ ਸਥਾ ਦੇਸਾ ਦੁਨ ਆਇਓ
ਲਾਗੁ ਦੁਜੋ ਭਾਇ॥ ਵਿਸਟਾ ਕਰੀ ਕੋਪਾਵਹਿ ਵਿਚਿ ਵਿਸਟਾ ਸੇਵਿਸਟਾ ਮਹਿ ਸਮਾਇ
੨॥ ਤਿਨ ਕਾ ਜਨਮੁ ਸਭ ਲੂਹੈ ਜੋਚਲਾਹਿ ਸਤਿਗੁਰੁ ਭਾਇ॥ ਕੁਲੁ ਉਧਾਰਿਆ ਪ
ਣੀ ਨੁ ਜਣੈ ਦੀਮਾਇ॥ ਹਰਿ ਹਰਿ ਨਾਮੁ ਪਿਆਈਐ ਜਿਨ ਕੋ ਪਾਕੇ ਰਗਾਇ
੩॥ ਜਿਨੀ ਗੁਰੁ ਮੁਖਿ ਨਾਮੁ ਪਿਆਇਆ ਵਿਚੁ ਹੁ ਆਪੁ ਗਵਾਇ॥ ਓਇ ਅੰਦਰੁ
ਬਹੁ ਗੁਣਿ ਮੇਲਾ ਸਚੈ ਸਚਿ ਸਮਾਇ॥ ਨਾਨਕ ਆਇ ਸੇ ਪਗਵਾਣੁ ਹਰਿ ਜਿਨੁ ਗੁ
ਰਮਤੀ ਹਰਿ ਪਿਆਇ॥੪॥੫॥੩੮॥ ਸਿਰੀਗੁਰੁ ਮੁਖੋ ੩ ਹਰਿ ਭਗਤ
ਹਰਿ ਪੁਨਰੁ ਸੋਇ ਗੁਰੁ ਪੁਛਿ ਕਹਹਿ ਦਾਪਗੁ॥ ਹਰਿ ਨਾਮੁ ਸਲਾਹਿ ਨਿਸਦਾ ਸਦਾ ਵ
ਖੁ ਹਰਿ ਨਾਮੁ ਆਪੁਗੁ॥ ਗੁਰਿ ਪੂਰੇ ਹਰਿ ਨਾਮੁ ਦਿਵੈ ਆਹਿ ਭਗਤ ਅਤੁ ਭੰ
ਡਗੁ॥੧॥ ਭਾਈਗੋਇ ਸੁਮਨ ਕਉ ਸਮਾਇ॥ ਏਮਨ ਆਲਸੁ ਕਿਆ ਕਹਹਿ ਗੁ
ਰੁ ਮੁਖਿ ਨਾਮੁ ਪਿਆਇ॥੧॥੧੦੮੫॥ ਹਰਿ ਭਗਤਿ ਹਰਿ ਕਾ ਪਿਆਰੁ ਹੈ ਜੋ ਗੁਰੁ ਮੁ
ਖਿ ਕਰੇ ਬੀਚਰਾ॥ ਪਾਖੰਡਿ ਭਗਤਿ ਨ ਹੋਵਈ ਦੁਬਿਧ ਬੋਲੁ ਖੁਆਗੁ॥ ਸੇਜਨ ਰ
ਲਾਇਆ ਨਾਹੈ ਜਿਸੁ ਅੰਤਰਿ ਬਿਬੇਕ ਬੀਚਰਾ॥੨॥ ਸੋ ਸੇਵਕੁ ਹਰਿਆਖੀਐ
ਜੋ ਹਰਿ ਕਉ ਉਹਰਾਇ॥ ਮਨੁ ਤਨੁ ਸੁਖਿ ਪ੍ਰੇਮੈ ਪ੍ਰੇਮੈ ਹੋਇ ਮੈ ਵਿਚੁ ਹਮਾਗਿ॥ ਧਨੁ
ਗੁਰੁ ਮੁਖਿ ਸੇਪੁ ਗਵਾਣੁ ਹੈ ਜੋ ਕਦਨ ਆਵੈ ਹਰਿ॥੩॥ ਕਰੀ ਮੀਮਲੈ ਤਪਾਈ
ਐ ਵਿਣੁ ਕਰਮੈ ਪਾਇਆ ਨ ਜਾਇ॥ ਲਖ ਓਧੁ ਸੀਹ ਤਗਸਦੈ ਜਿਸੁ ਮੇਲੈ ਸੋ
ਮਿਲੈ ਹਰਿ ਆਇ॥ ਨਾਨਕ ਗੁਰੁ ਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ॥੪॥
੧੦੮੬॥੩੯॥ ਸਿਰੀਗੁਰੁ ਮੁਖੋ ੩ ਸੁਖ ਸਾਗੁ ਹਰਿ ਨਾਮੁ ਪ੍ਰੇਮੈ ਗੁਰੁ ਮੁਖਿ ਪ
ਇਆ ਜਾਇ॥ ਅਨਦਿਨੁ ਨਾਮੁ ਪਿਆਈਐ ਸਹਜੇ ਨਾਮਿ ਸਮਾਇ॥ ਅੰਦਰੁ ਰਚੈ
ਹਿ ਸਚੁ ਸਿਉ ਹਸਨਾ ਹਰਿ ਗੁਣ ਗਾਇ॥੧॥ ਭਾਈਗੋਇ ਗੁਰੁ ਦੀਆ ਦੂਜੈ ਭਾਇ॥ ਗੁਰ
ਸਗਣਾਈ ਸੁਖ ਲਾਹਿ ਅਨਦਿਨੁ ਨਾਮੁ ਪਿਆਇ॥੧॥੧੦੮੭॥ ਸਾਚੇ ਮੇਲੁ
ਨਲਗਈ ਮਨੁ ਨਿਰਮਲੁ ਹਰਿ ਪਿਆਇ॥ ਗੁਰੁ ਮੁਖਿ ਸਥਾ ਦੁਪਛਾਣੀਐ ਹਰਿ

ਅੰਮ੍ਰਿਤਨਮਿਸਮਾਇ॥ ਗੁਰਗਿਆਨਪ੍ਰਤੰਡਬਲਾਇਆਅਗਿਆਨਐ
 ਰਜਾਇ॥੨॥ ਮਨਮੁਖਮੈਲਾਮਲਭਰਹਉਮੈਤਿਸਨਾਵਿਕਾਗ॥ ਬਿਨੁਸਬਦੈ
 ਮੈਲਨਉਤਰੈਮਰਿਜੀਮਹਿਹਉਇਖਾਗਾ॥ ਪਤ੍ਰਬਜੀਪਲਾਚਿਹਉਨਉਰਵਾ
 ਰੁਪਗਾ॥੩॥ ਗੁਰਮੁਖਿਜਪਤਪਸੰਜਮੀਹਰਿਕੈਨਾਮਿਪਾਓਗਾ॥ ਗੁਰਮੁਖਿਸਦ
 ਧਿਆਈਐਏਕਨਾਮੁਕਰਤਾਗਾ॥ ਨਨਕਨਾਮੁਧਿਆਈਐਸਤਨਾਜੀਆਕਅਪ
 ਗਾ॥੪॥੭॥੪॥ ਸਿਰੀਗੁਮਹਲਾ ੩ ਮਨਮੁਖਮੇਹਿਦਿਆਪਿਆਬੋਰ
 ਗੁਰਦਸੀਨਹਉ॥ ਸਬਦਨਾਜੀਨੈਸਦਾਤੁਖਹਿਦਰਗਪਤਿਥਉ॥ ਹਉਮੈਗੁ
 ਰਮੁਖਿਬੋਈਐਨਮਿਤਸੁਖੁਹਉ॥੧॥ ਮੇਰੇਮਨਅਹਿਨਿਸਿਪੁਰਿਗੀਨਿਤਾਸਾ
 ਸਤਿਗੁਰਸੇਵੈਸੇਹਪਗਲੈਘਰੀਮਾਹਿਉਦਾਸਾ॥੧॥੨੦੦੦॥ ਗੁਰਮੁਖਿਕ
 ਰਮਕਮਾਵੈਬਿਗਸੈਹਰਿਬੈਰਗੁਅਨੰਦਾ॥ ਅਹਿਨਿਸਿਭੈਗਤਿਕੋਰਦਿਨਗਤੀਹਉ
 ਮੈਮਾਹਿਨਿਰੰਦਾ॥ ਵਡੇਭਾਗਿਸਤਸੰਗਤਿਪਈਹਰਿਪਾਇਆਸਹਜਿਅਨੰਦ
 ॥੨॥ ਸੇਸਪੁਥੈਗੰਗੀਸੇਈਹਿਰੰਦੈਨਾਮੁਵਸੋਈ॥ ਅੰਤਹਿਲਾਗਿਨਤਾਮਸੁਮੁਲੇ
 ਵਿਚੁਪਾਪੁਗਵਏ॥ ਨਾਮੁਨਿਧਨੁਸਤਿਗੁਰੁਦਿਖਾਲਿਆਹਰਿਗੁਸੁਪੀਆਅ
 ਘਾਇ॥੩॥ ਜਿਨਿਕੈਨੈਪਾਇਆਸਧਸੰਗਤੀਪੁਰੋਭਾਗਿਬੈਰਾਗਾ॥ ਮਨਮੁਖਿਫਿਰਿ
 ਨਜਾਣਹਿਸਤਿਗੁਰੁਉਮੈਅੰਦਹਿਲਾਗਿ॥ ਨਨਕਸਬਦਿਰਤੇਹਰਿਨਾਮਿਸੰਗਏਬਿ
 ਨੁਭੈਕੋਈਲਾਗਿ॥੪॥੧੪੧॥ ਸਿਰੀਗੁਮਹਲਾ ੩ ਘਰੀਸਉਦਾਪਈ
 ਐਅੰਤਿਸਭਵਧਉਹਉ॥ ਖਿਨਖਿਨਨਾਮੁਸਮਾਲੈਐਗੁਰਮੁਖਿਪਾਵੈਕੋਇ॥ ਨਾਮੁ
 ਨਿਧਨੁਅਖੁਰੁਪੈਵਡਭਾਗਿਪਗਪਤਿਹਉ॥੧॥ ਮੇਰੇਮਨਤਜਿਨਿਦਾਹਉਮੈਅ
 ਰੰਕਗਾਹਰਿਜੀਉਸਦਾਇਤੁਗੁਰਮੁਖਿਦੇਕਾਗਾ॥੧॥੨੦੦੦॥ ਗੁਰਮੁਖਾਕੋਮੁਖ
 ਉਜਲੈਗੁਰਸਬਦੀਬੀਚਰਿ॥ ਹਲਤਿਪਲਤਿਸੁਖੁਪਾਇਦੇਜਪਿਜਪਿਸੈ
 ਮੁਗਿ॥ ਘਰੀਵਿਰਿਮਹਲੁਪਾਇਆਗੁਰਸਬਦੀਬੀਚਰਿ॥੨॥ ਸਤਗੁਰੇਤ
 ਜੈਮੁਹਣਹਰਿਮਥੇਤਿਨਕਲਾ॥ ਅਨਦਿਨੁਦੁਖਕਮਾਵਦੈਨਿਤਜੇਹੋਜਮਜਲੇ
 ॥ ਸੁਪਨੈਸੁਖਨਦੈਬੀਬਹਉਚਿਤਪਗਲਾ॥੩॥ ਸਤਨਾਕਾਦਾਤਏਕੁਰੈਅਪੇ
 ਬਖਸਕੋਰੇ॥ ਕਹਣਕਿਭੁਨਾਵਈਜਿਸੁਭਾਵੈਤਿਸੁਦੇਇ॥ ਨਨਕਗੁਰ
 ਮੁਖਿਪਈਐਆਪੇਜਾਣੈਸੋਇ॥੪॥੪੨॥ ਸਿਰੀਗੁਮਹਲਾ ੩
 ਸਰਾਸਾਰਿਬਸੇਈਐਸਚਵਡਿਆਈਦੇਇ॥ ਗੁਰਪਗਸਾਦੀਮਨਿਵਸੈਹਉ
 ਮੈਦੁਰਿਕੋਰੇ॥ ਇਹਮਨੁਪਾਵਤੁਤਾਰੈਜਾਅਪਨਦਰਿਕੋਰੇ॥੧॥ ਭਾਈਗੋ

ਗੁਰਮੁਖਿਹਰਿਨਾਮੁਪਿਆਇ॥ ਨਾਮੁਨਿਧਨੁਸਦਮਨਿਵਸੈਮਹਲੀਪਾਵੈਥਉ॥੧॥
 ॥੨੦੦੦॥ ਮਨਮੁਖਮਨੁਤਨੁਅੰਧੁਰੈਤਿਸਨਉਠਉਗਠਾਉ॥ ਬਹੁਜੇਨੀਭਉਦਾਠਿ
 ਰੇਜਿਉਸੁਵੈਘਰਿਕਾਉ॥ ਗੁਰਮਤੀਘਟਿਚਨਣਾਸਬਦਿਮਿਲੈਹਰਿਨਾਉ॥੨॥
 ਤ੍ਰੈਗੁਣਬਿਖਿਆਅੰਧੁਰੈਮਾਇਆਮੋਹਗੁਥਾਗਾ॥ ਭੀਅਨਕਉਸੇਵਦੇਪੜਿਵ
 ਦਕੋਰੁਕਾਗਾ॥ ਬਿਖਿਆਅੰਦਰਿਪਚਿਮੁਟਨਉਰਵਾਹੁਨਪਾਗੁ॥੩॥ ਮਾਇਆਮੋ
 ਹਿਵਸਰਿਆਜਗਤੀਪਤਪਤਿਪਲਾ॥ ਬਾਣੁਗੁਰੁਅਚੇਤੁਰੈਸਤਬਧੀਜਮ
 ਕਲਿ॥ ਨਨਕਗੁਰਮਤਿਉਬਰੇਸਚਾਨਾਮੁਸਮਾਲੇ॥੪॥੧੧॥੪੩॥ ਸਿਰੀਗੁਮ
 ਹਲਾ ੩ ਤ੍ਰੈਗੁਣਮਾਇਆਮੋਹੁਰੈਗੁਰਮੁਖਿਚਉਥਪਦੁਪਾਇ॥ ਕਰਿਕਿਰਪਾ
 ਮੇਲਾਇਅਨੁਹਰਿਨਾਮੁਵਸਿਆਮਨਿਆਇ॥ ਪਥੈਜਿਨਕੋਪੁਨੁਰੈਤਿਨਸਤਿਸੰ
 ਗਤਿਮੇਲਾਇ॥੧॥ ਭਾਈਗੁਰਮਤਿਸਾਚਿਰਹਉ॥ ਸਾਚੇਸਾਚੁਕਮਾਵਣਾਸਾ
 ਚੈਸਬਦਿਮਿਲਾਉ॥੧॥੨੦੦੦॥ ਜਿਨੀਨਾਮੁਪਛਾਣਿਆਤਿਨਵਿਦੁਹਥਲਿਜਾ
 ਊਅਪੁਛੈਡਿਚਰਈਲਗਾਰਲਾਤਿਨਕੋਭਾਇ॥ ਲਾਹਹਰਿਹਰਿਨਾਮੁਮਿਲੈ
 ਸਹਜੇਨਾਮਿਸਮਾਇ॥੨॥ ਬਿਨੁਗੁਰਮਹਲੁਨਪਾਈਐਨਾਮੁਨਪਗਪਤਿਹਉ
 ॥ ਐਸਾਸਤਗੁਰਲੈਕਿਲਾਹੁਜਿਦੁਪਾਈਸਚੈਸੇਇ॥ ਅਸੁਗਸਘੈਰੇਸੁਖਿਵ
 ਸੈਜੇਤਿਸੁਭਾਵੈਸੁਹਉ॥੩॥ ਜੇਹਾਸਤਿਗੁਰੁਕਰਿਜਾਇਆਭੋਰੇਜੇਹਾਸੁਖਹ
 ਏ॥ ਏਹਸਹਸਮੁਲੇਨਹੀਭਾਉਲਾਏਜਨਕੋਇ॥ ਜਨਕਏਕੋਜੇਤਿਦੁਇਮੁਰ
 ਤੀਸਬਦਿਮਿਲਾਵਹਉ॥੪॥੧੧॥੪੪॥ ਸਿਰੀਗੁਮਹਲਾ ੩
 ਅੰਮ੍ਰਿਤਭੋਡਿਬਿਖਿਆਭੋਭਾਣੈਸੇਵਾਕਹਿਵਿਭਾਈ॥ ਆਪਣਾਪਗੁਰਵਵ
 ਰਿਬੁਛਹਿਨਹੀਅਨਦਿਨੁਦੁਖਿਵਿਹਣੀ॥ ਮਨਮੁਖਅੰਧਨਚੇਤਹੀਭੁਬਿਮੁਟੇ
 ਬਿਨੁਪਈ॥੧॥ ਮਨਹੋਸਦਾਤਜਹਉਹਿਸਰਣਾਈ॥ ਗੁਰਕਾਸਬਦੁਅੰਤਰਿਵ
 ਸੈਤਾਹਰਿਵਿਸਰਿਜਾਈ॥੧॥੨੦੦੦॥ ਇਹਸਰੀਗੁਮਾਇਆਕਾਪੁਤਲਾਵਿਚਿ
 ਹਉਮੈਦੁਸਟੀਪਾਈ॥ ਆਵਣੁਜਾਣਾਜੰਮਲੁਮਰਣਮਨਮੁਖਿਪਤਿਗਵਈ॥
 ਸਤਗੁਰਸੇਵਿਸਦਾਸੁਖਪਾਇਆਜੇਤੀਜੇਤੀਮਿਲਾਈ॥੨॥ ਸਤਗੁਰਕੀਸੇਵਾ
 ਤਿਸੁਖਲੀਜੇਇਛੈਸੇਠਲੁਪਾਏ॥ ਜਤੁਸਤਤਪੁਪਵਿਤਸਰੀਰਹਰਿਹਰਿਮੰਨਿ
 ਵਸਾਈ॥ ਸਦਾਅਨੰਦਿਹਉਦਿਨੁਗਤੀਮਿਲਿਪੀਤਮੁਸੁਖੁਪਾਏ॥੩॥ ਜੇਸਤ
 ਗੁਰਕੀਸਰਣਗਤੀਉਤਿਨਕੋਬਲਿਜਾਉ॥ ਦਰਿਸਚੈਸਚੀਵਡਿਆਈਸਹ
 ਜੈਸਚਿਸਮਾਉ॥ ਨਨਕਨਦਗੀਪਾਈਐਗੁਰਮੁਖਿਮੇਲਿਮਿਲਾਉ॥੪॥੧੨॥

੪੫॥ ਸਿਰੀਗੁਮੁਲਾ ੩ ਮਨਮੁਖਕਰਮਕਮਾਵਣੇਜਿਉਦੇ
ਰਾਗਟਿਤਨੀਸੀਗਰੁ॥ ਸੋਜੈਤਨਅਵਣੀਨਿਤਿਤਹੋਇਖੁਆਗੁਪਿ
ਰਕਮਲੁਨਪਾਵਣੀਨਦੀਸੈਘਰਾਗੁ॥ ੧॥ ਭਾਈਗੋਇਕਮਨਿਨਾਮੁਪਿਆ
ਇ॥ ਸਤਸੰਗਤਿਮਿਲਿਹੈਜਪਿਗਮਨਮੁਸੁਖਪਾਇ॥ ੧॥ ੧੦੦॥ ਗੁ
ਰਮੁਖਿਸਦਾਸੋਗਣੀਪਿਰੁਗਾਖਿਅਉਰਧਾਗਿ॥ ਮਿਠਾਥਲਹਿਨਿਵਿਚ
ਲਹਿਸੋਜੈਵੈਭਾਗੁ॥ ਸੋਭਾਵੰਤੀਸੋਗਣੀਜਿਨਗੁਰਕਾਰੋਤੁਅਪਾਗੁ॥
ਪੂਰੇਭਾਗਿਸਤਗੁਰਮਿਲੈਜਭਾਗੈਉਦਉਹੋਇ॥ ਅਤਰੁਦੁਖੁਭੁਮੁਖਈ
ਐਸੁਖਪਰਾਪਤਹੋਇ॥ ਗੁਰਕੋਭਣੈਜੋਚਲੈਦੁਖੁਨਪਾਵੈਕੋਇ॥ ੩॥ ਗੁਰਕੋਭ
ਣੈਵਿਚਿਅੰਮ੍ਰਿਤੁਰੋਸਹੋਜਪਾਵੈਕੋਇ॥ ਜਿਨਪਰਾਪਤਿਤਨਪੀਆਹਉਮੈਵਿ
ਚਉਖੋਇ॥ ਨਨਕਗੁਰਮੁਖਿਨਾਮੁਪਿਆਈਐਸਚਿਮਿਲਾਵਹੋਇ॥ ੪॥ ੧੩॥
੪੬॥ ਸਿਰੀਗੁਮੁਲਾ ੩ ਜਾਪਿਰੁਜਾਣੈਅਪਣਾਤਨਮਨਅਗੈਧ
ਰੇਇ॥ ਸੋਹਗਣੀਕਰਮਕਮਾਵਣੀਅਸੋਈਕਰਮਕਰੇਇ॥ ਸਹੋਜਸਾਚੀਮ
ਲਾਵਣਾਸੁਚੁਦਫਣੀਦੇਇ॥ ੧॥ ਭਾਈਗੋਗੁਰਬਿਨੁਭਗਤਿਨਹੋਇ॥ ਬਿਨੁਗੁ
ਰਭਗਤਿਨਪਾਈਐਜੇਲੋਚੈਸੁਭਕੇਇ॥ ੧॥ ੧੦੦॥ ਲਖਚਉਗਾਸੀਓਠੇਰੁਪ
ਇਆਕਾਮਣਿਦੁਜੋਭਾਇ॥ ਬਿਨੁਗੁਰੀਨਰਨਾਵਣੀਦੁਖੀਐਣਿਵਿਹੋਇ॥ ਬਿ
ਨੁਸਥਦੈਪੂਰਨਪਾਈਐਬਿਰਥਾਜਨਮੁਗਵਾਇ॥ ੨॥ ਉਉਕਰਤੀਜਗਿ
ਗੰਨਾਸਨੁਸੋਪੈਨਲਿ॥ ਅੰਧੀਨਾਮੁਨਚੋਤਈਸਭਥਪੀਜਮਕਾਲਿ॥ ਸਤਗੁਰ
ਮਿਲਿਐਪੁਨਪਾਇਆਹਿਨਾਮਾਗਿਦੈਸਮਾਲਿ॥ ੩॥ ਨਾਮਿਰਤੇਸੋਨਿਗਮਲੇਗੁ
ਰਕੈਸਹਜਿਸੁਭਾਇ॥ ਮਨੁਰਨੁਤਰੰਗਸਿਉਰਸਨਰਸਨਰਸਾਇ॥ ਨਨਕਰੰ
ਗੁਨਉਤਰੰਗਜੋਹਿਧਰਿਭੋਭਿਆਲਾਇ॥ ੪॥ ੧੪॥ ੪੭॥ ਸਿਰੀਗੁਮੁਲਾ ੩
ਗੁਰਮੁਖਿਕੁਪਾਕਰੇਭਗਤਿਕੀਜੈਬਿਨੁਗੁਰਭਗਤਿਨਹੋਈ॥ ਅਪੇਆਪੁਮਿਲਾਏਥੁਣੈ
ਤਨਿਗਮਲੁਹੋਵੈਸੇਈ॥ ਹਰਿਜੀਉਸਚਾਸਾਚੀਥਾਣੀਸਥਦਿਮਿਲਾਵਹੋਈ॥ ੧॥ ਭਾ
ਈਗੋਗਤਿਭੀਲੁਕਾਰੋਜਗਿਆਇਆ॥ ਪੂਰੇਗੁਰਕੀਸੇਵਨਕੀਨੀਬਿਰਥਾਜਨਮੁ
ਗਵਾਇਆ॥ ੧॥ ੧੦੦॥ ਅਪੇਜਗਜੀਵਨੁਸੁਖਦਾਤਾਅਪੇਥਖਸਿਮਿਲਾਏ॥ ਜੀਅ
ਜੰਤੁਏਕਿਆਵਚੋਕਰਿਅਕੋਆਖਿਸੁਣਾਏ॥ ਗੁਰਮੁਖਿਅਪੇਦੇਇਵਡਿਆਈਅਪੇ
ਸੇਵਕਰੇਇ॥ ੨॥ ਦੇਖਿਭੁਟੰਬੁਮੋਹਿਲਭਾਣਚਲਦਿਆਨਲਿਨਜਾਈ॥ ਸਤਗੁਰ
ਸੇਵਿਗੁਣਨਿਧਾਨੁਪਾਇਆਤਿਸਦੀਕੀਮਨਪਾਈ॥ ਹਰਿਪ੍ਰਭੁਸਖਾਮੀਤ੍ਰਪ੍ਰਭੁਮੋਹ

ਤਹੋਇਸਪਾਈ॥ ੩॥ ਅਪਣੈਮਨਿਚਿਤਿਕਰੈਕਹਾਏਬਿਨੁਗੁਰੁਆਪੁਨਜਾਈ॥
ਹਰਿਜੀਉਦਾਤਾਭਗਤਿਵਢਲੁਰੈਕਰਿਕਪਮੈਨਿਵਸਈ॥ ਨਨਕਸੇਭਸੁਹਤਿ
ਦੇਇਪ੍ਰਭੁਅਪੇਗੁਰਮੁਖਿਦੇਵਡਿਆਈ॥ ੪॥ ੧੫੪੮੮॥ ਸਿਰੀਗੁਮੁਲਾ ੩
ਪੁਨਜਨਨੀਜਿਨਿਜਾਇਆਪੰਨਪਿਤਾਪਰਧਾਨੁ॥ ਸਤਗੁਰਸੇਵਿਸੁਖਪਾਇਆਇ
ਚੁਗਾਇਆਗੁਮਨੁ॥ ਦਰਿਸੇਵਨਿਸਤਜਨਖੜਪਾਇਨਿਗੁਣੀਨਿਧਾਨੁ॥ ੧॥ ਮੇਰੇ
ਮਨਗੁਰਮੁਖਿਪਿਆਇਹਰਿਸੇਇ॥ ਗੁਰਕਾਸਥਦੁਮਨਿਵਸੈਮਨੁਤਨੁਨਿਗਮਲ
ਹੋਇ॥ ੧॥ ੧੦੦॥ ਕਰਿਕਰਪਾਘਰਿਆਇਆਅਪਮਿਲਿਆਆਇ॥ ਗੁਰਸਥ
ਦੀਸਾਲਾਹੀਐਗੋਸਹਜਿਸੁਭਾਇ॥ ਸਚੈਸਚਿਸਮਾਇਆਮਿਲਿਹੈਨਵਿਭੁ
ਜਾਇ॥ ੨॥ ਜਿਕਿਛੁਕਰਣਾਸੁਕਰਿਗਿਆਅਵਰੁਨਕਰਣਾਜਾਇ॥ ਚਿਗਿਛੁ
ਨੇਮਿਲਿਅਨੁਸਤਗੁਰਪੰਨੈਪਾਇ॥ ਅਪੇਕਾਰਕਾਇਸੀਅਵਰੁਨਕਰਣਾਜਾਇ॥ ੩
ਮਨੁਤਨੁਤਰੰਗਸਿਉਹਉਮੈਤਜਿਵਿਕਾਗੁ॥ ਅਹਿਨਿਸਿਹਿਰੈਵਹਿਹੈਨਿਗਭ
ਉਨਮੁਨਿਰਕਾਗੁ॥ ਨਨਕਆਪਿਮਿਲਾਇਅਨੁਪੂਰੈਸਥਦਿਅਪਾਗੁ॥ ੪॥ ੧੬॥ ੪੮
ਸਿਰੀਗੁਮੁਲਾ ੩ ਗਵਿਦੁਗੁਣੀਨਿਧਾਨੁਰੋਅਤਨਪਾਇਆਜਾਇ॥ ਕ
ਥਨੀਥਦੀਨਪਾਈਐਉਉਮੈਵਿਚਉਜਾਇ॥ ਸਤਗੁਰਮਿਲਿਐਸਦਭੋਰੈ
ਆਪਿਵਸੈਮਨਿਜਾਇ॥ ੧॥ ਭਾਈਗੋਗੁਰਮੁਖਿਥੁਣੈਕੋਇ॥ ਬਿਨੁਥੁਣੈਕਰਮਕਮਾਵ
ਣੇਜਨਮੁਪਦਾਥੁਥੋਇ॥ ੧॥ ੧੦੦॥ ਜਿਨੀਚਾਖਿਆਤਿਨੀਸਾਦੁਪਾਇਆਬਿਨੁਥਾ
ਥੋਭਗੀਮਭੁਲਾਇ॥ ਅੰਮ੍ਰਿਤਸਾਚਾਨਾਮੁਰੋਕਣਾਕਛੁਨਜਾਇ॥ ਪੀਵਤੁਪੁਸ਼ਟ
ਫੁਭਾਇਆਪੂਰੈਸਥਦਿਸਮਾਇ॥ ੨॥ ਅਪੇਦੇਇਤਪਾਈਐਰੋਕਣਾਕਛੁਨ
ਜਾਇਦਵਲਵਲਾਕੋਧਿਦਾਤਿਰੈਗੁਰਦੁਆਰੈਪਾਇ॥ ਜੇਹਕੀਤੁਤਹੋਰੋਅਜੋਹ
ਕਰੰਕਮਾਇ॥ ੩॥ ਜਤਸਤਸੰਜਮਨਮੁਰੋਵਿਨੁਨਵੈਨਿਗਮਲੁਨਹੋਇ॥ ਪੂਰੇਭਾਗਿਨਾ
ਮੁਮੈਨਿਵਸੈਸਥਦਿਮਿਲਾਵਹੋਇ॥ ਨਨਕਸਹੋਜਹੀਗੋਗਿਵਤਦਾਹਰਿਗੁਣਪਾ
ਵੈਸੇਇ॥ ੪॥ ੧੭॥ ੧੦॥ ਸਿਰੀਗੁਮੁਲਾ ੩ ਕਾਇਆਸਾਧੈਉਰਧਤ
ਪੁਰਕੇਦਿਚਉਉਮੈਨਜਾਇ॥ ਅਪਿਅਤਮਕਰਮਜੋਕੇਗਨਮਨਕਥਹੀਪਾਇ
॥ ਗੁਰਕੈਸਥਦੇਜੀਵਤੁਮਹੋਹਿਨਾਮੁਵਸੈਮਨਿਜਾਇ॥ ੧॥ ਸੁਣਿਮਨਮੇਰੇਭੁਜਤ
ਗੁਰਸਰਣਾ॥ ਗੁਰਪਰਸਾਦੀਛੁਟੀਐਬਿਭੁਭਵਜਲਾਸਥਦਿਗੁਰਤਰਣਾ॥ ੧॥
੧੦੦॥ ਤੈਗੁਣਸਭਾਥਤੁਰੈਦੁਜਾਭਉਵਿਕਾਰੁ॥ ਪੀਡਿਤਪ੍ਰਭੈਥਪਨਿਮੋਹਿਥਾ
ਧਾਨਧੁਣੈਬਿਖਿਆਪਿਆਗਿ॥ ਸਤਿਗੁਰਮਿਲਿਐਤਿਕੁਟੀਛੁਟੈਚਉਥੈਪਦਿਮੁਕ

ਤਿਦਾਗੁ ॥ २॥ ਗੁਰਤੇਸਰਗੁਪਾਈਐ ਚੁਕੈ ਮੇਰੁ ਗੁਬਾਗੁ ਸਥਦਿ ਮੇਰੇ ਤਾਉ ਪੈ
 ਪਏ ਮੇਖਦੁਆਗੁ ਗੁਰਪਰਸਾਦੀ ਮਿਲਿ ਰਹੈ ਸਚੁ ਨ ਮੁਕਰਤਾਗੁ ॥ ੩॥ ਇਹੁ ਮਨੁ ਆ
 ਅਤਿ ਸਥਲਾ ਭੋਰੈ ਕਿਤੇ ਉਪਾਇ ॥ ਦੂਜੈ ਭਇਤੁ ਖੁਲਾਇ ਦਿਖਾਉਤੈ ਦਿ
 ਸਜਾਇ ॥ ਨਾਨਕ ਨਿਮਲ ਗੋਸੇ ਚਰੇ ਹਉ ਮੈ ਸਥਦਿ ਗਵਾਇ ॥ ੪॥ ੧੯ ॥ ੧੫੧ ॥
 ਸੋਗੇ ਗੁਮਰਲਾ ੩ ਕਿਸਾ ਕੋ ਗੁਰੁਪਾਈਐ ਹਰਿ ਨਾਮ ਦੇਇ ਦਿਵਾਇ ॥
 ਬਿਨੁ ਗੁਰ ਕਿਨੈ ਨ ਪਾਇ ਓਥਿ ਰਬਾ ਜਨ ਮੁਗਵਾਇ ॥ ਮਨੁ ਮੁਖ ਕਰਮ ਕਮਾਵ
 ਏ ਦਰਗਹੀ ਲੈ ਸਜਾਇ ॥ ੧॥ ਮਨੇ ਹੁਨ ਭਾਉ ਭਕਾਇ ॥ ਅੰਤ ਹਿਤੈ ਹੋਰਿ
 ਸੋਗੇ ਸੇਵਾ ਸੁਖੁ ਪਾਇ ॥ ੧॥ ੧੮੭ ॥ ਸਚੁ ਬਣੀ ਸਚੁ ਸਥਦੁ ਜਾਸਚਿ ਧੋਰਿ
 ਆਗੁ ॥ ਹਰਿ ਕਾਨ ਮੁਮਨਿ ਵਸੈ ਓਮੈ ਕ੍ਰਿਪਾ ਨਿਵਾਰਿ ॥ ਮਨਿ ਨਿਰਮਲ ਨਾਮੁ ਪਿ
 ਆਈਐ ਤਾਪਏ ਮੇਖਦੁਆਗੁ ॥ ੨॥ ਹਉ ਮੈ ਵਿਚਿ ਜਗੁ ਬਿਨ ਸਦਾ ਮਹਿ ਜਿ ਮੈ
 ਆਵੈ ਜਾਇ ॥ ਮਨੁ ਮੁਖ ਸਥਦੁ ਨਾਨਕ ਨੀਜਾ ਸਨਿ ਪਤਿ ਗਵਾਇ ॥ ਗੁਰ ਸੇਵਾ ਨਉ
 ਪਾਈਐ ਸਚੇ ਹੋ ਸਮਾਇ ॥ ੩॥ ਸਥਦਿ ਮਨਿ ਐ ਗੁਰੁਪਾਈਐ ਵਿਚੁ ਆਪੁ ਗਵ
 ਏ ॥ ਅਨਦਿਨੁ ਭਗਤਿ ਕਰੇ ਸਦਾ ਸਾਚੇ ਕੀਲਿ ਵਲਾਇ ॥ ਨਾਮੁ ਪਦਾਰਥੁ ਮਨਿ ਵਸਿ
 ਆਨਾਨਕ ਸਹਜਿ ਸਮਾਇ ॥ ੪॥ ੧੯੫ ॥ ੧੫੨ ॥ ਸਿਰੀਗੁਮਰਲਾ ੩ ਜਿਨੀ
 ਪੁਰਖੀ ਸਤੁ ਗੁਰਨੇ ਸੋਇ ਓਸੇ ਦੁਖੀ ਏਨੁ ਗੁਰਗਾ ॥ ਪਾਰਿ ਹੋ ਦੁਖੁ ਖੁਨ ਪਛਾਇ
 ਆ ਅਭਿਮਾਨਿ ਮੁਠੈ ਅਹੰਕਾਰਿ ॥ ਸਤੁ ਗੁਰੁ ਕਿਆ ਛਿਟਕਿਆ ਮੰਗਿ ਖਰੇ ਸੰਸਾਰਿ
 ॥ ਸਚਾ ਸਥਦੁ ਨ ਮੇਵਿ ਓਸਭਿ ਕਾਜ ਸਵਰਲਾਹੁ ॥ ੧॥ ਮਨ ਮੇਰੇ ਸਦਾ ਹਿਵੇ ਖੁਦੁ
 ਗਿ ॥ ਜਨ ਮਮ ਮਨੁ ਦੁਖੁ ਪਰਹੈ ਸਥਦਿ ਹਰਿ ਆਭਗੁ ਪੁਰਿ ॥ ੧॥ ੧੮੭ ॥ ਸਚੁ ਸਲਾਹ
 ਨਿਸੇ ਸਚੇ ਸਚਾਨੁ ਮੁਆਧਾਗੁ ॥ ਸਚੀ ਕਾਰਕ ਮਾਵਣੀ ਸੋਚੈ ਨਾ ਲਿਪਿ ਆਗੁ ॥ ਸ
 ਚਾ ਸਾਹੁ ਵਰਤਾ ਕੋਇ ਨ ਮੇਟਾਹੁ ॥ ਮਨੁ ਮੁਖ ਮਹਲੁ ਨ ਪਾਇ ਨੀਕੁ ਭਿ ਮੁਠ
 ਕੁੜਿ ਅਗਿ ॥ ੨॥ ਹਉ ਮੈ ਕਰਤਾ ਜਗੁ ਮੁਆਗੁ ਬਿਨੁ ਘੋਰ ਅੰਧਗੁ ॥ ਮਇਆ ਮੈ
 ਹਿਵਿ ਸਹਿਆ ਸੁਖਦਾਤਾ ਦਭਾਗੁ ॥ ਸਤੁ ਗੁਰ ਸੇਵਾ ਤਿਉ ਥੋਰਿ ਸਤੁ ਰਖਾਇ ਓਰ
 ਧਾਗਿ ॥ ਕਿਸੇ ਪਤੈ ਹਰਿ ਪਾਈਐ ਸਚਿ ਸਥਦਿ ਵੀਚਾਗਿ ॥ ੩॥ ਸਤੁ ਗੁਰੁ ਸੇਵਿ ਮਨੁ
 ਨਿਰਮਲਾ ਹਉ ਮੈ ਤਜਿ ਵਿਕਾਗੁ ॥ ਆਪੁ ਛੋਡਿ ਜੀਵਤ ਮੈ ਗੁਰ ਕੈ ਸਥਦਿ ਵੀਚਾਗੁ
 ਧੰਧਾਵਤ ਰਹਿਏ ਏਲਾਗਾ ਸਾਚਿ ਪਿਆਗੁ ॥ ਸਚਿ ਰਤੇ ਮੁਖ ਉਜਲੈ ਤਿਤੁ ਸਚੈ
 ਦਰਬਾਉ ॥ ੪॥ ਸਤਿ ਗੁਰੁ ਪੁਰਖ ਨ ਮਨਿ ਓਸਭਿ ਦਿਨੈ ਲੋਪਿ ਆਗੁ ॥ ਇਸਨਨੁ ਦਨੁ
 ਤਕ ਹਿਉ ਮੈ ਭਾਇ ਖੁਆਗੁ ॥ ਹਰਿ ਜੀਉ ਅਪਣੀ ਡਿਪ ਕਰੇ ਤਲਾਗੈ ਨਾਮੁ ਪਿਆਗੁ

॥ ਨਾਨਕ ਨਾਮੁ ਸਮਾਇ ਤੁ ਗੁਰ ਕੈ ਹੋਤ ਅਪਾਗਿ ॥ ੫॥ ੨੧ ॥ ੧੫੩ ॥ ਸਿਰੀਗੁਮਰਲਾ ੩
 ਕਿਸੁ ਹਉ ਸੇਵੀ ਆਜ ਪੁਕਰੀ ਸਤਿ ਗੁਰੁ ਖੁਛੁ ਭਇ ॥ ਸਤਿ ਗੁਰ ਕਾ ਭਾਵੈ ਮੇਨਿ
 ਲਾਈ ਵਿਚੁ ਆਪੁ ਗਵਾਇ ॥ ਏਹੋ ਸੇਵਾ ਚਾਕਰੀ ਨ ਮੁਵੈ ਸੇ ਮਨਿ ਆਇ ॥ ਨਾਮੇ ਹੀ
 ਤੇ ਸੁਖੁ ਪਾਈਐ ਸਚੈ ਸਥਦਿ ਸੁਹਾਇ ॥ ੧॥ ਮਨ ਮੇਰੇ ਅਨਦਿਨੁ ਗੁਰ ਹਿਰੇ ਰਿਤਿ
 ॥ ਆਪਣੀ ਖੇਤੀ ਗੰਢੈ ਕੁੰਜ ਪੈ ਗੰਢਿ ਤਿ ॥ ੧॥ ੧੮੭ ॥ ਮਨ ਕੀ ਆਇਛਾ ਪੁਰੀ ਆ
 ਸਥਦਿ ਹਰਿ ਆਭਗੁ ਪੁਰਿ ॥ ਭੈਤਾ ਇਭਗਤਿ ਕਰੇ ਦਿਨੁ ਗਤੀ ਹਰਿ ਜੀਉ ਦੇਖਹਿ ਸ
 ਦਾਹੁ ਜੁਗਿ ॥ ਸਚੈ ਸਥਦਿ ਸਦਾ ਮਨੁ ਰਤ ਭੁਖੁ ਗਇਆ ਸਗੀ ਹੁਦੁਗਿ ॥ ਨਿਰਮਲ
 ਸਹਿ ਬੁਪਾਇ ਆਸਾ ਚਾਗੁ ਨੀਗਹਿ ਰਮ ॥ ੨॥ ਜੇ ਜਾਗੇ ਸੋਭਿ ਥੋਰੁ ਸੁਤ ਗਏ ਮੁਹਾਇ
 ॥ ਸਚਾ ਸਥਦੁ ਨ ਪਛਾਣਿ ਓਸੁ ਪਨਾ ਗਇਆ ਵਿਹਾਇ ॥ ਸੁਵੇ ਪਰਕਾ ਪਾਉਣਾ ਜਿ
 ਉਆਇ ਆਤਿ ਭਿਜਾਇ ॥ ਮਨੁ ਮੁਖ ਜਨ ਮੁਖਿ ਰਬਾ ਗਇਆ ਕਿਆ ਮੁਹੁ ਦੇਸੀ ਜਾ
 ਇ ॥ ੩॥ ਸਭੁ ਕਿਛੁ ਆਪੇ ਆਪਿ ਹੋਰੁ ਓਮੈ ਵਿਚੁ ਕਰਨੁ ਨ ਜਾਇ ॥ ਗੁਰ ਕੈ ਸਥਦਿ ਪ
 ਛਾਣੀਐ ਦੁਖੁ ਹਉ ਮੈ ਵਿਚੁ ਗਵਾਇ ॥ ਸਤੁ ਗੁਰ ਸੇਵਾ ਨਿਅਪਲਾ ਹਉ ਤਿਨੈ ਕੈਲਾ
 ਗੁਪਾਇ ॥ ਨਾਨਕ ਦਰਿ ਸਚੈ ਸਚਿ ਆਰਹਿ ਹਉ ਤਿਨ ਬਲਿਹਾਰੈ ਜਾਉ ॥ ੪॥ ੨੧
 ॥ ੧੫੪ ॥ ਸਿਰੀਗੁਮਰਲਾ ੩ ਜੇਵੇਲਾ ਵਖਤੁ ਵੀਚਾਰੀਐ ਤਾ ਕਿਤੇ ਵੇਲਾ
 ਭਗਤਿ ਹੋਇ ॥ ਅਨਦਿਨੁ ਨ ਮੇਰੇ ਤਿਆਸੇ ਸਚੈ ਸੇਇ ॥ ਇਕ ਤਿਲੁ ਪਿਆਗੁ ਵਿ
 ਸੈਰ ਭਗਤਿ ਕਰੈ ਨ ਹੋਇ ॥ ਮਨੁ ਤਨੁ ਸੀਤਲੁ ਸਾਚਿ ਓਸੁ ਸਨਾਥਿ ਰਬਾ ਕੋਇ ॥ ੧॥
 ਮੇਰੇ ਮਨ ਹਰਿ ਕਾਨ ਮੁਪਿਆਇ ॥ ਸਾਚੀ ਭਗਤਿ ਤਾਥੀਐ ਜਾਹਿ ਵਸੈ ਮਨਿ ਆਇ
 ॥ ੧੮੭ ॥ ਸਹਜੇ ਖੇਤੀ ਗੰਢੀਐ ਸਚੁ ਨਾਮੁ ਬੀਜੁ ਪਾਇ ॥ ਖੇਤੀ ਜੀ ਮੀ ਅਗਲੀ
 ਮਨੁ ਆਰਜਾ ਸਹਜਿ ਸੁਭਾਇ ॥ ਗੁਰ ਕਾ ਸਥਦਿ ਅਮ੍ਰਿਤੁ ਪੈ ਜਿਤੁ ਪੀਤੈ ਤਿਥਾਇ
 ॥ ਇਹੁ ਮਨੁ ਸਾਚਾ ਸਚਿ ਰਤਾ ਸਚੇ ਹੋ ਸਮਾਇ ॥ ੨॥ ਆਖੁ ਵੇਖੁ ਬੇਲਾਣਾ ਸਥ
 ਦੇਹਿ ਆਸਮਾਇ ॥ ਬਣੀ ਵਜੀ ਚਹੁ ਜੁਗੀ ਸੋਚ ਸਚੁ ਸੁਣਾਇ ॥ ਹਉ ਮੈ ਮੇਰਾ ਹਰਿ
 ਗਇਆ ਸਚੇਲਾਇ ਆਮਿਲਾਇ ॥ ਤਿਨ ਕਉ ਮਹਲਾਹੁ ਹਿਐ ਜੇ ਸਹਿ ਹੋਲਿ ਵਲਾ
 ਇ ॥ ੩॥ ਨਦਰੀ ਨਾਮੁ ਪਿਆਈਐ ਵਿਦੁ ਕਰਮ ਪਾਇਆ ਨ ਜਾਇ ॥ ਪੁਰੈ ਭਾਗਿ
 ਸਤੁ ਸੰਗਤਿ ਲਾਹੈ ਸਤੁ ਗੁਰ ਭੋਟੈ ਜਿ ਸੁਆਇ ॥ ਅਨਦਿਨੁ ਨ ਮੇਰੇ ਤਿਆਸੁ ਆਦੁ ਖੁਥਿ
 ਆਵਿ ਚਹੁ ਜਾਇ ॥ ਨਾਨਕ ਸਥਦਿ ਮਿਲਾਵਣਾ ਮੇਨੀ ਮਸਮਾਇ ॥ ੪॥ ੨੨ ॥ ੧੫੫ ॥
 ਸਿਰੀਗੁਮਰਲਾ ੩ ਅਪਣਾ ਭਉ ਤਿਨ ਪਾਇਓ ਨ ਜਿਨਿ ਗੁਰ ਕਾ ਸਥਦੁ
 ਵੀਚਾਰਿ ॥ ਸਤੁ ਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਗਿ ॥ ਦੁਖਿ ਪਾਏ ਲੁਕਾਈ

ਮਨਹਿਗਿਅਉਗਾਗਿ। ਸਚੀਥਣੀਸਚਮਨਿਸਚੇਨਲਿਪਿਅਗੁ॥੧॥ਮਨਹੇ
 ਹਥਿਮੈਲੋਭਗਨਾ। ਹਰਿਨਿਗਲਸਦਾਸੋਹਣਾਸਥਦਿਸਵਰਣਹਰੁ॥੧॥
 ॥੨੦੫॥ਸਚੈਸਥਦਿਮਨਹੇਅਪ੍ਰਭਿਅਪੇਲਾਏਮਿਲਾਇ॥ਅਨਦਿਨਨਮੇਗਤਿ
 ਆਜਤੀਜਤਿਸਮਾਇ॥ਜੇਤੀਪ੍ਰਭੁਜਪਦਾਥਿਨਸਤਗੁਰੁਬੁਝਨਪਾਇ॥ਜਿਨ
 ਕਉਪ੍ਰਭਿਲਿਖਿਅਸਤਿਗੁਰੁਭੇਟਿਅਤਿਨਸਾਇ॥੨॥ਵਿਣੁਨਵੈਸਭੁ
 ਮਣੀਦੁਜੈਭਾਇਖੁਆਇ॥ਤਿਸੁਥਿਨੁਘੜੀਨਜੀਵਦੀਦੁਖੀਗੈਣੇਵਿਹਾਇ॥
 ਭਗਮਿਭੁਲਾਣਾਐਪੁਲਾਠਿਗਿਠਿਗਿਆਵੈਜਾਇ॥ਨਦਰਿਕਰੇਪ੍ਰਭੁਆਪਣੀ
 ਅਪੇਲਾਏਮਿਲਾਇ॥੩॥ਸਭੁਕਿਛੁਸੁਣਦਾਵੇਖਦਾਕਿਉਮੁਕਰਿਪਾਇਆ
 ਜਾਇ॥ਪਪੇਪਪ੍ਰਕਮਵਦੇਪਾਪਚਰਿਪਚਾਇ॥ਸੇਪ੍ਰਭੁਨਦਰਿਨਾਵਈਸ
 ਨਪਾਇ॥ਨਮੁਖਿਭੁਝੰਜਿਸੁਦੇਖਲੇਸੇਈਵੈਖੈਨਾਨਕਗੁਰਮੁਖਿਪਾਇ॥੪॥੨੩॥੫੬॥
 ਸਿਰੀਗੁਮੁਹਲਾ ੩ ਬਿਨੁਗੁਰੁਗੁਨਤੁਟਈਹਉਮੈਪੀਡਨਜਾਇ॥ਗੁਰਪ
 ਰਸਾਦੀਮਨਿਵਸੈਨਾਮਹੈਸਮਾਇ॥ਗੁਰਸਥਦੀਹਰਿਪਈਐਬਿਨਸਥਦੈਭ
 ਗੀਮਭੁਲਾਇ॥੧॥ਮਨਹੇਨਿਜਘਰਿਵਾਸਹੋਇ॥ਗਮਨਮੁਸਲਾਹਿਤੁਠਿਗਿਆ
 ਵਲੁਜਾਣਹੋਇ॥੧੦੦੫॥ਹਰਿਏਕੇਦਾਤਾਵਰਤਦਾਜਾਵਹੁਨਕੇਇ॥
 ਸਥਦਿਸਲਾਹੀਮਨਿਵਸੈਸਹਜੇਹੀਸੁਖੁਹੋਇ॥ਸਭਨਦਗੀਅੰਦਰਿਵੇਖਦੈ
 ਭਵੈਤੈਦੇਇ॥੨॥ਹਉਸਭਗਣਤਹੈਗਣਤੈਨਉਖੁਨਹਿ॥ਬਿਖੁਕੀਕਾਰਕਮਾ
 ਵਣੀਬਿਖੁਹੀਮਾਹਿਸਮਾਹਿ॥ਬਿਨੁਨਵੈਨਉਗਨਪਈਨੀਜਮੁਪ੍ਰਿਦੁਖਸੁਹਿ
 ॥੩॥ਜੀਉਪਿਭੁਸਭਤਿਸੁਦਾਤਿਸੈਦਾਧਾਗੁ॥ਗੁਰਪਰਸਾਦੀਬੁਣੀਐਤਾਪਾਏਮੈ
 ਖਤੁਆਗੁ॥ਨਨਕਨਾਮੁਸਲਾਹਿਤੁਐਤੁਨਪਰਾਵਗੁ॥੪॥੨੪॥੫੭॥ਸਿਰੀਗੁ
 ਮੁਹਲਾ ੩ ਤਿਨਅਨੰਦਸਦਾਸੁਖਹੋਜਿਨਾਸਚੁਨਾਮੁਅਧਾਗੁ॥ਗੁਰਸਥਦੀਸ
 ਚੁਪਈਅਦੁਖਨਿਵਰਣਹਰਾਗੁ॥ਸਦਾਸਦਾਸਾਚੇਗੁਣਗਾਵਹਿਸਾਚੈਨਾਇਪਿਅ
 ਗੁ॥ਕਿਰਪਾਕਰਿਕੈਅਪਣੀਦਿਤੇਨੁਭਗਤਿਭੰਡਾਗੁ॥੧॥ਮਨਹੇਸਦਾਅਨੰਦਗੁਣਗ
 ਾ॥ਸਚੀਥਣੀਹਰਿਪਈਐਹਰਿਮਿਉਹੈਸਮਾਇ॥੧੦੦੫॥ਮਸਚੀਭਗਤੀਮ
 ਨੁਲਾਊਥੀਅਰਤਾਸਹਜਿਸੁਭਾਇ॥ਗੁਰਸਥਦੀਮਨਹੇਅਕਰਪਣਕਛੁਨਾ
 ਾਇ॥ਜਿਹਵਰਤੀਸਥਦਿਸਚੈਅੰਮ੍ਰਿਤਪੀਵੈਸਿਗੁਣਗਾਇ॥ਗੁਰਮੁਖਿਏਹੁੰਗੁਪਾ
 ਈਐਜਿਸਨਕਿਰਪਾਕਰੇਗਜਾਇ॥੨॥ਸੈਸਾਇਹੁਸੈਸਾਰੁਹੈਸੁਤਿਆਗੈਣਿਵਿਹਾ
 ਾਇ॥ਇਕਿਅਪਣੈਭਾਣੈਕਢਿਲਾਇਅਨੁਆਪੇਲਾਇਓਨੁਮਿਲਾਇ॥ਆਪੇਹੀਅ

ਪਿਮਨਿਵਸਿਆਸਾਇਆਮੇਹੁਚੁਕਾਇ॥ਆਪਿਵਡਾਈਦਿਤੀਅਨੁਗੁਰਮੁਖਿਦੇ
 ਇਥੁਣਾਇ॥੩॥ਸਭਨਾਕਾਦਾਤਾਏਕੁਹੈਭੁਲਿਆਲੇਸਮਾਇ॥ਇਕਿਆ
 ਪੇਆਪਿਖੁਆਇਨੁਦੁਜੈਭਾਭਿਅਨੁਲਾਇ॥ਗੁਰਮਤੀਹਰਿਪਈਐਜੇਤੀਜਤਿ
 ਮਿਲਾਇ॥ਅਨਦਿਨਨਾਮੇਗਤਿਆਨਨਕਨਾਮੁਸਮਾਇ॥੪॥੨੫॥੫੮॥
 ਸਿਰੀਗੁਮੁਹਲਾ ੩ ਗੁਣਵੰਤੀਸਚੁਪਾਇਅਤਿਸਨਤਜਿਵਿਕਾਗੁਰਸ
 ਥਦੀਮਨਹੇਗਿਆਰਸਨਪ੍ਰਮਿਪਿਆਗੈਬਿਨਸਤਿਗੁਰਕੈਨਪਾਇਓਕਰਿਵੇਖਹੁਮ
 ਨਿਵੀਚਗੁ॥ਮਨਮੁਖਿਮੈਲੁਨਉਤਰੇਜਿਚੁਗੁਰਸਥਦਿਨਕਰੇਪਿਆਗਿ॥੧॥ਮਨ
 ਮੇਰਸਤਿਗੁਰਕੈਭਾਣੈਚਲਾ॥ਨਿਜਘਰਿਵਾਸਹੋਐਮਿਤੁਪੀਵਹਿਤਾਸੁਖਿਲਾਹਮ
 ਹਲਾ॥੧੦੦੫॥ਅਉਗੁਣਵੰਤੀਗੁਣਕਨਹੀਥਹਣਿਨਮਿਲੈਹਦੁਗਿ॥ਜਿਨਾਮੁ
 ਖਸਥਦੁਨਜਾਣਈਅਵਗਾਣੇਸੇਪ੍ਰਭੁਦੁਗਿ॥ਜਿਨੀਸਚੁਪਛਾਣਿਆਸਚਿਰੇਤ
 ਭਰਪੁਗਿ॥ਗੁਰਸਥਦੀਮਨਬੇਧਿਅਪ੍ਰਭੁਮਿਲਿਆਅਪਿਪਦੁਗਿ॥੨॥ਅਪੇਰਗਣਿ
 ਗਿਓਨਸਥਦੇਲਾਏਓਨੁਮਿਲਾਇ॥ਸਚਰੰਗਨਉਤਰੇਜੋਸਚਿਰੇਤਲਿਵਲਾਇ॥
 ਚਰੰਡਾਭਵਿਥਕੇਮਨਮੁਖਿਭੁਝਨਪਾਇ॥ਜਿਸੁਸਤਿਗੁਰਮੈਲੈਸੈਮਿਲੈਸਚੈਸਥਦਿ
 ਸਮਾਇ॥੩॥ਮਿਤ੍ਰਘਣੇਰੇਕਰਿਥਕੀਮੇਰਾਦੁਖਕਟੈਕੋਇ॥ਮਿਲਾਪ੍ਰੀਤਮਦੁਖਕਟਿ
 ਆਸਥਦਿਮਿਲਾਵਹੋਇ॥ਸਚੁਖਣਾਸਚੁਗਾਸਿਹੈਸਚੈਸਚੈਸੇਇ॥ਸਚਿਮ
 ਲੇਸਨਵਿਛੁੜਹਿਨਨਕਗੁਰਮੁਖਿਹੋਇ॥੪॥੨੬॥੫੯॥ਸਿਰੀਗੁਮੁਹਲਾ ੩
 ਅਪੇਕਾਰਣੁਕਰਤਾਕੇਸਿਸਾਟਿਦੈਖੈਅਪਿਉਪਾਇ॥ਸਭੁਏਕੈਉਕਵਰਤਦਾ
 ਅਲਖੁਨਲਖਿਆਜਾਇ॥ਅਪੇਪ੍ਰਭੁਦਾਇਅਲੁਹੈਅਪੇਦੇਇਥੁਣਾਇ॥ਗੁਰ
 ਮਤੀਸਚਮਨਿਵਸਿਆਸਚਿਰਹੋਲਿਵਲਾਇ॥੧॥ਮਨਮੇਰਗੁਰਕੀਮੀਨਿਗਜਾਇ
 ॥ਮਨੁਤਨੁਸੀਤਲੁਸਭੁਥੀਐਨਾਮੁਵਸੈਸਮਾਇ॥੧੦੦੫॥ਜਿਨਿਕਰਿਕਾਰਣੁ
 ਪਾਗਿਆਸੈਤੀਸਾਰਕਹੇਇ॥ਗੁਰਕੈਸਥਦਿਪਛਾਣੀਐਜਾਪੇਨਦਰਿਕਹੋਇ॥ਸੇਜ
 ਨਸਥਦੈਸੋਹਣੇਤਿਤੁਸਚੈਦੁੰਬਾਗਿ॥ਗੁਰਮੁਖਿਸਚੈਸਥਦਿਰੇਤਾਪਿਮੈਲੋਕਰਤਾ
 ਗਾਗੁਰਮਤੀਸਚੁਸਲਾਹਣਾਜਿਸੁਦਾਐਤੁਨਪਰਾਵਗੁ॥ਘਟਿਘਟਿਅਪੇਹੁਕ
 ਮਿਣੈਸੋਹਕਮੇਕਰੇਥੀਚਗੁ॥ਗੁਰਸਥਦੀਸਲਾਹੀਐਉਹੈਮੈਵਿਚੁਪਖੋਇ॥ਸਾ
 ਧਨਨਵੈਥਾਹੀਅਵਗਣਵੰਤੀਹੋਇ॥੩॥ਸਚੁਸਲਾਹੀਸਚਿਲਾਗਾਸਚੈਨਾ
 ਇਤਿਪਤਿਹੋਇ॥ਗੁਣਵੀਚਰੀਗੁਣਸੰਗੁਪਾਅਵਗਣਕਢੇਧੋਇ॥ਆਪੇਮੈ
 ਲਿਮਿਲਾਇਦਾਠਿਗਿਵੇਛੋੜਨਹੋਇ॥ਨਨਕਗੁਰਸਲਾਹੀਅਪਣਾਜਿਦੁਪਾਈ

ਪ੍ਰਕਾਸ਼ੇਇ॥੪॥੨॥੬੦॥ ਸਿਰੀਗੁਮੁਲਾ ੩ ਸੁਤਿਸੁਤਿਕਾਮਗ
 ਚੇਲੀਏਕਿਆਚਲਧਿਧਾਨੁਡਾਇ॥ਆਪਣਾਪਿਰੁਪਛਾਣਹੀਕਿਆਮੁਖੇਦਮ
 ਰਿਜਾਇ॥ਜਿਨੀਸਖੀਕੰਤਪਛਾਣਿਅਹਉਤਿਨਕੈਲਾਗਉਪਾਇ॥ਤਿਨਹੀਜਿ
 ਸੀਖੀਹਾਸਤਸੰਗਤਿਮੇਲਿਮਲਾਇ॥੧॥ਮੁਖੇਕੁਕਿਮੁਨੀਕੁਕਿਆਗਿ॥ਪਿਰੁਪੁ
 ਭਸਾਚਾਸੇਹਾਪਾਈਐਗੁਰਬੀਚਰਿ॥੧॥ਰਹਾਉ॥ਮਨਮੁਖਿਕੰਤਪਛਾਣਈ
 ਤਿਨਕਿਓਏਇਹਾਇ॥ਗੁਰਬਿਅਈਆਤਿਸਨਜਲੇਹਿਦੁਖਪਾਵਹਿਦੁਜੋਭਾ
 ਇ॥ਸਥਦਿਰੀਆਸਹਗਈਤਿਨਵਿਰਹੁਹਉਮੈਜਾਇ॥ਸਦਾਪਿਰੁਗਵਹਿ
 ਆਪਣਾਤਿਨਸੁਖਸੁਖਿਵਹਿ॥੨॥ਗਿਆਨਵਿਹੁਣੀਪਿਰੁਮੁਤੀਆਪਿਰੁਮੁਨਪਾਇ
 ਆਜਾਇ॥ਅਗਿਆਨਮਤੀਐਧੇਰੋਥਿਨਪਿਰੁਦੇਖੇਖਨਜਾਇ॥ਆਵਹੁਮਿਲਹੁਸੇਰੇ
 ਲੀਓਮੈਪਿਰੁਦੇਹਮਿਲਾਇ॥ਪੂਰੇਭਗਿਸਤਿਗੁਰਮਿਲੈਪਿਰੁਪਾਇਆਸਚਿਸਮਾ
 ਇ॥੩॥ਸੋਸਹੀਅਸੋਹਗਈਜਿਨਕਉਨਦਰਿਕਰੇਇ॥ਖਸਮੁਪਛਾਣਹਿਆਪਣਾ
 ਤਨਮਨਾਗੈਦੇਇ॥ਘਰਿਵਹੁਪਾਇਆਪਣਾਹਉਦੁਰਿਕਰੇਇ॥ਨਨਕਸੇਭਾਵੈਤੀਆ
 ਸੋਹਗਈਅਨਦਿਨਭਗਤਿਕਰੇਇ॥੪॥੩੮॥੬੧॥ਸਿਰੀਗੁਮੁਲਾ ੩
 ਇਕਿਪਿਰੁਗਵਹਿਆਪਣਾਹਉਕੈਰਿਪੁਛਉਚਾਇ॥ਸਤਿਗੁਰਸੇਵੀਭਾਉਕਰਿ
 ਮੈਪਿਰੁਦੇਹਮਿਲਾਇ॥ਸਭਉਪਾਏਅਪਵੈਖੈਕਿਸਨੇਕੈਕਿਸੁਦੁਗਿ॥ਜਿਨੀਪਿਰੁਸੰ
 ਗੋਜਾਣਿਆਪਿਰੁਗਵੇਸਦਾਹਉਗਿ॥੧॥ਮੁਖੇਤੁਛਲੁਗੁਰਕੈਭਾਇ॥ਅਨਦਿ
 ਨਗਵਹਿਪਿਰੁਅਪਣਾਸਹਜੇਸਚਿਸਮਾਇ॥੧॥ਰਹਾਉ॥ਸਥਦਿਰਤੀਆਸੋਹ
 ਗਈਸਚੈਸਥਦਿਸੀਗਾਗਿ॥ਹਰਿਵਹੁਪਾਇਨਿ॥ਘਰਿਆਪਣੈਗੁਰਕੈਰੇਤਿਅਪਾ
 ਗਿ॥ਸੋਜਸੁਹਾਵਹਿਗਿਗੈਰੇਭਗਤਿਭੇਡੰਡਗਾਸੇਪੁਭੁਪੀਤੰਮੁਮਨਿਵਸੇਜਿਸਤ
 ਸੇਦੇਇਅਧਰੁ॥੨॥ਪਿਰੁਸਲਾਹਨਿਆਪਣਾਤਿਨਕੈਉਸਦਥਲਿਹਾਰੈਜਾਉ
 ॥ਮਨੁਤਨਮੁਖੀਸਿਰੁਦੇਈਤਿਨਕੈਲਾਗੁਪਾਇ॥ਜਿਨੀਇਕਪਛਾਣਿਆਦੁਜਾ
 ਭਉਚੁਕਾਇ॥ਗੁਰਮੁਖਿਨਾਮੁਪਛਾਣੈਅਨਨਕਸਚਿਸਮਾਇ॥੩॥੨੮॥੬੨
 ਸਿਰੀਗੁਮੁਲਾ ੩ ਹਰਿਜੀਸਦਾਸਚੁਤੁਸਭਕਿਛੁਤੋਰੈਰੀ॥ਲਖਚ
 ਉਗਸੀਹਤਗਸਦੇਫਿਰੇਥਿਨੁਗੁਰੁਭੇਟਪੀਰੈ॥ਹਰਿਜੀਉਥਖਸੇਥਖਸਿਲਾਏਸੁਖ
 ਸਦਾਸੰਗੈ॥ਗੁਰਪਰਸਾਦੀਸਵਕਰੀਸਚੁਗਹਿਰੀਭੀਰੈ॥੧॥ਮਨਮੇਰਨੀਮਰਤ
 ਸੁਖੁਹੋਇ॥ਗੁਰਮਤੀਨਾਮੁਸਲਾਹੈਐਦੁਜਾਅਵਰੁਨਕੇਇ॥੧॥ਰਹਾਉ॥ਧਰਮ
 ਗਏਨੁਕਮੁਖੈਥਿਸਚਾਪਰਮੁਖੀਚਰਿ॥ਦੁਜੋਭਾਇਦੁਸਟਾਤਮਾਓਤੋਰੈ

ਸਰਕਾਗ॥ਅਧਿਆਤਮੀਹਰਿਗੁਣਤਾਸੁਮਨਿਜਪਹਿਏਕੁਮੁਖਿ॥ਤਿਨਕੀ
 ਸੇਵਧਰਮਗਇਕਰੇਪਨੁਸਵਾਰਹਾਰੁ॥੨॥ਮਨਕੇਥਿਕਾਰਮਨਹਿਤਜੈਮਨਿ
 ਚੁਕੈਮੇਹਾਭਿਮਾਨੁ॥ਆਤਮਗਾਮੁਪਛਾਣਿਆਸਹਜੇਨਾਮਿਸਮਾਨੁ॥ਥਿਨੁਸਤਿ
 ਗੁਰਮੁਕਤਿਨਪਾਈਐਮਨਮੁਖਿਫਿਰੇਦੇਵਾਨੁ॥ਸਥਦੁਨਚੀਨੈਕਥਨੀਥਦਨੀ
 ਕੋਥਿਥਿਆਮਹਿਸਮਾਨੁ॥੩॥ਸਭਕਿਛੁਅਪਾਪਿਪੈਦੁਜਾਅਵਰੁਨਕੇਇ
 ॥ਜਿਓਥੇਲਾਏਤਿਓਥੇਲੀਐਜਾਪਿਥਲਾਏਸੇਇ॥ਗੁਰਮੁਖਿਥਾਣੀਥੁਹਮੁ
 ਹੋਸਥਦਿਮਿਲਾਵਹੋਇ॥ਨਨਕਨਾਮੁਸਮਾਲਿਤੁਜਿਤਸੇਐਸੁਖੁਹੋਇ॥
 ॥੪॥੩੦॥੬੩॥ ਸਿਰੀਗੁਮੁਲਾ ੩ ਜਗਹਉਮੈਮੈਲੁਦੁਖਪਾਇਆ
 ਮਲੁਲਾਗੀਦੁਜੋਭਾਇ॥ਮਲੁਹਉਮੈਧੋਤੀਕਿਵੈਨਉਤੋਰੈਸਉਤੀਰਥਨਾਇ॥
 ਬੁਧਿਧਿਕਰਮਕਮਾਵਦੇਦੁਣੀਮਲੁਲਾਗੀਆਇ॥ਪਛਿਐਮੈਲੁਨਉਤੋਰੈ
 ਪੁਛਹੁਗਿਆਨੀਆਜਾਇ॥੧॥ਮਨਮੇਰਗੁਰਸਗਣਿਐਵੈਤਾਨਿਰਮਲੁਹੋਇ
 ॥ਮਨਮੁਖਹਰਿਹਰਿਕਰਿਥਕੈਮੈਲੁਨਸਕੀਧੋਇ॥੧॥੪੦॥੬੪॥ਮਨਿਮੈਲੈਭ
 ਗਤਿਨੋਵਈਨਾਮੁਨਪਾਇਆਜਾਇ॥ਮਨਮੁਖਮੈਲੈਮੈਲੁਦੋਜਾਸਨਿਪਤਿਗਵਾ
 ਇ॥ਗੁਰਪਰਸਾਦੀਮਨਿਵਸੈਮਲੁਹਉਮੈਜਾਇਸਮਾਇ॥ਜਿਓਐਧੇਰੇਦੀਪਕੁਥਾ
 ਲੀਐਤਿਓਗੁਆਨਿਅਗਿਆਨੁਤਜਾਇ॥੨॥ਹਮਕੀਆਹਮਕਹਰਿਗੋਹਮਮੁਗ
 ਖਗਵਗ॥ਕਰੈਵੈਲਾਵਿਸਰਿਆਦੁਜੋਭਾਇਪਿਆਗੁ॥ਮਾਇਆਜੇਵਡੁਦੁ
 ਖੁਨਹੀਸਭਿਭਵਿਥਕੈਸੰਸਾਰੁ॥ਗੁਰਮਤੀਸੁਖਪਾਈਐਸਚੁਨਾਮੁਓਹਪਾਗਿ॥੩॥
 ਜਿਸਨੇਮੇਲੈਸੇਮਿਲੈਹਉਤਿਸੁਥਲਿਹਾਰੈਜਾਉ॥ਏਮਨਭਗਤੀਗਤਿਆਸਚੁਥਾ
 ਲੀਨਿਥਾਉ॥ਮਨਹੇਤਿਹਵਰਤੀਹਰਿਗੁਣਸਚੈਗਾਉ॥ਨਨਕਨਾਮੁਨਈਸਰੈਸਚੈ
 ਮਹਿਸਮਾਉ॥੪॥੩੧॥੬੪॥

੧੩ਸਤਿਗੁਰਪ੍ਰਸਾਦਿ

ਗੁਰਸਿਰੀਗੁਮੁਲਾ ੪ ਘਰੁ ੧ ਾਚਉਪਦੇ॥
 ॥ਮੈਮਨਿਤਨੀਥਿਹਉਅਤਿਅਗਲਾਕਿਉਪ੍ਰੀਤਮੁਮਿਲੈਘਰਿਆਇ॥ਜਾਦੇਖਾਪ੍ਰਭੁ
 ਅਪਣਾਪ੍ਰਭਿਦੇਖਿਐਦੁਖਜਾਇ॥ਜਾਇਪੁਛਾਤਿਨਸਜਣਪ੍ਰਭਕਿਭਥਿਧਿਮਿਲੈ
 ਮਿਲਾਇ॥੧॥ਮੇਰੇਸਤਿਗੁਰਮੈਤੁਛਥਿਨਾਅਵਰੁਨਕੇਇ॥ਹਮਮੁਖਮੁਗਧਸਗ
 ਲਾਗਤੀਕਰਿਕਿਰਪਾਮੇਲੇਹਸੇਇ॥੧॥ਰਹਾਉ॥ਸਤਿਗੁਰਦਤਾਹਰਿਨਾਮੁਕਾਪ੍ਰਭੁ
 ਆਪੀਮਲਾਵੈਸੇਇ॥ਸਤਿਗੁਰਿਹਰਿਪ੍ਰਭੁਭਾਇਆਗੁਜੇਵਡੁਅਵਰੁਨਕੇਇ॥ਹਉਗੁ

ਮੇਜ਼ ਚਿਕੀ ਅਰਦਸਿਆ ਨਾਨਕਰਗਵਰੋਤਿਨਗੁਰਮੁਖਾਜਿਨਅੰਤਰਿਅੰਤਰਿ
ਨਾਮੁਪਗਸਿਆ॥੪॥੬॥੩੩॥੩੧॥ ਜੁਮਲਾ॥੭੦॥

ੴ ਸਤਿਗੁਰਪ੍ਰਸਾਦਿ

ਗਗਾਸਿਗੰਗਮੁਹਲਾ ੫ ਘਰ ੧ ਚਉਪਦੇ ਕਿਆਤੁਰਤ
ਦੇਖਿਕੈਪ੍ਰਕਲਾਤੁਸੀਗਗਾਸਤੋਗਧਿਖਸੀਆਕਰਹਿਮਾਣਹਿੰਗਅਪਾਗਾਥ
ਤੁਤਕਰਹਿਫਿਰਮਾਇਸਿਵਤਹਿੰਦਇਅਠਗਾ॥੧॥ ਮੇਰਮਨਸੁਖਦਾਤਾਰਸਿਸੇਇ
ਗਗਪ੍ਰਸਾਦੀਪਈਅਕਰਮਪਪਤਿਹੋਇ॥੧॥ ਗਾਉ॥ ਕਪੜਿਭੋਗਿਲਪਦਾ
ਇਆਸੁਇਨਾਪੁਖਾਤਾ॥ ਹੋਵਗੈਵਰਬਹੁੰਗੇਕੀਏਰਥਅਥਾਕ॥ ਕਿਸਹੀਚਿਤਿ
ਨਪਾਵਹੀਬਿਸਰਿਆਸਤਸਾਕ॥ ਸਿਰਜਣਹਾਰਿਭੁਲਾਇਆਵਿਣਨਵੈਨਾਪਾਕ
॥੨॥ ਲੈਦਾਬਦਦੁਆਇਤੁਮਾਇਆਕਰਹਿਇਕਤਾ॥ ਜਿਸਨੇਤੁਪਤੀਆਇਦੋਸਸ
ਦਤੁਏਅੰਨਿਤਾ॥ ਅਹੰਕਾਰਕਹਿਅਹੰਕਾਰੀਆਵਿਆਪਿਆਮਨਕੀਮਤਿ॥ ਤਿ
ਨਿਪੁਭਿਆਪਿਭੁਲਾਇਆਨਤਿਸੁਜਾਤਿਨਪਤਿ॥੩॥ ਸਤਿਗੁਰਪ੍ਰਸਾਦਿਮਿਲਾਇ
ਆਇਕਸਜਣਸੇਇ॥ ਹਰਿਜਨਕਾਰਖਾਏਕਹੈਕਿਆਮਾਣਸਹਉਮੈਰੇਇ॥ ਜੇਹੀ
ਤੁਵੈਸੇਕਰਹਿਭੋਗਨਪਾਵੈਕੋਇ॥ ਨਾਨਕਹਤਹੰਗਿਹਰਿਸਤਜਗਮਹਿਚਾਨਣਹੋਇ
॥੪॥੧॥੧॥ ਸਿਗੰਗਮੁਹਲਾ ੫ ਮਨਿਥਿਲਾਸੁਬਹੁੰਗੁਘਣਾਦਿਸਤਿਤੁ
ਲਿਖਸੀਆ॥ ਛਤ੍ਰਪਰਬਾਦਿਸਾਹੀਅਚਿਰਿਸਹਸੇਪਗੀਆ॥੧॥ ਭਾਈਰੇਸੁਖਸਾ
ਪਸੰਗਿਪਇਆ॥ ਲਿਖਿਅਲੇਖੁਤਿਨਿਪੁਰਖਿਥਿਪਾਤੈਦੁਖਸਹਸੀਮਿਟਿਗਇਆ॥
੧॥ ਗਾਉ॥ ਜਿਤੋਥਨਥਨਤਰਤੋਭਵਿਅਇਆ॥ ਧਨਪਾਤੀਵਡਭੁਮੀਅਮੇ
ਗੇਮੇਗਕਰਿਪਰਿਆ॥੨॥ ਹੁਕਮੁਚਲਾਏਨਿਸੇਗਹੋਇਵਤੋਅਠਗਿਆ॥ ਸੁਭਕਵਸ
ਗਤਿਕਿਲਾਇਨਿਥਿਨਾਵੈਖਕੁਗਲਿਆ॥੩॥ ਕਿਟਿਤੋਤੀਸੇਵਕਸਿਧਸਧਿਕ
ਚਰਿਖਰਿਆ॥ ਗਿਰਿਥੀਵਡਸਹਿਥੀਸੁਭਨਾਨਕਸੁਪਨੁਖੀਆ॥੪॥੨॥੭੨॥
ਸਿਗੰਗਮੁਹਲਾ ੫ ਭਲਕਉਠਿਪਧਲੈਅੰਦਿਬੁਠੈਮੁਗਧਅਜਣਾ॥ ਸੇਪੁਭੁ
ਚਿਤਿਨਅਇਛੁਏਗੋਬਥਾਣਿ॥ ਸਤਿਗੁਰਮੇਤੀਚਿਤੁਲਾਇਸਦਾਸਦੰਗਮਾਇ
॥੧॥ ਪੁਣੀਤੁਆਇਆਲਾਹਲੈ॥ ਲਗਾਕਿਤੁਫਕਕੇਸੁਭਮੁਕਦੀਚਲੀਗੈਟਿ
॥੧॥ ਗਾਉ॥ ਕੁਦਮਕੇਪਸੁਪੰਖੀਆਦਿਸੈਨਹੀਕਲਾ॥ ਚਿਤੋਸਾਥਿਮਨੁਖੈਫਥਾਮ
ਇਆਜਲਿ॥ ਮੁਕਤੋਸੇਈਭਲੀਅਹਿਜਿਸਚਾਨਾਮੁਸਮਾਇ॥੨॥ ਜੋਘਰੁਛਡਿਗ

ਕਰਤਿਚਿਤਿਨਾਵਈਸਮੁਖਅੰਗਵਰਾ॥

ਵਦਣਸੇਲਗਾਮਨਮਾਹਿ॥ ਜਿਥੈਜਾਇਤੁਪੁਵਰਤਲਾਤਿਸਕੀਓਤਨਾਹਿ॥ ਠਥੇਸੇ
ਈਨਿਕਲੇਜਿਗੁਰਕੀਪੈਗੀਪਾਹਿ॥੩॥ ਕਿਈਰਖਨਸਕਈਦੁਜਕਨਦਿਖਾਇ॥
ਚਰੇਕੁਭਾਣਿਕੈਆਇਪਇਆਸਰਣਾਇ॥ ਨਾਨਕਸਚੇਪਾਤਿਸਾਹਿਭੁਬਦਾ
ਲਾਇਆਕਛਾਇ॥੪॥੨॥੭੩॥ ਸਿਗੰਗਮੁਹਲਾ ੫ ਘਣੀਮੁਹਤਕਾ
ਪਹੁਣਾਕਾਜਸਵਰਣਹਾਗ॥ ਮਾਇਆਕੀਮਦਿਆਪਿਆਸਮਣੈਨਹੀਗਵਾਹੁ॥
ਉਠਿਚਲਿਆਪਛਤਾਇਆਪਰਿਆਵਸਿਜੰਦਾਗ॥੧॥ ਅੰਧੇਤੁਬੈਠਕੈਪੀਪਾਹਿ॥
ਜੇਹੋਵੀਪੁਰਬਿਲਿਖਿਆਤਾਗੁਰਕਾਬਚਨੁਕਮਾਹਿ॥੧॥ ਗਾਉ॥ ਹਰੀਨਾਹੀਨਹ
ਡੁਗੀਪਕੀਵਚਣਹਾਗ॥ ਲੈਲੈਦਾਤਪੁਹਤਿਆਲਾਵਕਰਿਤੇਯਗ॥ ਜਾਹੋਆਪੁਖਮੁ
ਕਿਸਾਣਦਤਲਾਣਿਮਿਟਿਅਖਤਾਗ॥੨॥ ਪਹਿਲਾਪਹੁਪੈਗਇਆਦੁਜੈਭਰਿਸੇ
ਇਆ॥ ਤੀਜੈਣੁਖਣਖਾਇਆਚਉਥੈਭੋਗੁਇਆ॥ ਕਦਹੀਚਿਤਿਨਅਇਛੁਜਿਨਿਜੀ
ਉਪਿਭੁਟੀਆ॥੩॥ ਸਾਧਸੰਗਤਿਕਉਵਰਿਆਜੀਉਕੀਆਕੁਰਥਾਣਾ॥ ਜਿਸਤੋਸੇਈ
ਮਨਿਪਈਮਿਲਿਆਪੁਰਖੁਸੁਜਾਣਾ॥ ਨਾਨਕਭਿਰਸਦਾਨਲਿਹਰਿਅੰਤਰਜਾਮੀਜਾ
ਣਾ॥੪॥੧॥੭੪॥ ਸਿਗੰਗਮੁਹਲਾ ੫ ਸਭਗਲਾਵਿਸਰਨੁਇਕੋਵਿਸਰਿਨ
ਜਾਉ॥ ਪੰਧਸੁਭਜਲਾਇਕੈਗੁਰਿਨਾਮੁਦੀਆਸਚੁਸੁਆਉ॥ ਆਸਾਸਭਲਾਹਿਕੈਇਕ
ਆਸਕਮਾਉ॥ ਜਿਨੀਸਤਿਗੁਰੁਸੇਵਿਆਤਿਨਅਗੈਮਿਲਿਆਥਾਉ॥੧॥ ਮਨਮੇਰਕਰ
ਤੋਨੋਸਲਾਹਿ॥ ਸਭੋਛਡਿਸਿਆਣਪਗੁਰਕੀਪੈਗੀਪਾਹਿ॥੧॥ ਗਾਉ॥ ਦੁਖਭੁਖਨਹ
ਵਿਅਪਈਜੇਸੁਖਦਾਤਾਮਨਿਹੋਇ॥ ਕਿਤਹੀਕੀਮੰਡਿਜੀਐਜਹਿਰਦੈਸਚਾਸੇਇ॥
ਜਿਸੁਤੁਰਖਹਿਹਰਦੇਹਿਤਿਸੁਮਾਹਿਨਸਕੈਕੋਇ॥ ਸੁਖਦਾਤਾਗੁਰੁਸੇਵੀਐਸਭਿਅਵ
ਗਣਕਛੈਧੋਇ॥੨॥ ਸੇਵਾਮੰਗੈਸੇਵਕਲਈਆਪੁਨੀਸੇਵਾ॥ ਸਾਧੁਸੰਗਮਸਕਤੋ
ਤੁਠੈਪਾਵਦੇਵਾ॥ ਸਭੁਕਿਛੁਵਸਗਤਿਸਾਹਿਥੈਅਪੇਕਣਕੋਰੇਵਾ॥ ਸਤਿਗੁਰਕੈਥ
ਲਿਹਰਦੈਮਨਸਾਸਭਪੁਰੇਵਾ॥੩॥ ਇਕੋਦਿਸੈਸਜਣਾਇਕੋਭਾਈਮੀਤਾ॥ ਇਕਸੈ
ਦੀਸਮਗਗੈਇਕਸੈਦੀਹੋਗਤਿ॥ ਇਕਸਮਿਉਮਨੁਮਾਨਿਆਤੋਹਅਨਿਹਲਾਚੀਤੁ
॥ ਸਚੁਖਣਾਸਚਪੈਨਣਾਟੇਕਨਾਨਕਸਚੁਕੀਤੁ॥੪॥੧॥੧੫॥ ਸਿਗੰਗਮੁਹਲਾ ੫
ਸਭੋਥਕਪਰਪਤੋਜਾਵੈਭੁਕਪਥਿ॥ ਜਨਮੁਪਦਾਰੁਖਸਫਲਾਹੈਸਚਾਸਥਦਕਥਿ
ਗੁਰੋਤਮਲਪਗਪਤੋਜਿਸੁਲਿਖਿਅਹੋਵੈਸਥਿ॥੧॥ ਮੇਰਮਨਇਕਸਮਿਉਚਿਤੁਲਾ
ਇ॥ ਏਕਸਥਿਨਸਭਪੰਧੁਹੋਸਥਿਮਥਿਅਮੋਮੁਹਾਇ॥੧॥ ਗਾਉ॥ ਲਖਖੁਸੀਆਪਾਤਿ
ਸਾਹੀਅਜੇਸਤਿਗੁਰਨਦਰਿਕਰੇਇ॥ ਨਿਮਖਏਕਹਰਿਨਾਮੁਦੈਇਮੇਰਮਨਤਨੁਸੀਭਲਹੋਇ॥

ਜਿਸਕਥਿਪੁਰਿਲਿਖਿਆਤਿਸਿਗਰਚਰਨਗੇ॥ ੨॥ ਸਫਲਮੁਗਤਿਸਫਲਪਤੀ
ਜਿਤਸਚੇਨਲਿਖਿਆਗੁ॥ ੨॥ ਖਸਤਪੁਨਲਗੀਜਿਸਹਿਕਾਨਾਮੁਅਪਾਗੁ॥ ਥਾਪਕਕਿ
ਗਰਿਕਥਿਅਸੇਈਓਰਿਅਪਾਗਿ॥ ੩॥ ਥਾਨਸੁਹਵਾਵਤਿਤੁਹੈਜਿਥੈਸਤਸਤਾ॥ ਚੁਫੇ
ਤਿਸੇਯੋਨੀਮਲੈਜਿਨਿਪੁਰਗੁਲਾਭਾ॥ ਨਨਕਬਖਸ਼ਗਤਾਜਿਥੈਮਿਹਤਨਜਨਮੁਜਗਾ॥ ੪॥
੧੧੮੧੧॥ ਸਿਗਰਗੁਮਹਲਾ ੫ ਸੇਈਪਿਆਈਐਜੀਅਕੈਸਿਰਿਸਾਹਪਾਤਿਸੁਹ
ਤਿਸਹੀਕੀਕਰਿਆਸਮਨਿਜਿਸਕਾਸਤੁਸੁਦੇਸਾ॥ ਸਤਿਸਿਆਣਾਪਾਛਰਿਕੈਗੁਰਕੀ
ਚਰਣੀਪਾਗੁ॥ ੧॥ ਮਨਮੇਰੇਸੁਖਸਹਜਿਸੇਤੀਜਿਨਉ॥ ਆਠਪਹਰਪੁਭੁਪਿਆਇਤੁ
ਗੁਣਗੋਵਿੰਦਨਿਤਗਾਉ॥ ੧॥ ਰਾਉ॥ ਤਿਸਕੀਸਹਣੀਪੁਰਮਨਜਿਸੁਜੇਵੁਤਅਵਰੁਨਕੈ
ਇ॥ ਜਿਸੁਸਿਮਰਤਸੁਖੁਹੋਇਘਣਾਦੁਖਦਹਦੁਨਮੁਲਹੋਇ॥ ਸਦਾਸਦਾਕਰਿਚਾ
ਕਗਿਪਤਸਹਿਥਸਚਾਸੇਇ॥ ੨॥ ਸਾਪਸੰਗਤਿਹੋਇਨਿਗਮਲਾਕਟੀਐਜਮਕੀਭਾ
ਸਾ॥ ਸੁਖਦਤਭੈਤੰਨਤਿਸੁਆਗੈਕਰਿਅਰਾਸਿ॥ ਮਿਹਕਰੇਜਿਸੁਸਿਹਰਵਨੁਤਕਾ
ਜੁਆਵੇਗਸਿ॥ ੩॥ ਥਰੁਤੋਥਰੁਤਵਖਾਣੀਐਉਚੁਉਚਾਥਾਉ॥ ਚਰਨਾਚਿਰਨਾਥਾ
ਚਰਕੀਮਤਿਕੰਨਸਕਾਉ॥ ਨਨਕਪ੍ਰਭਮਇਆਕਰਿਸਤੁਦੇਵਹੁਅਪੁਣਾਨਉ॥ ੪॥
੧੧੮੧੧॥ ਸਿਗਰਗੁਮਹਲਾ ੫ ਨਾਮਪਿਆਏਸੇਸੁਖੀਤਿਸੁਮੁਖੁਯੁਜਲ
ਹੋਇ॥ ਪੁਰੇਗੁਰਤੇਪਈਐਪਰਗਟਸਭਨੀਲੇਇ॥ ਸਾਪਸੰਗਤਿਕੈਘਰਿਵਸੈਏਕੈ
ਸਚੇਸੇਇ॥ ੧॥ ਮੇਰੇਮਨਹਰਿਹਰਿਨਾਮੁਪਿਆਇ॥ ਨਾਮੁਸਹਾਈਸਦਾਸੰਗਿਅਗੈਲਾ
ਏਛਡਏ॥ ੧॥ ਰਾਉ॥ ਦੁਨੀਅਕੀਆਵਤਿਐਈਆਕਵਨੈਆਵਤਿਕੀਮੀਮਾ
ਇਆਕਥਿਗੁਸੁਭਿਕਾਤੋਥਿਨਸਿਨਿਨਿ॥ ਜਕੈਹਿਦੇਹਹਿਵਸੈਸੇਪੁਰਾਪਰਧਾਨਾ॥ ੨॥
ਸਾਧੁਕੀਹਰੇਹੁਣਕਾਅਪਣਾਅਪਣਾਪਤਿਅਗੁ॥ ਓਪਾਵਸਿਆਣਪਸਗਲਿਛਰਿ
ਗੁਰਕੀਚਰਣੀਲਾਗੁ॥ ਤਿਸਪਿਪਾਪਤਿਗਤਨੁਹੋਇਜਿਸੁਮਸਤਕਿਰੇਵੈਭਗੁ॥ ੩॥
ਤਿਸੈਪਾਪਤਿਭਈਹੋਜਿਸੁਦੈਪੁਭੁਆਪਿ॥ ਸਤਿਗੁਰਕੀਸੇਵਾਸੇਕਰੇਜਿਸੁਥਿਨਸੈਤ
ਪੁ॥ ਨਨਕਕਥੀਗੁਰੁਭੋਇਆਥਿਨਸੈਸਗਲਸਤਪੁ॥ ੪॥ ੧੧੮੧੧॥ ਸਿਗਰਗੁਮਹਲਾ ੫
ਇਕਪਛਾਣੁਜੀਅਕਾਇਕੇਖਣਾਗੁ॥ ਇਕਸਕਾਮਨਿਆਸਗਇਕੇਪ੍ਰਣਅਪਾਗੁ॥
ਤਿਸੁਸਰਣੀਸਦਾਸੁਖਪਾਗੁਪੁਰਮੁਕਤਗਾ॥ ੧॥ ਮਨਮੇਰੇਸਗਲਉਪਾਵਤਿਅਗੁਗੁ
ਰਪੁਰਾਅਗਮਿਨਿਤਿਇਕਸਕੀਲਿਵਲਾਗੁ॥ ੧॥ ਰਾਉ॥ ਇਕੇਭਈਮੀਤਇਕੁਇਕੈ
ਮਾਭੀਪਤਾ॥ ਇਕਸਕੀਮਨਿਟੈਕਹੈਜਿਨਿਜੀਉਪਿਭੁਦਿਤਾ॥ ਸੇਪ੍ਰਭਮਨਹਨਵਿਸੈ
ਜਿਨਿਸਭਕਿਛੁਵਸਿਕੀਤਾ॥ ੨॥ ਘਰਿਇਕੇਥਾਹਿਇਕਥਾਨਭੰਤਰਿਅਪਾਜੀਅ

ਜਤਸਭਜਿਨਿਕੀਏਆਠਪਹਰਤਿਸੁਜਾਪਿ॥ ਇਕਸੁਸੇਤੀਗਤਿਆਨਹੋਈਸੇਗਸਤਾਪੁ
॥ ੩॥ ਪਰਬੁਮਪੁਭੁਏਕਹੈਦੁਜਾਨਾਹੋਕੇਇ॥ ਜੀਉਪਿਭੁਸਭਤਿਸਕਾਜੇਤਿਸੁਭਾਵੈ
ਸੁਹੋਇ॥ ਗੁਰਪੁਰੇਪੁਰਾਭਇਆਜਪਿਨਨਕਸਚਾਸੇਇ॥ ੪॥ ੧੧੮੧੧॥ ਸਿਗਰਗੁ
ਮਹਲਾ ੫ ਜਿਨਸਤਿਗੁਰਸਿਉਚਿਤਲਾਇਆਸੇਪੁਰੇਪਰਧਾਨਾ॥ ਜਿਨਕਥੀਆਪਿ
ਦਇਆਲੁਹੋਇਤਿਨਉਪਜੈਮਨਿਗਿਆਨਾ॥ ਜਿਨਕਉਮਸਤਕਿਲਿਖਿਆਤਿਨਪਾਇ
ਆਹਰਿਨਾਮੁ॥ ੧॥ ਮਨਮੇਰੇਏਕਨਾਮੁਪਿਆਇ॥ ਸਗਬਸੁਖਾਸੁਖਉਪਿਭੁਗਗਪੈਪਾ
ਜਾਇ॥ ੧॥ ਰਾਉ॥ ਜਨਮਮਰਣਕਾਭਉਗਇਆਭਉਗਤਿਗੋਪਾਲਾ॥ ਸਾ
ਪੁਸੰਗਤਿਨਿਗਮਲਾਅਪਿਕਰੇਪਤਿਪਾਲਾ॥ ਜਨਮਮਰਣਕੀਮੁਲਕਟੀਐਗੁਰ
ਚਰਸਨਦੇਖਿਨਿਲਾ॥ ੨॥ ਥਾਨਥਨਤਰਗਵਿਹਰਿਆਪਰਬੁਮਪੁਭੁਸੇਇ॥ ਸਭ
ਨਦੁਤਏਕਹੈਦੁਜਾਨਾਹੋਕੇਇ॥ ਤਿਸੁਸਰਣੀਛੁਟੀਐਕੀਤਲਾਵੈਸੁਹੋਇ
॥ ੩॥ ਜਿਨਮਨਿਵਸਿਆਪਰਬੁਮਸੇਪੁਰੇਪਰਧਾਨਾ॥ ਤਿਨਕੀਸੇਭਨਿਗਮਲੀਪ
ਗਟੁਭਈਜਾਨਾ॥ ਜਿਨੀਮੇਰਾਪੁਭੁਪਿਆਇਆਨਨਕਤਿਨਕੁੰਥਾਣੁ॥ ੪॥ ੧੧੮੧੧॥
ਸਿਗਰਗੁਮਹਲਾ ੫ ਮਿਲਿਸਤਿਗੁਰਸਭਦੁਖਗਾਇਆਹਰਿਸੁਖਵਸਿਆ
ਮਨਿਆਇ॥ ਅੰਤਰਿਜੇਤਿਪੁਰਾਸੀਆਏਕਸੁਸਿਉਲਿਵਲਾਇ॥ ਮਿਲਿਸਪੁ
ਮੁਖਉਜਲਾਪੁਰਥਿਲਿਖਿਆਪਾਇ॥ ਗੁਣਗੋਵਿੰਦਨਿਤਗਾਵਣੇਨਿਗਮਲਾ
ਸਚੈਨਾਇ॥ ੧॥ ਮੇਰੇਮਨਗੁਰਸਥਦੀਸੁਖੁਹੋਇ॥ ਗੁਰਪੁਰੇਕੀਚਕਗੀਥਿਰਥਾ
ਜਾਇਨਕੇਇ॥ ੧॥ ਰਾਉ॥ ਮਨਕੀਆਇਛਾਪੁਰੀਆਪਾਇਆਨਮੁਨਿਧਾਨਾ॥ ਅੰ
ਤਰਜਾਮੀਸਦਾਸੰਗਿਕਰਣੈਹਾਰਪਛਾਨਾ॥ ਗੁਰਪਰਸਾਦੀਮੁਖਉਜਲਾਜਪਿਨਾਮੁ
ਦਨੁਇਸਨਨਾ॥ ਕਾਮਕ੍ਰਪੁਲੇਭਚਿਨਸਿਆਤਜਿਆਸਭਅਭਿਮਾਨਾ॥ ੨॥ ਪਾਇਆ
ਲਾਲਾਭੁਨਾਮੁਪੁਰਨਹੋਏਕਾਮਾ॥ ਕਰਿਕਿਰਪਾਪ੍ਰਭਿਮੇਲਿਆਦੀਆਅਪਣਾਨਾਮੁ
॥ ਆਵਣਜਾਣਾਹਰਿਗਇਆਆਪਿਹੋਆਮਿਹਰਵਾਨਾ॥ ਸਚੁਮਹਲਘਰਿਪਾਇ
ਆਗੁਰਕਾਸਥਦੁਪਛਾਨਾ॥ ੩॥ ਭਗਤਿਜਨਕਉਰਖਦਾਅਪਣੀਕਿਰਪਾਧਾਗਿਹ
ਲਤਿਪਲਾਤਿਮੁਖਉਜਲੇਸਚੇਕੇਗੁਣਸਾਗਿ॥ ਆਠਪਹਰਗੁਣਸਾਗਦੇਰਤੇਗੀ
ਅਪਗਿ॥ ਪਰਬੁਮਸੁਖਸੁਗਰਨਨਕਸਦਥਲਿਹਾਗਾ॥ ੪॥ ੧੧੮੧੧॥ ਸਿਗਰਗੁ
ਮਹਲਾ ੫ ਪੁਰਾਸਤਿਗੁਰੁਜੇਮਿਲੈਪਈਐਸਥਦਨਿਧਨਾ॥ ਕਰਿਕਿਰਪਾਪ੍ਰਭਿ
ਅਪਣੀਜਪੀਐਅੰਮ੍ਰਿਤਨਾਮੁ॥ ਜਨਮਮਰਣਦੁਖਕਟੀਐਲਾਗੈਸਹਜਿਧਿ
ਆਨਾ॥ ੧॥ ਮੇਰੇਮਨਪ੍ਰਭਸਰਣੀਪਾਇਆਹਰਿਥਿਨਦੁਜਾਕੇਨਹੋਏਕਨਾਮੁਪਿਆ

ਤਰਿਹਿ ਹਰਿਆਸਦਾ ਸਹਾਈ ਸਿੰਗਿ ॥ ੧ ॥ ਰਹਾਉ ॥ ਸੁਖਾਕੀ ਮਿਤਿ ਕਿਆ ਗਈ
 ਜੀਸ ਮੰਗੇ ਵਿਦੁ ॥ ਜਿਨ ਰਾਖਿ ਆਸੇ ਤਿਪਤਾ ਸਿਆਉ ਹਰ ਸੁਜਾਣੈ ਜਿਦੁ ॥ ਸੰਤ
 ਗਤਿ ਮਨਿ ਵਸੈ ਪ੍ਰਭੁ ਪੀਤੁ ਖਖ ਸਿੰਦੁ ॥ ਜਿਨ ਸੇਵਿਆ ਪ੍ਰਭੁ ਅਪਣਾ ਸੇਈ ਗਾਨ ਗਿਦੁ
 ॥ ੨ ॥ ਅਭਿਸ਼ਰਹਿ ਜਗੁਣ ਹਮਣ ਜਿਤੁ ਕੇਟਿ ਮਜਨ ਇਸਨਾਨੁ ॥ ਰਸਨ ਉਚੈ
 ਗੁਣ ਵੰਡੈ ਕੇਇਨ ਪੁਜੈ ਨਾ ॥ ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖ ਮਿਹਰ
 ਵਨਾ ॥ ਜੀਓ ਪਿਤ੍ਰ ਪੁਨ੍ਰ ਤਿਸਦਾ ਹਉ ਸਦਾ ਸਦਾ ਕਰ ਬਾਨੁ ॥ ੩ ॥ ਮਿਲਿਆ ਕਦੇ ਨ ਵਿ
 ਛੁੜੈ ਜੇ ਮੇਲਿਆ ਕਰਤਾਰਿ ॥ ਦਸਾ ਕੇ ਬੰਧਨ ਕਟਿਆ ਸਾਚੈ ਸਿਰਜਣ ਯਾਰਿ ॥ ਭੁਲਾ
 ਮਾਗਿ ਪਾਇ ਓਨ ਗੁਣ ਅਵਗੁਣ ਨ ਬੀਚਾਰਿ ॥ ਨਾਨਕ ਤਿਸੁ ਸਗਣਾ ਗਤੀ ਜਿ ਸਗਲ
 ਘਟਾ ਆਧਾਰੁ ॥ ੪ ॥ ੧੮੮ ॥ ਸਿਰੀਰਾਗੁ ਮਹਲਾ ੫ ਰਸਨਾ ਸਚਾ ਸਿਮਰੀਐ
 ਮਨੁ ਤਨੁ ਨਿਗਮ ਲੁਹੈ ॥ ਮਾਤ ਪਿਤਾ ਸਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥ ਮਿ
 ਹਰ ਕਰੇ ਜੇ ਆਪਣੀ ਚਰਨ ਵਿਸੈ ਸੇਵੈ ॥ ੧ ॥ ਮਨ ਮੇਰੇ ਸਚਾ ਸੇਵਿ ਜਿ ਚਰੁ ਸਾਸੁ ॥ ਬਿਨੁ
 ਸਚੇ ਸਤੁ ਕਰੈ ਐਤੋ ਹੋਇ ਬਿਨਾਸੁ ॥ ੧ ॥ ਰਹਾਉ ॥ ਸਾਹਿਬੁ ਮੇਰਾ ਨਿਗਮ ਲਾ ਤਿਸੁ ਬਿ
 ਨੁ ਗੁਣ ਜਾਇ ॥ ਮੇਰੇ ਮਨਿ ਤਨਿ ਭੁਖ ਅਤਿ ਅਗਲੀ ਕੇਈ ਆਣਿ ਮਿਲਾਵੈ ਮਾਇ
 ਚਰੇ ਕੁੰਡਾ ਭਈ ਆਸੁ ਬਿਨੁ ਅਵਰੁ ਨ ਜਾਇ ॥ ੨ ॥ ਤਿਸੁ ਆਗੈ ਅਰਦਾ ਸਿਕਰਿ ਜੇ
 ਮੇਲੇ ਕਰਤਾਰੁ ॥ ਸਤਿਗੁਰ ਦਾਨ ਮਕਾ ਪੁਰਾ ਜਿ ਸੁਭੰਡੁ ॥ ਸਦਾ ਸਦਾ ਸਾਲਾਹੀਐ
 ਅੰਤੁ ਨ ਪਰਾਵਹੁ ॥ ੩ ॥ ਪਰਵਰਦਾ ਗੁਰੁ ਸਲਾਹੀਐ ਜਿ ਸਦਾ ਚਲਤ ਅਨੇਕ ॥ ਸਦਾ ਸਦਾ
 ਆਰਾਧੀਐ ਯੋਗ ਮਤਿ ਸੇਖਾ ॥ ਮਨਿ ਤਨਿ ਮਿਠਾ ਤਿਸੁ ਲਗੈ ਜਿ ਸੁਮ ਸਤ ਕੀਨ ਨ ਕਲੇਖ
 ॥ ੪ ॥ ੧੮੯ ॥ ਸਿਰੀਰਾਗੁ ਮਹਲਾ ੫ ਸੰਤ ਜਨੁ ਮਿਲਿ ਭਈ ਹੋ ਸਚਾਨੁ ਮੁਸ
 ਮਾਇ ॥ ਤਸਾਥਿ ਪੁਜੀ ਅਕਾਐ ਬੈਠੈ ਬੈਠਾਇ ॥ ਗੁਰੁ ਪੁਰੇ ਤੇ ਪਈਐ ਅੰਧਣੀ ਨਦਰਿ
 ਨਿਹਾਇ ॥ ਕਰੀ ਮਪਰ ਪਤਿ ਤਿਸੁ ਹੋਵੈ ਜਿ ਸਨੇਹੈ ਦਇਆਲੁ ॥ ੧ ॥ ਮੇਰੇ ਮਨੁ ਗੁਰੇ
 ਵਡ ਅਵਰੁ ਨ ਕੋਇ ॥ ਦੁਜਾ ਬਓਨੇ ਸੁਣੈ ਗੁਰੁ ਮੇਲੈ ਸਚੁ ਸੇਇ ॥ ੧ ॥ ਰਹਾਉ ॥ ਸਗ
 ਲ ਪਦਾਰਥ ਤਿਸੁ ਮੇਲੈ ਜਿਨਿ ਗੁਰੁ ਭਿਨਾਇ ॥ ਗੁਰ ਚਰਣੀ ਜਿਨ ਮਨੁ ਲਗੈ ਸੇਵ
 ਭਾਗੀ ਮਾਇ ॥ ਗੁਰ ਦਾਸ ਮੰਗੁ ਗੁਰੁ ਸਤ ਮਹਿ ਰਹਿਆ ॥ ਗੁਰੁ ਪਰਮੇਸਰੁ ਪ
 ਰਬੁ ਮੁਗੁ ਗੁਰੁ ਭੁਖਾ ਲਾਏ ਤਰਾਇ ॥ ੨ ॥ ਕਿਤੁ ਮੁਖਿ ਗੁਰੁ ਸਲਾਹੀਐ ਕਰਣ ਕਰਣ ਸਮਰ
 ਥਾ ॥ ਸੇਖੈ ਨਿਹਲ ਰਹੇ ਜਿਨ ਗੁਰਿ ਪਰਿਆਪੁ ॥ ਗੁਰਿ ਐ ਮਿਤਨੁ ਮੁਖੀ ਆਲਿਆ ਜ
 ਨਾ ਮਮਣ ਕਾ ਪਖਾ ॥ ਗੁਰੁ ਪਰਮੇਸਰੁ ਸੇਵਿਆ ਭੀ ਤੰਨੁ ਦੁਖ ਲਥੁ ॥ ੩ ॥ ਸਤਿਗੁਰੁ ਗ
 ਰੀ ਭੀ ਹੋ ਸੁਖ ਸਾਗੁਰੁ ਅਖੰਡੁ ॥ ਜਿਨ ਗੁਰੁ ਸੇਵਿਆ ਆਪਣਾ ਜਮ ਦੁਤਨ ਲਗੈ ਰੰਡ

॥ ਗੁਰੁ ਨ ਲਿਤੁ ਲਿਨ ਲਾਗਈ ਖੋਜਿ ਭਿਠ ਬੁਧ ਮੰਡੁ ॥ ਨਾਮੁ ਨਿਧਾਨੁ ਸਤਿਗੁਰਿ ਦੀ
 ਆਸੁ ਖੁਨਾਨ ਕਰ ਮਨ ਮਹਿ ਮੰਡੁ ॥ ੪ ॥ ੨੦ ॥ ੧੮੯ ॥ ਸਿਰੀਰਾਗੁ ਮਹਲਾ ੫ ਮਿਠਕ
 ਰਿਕੇਖਾਇਆ ਕਉ ਭੁਓ ਪਜਿਆ ਸਾਦੁ ॥ ਭਈ ਮੀਤੁ ਸੁਰਿ ਕੀਏ ਬਿਖਿਆਰ ਰਿਆਥਾ
 ਦੁਜਾ ਕੇ ਬਿਲਾ ਮਨੁ ਹੋਵਈ ਵਿਦੁ ਨਾਵੈ ਬਿਸਮਾਦੁ ॥ ੧ ॥ ਮੇਰੇ ਮਨ ਸਤੁ ਗੁਰੁ ਕੀ ਸੇਵਾ
 ਲਾਗੁ ॥ ਜੇਦੀ ਸੇਵਿਣ ਸਦਾ ਮਨ ਕੀ ਮਤਿ ਤਿਆਗੁ ॥ ੧ ॥ ਰਹਾਉ ॥ ਜਿਉ ਕੁਰੁ ਹਰੁ
 ਕਾਇਆ ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
 ਕਮਕੁ ਪਾਸ ਦਥਿਆ ਪਿਆ ਫਿਰਿ ਫਿਰਿ ਜੇ ਨੀਪਾਇ ॥ ੨ ॥ ਮਾਇਆ ਜਾਨੁ ਪਸਾਰਿਆ
 ਭੀਤ ਰਿਹੈ ਗਥਣਾਇ ॥ ਤਿਸਨਾ ਪੀਠ ਸਿਆਨਿਕ ਸੁਨ ਪਏ ਮਾਇ ॥ ਜਿਨਿ ਕੀਤਾ
 ਤਿਸਨਿ ਜਾਣਈ ਫਿਰਿ ਫਿਰਿ ਆਵੈ ਜਾਇ ॥ ੩ ॥ ਅਨਿਕ ਪ੍ਰਕਾਰੀ ਮੇਰਿਆ ਬਹੁ ਬਿ
 ਧਿਓ ਸੰਸਾਰੁ ॥ ਜਿਸਨੇ ਰਖੈ ਸੇਹੋ ਸੇਖੈ ਮੁਖੁ ਪੁਰਖੁ ਅਪੁਰੁ ॥ ਰਹਿ ਜਨਹਿ ਲਿਵ ਲੁਧੈ
 ਨਾਨਕ ਸਦਾ ਬਲਿਹਾਰੁ ॥ ੪ ॥ ੨੧ ॥ ੧੯੦ ॥ ਸਿਰੀਰਾਗੁ ਮਹਲਾ ੫ ਸੰਤ ਜਨਾ ਮਿਲਿ
 ਭਈ ਆਕਟਿ ਅਕੁ ਜਮ ਕਾਲਾ ॥ ਸਚਾ ਸਾਹਿਬੁ ਮਨਿ ਵਰੋ ਆਖ ਸਮੁਦਾਇ ਆ
 ਲਾ ॥ ਪੁਰਾਸਤਿ ਗੁਰੁ ਕੇਟਿਆ ਬਿਨ ਸਿਆਸਤੁ ਜੰਤਾਲਾ ॥ ੧ ॥ ਮੇਰੇ ਸਤਿਗੁਰੁ ਆਉਤੁ
 ਪੁਦਿਹੁ ਕੁਰੰਬਾਣੁ ॥ ਤੇਰੇ ਰਸਨ ਕਉ ਬਲਿਹਾਰੈ ਤੁਸਿ ਦਿਤਾ ਅੰਮ੍ਰਿਤ ਨਾਮੁ ॥ ੧ ॥
 ॥ ਰਹਾਉ ॥ ਜਿਨ ਤੁਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨਾ ॥ ਤਿਨ ਪਿਛੈ ਛੁਟੀ ਐ ਜਿਨ
 ਅੰਦਰਿ ਨਾਮੁ ਨਿਧਾਨੁ ॥ ਗੁਰੇ ਵਡ ਦਾਤ ਕਰਨੀ ਜਿਨਿ ਦਿਤਾ ਆਤਮਾ ਦਾਨੁ ॥ ੨ ॥
 ਅਏ ਸੇਖਾ ਵਣੁ ਹੋ ਜਿਨਿ ਗੁਰੁ ਮਿਲਿਆ ਸੁਭਾਇ ॥ ਸਚੇ ਸੇਤੀ ਗਤਿ ਆਦਰ ਗਾਥੈ
 ਸੁਣਾਇ ॥ ਕਰਤੋ ਪਥਿ ਵਡਿਆਈ ਆਪੁਰ ਬਿਲਿਖਿਆ ਪਾਇ ॥ ੩ ॥ ਸਚੁ ਕਰ
 ਤਾ ਸਚੁ ਕਰਣਾ ਹਰੁ ਸਚੁ ਸਾਹਿਬੁ ਸਚੁ ਟੇਕਾ ॥ ਸਚੇ ਸਚੁ ਵਖਾਣੀਐ ਸਚੇ ਬੁਧਿ ਬਿ
 ਥੇਕਾ ॥ ਸਰਬ ਨਿਰੰਤਰਿ ਹਰਿ ਆਜਪਾਨਾ ਨ ਕੀਵੈ ਟੇਕਾ ॥ ੪ ॥ ੨੨ ॥ ੧੯੧ ॥ ਸਿਰੀ
 ਰਾਗੁ ਮਹਲਾ ੫ ਗੁਰੁ ਪਰਮੇਸਰੁ ਪੁਜੀਐ ਮਨਿ ਤਨਿ ਲਾਇ ਪਿਆਗਾ ॥ ਸਤਿਗੁਰੁ ਦ
 ਤਾ ਜੀਅ ਕਾ ਸਭ ਸੇਵੈ ਦਇਆ ਪਾਗੁ ॥ ਸਤਿਗੁਰੁ ਬਚਨ ਕਮਾਵੈ ਸਚਾ ਦੋਹੀ ਚਾਗੁ ॥
 ਬਿਨੁ ਸਾਧੂ ਸੰਗ ਤਿਗਤਿ ਆਮਾਇਆ ਮੇਰੁ ਸੁਭ ਛਾਗੁ ॥ ੧ ॥ ਮੇਰੇ ਸਾਜਨ ਹਰਿ ਹਰਿ ਨਾਮੁ
 ਸਮਾਇ ॥ ਸਾਧੂ ਸੰਗ ਤਿ ਮਨਿ ਵਸੈ ਪੁਰਨ ਹੋਵੈ ਧਾਲਾ ॥ ੧ ॥ ਰਹਾਉ ॥ ਗੁਰੁ ਸਮਰੁ
 ਅਪੁਰੁ ਗੁਰੁ ਵਡ ਭਾਗੀ ਦਰਸਨੁ ਹੋਇ ॥ ਗੁਰੁ ਅਗੈ ਚਰਨਿ ਮੇਲਾ ਗੁਰੁ ਜੇਵਡੁ ਅਵਰੁ ਨ
 ਕੋਇ ॥ ਗੁਰੁ ਕਰਤਾ ਗੁਰੁ ਕਰਣਾ ਹਰੁ ਗੁਰੁ ਮੁਖਿ ਸਰੀ ਸੇਇ ॥ ਗੁਰੁ ਤੇ ਬਾਹਰਿ ਕਿਛੁ ਨਹੀ
 ਗੁਰੁ ਕੀਤਾ ਕੋ ਸੋਇ ॥ ੨ ॥ ਗੁਰੁ ਤੀਰਥੁ ਗੁਰੁ ਪਾਜਾ ਤੁ ਗੁਰੁ ਮਨਾ ਪੁਰਾਣਾ ਗੁ

ਹਵਾਤਹਿਨਾਮੁਦੇਇਓਪੈਸਭਸੰਸਾਗੁਗੁਸਮਥੁਗੁਨਿਰੰਕਾਉਚਿਅ
 ਗਮਅਪਗੁਗੁਕੀਮਹਿਮਾਅਗਮੈਕਿਆਕਥੇਕਥਨਹਾਗੁ॥੨॥ਜਿਤਜੇਠ
 ਲਮਨਿਥਾਈਅਹਿਤਿਤੋਸਤਿਗੁਪਾਸਿ॥ਪੁਰਬਿਲਿਖੇਪਾਵਣੇਸਾਚੁਨਮੁਦੇ
 ਸਿ॥ਸਤਿਗੁਸਰਣੀਅਇਆਬਾਹੁਕਿਨਹੀਥਿਨਾਸੁ॥ਹਰਿਨਾਨਕਕਦੇਨਵਿਸਰਉ
 ਏਹੁਜੀਓਪੁੰਡਰੋਸਾਸੁ॥੪॥੨੩॥੯੩॥ ਸਿਗੰਗੁਮੁਲਾ ੫ ਸੰਤਜਨਹੁ
 ਸੁਣਿਭਈਏਫੁਟਨਾਚੈਨਾਇ॥ਗੁਰਕੇਰਣਸੇਵਣੇਤੀਰਥਹਰਿਕਾਨਉ॥੧॥
 ਵਗਗੁਮੰਨੀਅਹਿਮੈਨਿਥਾਵੇਥਉ॥੧॥ਭਈਗੋਸਾਚੀਸਤਿਗੁਸੇਵ॥ਸਤਿਗੁ
 ਤੁਠੈਪਾਈਐਪੁਰਨਅਲਖਅਭਵ॥੧॥੨੭ਉ॥ਸਤਿਗੁਗਵਿਰਹੁਵਡਿਆਜਿਨਿ
 ਦਿਭਾਸਚਨਉ॥ਅਨਦਿਨਸੁਚੁਸਲਾਹਣਾਸਚੇਕੁਣਗਉ॥ਸਚੁਥਾਣੈਸਚੁ
 ਪੈਨਣਾਸਚੇਸਚਨਉ॥੨੫॥ਸਾਸਿਗਿਗਸਿਨਵਿਸੇਸਫਲਮੁਗਤਿਗੁਰੁਆਪਿ॥
 ਗੁਰਜੇਵਣਾਵਰਨਦਿਸਈਆਠਪਹਤਿਸੁਜਾਪਿ॥ਨਦਰਿਕੇਰਤਾਪਾਈਐਸ
 ਚੁਨਾਮੁਗੁਣਤਾਸਿ॥੩॥ਗੁਰਪੁਰਮੇਸੁਰੇਏਕੁਪੈਸਭਮਹਿਹਿਅਸਥਾਇ॥ਜਿਨ
 ਕਉਪੁਰਬਿਲਿਖਿਅਸੇਈਨਾਮੁਪਿਆਇ॥ਨਨਕਗੁਰਸਰਣਾਗਤੀਮੁਹਨਆਵੈ
 ਜਾਇ॥੪॥੨੪॥੯੪॥ ਸਿਗੰਗੁਮੁਲਾ ੫ ਘੁਰਗੋਇਲਿਆਇਅਗੋਇਲੀ
 ਕਿਆਤਿਸੁਠੁਫੁਸਾਗੁਮੁਲਾਤਿਪੁੰਨੀਚਲਣਾਤੂੰਸੰਮਲਾਘੁਰਬਾਹੁ॥ਹਰਿਗੁਣਗ
 ਓਮਨਾਸਤਿਗੁਰਸੇਵਪਿਆਗਿਕਿਆਥੇਫੜੀਥਤਗੁਮਾਨ॥੧॥੨੭ਉ॥ਜੈਸੈਸੇਵਿਪ
 ਹਾਉਏਓਰਿਚਲਾਸਹਿਪਭਤਿ॥ਕਿਆਤੁਰਤਾਗਿਗੁਸੁਸਿਓਸਭਫੁਲਾਕੀਥਾਗਤ
 ॥੨॥ਸੈਸੈਮੇਰੀਕਿਆਕਹਿਜਿਨੀਚੀਆਸੇਪੁਭਲੇਕਿ॥ਸਰਪਉਠੀਚਲਣਾਛਰਿ
 ਜਾਸੀਥਾਖਕਹੇ॥੩॥ਲਖਚਉਗਾਸੀਹਤਮਤਿਆਦਲਭਜਨਮੁਪਾਇਓਇ॥ਨਨ
 ਕਨਾਮੁਸਮਾਉਤੁਸੇਚਿਨੇਨਵੈਆਇਓਇ॥੪॥੧॥੧੫॥੯੫॥ ਸਿਗੰਗੁਮੁਲਾ ੫
 ਤਿਚਰੁਦਸਹਿਸੁਰਲਾਕੀਜਿਚਰੁਸਾਥੀਨਾਲਿ॥ਜਾਸਾਥੀਉਠੀਚਲਿਆਤਾਪਨਖਯੁ
 ਗਲਿ॥੧॥ਮਨਿਬੈਰਾਗੁਭਇਆਦਗਸੁਨਦੇਖਣੈਕਾਚਉ॥ਧੰਨਸੁਤੋਰਾਥਾਨ॥੧॥੨੭
 ॥ਜਿਚਰੁਦਸਿਅਕਤੁਪੁਰਿਜੀਉਜੀਓਸਭਕਰਤਿ॥ਜਾਉਠੀਚਲਾਸੀਕੇਰਨ
 ਤਕੇਇਨਪੁਭੈਤੇਥਾਤਾ॥੨॥ਪੇਈਅਫੈਸੁਪਭਵਿਤੁਸਾਹੁਰਣੈਸੁਖਿਵਸਾਗੁਗੀਮ
 ਲਿਚਰੁਆਚਰੁਸਿਖੁਤੁਪੁਕਦੇਨਲਗੈਦੁਖਾ॥੩॥ਸਭਨਾਸਾਹੁਰਣੈਵਣਾਸਭਿਮੁ
 ਕਲਾਵਣਹਾਗੁ॥ਨਨਕਧੰਨਸੁਹਾਣੀਜਿਨਸਾਨਲਿਪਾਅਗੁ॥੪॥੨॥੨੬॥੯੬
 ਸਿਗੰਗੁਮੁਲਾ ੫ ਘੁਰ ੬ ਕਰਣਕਾਣਏਕਉਭੀਜਿਨੀਕੀਆਅਕਰੁ॥

ਤਿਸਹਿਪਿਆਵਹੁਮਨਮੇਰਸਰਬਕੇਆਪਾਗੁ॥੧॥ਗੁਰਕੇਭਰਣਮਨਮਹਿਪਿਆਇ
 ॥ਛੇਡਿਸਗਲਸਿਆਣਪਾਸਚਿਸਥਦਿਲਿਵਲਾਇ॥੧॥੨੭ਉ॥ਦੁਖਕਲੇਸੁਨ
 ਭਉਥਿਆਪੈਗੁਰਮੰਤ੍ਰਹਿਦੈਓਇ॥ਕੇਟਿਤਤਨਕਹਿਹੇਗੁਰਬਿਨੁਤਿਆਨਕੇਇ॥
 ॥੨॥ਦੇਖਿਦਰਸਨਮਨੁਸਾਧੈਪਾਪਸਗਲੇਜਾਪਿ॥ਹਉਤਿਨਕੈਥਲਿਹਰਣੈਜਿਗੁਰ
 ਕਪੈਗੋਪਾਪਿ॥੩॥ਸਾਧਸੰਗਤਿਮਨਵਸੈਸਾਚੁਹਰਿਕਾਨਉ॥ਸੇਵਭਭੀਨਨਕਾਜਿਨ
 ਮਨਿਇਹਭਉ॥੪॥੧॥੨੭॥੯੭॥ ਸਿਗੰਗੁਮੁਲਾ ੫ ਸੰਤਹਿਧਨੁਪੁਜਿ
 ਸਤਿਗੁਰੁਛੇਡਿਸਗੰਢਕਾਗਾਜਿਨਿਤੁਸਾਜਿਸਵਰਿਆਹਰਿਸਿਸੰਹੋਇਉਪਾਗੁ॥੧॥
 ਜੀਪਸਨਨਾਮੁਏਕੁਅਪਾਗੁ॥ਪ੍ਰਾਨਮਨੁਤਨੁਜਿਨਹਿਦੀਅਗਿਦੇਕਾਆਪਾਗੁ॥੧॥੨੭ਉ॥
 ਕਮਿਕ੍ਰਿਪਿਅਹੰਕਾਰਿਮੰਤ੍ਰੇਵਿਆਪਿਆਸੰਸਾਗੁ॥ਪਉਸੰਤਸਰਣੀਲਾਗੁਚਰਣੀਮਿ
 ਏਦੁਖਅੰਧਾਗੁ॥੨॥ਸਤੁਸੰਤਖੁਦਇਆਕਮਾਵੈਏਕੁਰਣੀਸਾਗੁ॥ਅਪੁਛੇਡਿਸਭੋ
 ਇਹੋਣਾਜਿਸੁਦੇਇਪੁਭਨਿਰੰਕਾਗੁ॥੩॥ਜੇਦੀਸੈਸੈਸਗਲਾਤੂੰਪਸਰਿਆਪਾਸਾਗੁ॥ਕ
 ਹਨਨਕਗੁਰਿਭਗਮੁਕਾਇਆਸਗਲਾਬ੍ਰਹਮਥੀਚਾਗੁ॥੪॥੨॥੨੭॥੯੭॥ ਸਿਗੰਗੁ
 ਮੁਲਾ ੫ ਦੁਕ੍ਰਿਤਸੁਕ੍ਰਿਤਮੈਪੈਸੰਸਾਰਸਗਲਾਣਾ॥ਦੁਹਉਤੇਹਉਤੁਭਗਤੁਕੋਈ
 ਵਿਗਲਾਜਾਣਾ॥੧॥ਠਕੁਰੁਸਰਬੇਸਮਾਣਾਕਿਆਕਹਉਸੁਣਉਸੁਆਮੀਤੁਵਡਪੁਰਖ
 ਸੁਜਾਣਾ॥੧॥੨੭ਉ॥ਮਨਅਤਿਮਨਮੈਪੈਸੇਸੇਵਕਨਹੀ॥ਤਤਸਮਦਰਸੀਸੰਤਹੁਕੇ
 ਈਕੇਟਿਮੰਧਾਹੀ॥੨॥ਕਹਨਕਹਾਵਨਇਹਕੀਰਤਿਕਰਣਾ॥ਕਥਨਕਹਨੇਤਮੁਕਤਗੁਰਮੁ
 ਖਿਕੋਈਵਿਗਲਾ॥੩॥ਗਤਿਅਵਗਤਿਕਛੁਨਦਰਿਨਆਇਆ॥ਸੰਤਨਕੀਰਣਨਾ
 ਨਕਦਨੁਪਾਇਆ॥੪॥੩॥੨੬॥੯੬॥ ਸਿਗੰਗੁਮੁਲਾ ੫ ਘੁਰ ੭ ਭੈਰੋ
 ਭੈਰੋਸੈਪਿਆਗੇਮੈਲਾਡਲਾਡਾਇਆ॥ਭੁਲਹਿਭੁਰਹਿਥਾਭਿਕਤੁਹਿਪਿਤਮਾਇਆ
 ॥੧॥ਸੁਹੇਲਾਕਹਨਕਹਾਵਨ॥ਤੇਰਾਥਿਖਮੁਭਾਵਨ॥੧॥੨੭ਉ॥ਹਉਮਾਣਤੁਣਕ
 ਹਉਤੇਰਾਹਉਜਾਨਉਆਪਾ॥ਸਭਹੀਮਪਿਸਭਹਿਤੇਥਾਹਰਿਥੈਮੁਹਤਾਜਥਾਪਾ॥੨॥
 ਪਿਤਾਹਉਜਾਨਉਨਾਹੀਤੇਰੀਕਵਨਜੁਗਤਾ॥ਥੰਪਨਮੁਕਤਸੰਤਹਮੇਰੀਥੈਮਸਤਾ॥
 ॥੩॥ਭਏਕਿਰਪਾਲਠਾਕੁਰਹਿਓਆਵਣਜਾਣਾ॥ਗੁਰਮਿਲਿਨਨਕਪਾਬ੍ਰਹਮਪ
 ਛਣਾ॥੪॥੧॥੨੭॥ ਮਃ ੧ ॥੨੩॥ਮਃ ੩ ॥੩੧॥ਮਃ ੪ ॥੬॥ਮਃ ੫ ॥੩੦॥
 ਹੁਮਲਾ॥੧੦੦॥

੧੩ ਸਤਿਗੁਰਪ੍ਰਸਾਦਿ

ਸੇਗੰਗਮਹਲਾ ੧ ਅਸਟਪਦੀਆਘਰੁ ੧ ਅਖਿਅਖਿਮਨਵਦ
 ਨਾਜਿਉਜਿਉਜਪੈਵਾਇ॥ ਜਿਸਨੇਵਇਸੁਣਾਈਐਸੇਕੇਵਡਕਿਤਭਾਇ॥ ਆਖਦੁ
 ਵਾਲੇਜੇਤਜੇਸਭਿਆਖਿਰਹੇਲਿਵਲਾਇ॥ ੧॥ ਬਾਬਅਲਹੁਅਗਮਪਾਗੁ॥ ਪਾਥੀ
 ਨਈਪਾਕਥਾਇਸਚਾਪਰਵਦਿਗਾਗੁ॥ ੧॥ ਰਹਾਉ॥ ਤੇਰਹੁਕਮਨੁਜਾਪੀਕੇਤਕੁਲਿਖਿ
 ਨਜਣੈਕੋਇ॥ ਜੇਸਉਸਾਇਗੇਲੀਅਹਿਤਿਲੁਨੁਪ੍ਰਜਾਵਹਿਹੋਇ॥ ਕੀਮਤਿਕੈਨੈਨ
 ਪਈਆਸਭਿਸੁਣਿਸੁਣਿਆਖਹਿਸੇਇ॥ ੨॥ ਪੀਰਪੈਕਾਬਗਸਾਲਕਸਾਦਿਕਸੁਹ
 ਦੇਅਉਰਸੁਪੀਦਾ॥ ਸੇਖਮਸਾਇਕਾਜੀਮੁਲਾਦਹਿਰੇਵੇਸਗਸੀਦਾ॥ ਬਰਕਤਿਤਿਨਕ
 ਉਅਗਲੀਪੜਦੇਹਨਿਦੁਹੁ॥ ੩॥ ਪੁਛਿਨਸਜੇਪੁਛਿਨਢਪੈਪੁਛਿਨਦੇਵੈਲੇਇ
 ॥ ਆਪਣੀਕੁਦਗਤਿਅਪੇਜਣੈਅਪੇਕਰਨੁਕੋਹੇਇ॥ ਸਭਨਾਵੇਖੈਨਦਰਿਕਰਿਜੈਭਾ
 ਵੈਤੇਦੇਇ॥ ੪॥ ਬਾਵਨਾਵਨਜਾਣੀਅਹਿਨਾਵੇਕਵਡਨਉ॥ ਜਿਥੈਵਸੈਮੇਰਪਾਤਿਸ
 ਹੋਸੇਕੇਵਡਹੋਥਉ॥ ਅੰਬਜ਼ਿਕੇਇਨਸਕਈਹਉਕਿਸਨੇਪੁਛਣਿਜਾਇ॥ ੫॥ ਵਗਨ
 ਵਗਨਭਾਵਨੀਜੇਕਿਸੈਵਡਾਕੋਹੇਇ॥ ਵਡੇਹਥਿਵਡਿਭਾਈਅਜੈਭਾਵੈਤੇਦੇਇ॥
 ਹੁਕਮਿਸਵੇਰੇਆਪਣੈਚਸਨਢਿਲਕੋਹੇਇ॥ ੬॥ ਸਭਕੇਅਖੈਬਹੁਤੁਬਹੁਤੁਲੈਣ
 ਕੈਵੈਚਹੁ॥ ਕੇਵਡੁਤਾਤਾਖੀਐਦੇਕੈਹਿਅਸੁਮਾਗਿ॥ ਨਨਕਤੋਟਿਨਆਵੁਈਤੇਰੇ
 ਜੁਗਹੁਗੁਰੁਭੰਡਗੁ॥ ੧॥ ੧॥ ਸਿਰੀਗੁਮਹਲਾ ੧ ਸਭਕੰਤੁਮਹੇਲੀਅਸਗਲ
 ਆਫੁੰਹਿਸੀਗਾਗੁ॥ ਗਣਤਗਣਾਵਣਿਅਈਅਸੁਹਾਵੇਸੁਵਿਕਾਗੁ॥ ਪਾਖੰਡਿਪ੍ਰਮੁ
 ਪਈਐਖੇਤਪਾਨੁਖੁਆਗੁ॥ ੧॥ ਹਰਿਜੀਉਇਉਪਿਰੁਗਵੈਨਗਿ॥ ਤੁਧੁਭਵਨਿਸੇਰਾ
 ਗਣੀਅਪਣੀਕਿਰਪਾਏਹਿਸਵਾਗਿ॥ ੧॥ ਰਹਾਉ॥ ਗੁਰਸਥਦੀਸੀਗਾਗੀਅਤੁਮਨੁ
 ਪਿਰਕੈਪਸਿ॥ ਦਇਕਰਜੇਕਿਖਡੀਤਕੈਸਚਕਰੈਅਰਦਾਸਿ॥ ਲਾਟਿਨਤੀਸਚੁਕੈ
 ਵਸੀਭਾਇਰਤੀਗੰਗਸਿ॥ ੨॥ ਪ੍ਰਿਅਕੀਚੇਗੀਕਾਢੀਐਲਾਣੀਮਨੈਨਉ॥ ਸਾਚੀ
 ਪ੍ਰੀਤਿਨਤੁਟਈਸਾਚੇਮੇਲਿਮੁਲਾਉ॥ ਸਥਦਿਰਤੀਮਨੁਵੇਪਿਆਹਉਸਦਥਲਿ
 ਹਰੈਜਾਉ॥ ੩॥ ਸਾਧਨਰੰਡਨਬੈਸਈਜੇਸਤਿਗੁਰਮਾਹਿਸਮਾਇ॥ ਪਿਰੁਗੀਸਾਲੁਨਉ
 ਤਨਸਾਚੇਮੇਰੇਜਾਇ॥ ਨਿਤਰਵੈਸੇਹਗਣੀਸਾਚੀਨਦਰਿਗਜਾਇ॥ ੪॥ ਸਾਤੁਧਰੀ
 ਧਨਮਡੀਐਕਪੜੁਪੇਸੀਗਾਗੁ॥ ਚੰਦਨੁਚਿਤਵਿਸਾਇਆਮੰਦਰਦਸਵਰੁਆਗੁ
 ॥ ਦੀਪਕਸਥਦਿਵਿਗਸਿਆਮਨਮੁਉਰਹੁ॥ ੫॥ ਨਗੀਅੰਦਰਿਸੇਹਣੀਮਸ

ਤਕਿਮਣੀਪਿਆਗੁ॥ ਸੇਭਾਸੁਗਤਿਸੁਹਾਵਣੀਸਾਚੇਪੇਸਾਅਪਾਗੁ॥ ਬਿਨੁਪਰਪੁਰਖ
 ਨਜਾਣਈਸਾਚੇਗੁਰਕੈਹੋਤਿਪਿਆਗਿ॥ ੬॥ ਨਿਸਿਐਪਿਆਗੀਸੁਤੀਏਕਿਉਪਰ
 ਬਿਨੁਹੋਇਵਹੋਇ॥ ਅੰਕੁਜਲਉਤੁਨਜਾਣੀਅਉਮਨੁਬਨਜਲਿਥਲਿਜਾਇ॥
 १॥ ਜਾਪਨਕੰਤਿਨਗਵੀਅਤਾਬਿਰਥਲੈਜਾਨਾਇ॥ ੧॥ ਸੇਭਕੰਤੁਮਹੇਲੀਸੁਤੀ
 ਬੁਝਨਪਾਇ॥ ਹਉਸੁਤੀਪਿਰਜਾਗਣਾਕਿਸਕਉਪੁਛਉਜਾਇ॥ ਸਤਿਗੁਰਮੇਲੀਭੈ
 ਵਸੀਨਨਕਪੇਮੁਸਖਾਇ॥ ੮॥ ੨॥ ਸਿਰੀਗੁਮਹਲਾ ੧ ਅਪੇਗੁਣਾਅਪੇ
 ਕਥੈਅਪੇਸੁਣਿਵੀਚਹੁ॥ ਆਪੇਰਤਨੁਪਰਖਿਤੁਅਪੇਮੇਲਿਆਪੁਰਸਾਚਉਮਾਨੁ
 ਮਹਤੁਤੁਆਪਦੇਵਣੁਹਾਰੁ॥ ੧॥ ਹਰਿਜੀਉਤੁਕਰਤਾਕਰਤਾਗੁ॥ ਜਿਉਭਾਵੈਭਿਉ
 ਰੁਖੁਤੁਹਿਨਾਮੁਮਿਲੈਆਚਾਰੁ॥ ੧॥ ਰਹਾਉ॥ ਅਪੇਹੀਗਨਿਮਲਾਅਪੇਗੁਮਜੀ
 ਗਾ॥ ਅਪੇਮੇਤਉਜਲੈਅਪੇਭਗਤਿਬਸੀਨਾ॥ ਗੁਰਕੈਸਥਦਿਸਲਾਹਣਾਘਟਿਘਾ
 ਟਿਡੀਨੁਅਡੀਨਾ॥ ੨॥ ਆਪੇਸਾਗੁਰੁਬਿਧਾਅਪੇਖੁਰੁਅਪਾਗੁ॥ ਸਾਚੀਵਟਸੁਜਾਣਤੁ
 ਸਥਦਿਲੀਘਾਵਣਹਾਰੁ॥ ਨਿਰਗਿਆਡੁਰਜਾਣੀਐਥਾਫੁਗੁਰੁਗੁਬਾਗੁ॥ ੩॥ ਅਸ
 ਬਿਰੁਕਰਤਾਦੇਖੀਐਹੋਰੁਕਤੀਅਵੈਜਾਇ॥ ਅਪੇਨਿਗਮਲੁਏਕਤੁਹੋਰੁਬਧੀਪੈਪੈ
 ਪਾਇ॥ ਗੁਰਿਗਖੇਸੇਉਬਰਸਾਚੇਸਿਉਲਿਵਲਾਇ॥ ੪॥ ਹਰਿਜੀਸਥਦਿਪਛਣੀਉ
 ਐਸਾਚਿਰੇਤਗੁਰਵਾਕਿ॥ ਤਿਤੁਤਨੁਮੈਲੁਨਲਗਈਸਚਘਰੁਜਿਸੁਅਉਤਕਾ॥
 ਨਦਰਿਕਰੇਸਚੁਪਾਈਐਬਿਨੁਨਵੈਕਿਆਸਾਗੁ॥ ੫॥ ਜਿਨੀਸਚੁਪਛਾਣਿਅਸੇਸੁ
 ਖੀਏਜੁਗਚਾਗਿ॥ ਹਉਮੈਤ੍ਰਿਸਨਮਾਗੈਕੈਸਚੁਰਖਿਅਉਰਧਾਗਿ॥ ਜਗਮਹਿਲਾਹਾ
 ਏਕਨਮੁਪਾਈਐਗੁਰਵੈਚਾਗਿ॥ ੬॥ ਸਾਚਉਵਖੁਰੁਲਾਦੀਐਲਾਭੁਸਦਾਸਚੁਗ
 ਸਿ॥ ਸਾਚੀਦਰਗਹਚੈਸਈਭਗਤਿਸਚੀਅਰਦਾਸਿ॥ ਪਤਿਸਿਉਲੇਖਾਨਿਥਕੈ
 ਗਮਨਮਪਰਗਾਸਿ॥ ੭॥ ਉਚਾਉਚਉਆਖੀਐਕਹਉਨਦੇਖਿਆਜਾਇ॥ ਜਹ
 ਦੇਖਾਤਹੋਕਤੁਸਤਿਗੁਰਿਦੀਅਦਿਖਾਇ॥ ਜੇਤਿਨਿਰੰਤਰਿਜਾਣੀਐਨਨਕ
 ਸਹਜਿਸੁਭਾਇ॥ ੮॥ ੩॥ ਸਿਰੀਗੁਮਹਲਾ ੧ ਮਛੁਣੀਜਾਲੁਨਜਣਿ
 ਆਸੁਰਖਾਗਅਸਗਾਹੁ॥ ਅਤਿਸਿਆਣੀਸੇਹਣੀਕਿਉਕੀਤੇਵੇਸਾਹੁ॥ ਕੀਤੇਕਾ
 ਗਣਿਪਕੜੀਕਾਲੁਨਟਲੈਸਿਹਾਹੁ॥ ੧॥ ਭਾਈਗੇਇਉਸਿਰਿਜਾਣੁਹੁਕਾਲਾ॥ ਜਿਉ
 ਮਛੀਤਿਉਮਾਣਸਾਪਵੈਚਿਤਾਜਾਲੁ॥ ੧॥ ਰਹਾਉ॥ ਸਭੁਜਗੁਧਪੈਕਾਲਕੋਬਿ
 ਨੁਗੁਰਕਾਲੁਅਠਾਗੁ॥ ਸਚਿਰਤਸੇਉਬਰੇਦੁਬਿਧਾਛਡਿਵਿਕਾਗੁ॥ ਹਉਤਿਨਕੈ
 ਥਲਿਹਾਰੈਦਰਿਸਚੈਸਚਿਆਗੁ॥ ੨॥ ਸੀਚਨੇਜਿਉਪੰਖੀਅਜਣੀਥਧਿਕ

ਰੇਜਿਨਿ ਮੁਖਿਨ ਮੁਨਹੋਇ ॥ ਭਗਤੀ ਭਾਇ ਵਿਹੁ ਆਮੁ ਹੁਕਾਲਾ ਪਤਿ ਬਧਿ ॥
 ਜਿਨੀਨਾ ਮੁਦਿ ਸਹਿ ਆਵਗਤਿ ਮੁਨੀ ਹੋਇ ॥ ੧ ॥ ਬਿਜਤ ਬਿਜਤ ਪਾਇ ਆ ਭਗੁ
 ਗਿਆਨੇ ਮਿਲਾਇ ॥ ਆਪੁ ਪਛਣੈ ਘਰਿ ਵਸੈ ਹਉਮੈ ਤਿਸਨ ਜਾਇ ॥ ਨਾਨਕ ਨਿਗ
 ਲਾਉ ਜਲੇ ਜਗਤ ਹਰਿਨਾਇ ॥ ੧ ॥ ੧ ॥ ਸੇਗਰ ਗੁਮਰਲਾ १ ਸੁਣਿ ਮਨ ਭੁਲੇ
 ਬਵੇ ਗੁਰ ਕੀ ਚਰਣੀ ਲਾਗੁ ॥ ਹਰਿ ਜਪਿਨਾ ਮੁਖਿ ਆਇ ਤੁਜ ਮੁਭਰ ਪੈਤ ਖਭਾਗੁ ॥
 ਦੁਖ ਘਣੇ ਦੋਹਰੀ ਕਿਉ ਬਿਗੁਰੈ ਸੁਹਾਗੁ ॥ ੧ ॥ ਭਾਈ ਗੋਬਿੰਦ ਨਾਮੋ ਭਾਉ ॥ ਮੈਧ
 ਨਾ ਮਨਿ ਪਨੈ ਗੁਰਿ ਆ ਬਲਿ ਜਾਉ ॥ ੧ ॥ ਹਰਾਉ ॥ ਗੁਰਮਤਿ ਪਤਿ ਸਾਥਾ ਸਿਤਿ
 ਤਿਸ ਕੈ ਸੰਗਿ ਮਿਲਾਉ ॥ ਤਿਸੁ ਬਿਨੁ ਘਰੀਨੀ ਵਧੈ ਬਿਨੁ ਨ ਵੈ ਮਹਿ ਜਾਉ ॥ ਮੈਧ ਪੁਲੇ
 ਨਾ ਮਨ ਵੀ ਸੋਟੇ ਕਟਿ ਘਰਿ ਜਾਉ ॥ ੨ ॥ ਗੁਰੁ ਜਿਨ ਕਾ ਅੰਧਲਾ ਚਲੇ ਨਾਹੀ ਠਾਉ ॥ ਬਿ
 ਨੁ ਸਤਿਗੁਰੁ ਨਾਪਈ ਐ ਬਿਨੁ ਨ ਵੈ ਕਿਆ ਸੁਆਉ ॥ ਆਇ ਗਇ ਆਪ ਛੁਤਾ ਵਣਾ ਜਿ
 ਉਸੈ ਵਧਿ ਕਉ ॥ ੩ ॥ ਬਿਨੁ ਨ ਵੈ ਦੁਖ ਦੋਹਰੀ ਜਿਉ ਕਲਰ ਕੀ ਭੀਤਿ ॥ ਤਥਾ ਗੁਰੁ ਮਹ
 ਲਾਨ ਪਈ ਐ ਜਥਾ ਲਗੁ ਸਚੁ ਨ ਚੀਤਿ ॥ ਸਥਾ ਦਿਖੈ ਪਰਪਈ ਐ ਨਿਰਬਾਣੀ ਪਦੁ
 ਨੀਤਿ ॥ ੪ ॥ ਹਉ ਗੁਰੁ ਪੁਛੁ ਆਪਣੇ ਗੁਰੁ ਪੁਛਿ ਕਰਕ ਮਾਉ ॥ ਸਥਾ ਦਿਸਲਾਹੀ ਮਨਿ
 ਵਸੈ ਹਉ ਮੈ ਦੁਖ ਜਲਿ ਜਾਉ ॥ ਸਚੁ ਹੋਇ ਮਿਲਾ ਵਡਾ ਸਾਚੇ ਸਾਚਿ ਮਿਲਾਉ ॥ ੫ ॥
 ਸਥਾ ਦਿਖੈ ਤੇ ਸੋ ਨਿਰਮਲੇ ਤਿਕਾ ਮਰੈ ਪਾਹਿ ਕਾਗੁ ॥ ਨਾਮੁ ਸਲਾਹਿ ਨਿਸਦਾ ਸਦਾ ਹਰਿ
 ਗੁਪਤਿ ਹਿਰਧਾਗਿ ॥ ਸੋ ਕਿਉ ਮਨੁ ਹੁਦਿ ਸਾਗੀ ਐ ਸਭ ਜੀਆ ਕਾ ਆਪਾਗੁ ॥ ੬ ॥ ਸਥਾ ਦਿ
 ਮਰੈ ਸੋ ਮਹਿ ਗੋਠਿ ਮਿਰੈ ਮਨੁ ਜੀਵਾਗੁ ॥ ਸਥਾ ਦੇਹੀ ਤੇ ਪਾਈ ਐ ਹਰਿ ਨਾਮੇ ਲਾਗੈ ਪਿਆਗੁ ॥ ਬਿ
 ਨੁ ਸਥਾ ਦੇਹੀ ਗੁਰੁ ਲਾਗੈ ਮਹਿ ਜਨ ਮੈ ਵਰੇ ਵਾਗੁ ॥ ੭ ॥ ਸਭ ਸਲਾਹੇ ਆਪ ਕਉ ਵਡ ਹੁਦ
 ਭੋਗੇ ਹੋਇ ॥ ਗੁਰ ਬਿਨੁ ਆਪੁ ਨ ਚੀਨੀ ਐ ਕਹੈ ਸੁਣੈ ਕਿਆ ਹੋਇ ॥ ਨਾਨਕ ਸਥਾ ਦਿਖੈ
 ਣੀ ਐ ਹਉ ਮੈ ਕਰੈ ਕਵਿ ॥ ੮ ॥ ੧ ॥ ਸਿਰੀ ਗੁਮਰਲਾ ੧ ਬਿਨੁ ਪਿਰਧਨ ਸੀਗਰੀ ਐ
 ਜੇ ਬਨੁ ਬਾਦਿ ਆਗੁ ॥ ਨਾਮੇ ਸੁਖ ਸੇਜ ਕੀ ਬਿਨੁ ਪਿਰਧਨ ਸੀਗਰੀ ॥ ਦੁਖ ਘਣੇ ਦੋਹਰੀ
 ਨਾ ਘਰਿ ਸੇਜ ਤਗ ॥ ੧ ॥ ਮਨੋਰਥ ਮਜ ਪਰੁ ਸੁਖ ਹੋਇ ॥ ਬਿਨੁ ਗੁਰੁ ਪੁਨੁ ਨਾਪਈ ਐ ਸਥਾ ਦਿਖੈ
 ਗੋਗੇ ਹੋਇ ॥ ੧ ॥ ੨ ॥ ਗੁਰੇ ਸੇਵਾ ਸੁਖ ਪਈ ਐ ਹਰਿ ਦੁਸਹ ਜਿ ਸੀਗਰੀ ॥ ਸਚਿ ਮਾਣੇ ਪਿ
 ਰੇ ਸੇਜ ਕੀ ਗੁਰੇ ਤੇ ਪਿਆਗੁ ॥ ਗੁਰ ਮੁਖਿ ਜਾਣਿ ਸਿਵਾਣੀ ਐ ਗੁਰਿ ਮੇਲੀ ਗੁਣ ਰਾਗੁ ॥ ੨ ॥
 ਸਚੀ ਮੇਲੀ ਹੁਦ ਗਰਮਣੀ ਪਿਰਿ ਮੇਰੀ ਗੁਲਾਇ ॥ ਮਨੁ ਤਨੁ ਸਾਚਿ ਵਿਗਸਿ ਆ ਕੀ ਮਤਿ
 ਕਰੈ ਨਾ ਜਾਇ ॥ ਹਰਿ ਵਰੁ ਘਰਿ ਸੋਹਾਗੀ ਨਿਰਮਲਾ ਸਾਚੈ ਨਾਇ ॥ ੩ ॥ ਮਨ ਮਹਿ ਮਨੁ
 ਜੇ ਮੋਰਤੀ ਪਰੁ ਵੈ ਨਾਹਿ ॥ ਇਕ ਤਤੁ ਗੋਗਲੀ ਮੇਲੈ ਗਲੀ ਮੇਤੀ ਅਨਕਾਰਾਗੁ ॥ ਸਤਿ ਸਤ

ਸੁਖੁ ਉਪਜੈ ਗੁਰ ਮੁਖਿ ਨਾਮੁ ਅਧਾਗੁ ॥ ੪ ॥ ਬਿਨੁ ਮਹਿ ਉਪਜੈ ਬਿਨੁ ਖਪੈ ਬਿਨੁ ਆਵੈ ਬਿ
 ਨੁ ਜਾਇ ॥ ਸਥਾ ਦਿਖੈ ਧਣੈ ਗਵੈ ਹੋ ਨਤਿ ਸੁਕਾਲਾ ਸਤਾਇ ॥ ਸਾਹਿਬ ਅਤੁਲ ਨਤੀ
 ਐ ਕਵੀਨ ਨਾਹਿ ਆਜਾਇ ॥ ੫ ॥ ਵਾਪਰੀ ਵਣ ਜਾਗਿਆ ਆਏ ਵਜਹੁ ਲਿਖਾਇ ॥ ਕਾ
 ਰਕਮਾਵਿ ਸਚ ਕੀਲਾ ਹਮਿ ਲੈ ਜਾਇ ॥ ਪੁਜੀ ਸਾਚੀ ਗੁਰੁ ਮਿਲੈ ਕਾਤਿ ਸੁਤਿ ਲੁਨ
 ਤਮਾਇ ॥ ੬ ॥ ਗੁਰ ਮੁਖਿ ਭੋਲਿ ਤੁਲਾਇ ਸੀਸੁ ਚਤੁਰਾਜੀ ਤੇਲਾ ॥ ਆਸਾ ਮਨ ਸਾਮੇ ਹ
 ਣੀ ਗੁਰਿ ਠਕੀ ਸਚੁ ਬੋਲਾ ॥ ਆਪਿ ਭੁਲਾਏ ਤੇਲਾ ਸੀਪੁਰੇ ਪੁਰਾ ਤੇਲਾ ॥ ੭ ॥ ਕਥੈ ਕਹੈ
 ਨਛੁਟੀ ਐ ਨਾਪੜਿ ਪੁਸਤਕਤਾਗੁ ॥ ਆਇ ਆਸਚਨ ਪਈ ਐ ਬਿਨੁ ਹਰਿ ਭਗਤਿ ਪਿ
 ਆਗੁ ॥ ਨਾਨਕ ਨਾਮੁ ਨ ਵੀ ਸੋ ਮੈਲੇ ਗੁਰੁ ਕਰਤਾਗੁ ॥ ੮ ॥ ੧ ॥ ਸੇਗਰ ਗੁਮਰਲਾ ੧
 ਸਤਿ ਗੁਰੁ ਪੁਰ ਜੇ ਮਿਲੈ ਪਈ ਐ ਗਤੁ ਬੀਬਾਗੁ ॥ ਮਨੁ ਦੀਜੈ ਗੁਰੁ ਆਪਣੇ ਪਈ ਸੁਗਧਿ
 ਆਗੁ ॥ ਮੁਕਤਿ ਪਦਾਰਥੁ ਪਈ ਐ ਅਵਗਣ ਮੇਟਾ ਹਰਾਗੁ ॥ ੧ ॥ ਭਾਈ ਗੋਬਿੰਦ ਬਿਨੁ
 ਆਨੁ ਨ ਹੋਇ ॥ ਪੁਛੁ ਹਉ ਮਨੁ ਕੈ ਬੇਦ ਬਿਐ ਸੋ ਕਵਿ ॥ ੧ ॥ ਹਰਾਉ ॥ ਗਿਆਨੁ
 ਪਿਆਨੁ ਪੁਨਿ ਜਾਣੀ ਐ ਅਕਬਰ ਕਹੈ ਸੋਇ ॥ ਸਫਲਿ ਭੋਗਿ ਪੁਰੀ ਆਵਲਾ ਛਾ
 ਵਧਣੀ ਹੋਇ ॥ ਲਾਲਾ ਜਵੈ ਹਰਮਾਣੀ ਗੁਰੁ ਭੰਡੈ ਸੋਇ ॥ ੨ ॥ ਗੁਰੁ ਭੰਡੈ ਪਾ
 ਣੀ ਐ ਨਿਰਮਲਾ ਨਾਮਿ ਪਿਆਗੁ ॥ ਸਾਚੇ ਵਖਰ ਸੋਚੀ ਐ ਪੁਰੈ ਕਰੀ ਮਾਪਗੁ ॥ ਸੁਖੁ
 ਦਾ ਦੁਖ ਮੇਟੇ ਸਤਿ ਗੁਰੁ ਅਸੁਰ ਸੰਘਾਗੁ ॥ ੩ ॥ ਭਵ ਜਲੁ ਬਿਖ ਮੁਭਰਾਵ
 ਣੇ ਨ ਕੰਧੀਨ ਪਾਗੁ ॥ ਨਾਥ ਕੀਨਾ ਤੁਲਾ ਹਰਾਨ ਤਿਸੁ ਵੈਦੁ ਮਲਾਗੁ ॥ ਸਤਿ ਗੁਰੁ ਭੈ ਕਾ
 ਬੋਧਿ ਨਾਟੀ ਪਰਿ ਉਤਰਾਗੁ ॥ ੪ ॥ ਇਕ ਤਿਲਾ ਪਿਆਗੁ ਵਿਸੈ ਦੁਖ ਲਾਗੈ ਸੁਖ ਜਾਇ
 ॥ ਜਿਹ ਵਜਲ ਉਜਲਾ ਵਣੀ ਨਾਮੁ ਨਾਪੈ ਗਾਇ ॥ ਘਟੁ ਬਿਨੁ ਸੈਦੁ ਖੁਅਗਲ
 ਜਮੁਪ ਕਵੈ ਪਛੁਤਾਇ ॥ ੫ ॥ ਮੇਰੀ ਮੇਰੀ ਕਰਿ ਗਏ ਤਨੁ ਪੁਨ ਕਲਤਨ ਸਾਧਿ ॥ ਬਿਨੁ ਨਾਵੈ
 ਪੁਨ ਬਾਦਿ ਉਭਲੈ ਮਾਗਿ ਆਧਿ ॥ ਸਾਚੁ ਸਾਹਿਬੁ ਸੇਵੀ ਐ ਗੁਰ ਮੁਖਿ ਅਕਬਰ
 ਥਿ ॥ ੬ ॥ ਆਵੈ ਜਾਇ ਭਵਾਣੀ ਐ ਪਾਇ ਐ ਕਿਰਤਿ ਕਮਾਇ ॥ ਪੁਰ ਬਿਲਿਖਿ ਆਕਿਉ
 ਮੇਰੀ ਐ ਲਿਖਿ ਆਣੇ ਪੁਰਾਇ ॥ ਬਿਨੁ ਹਰਿ ਨਾਮੁ ਨ ਛੁਟੀ ਐ ਗੁਰ ਮਤਿ ਮਿਲੈ ਮਿਲਾਇ
 ॥ ੭ ॥ ਤਿਸੁ ਬਿਨੁ ਮੇਰੇ ਕਨੀ ਜਿਸ ਕਾਜੀ ਅਪਗਨੁ ॥ ਹਉ ਮੈ ਮਤਾ ਜਲ ਥਲ ਉਲੇ
 ਭੁਜਲ ਉਅਭਿ ਮਨੁ ॥ ਨਾਨਕ ਸਥਾ ਦੁਵੀ ਚਰੀ ਐ ਪਈ ਐ ਗੁਣੀ ਨਿਧਨੁ ॥ ੮ ॥ ੧ ॥
 ਸਿਰੀ ਗੁਮਰਲਾ ੧ ਰੇ ਮਨ ਐ ਸੀਹਰਿ ਸਿਉ ਪੀਤਿ ਕਰਿ ਜੈ ਸੀਜਲੈ ਕਮਲੇ ॥
 ਲਾਹੀ ਨਾ ਲਿਖਣਾ ਐ ਭੀ ਵਿਗਸੈ ਅਸਨੇ ॥ ਜਲਾ ਮਹਿ ਜੀ ਐ ਪਾਇ ਐ ਕੋ ਬਿ
 ਨੁ ਜਲਾ ਮਹਿ ਤਿਨੇ ॥ ੧ ॥ ਮਨੋਰਥ ਕਿਉ ਛੁਟਹਿ ਬਿਨੁ ਪਿਆਗੁ ॥ ਗੁਰ ਮੁਖਿ ਅਤਿ ਗ

ਵਿਹਿਅਥਸੇਭਗਤਿਭੰਡਾਰ॥੧॥ ਰਹਾਉ॥ ਗੇਮਨਐਸੀਹਰਿਸਿਉਪੀਤਿਕਰਿ
 ਜੈਸੀਮਛੁਣੀਨੀਗਾਜਿਓਅਧਿਕਉਤਿਉਸੁਖਘਣੇਮਨਿਤਨਿਸੀਤਿਸਗਰਾ॥
 ਨਜਲਘਣੀਨੀਵਈਪ੍ਰਭਾਜੈਅਭਪੀਰਾ॥੨॥ ਗੇਮਨਐਸੀਹਰਿਸਿਉਪੀਤਿਕਰਿਜੈ
 ਸੀਚਤਿਕਰੇਮਾ॥ ਸਭਗਿਥਲਾਹਗਾਵਣੋਇਕੁਚਨਪਵਣੀਕੇਗਾਕਰੀਮੀਮ
 ਲੈਸੇਪਈਐਕਿਰਤਪਈਅਸਿਰਿਟੇ॥੩॥ ਗੇਮਨਐਸੀਹਰਿਸਿਉਪੀਤਿਕਰਿਜੈ
 ਸੀਜਲਾਦਧਰੇ॥ ਅਵਣੁਆਪੇਖਵੈਦੁਪਕਉਖਪਣਿਨਦੇ॥ ਆਪੇਮੇਲਿ
 ਵਿਛੁਨਿਆਸਚਿਵਡਈਦੇ॥੪॥ ਗੇਮਨਐਸੀਹਰਿਸਿਉਪੀਤਿਕਰਿਜੈਸੀਚ
 ਕਵੀਸੁਗ॥ ਖਿਨਪਲੁਨੀਨਦਸੇਵਣੀਜਣੈਦੁਹਿਰਜੁਗਿ॥ ਮਨਮੁਖਿਸੇਣੀਨਪਵੈ
 ਗੁਰਮੁਖਿਸਦਾਹਜੁਗਿ॥੫॥ ਮਨਮੁਖਗਣਤਗਣਵਣੀਕਰਤਾਰੇਸੁਹੇ॥
 ਤਕੀਰੀਮਤਿਨਪਵੈਜੇਲੈਚੈਸਭੁਕੇ॥ ਗੁਰਮਤਿਹੋਇਤਪਈਐਸਾਚਿਮਿਲੈ
 ਸੁਖਹੋ॥੬॥ ਸਚਨੇਹਨਤੁਣੀਜੇਸਤਿਗੁਰੁਭੈਸੇ॥ ਗਿਆਨਪਦਾਰਥਪਈ
 ਐਤਿਭਵਣਿਸੇਣੀਹੋ॥ ਨਿਗਮਨਾਮੁਨਣੀਸਰੋਜੇਗੁਣਾਗਾਹਕਹੋ॥੭॥
 ਖੇਲਿਗਏਸੇਪੰਖੁਜੋਚਹੈਸਤਤਲਿ॥ ਘਣੀਕ੍ਰਿਮੁਹਤਿਕਿਰਲਾਣਖੇ
 ਲਾਣਅਜੁਕਿਕਲਿ॥ ਜਿਸਤੁਮੇਲਹਿਸੇਮਿਲੈਜਾਇਸਚਾਪਿੜਮਲਿ॥੮॥ ਬਿ
 ਨੁਗੁਰਪ੍ਰਤਿਨਉਪਜੈਹੋਸੇਮੇਲੁਨਜਾਇ॥ ਸੋਧਾਪੁਪਛਾਣੀਐਸਥਦਿਭੇਦਿ
 ਪਤੀਆਇ॥ ਗੁਰਮੁਖਿਅਪੁਪਛਾਣੀਐਅਵਰਕਿਕੇਰਕਹਾਇ॥੯॥ ਮਿਲਿਅ
 ਕਰਿਆਮੇਲੀਐਸਥਦਿਮਿਲੈਪਤੀਆਇ॥ ਮਨਮੁਖਿਸੇਣੀਨਪਵੈਵਿਛੁਰਿ
 ਚੋਟਾਖਾਇ॥ ਨਾਨਕਦੁਖਘਰੇਕੁਹੈਅਵਗਨੁਜੀਜਾਇ॥੧੦॥੧੧॥ ਸਿਰੀਗੁ
 ਮਹਲਾ ੧ ਮਨਮੁਖਿਭੁਲੈਭੁਲਾਈਐਭੁਲੀਠਉਗਨਕਾਇ॥ ਗੁਰਬਿਨੁਕਨ
 ਦਿਖਾਵਈਐਘੀਆਵੈਜਾਇ॥ ਗਿਆਨਪਦਾਰਥਪਈਅਠਗਿਆਮੁਰਜਾਇ
 ॥੧॥ ਬਥਾਮਇਅਭਗਿਭੁਲਾਇ॥ ਤਗਮਿਭੁਲੀਭੋਹਗਣੀਨਪਿਭਾਅਕਿਸ
 ਮਾਇ॥੧॥ ਰਹਾਉ॥ ਭੁਲੀਠਿਗੈਸਤਤੀਭੁਲੀਗਿਹੁਤਜਿਜਾਇ॥ ਭੁਲੀਭੁਗ
 ਰਿਥਲਿਚਕੈਭਗਮੈਮਨੁਭੋਲਾਇ॥ ਧੁਗਵਿਛੁਨੀਕਿਉਮਿਲੈਗਰਬਿਮੁਠੀਖਿ
 ਲਾਣਾਇ॥੨॥ ਵਿਛੁਰਿਆਗੁਰਮੇਲਾਸੀਹਰਿਗੇਸਨਾਮਪਿਆਗਾ॥ ਸਾਚਸੁਹਜਿਸੇਭਾ
 ਘਣੀਹਰਿਗੁਣਾਮਧਾਗਿ॥ ਜਿਉਭਵੈਤਿਉਗੁਖਤੁਮੈਤੁਛਬਿਨੁਕਵਨੁਤ
 ॥੩॥ ਅਖਰਪੜਿਪੜਿਭੁਲੀਐਭੇਖੀਥਾਤੁਅਭਿਮਨੁ॥ ਤੀਰਥਨਤਾਰਿਆਕੋ
 ਮਨਮਿਮੈਲੁਗੁਮਨੁ॥ ਗੁਰਬਿਨੁਕਿਸਿਸਥਾਈਐਮਨਾਜਾਸੁਲਤਾਨੁ॥੪॥ ਪੈ

ਮਪਦਾਰਥਪਈਐਗੁਰਮੁਖਿਤਤਵੀਚਗਾ॥ ਸਾਧਨਾਪੁਗਵਾਇਆਗੁਰਕੈਸ
 ਬਦਿਸਿਸਾਗਾ॥ ਘਰਹੋਸਿਪੁਰਪਈਆਗੁਰਕੈਹੋਤਿਅਪਗਾ॥੫॥ ਗੁਰਕੀਸੇਵਾ
 ਚਕਰੀਮਨੁਨਿਗਮਲੁਸੁਖਹੋਇ॥ ਗੁਰਕਾਸਥਦੁਮਨਿਵਸਿਆਹਉਮੈਵਿਚ
 ਹੁਖਾਇ॥ ਨਾਮੁਪਦਾਰਥਪਈਆਲਭੁਸਦਾਮਨਿਹੋਇ॥੬॥ ਕਰੀਮਿਲੈਤਪਾ
 ਈਐਆਪਿਨਲਾਇਆਜਾਇ॥ ਗੁਰਕੀਚਰਣੀਲਗਿਗੁਹਦਿਚਹੁਆਪੁਗਵਾਇ
 ॥ ਸਚੇਸਤੀਗਤਿਆਸਚੇਪਲੈਪਾਇ॥੭॥ ਭੁਲਾਣਾਦਰਿਸਭੁਕੇਅਭੁਲਗੁਰ
 ਕਤਗਾ॥ ਗੁਰਮਤਿਮਨੁਸਮਝਾਇਆਲਾਗਤਿਸੋਪਿਆਗਾ॥ ਨਾਨਕਸਾਚੁਨਦੀ
 ਸੁਰੇਮੇਲਸਥਦੁਅਪਗਾ॥੮॥੧੨॥ ਸਿਰੀਗੁਮਹਲਾ ੧ ਤਿਸਨਾਮਇਆ
 ਮੋਹਣੀਸੁਤਥਪਪਘਨਿਗਿ॥ ਪਨਿਜੋਥਨਿਜਗੁਠਗਿਆਲਥਲਭਿਅਹੰਕਾ
 ਗਿ॥ ਮੋਹਠਗਉਲੀਹਉਮੁਣੀਸਾਵਰਤੋਸੋਸਾਗਿ॥੧॥ ਮੇਰੇਪ੍ਰੀਤਮਾਮੈਤੁਛਬਿਨੁਅ
 ਵਰੁਨਕੇ॥ ਮੈਤੁਛਬਿਨੁਅਵਰੁਨਭਾਵਣੀਤੁਭਵੈਸੁਖਹੋਇ॥੧॥ ਰਹਾਉ॥ ਨਾਮੁ
 ਸਲਾਹੀਰਿਗਸਿਉਗੁਰਕੈਸਥਦਿਸੋਤਪਾ॥ ਜੇਤਿਸੋਸਚਲਾਸੀਕੁਛਮੇਨਵਖੁ
 ॥ ਵਟਵਟਉਆਇਆਨਿਤਚਲਦਾਸਾਥੁਦੇਖੁ॥੨॥ ਆਖਣਿਆਖਿਕੋਤੁਹੁਗੁਰ
 ਬਿਨੁਭੁਣਨਹੋਇ॥ ਨਾਮੁਵਡਈਜੇਮਿਲੈਸਚਿਰਪੈਪਤਿਹੋਇ॥ ਜੇਤੁਪੁਭਵਹਿਸਭ
 ਲੇਖਣਖਰਨਕੇ॥੩॥ ਗੁਰਸਰਣੀਛੁਟੀਐਮਨਮੁਖਖੇਰੀਸਾ॥ ਅਸਟਪਾਤੁ
 ਪਤਿਸਾਰੀਘਣੀਐਸਥਦਿਵਿਗਾਸਿ॥ ਆਪੈਪਰਥਪਾਗੁਪੁਵੈਥਨੈਗਸਿ॥੪॥
 ਤੇਰੀਮਤਿਨਪਵੈਸਭਭਿਠੀਠੈਕਿਵਜਾਇ॥ ਕਹਣੈਹਥਨਲਭਣੀਸਚਿਰਿਕੈ
 ਪਤਿਪਾਇ॥ ਗੁਰਮਤਿਤੁਸਲਾਹਣਾਹੁਰਕੀਮਤਿਕਹਣੁਨਜਾਇ॥੫॥ ਜਿਤਤਨਿ
 ਨਮੁਨਭਾਵਣੀਤਿਤਤਨਿਹਉਮੈਵਾਦੁ॥ ਗੁਰਬਿਨੁਗਿਆਨੁਪਈਐਬਿਖਿਆਦੁ
 ਜਾਸਾਦੁ॥ ਬਿਨੁਗੁਣਕਾਮਨਾਵਣੀਮਾਉਠੀਕਾਸਾਦੁ॥੬॥ ਆਸਾਐਚਰਿਜੀਮ
 ਆਆਸਾਸਰਸਖਾਇ॥ ਆਸਾਬੰਧਿਚਲਾਈਐਮੁਹਮੁਹਿਰਟਾਖਾਇ॥ ਅਵਗ
 ਦਿਥਪਾਮਾਐਛੁਟੈਗੁਰਮਤਿਨਾਇ॥੭॥ ਸਗੋਥਾਈਏਕੁਤੁਜਿਉਭਵੈਤਿਉ
 ਰਖੁ॥ ਗੁਰਮਤਿਸਾਚਾਮਨਿਵਸੈਨਾਮੁਭਲਪਤਿਸਾਥੁ॥ ਹਉਮੈਗੁਗਵਾਈਸਥਦਿ
 ਸਚੈਸਚਤਪਾ॥੮॥ ਆਕਾਸੀਪਾਤਲਿਤੁਤਿਭਵਣਿਹਿਆਸਮਾਇ॥ ਆਪੇਭ
 ਗਤੀਭਉਤੁੰਆਪੇਮਿਲਾਹਿਮਲਾਇ॥ ਨਾਨਕਨਾਮੁਨਵੀਸਰੋਜਿਉਭਵੈਤਿਉਵੈਜਾਇ
 ॥੯॥੧੩॥ ਸਿਰੀਗੁਮਹਲਾ ੧ ਰਾਮਨੀਮਨੁਥੋਪਿਆਅਵਰਕਿਕਗਵੀਰਾ
 ॥ ਜਿਉਭਵੈਤਿਉਰਖਤੁਮੈਹਰਿਨਾਮੁਧਾਗੁ॥੧॥ ਮਨੋਸਾਚੀਖਸਮਗਜਾਇ॥ ਜਿ

ਨਿਤਨਮਨਸਾਜਿਸੀਗਾਇਆਤਿਸੁਸੇਤੀਲਿਵਲਾਇ॥੧॥੧੦੫॥ਤਨੁਬੈਸ
 ਤਰਿਹਮੀਐਇਕਰਤੀਤਲਿਕਟਾਇ॥ਤਨੁਮਨਸਮਧਾਜੇਕਰੀਅਨਦਿਨਅਗਨਿ
 ਜਲਾਇ॥ਹਰਿਨਮੋਤਲਿਨਪੁਜੀਜੇਲਾਖੋਕਟੀਕਰਮਕਮਾਇ॥੨॥ਅਰਧ
 ਸਰੀਰਕਟਾਈਐਸਿਰਿਕਵਤਪਗਇ॥ਤਨੁਪੈਰਚਲਿਗਲੀਐਭੀਮਨਤੋਗੁ
 ਨਜਾਇ॥ਹਰਿਨਮੋਤਲਿਨਪੁਜੀਸਭਭਿਠੀਠਿਕੇਵਜਾਇ॥੩॥ਕੰਚਨਕੋਕੇਟਦੁ
 ਕਰੀਥਪੁਦੋਵਗੈਵਰਾਨੁ॥ਭੂਮਿਦਨੁਗਉਆਘਣੀਭੀਤ੍ਰਿਗਿਗਰਥੁਗਮਨਾ॥
 ਹਮਨਮਿਮਨੁਥੇਪਿਆਗੁਰੀਆਸਚੁਦਾਨੁ॥੪॥ਮਨਹਠਿਥੁਪੀਕੇਤ੍ਰਿਕੋਤੋਬਦ
 ਥੀਚਰਾ॥ਕੋਤੋਥਪਨਜੀਅਕੇਗੁਰਮੁਖਿਮੋਖਦੁਆਗਾ॥ਸਚਹਉਰੇਸਭਕਉਪਰਿਸ
 ਚੁਆਚਾਗੁ॥੫॥ਸਭਕਉਚਾਖੀਐਨੀਚੁਨਦੀਸੈਕੋਇ॥ਇਕਨੈਭਾਂਡੇਸਾਜਿਐ
 ਇਕਚਾਨਲਤਿਹੋਲੇਇ॥ਕਰੀਮੀਮਲੈਸਚੁਪਾਈਐਧਰਿਬਖਸਨਮੈਕੋਇ
 ॥੬॥ਸਾਧੀਮਲੈਸਾਧੁਜਨੈਸੋਤਖੁਦਸੈਗੁਰਭਾਇ॥ਅਕਥਕਥਾਦੀਚਰੀਐਜੇਸ
 ਤਿਗੁਰਮਾਰਿਸਮਾਇ॥ਪੀਅੰਮ੍ਰਿਤਸੁਤੋਖਿਅਦਗਰਪੈਪਾਜਾਇ॥੭॥ਘਟਿਘ
 ਟਿਵਜੈਕਿਗੁਰੀਅਨਦਿਨਸਥਦਿਸੁਭਾਇ॥ਵਿਗਲਕਉਸੇਤ੍ਰੀਪਟੀਗੁਰਮੁਖਿ
 ਮਨੁਸਮਣਾਇ॥ਨਨਕਨਾਮਨਵੀਸੈਗੋਛੁਟੇਸਥਦੁਕਮਾਇ॥੮॥੧੪॥ਸਿਰੀਗੁਰਮੁਖ
 ੧ ਚਿਤਿਦਿਸਹਿਧਉਲਹਰਿਬਗੈਥਕਦੁਆਗਾ॥ਕਰਿਮਨਖੁਸੀਉਸਾਗਿਆਦੁ
 ਜੈਹੋਤਿਪਆਗਿ॥ਅੰਦਰੁਖਾਲੀਪੈਮਥਿਨੁਛਹਿਛੇਗੀਤਨੁਛਗਾ॥੧॥ਭਾਈਗੋਤਨੁ
 ਨੁਸਥਨਹੋਇ॥ਗਮਨਮੁਪਨੁਨਿਗਮਲੇਗੁਰਦਾਤਿਕਰੇਪ੍ਰਤਸੇਇ॥੧॥੧੦੫॥ਗਮ
 ਨਮਪਨੁਨਿਗਮਲੇਜੇਦਵੈਦਵਦਹਾਗਾ॥ਅਗੋਪੁਛਨਹੋਈਜਿਸੁਥੇਲੀਕੁਰਤਾਗਾ॥ਅ
 ਪਿਛਡਾਏਛੁਟੀਐਅਪੇਥਪਸਣਾਗਾ॥੨॥ਮਨਮੁਖਜਾਣੈਅਪਣੇਧੀਆਪੁਤ
 ਸੋਜੇਗੁ॥ਨਾਤੀਦੋਖਿਵਿਗਸੀਅਹਿਨੇਲਹਰਖੁਸੁਸੇਗੁ॥ਗੁਰਮੁਖਿਸਥਦਿਰੰਗਵ
 ਲੇਅਹਿਨਿਸਿਹਰਿਸੋਤਗੁ॥੩॥ਚਿਤੁਚਲੈਵਿਤੁਜਾਵਣੇਸਾਕਤਭੋਲਿਭੋਲਾਇ॥
 ਬਹਰਿਛੁਛਿਵਿਗੁਰੀਐਘਰਮਹਿਵਸਤੁਸਥਾਇ॥ਮਨਮੁਖਿਹਉਮੈਕਰਿਮਸੀਗੁਰ
 ਮੁਖਿਪਲੈਪਾਇ॥੪॥ਸਾਕਤਨਿਗੁਣਿਆਧਿਆਪਣਾਮੁਲਪਛਣਾ॥ਗਕਤਥਿ
 ਦਕਾਇਹੁਤਨੇਅਗਨੀਪਾਸਿਪਿਗਲਾ॥ਪਵਣੈਕੈਵਸਿਦੇਹੀਮਸਤਕਿਸਚੁਨੀਸ
 ਲਾ॥੫॥ਥਹੁਤਜੀਵਣੁਮੰਗੀਐਮੁਆਨੇਲੈਕੋਇ॥ਸੁਖਜੀਵਣੁਭਿਸੁਆਖੀਐ
 ਜਿਸੁਗੁਰਮੁਖਿਵਸਿਆਸੇਇ॥ਨਾਮਵਿਹੁਣੇਕਿਆਗਈਜਿਸੁਹਰਿਗੁਰਦਰਸਨੁ
 ਏਇ॥ਜਿਉਸੁਪਨੈਨਿਸਿਭੁਲੀਐਜਥਲਗਿਨਿਦਹੋਇ॥ਇਉਸਰਪਨਿਕੈਵਸਿ

ਜੀਅਕੁਅੰਤਹਿਉਮੈਦੇਇ॥ਗੁਰਮਤਿਹੋਇਵੀਚਰੀਐਸੁਪਨਾਇਹਜਗੁਲੇਇ
 ॥੧॥ਅਗਨਿਮੈਰੇਜਲਿਪਾਈਐਜਿਉਥਾਗਿਕਦੁਪੈਮਾਇ॥ਬਿਨੁਜਲਾਕਮਲਾਸੁਨਾ
 ਥੀਐਬਿਨੁਜਲਾਮੀਨੁਮਰਾਇ॥ਨਨਕਗੁਰਮੁਖਿਹਰਿਗਿਸਿਮਿਲੈਜੀਵਹਰਿਗੁਣਾ
 ਗਇ॥੮॥੧੫॥ਸਿਰੀਗੁਰਮੁਖਲਾ ੧ ਭੁਗਰੋਦੋਖਭਾਵਣੇਪਈਅਕੈਭ
 ਗਿਆਸੁ॥ਉਚਉਪਰਥਤੁਗਾਥੈਲਪਉਤੀਤਿਤਤਸੁ॥ਗੁਰਮੁਖਿਅੰਤਹਿਜਾਇਆ
 ਗੁਰਿਮੇਲੀਤਗੀਆਸੁ॥੧॥ਭਾਈਗੋਤਨੁਥਿਖਮੁਡਗਉ॥ਪੁਰਾਸਤਿਗੁਰਸਿਮਿ
 ਲੈਗੁਰਤੋਹਰਿਨਾਉ॥੧॥੧੦੫॥ਚਲਾਂਚਲਾਂਜੇਕਰੀਜਾਣਾਚਲਣਾਹਾਗਾ॥ਜੇਆ
 ਇਆਸੋਲਾਸੀਅਮੁਰਸੁਗੁਰਕਰਤਗਾ॥ਭੀਸਚਾਸਲਾਹਣਾਸਚੈਥਨਿਪਿਆਗੁ॥੨॥
 ਦਘਰਮਹਲਾਸੋਲਪਕੋਕੇਟਚਾਗਾ॥ਹਸਤੀਘਰੇਪਾਖੇਰਲਾਸਕਰਲਖਅ
 ਪਾਗਾ॥ਕਿਸਹੀਨਲਿਨਚਲਿਆਖਪਿਖਪਿਮੁਏਅਸਾਗਾ॥੩॥ਸੁਣਿਨਾਪਾਸੋਚੀ
 ਐਮਾਲੁਜਾਲੁਜੰਜਾਲੁ॥ਸਭਜਗਮਹਿਦੇਹੀਠੇਗੀਐਬਿਨੁਨਾਵੈਸਿਰਿਕਲਾ॥
 ਪਿਛੁਪਥੈਜੀਉਥੇਲਸੀਥਦਫੈਲੀਕਿਆਹਲਾ॥੪॥ਪੁਤਾਦੋਖਿਵਿਗਸੀਐਨਗ
 ਸੋਭਤਗਾ॥ਚੋਆਚੰਦਨੁਲਾਈਐਕਪੜੁਰੁਪੁਸੀਗਾਗਾ॥ਖੋਤਖੋਹਲਾਈਐਭੋਰਿ
 ਚਲੈਘਰਿਥਾਨੁ॥੫॥ਮਹਰਮਲੁਕਕਾਹੀਐਰਾਜਾਉਕਿਖਨਾ॥ਚਉਪ
 ਗੀਉਸਦਾਈਐਜਲਿਥਲੀਐਅਭਿਮਾਨਾ॥ਮਨਮੁਖਿਨਮੁਵਿਸਾਰਿਆਜਿ
 ਉਭਵਿਦਧਾਕਨਾ॥੬॥ਹਉਮੈਕਰਿਕਰਿਜਾਇਸੀਜੇਆਇਆਜਗਮਾਹਿ॥ਸਭੁ
 ਜਗੁਰਾਜਲਕੋਠੀਤਨੁਮਨੁਦੇਹਸੁਆਹਿ॥ਗੁਰਿਥੇਸੇਨਿਗਮਲੇਸਥਦਿ
 ਨਿਵਰੀਭਾਹਿ॥੭॥ਨਾਨਕਤਗੀਐਸਚਿਨੀਮਿਸਿਰਿਸਾਹਪਾਤਿਸਾਹੁ॥ਮੈਹਰਿਨਾ
 ਮੁਨਵੀਸੈਹਰਿਨਾਮੁਤਨੁਵੇਸਾਹੁ॥ਮਨਮੁਖਿਭਉਜਲਿਪਚਿਮੁਏਗੁਰਮੁਖਿ
 ਤੋਅਥਾਹੁ॥੮॥੧੫॥ਸਿਰੀਗੁਰਮੁਖਲਾ ੧ ਘਰੁ ੨ ਮੁਕਾਮੁਕਰਿਥੈਸਣਾ
 ਨਿਤਚਲਣੈਕੀਧੋਖਾ॥ਮੁਕਾਮੁਤਪੁਰਜਾਣੀਐਜਾਹੋਰੈਨਿਹਲਾਣਾਕ॥੧॥
 ਤਨੀਅਕੈਸਿਮੁਕਾਮੇ॥ਕਰਿਸਿਦਕਕਰਣੀਖਰਚਥਾਧੁਲਾਗਿਹੁਨਮੇ॥੧॥
 ॥੧੦੫॥ਜੇਗੀਤਆਸਣੁਕਰਿਥਹੈਮੁਲਾਥੈਮੁਕਾਸੀ॥ਪੰਡਿਤਵਖਣੈਪੋਥੀਆ
 ਸਿਧਬਹੁਦਿਵਸਿਥਨਾ॥੨॥ਸੁਗਸਿਧਗਣਗੰਧਰਥਮੁਨਿਨੁਸੇਖਪੀਰਸਲਾਗਾ॥
 ਤਹਿਕੁਚਕੁਚਾਕਰਿਗਏਅਵੇਰਭਿਚਲਣਾਹਾਗਾ॥੩॥ਸੁਲਤਾਨਖਾਨਮਲੁ
 ਕਉਮੇਰੇਗਏਕਰਿਕਰਿਕੁਚਾ॥ਘਣੀਮੁਹਤਿਕਿਚਲਣਾਦਿਲਿਸਮਣਤੁਭਿਪ
 ਹੁਚਾ॥੪॥ਸਥਦਾਸਮਾਵਿਖਾਈਐਵਿਗਲਾਤਬੁਣੈਕੋਇ॥ਨਾਨਕਵਖਣੈ

ਬਨਤੀਜਲਿਖਲਿਸੀਅਲਿਸੇਇ॥੫॥ ਅਲਾਹੁਅਲਖੁਅਗੀਮੁਕਾਦੁਰਕੁਰਦ
 ਹਰਕੀਮੁ॥ ਸਤਨਾਮੀਆਵਣਜਾਵਣੀਮੁਕਾਮੁਦਕਰੀਮੁ॥੬॥ ਮੁਕਾਮੁਤਿਸਨਾ
 ਆਖੀਅਜਿਸਸਿਸਿਨਹੀਲੇਖਾ॥ ਅਸਮਾਨੁਪਤੀਚਲਿਸੀਮੁਕਾਮੁਚਿਯੋਦਕੁ
 ੫॥ ਦਿਨਗਵਿਚਲੈਨਿਜਿਸਿਚਲੈਤਰਿਕਾਲਖੁਪੋਲੇਇ॥ ਮੁਕਾਮੁਚਿਯੋਦਕੁ
 ਨਨਕਾਸਚੁਥਗੋਇ॥੧॥੧੧॥੧੧॥

ੴ ਸਤਿਗੁਰਪ੍ਰਸਾਦੇ

ਗੁਰਸੇਵੀਗੁਰਮੁਖਾ ੩ ਘਰੁ ੧ ਅਸਟਪਦੀਆ॥
 ਗੁਰਮੁਖਿਕ੍ਰਿਪਕਰੇਭਗਤੀਕੀਜੈਬਿਨੁਗੁਰੁਭਗਤਿਨਹੈ॥ ਆਪੈਆਖਿਮਿਲਾ
 ਏਥੁਏਤਨਿਰਮਲੁਪਵੈਕੋਇ॥ ਹਰਿਜੀਉਸਚਾਸਚੀਥਈਸਥਦਿਮਿਲਾਵ
 ਰੇਇ॥੧॥ ਭਈਭਗਤਿਤਿਲੁਕਾਯੋਜਗੀਅਇਆ॥ ਪੁਰੇਗੁਰਕੀਸੇਵਨਕੀਨੀਬਿਰ
 ਬਾਜਨਮੁਗਇਆ॥੧॥੨੫॥ ਆਪੇਹਰਿਜਗਜੀਵਨੁਦਤਾਅਪੇਖਖਸਿਮਿਲਾ
 ਏ॥ ਜੀਅਜੰਤਏਕਿਅਵਚਰੇਕਿਅਕੇਅਖਿਸੁਣੇ॥ ਗੁਰਮੁਖਿਆਪਦੇਵਡਿ
 ਆਈਆਪੇਸੇਵਕਰੇ॥੨॥ ਦੇਖਿਕੁੰਦੁਬੁਧੇਲਿਭਾਣਾਚਲਾਦਿਆਨਲਿਨ
 ਜਈ॥ ਸਤਿਗੁਰਸੇਵਿਗੁਣਿਨਿਪਾਇਆਤਿਸਕੀਰੀਮਨਪਾਈ॥ ਪ੍ਰਭੁਸਖਾ
 ਹਰਿਜੀਉਮੇਰਾਅੰਤਹੈਸਖਈ॥੩॥ ਪੇਈਅਕੈਜਗਜੀਵਨੁਦਤਾਮਨਮੁਖ
 ਪਤਿਗਵਈ॥ ਬਿਨੁਸਤਿਗੁਰਕੇਮਗਨਜਾਏਅਪੇਠਉਗਨਕਈ॥ ਹਰਿਸੁਖ
 ਦਾਤਮਨਿਨਹੀਵਸਿਆਅੰਤਿਗਇਆਪੰਛੁਤਈ॥੪॥ ਪੇਈਅਕੈਜਗਜੀਵ
 ਨੁਦਤਾਗੁਰਮਤਿਮਨਿਵਸਇਆ॥ ਅਨਦਿਨੁਭਗਤਿਕਰਹਿਦਿਨੁਗਤੀਉਮੈ
 ਮੇਰੁਚਕਾਇਆ॥ ਜਿਸੁਸਿਉਗਤਤੈਸੇਹਵੈਸਚੇਸਚੁਸਮਾਇਆ॥੫॥ ਆਪੇਨ
 ਚਰਿਕਰੇਭਉਲਾਏਗੁਰਸਥਦੀਵੀਚਰਿ॥ ਸਤਿਗੁਰਸੇਵਿਐਸਹਜੁਉਪਜੈ
 ਹਉਮੈਤਿਸਨਾਮਾ॥ ਹਰਿਗੁਣਿਦਤਾਸਦਮਨਿਵਸੈਸਚੁਗਖਿਆਉਗਧਰਿ
 ॥੬॥ ਪ੍ਰਭੁਮੇਰਾਸਦਾਨਿਰਮਲਾਮਨਿਨਿਰਮਲਪਾਇਆਜਾਇ॥ ਨਾਮੁਨਿਪਨੁਹਰਿ
 ਮਨਿਵਸੈਹਉਮੈਦਖੁਸੁਭਜਾਇ॥ ਸਤਿਗੁਰਿਸਥਦੁਸੁਲਾਇਆਹਉਸਦਥਲਿ
 ਹਰੈਜਾਉ॥੭॥ ਆਪਦੇਮਨਿਚਿਤਿਕਰੇਕਾਏਬਿਨੁਗੁਰਆਪੁਨਜਾਈ॥ ਹਰਿਜੀ
 ਉਭਗਤਿਵਛਲਾਸੁਖਦਾਤਾਕਰਿਕਿਰਪਮਨਿਵਸਾਈ॥ ਨਾਨਕਸੇਭਾਸੁਗਤਿ
 ਦੇਇਪ੍ਰਭੁਆਪੇਗੁਰਮੁਖਿਦੇਵਡਿਅਈ॥੮॥੧੧॥੧੧॥ ਸਿਰੀਗੁਰਮੁਖ ੩
 ਹਉਮੈਕਰਮਕਮਵਦੇਜਮਡੰਡਲਗੋਤਿਨਾਇ॥ ਜਿਸਤਿਗੁਰਸੇਵਨਿਸਉਖ

ਰੇਹਰਿਸੇਤੀਲਿਵਲਾਇ॥੧॥ ਮਨੇਗੁਰਮੁਖਿਨਾਮੁਪਿਆਇ॥ ਧਰਿਪੁਰਬਿ
 ਕਰਤੋਲਿਖਿਆਤਿਨਗੁਰਮਤਿਨਾਮਿਸਮਾਇ॥੧॥੧੧॥੧੧॥ ਵਿਦੁਸਤਿਗੁਰ
 ਪਤੀਤਿਨਾਵਈਨਾਮਨਲਾਗਭਉ॥ ਸੁਪਨੈਸੁਖਪਾਵਈਦੁਖਮਹਿਸਵੈਸ
 ਮਾਇ॥੨॥ ਜੇਹਰਿਹਰਿਕੀਚੈਥਪੁਤਲੇਚੀਐਕਿਰਤੁਮੇਟਿਆਜਾਇ॥ ਹਰਿਕਭਾ
 ਣਾਭਗਤੀਮਨਿਆਸੇਭਗਤਪਦੇਚਰਿਥਾਇ॥੩॥ ਗੁਰਸਥਦਦਿਵੈਵੈਗਸਿਓ
 ਬਿਨਕਿਰਪਾਲਾਇਆਨਜਾਇ॥ ਜੇਸਉਐਮਤਨੀਗੈਭੀਬਿਖੁਠਲੁਲਾਗੈਧਾ
 ਇ॥੪॥ ਸੇਜਨਸਚੇਨਿਰਮਲੇਜਿਨਸਤਿਗੁਰਨਲਿਪਿਆਗੁ॥ ਸਤਿਗੁਰਕਭਾ
 ਣਕਮਾਵਦੇਬਿਖੁਪਉਮੈਤਜਿਵਿਕਾਰੁ॥੫॥ ਮਨਹਰਿਕਿਤੋਏਪਾਇਨਛੁਦੀਐ
 ਸਿਮਿਤਿਸਾਸਤਸੇਧੁਜਾਇ॥ ਮਿਲਿਸੰਗਤਿਸਾਪੁਉਥਗੁਰਕਾਸਥਦੁਕਮਾਇ
 ॥੬॥ ਹਰਿਕਾਨਾਮੁਨਿਪਨੁਹੈਜਿਸੁਅੰਤੁਨਪਾਗਵਰੁ॥ ਗੁਰਮੁਖਿਸੇਈਸੇਹਦੇਜਿ
 ਨਕਿਰਪਕਰੇਕਰਤਗੁ॥੭॥ ਨਾਨਕਦਾਤਾਏਕੁਹੈਦੁਜਾਅਉਗਨਕੇਇ॥ ਗੁਰਪਰਸਾਦੀ
 ਪਾਈਐਕਰਮਿਪਰਪਤਿਹੈ॥੮॥੨੧॥੧੧॥ ਸਿਰੀਗੁਰਮੁਖਾ ੩ ਪੰਖੀ
 ਬਿਰਖਸੁਹਾਵਣਾਸਚੁਚੁਗੈਗੁਰਭਾਇ॥ ਹਰਿਸੁਪੀਵੈਸਹਜਿਹੈਉਭੈਨਾ
 ਵੈਜਾਇ॥ ਨਿਜਘਰਿਵਾਸਾਪਾਇਆਹਰਿਹਰਿਨਾਮਿਸਮਾਇ॥੧॥ ਮਨੇਗੁਰ
 ਕੀਕਾਰਕਮਾਇ॥ ਗੁਰਕੇਭਾਣੇਜੈਛਲਹਿਤਾਅਨਦਿਨੁਗਚਹਿਹਰਿਨਾਇ॥੧
 ॥੧॥੨੫॥ ਪੰਖੀਬਿਰਖਸੁਹਾਵਣਉਡਹਿਚਹੁਦਿਸਜਾਹਿ॥ ਜੇਤਉਡਹਿ
 ਦੁਖਘਣੇਨਿਤਦਾਣਹਿਤੋਬਿਲਲਾਇ॥ ਬਿਨੁਗੁਰਮਹਲੁਨਜਾਪਈਨਾਅੰਮ੍ਰਿ
 ਤਠਲੁਪਾਹਿ॥੨॥ ਗੁਰਮੁਖਿਬ੍ਰਹਮੁਪਗੀਆਵਲਾਸਾਚੈਸਹਜਿਸੁਭਾਇ॥ ਸਾਖਾ
 ਤੀਨਿਵਡੀਆਏਕਸਥਦਿਲਿਵਲਾਇ॥ ਅੰਮ੍ਰਿਤਠਲੁਹਰਿਏਕੁਹੈਆਪਦੇਇ
 ਖਵਾਇ॥੩॥ ਮਨਮੁਖਉਭੈਸੁਕਿਗਏਨਠਲੁਤਿਨਾਛਉ॥ ਤਿਨਪਾਸਿਨਥੈ
 ਸੀਐਓਨਾਘਰੁਨਗਿਰਾਉ॥ ਕਟੀਐਹਿਤੋਨਿਤਜਾਣੀਅਹਿਓਨਸਥਦੁਨਨ
 ਉ॥੪॥ ਹੁਕਮੇਕਰਮਕਮਾਵਣਪਾਇਐਕਿਰਤਿਛਿਗਉ॥ ਹੁਕਮੇਦਰਸਨੁਦੇ
 ਖਣਾਜਹੇਭਜਹਿਤਹਜਾਉ॥ ਹੁਕਮੇਹਰਿਹਰਿਮਨਿਵਸੈਹੁਕਮੇਸਚੁਸਮਾਉ
 ॥੫॥ ਹੁਕਮੁਨਜਾਣਹਿਥਪੁਕੁਭੁਲੇਛਿਹਿਗਵਰੁ॥ ਮਨਭਰਿਕਰਮਕਮਾਵ
 ਦੇਨਿਤਨਿਤਹੈਖੁਆਰੁ॥ ਅੰਤਰਿਸਤਿਨਾਵਈਨਾਸਚਿਲਾਗੈਪਿਆਗੁ॥੬॥
 ਗੁਰਮੁਖੀਆਮੁਹਸੋਦੇਗੁਰਕੇਹੋਤਿਪਿਆਗੁ॥ ਸਚੀਭਗਤੀਸਚਿਰਤੇਦਰਿਸਚੈ
 ਸਚਿਆਗੁ॥ ਆਏਸੇਪਰਵਾਨੁਹਿਸਭਕੁਲਕਾਰਹਉਧਰੁ॥੭॥ ਸਤਨਦ

ਗੀਰਮਕਮਾਵਦੇਨਦਰੀਬਧਰਿਨਕੇਇ॥ ਜੈਸੀਨਦਰਿਕਰਿਦੈਸਚਰੇ
ਸਾਧੀਕੋਹੇ॥ ਨਨਕਨਮਿਵਡਾਈਆਕਰੀਮਪਰਪਤਿਹੇਇ॥੮॥੩॥੨੦
ਸਿਰਗਗਮੁਲਾ ੩ ਗੁਰਮੁਖਿਨਮੁਪਿਆਈਐਮਨਮੁਖਬੁਝਨਪਾਇ
ਗੁਰਮੁਖਿਸਦਾਮੁਖਓਨਲੇਹਿਵੇਸਿਆਮਨਿਅਇ॥ ਸਹਜੈਸੁਖਪਾਈਐਸਹ
ਰੇਸਮਾਇ॥ ੧॥ ਭਾਈਗੋਦਸਨਿਦਾਸਾਹੇ॥ ਗੁਰਕੀਸੇਵਾਗੁਰਭਗਤਿਹੋਵੇਦੁ
ਪਏਕਾਇ॥ ੧॥ ੧੦੦੩॥ ਸਦਾਸੁਹਗਸੁਹਾਗਣੀਜੇਚਲਹਿਸਤਿਗੁਰਭਾਇ॥
ਸਦਾਪ੍ਰਗਨਿਚਲਪਾਈਐਨਉਹਮੇਨਜਾਇ॥ ਸਬਦੀਮਲੀਨਵੀਛੁਡੈਪਿ
ਰੈਐਕਿਸਮਾਇ॥ ੨॥ ਹਰਿਨਿਰਮਲੁਅਤਿਉਜਲਾਥਿਨੁਗੁਰਪਾਇਅਨਜਾਇ॥
ਪਠਪੜੈਨਬੁਝਈਭੇਖੀਭਗਮਿਭੁਲਾਇ॥ ਗੁਰਮਤੀਹਿਸਦਾਪਾਇਆਰਸਨਾ
ਗਿਰਸੁਸਮਾਇ॥ ੩॥ ਮਾਇਆਮੇਰੁਚੁਕਾਇਆਗੁਰਮਤੀਸਹਜਿਸੁਭਾਇ॥ ਬਿਨੁ
ਸਬਦੇਜਗੁਦੁਖੀਆਫਿਰਮਨਮੁਖਨਿਗਈਖਾਇ॥ ਸਬਦੇਨਮੁਪਿਆਈਐਸ
ਬਦੇਸਚਿਸਮਾਇ॥ ੪॥ ਮਾਇਆਭੁਲੇਸਿਪਫਿਰਹਿਸਮਾਧਿਨਲਗੈਸੁਭਾਇ॥ ਤੀ
ਨੈਲਾਬਿਆਪਤਐਅਧਿਕਹੀਲਪਟਾਇ॥ ਬਿਨੁਮੁਕਤਿਨਪਾਈਐਨਦੁਖਿ
ਮਾਇਆਜਾਇ॥ ੫॥ ਮਾਇਆਕਿਸਨੇਆਖੀਐਕਿਆਮਾਇਆਕਰਮਕਮਾਇ॥ ਦੁ
ਖਿਸੁਖਿਦੇਹਜੀਉਬਹੁਹੋਏਮੈਕਰਮਕਮਾਇ॥ ਬਿਨੁਸਬਦੇਭਗਮੁਨਚੁਕਈਨਦਿ
ਚਹੁਉਮੈਜਾਇ॥ ੬॥ ਬਿਨੁਪੀਤੰਭਗਤਿਨਹੋਵਈਬਿਨੁਸਬਦੇਬਾਇਨਪਾਇ॥
ਸਬਦੇਹਉਮੈਮਾਗੈਐਮਾਇਆਕਾਭੁਮੁਜਾਇ॥ ਨਮੁਪਦਾਰੁਪਾਈਐਗੁਰਮੁਖਿ
ਸਹਜਿਸੁਭਾਇ॥ ੭॥ ਬਿਨੁਗੁਰਗੁਣਨਾਪਨੀਬਿਨੁਗੁਣਭਗਤਿਨਹੋਇ॥ ਭਗਤਿ
ਵਡਲਹਰਿਮਨਿਵਸਿਆਸਹਜਿਮਿਲਿਆਪ੍ਰਭੁਸੇਇ॥ ਨਨਕਸਬਦੇਹਿਸਾ
ਲਾਹੀਐਕਰੀਮਪਰਪਤਿਹੇਇ॥੮॥੪॥੨੧॥ ਸਿਰਗਗਮੁਲਾ ੩ ਮਾਇ
ਆਮੇਰੁਮੇਰੁਪ੍ਰਤੀਕੀਨਾਪੇਭਗਮਿਭੁਲਾਇ॥ ਮਨਮੁਖਿਕਰਮਕਰਹਿਨੀਧੁ
ਝਰਿਧਿਰਥਾਜਨਮੁਗਵਾਇ॥ ਗੁਰਬਾਣੀਇਸੁਜਗਮਹਿਚਾਨਣਕਰੀਮਦੈ
ਮਨਿਅਏ॥ ੧॥ ਮਨਹੇਨਮੁਜਪਹੁਸੁਖਹੋਇਗੁਰਪੁਰਸਾਲਾਹੀਐਸਹਜਿਮ
ਲੇਪ੍ਰਭੁਸੇਇ॥ ੧॥ ੧੦੦੪॥ ਭਗਮੁਗਾਇਭਓਭਾਗਿਅਹਿਚਰਣੀਚਿਤ
ਲਾਇ॥ ਗੁਰਮੁਖਿਸਬਦੁਕਮਾਈਐਹਰਿਵਸੈਮਨਿਅਇ॥ ਘੁਮਿਮਹਲਿਸ
ਚਿਸਮਾਈਐਜਮਕਾਲਨਸਕੈਖਾਇ॥ ੨॥ ਨਾਮਾਛੀਬਾਕਬੀਰਜੇਨਾਹਯੁਗੁ
ਰੇਭਗਤਿਪਾਈ॥ ਬੁਧਮਕੇਭੇਸਬਦੁਪਛਾਹਿਹਉਮੈਜਾਤਿਗਵਾਈ॥ ਸੁ

ਰਿਨਿਗਤਿਨਕੀਬਾਣੀਗਵਹਿਕੇਇਨਮੈਭਾਈ॥੩॥ ਦੇਤਪ੍ਰਤਕਰਮਪਰਮ
ਕਿਛੁਸਜਮੁਪ੍ਰਭੁਨਾਭਾਉਨਜਾਏ॥ ਸਤਿਗੁਰੁਭਟਿਐਨਿਰਮਲੁਹੋਆਨਦਿ
ਨੁਨਾਮੁਦਖੈਏ॥ ਏਕਪੜੈਏਕਨਉਥੁਏਦੁਜਾਅਵਗੁਨਜਾਏ॥੪॥ ਬਟੁਰਸ
ਨਜੇਗੀਸੰਨਿਆਸੀਬਿਨੁਗੁਰਭਗਮਿਭੁਲਾਇ॥ ਸਤਿਗੁਰਸੇਵਹਿਤੰਭਗਤਿਮਤਿ
ਪਾਵਹਿਹਜੀਉਮੈਨਿਵਸਾਇ॥ ਸਚੀਬਾਣੀਸਿਉਚਿਤਲਾਗੈਆਵਣਜਾਣੁ
ਹੋਇ॥੫॥ ਪੰਡਿਤਪੜਿਪੜਿਵਾਦੁਦਖਾਏਹਿਬਿਨੁਗੁਰਭਗਮਿਭੁਲਾਇ॥ ਲ
ਖਚਉਗਸੀਹੋਰੁਪਾਇਆਬਿਨੁਸਬਦੇਮੁਕਤਿਨਪਾਇ॥ ਜਾਨਉਚੇਤੰਭਗਤਿਪਾ
ਏਜਾਸਤਿਗੁਰਮਲਿਹੀਮਲਾਇ॥੬॥ ਸਤਿਸੰਗਤਿਮਹਿਨਾਮੁਹਉਪਜੈਜਾਸਤਿ
ਗੁਰਮਿਲੈਸੁਭਾਇ॥ ਮਨੁਤਨੁਅਰਪੀਆਪੁਗਵਾਈਚਲਾਸਤਿਗੁਰਭਾਇ॥ ਸਦਾ
ਲਿਹਗੁਰਅਪਨੇਵਿਟਹਿਹਿਸੇਤੀਚਿਤਲਾਇ॥੭॥ ਸਿਧਹਮਣੁਬਹੁਮੁਜੈ
ਬਿਦੈਹਿਸੇਤੀਗੰਗਿਗਤਾ॥ ਪ੍ਰਭੁਨਿਕਟਿਵਸੈਸਭਨਘਟਿਅੰਦਰਿਗੁਰਮੁਖਿਵਿਰ
ਲੈਜਾਤਾ॥ ਨਨਕਨਾਮੁਮਿਲੈਵਡਿਆਈਗੁਰਕੇਸਬਦਿਪਛਾਤਾ॥੮॥੫॥੨੨॥
ਸਿਰਗਗਮੁਲਾ ੩ ਸਹਜੈਨੇਸਭਲੇਚਦੀਬਿਨੁਗੁਰਪਾਇਅਨਜਾਇ॥ ਪੜਿ
ਪੜਿਪੰਡਿਤਜੇਤੰਕੀਥਕੇਭੇਖੀਭਗਮਿਭੁਲਾਇ॥ ਗੁਰਭੇਟੇਸਹਜੁਪਾਇਆਆ
ਪਣੀਕਿਰਪਾਕਰੇਗਜਾਇ॥੧॥ ਭਾਈਗੋਗਬਿਨੁਸਹਜੁਨਹੋਇ॥ ਸਬਦੇਹੀਭੇਸਹ
ਜੁਧੁਪਜੈਹਿਪਾਇਆਸੁਭਸੇਇ॥੧॥ ੧੦੦੫॥ ਸਹਜੇਗਾਵਿਆਥਾਇਪਵੈਬਿਨੁਸ
ਹਜੈਕਥਨੀਬਾਇ॥ ਸਹਜੇਹੀਭਗਤਿਉਪਜੈਸਹਜਿਪਿਆਰਿਥੈਗਿ॥ ਸਹਜੇਹੀ
ਤੇਸੁਖੁਸਤਿਹੋਇਬਿਨੁਸਹਜੈਜੀਵਣੁਬਾਇ॥੨॥ ਸਹਜਿਸਲਾਹੀਸਦਾਸ
ਦਸਹਜਿਸਮਾਧਿਲਗਾਇ॥ ਸਹਜੇਹੀਗੁਣਉਹੈਭਗਤਿਕਰੇਲਿਵਲਾਇ
॥ ਸਬਦੇਹੀਹਰਿਮਨਿਵਸੈਸਨਹਰਿਗੁਸੁਖਾਇ॥ ਸਹਜੇਕਲਾਵਿਭਗਿਆਸਚਸ
ਹਣਾਈਪਾਇ॥ ਸਹਜੇਹਰਿਨਾਮੁਮਨਿਵਸਿਆਸਚੀਕਰਕਮਾਇ॥ ਸੇਵਭਭੀ
ਜਿਨੀਪਾਇਆਸਹਜੇਹੋਸਮਾਇ॥੪॥ ਸਾਇਆਵਿਚਿਸਹਜੁਨਉਪਜੈਮਾਇਆ
ਦੁਜੈਭਾਇ॥ ਮਨਮੁਖਕਰਮਕਮਾਵਣਹਉਮੈਜਲੈਜਲਾਇ॥ ਜਮਣੁਮਹਣਨ
ਚੁਕਈਫਿਰਿਫਿਰਿਆਵੈਜਾਇ॥੫॥ ਤਿਹੁਗੁਣਾਵਿਚਿਸਹਜੁਨਪਾਈਐਤੈ
ਗੁਣਭਗਮਿਭੁਲਾਇ॥ ਪੜੀਐਗੁਣੀਐਕਿਆਬੀਐਜਮੁਛਹਪੁਥਾਜਾਇ
॥ ਚਉਥਪਦਮਹਿਸਹਜੁਹੈਗੁਰਮੁਖਿਪਲੈਪਾਇ॥੬॥ ਨਿਰਗੁਣਨਾਮੁਨਿਪਾਨੁ
ਹੋਸਹਜੇਸੇਈਹੋਇ॥ ਗੁਣਵਤੀਸਲਾਹਿਆਸਚੇਸਚੀਸੇਇ॥ ਭੁਲਿਆਸ

ਗਣੇਪੁਜਾਕਰਤਨਇ। ਰੰਗਨਲਾਗੀਪਰਬ੍ਰਹਮੁਤਸਰਪਰਨਰ
 ਕੇਜਾਇ॥ ੧॥ ਰਾਜਮਿਲਾਖਸਿਖਦਾਹੀਅਰਸਭੰਗੁਲਬਿਸਥਾ
 ॥ ਬਗਸੁਦੈਸੋਹਣੈਚਲੇਕੁਮੁਅਠਗਾਗੰਗਤਮਸੇਬਹੁਬਿ
 ਧੀਗੁਣਲਾਗਿਹਿਆ। ਚਿਤਿਨਾਇਓਪਰਬ੍ਰਹਮੁਤਸਰਪਕੀਜ
 ਨਿਗਇਆ॥ ੨॥ ਬਹੁਤਪਨਾਛਿਅਚਰਿਵੰਤਸੇਭਾਨਿਰਮਲਾਗੀਤਿ
 ॥ ਮਾਤਪਿਤਸਤਤਈਅਸਜਨਸੰਗਿਪਗੀਤਿ। ਲਾਸਕਰਤਰਕਸ
 ਬੰਦਬੰਦਜੀਉਜੀਉਸਗਈਕੀਤ। ਚਿਤਿਨਾਇਓਪਰਬ੍ਰਹਮੁਤ
 ਖਡਿਗਸਤਲਿਦੀਤ॥ ੩॥ ਕਾਇਅਰੰਗਨਛਿਦੁਕਿਛੁਨਕਿਛੁਕਾਡੁ
 ਸੋਗ। ਮਿਰਤਨਅਵੀਚਿਤਿਤਿਸੁਅਹਿਨਿਸਿਭੇਗੈਭੰਗ। ਸਭਕਿਛੁਕੀ
 ਤਨਅਪਣਾਜੀਇਨਿਸੰਕਪਹਿਆ। ਚਿਤਿਨਾਇਓਪਰਬ੍ਰਹਮੁਤਸਰ
 ਕਕਰਿਵਸਿਪੁਰਿਆ॥ ੪॥ ਕਿਰਪਕਰੋਜਿਸਪਰਬ੍ਰਹਮੁਤਦੈਸੋਪੁਸੰਗੁ
 ਜਿਉਜਿਉਓਦਧਈਐਤਿਉਤਿਉਹਿਸਿਉਹਿਗਾ। ਦੁਹਸਿਰਿਆਕਾਖ
 ਸਮੁਆਪਿਅਵੰਨੁਦੁਜਾਥਉ॥ ਸਤਿਗੁਰੁਨੈਪਾਇਆਨਕਸਚਨਉ
 ॥ ੫॥ ੧॥ ॥ ਮੇਰੰਗਰੁਮਹਲਾ ੫ ਘਰੁ ੫ ਜਨਉਨਾਹੀਭਵੈਕਵ
 ਬਤਾ। ਮਨਖੇਜਮਾਗਾ॥ ੧॥ ੧੦੦ਉ॥ ਪਿਆਨੀਪਿਆਨੁਲਾਵਹਿਗਿਆ
 ਨੀਗਿਆਨੁਕਮਾਵਹਿਪੁਤ੍ਰਕਿਨਹੀਜਾਤਾ॥ ੧॥ ਭਗਉਤੀਗੁਰਤਜੁਗਤਾਜਿਗ
 ਕਰਤਮੁਕਤਾ। ਤਪਤਪਹਿਗਤਾ॥ ੨॥ ਮੇਨੀਮੇਨਿਪਗੀ। ਸੰਨਿਆਸੀਬ੍ਰਹਮੁਤ
 ਗੀਉਦਾਸੀਉਦਾਸਿਗਤਾ॥ ੩॥ ਭਗਤਿਨਾਇਵੈਪਰਕਾਗਾ। ਪੰਡਤਵੈਦੁਪੁ
 ਕਾਗਾ। ਗਿਰਸਤੀਗਿਰਸਤਿਧਰਮਾਤਾ॥ ੪॥ ਇਕਸਬਦੀਬਹੁਪੁਅਵਤੁਤ
 ॥ ਕਪੜੀਕਉਤੇਜਗਤਾ। ਇਕੀਤੀਭਥਿਨਤਾ॥ ੫॥ ਨਿਰਾਹਵਰਤੀਅਪਰਸਾ
 ਇਕਿਲੁਕਨਦੇਵਹਿਦਰਸਾ। ਇਕਿਮਨਹੀਗਿਆਤਾ॥ ੬॥ ਪਾਟਿਨਕਿਨਹੀ
 ਕਹਾਇਆ। ਸਭਕਰਤੈਪਾਇਆ। ਜਿਸੁਮੇਲੈਸੇਭਗਤਾ॥ ੭॥ ਸਗਲਉ
 ਕਤਿਉਪਾਵਾ। ਤਿਐਕੀਸੀਧਿਯਾਵਾ। ਨਨਕੁਗੁਰਚਰਨਪਰਾਤਾ॥ ੮॥

॥ ੨॥ ੨੭॥
 ॥ ਰਾਗਮਾਧਿਕਾ ੧ ਘਰੁ ੩ ॥ ਓਸਤਿਗੁਰੁ ਸਾਦਿ
 ਜੋਗੀਅੰਦਰਿਜੋਗੀਆਤੁਭੇਗੀਅੰਦਰਿਭੇਗੀਆਤਿਰਾਅੰਤਨਪਾਇਆਸੁ

ਗਗਿਮਛਿਪਇਆਲਿਜੀਉ॥ ੧॥ ੧੦੦ਉ॥ ਵਹੀਉਵਹੀਉਵਹੀਉਕਰਬਾਤੁਤੇਰਨਵ
 ਨ॥ ੧੦੦ਉ॥ ਤੁਧੁਸੰਸਾਰੁਪਾਇਆ। ਸਿਰਸਿਰਿਪੈਲਾਇਆ। ਵਿਖਹਿਕੀ
 ਤਅਪਣਾਕਰਿਕਰਤਪਾਸਾਛਾਇਜੀਉ॥ ੨॥ ਪੁਰਗਟਪਰੋਜਾਪਦਾ॥
 ਸਭਨਵੈਨੋਪਰਤਪਦਾ॥ ਸਤਿਗੁਰਬਾਣੁਨਪਾਇਓਸਭਮੇਰੀਮਾਇਆਜਾਇ
 ਜੀਉ॥ ੩॥ ਸਤਿਗੁਰਕਉਬਲਿਜਾਈਐ॥ ਜਿਤੀਮਿਲਿਐਪਰਮਗਤਿਪਾ
 ਈਐ। ਸੁਨਿਰਮੁਨਿਜਨਲੋਚਦੇਸੇਸਤਿਗੁਰਦੀਆਬੁਝਾਇਜੀਉ॥ ੪॥
 ॥ ਸਭਸੰਗਤਿਕੋਸੀਜਾਈਐ॥ ਜਿਥੇਤੋਕਨਮੁਦਖਾਈਐ॥ ਏਕਨਮੁਕਮੁ
 ਤੋਨਕਸਤਿਗੁਰਦੀਆਬੁਝਾਇਜੀਉ॥ ੫॥ ਏਹੁਜਗਤਭਗਿਮਭੁਲਾਇਆ॥
 ਅਪਹੁਤਪੁਖਾਇਆ। ਪਰਤਪੁਲਗਾਦੇਹਗਣੀਭਗਜਿਨਕੋਨਹੀਜੀਉ
 ॥ ੬॥ ਵੇਹਗਣੀਕਿਆਨੀਸਾਣੀਆ। ਖਸਮਹੁਪੁਖੀਆਫਿਰਹਿਨਿਸਾਣੀਆ
 ॥ ਮੇਲੇਵੇਸਤਿਨਕਾਮਣੀਦੁਖੀਗੋਣਿਵਹਾਇਜੀਉ॥ ੭॥ ਸੁਹਾਗਣੀਕਿਆਕ
 ਮੁਕਮਾਇਆ। ਪੁਰਬਿਲਿਖਿਆਠਲਪਾਇਆ। ਨਦਰਿਕਰੋਕੈਅਪਣੀ
 ਅਪੇਲਾਈਮਿਲਾਇਜੀਉ॥ ੮॥ ਹੁਕਮੁਜਿਨਨੇਮਨਇਆ। ਤਿਨਅੰਤਰਿਸ
 ਬਦਵਸਾਇਆ। ਸਹੀਆਸੇਸੋਹਗਣੀਜਿਨਸਪਨਲਿਪਿਆਰੁਜੀਉ॥ ੯॥
 ਜਿਨਭਣੇਕਰਸੁਆਇਆ। ਤਿਨਵਿਚਰੁਭੰਗਮੁਕਦਾਇਆ। ਨਨਕਸਤਿਗੁਰ
 ਐਸਾਜਾਈਐਜੋਸਭਸੈਲਾਣੇਮਿਲਾਇਜੀਉ॥ ੧੦॥ ਸਤਿਗੁਰਮਿਲਿਐਠਲੁ
 ਪਾਇਆ। ਜਿਨਿਵਿਚਰੁਅਹਕਰਨੁਕੁਦਾਇਆ। ਦੁਰਮਤਿਕਾਦੁਖਕਦਿਆ
 ਰਗੁਬੈਠਮਸਤਕਿਆਇਜੀਉ॥ ੧੧॥ ਅੰਮ੍ਰਿਤਤੇਰੀਥਾਣੀਆ। ਤੇਰਿਆਭਗਤਾ
 ਰਿਦੈਸਮਾਣੀਆ। ਸੁਖਸੇਵਾਅੰਦਰਿਗਈਐਅਪਣੀਨਦਰਿਕਰਹਿਨਿਸਤਾਰਿਜੀ
 ਉ॥ ੧੨॥ ਸਤਿਗੁਰਮਿਲਿਆਜਾਈਐ। ਜਿਤੀਮਿਲਿਐਨਮੁਦਖਾਈਐ। ਸ
 ਤਿਗੁਰਬਾਣੁਨਪਾਇਓਸਭਥਕੀਕਰਮਕਮਾਇਜੀਉ॥ ੧੩॥ ੧੦੦ਉ॥ ਸਤਿਗੁਰੁ
 ਪੁਖਾਇਆ। ਜਿਨਿਭ੍ਰਮਿਭੁਲਾਮਾਗਿਪਾਇਆ। ਨਦਰਿਕਰੋਕੈਅਪਣੀਅਪੇ
 ਲਾਇਗਾਇਜੀਉ॥ ੧੪॥ ਤੁਸਭਨਾਮਾਹਿਸਮਾਇਆ। ਤਿਨਕਰਤੈਅਪੁਲਕਾ
 ਇਆ। ਨਨਕਗੁਰਮੁਖਿਪਰਗਟੁਇਆਜਾਕਉਜੋਤਿਧਰੀਕਰਤਾਰਿਜੀਉ॥ ੧੫॥
 ਅਪੇਖਸਮਿਨਿਵਾਜਿਆ। ਜੀਉਪਿਭੁਦੇਸਾਜਿਆ। ਅਪਣੇਸੇਵਕਰੀਪੈਜਗ
 ਥੀਆਦਇਕਰਮਸਤਕਿਧਾਰਿਜੀਉ॥ ੧੬॥ ਸਭਸੰਜਮਹੇਸਿਆਣਪਾ। ਮੇਰਾ
 ਪੁਤ੍ਰਸਭਕਿਛੁਜਾਣਦਾ। ਪੁਰਗਟਪਰਤਪੁਵਰਤਾਇਓਸਭਲੋਕਕਰੋਜੈਕਾਰ

ਜੀਉ॥੧੧॥ ਮੇਰੇ ਗੁਣ ਅਵਗਣ ਨ ਬੀਚ ਰਿਆ ਪ੍ਰਭਿਅਪਨਾ ਬਿਰਤ ਸਮਾ
 ਰਿਆ ਕੰਠਿ ਲਾਇ ਕੇ ਰਖਿਓਨੁ ਲਗੈ ਨ ਤਤੀਵਾਉ ਜੀਉ॥੧੨॥ ਮੈਮਨਿ ਤਨਿ ਪ੍ਰ
 ਭੁਪਿਆਇਆ ਜੀਇ ਛਿਅਡਲਾ ਪਾਇਆ ਸਾਹ ਪਾਤਿਸਾਹ ਸਿਰਿਖ
 ਸਮੁਤ ਜਪਿਨ ਨਕਜੀਵੈ ਨ ਚੀਉ॥੧੩॥ ਤੁਧੁ ਅਪੇਅ ਪੁਥਿ ਪਾਇਆ ਤੁਧਾ
 ਖੇਲ ਕਰਿ ਖੇਲਾਇਆ ਸਭੁ ਸਚੁ ਸਚੁ ਵਰਤਾ ਜਿਸੁ ਭਵੈ ਤਿਸੈ ਬੁਝਾਇ
 ਜੀਉ॥੧੪॥ ਗੁਰਪਰਸਾਦੀ ਪਾਇਆ ਤਿਥੈ ਮਾਇਆ ਮਹੁ ਚੁਕਾਇਆ ਕਿਰ
 ਪਾ ਕਰਿ ਕੇ ਅਪਣੀਆ ਪੇਲਾਏ ਸਮਾਇ ਜੀਉ॥੧੫॥ ਗੋਪੀਨੀ ਗੋਆਣੀਆ ਤੁ
 ਥਾਪੇ ਗਇਉ ਠਲੀਆ ਹਰਮੀਤ ਭੋਸਾ ਜਿਅਤੁ ਆਪੇ ਭੰਨਿ ਸਵਾਗਿ ਜੀਉ
 ਜਿਨਿ ਸਤਿਗੁਰ ਸਿਉ ਚਿਤੁ ਲਾਇਆ ਤਿਨਿ ਦੁਜਾ ਭਉ ਚੁਕਾਇਆ ਨਿਗਮ
 ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਗਿ ਜੀਉ॥੧੬॥ ਤਿਹੀ ਸਦਾ ਸਦਾ ਚੰ
 ਆਈਆ ਮੈਗਤਿ ਦਿਵੈ ਡਿਓ ਆਈਆ ਅਣ ਮੰਗਿਆ ਦੁਨੈ ਵਣ ਕਹ
 ਨ ਨਕਸਚੁ ਸਮਾਇ ਜੀਉ॥੧੭॥ ਸਿਰੀਗੁਰਮੁਖਾ ੫ ॥ ਪੈਪਾਇ
 ਮਨਈ ਸੇਇ ਜੀਉ॥ ਸਤਿਗੁਰ ਪ੍ਰਭੁ ਮਿਲਾਇਆ ਤਿਸੁ ਜੇਵਡ ਅਵਰੁ ਨ ਕੋਇ ਜੀ
 ਉ॥੧੮॥ ਰਹਾਉ॥ ਗੋਸਾਈ ਮੰਡਾਇ ਨ ਭਾਅ ਮਾਥੇ ਬਾਹੁ ਮਿਠਾਭਾ ਭੈਣ ਭਾਈ
 ਸਭੁ ਸਜਣਾ ਤੁਧੁ ਜੇਹਨਾ ਹੀ ਕੋਇ ਜੀਉ॥੧੯॥ ਤੇਰੇ ਹੁਕਮੇ ਸਾਵਣੁ ਆਇਆ ਮੈ
 ਸਤਕਾਰੁ ਲਾਜੁ ਆਇਆ ਨਉ ਬੀਜਣ ਲਾਗਾ ਅਸਕਰਿ ਹਿਰਿ ਬਹੁ ਲਾਬੁ ਸਜਣਾ
 ਇਜੀਉ॥੨੦॥ ਹਉ ਗੁਰਮਿਲਾਇ ਕੁਪ ਛਣਦਾ ਦੁਖਾ ਕਹਣਾ ਚਿਤਿ ਨ ਜਾਣਦਾ
 ਹਰਿ ਇਕ ਤੋ ਕਹੈ ਲਾਇ ਓਨੁ ਜਿਉ ਭਵੈ ਤਿਵੈ ਨਿਬਾਹਿ ਜੀਉ॥੨੧॥ ਤੁਸੀ ਭੋਗੁ ਹੁੰਚ
 ਹੁਭਾਈ ਹੋਗੁ ਦੀਬਾਣਿ ਕਵਾਇ ਪੈਨਈਆ ਹਉ ਹੋਆ ਮਾਹੁ ਪਿਛਾ ਬੀਨਿ ਅਦ
 ਪੰਜਿ ਸਰੀਰ ਜੀਉ॥੨੨॥ ਹਉ ਆਇਆ ਸਮੈ ਤਿਹੀ ਡੀਆ ਪੰਜਿ ਕਿਰਸਣ ਮੁਜੇ ਗੋਮ
 ਹਡਿਆ ਕੰਨ ਕੋਈ ਕਢਿ ਨਹੀ ਘਟੀ ਨ ਨਕਵੁ ਧੁਪਿ ਗਿਰਾਉ ਜੀਉ॥੨੩॥ ਹਉ ਵਡੀ
 ਘੁਮਾਜਾ ਵਦਾ ਇਕ ਸਹੁਤੁ ਪੁਧਿਆਇਆ ਓਜੁ ਭੁਭੇ ਹੁਣ ਸਾਇ ਓਹੁ ਤੁਧੁ ਦਿ
 ਹੁਕੁ ਬਣਾ ਜੀਉ॥੨੪॥ ਹਰਿ ਇਠੈ ਨਿਤ ਪਿਆਇਦਾ ਮਨਿ ਚਿੰਟੀ ਸੋਫਲਾ ਪਾਇਦਾ
 ਸਭੇ ਕਜ ਸਵਾਹਿ ਅਨੁਲਾਹੀ ਅਨੁਮਨ ਕੀ ਭੁਖ ਜੀਉ॥੨੫॥ ਮੈਛ ਡਿਆ ਸਭੈ ਪੰਧਰ
 ਗੁਰਸਈ ਸੇਵੀ ਸਚਾ ਨਉ ਨਿਧਿਨ ਮੁਨਿ ਪੁਨਹੁ ਮੈ ਪਲੈ ਬਧਾ ਛਿਕਿ ਜੀਉ॥੨੬॥
 ਮੈਸੁਖੀ ਹੁੰਦੁ ਖਪਾਇਆ ਗੁਰ ਅੰਤਰਿ ਸਬਦੁ ਦਸਾਇਆ ਸਤਿਗੁਰ ਪ੍ਰਭੁ ਦਿਖਾਇਆ
 ਮਸਤਕਿ ਪਰਿਕੇ ਹੁੰਦੁ ਜੀਉ॥੨੭॥ ਮੈਥਪੀ ਸਚੁ ਪਰਮਸਾਨਾ ਹੋਗੁ ਸਿਖਲਾ ਹਰ

ਲਿਕੋ ਪੈਰੇ ਪਦ ਪਖੋ ਫੇਰਾ ਤਿਸੁ ਨਿਵਿਨਿ ਵਿਲਾਗਾ ਪਾਇ ਜੀਉ॥੨੮॥ ਸੁਣਿਗ
 ਲਾਗੁ ਪਹਿਆਇਆ ਨਾਮੁ ਦਾਨੁ ਇਸਨਾਨੁ ਦਿਵਾਇਆ ਸਭੁ ਮੁਕਤ ਹੋਆ
 ਸੋਸਾ ਰਾਨਾ ਨਕਸਚੀ ਬੇਠੀ ਚਾੜ੍ਹੀ ਜੀਉ॥੨੯॥ ਸਭ ਸਿਸਟਿ ਸੇਵੈ ਚਿਨ੍ਹ ਗਤਿ ਜੀ
 ਉਦਿ ਕੰਨਿ ਸੁਣੁ ਹੁਆਰਾ ਸਿਜੀਉ ਠੈਕਿ ਵਜਾਇ ਸਭ ਰਿਠੀ ਆਤੁ ਸਿਆ
 ਪੇਲਾਇ ਅਨੁ ਛਡਾਇ ਜੀਉ॥੩੦॥ ਹਉ ਹੁਕਮੁ ਹੋਆ ਮਿਹਰ ਵਨਾ ਪੈਕੋਇ ਨ
 ਕਿਸੇ ਸਵਾਣਦਾ ਸਭ ਸੁਖਾਈ ਵੁਠੀ ਆਇ ਹੋਆ ਹਲੇ ਮੀਰਾ ਜੀਉ॥੩੧॥
 ਛੁੰਮਿ ਛੁੰਮਿ ਮਾਮੀ ਮੁਤ ਵਰਸਦਾ ਬੁਲਾਇਆ ਬੋਲੀ ਖਸਮਦਾ ਬਹੁ ਮਾਣੁ ਕੀ
 ਆਤੁ ਪੁਥਿ ਪਰੇ ਤੁਧੁ ਅਪੇ ਪਾਇ ਓਧਾਇ ਜੀਉ॥੩੨॥ ਤੇਰਿਆ ਭਗਤ ਭੁਖ ਸਦ ਤੇਰੀ
 ਆਹਰਿ ਲੇਚ ਪ੍ਰਗੀ ਮੇਰੀਆ ਦਿਹੁ ਦਰਸੁ ਸੁਖਦਾ ਤਿਆ ਮੈਗਲਾ ਵਿਚਿ ਲੇਹੀ ਮ
 ਲਾਇ ਜੀਉ॥੩੩॥ ਤੁਧੁ ਜੇਵਡ ਅਵਰੁ ਨ ਭਲਿਆ ਤੁਦੀ ਪਾਣੇ ਆਪਾਇਆ ਲਿਆ
 ਤੁਥਾਨ ਬੰਨਤ ਰਿਹਾਇ ਹੀ ਅਨਾਨਕ ਭਗਤਾ ਸਚੁ ਅਧਾਰ ਜੀਉ॥੩੪॥ ਹਉ ਗੁਰਸਈ
 ਦਪਹਲਾ ਵੰਨ ਭਾਮੈ ਗੁਰਮਿਲਿ ਓਹੁ ਦਮਾਲਾ ਭਾਸਭ ਹੋਈ ਛਿਣ ਇਕ ਠੀਆ
 ਦਯੁ ਬੈਠਵੈ ਪੈਆ ਪਿਜੀਉ॥੩੫॥ ਵਤ ਵਤ ਜਨਿ ਮਰਭੇ ਗਿਆ ਮਲਾਥੈ ਲੈਵੈ
 ਛੇਰੀਆ ਨਿਹਤ ਪੰਜਾਨਾ ਮੈਗੁਰ ਬਾਪੀ ਦਿਤੀ ਕੰਡਿ ਜੀਉ॥੩੬॥ ਸਭ ਇਕੈ ਹੋਇ
 ਆਇਆ ਘਰਿ ਜਾ ਸਨਿ ਵਟਵਟਾਇਆ ਗੁਰਮੁਖਿ ਲਾਹੈ ਇਗੈ ਮਨੁ ਖਚੇ
 ਮੁਲਗਵਾਇ ਜੀਉ॥੩੭॥ ਤੁਵਰਨ ਚਿਹਨ ਬਾਹਗਾ ਹਉ ਦਿਸਹਿ ਪਾਜੁ ਰਾਹਾ ਸੁ
 ਏਸੁ ਤਿਤੁ ਤੁਧੇ ਪਿਆਇਦੇ ਤੇਰੇ ਭਗਤ ਭੋਗੁ ਤਾ ਸੁਜੀਉ॥੩੮॥ ਮੈਜੁਗਿ ਜੁਗਿ ਦ
 ਯੈ ਸੇਵਣੀ ਗੁਰ ਕਟੀ ਮਹਿ ਡੀਜੇ ਵਡੀ ਹਉ ਬਹੁ ਡਿਛਿ ਛਨ ਨ ਚਉ ਨ ਨਕ ਅਉ
 ਸੁਲਾਧ ਭਾਇ ਜੀਉ॥੩੯॥੧॥੨॥

ਸਿਰੀਗੁਰਮੁਖਾ ੧ ਪਹਿਰੇ ਘਰ ੧ ੧੭ ਸਤਿਗੁਰ ਪ੍ਰਸਾਦਿ
 ਪਹਿਲੈ ਪਹਰੈ ਗੈਣਿ ਕੈ ਵਣ ਜਾ ਰਿਆ ਮਿਤ੍ਰ ਹੁਕਮਿ ਪਾਇਆ ਗਭਸਿ ਓਹੁ ਪਤੁ
 ਅੰਤਰਿ ਕੇ ਵਣ ਜਾ ਰਿਆ ਮਿਤ੍ਰ ਖਸਮ ਸੇਤੀ ਅਰਦਾਸਿ ਖਸਮ ਸੇਤੀ ਅਰਦਾਸਿ
 ਵਖਣੈ ਓਹੁ ਪਹਿਅਨਿ ਲਿਵਲਾਗਾ ਨਾਮ ਜਾਨੁ ਆਇਆ ਕਲਿ ਭੀਤ ਰਿਬਾਹੁ ਡਿ
 ਜਾ ਸੀਨ ਗਾ ਜੈ ਸੀਕਲਾ ਮਦੁ ਡੈ ਪੈਸਤ ਕੋਤੈ ਸੀਜੀ ਅਰੇ ਪਸਿ ਕਹੁ ਨ ਨਕ ਪ੍ਰਾਣੀ
 ਪਹਿਲੈ ਪਹਰੈ ਹੁਕਮਿ ਪਾਇਆ ਗਭਸਿ ॥੧॥ ਦੂਜੈ ਪਹਰੈ ਗੈਣਿ ਕੈ ਵਣ ਜਾ ਰਿਆ ਮ

ਕਾਵਿਸਹਿਗਇਆਪਿਆਨਾਹਬੋਧਿਨਰਣੀਐਵਣਜਾਹਿਅਮਿਤ੍ਰਾਜਿਉ
 ਜਾਸੁਦਾਘਰਿਕਾਨਾਹਬੋਧਿਨਰਣੀਐਪ੍ਰਣੀਮਤਕਰੈਸੁਤਮੇਗਾਚੇਤਿਅਚੇ
 ਤਿਮੁਕਮਨਮੇਰੈਅੰਤਿਨੀਕਛੁਤੇਗਾਜਿਨਿਹਚਿਗਚਿਅਤਿਸਹਿਨਜਾਣੈਮਨਿ
 ਭੀਤਹਿਧਰਿਗਿਆਨਾਕੁਨਨਕਪ੍ਰਣੀਦੁਜੈਪਹਿਰੈਵਿਸਹਿਗਇਆਪਿਆਨਾ॥
 ੨॥ਤੀਜੈਪਹਰੈਗੈਣਿਕੈਵਣਜਾਹਿਅਮਿਤ੍ਰਾਪਨਜੇਥਨਸਿਉਚਿਤ੍ਰਾ॥ਹਰਿਕਾਨਮੁ
 ਨਚੇਤਹੀਵਣਜਾਹਿਅਮਿਤ੍ਰਾਬਧਛੁਟਹਿਜਿਤ੍ਰਾ॥ਹਰਿਕਾਨਮੁਨਚੇਤੈਪ੍ਰਣੀਬਿ
 ਕਲਿਭਇਆਸੰਗਿਮਇਆਪਨਸਿਉਤਾਜੇਥਨਿਮਤਾਅਹਿਲਾਜਨਮੁਗੁਰ
 ਇਆਧਰਮਸੇਤੀਵਪਰਨਕੀਤੇਕਰਮੁਨਕੀਤੀਮਤ੍ਰਾਕੁਨਨਕਪ੍ਰਣੀਤੀਜੈਪਹਿਰੈ
 ਧਨਜੇਥਨਸਿਉਚਿਤ੍ਰਾ॥੩॥ਚਉਥੈਪਹਰੈਗੈਣਿਕੈਵਣਜਾਹਿਅਮਿਤ੍ਰਾਵੀਆ
 ਇਆਖੇਤ੍ਰਾਜਾਜਮਿਪਕਰਿਚਲਾਇਆਵਣਜਾਹਿਅਮਿਤ੍ਰਾਕਿਸੈਨਮਿਲਿਆ
 ਭੇਤ੍ਰਾਭੇਤ੍ਰਚੇਤ੍ਰਹਿਕਿਸੈਨਮਿਲਿਓਜਾਜਮਿਪਕਰਿਚਲਾਇਆ॥ਭੂਠਰਦੁ
 ਰੇਅਦੁਆਲੈਖਿਨਮਹਿਭਇਆਪਰਾਇਆਸਤੀਵਸੁਤਪਰਾਪਤਿਹੋਈਜਿਸ
 ਸਿਉਲਾਇਆਹੋਤ੍ਰਾਕੁਨਨਕਪ੍ਰਣੀਚਉਥੈਪਹਰੈਲਾਵੀਲਾਇਆਖੇਤ੍ਰਾ॥੪॥
 ਸਿਰੀਗੁਮਹਲਾ ੧ ॥ਪਹਿਲੈਪਹਰੈਗੈਣਿਕੈਵਣਜਾਹਿਅਮਿਤ੍ਰਾਬਲਕ
 ਥੁਪਿਅਚੇਭਾਖੀਰੁਪੀਐਖੇਲਾਈਐਵਣਜਾਹਿਅਮਿਤ੍ਰਾਮਤਪਿਤਾਸੁਤਹੋਤ੍ਰਾ
 ਮਤਪਿਤਾਸੁਤਨਹੁਘਨੇਗਮਾਇਆਮੇਰੁਸਥਾਈ॥ਸੰਜੋਗੀਆਇਆਕਿਰਤੁਕਮਾਇ
 ਕਰਤੀਕਰਕਾਈ॥ਰਾਮਨਮੁਥਿਨਮੁਕਤਿਨਪਾਈਬੁਝੀਦੁਜੈਹੋਤ੍ਰਾਕੁਨਨਕਪ੍ਰਣੀ
 ਪਹਿਲੈਪਹਰੈਛੁਟਹਿਗਹਰਿਚੇਤ੍ਰਾ॥੧॥ਦੂਜੈਪਹਰੈਗੈਣਿਕੈਵਣਜਾਹਿਅਮਿਤ੍ਰਾ
 ਭਰਿਜੇਥਨਿਮੈਸਭਿਅਹਿਨਿਸਿਕਾਮਿਵਿਆਪਿਆਵਣਜਾਹਿਅਮਿਤ੍ਰਾਅੰਧਲੇ
 ਨਮੁਨਚਿਤ੍ਰਾ॥ਰਾਮਨਮੁਘਟਿਅੰਤਹਿਨਹੀਹੋਜਣਾਹੋਸਿਕਸਿਮੀਠੇ॥ਗਿਆਨੁਪਿਆ
 ਨਗੁਣਸੰਜਮੁਨਾਹੀਜਨਮਿੰਗੁਮੇਰੁਛੁਣੇ॥ਤੀਰਥਵਰਤਸੁਚਸੰਜਮੁਨਾਹੀਕਰਮੁਪਯੋ
 ਨਹੀਪੂਜਾ॥ਨਨਕਭਾਇਗਤਿਨਿਸਤਾਰਾਥਿਧਵਿਆਪੈਦੁਜਾ॥੨॥ਤੀਜੈਪਹਰੈ
 ਗੈਣਿਕੈਵਣਜਾਹਿਅਮਿਤ੍ਰਾਸਹਿੰਸਥਿਲਥਛੁਣੇਆਇ॥ਜੇਥਨੁਘਟੈਜਹੁਅਜਿਣੈ
 ਵਣਜਾਹਿਅਮਿਤ੍ਰਾਵਾਘਟੈਦਿਨੁਜਾਇ॥ਅੰਤਿਕਾਇਪਛੁਤਾਸੀਅੰਧਲੇਜਾ
 ਜਮਿਪਕਰਿਚਲਾਇਆਸਭਕਿਛੁਅਪਨਕਰਿਕਰਿਗਧਿਅਖਿਨਮਹਿਭਇਆ
 ਪਰਾਇਆ॥ਥੁਪਿਵਿਸਹਿਜੀਗਣੀਸਿਆਣਪਕਰਿਅਵਗਣਪਛੁਤਾਇ॥ਕੁਨ
 ਨਕਪ੍ਰਣੀਤੀਜੈਪਹਿਰੈਪ੍ਰਭੁਚੇਤ੍ਰਹਿਵਲਾਇ॥੩॥ਚਉਥੈਪਹਰੈਗੈਣਿਕੈਵਣਜਾ

ਹਿਅਮਿਤ੍ਰਾਬਿਰਧਿਭਇਆਤਨੁਖੀਲਾ॥ਅਖੀਅੰਧਨਦਿਸਈਵਣਜਾਹਿਅਮਿ
 ਤ੍ਰਾਕੰਨਿਸਣੈਨਵੈਲਾ॥ਅਖੀਅੰਧਜੀਭਰਸੁਨਹੀਹੋਪਰਕਉਤਾ॥ਗੁਣੁਅੰਤਹਿ
 ਨਹੀਕਉਸੁਖਪ੍ਰਾਵੈਮਨਮੁਖਾਵਣਜਾਣਾ॥ਖਰੁਪਕੀਕੁਛਿਭਜਿਥਿਨਸੈਆਇਚ
 ਲਾਕਿਆਮਾਣਾ॥ਕੁਨਨਕਪ੍ਰਣੀਚਉਥੈਪਹਿਰੈਗੁਰਮੁਖਿਸਥਦੁਪਛਾਣਾ॥੪॥
 ਤੁਕਾਇਆਤਿਨਸਾਹਿਆਵਣਜਾਹਿਅਮਿਤ੍ਰਾਜੁਗਰਵਾਣੀ॥ਇਕਰਤੀ
 ਗੁਣਨਸਮਾਵਨੀਵਣਜਾਹਿਅਮਿਤ੍ਰਾਅਵਗਣਿਖਕਸਨਿਥੀਨਾ॥ਗੁਣਸੰਗੀਮਜ
 ਵੈਚੇਟਨਖਾਵੈਨਤਿਸੁਜੀਮਤਮਗਣਾ॥ਕਾਲਜਲੁਜਾਮੁਜੈਹਿਨਸਾਕੈਭਾਇਗਤਿ
 ਭੇਤ੍ਰਗਣਾ॥ਪਤਿਸੇਤੀਜਾਵੈਸਹਜਿਸਮਾਵੈਸਗਲੇਦੁਖਮਿਟਾਵੈ॥ਕੁਨਨਕਪ੍ਰਣੀ
 ਗੁਰਮੁਖਿਛੁਟੈਸਾਚੇਤੈਪਤਿਪਵੈ॥੫॥੨॥

ਸਿਰੀਗੁਮਹਲਾ ੪ ਪਹਰੇ ੧ ਭਸਤਿਗੁਰਪ੍ਰਸਾਦਿ
 ਪਹਿਲੈਪਹਿਰੈਗੈਣਿਕੈਵਣਜਾਹਿਅਮਿਤ੍ਰਾਹਿਪਾਇਆਉਚਿਮਿੰਣਾਗਿਹਰਿਪਿ
 ਆਵੈਹਰਿਉਚਰੈਵਣਜਾਹਿਅਮਿਤ੍ਰਾਹਰਿਹਰਿਨਾਮੁਸਮਾਗਿਹਰਿਹਰਿਨਾਮੁਜਪੈ
 ਅਰਪੇਵਿਚਿਅਗਨੀਹਰਿਜਪਿਜੀਵਿਆਥਾਰਿਜਨਮੁਭਇਆਮੁਖਿਲਾਗਾਸ
 ਗੋਪਿਤਾਮਤਥੀਵਿਆ॥ਜਿਸੁਕੀਵਸੁਤਤਿਸੁਚੇਤ੍ਰਪ੍ਰਣੀਕਰਿਹਿਰੈਗੁਰਮੁਖਿ
 ਬੀਚਰਿਗਾ॥ਕੁਨਨਕਪ੍ਰਣੀਪਹਿਲੈਪਹਰੈਗਿਜਪੀਐਕਿਰਪਾਧਾਗਿ॥੧॥ਦੂਜੈਪ
 ਹਰੈਗੈਣਿਕੈਵਣਜਾਹਿਅਮਿਤ੍ਰਾਮੁਨਲਾਗਦੂਜੈਭਾਇ॥ਮੇਰਾਮੇਰਾਕਰਿਪਲੀਐ
 ਵਣਜਾਹਿਅਮਿਤ੍ਰਾਮਤਪਿਤਾਗਲਾਇ॥ਲਾਵੈਮਾਤਪਿਤਾਸਦਗਲਸੇਤੀ
 ਮਨਿਜਾਣੈਖਟਿਖਵਾਏ॥ਜਦੇਵੈਤਿਸੈਨਜਾਣੈਮੁਕਾਦਿਤੇਨੇਲਪਟਾਏ॥ਕੋਈਗੁਰ
 ਮੁਖਿਪਹੁਵੈਸੁਕੇਬੀਚਰੁਹਰਿਪਿਆਵੈਮਨਿਲਿਵਲਾਇ॥ਕੁਨਨਕਪ੍ਰਣੀਦੂਜੈ
 ਪਹਰੈਪ੍ਰਣੀਤਿਸੁਕਲਨਕਥਪੁਧਾਇ॥੨॥ਤੀਜੈਪਹਰੈਗੈਣਿਕੈਵਣਜਾਹਿਅਮਿਤ੍ਰਾ
 ਮੁਨਲਾਗਾਅਹਿਜੰਜਾਣਿਗਾਧੁਨਚਿਤਵੈਪਨਸਚੈਵਣਜਾਹਿਅਮਿਤ੍ਰਾਹਰਿਨਾਮ
 ਹਰਿਨਾਮਸਮਾਇ॥ਹਰਿਨਾਮਾਹਰਿਹਰਿਕਦੇਨਸਮਾਣੈਜਿਹੋਵੈਅੰਤਿਸਥਾਈ॥ਇਹੁ
 ਪੁਨਸੰਪਾਇਆਭੂਠੀਅੰਤਿਛੋਡਿਚਲਿਆਪਛੁਤਾਈ॥ਜਿਸਨੇਕਿਪਾਕਹੋਗੁਰ
 ਮੇਲੈਸਹਰਿਹਰਿਨਾਮੁਸਮਾਇ॥ਕੁਨਨਕਤੀਜੈਪਹਰੈਪ੍ਰਣੀਸੋਜਾਇਮਿਲਾਹਰਿਨਾ
 ਲਿ॥੩॥ਚਉਥੈਪਹਰੈਗੈਣਿਕੈਵਣਜਾਹਿਅਮਿਤ੍ਰਾਹਰਿਚਲਣਵੇਲਾਵੀਆਕ
 ਰਿਸੇਦੁਪੁਰਾਸਤਿਗੁਰੁਵਣਜਾਹਿਅਮਿਤ੍ਰਾਸਭਲੀਗੈਣਿਵਿਹਾਈ॥ਹਰਿਸੇਵੁ

ਸਦਭਵਾਤਿ॥੫॥੧॥੪॥

੨੨੨

ਗੁਰਸਿਰੀਗੁਮਹਲਾ ੪ ਛੰਤ ਘਰੁ ੧੭ ਸਤਿਗੁਰਪ੍ਰਸਾਦਿ
 ਮੁਖਇਆਈਪੇਈਅਛੈਕਿਉਕਰਿਹਰਿਦਸਨੁਪਿਖੈ॥ਹਰਿਹਰਿਅਪਨੀਕਿਰਪਾ
 ਕਰੇਗੁਮੁਖਿਸਾਹੁਰੇਕੈਮਸਿਖੈ॥ਸਾਹੁਰੇਕੈਮਸਿਖੈਗੁਮੁਖਿਹਰਿਹਰਿਸਦਾਪਿ
 ਆਣ॥ਸਹੀਆਵਿਚਿਠਿਗੈਸੁਹੇਲੀਹਰਿਦਗਰਬਾਹੁਲਾਡੇ॥ਲੇਖਾਧਰਮਗਇ
 ਰੀਬਕੀਜਪਿਹਰਿਹਰਿਨਾਮੁਕਿਰਖੈ॥ਮੁਖਇਆਈਪੇਈਅਛੈਗੁਮੁਖਿਹਰਿਦ
 ਸਨੁਦਿਖੈ॥੧॥ਵੀਆਹੁਰੇਅਮੇਰੇਬਾਬੁਲਾਗੁਮੁਖੇਹਰਿਪਾਇਆਅਗਿਆਨੁ
 ਅਧੇਰਕਟਿਆਗੁਗਿਆਨੁਪ੍ਰਚੰਡਬਲਾਇਆ॥ਬਲਿਆਗੁਗਿਆਨੁਅਧੇਰਾਬਿ
 ਨਸਿਆਹਰਿਤਨੁਪਦਾਬੁਲਾਧਾ॥ਹਉਮੈਰੇਗੁਗਇਆਦੁਖਲਾਬਾਪੁਆਪੈਗੁ
 ਮਤਿਖਧਾ॥ਅਕਾਲਮੂਰਤਿਵਹੁਪਾਇਆਅਥਿਨਾਸੀਨਕਟੈਮੇਰੇਜਾਇਆ॥ਵੀਆਹੁ
 ਰੇਅਮੇਰੇਬਾਬੁਲਾਗੁਮੁਖੇਹਰਿਪਾਇਆ॥੨॥ਹਰਿਸਤਿਸਤੇਮੇਰੇਬਾਬੁਲਾਹਰਿਜਨ
 ਮਿਲਿਜੰਦਸੁਹੰਦੀ॥ਸੇਵਕਵੈਰਿਗਿਧਿਸੁਹੰਦੀਵਿਚਿਸਾਹੁਰੇਕੈਖੀਸੁਹੰਦੀ॥ਸਾਹੁ
 ਰੇਕੈਵਿਚਿਖੀਸੁਹੰਦੀਜਿਨਿਪੇਵਕਵੈਨਾਮੁਸਮਲਿਆ॥ਸਭਸਭਲਿਓਜਨਮੁਤਿ
 ਨਾਦਗੁਮੁਖਿਜਨਮਨੁਜਿਣਿਪਾਸਾਚਾਇਆ॥ਹਰਿਸਤਿਜਨਾਮਿਲਿਕਰੁਜੁਸੇਇਆ
 ਵਹੁਪਾਇਆਪੁਰਖੁਅਨੰਦੀ॥ਹਰਿਸਤਿਸਤੇਮੇਰੇਬਾਬੁਲਾਹਰਿਜਨਮਿਲਿਜੰਦਸੁਹੰਦੀ॥
 ੩॥ਹਰਿਪ੍ਰਭੁਮੇਰੇਬਾਬੁਲਾਹਰਿਦੇਵਹੁਦਾਨੁਮੈਦਾਜੇ॥ਹਰਿਕਪੜੇਹਰਿਸੇਭਾਦੇਵਹੁਜਿਤੁ
 ਸਵਰੇਮੇਰਾਕਾਜੇ॥ਹਰਿਹਰਿਭਗਤੀਕਾਨੁਸੁਹੇਲਾਗੁਰਿਸਤਿਗੁਰਦਾਨੁਦਿਵਾਇਆ॥ਖੰਡਿਵ
 ਰਭੰਡਿਹਰਿਸੇਭਾਦੇਈਉਹੁਦਾਨੁਨਰੈਰਣਾਇਆ॥ਹਰਿਮਨਮੁਖਦਾਨੁਜਿਗਿਖਦਿਖਲਾ
 ਹਿਸੁਕੁਅੰਕੁਰਕਚੁਪਾਜੇ॥ਹਰਿਪ੍ਰਭੁਮੇਰੇਬਾਬੁਲਾਹਰਿਦੇਵਹੁਦਾਨੁਮੈਦਾਜੇ॥੪॥ਹਰਿ
 ਰਮਰਾਮੇਰੇਬਾਬੁਲਾਪਿਗਿਮਿਲਿਪਨਵੇਲਾਵਧੰਦੀ॥ਹਰਿਜਗਹੁਜੇਗੁਜਗੁਜਗੁਜੇ
 ਸਦਪੀਡੀਗੁਰੁਚਲੰਦੀ॥ਜੁਗਿਜੁਗਿਪੀਡੀਚਲੈਸਤਿਗੁਰਕੀਜਿਨੀਗੁਮੁਖਿਨਾਮੁਪਿਆ
 ਇਆ॥ਹਰਿਪੁਰਖੁਨਕਥਾਥਿਨਸੈਜਾਵੈਨਿਤਦੇਵੈਰੇਕੈਸਵਾਇਆ॥ਨਨਕਸੰਤਸੰਤਹਰਿ
 ਏਕੈਜਪਿਹਰਿਨਾਮੁਸੁਹੰਦੀ॥ਹਰਿਰਮਰਾਮੇਰੇਬਾਬੁਲਾਪਿਗਿਮਿਲਿਪਨਵੇਲਾਵਧੰ
 ਦੀ॥੫॥੧॥

ਖਿਨਖਿਨਫਿਲਮੁਲਿਨਕਰਿਹੁਜਿਤੁਅਸਥਿਰਜਗੁਗੁਹੇਵਹੁ॥ਹਰਿਸੇਤੀਸਦਾ
 ਮਾਣਹੁਰਣੀਅਜਨਮਮਨਦਖਖੇਵਹੁ॥ਗੁਰਸਤਿਗੁਰਸੁਆਮੀਭੇਦਨਜਨਦਹੁਜਿ
 ਤੁਮਿਲਿਹਰਿਭਗਤਿਸੁਖਾਈ॥ਕਹੁਨਾਨਕਪ੍ਰਣੀਚਉਥੈਪਹਰੇਸਭਲਿਓਹਿਭਗਤ
 ਦੀ॥੪॥੧॥੨॥
 ਸਿਰੀਗੁਮਹਲਾ ੫ ਧਰੇ ੧੭ ਸਤਿਗੁਰਪ੍ਰਸਾਦਿ
 ਪਹਿਲੈਪਹਰੇਇਕੈਵਣਜਾਗਿਆਮਿਤ੍ਰਾਧਰਿਪਾਇਤਉਰੇਮਾਹਿ॥ਦਸੀਮਾਸੀਮਾਨ
 ਸਕੀਆਵਣਜਾਗਿਆਮਿਤ੍ਰਾਕਰਿਮੁਹਲਾਤਿਕਮੁਕਸਾਹਿ॥ਮੁਹਲਾਤਕਰਿਦੀਨੀਕ
 ਰਮਕਮਣੈਜੈਸਲਿਖਤੁਧਰਿਪਾਇਆ॥ਮਾਤਪਿਤਾਭਈਸੁਤਥਨਿਤਾਤਿਨਕੀਤਕਿ
 ਪੁਤ੍ਰਸੰਜੋਇਆ॥ਕਰਮਸੁਕਰਮਕਰਾਏਅਪੇਇਸੁਜੰਤੈਸਿਕਿਛੁਨਾਹਿ॥ਕਹੁਨਾਨਕਪ੍ਰ
 ਣੀਪਹਿਲੈਪਹਰੇਧਰਿਪਾਇਤਉਰੇਮਾਹਿ॥੧॥ਦੂਜੈਪਹਰੇਇਕੈਵਣਜਾਗਿਆ
 ਮਿਤ੍ਰਾਭਰਿਜਾਨੀਲਾਹਰੇਇਆ॥ਬੁਭਲਾਨਪਛਾਣਈਵਣਜਾਗਿਆਮਿਤ੍ਰਾਮ
 ਨਮਾਤਾਹੰਮੇਇਆ॥ਬੁਭਲਾਨਪਛਾਣੈਪ੍ਰਣੀਅਗੈਪ੍ਰਬਕਰਾਗਾਪੁਰਾਸਤਿਗੁਰਕਥ
 ਹੁਨੇਸੇਵਿਆਸਿਰਿਠੇਯਮਜੰਦਗਾਧਰਮਗਇਜਥਪਕਰਸਿਬਦੇਹਤਥਕਿਆਜ
 ਬਾਬੁਕਰੇਇਆ॥ਕਹੁਨਾਨਕਦੂਜੈਪਹਰੇਪ੍ਰਣੀਭਰਿਜੇਬੁਨਲਾਹਰੇਇਆ॥੨॥ਤੀਜੈਪਹਰੇ
 ਹੇਇਕੈਵਣਜਾਗਿਆਮਿਤ੍ਰਾਥਿਖੁਸੈਰੈਅਧੁਅਗਿਆਨਾ॥ਪ੍ਰਤਕਲਾਤਮੇਹਿਲਪਇ
 ਆਵਣਜਾਗਿਆਮਿਤ੍ਰਾਤੰਤਰਿਲਹਰਿਲੋਭਨਾ॥ਅਤੰਤਰਿਲਹਰਿਲੋਭਨਪ੍ਰਣੀਸੇਪੁ
 ਚਿਤਿਨਾਵੈ॥ਸਾਧਸੰਗਤਸਿਉਸੰਗਨਕੀਆਬਹੁਜੋਨੀਦੁਖਪਾਵੈ॥ਸਿਗਜਨਹੁਵਿਸ
 ਰਿਆਸੁਆਮੀਇਕਨਿਮਖਨਲਾਗੋਪਿਆਨਾ॥ਕਹੁਨਾਨਕਪ੍ਰਣੀਤੀਜੈਪਹਰੇਥਿਖੁਸੈ
 ਰੈਅਧੁਅਗਿਆਨਾ॥੩॥ਚਉਥੈਪਹਰੇਇਕੈਵਣਜਾਗਿਆਮਿਤ੍ਰਾਦਿਨੁਨੈਕੈਆਇ
 ਆਸੇਇਆ॥ਗੁਮੁਖਿਨਾਮੁਸਮਲਿਤੁਵਣਜਾਗਿਆਮਿਤ੍ਰਾਤੋਰਾਦਗਹਥੇਲੀਹੋਇ
 ਗੁਮੁਖਿਨਾਮੁਸਮਲਿਪਾਣੀਅਤੰਤਰੇਇਸਖਾਈ॥ਇਹੁਮੇਹਮਾਇਆਤੰਤਰੇਸਿਗਿਨਚ
 ਲੈਛੁਰੀਪੀਤਲਾਗਈ॥ਸਗਲਾਗੈਣਿਗੁਰਾਗੀਅੰਧਿਆਗੀਸੇਵਿਸਤਿਗੁਰਚਾਨਦੁਹੋ
 ਇਆ॥ਕਹੁਨਾਨਕਪ੍ਰਣੀਚਉਥੈਪਹਰੇਦਿਨੁਨੈਕੈਆਇਆਸੇਇਆ॥੪॥ਲਿਖਿਆਆਇਆ
 ਗੋਵਿੰਦਵਣਜਾਗਿਆਮਿਤ੍ਰਾਉਠਿਚਲੈਕਮਾਣਸਾਥਿ॥ਇਕਰਤੀਬਿਲਾਮਨੇਵ
 ਨੀਵਣਜਾਗਿਆਮਿਤ੍ਰਾਓਨੀਤਕਰੇਪਏਰਾ॥ਲਿਖਿਆਆਇਆਪਕਤੁਚਲਾਇਆ
 ਮਨਮੁਖਸਦਾਦੁਹੇਲਾ॥ਜਿਨੀਪੁਰਾਸਤਿਗੁਰਸੇਵਿਆਸੇਦਗਹਸਦਾਸੁਹੇਲਾ॥ਕਰਮ
 ਧਰਤੀਸਹੀਜੁਗਅਤੰਤਰੇਥੇਵੈਸੇਖਾਤਿ॥ਕਹੁਨਾਨਕਭਗਤਸਾਹਿਬਦਾਦੇਮਨਮੁਖ

੧੬ ਸਤਿਗੁਪਸਾਦਿ

ਸਿਰੀਗੁਮਹਲਾ ੫

੬੩੩

ਮਨਪਿਆਰਿਆ ਜੀਉ ਮਿਤ੍ਰ ਗੋਬਿੰਦ ਨਮੁਸਮਾਨੇ ॥ ਮਨਪਿਆਰਿਆ ਜੀਉ ਮਿਤ੍ਰ ਹਰਿ
 ਬਰੇ ਤੈਨੇ ਲੇ ॥ ਸੀਰੀਗੁਮਹਲਾ ੫ ॥ ਜਲਿ ਬਲਿ ਪ੍ਰਸਿਦਿ ਆਬਨਵਰੀ ॥ ਘਟਿ ਪਿ
 ਲਾਪਵਹਿ ਚਰਣ ਕਮਲ ਚਿਤ ਲਾਏ ॥ ਜਲਿ ਬਲਿ ਪ੍ਰਸਿਦਿ ਆਬਨਵਰੀ ॥ ਘਟਿ ਪਿ
 ਨਵਹਿ ਨਿਦਾਨੇ ॥ ਨਨਕ ਸਿਖ ਦੇਇ ਮਨ ਪ੍ਰੀਤ ਮਸਾਧ ਸੰਗਿ ਭੁਜਾਨੇ ॥ ੧ ॥ ਮਨਪਿਆਰਿਆ
 ਜੀਉ ਮਿਤ੍ਰ ਗੋਬਿੰਦ ਨਮੁਸਮਾਨੇ ॥ ਮਨਪਿਆਰਿਆ ਜੀਉ ਮਿਤ੍ਰ ਬਿਖਸਾਗਰ ਸੰਸਾਰੇ ॥ ਚਰ
 ਣ ਕਮਲਾਕਰਿ ਬੋਧਿ ਬਕਰੇ ਤੇ ਸਸਾਦੁ ਖਨ ਬਿਐ ॥ ਪ੍ਰਾਗੁ ਪ੍ਰਗਭੇ ਦੇਵ ਭਭਾਗੀ ॥ ਆਠ ਪਹਰੁ
 ਭੁਜ ਪ੍ਰੀਤ ਆਦਿ ਜਗਾਦੀਸ ਦੇਵ ਕੁਸੁਆਰੀ ॥ ਭਗਤ ਨਮੁ ਅਧਰੇ ॥ ਨਨਕ ਸਿਖ ਦੇਇ ਮਨ ਪ੍ਰੀਤ
 ਹਰਿ ਭੁਠਪਸਾਰੇ ॥ ੨ ॥ ਮਨਪਿਆਰਿਆ ਜੀਉ ਮਿਤ੍ਰ ਹਰਿ ਲਾਏ ਖੇਪ ਸਵਲੀ ॥ ਮਨਪਿਆਰਿਆ
 ਆਜੀਉ ਮਿਤ੍ਰ ਹਰਿ ਲਾਏ ਚਲਾਮਲੀ ॥ ਹਰਿ ਰੁਸੇ ਵੈ ਅਲਖ ਅਭੇ ਦੇ ਨਿਹ ਚਲਾ ॥ ਆਸ
 ਟਾਪੁ ਏਆ ॥ ਤਜਨ ਮਨ ਮਰਣ ਨਾਵਣ ਜਾਣਾ ॥ ਸੈਸਾਦੁ ਖੁਮਿਟਾ ਏਆ ॥ ਚਿਤ੍ਰ ਗੁਪਤ
 ਕਾਕ ਗੁਣ ਗਿਆਜ ਮੁਤ੍ਰਾ ਕਛੁ ਨ ਚਲੀ ॥ ਨਨਕ ਸਿਖ ਦੇਇ ਮਨ ਪ੍ਰੀਤ ਮਹਿ ਲਾਏ ਖੇਖਸ
 ਵਲੀ ॥ ੩ ॥ ਮਨਪਿਆਰਿਆ ਜੀਉ ਮਿਤ੍ਰ ਕਰਿ ਸੰਤਾਸੰਗਿ ਨਿਵਾਸੇ ॥ ਮਨਪਿਆਰਿਆ ਜੀਉ ਮਿਤ੍ਰ
 ਤ੍ਰਹਿਨ ਮੁਖ ਪਤ ਪਰਗਾਸੇ ॥ ਸਿਮਰਿ ਸੁਆਮੀ ਸੁਖ ਗਾਮੀ ॥ ਇਛੁ ਸਗਲੀ ਪੁੰਨੀਆ ॥ ਪੁਰਬੇ
 ਕਮਾਏ ਸ੍ਰੀਗੁਪਏ ਹਰਿ ਮੇਲੇ ॥ ਚਿਗਿ ਵਿਛੁਨਿਆ ॥ ਅੰਤਰਿ ਬਹਿ ਸਰਬਾਤਿ ਗਵਿ ਆਸਿ
 ਉਪਜਿਆ ਬਿਸੁਆਸੇ ॥ ਨਨਕ ਸਿਖ ਦੇਇ ਮਨ ਪ੍ਰੀਤ ਮਕਰਿ ਸੰਤਾਸੰਗਿ ਨਿਵਾਸੇ ॥ ੪ ॥ ਮਨ
 ਪਿਆਰਿਆ ਜੀਉ ਮਿਤ੍ਰ ਹਰਿ ਪ੍ਰੇਮ ਭਗਤਿ ਮਨ ਲੀਨਾ ॥ ਮਨਪਿਆਰਿਆ ਜੀਉ ਮਿਤ੍ਰ ਹਰਿ
 ਲਿਮਲਿ ਜੀਵੈ ਮੀਨਾ ॥ ਹਰਿ ਪ੍ਰੀਤ ਆਪਨੇ ਅੰਮ੍ਰਿਤ ਬਨੇ ਸੁਖ ਸੁਖ ਮਨਿ ਵੇਗੇ ॥ ਸੀਰੀਗੁਪਏ ਮੇ
 ਲਾਗੇ ॥ ਇਛੁ ਪ੍ਰੀਤ ਸਤਿਗੁਰੁ ਤੇ ॥ ਨਾਨਕਿ ਲੀਨੇ ਲਾਏ ਨਉ ਨਿਧਿ ਪਏ ॥ ਨਉ ਸਰਬ ਸੁਠਾ ਭੁਰਦੀ
 ਨਾ ॥ ਨਨਕ ਸਿਖ ਸੰਤ ਸਮਾਣੀ ॥ ਹਰਿ ਪ੍ਰੇਮ ਭਗਤ ਮਨ ਲੀਨਾ ॥ ੫ ॥ ॥ ਸਿਰੀਗੁਮਹਲਾ ੫
 ੬੩੩ ॥ ੧੬੪ ॥ ॥ ਹਰਮਣੁ ਮਾਪਿ ਹੀ ਪਸੇ ਕਿਉ ਦੀਦਾਗ ॥ ਸੰਤ ਸਗਲੇ
 ਲਾਭੇ ਨਨਕ ਪ੍ਰਾਣ ਅਧਰ ॥ ੧ ॥ ੬੩੩ ॥ ਚਰਣ ਕਮਲ ਸਿਉ ਪ੍ਰੀਤਿ ਤਿਤਿ ਤਿਤਿ ਮਨਿ ਅਵ
 ਏ ਜੀਉ ॥ ਦੁਤੀ ਆਭਉ ਬਿਪਰੀਤਿ ਅਨੀਤਿ ॥ ਦਾਸ ਨਹਿ ਭਾਵੇ ਜੀਉ ॥ ਦਾਸ ਨਹਿ ਭਾਵੇ
 ਬਿਨੁ ਦਰਸਾਵੇ ॥ ਇਕਿ ਧਨੁ ਧੀਰੁ ਕਿਉ ਕੈਰੇ ॥ ਨਾਮ ਬਿਨੁ ਤਨੁ ਮਨੁ ਨਹੀ ਜਨ ਲਾ ਬਿਨੁ ਮਛੁ
 ਜਿਉ ਮੈਗੈ ॥ ਮਿਲੁ ਮੈਗੈ ॥ ਮਨੁ ਅਧਰੁ ॥ ਗੁਣ ਸਾਧ ਸੰਗਿ ਮਿਲਾਵੇ ॥ ਨਨਕ ਕੇ ਸੁਆ
 ਮੀ ਪਰਿ ਅਨਿਗੁਮ ਮਨਿ ਤਨਿ ਅੰਕਿਸਾ ਵਏ ॥ ੧ ॥ ੬੪੪ ॥ ਸੋਹੰਦੇ ਭੋਭ ਠਾਇ ਕੇ ॥ ਇਹਿ
 ਸੋਭੁ ਜਗੈ ॥ ਖੁਲਾ ਭੋਭ ਪਟ ਨਨਕ ਸਤਿਗੁਰੁ ਭੇਟੇ ॥ ੧ ॥ ੬੩੩ ॥ ਤੇਰੇ ਬਚਨ ਅਨੁਪ ਅਪ

ਰਸੰਤਨਾਧਰ ਬਣੀ ਬੀਚਰੀ ॥ ਐ ਜੀਉ ॥ ਸਿਮਰਤ ਸੰਸਾਰਿ ॥ ਸੁਪੁਨ ਬਿਸੁਆਸ ਕਿਉ
 ਮਨੁ ਬਿਸਾਗੈ ॥ ਐ ਜੀਉ ॥ ਕਿਉ ਮਨੁ ਬੇਸਾਗੈ ॥ ਐ ਮਖਨੀ ॥ ਟਹਿ ॥ ਐ ਗੁਣ ਵੰਤ ਪੁਨਹਮਾ
 ਗੇ ॥ ਮਨ ਬਛਤ ਫਲਾ ਦੇਤ ॥ ਸੁਆਮੀ ਜੀ ॥ ਅਕੀ ਬਿਬਾਸ ਗੇ ॥ ਅਨਥਨ ਬੇਸੁ ਬਕੈ ਸਾ
 ਬੇਜ ਪਿਛੁ ॥ ਐ ਜਨ ਮਨੁ ਹਰੀ ॥ ਨਨਕ ਕੀ ਬੇਨਤੀ ॥ ਪੁਤ੍ਰ ਪਤਿਕ੍ਰਿਪਾ ਕਰਿ ਭਵ ਜਲੁ ਤਰੀ ॥
 ੧ ॥ ੬੪੪ ॥ ॥ ਪੁਤ੍ਰੀ ਮਜਨੁ ਸਾਧ ਬੇਸੀ ਬੀਏ ॥ ਕਿਪਾਲਾ ॥ ਲਾਧੋ ॥ ਭੇਬ ਕੇ ਕੇ ਨਨਕ ਹਰਿ
 ਨੁਸਲਾ ॥ ੧ ॥ ੬੩੩ ॥ ਸੁੰਦਰ ਸੁਆਮੀ ॥ ਪਮਤ ਗਤ ॥ ਬਿਸੁਆਸ ਲਾਗਿ ਜੀਵੇ ਜੀਉ ॥
 ਮਨਿ ਤੇਗੁ ॥ ਭਾਤ ਸਿਮਰਤ ਪੁਠਨ ਮਹਿ ਅੰਮ੍ਰਿਤ ਪੀਵੇ ॥ ਜੀਉ ॥ ਅੰਮ੍ਰਿਤੁ ਹਰਿ ਪੀਵੇ ॥
 ਦਸਿ ਜੀਵੇ ॥ ਤੇ ਬਿਖੈ ਬਨੁ ਫੀਕਾ ॥ ਜਨਿਆ ॥ ਭਏ ॥ ਕਿਪਾਲ ਗੋਪਾਲ ॥ ਪੁਠੇ ॥ ਸੇਸਾ ਪਸੰਗ ॥ ਤਿ
 ਪਿਸਨਿਆ ॥ ਸਰਬ ਸੇਸੁ ਖਾਨੰਦ ॥ ਘਨ ਪਿਆਰ ॥ ਹਰਿ ਗਤ ॥ ਮਨ ਅੰਤਰਿ ਮੀਵੇ ॥ ਇਕੁ ਤਿ
 ਲੁਨੀ ॥ ਵਿਸੇ ॥ ਪ੍ਰਾਣ ਅਧਰ ॥ ਜੀਪ ਜੀਪ ਨਨਕ ਜੀਵੇ ॥ ੨ ॥ ੬੪੪ ॥ ਜੇਤੁ ਉਕੀਨੇ ॥ ਆਪਣੇ
 ਤਿਨ ਕ੍ਰੀਮਿ ॥ ਓਹਿ ॥ ਆਪੇ ॥ ਆਪਿ ॥ ਮੇ ॥ ਓਹਿ ॥ ਜਨ ਨਨਕ ॥ ਆਪਿ ॥ ਸੁਣਿ ॥ ਓਹਿ ॥ ੧ ॥ ੬੩੩ ॥
 ਪ੍ਰੇਮ ਭਗਤਿ ॥ ਪੀਤ ॥ ਗ੍ਰਿਹ ॥ ਬਿੰਦ ॥ ਮਨੁ ॥ ਮੇ ॥ ਆ ॥ ਜੀਉ ॥ ਸੰਤ ਕੇ ॥ ਪਸਾਰ ॥ ਅਗਾਧਿ
 ਕੰਠੇ ॥ ਗਿਸੇ ॥ ਆ ॥ ਜੀਉ ॥ ਹਰਿ ਕੰਠੇ ॥ ਗਿਸੇ ॥ ਆ ॥ ਦੁਖ ॥ ਤਿਨੇ ॥ ਆ ॥ ਭਗਤਿ ॥ ਲਖ
 ਕਰਿ ॥ ਵਿਸਿ ॥ ਮਨਿ ॥ ਸਰਬ ॥ ਸੁਖ ॥ ਵੇ ॥ ਭੇ ॥ ਬਿੰਦ ॥ ਤੇ ॥ ਜਨ ॥ ਮਨ ॥ ਸਤਿ ॥ ਮਿ ॥ ਗੋ ॥ ਸਾਖੀ ॥
 ਗੇ ॥ ਲਾਗ ॥ ਏ ॥ ਇਛੁ ॥ ਪ੍ਰਾਣ ॥ ਏ ॥ ਬਹੁ ॥ ਹਿਨ ॥ ਮਾ ॥ ਏ ॥ ਆ ॥ ਹੇ ॥ ਆ ॥ ਕੁ ॥ ਗ ॥ ਹਿਨ ॥ ਨਨਕ ॥ ਪ੍ਰਭਿ
 ਪਿਆਰੇ ॥ ਸੰਸਾਰ ॥ ਗੁਣ ॥ ਪੇ ॥ ਆ ॥ ੪ ॥ ੬੪੪ ॥ ਸੀਤੀ ॥ ਨਮੁ ॥ ਅਮੋਲਕੀ ॥ ਮਨ ਕੇ ॥ ਜੀ
 ਵੇ ॥ ਜਿ ॥ ਨਭਾ ॥ ਗਮ ॥ ਥਾ ॥ ਸਿਨ ॥ ਨਨਕ ॥ ਹਰਿ ॥ ਗੁਮਾ ॥ ਵੇ ॥ ੧ ॥ ੬੩੩ ॥ ਕਰਤ ਪਵਿਤ੍ਰ ਸੁਣੇ
 ਸਭਿ ॥ ਪ੍ਰੀਤ ॥ ਲਖ ॥ ਤਿ ॥ ਕੁਲ ॥ ਤਾਰਿਆ ॥ ਜੀਉ ॥ ਜਿਨ ॥ ਕਉ ॥ ਸਾਧੁ ॥ ਸੰਗ ॥ ਮਨ ॥ ਹਰਿ ॥ ਗਤਿ ॥ ਨੀ ॥ ਬਹੁ ॥
 ਬੀਚਰਿਆ ॥ ਜੀਉ ॥ ਬਹੁ ॥ ਮੁਖੀ ॥ ਚਾਰਿਆ ॥ ਜਨ ॥ ਮੁਸਵਾਰਿਆ ॥ ਪੁਰਨ ॥ ਕਿਰਪਾ ॥ ਪ੍ਰਭਿ ॥ ਕਰੀ ॥
 ਰੁਗ ॥ ਹਿਨੇ ॥ ਨਹਿ ॥ ਸੇ ॥ ਦੀ ॥ ਨੇ ॥ ਜਿਨ ॥ ਮਾ ॥ ਵੈ ॥ ਨਹਿ ॥ ਮਗੀ ॥ ਸਤਿ ॥ ਗੁਰ ॥ ਏ ॥ ਆ ॥ ਕਿ ॥ ਪਾ ॥ ਭੇ ॥ ਤ
 ਹੇ ॥ ਕਾ ॥ ਮੁ ॥ ਕ੍ਰੇ ॥ ਪਾ ॥ ਭੁ ॥ ਮਾਰਿਆ ॥ ਕਥੁ ॥ ਨਨਕ ॥ ਜਿ ॥ ਅਕੁ ॥ ਬੁ ॥ ਸੁਆਮੀ ॥ ਸਦ ॥ ਕੈ ॥ ਜਿ ॥ ਨਨਕ ॥ ਵਾਰਿਆ ॥
 ੧ ॥ ੬੩੩ ॥

ਸਿਰੀਗੁਮਹਲਾ ੪

੧੬੪੪

੧੬ ਸਤਿਗੁਪਸਾਦਿ

ਹਰਿ ਹਰਿ ਤਨੁ ਮਾਪੈ ॥ ਜਿਨਿ ਸਿਰਿ ਆਸ ਭੁਕੇ ॥ ਜੀਉ ॥ ਹਰਿ ਜੀ ॥ ਅਸਭੁ ਤਿਪਾਲਾ ਦਾਘ
 ਏ ॥ ਪਿਟਿ ॥ ਮਈ ॥ ਆਸੇ ॥ ਸੋਹਿ ॥ ਸਦਾ ॥ ਪਿਆਈ ॥ ਐ ॥ ਤਿਸ ॥ ਬਿਨੁ ॥ ਅਵਰੁ ॥ ਕੇ ॥ ਇ ॥ ਜੇ ॥ ਮੇ ॥ ਹਿ ॥ ਮਾ ॥
 ਆ ॥ ਚਿਤ ॥ ਲਾ ॥ ਸੇ ॥ ਭੇ ॥ ਚ ॥ ਲਾ ॥ ਦੁ ॥ ਖੁ ॥ ਗੇ ॥ ਜਨ ॥ ਨਨਕ ॥ ਮਾ ॥ ਪਿਆ ॥ ਏ ॥ ਆ ॥ ਹਰਿ ॥ ਅੰਤਿ ॥ ਸਖਾਈ

ਰੇਇ॥੧॥ਸੈਹਿਬਿਨਅਵਰਨਕੇਇ।ਹਰਿਗੁਰਸਰਣੀਘਈਐਵਣਜਾਗਿਆਮਿਤ੍ਰ
 ਵਡਭਗਿਪਰਪਤਿਰੇਇ॥੧॥੨੦੭॥ਸੰਤਜਨਵਿਛੁਭਾਈਆਹਰਿਕੈਨੈਨਪਾਇਆ
 ਨਾਥੀ।ਵਿਹਓਮੈਕਰਮਕਮਾਵਦੇਜਿਉਦੇਸੁਆਪੁਤਿਨਨਾਥੀ।ਪਿਤਾਜਤਿਤਾਰੋਈਐ
 ਗੁਰੁਤਰਕਰੇਪਾਸਾਥੀ।ਵਡਭਗੀਗੁਰੁਪਾਇਆਹਰਿਅਹਿਨਿਸਿਲਾਗਾਭਾਓ।ਜਨਨਾਨਕ
 ਕੁਮੁਖਛਾਣਿਆਹਰਿਕੀਰਤਿਕਰਮਕਮਾਥੀ॥੨॥ਮਨਿਹਰਿਹਰਿਲਾਗਾਰਓ।ਗੁਰਿ
 ਰੇਨਮੁਦਿਕਾਇਆਹਰਿਮਿਲਿਆਹਰਿਪ੍ਰਭਨਾਥੀ॥੧॥੨੦੮॥ਜਥਲਾਗੁਜੈਬਨਸਾਸੁਰੇ
 ਤਬਲਾਗੁਨਮੁਪਿਆਇ।ਚਲਾਦਿਆਨਾਹਿਰਿਚਲਾਸੀਹਰਿਅੰਤਲਾਏਛੁਡਾਇ
 ਾਹਓਥਲਿਹਰੀਤਿਨਕਓਜਿਨਹਰਿਮਨਿਵੁਠਾਇ।ਜਿਨਿਹਰਿਹਰਿਨਾਮੁਨਚੇਤਿ
 ਓਸੇਅੰਤਗੇਪਛੁਤਾਇ।ਪੁਰਿਮਸਤਕਿਹਰਿਪ੍ਰਤਿਲਿਖਿਆਜਨਨਾਨਕਨਾਮੁਪਿ
 ਆਇ॥੩॥ਮਨਿਹਰਿਹਰਿਪ੍ਰੀਤਿਲਾਗਾਇ।ਵਡਭਗੀਗੁਰੁਪਾਇਆਗੁਰਸਬਦੀਪਾਇ
 ਲਾਘਾਇ॥੧॥੨੦੯॥ਹਰਿਆਪੇਆਪਿਉਪਾਇਦਹਰਿਆਪੇਦੇਵੈਲੇਇ।ਹਰਿਆ
 ਪੇਭਗੀਮਭਲਾਇਦਹਰਿਆਪੇਪੀਮਤਿਦੇਇ।ਗੁਰੁਮੁਖਿਮਨਿਪਰਗਾਸੁਪੈਸੈਦਿਗੇ
 ਕਣੀਕੇ।ਹਓਥਲਿਹਰੀਤਿਨਕਓਜਿਨਿਹਰਿਪਾਇਆਗੁਰਸਤੇ।ਜਨਨਾਨਕਕਮਲਪ੍ਰਗਾ
 ਸਿਆਮਨਿਹਰਿਹਰਿਵੁਠੈ॥੪॥ਮਨਿਹਰਿਹਰਿਜਪਨਕਰੇ।ਹਰਿਗੁਰਸਰਣੀਭਜਿ
 ਪਉਜਿੰਦੁਸਭਕਿਲਾਇਖੁਦਖਪਹਰੇ॥੧॥੨੧੦॥ਘਟਿਘਟਿਗਮਈਆਮਨਿਵ
 ਸੈਕਿਉਪਾਈਐਕਿਤਭਾਤਿ।ਗੁਰੁਪੁਰਸਤਿਗੁਰੁਭਈਐਹਰਿਆਇਵਸੈਮਨਿਚਿਤਿ।
 ਸੈਪਰਨਾਮੁਆਪਹੁਰੈਹਰਿਨਾਮੇਤੇਗਤਿਮਤਿ।ਐਹਰਿਹਰਿਨਾਮੁਦਿਸਾਹੁਰੈਹਰਿਨਾਮੇਹੀਜਤਿ
 ਤਿ।ਜਨਨਾਨਕਨਾਮੁਪਿਆਇਆਰੀਗਿਰਤਕੁਲਹਰਿਗੀਰਤਿ॥੫॥ਹਰਿਪਿਆਵਹੁਰਿ
 ਪ੍ਰਭਸਤਿ।ਗੁਰਬਚਨਹਰਿਪ੍ਰਭੁਜਾਣਿਆਸਭਿਹਰਿਪ੍ਰਭਤੇਉਤਪਤਿ॥੧॥੨੧੧॥
 ਜਿਨਕਓਪੁਰਬਿਲਿਖਿਆਸੇਆਇਮੈਲੈਗੁਰਪਸਿ।ਸੇਵਕਭਾਇਵਣਜਾਗਿਆਮਿ
 ਤ੍ਰਗੁਰੁਹਰਿਹਰਿਨਾਮੁਪਰਗਾਸਿ।ਪਨਪਨਵਣਜੁਵਪਾਗੀਆਜਿਨਿਵਖੁਰੁਲਾਇਆ
 ਝਹਰਿਸਿ।ਗੁਰਮੁਖਦਰਿਮੁਖਉਜਲੈਸੇਆਇਮਿਲੈਹਰਿਪਸਿ।ਜਨਨਾਨਕਗੁਰੁ
 ਤਿਨਪਾਇਆਜਿਨਾਪਿਪ੍ਰਭਗੁਣਤੀਸਿ॥੬॥ਹਰਿਪਿਆਵਹੁਰਸ੍ਰਸਿਗਰਸਿ।ਮ
 ਨਿਪ੍ਰੀਤਿਲਾਗੀਤਿਨਗੁਰਮੁਖਹਰਿਨਾਮੁਜਿਨਾਹਰਸਿ॥੧॥੨੧੨॥੧॥

ਸਿਰੀਗੁਰੀਵਾਰਸੋਲਕਾਨਲਿਮਹਲਾ ੪ ੧੬ਸਤਿਗੁਰਪਸਾਰਿ
ਸੋਲਕਮਹਲਾ ੩ ॥ਗਗਾਵਿਚਿਸੀਰਾਗੁਪੈਜੋਸਚਿਧੋਗਪਆਗੁ।ਸਦਾਹਰਿ
ਸੁਖਮਨਿਵਸੈਨਿਹਰਦਾਮਤਿਅਪਗੁ।ਰਤਨਅੰਮੇਲਾਕੁਪਇਆਗੁਰਕਾਸਬਦੁ
ਬੀਚਗੁ।ਜਿਹਵਾਸਚੀਮਨੁਸਚਾਸਚਾਸਹੀਰਅਕਗੁ।ਨਨਕਸਚੈਸਤਿਗੁਰਸੇਵਿਐ
ਸਦਾਸੁਖਵਾਪਗੁ॥੧੧੪:੩ ਉਗਬਿਹਰਸੁਭਪਾਤੁਪੈਥਲਾਗੁਸਾਧਿਪ੍ਰੀਤਿਨਹੈ
ਇਹੁਮਨਮਾਇਆਮੋਹਿਅਵੇਖਣੁਸੁਨਣਨਹੈ॥।ਸਦੇਖੇਬਿਨੁਪ੍ਰੀਤਿਨਉਪਜੈਐਧਾ
ਕਿਆਕੋਹੈ॥।ਨਨਕਜਿਨੀਅਖੀਲੀਤੀਅਸੋਤੀਸਚਾਦੈ॥੨॥੫ਉਤੀ॥।ਹਰਿਦਿਕੈ
ਕਗਤਾਇਕੋਇਕੀਥਾਣਹਰਿ॥।ਹਰਿਦਿਕਸੈਚਹੈਅਮੁਹਇਕੋਹਰਿਚਿਤਿਧਰਿ॥।ਹਰਿਤਿਸੁ
ਬਿਨੁਕਈਨਹਿਭਰੁਮੁਭਉਦੁਹਿਕਰਿ॥।ਹਰਿਤਿਸੈਨੋਸਲਾਹਿਜਿਤਪਰਬੈਥਾਹਰਿਘਰਿ॥।
ਹਰਿਜਿਸਨੋਹੋਇਦਇਆਲੇਸੋਹਿਜਪਿਭਉਬਿਖਮੁਤਰਿ॥੧॥ ਸੋਲਕਮ: ੧
ਦਤੀਸਾਧਿਸੰਦੀਅਕਿਆਚਲੈਤਿਸੁਨਲਿ॥।ਇਕਿਜੰਗਦੇਨਾਲਹੈਨਿਇਕਨਸੁਤਿ
ਆਦੇਇਉਠਲਿ॥੧੧੪:੧ ਸਿਦਕਸਬੁਧੀਸਦਕਾਸਬਰੋਤਸਮਲਾਇਕਾ॥ਦੀਦਹੁ
ਪੁਰੋਪਇਸਬਉਨੀਥਾਇਕਾ॥੨॥੫ਉਤੀ॥।ਸਭੁਆਪੇਤੁਪੁਧਿਐਆਪਿਕਰੈਲਾਈ॥
ਤੁਆਪੇਵੇਖਿਵਿਗਸਦਾਅਪਣੀਵਡਿਆਈ॥।ਹਰਿਤਪੁਬਹਰਿਕਿਛਨਹੀਤੁਸਰਾਸਾਈ॥
ਤੁਆਪੇਆਪਿਵਰਤਦਾਸਭਨੀਥਾਈ॥।ਹਰਿਤਿਸੈਧਿਆਵਹੁਸੰਤਜਨਹੁਜੋਲੇਛੋਡਾ
ਈ॥੨॥ਸੋਲਕਮ: ੧ ਫਕੜਜਾਤੀਫਕੜਨਉ॥।ਸਭਨਜੀਆਇਕਛਾਉ।ਆਪੁਜੋਕੈ
ਭਲਾਕਹੈ॥।ਨਨਕਤਪੁਰਜਾਪੈਥਪਤਿਲੇਖੇਪਏ॥੧੧੪:੨ ਜਿਸੁਪਿਆਰੇਸਿਉਨਹੁ
ਤਿਸੁਆਗੈਮਰਿਦਈਐ।ਧਿਗੁਜੀਵਣੁਸੰਸਾਰਿਤਕੈਪਾਛੈਜੀਵਣਾ॥੨॥੫ਉਤੀ॥।
ਤੁਪੁਆਪੇਧਰਤੀਸਾਜੀਐਰੰਦਸੁਗੁਦੁਇਦੀਵੈ॥ਦਸਰਾਹਿਹਟਿਤੁਪੁਸਾਜਿਅਵਪੁਰਕ
ਗੰਦਾ॥।ਇਕਨਹੋਹਿਲਾਭੁਦੈਜਿਗੁਰਮੁਖਿਥੀਵੈ॥।ਤਿਨਜਮਕਾਲੁਨਦਿਅਪਣੀਜਿਨਸਤੁ
ਅੰਮ੍ਰਿਤਪੀਵੈ॥।ਇਆਪਿਛੁਟੇਪਰਵਾਸਿਉਤਿਨਪਿਛੈਸਭਜਗਤੁਛੁਟੀਵੈ॥੩॥
ਸੋਲਕਮ: ੧ ਕੁਟਗਤਿਕਰਿਕੈਵੈਸਿਆਸੋਇ।ਵਖਤੁਵੀਰਾਗੇਸਬਚਹੈ॥।ਕੁਟਗਤਿਪੈ
ਕੀਮਤਿਨਹੀਪਾਇ॥।ਜਾਕੀਮਤਿਪਾਇਤਕਹੀਨਜਾਇ॥।ਸਰੈਸਹੀਅਤਿਕਰਹੀਚਾਰਾਗੁ।ਬਿ
ਹੁਭੁਛੈਕੈਸੇਪਵਹਿਪਾਗੁ॥।ਸਿਦਕੁਕਰਿਸਿਜਦਾਮਨੁਕਰਿਮਖਸੁਦਾ॥।ਜਿਹਧਿਰਿਦੇਖਤਿਹਧਿ
ਰਿਮਉਜੁਦਾ॥੧੧੪:੨ ਗੁਰਸਭਦੇਵਨਪਾਈਐਨਨੈਕੈਨਦੁਗਿ॥।ਨਨਕਸਤਿਗੁਰਤੀਮਾ
ਲੈਜਾਮਨੁਹੋਦੁਹਿ॥੨॥੫ਉਤੀ॥।ਸਪਤਦੀਪਸਪਤਸਗਰਨਵਖੰਡਾਰਿਦਦਦਸ

ਮ:੩ ਨਨਕੇਸੁਰਵਗੀਅਮੁਜਿਨੀਵਿਚਹੁਦੁਸਟਅਰੰਕਣਮਹਿਆਗੁਰਮੁਖਿਨਮੁਸਰ
 ਰਿਜਨਮੁਸਵਰਿਆਅਪਿਰੋਅਸਦਮੁਕਤਸਭਕੁਲਨਿਸਤਰਿਆਸਿਹਨਿਸਚਿਲੁ
 ਰਿਨਮੁਖਿਅਗਿਆਮਨਮੁਖਮਹਿਅਰੰਕਥਿਮਰਣਵਿਗਤਿਆਸਭੇਵਰਤੋਤੁਕੁਮਿ
 ਅਕਰਹਿਵਿਚਾਰਿਆਆਪਤੁਜੈਲਾਗਿਖਸਮੁਦਿਸਾਰਿਆਨਨਕਥਿਨਨਵੈਸਭਤੁ
 ਖੁਸੁਖੁਵਿਸਰਿਆ॥੧॥ਮ:੩ ਗੁਰਿਪੁਰੋਹਿਨਾਮੁਦਿਵਾਇਆਤਿਨਿਦਿਚਹੁਤੁਗੁਰਮੁਖੁ
 ਏਆਗਮਨਮਹਿਕੀਰਤਿਗਈਕੀਚਨਨਮੁਗਵਿਥਾਇਆਹਉਮੈਮਾਗਿਏਕਲਿਵ
 ਲਾਗੀਅੰਤਰਿਨਾਮੁਦਸਾਇਆਗੁਰਮਤੀਜਮੁਜੋਹਿਨਿਸਕੈਸਚੈਨਾਮਿਸਮਾਇਆਸਭ
 ਅਪੇਅਪਿਵਰਤੋਕਰਤਾਜੋਭਵੈਸੋਨਇਲਾਇਆਨਨਕਨਮੁਲਾਏਤਾਜੀਵੈਬਿਨੁਨਵੈ
 ਖਿਨਮਹਿਜਾਇਆ॥੨॥ਪਉੜੀ॥ਜੇਮਿਲਿਆਹਰਿਦੀਥਾਏਸਿਉਸੇਸਭਨੀਦੀਥਾਦੀਮਿ
 ਲਿਆਜਿਥੈਰੁਚਾਇਤਿਥੈਰੁਸੁਖੁਉਸਕੈਮੁਹੰਡਿਏਸਭਪਾਤਿਰਿਆਉਸਅੰਦਰਿ
 ਨਮੁਨਿਧਨੁਨੈਨਾਮਪਰਵਰਿਆਨਉਪੁਜੀਐਨਉਮੰਨੀਐਨਾਇਕਿਲਵਿਖਸਭਹਿਰਿਆ
 ਜੇਨੀਨਮੁਖਿਅਇਆਇਕਮਨਿਦਿਕਚਿਤਿਸੇਅਸਥਿਰੁਜਗਿਗਰਿਆ॥੧॥ਸਲੋਕੁ॥
 ਮ:੩ ਅਤਮਾਦੇਉਪੁਜੀਐਗੁਰਕੈਸਹਜਿਸਭਾਇਆਤਮੈਨੈਅਤਮੇਦੀਪਰਤੀਤਿਹੋਇ
 ਤਾਘਰਹੀਪਰਚਾਪਾਇਆਤਮਾਏਲੁਨਡੋਲਣੀਗੁਰਕੋਭਾਇਸਭਾਇਆਗੁਰਵਿਦੁਸ
 ਜਨਅਵਣੀਲੋਭਮੈਲਨਵਿਚਹੁਜਾਇਖਿਨਪਲਿਹਰਿਨਮੁਮਨਿਦੈਸੈਸਭਾਠਸਹਿਤੀਰ
 ਥਨਾਇਮਨਮੁਖਕਰਮਕਰੈਅਰੰਕੀਸਭਤੁਖੇਤੁਖੁਕਮਾਇਨਨਕਮੈਲਾਉਜਲੁਤਥੀਐਜ
 ਸਤਿਗੁਰਮਾਹਿਸਮਾਇਆ॥੧॥ਮ:੩ ਮਨਮੁਖੁਲੋਕਸਮਣਈਐਕਦਰੁਸਮਣਾਇਆ
 ਜਾਇਮਨਮੁਖੁਗਲਾਇਆਨਣਪਾਇਐਕਿਰਤਿਠਿਗਹਿਲਿਵਧਤੁਤੁਇਹਾਰੰਧੈਰੁਕ
 ਮੀਕਰਕਮਾਇਗੁਰਮੁਖਿਅਪਣਮਨਮੁਸਰਿਅਸਥਦਿਕਸਵਟੀਲਾਇਮਨਹੀਨਾਇਠ
 ਗਣਮਨਹੀਨਾਸਥਿਮਨਹੀਮੰਣਿਸਮਾਇਮਨਜੋਇਛੈਸੇਲਾਹੈਸਚੈਦਿਸਭਾਇਆ
 ਅੰਮ੍ਰਿਤਨਮੁਸਦਭੰਡੀਐਗੁਰਮੁਖਿਕਰਕਮਾਇਵਿਨੁਨੈਜਿਹੰਨਲਿਲਾਣਾਜਾਸੀਜਨ
 ਮੁਗਵਾਇਮਨਮੁਖੀਮਨਿਹਠਿਹਰਿਅਤੁਕੁਰੁਸਤੁਕਮਾਇਗੁਰਪਰਸਾਦੀਮਨੁਜਿਣੈਹਰਿਸੇ
 ਤੀਲਿਵਲਾਇਨਨਕਗੁਰਮੁਖਿਸਭਕਮਾਵੈਮਨੁਖਅਵੈਜਾਇ॥੨॥ਪਉੜੀ॥ਹਰਿਕੇਸੰਤ
 ਸੁਨੁਜਨਭਈਹਰਿਸਤਿਗੁਰਕੀਇਕਿਸਾਖੀਜਿਸੁਪੁਰਿਭਗੁਹੋਵੈਮੁਖਿਮਸਤਕਿਤਿਨਿਜੀ
 ਲੇਹਿਰਦੈਰਾਖੀਹਰਿਅੰਮ੍ਰਿਤਕਥਾਸੋਸਟਉਤਮਗੁਰਥਨੀਸਹਜੇਰਾਖੀਤਤਭਇਆਪੁ
 ਸਮਿਟਿਆਅੰਧਿਆਗਜਿਉਸੁਗਜੈਇਕਿਰਾਖੀਅਦਿਸਟਅੰਗਚਰੁਅਲਖੁਨਿਰੰਗਮਿ
 ਦੇਖਿਆਗੁਰਮੁਖਿਅਖੀ॥੧॥ਸਲੋਕੁਮ:੩ ਸਤਿਗੁਰਸੇਵੈਆਪਣਾਸੇਸਿਹਿਲੈਖੈਲਾ

ਮੁਖੀਮਨੁਜਿਣੈਹਰਿਸੇ
 ਤੀਲਿਵਲਾਇਨਨਕਗੁਰਮੁਖਿਸਭਕਮਾਵੈ
 ਮਨੁਖਅਵੈਜਾਇ॥੨॥ਪਉੜੀ॥ਹਰਿਕੇਸੰਤ


ਵਿਚਹੁਆਪੁਗਵਾਇਕੈਹਨਿਸਚਿਲਿਵਲਾਇਸਤਿਗੁਰੁਜਿਨੀਨਸੇਵਿਓਤਿਨਾਬਿਰਥਾ
 ਜਨਮੁਗਵਾਇਨਨਕਜੋਤਿਸੁਭਵੈਸੇਕੋਕਹਣਾਕਿਛੁਨਾਇ॥੧॥ਮ:੩ ਮਨੁਵੇਕਰੀਵੈ
 ਕਿਆਵੇਕਾਰਕਮਕਮਾਇਆਦੁਜੋਭਾਇਅਗਿਆਨੀਪੁਜਦੇਰਗਹੀਮਲੈਸਜਾਇਆਤਮ
 ਦੇਉਪੁਜੀਐਬਿਨੁਸਤਿਗੁਰਬੁਝਨਪਾਇਆਜਪਤਪੁਸੰਜਮੁਭਾਣਾਸਤਿਗੁਰਕਾਕਰਮੀਪਲੈ
 ਪਾਇਨਨਕਸੇਵਾਸੁਗਤਿਕਮਾਵਣੀਜੋਹਰਿਭਵੈਸੇਥਾਇਪਾਇ॥੨॥ਪਉੜੀ॥ਹਰਿਹਰਿਨਾ
 ਮੁਖਪੁਰਮੇਨਮੇਗੇਜਿਤਸਿੰਦਰੁਮੁਖੁਹੈਦਿਨਧਾਨਾਨਾਡੀਹਰਿਹਰਿਨਾਮੁਖਪੁਰਮਨਮੇ
 ਗੇਜਿਤਸਿੰਦਰੁਸਭਕਿਲਵਿਖਪਾਪਲਾਤੀਹਰਿਹਰਿਨਾਮੁਖਪੁਰਮਨਮੇਗੇਜਿਤਚਲਦ
 ਦੁਖਭੁਖਸਭਲਾਜਿਤਾਤੀਹਰਿਹਰਿਨਾਮੁਖਪੁਰਮਨਮੇਗੇਮੁਖਿਗੁਰਮੁਖਿਪੀਤਿਲਗਤੀ
 ਜਿਤਰੁਮੁਖਿਭਗਲਿਖਿਅਧਰਿਸਾਚੈਹਰਿਤਿਤਮੁਖਿਨਾਮੁਖਪਾਤੀ॥੧॥ਸਲੋਕੁ॥
 ਮ:੩ ਸਤਿਗੁਰੁਜਿਨੀਨਸੇਵਿਓਸਥਦਿਨਕੀਤਵੀਚਹੁਅੰਤਰਿਗਿਆਨਨਾਇਓ
 ਮਿਰਤੁਰੋਸੇਸਾਗਲਖਚਉਰਾਸੀਹਣੇਰੁਪਇਆਮਹਿਜੰਮੈਹੋਇਖੁਆਗਸਤਿਗੁਰਕੀਸੇਵ
 ਸੇਕੇਜਿਸਨੈਅਪਿਕਰਾਏਸੇਇਸਭਿਗੁਰਵਿਚਿਨਾਮੁਨਿਧਨੁਕੈਰਗੀਪਰਪਤਿਓਇਸ
 ਰਿਗੇਤਗੁਰਸਥਦਸਿਉਨਿਤਸਚੀਸਦਾਇਵੇਓਇਨਨਕਜਿਸੇਨੀਮਲੈਨਵਿਛੁੜੈਸਹ
 ਜਿਸਮਾਵੈਸੇਇ॥੧॥ਮ:੩ ਸੇਭਗੁਤੀਜੋਭਗਵੰਤੋਤਾਵੈਗੁਰਪਰਸਾਦੀਆਪੁਪਦਾ
 ਏਪਾਵਤੁਰਾਖੈਇਕਤੁਘਰਿਆਣੈਜੀਵਤੁਮਹੋਹਿਨਾਮੁਖਾਣੈਐਸਾਭਗਉਤੀਉ
 ਤੁਹੋਇਨਾਨਕਸਾਚਿਸਮਾਵੈਸੇਇ॥੨॥ਮ:੩ ਅੰਤਰਿਕਪਟਭਗਉਤੀਕਹਾਏਪਾਖੰਡਿ
 ਪਰਬੁਮੁਕਦੇਨਪਾਏਪਗਨੰਦਕਰੈਅੰਤਰਿਮੁਲਾਏਬਾਹਰਿਮੁਲਾਏਮਨਕੀਜੁਠਨ
 ਜਾਏਸਤਸੰਗਤਸਿਉਥਾਦਰਚਾਏਅਨਦਿਨੁਤੁਖੀਆਦੁਜੋਭਾਇਰਚਾਏਹਰਿਨਾਮੁਨ
 ਚੇਤੋਭੁਕਰਮਕਮਾਏਪੁਰਬਿਲਿਖਿਆਸੁਮੇਟਣਾਨਾਏਨਨਕਬਿਨੁਸਤਿਗੁਰਸੇਵੈਮੋ
 ਖੁਨਪਾਏ॥੩॥ਪਉੜੀ॥ਸਤਿਗੁਰੁਜਿਨੀਪਿਆਇਆਸੇਕਕਿਨਸਵਾਹੀਸਤਿਗੁਰੁਜਿਨੀਪਿ
 ਆਇਆਸੇਤ੍ਰਿਪਤਿਅਘਾਹੀਸਤਿਗੁਰੁਜਿਨੀਪਿਆਇਆਤਿਨਜਮਭਰੁਨਾਹੀਜਿਨਕਉਰੋ
 ਆਕ੍ਰਿਪਾਲੁਹਰਿਸੇਸਤਿਗੁਰਪੈਰੀਪਾਹੀਤਿਨਐਥੈਥੈਮੁਖਉਜਲੈਹਰਿਦਗਹਪੈਥੈ
 ਹੀ॥੧॥ਸਲੋਕੁਮ:੨ ਜੇਸਿਰਸੰਏਨੀਨਵੈਸੇਸਿਰਦੀਜੈਗਹੀਨਨਕਜਿਸੁਪਿਜਗਮ
 ਹਿਥਿਹਾਨੀਸੇਪਿਜਰੁਲੈਜਾਗਿ॥੧॥ਮ:੩ ਮੁੰਛਹੁਭੁਲੀਨਨਕਠਿਗਿਠਿਗਿਜਨਮਿ
 ਮੁਈਆਸਾਕਸਤੁਰੀਕੋਭੋਲਾਕੋਗੰਦ੍ਰਮਿਪਈਆਸਾ॥੨॥ਪਉੜੀ॥ਸੋਐਸਾਹਰਿਨਾਮੁਖਿ
 ਅਈਐਮਨਮੇਗੇਜਿਸਭਨਾਉਪਹਿਰੁਕਮੁਚਲਾਏਸੋਐਸਾਹਰਿਨਾਮੁਖਪੀਐਮਨਮੇਗੇਜੋ
 ਅੰਤੀਅਉਸਹਿਲਾਏਛਡਾਏਸੋਐਸਾਹਰਿਨਾਮੁਖਪੀਐਮਨਮੇਗੇਜਮਨਕੀਤਿਸਨਾਸਭ

ਕੁਖਗਵਾਈਸੇਗੁਮੁਖਿਨਮੁਖਪਿਆਵਡਡਾਗੀਤਿਨਿਕਦੁਸਤਸਤਿਪੈਗੀਖਾਏ॥
 ਨਨਕਮੁਅਗਪਿਸਭਨਤੋਵਡਾਸਭਨਵੈਅਗੈਆਣਿਨਿਵਏ॥੧੫॥ਸਲੋਕਮਃ ੩
 ਵੇਸਕੇਕੁਪਿਕਲਾਖਣੀਮਨਿਖੈਕੁਰਿਆਗਾਪਿਰਕੋਭਣੈਨਚਲੈਹੁਕਮਕੋਗਵਾਗਿ॥
 ਗੁਰਕੋਭਣੈਜੋਚਲੈਸਕਿਦਖਨਿਵਰਣਹਾਗਿ॥ਲਿਖਿਆਮੇਟਿਨਸਕੀਐਜੋਧੁਗਿਲਿਖਿ
 ਆਕਰਤਾਗਿ॥ਮਨੁਤਨੁਸਉਪੈਵੈਤਕਉਸਬਦੇਧੋਗਪਿਆਗਾ॥ਬਿਨੁਨਵੈਕੀਨੋਪਇਆਦੇਖ
 ਹਰਿਵੈਬੀਚਗਿ॥ਨਨਕਸਾਸੁਆਲਿਉਸੁਲਾਖਣੀਜਿਹਵੀਸਿਰਜਣਹਾਗਿ॥੧੫॥ਸਲੋਕਮਃ ੩
 ਮਇਆਮੋਹੁਗੁਰੂਹੈਤਿਸਦਾਨਦਿਸੈਉਵਦੁਨਪਗਾਮਨਮੁਖਅਗਿਆਨੀਮਹਦੁਖੁ
 ਇਦੇਡੁਬੋਹਿਨਾਮੁਵਿਸਾਗਿ॥ਭਲਕੋਉਠਿਬਹੁਕਰਮਕਮਾਵਹਿਦੁਜੈਭਾਇਪਿਆਗਾ॥ਸ
 ਤਿਸੇਵਹਿਅਪਣਾਭਉਜਲਉਤੋਪਗਿ॥ਨਨਕਗੁਮੁਖਿਸਚਿਸਮਾਵਹਿਸਚੁਨਮੁਖਿ
 ਧਾਗਿ॥੧੫ਉਤੀ॥ਹਰਿਜਲਿਥਲਿਮਹੀਅਲਿਭਗੁਪਿਦੁਜਨਹਿਕੋਇ॥ਹਰਿਅਪਿਖ
 ਰਿਕੋਹਿਨਾਉਕੁਰਿਆਸਭਮਾਰਿਕੋਭਣੈ॥ਸਚਿਆਗਵੇਇਵਡਿਅਈਹਰਿਧਰਮਨਿ
 ਉਕੀਓਇ॥ਸਭਹਰਿਕੀਕਰਹੁਉਸਤਤਿਜਿਨਿਗੀਬਥਅਨਥਾਖਿਲੀਓਇ॥ਜੈਕਰਕੀਧਿ
 ਗਮੀਅਕਾਪਾਪੀਕਉਡੰਡੁਦੀਓਇ॥੧੬॥ਸਲੋਕਮਃ ੩ ਮਨੁਖਮੈਲੀਕਮਣੀਕੁਲਖਣੀ
 ਕੁਨਾਗਿ॥ਪਿਰੋਛੋਛਿਆਪਣਾਪਗੁਪੁਰਖੈਨਲਿਪਿਆਗਾ॥ਤਿਸਨਕਦੇਨਤੁਕਈਜਲ
 ਦੀਕੋਪੁਕਗਾ॥ਨਨਕਬਿਨੁਨਵੈਕੁਰੁਪਿਰਸੋਪੀਪਰਹਿਛੋਡੀਭਤਾਰਿ॥੧੫॥ਸਲੋਕਮਃ ੩ ਸਬਦਿ
 ਤੀਸੋਹਗਈਸਤਿਗੁਰਕੋਭਣੈਪਿਆਗਾ॥ਸਦਾਗਵੈਪੁਰੁਅਪਣਾਸਚੈਪੈਮਿਪਿਆਗਿ॥ਅਤਿ
 ਸੁਆਲਿਉਸੁਦਰੀਸੋਭਵੈਤੀਨਾਗਿ॥ਨਨਕਨਮਿਸੋਹਾਈਮੇਲੀਮੇਲਣਹਾਗਿ॥੧੬ਉਤੀ॥
 ਹਰਿਤੋਗੀਸਭਕਹਿਉਸਤਤਿਜਿਨਿਛੋਛੋਕਾਛਿਆ॥ਹਰਿਤੋਪਨੇਕਹਿਸਭਨਮਸਕਾਗੁਜਿਨਿ
 ਪਪੈਤੋਗਖਿਆ॥ਹਰਿਨਿਮਾਣਿਅਤੁਮਾਣਹਰਿਭਾਛੀਹੁਤੁਡਾਛਿਆ॥ਹਰਿਅਹੰਕਾਰੀਆਮਾ
 ਗਿਨਿਵਏਮਨੁਖਮੁਖੁਪਿਆ॥ਹਰਿਭਗਤਾਦੇਇਵਡਿਅਈਗੀਬਥਅਨਥਾਖਿਆ॥੧੭॥
 ਸਲੋਕਮਃ ੩ ਸਤਿਗੁਰਕੋਭਣੈਜੋਚਲੈਤਿਸੁਵਡਿਅਈਵਡੀਹੋਇ॥ਹਰਿਨਾਮੁਉਤਮੁਮਨਿ
 ਵੈਸੈਮੇਟਿਨਸਕੈਕੋਇ॥ਕਿਰਪਾਕਰੇਜਿਸੁਅਪਣੀਤਿਸੁਕਰੀਮਪਰਪਾਭਿਹੋਇ॥ਨਨਕਕਰਣ
 ਕਰੋਤਵਸਿਰੋਗੁਮੁਖਿਬੁਛੈਕੋਇ॥੧੮॥ਸਲੋਕਮਃ ੩ ਨਨਕਹਰਿਨਾਮੁਜਿਨੀਅਗਧਿਅਨਵਿਨਹਰਿ
 ਲਿਵਡਤਾਗਿ॥ਮਇਆਬੀਚਖਸਮਕੀਤਿਨਅਗੈਕਮਵੈਕਾਗੁਪੁਰੈਪੁਰਕਰਿਛੋਛਿਆਹੁਕਮੀ
 ਸਵਰਣਹਾਗਾਗੁਪਰਸਾਦੀਜਿਨੀਬੁਛਿਅਤਿਪਿਆਮੇਖਦੁਆਗਾਮਨਮੁਖਹੁਕਮੀ
 ਜਣਨੀਤਿਨਮਾਗੁਜੰਦਗਾਗੁਮੁਖਿਜਿਨੀਅਗਧਿਆਤਿਨੀਤਰਿਆਭਉਜਲਸੰਸਾਰੁ
 ਸਭਿਅਉਗਣੁਈਮਿਟਾਇਆਗੁਰੁਅਪੇਖਖਸਣਹੁਗਾ॥੧੯ਉਤੀ॥ਹਰਿਕੀਭਗਤਪਰ

੪੨
 ਤੀਤਹਿਸਭਕਿਛੁਜਾਣਦਾ॥ਹਰਿਜੇਵੁਨਾਹੀਕੋਈਜਾਣਹਰਿਧਰਮਬੀਚਰਦਾ॥ਕਾਕੁਅ
 ਵੇਸਕਿਉਕੀਜੈਜਾਨਹੀਅਧਰਿਮਾਰਦਾ॥ਸਚਾਸਹਿਬੁਸਤੁਨਿਆਉਪਾਪੀਨੁਹਾਰਦਾ॥ਸਲਾ
 ਹਿਰਭਗਤੁਕਹਿਜੇਕਿਹਿਭਗਤਜਨਤਾਰਦਾ॥੨੦॥ਸਲੋਕਮਃ ੩ ਆਪਣੇਪ੍ਰੀਤਮੀਲਹ
 ਹਅੰਤਰਿਬਾਉਰਧਾਗਿ॥ਸਲਾਹੀਸੇਪ੍ਰਭੁਸਦਾਸਦਾਗੁਰਕੋਹੋਤਿਪਿਆਗਿ॥ਨਨਕਜਿਸੁਨਹਿ
 ਕੋਉਸੁਮੇਲਿਲਾਏਸਾਈਸੁਹਾਗਣਿਨਾਗਿ॥੨੧॥ਸਲੋਕਮਃ ੩ ਗੁਰਸੇਵਾਤੋਹਿਪਾਈਐਜਾਕਉਨਹਿ
 ਕੋਇ॥ਮਦਸਤੋਵੇਤੋਭਣੈਪਿਆਇਆਨਮੁਹੋਗਾ॥ਉਸੈਮਾਗਿਮਿਲਾਇਅਨੁਗੁਰਕੈਸਬਦਿ
 ਤਗੈ॥ਨਨਕਸਹਜਿਸਮਾਇਅਨੁਹਰਿਅਪਣੀਕ੍ਰਿਪਾਕਰੇ॥੨੨ਉਤੀ॥ਹਰਿਅਪਣੀਭਗਤਾ
 ਕਹਿਵਡਿਅਈਵਿਖਾਣੀਅਨੁ॥ਅਪਣੀਆਪਿਕਰੈਪ੍ਰਤੀਤਿਅਪੇਸੇਵਾਪਾਣੀਅਨੁ॥ਹ
 ਰਿਭਗਤਾਨੇਦੇਇਅਨੰਦੁਥਿਰੁਪਾਗੀਬਹਾਣਿਅਨੁ॥ਪਾਪੀਅਨਨਦੇਈਥਿਰੁਹਣਿਤੁਣਿਨਰਕ
 ਘਰਿਚਾਇਅਨੁ॥ਹਰਿਭਗਤਾਨੇਦੇਇਪਿਆਰੁਕਹਿਅੰਗੁਨਿਸਤਾਰਿਅਨੁ॥੨੩ਉਤੀ॥ਸਲੋਕਮਃ ੧
 ਕੁਬਿਭੁਮਣੀਕੁਦਇਆਕਸਾਇਤਿਪਗੰਨਾਘਣਤੁਹੀਮੁਨੀਕੋਧੰਭਾਨਾ॥ਕਾਗੀਕਛੀ
 ਕਿਆਖੀਐਜਾਚਾਹੋਛੈਠੀਅਨਾਣਿ॥ਸਤੁਸੰਜਮੁਕਰਣੀਕਰੰਨਾਵੁਣਨਾਉਜਪੋਧੀ॥ਨਨਕਅ
 ਰੋਉਤਮਸੋਈਜਿਪਾਪਪੰਦਿਨਦੇਧੀ॥੨੪ਉਤੀ॥ਕਿਆਉਸੁਕਿਆਬੁਗਲਾਜਾਕਉਨਹਿਕੋਇ
 ਜਾਜਿਤਿਸੁਭਵੈਨਨਕਾਕਾਗੁਹੰਸੁਕਰੇਇ॥੨੫ਉਤੀ॥ਕੀਤਲੇਤੀਐਕੰਮੁਸਹਰਿਪਥਿਆ
 ਖੀਐ॥ਕਾਗੁਹੋਇਸਦਾਹਿਸਤਿਗੁਰਸੁਖਸਾਖੀਐ॥ਸੰਤਸੰਗਿਨਿਧਾਨਅੰਮ੍ਰਿਤਚਾਖੀਐ॥
 ਭੈਂਡਜਨੀਮਹਾਨਦਾਸਕੀਰਖੀਐ॥ਨਨਕਹਰਿਗੁਣਗਾਇਅਲਖੁਪ੍ਰਣਾਖੀਐ॥੨੬ਉਤੀ॥
 ਸਲੋਕਮਃ ੩ ਜੰਧਿਉਪ੍ਰਿਭੁਸੁਭਤਿਸਕਾਸਭਸੋਦੇਇਅਪੁਗਾ॥ਨਨਕਗੁਮੁਖਿਸੇਵੀਐਸਦਾਸ
 ਦਾਦਤਗਾ॥ਹਉਥਲਿਹਾਗੀਤਿਨਕਉਜਿਨਿਪਿਆਇਆਹਰਿਨਿਕੰਕਾਗਾਥਨਕੋਮੁਖਸਦ
 ਉਲਾਓਨਨੰਸਭਜਗਤੁਕਰੇਨਸਕਾਰੁ॥੨੭ਉਤੀ॥ਸਤਿਗੁਰੀਮਲਿਐਉਲਾਟੀਭਣੀਵ
 ਨਿਪਿਥਰਕਉਖਾ॥ਅਠਹਰਸਿਧੀਪਿਛੈਲਾਗੀਅਠਹਰਿਨਿਜਪਵਿਦੈਜਿਨਥਾਇ॥ਅ
 ਨਦੁਧਨੀਸਦਵਜਦੇਉਨਮਨਿਹਰਿਲਿਵਲਾਇ॥ਨਨਕਹਰਿਭਗਤਿਤਿਨਕੋਮਨਿਵੈਸੈਜਿਨਿ
 ਮਸਕਿਲਿਖਿਆਪੁਰਿਪਾਇ॥੨੮ਉਤੀ॥ਹਉਛਾਛੀਹਰਿਪ੍ਰਭਖਸਮਕਾਹਰਿਕੋਦਰਿ
 ਆਇਆਹਰਿਅੰਦਹਿਸੁਟੀਪੁਕਾਰਛਾਮੁਖਿਲਾਇਆਹਰਿਪੁਛਿਆਛਾਛੀਸਦਿ
 ਕੈਕਿਤੁਅਥਿਤੁਆਇਆ॥ਨਿਤਦੇਵਦੁਨਦਇਆਲਪ੍ਰਹਰਿਨਾਮੁਪਿਆਇਆਹ
 ਰਿਵੈਤਹਿਨਾਮੁਪਾਇਆਨਨਕਪੈਨਾਇਆ॥੨੯ਉਤੀ॥

ਅਹਿਨਿਸਿਏਕੁ ਅਗਿਆਨਸੁਨਾਗਾ ਤਦਿਨੁ ਸੰਮਲੁ ਕਪਟਮਹਾਦੁਖ ਅਥਚਿਤੁ ਅਧਿਕਪ
ਪਸਰਿਆ ਗਰਭਛੇਡਿ ਮ੍ਰਿਤਮੰਡਲਾਇਆ ਤਉ ਨਹ ਰਿਮਨਹੁ ਬਿਸਾਰਿਆ ॥ ੧ ॥ ਫਿਰਿ
ਪਛਤਾਵਹਿਗੁਮੁਕਿਆ ਤੁਕਵਨਕੁ ਮਤਿਭ੍ਰਮਲਾਗਾ ਚੇਤਿ ਰਾਮੁ ਨਹੀ ਜਮੁਪ੍ਰਿਯਾਹਿਗਾ ਜ
ਨੁਬਿਚਰੈ ਅਨਰਧਾ ॥ ੧ ॥ ਰਹਾਉ ॥ ਬਾਲਾਬਿਨੋਦ ਚਿੰਤ ਸਲਾਗਾ ਖਿਨੁ ਖਿਨੁ ਮੋਹਿਬਿਆ
ਪ੍ਰੇਮਸੂਖਮੁ ਪ੍ਰਾਪਿ ਮ੍ਰਿਤੁ ਬਿਖਾਰੀ ਤਉ ਪੰਚਪ੍ਰਗਟਸੰਤਪੈ ॥ ਜਪੁਤਪ੍ਰਸੰਨ ਮੁਖਿ ਸੁਕ੍ਰਤਿ
ਮਤਿ ਰਾਮਨਾਮੁ ਨਾਮੁ ਰਾਖਿਆ ਉਛਲਿਆ ਕਾਮੁ ਕਾਲਮਤਿ ਲਾਗੀ ਤਉ ਅਨਸਕਤਿ ਗਲਿ
ਬਧਿਆ ॥ ੨ ॥ ਤਰੁਣ ਤੇਜੁ ਪਰਿਆਮੁ ਖੁਚਿਹਿ ਸੁਰ ਅਮਰਨਪਛਾਣਿਆ ਉਨਮਤਿ ਕਾ
ਮਿਸਰਾ ਬਿਖੁਭੁ ਲੈਪਾਪੁ ਪੁਨੁ ਪਛਾਣਿਆ ਸੁਤਸੰਪਤਿ ਦੇਖਿ ਇਹੁ ਮਨਿਗਧਿਆ ਰਾਮੁ ਰਿਦੈ
ਤਖੈਇਆ ਅਵਸਰਤਮਾਇਆ ਮਨੁ ਤੇਲਤਉਤਗਮੁ ਖਿਜਨਮੁ ਵਿਗੋਇਆ ॥ ੩ ॥ ਪੁੰਡਰੇ
ਸਕਸਮਤੋਪਏਲੇ ਸਪਤਪਤਲਕੀਥਾਣੀ ॥ ਲੋਚਨੁ ਸਮਹਿਭੁ ਪਿਥਲਾਨਠੀਤਕਾ ਮੁਪਵਸਿ
ਮਧਾਣੀ ॥ ਤਤੋਬਿਖੈਤਈ ਮਤਿ ਪਾਵਸਿ ਕਾਇਆ ਕਮਲੁ ਕਮਲਾਣਾ ॥ ਅਵਗਤਿ ਬਾਣਿ
ਛੇਡਿ ਮ੍ਰਿਤਮੰਡਲਤਉ ਪਾਛੈ ਪਛਤਾਣਾ ॥ ੪ ॥ ਨਿਕਟੀ ਦੇਹਦੇਖਿ ਪ੍ਰਿਥਿ ਪ੍ਰਿਥਿ ਜੈਮਾਨ ਕਰਤ
ਹੀਭੁਣੈ ॥ ਲਾਲਾਚਕਰੈ ਜੀਵਨਪਦਕਰਨਿ ਲੋਚਨੁ ਕਛੁ ਨ ਸੁਣੈ ॥ ਥਾਕਤਉਤਉਤਿ ਆਮਨੁ ਪ੍ਰ
ਖਿਯਰਿ ਅੰਗਨਿ ਸੁਖਾਈ ॥ ਬੇਟੀ ਕਰੈ ਸੁਨਹਰੇ ਭਗਤੁ ਮਹਿਨੁ ਕਤਿ ਕਿਨਿ ਪਈ ॥ ੧ ॥ ੧
॥ ੪ ॥
ਸਿਰੀਗੁਰੂ ਸ੍ਰੀਰਵਤਾ ਸਜੀਉਕਾ ॥ ੧੮ ਸਤਿਗੁਰਪ੍ਰਸਾਦਿ
ਤਹੀ ਮੇਰੀ ਮੇਰੀ ਤੇਰੀ ਅੰਤਰੁ ਕੈਸਾ ॥ ਕਨਕਕਟਿ ਕਜਲਾਤਰੰਗਜੈਸਾ ॥ ੧ ॥ ਜਉ ਪੈਰਮਪਾਪਕ
ਰੰਤ ਅਹੇ ਅਨੰਤਾ ॥ ਪਤਿਤਪਾਵਨ ਨਾਮੁ ਕੈਸੇ ਹੁੰਤਾ ॥ ੧ ॥ ਰਹਾਉ ॥ ਤੁਮਜਿਨ ਇਕ ਆਛਉ ਅੰ
ਤਰਜਾਮੀ ॥ ਪ੍ਰਭਤੇ ਜਨ ਜਾਨੀ ਜੈਜਨ ਤੇ ਸੁਆਮੀ ॥ ੧ ॥ ਸਗਿਰ ਅਰਪੈ ਮੇਕਉ ਬੀਚਾਰੁ ਦੇਹਾ ॥
ਵਿਦਾਸਮਦਲਾਸਮਝਵੈ ਕਉ ॥ ੩ ॥ ੧ ॥ ੫ ॥
ਸਿਰੀਗੁਰੂ ਕੀਰਤੀਉਕੀ ॥ ਪੁਰਿ ਮਾਕੇਘਗਿਗਵਣਾ ॥
ਨੇਗਰਗਭਰੰਡਲਜਥਾ ਛਤਉਰਧਧਿਆਨਿ ਵਲਾਗਾ ॥ ਮਿਸਤਕਪੰਡਿਤਮਦਨ

ਸਿਰੀਗੁਰੂ ਕੀਰਤੀਉਕੀ ॥ ੧੮ ਸਤਿਗੁਰਪ੍ਰਸਾਦਿ
ਜਨਨੀ ਜਨਤਸਤਬੁਭੋਤਹੈ ਇਤਨ ਕੁਨਜਨੈ ਜਿਦਿਨ ਅਵਧਪਟਤਹੈ ॥ ਮੇਰੇ ਮੇਰੇ
ਅਧਿਕਲਾਭੁ ਪ੍ਰਿਥਿ ਪੇਖਤੀ ਜਮੁ ਹਉਸੈ ॥ ੧ ॥ ਐਸੇ ਤੇਜਗੁਭਰਮਭੁਲਾਇਆ ਕੋਸੇ ਬੁਝੈ ਜਾ
ਬੋਧਿ ਮਾਏ ਮਾਇਆ ॥ ੧ ॥ ਰਹਾਉ ॥ ਕਤਕਬੀਰਛੇਡਿ ਬਿਖਿਆਰਸਇਤ ਸੰਗਤਿ ਨਿਹਚ
ਉਮਰਣਾ ॥ ਮਈਆ ਜਪਹੁ ਪ੍ਰਣੀਅਨਤੀ ਵਣਬਾਣੀ ਇਨ ਬਿਧਿਤਵਸਗੁਰਤਰਣਾ ॥
ਜਾਤਿ ਸੁਭਾਵੇਤਲਾ ਗੋਬਥੀ ॥ ਭਰਮਭੁਲਾਵਾ ਵਿਚਹੁ ਜਾਇ ॥ ਉਪਜੈ ਸਹਜਿਗਿਆਨ ਮਤਿ
ਗੋ ॥ ਗੁਰਪ੍ਰਸਾਦਿ ਅੰਤਰਿ ਲਿਵਲਾਗੈ ॥ ੩ ॥ ਇਤ ਸੰਗਤਿ ਨਹੀ ਮਰਣਾ ॥ ਹੁਕਮੁ ਪਛਾਣਿਤਾਖ
ਮੈਲਿ ਲਾਣਾ ॥ ੧ ॥ ਰਹਾਉ ਦੁਜਾ ॥ ਸਿਰੀਗੁਰੂ ਤਿਲੋਚਨ ਜੀਉਕਾ ॥ ਮਾਇਆ ਮੇਰੁ ਮਨਿ
ਗਲਾ ਪ੍ਰਣੀਤ ਰਾਮਰਣ ਭਉਦਿ ਸਹਿਗਇਆ ॥ ਕੁਟਬਦੇਖਿ ਬਿਗਸਹਿ ਕਮਲਾਜਿ ਉਪਰਾ
ਰਿਜੋਹਹਿ ਕਪਟਨਾ ॥ ੧ ॥ ਦੁਕਾਇਓਹਿ ਜਮਹਿਤਣਾ ॥ ਤਿਨ ਅਗਲਾ ਕੈ ਮੈਰਹੁ ਨ ਜਾ
ਇਕਈ ਕਈ ਸਾਜਣੁ ॥ ਏਕਹੈ ਮਿਲੁ ਮੇਰੇ ਬੀਠੁ ਲਾਏ ਬਾਹੁ ਕੀਵਲਾਇ ॥ ਮਿਲੁ ਮੇਰੇ
ਈਅਮੈ ਲੈਹਿ ਛਡਾਇ ॥ ੧ ॥ ਰਹਾਉ ॥ ਅਨਿਕ ਅਨਿਕ ਭੋਗਰਾਜ ਬਿਜੈ ਪ੍ਰਣੀਤ ਸੰਸਾਰਸਾਗਰ
ਅਮਰਭਇਆ ॥ ਮਾਇਆ ਮੂਰਚੇ ਤਸਿਨਾਹੀ ਜਨਮੁ ਗਵਾਇਓ ਆਲਾਸੀਆ ॥ ੨ ॥ ਬਿਖਮਯ
ਰਖਿ ਚਲਣਾ ਪ੍ਰਣੀਤ ਵਿਸਮਿਤ ਹਨੁ ਪ੍ਰਵੇਸੀ ॥ ਮਾਇਆ ਮੇਰੁ ਤਥਾ ਬਿਸਹਿਗਇਆ ਜਾਤੀ
ਅਲੇਸੀਸਾ ॥ ੨ ॥ ਆਜੁ ਮੇਰੇ ਮਨਿ ਪ੍ਰਗਟੁ ਭਇਆ ਹੈ ਪੈਖੀ ਅਲੇਪੁ ਰਮਰਾ ॥ ਤਤਕਰ
ਲਕਰਨਿ ਮਹਾਬਲੀ ਤਿਨ ਅਗਲਾ ਕੈ ਮੈਰਹੁ ਨ ਜਾਇ ॥ ੪ ॥ ਜੈਕੋ ਮੂਢਿ ਪਦੇ ਸਕਰੁਤਹੈ
ਵਣਿਤਿ ਤਿਹਤ ਭਨਾਇਆ ॥ ਐਜੀਤੁ ਅਪਸਰਕਿਛੁ ਜਣਦਾ ॥ ਬਦਤਿ ਤਿਲੋਚਨੁ
ਰਾਮਈਆ ॥ ੫ ॥ ੨ ॥ ਸਿਰੀਗੁਰੂ ਕੀਰਤੀਉਕਾ ॥ ਅਚਰਜ ਏਕੁ ਸੁਨਹਰੇ ਪੰਡੀ
ਅਅਥਕਿਛੁ ਕਰੁਣਾ ਜਈ ॥ ਸੁਗਰਿਗਣ ਗੰਧਰ੍ਵਜਿਨਿ ਮੇਰੇ ਤਿਭਵਣਿ ਮੇਧੁਲੀਲਾਈ
॥ ੧ ॥ ਰਾਜ ਰਾਮ ਅਨਹਦ ਕਿਗੁਰੀ ਬਜਾ ॥ ਜਾਕੀ ਦ੍ਰਿਸਟਿ ਦਲਿਵਲਾਗੈ ॥ ੧ ॥ ਰਹਾਉ ॥
ਭਾਠੀਗਗਨ ਸਿੰਝੀ ਆਅਰੁ ਭੰਗਿਆ ਕਨਕਕਲਾਸਇਕੁ ਪਾਇਆ ॥ ਤਿਸਮਹਿ ਪਾਰਚੁ ਐ
ਅਤਿਨਿਰਮਲ ਰਸਮਹਿ ਸਨੁ ਚੁਆਇਆ ॥ ੨ ॥ ਏਕੁ ਜੁਥਤ ਅਨੁਪਬਨੀ ਪੈਪਵਨੀ ਪਾ
ਲਾਸਾਜਿਆ ॥ ਭੀਨਿਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥ ੩ ॥ ਐਸੇ ਗਿਆਨ ਪ੍ਰ
ਟਿਆ ਪੁਰਖੋਤਮ ਕਹਹੁ ਬੀਰਗੰਗਤਾ ॥ ਅਉਰੁ ਨ ਸਿਭਭਰਮਭੁਲਾਨੀ ਮਨੁ ਰਾਮਸਾਇ
ਮਾਤਾ ॥ ੪ ॥ ੩ ॥
ਸਿਰੀਗੁਰੂ ਕੀਰਤੀਉਕੀ ॥ ਪੁਰਿ ਮਾਕੇਘਗਿਗਵਣਾ ॥
ਨੇਗਰਗਭਰੰਡਲਜਥਾ ਛਤਉਰਧਧਿਆਨਿ ਵਲਾਗਾ ॥ ਮਿਸਤਕਪੰਡਿਤਮਦਨ



ੴ ਸਤਿਨਾਮੁ ਕਰਤਾ ਖਰਖ ਨਿਰਭਉ
ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਗੁਰਮਾਣੁ ਮਹਲਾ ੪ ॥ ਚਉਪਦੈ ॥ ॥ ਹਰਿਹਰਿਨਾਮੁ ਮੈਰਹਿਮਿ ਨਿਭਾਇਆ ॥
ਵਡਭਾਗੀ ਹਰਿਨਾਮੁ ਪਿਆਰਿਆ ॥ ਗੁਰਪੁਰੈ ਹਰਿਨਾਮੁ ਸਿਧਿ ਪਾਈ ॥ ਕੇਵਿਰਲਾ ਗੁਰਮਤਿ ਚਲੈ ॥
ਜੀਉ ॥ ੧ ॥ ਮੈਰਹਿਰਿਖਰਚੁਲਾਇਆ ਬੰਨਿਪੁਲੈ ॥ ਮੇਰਪ੍ਰਣਸਖਾਈ ਸਦਾ ਨਾਇ ਚਲੈ ॥
ਗੁਰਿਪੁਰੈ ਹਰਿਨਾਮੁ ਦਿਕਾਇਆ ॥ ਹਰਿਨਾਮੁ ਚਲੁ ਹਰਿਯੁਨਪੁਲੈ ਜੀਉ ॥ ੨ ॥ ਹਰਿਹਰਿਸਜਲਾਮੇ
ਰਾਪੀਤਮੁ ਗਇਆ ॥ ਕੇਈਆਇਮਿਲਾਵੈ ਮੇਰਪ੍ਰਣਜੀਵਇਆ ॥ ਹਰਿਨਾਮੁ ਸਕਾਥਿਨ
ਦੇਖੈ ਪੀਤਮੁ ਮੈਰਹਿਰਾਇ ॥ ਹਰਿਚਲੈ ॥ ੩ ॥ ਸਤਿਗੁਰੁ ਸਿਮਰੈ ਮੇਰਾ ਬਾਲਾ ਸਖਾਈ ॥ ਹਰਿਹਰਿ
ਨਾਮੁ ਸਕਾਥਿਨੁ ਦੇਖੈ ਮੇਰਾ ਮਾਈ ॥ ਹਰਿਜੀਉ ਕ੍ਰਿਪਾ ਕਰਹੁ ਗੁਰਮੇਲੁ ॥ ਜਨਨਾਨਕ ਹਰਿਯੁਨਪੁਲੈ ਜੀਉ ॥
੪ ॥ ੧ ॥ ਮਾਣੁ ਮਹਲਾ ੪ ॥ ਮਰਦੁ ਜਨਮੇਰ ਮਨਤਨੁ ॥ ਹਰਿਹਰਿਬਿਨੁ ਦੁਜਾ ਅਵ
ਰੁਨਾਨਾ ॥ ਕੇਈ ਸਜਣੁ ਸੰਤਮਿਲੈ ਵਡਭਾਗੀ ॥ ਮੈਰਹਿਪ੍ਰਭੁ ਪਿਆਰਾ ਸੈ ਜੀਉ ॥ ੧ ॥ ਚਉਪਦੈ
ਤਨੁ ਖੋਜੀਭਾਣਿਭਾਣੀ ॥ ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰਾ ਮਾਈ ॥ ਮਿਲਿਸਤ ਸੰਗਤਿ ਭੋ
ਦਸਾਈ ॥ ਵਿਚਿ ਸੰਗਤਿ ਹਰਿਪ੍ਰਭੁ ਸੈ ਜੀਉ ॥ ੨ ॥ ਮੇਰਾ ਪਿਆਰਾ ਪ੍ਰੀਤਮੁ ਸਤਿਗੁਰੁ ਰਖਵਾਲਾ ॥
ਮਥਰਕਦੀਨ ਕਰਹੁ ਪਤਿਪਾਲਾ ॥ ਮੇਰਾ ਮਾਤਿਪਤਿ ਗੁਰੁ ਸਤਿਗੁਰੁ ਪੁਰਾ ਗੁਰਜਲਾ ॥ ਮਿਲਿਕਮਲਾਵਿ
ਸੈ ਜੀਉ ॥ ੩ ॥ ਮੈਰਹਿਗੁਰਦੇਖੈ ਨਿਦਨਾਵੈ ॥ ਮੇਰਮਿਨਿਤਿ ਨਿਦਨ ਗੁਰਬਿਰਹੁ ਲਗਾਵੈ ॥
ਰਿਦਇਆ ਕਰਹੁ ਗੁਰਮੇਲੁ ॥ ਜਨਨਾਨਕ ਗੁਰਮਿਲਿਹਰ ਸੈ ਜੀਉ ॥ ੪ ॥ ੨ ॥ ਮਾਣੁ ਮਹਲਾ ੪ ॥
ਹਰਿਗੁਣ ਪਦਮੈਰਹਿ ਗੁਣ ਗੁਣੀ ॥ ਹਰਿਹਰਿਨਾਮੁ ਕਾਥਿਨਿਤੁ ਸੁਣੀ ॥ ਮਿਲਿਸਤ ਸੰਗਤਿ
ਹਿਗੁਣ ਗੋਇ ਜਗੁ ਭਉਲਾ ॥ ਤਤੁਤੀਐ ਜੀਉ ॥ ੧ ॥ ਆਉ ਸਖੀ ਹਰਿਮੇਲ ਕਰੇ ॥ ਮੇਰਾ ਪ੍ਰੀਤਮੁ

ਕਮੈਦੇਇ ਸਨੇਹਾ ॥ ਮੇਰਾ ਮੀਤ ਸਖਾਸੇ ਪ੍ਰੀਤਮੁ ਭਾਈ ॥ ਮੈਦੇਸੈ ਹਰਿਨਾਮੁ ਗੀਐ ਜੀਉ ॥ ੨ ॥ ਮੇਰਾ ਬੇਦ
ਨਹਿਗੁਰੁ ਪੁਰਾ ਜਾਣੈ ॥ ਹਰਿਹਰਿਨਾਮੁ ਸਕਾਥਿਨਾਮੁ ਵਖਾਣੈ ॥ ਮੈਰਹਿਪ੍ਰਭੁ ਪ੍ਰੀਤਮੁ ਜੀਉ ॥
ਮੈਰਹਿਹਰਿਨਾਮੁ ਪ੍ਰੀਤਮੁ ਭਾਈ ॥ ਹਰਿਜਲਨਿਪਿਤਮੁ ਜਲਾਕੇ ਮੀਨਿ ਜਨਨਾਨਕ ਜਲਾਥਿਨੁ ਮਗੀਐ ਜੀਉ ॥ ੪ ॥ ੩ ॥
ਮਾਣੁ ਮਹਲਾ ੪ ॥ ਹਰਿਜਨ ਸੰਤਮਿਲਹੁ ਮੇਰੇ ਭਾਈ ॥ ਮੇਰਾ ਹਰਿਪ੍ਰਭੁ ਦਸਮੁ ਭਉਖਲਾ ਭਾਈ
ਮੇਰਾ ਸਰਪਾ ਪੁਰਿਜਗੁ ਜੀਵਨਦਾਤੇ ॥ ਮਿਲਿਹਰਿਦਰਸਨੁ ਮਨੁ ਭੀਜੈ ਜੀਉ ॥ ੧ ॥ ਮਿਲਿਸਤ ਸੰ
ਗਤਿ ਬੋਲੀ ਹਰਿਥਾਣੀ ॥ ਹਰਿਹਰਿਕਥਾ ਮੇਰਮਿਨਿਭਾਣੀ ॥ ਹਰਿਹਰਿਅੰਮ੍ਰਿਤੁ ਹਰਿਮਨਿਭਾਵੈ ॥
ਮਿਲਿਸਤਿਗੁਰੁ ਅੰਮ੍ਰਿਤੁ ਪੀਜੈ ਜੀਉ ॥ ੨ ॥ ਵਡਭਾਗੀ ਬਰਿਸੰਗਤਿ ਪਾਵਹਿ ॥ ਭਾਗੀਨੁ ਭੁਜਿ
ਚੇਟਾਵਹਿ ॥ ਬਿਨੁ ਭਾਗਾ ਸਤਸੰਗੁ ਨ ਲਭੈ ॥ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥ ੩ ॥ ਮੈਰਾਇਮਿ
ਲੁਕਗਜੀਵਨੁ ਪਿਆਰਾ ॥ ਹਰਿਹਰਿਨਾਮੁ ਦਇਆਨਿਧੀ ॥ ਗੁਰਮਤਿਨਾਮੁ ਮੀਠਾ ਮਨਿਭਾ
ਇਆ ਜਨਨਾਨਕ ਨਾਮੁ ਮਨੁ ਭੀਜੈ ਜੀਉ ॥ ੪ ॥ ੪ ॥ ਮਾਣੁ ਮਹਲਾ ੪ ॥ ਹਰਿਗੁਰਗਿਆ
ਨੁ ਹਰਿਸੁਹਰਿ ਪਾਇਆ ॥ ਮਨੁ ਹਰਿਗੰਗਾ ਭਾਰਿਹਰਿਸੁਪੀਆਇਆ ॥ ਹਰਿਹਰਿਨਾਮੁ ਮੁਖਿ
ਹਰਿਹਰਿਬੋਲੀ ॥ ਮਨੁ ਹਰਿਸਿਟੁ ਲਿਟੁ ਲਿਪੁ ਦਾਜੀਉ ॥ ੧ ॥ ਆਵਹੁ ਸੰਤ ਮੇਰਾ ਲਿਖੇਲਾ
ਈਐ ॥ ਮੇਰਾ ਪ੍ਰੀਤਮੁ ਕੀਮੈ ਕਥਾ ਸੁਣਾਈਐ ॥ ਹਰਿਕੇਸੀਤ ਮਲਹੁ ਮਨਦੇਵਾ ਜੋਗਬਾਈ
ਮੁਖਚਉਦਾਜੀਉ ॥ ੨ ॥ ਵਡਭਾਗੀ ਹਰਿਸੰਤਮਿਲਾਇਆ ॥ ਗੁਰਿਪੁਰੈ ਹਰਿਸੁਮੁਖਿ ਪਾਇ
ਆ ॥ ਭਾਗੀਨਾ ਸਤਿਗੁਰੁ ਨਹੀਪਾਇਆ ॥ ਮਨੁ ਮੁਖਗਭਜਨੀ ਨਿਤਪਉਦਾਜੀਉ ॥ ੩ ॥ ਆ
ਪਿਦਇਆ ਲਿਦਇਆ ਪ੍ਰਭਿਧੀ ॥ ਮਲਹੁ ਹਰਿਮੈ ਬਿਖਿਆਸ ਭਨਿਵਾਗੀ ॥ ਨਾਨਕਹਟਪਟ
ਵਿਚਿਕਾਇਆ ਹਰਿਲੇਵੇ ਗੁਰਮੁਖਿ ਸਉਦਾਜੀਉ ॥ ੪ ॥ ੫ ॥ ਮਾਣੁ ਮਹਲਾ ੪ ॥ ਹਰਿਗੁ
ਣ ਗੋਵਿੰਦ ਹਰਿਨਾਮੁ ਪਿਆਈ ॥ ਮਿਲਿਸੰਗਤਿ ਮਨਿਨਾਮੁ ਵਸਾਈ ॥ ਹਰਿਪ੍ਰਭ ਅਗਮ ਅਗੋਚਰ
ਸੁਆਮੀ ॥ ਮਿਲਿਸਤਿਗੁਰੁ ਹਰਿਸੁਕੀਚੈ ਜੀਉ ॥ ੧ ॥ ਧਨੁ ਧਨੁ ਹਰਿਜਨ ਜਿਨਹਰਿਪ੍ਰਭੁ ਜਾਜਾ
ਇਪੁਛਾ ਜਨਹਰਿਕੀਥਾ ॥ ਪਾਵਮੇਲੇਵਾ ਮਲਿਮਲਿਧੇਵੀ ॥ ਮਿਲਿਹਰਿਜਨ ਹਰਿਸੁਪੀਚੈ ਜੀ
ਉ ॥ ੨ ॥ ਸਤਿਗੁਰਦੇਤਨਾਮੁ ਦਿਕਾਇਆ ॥ ਵਡਭਾਗੀ ਗੁਰਦਰਸਨੁ ਪਾਇਆ ॥ ਅੰਮ੍ਰਿਤੁ ਗੁ
ਸਉ ਅੰਮ੍ਰਿਤੁ ਬੋਲੀ ਗੁਰਿਪੁਰੈ ਅੰਮ੍ਰਿਤੁ ਚੈ ਜੀਉ ॥ ੩ ॥ ਹਰਿਸਤਸੰਗਤਿ ਸਤਪੁਰਖੀ ਮ
ਲਾਈਐ ॥ ਮਿਲਿਸਤਸੰਗਤਿ ਹਰਿਨਾਮੁ ਪਿਆਈਐ ॥ ਨਾਨਕਹਰਿਕਥਾ ਸੁਣੀ ਮੁਖਬੋਲੀ
ਗੁਰਮਤਿ ਹਰਿਨਾਮੁ ਪੀਚੈ ਜੀਉ ॥ ੪ ॥ ੬ ॥ ਮਾਣੁ ਮਹਲਾ ੪ ॥ ਆਵਹੁ ਭੋਲੇਤੁ ਸੀ
ਮਿਲਾਯੋ ਪਾਗੀਆ ॥ ਜੋ ਮੇਰਾ ਪ੍ਰੀਤਮੁ ਦੇਸਤਿਸਕੈ ਹਉ ਵਧੀਆ ॥ ਮਿਲਿਸਤਸੰਗਤਿ ਲ
ਧਹਰਿਸਜਣੁ ਹਰਿਸਤਿਗੁਰੁ ਵਿਟਹੁ ਪੁਆਈਆ ਜੀਉ ॥ ੧ ॥ ਜਹਜਹਦੇਖਾਤਹੁ ਸੁਆਮੀ

ਇਆਹਰਿ ਤੇਰੇ ਆਗੈ। ਦਰਸਨ ਪੇਖਤ ਮਨ ਆਪੈ ਨ ਨਕ ਮਿਲਣ ਸੁਭਾਈ ਜੀਉ॥੨॥
 ॥੧॥ ਮਾਣੁ ਮਹਲਾ ੫ ॥ ਦੁਖਤ ਦੇ ਜਾਇ ਸਹਿਜਾ ਵੈ। ਭੁਖਾਇ ਆਪੈ ਬਹੁ ਬਿਧਿ ਪਾਵੈ॥
 ਸਿਮਰਤ ਨ ਮੁਸਾ ਸੁਭਾ ਲਿਸੁ ਦੇਵੈ ਨ ਦਇਆਲਾ ਜੀਉ॥੧॥ ਸਤਿ ਗੁਰ ਮੇਰਾ ਦਰਸਨ
 ਥਾ। ਜੀਇ ਸਮਲੀਤ ਸਭੁ ਦੁਖ ਲਥਾ। ਚਿਤ ਰੰਗ ਗਈ ਚਉਪਿ ਆਪੈ ਕਰੇ ਪ੍ਰਤਿਪਾਲਾ ਜੀਉ॥
 ॥੨॥ ਬਾਰ ਵਾਰੀ ਸੁਭ ਕਿਛੁ ਮੰਗਾ। ਦੇਵੈ ਤੇ ਨੀਪ੍ਰਤੰਗਾ। ਪੈਰ ਪੈਰ ਬਹੁਤ ਮਨ ਦੀਨ
 ਦਇਆਲਾ ਪਾਲਾ ਜੀਉ॥੩॥ ਹਉ ਬਿਲਾਹੀ ਸਤਿ ਗੁਰ ਮੁਗ। ਜਿਨ ਬੰਪਨ ਕਾ ਦੇ ਸਗਲੇ ਮੇਰੇ
 ਹਿਰਦੇ ਨ ਮੁਦੈ ਨਿਗਮ ਕੀਏ ਨ ਨਕ ਰੰਗ ਸਾਲਾ ਜੀਉ॥੪॥ ੬॥ ਮਾਣੁ ਮਹਲਾ ੫
 ਲਾਗੇ ਪਾਲਾ ਦਇਆਲਾ ਗੀਲਾ। ਗਹਰੀ ਗੰਢ ਬੇਅੰਤ ਗੋਵਿੰਦ। ਉਚਰ ਅਥਾ ਬੇਅੰਤ ਸੁ
 ਆਮੀ ਸਿਮਰਿ ਸਿਮਰਿ ਉਜੀਦਾ ਜੀਉ॥੧॥ ਦੁਖ ਭੰਜਨ ਨਿਧਾਨ ਅਮੋਲਾ। ਨਿਰਭਉ ਨਿਰਵੈਰ
 ਅਥਾ ਹਰੇ ਤੇ। ਅਕਾਲ ਮੂਰਤਿ ਅਜੂਨੀ ਸੈਭ ਮਨ ਸਿਮਰਤ ਚਾਈਦਾ ਜੀਉ॥੨॥ ਸਦਾ
 ਸੰਗੀ ਹਰਿ ਗੋਪਾਲਾ। ਉਚੀਨ ਕਰੇ ਪ੍ਰਤਿਪਾਲਾ। ਨਾਮੁ ਰਸਾਇਣੁ ਮਨੁ ਰਿਪਾਇਣੁ ਗੁਰੂ
 ਪ੍ਰੀਤ ਮਿਤੁ ਪੀਦਾ ਜੀਉ॥੩॥ ਲਿਖਿ ਪਿਅਰੇਤੁ ਪੁਪਿਅਈ। ਏਹੁ ਸੁਮਤਿ ਗੁਰੂ ਤੇ ਆਈ॥
 ਨਨਕਰੀ ਪਹਿਤੁ ਏਨੁ ਕਹਿ ਰਿਗਿ ਪਾਹਿ ਪਗਦਾ ਜੀਉ॥੪॥ ੭॥ ਮਾਣੁ ਮਹਲਾ ੫
 ਧੰਨੁ ਸੁਵੇਸ਼ਾ। ਜਿਤੁ ਮੈਸਤਿ ਗੁਰੀ ਮਲਿਆ। ਸੁਫਲੁ ਦਰਸਨੁ ਕੇ ਪੇਖਤ ਰਿਆ। ਧੰਨੁ ਮੁਰਤ ਰਸੇ ਪ
 ਲਾਪੀ ਆਪੈਨੁ ਸੁਭਿ ਸੈਜੰਗਾ ਜੀਉ॥੧॥ ਉਚ ਮੁਕਤ ਮਨੁ ਨਿਰਮਲੁ ਹਉ ਏ। ਭਗਿ ਮਾਗੀ
 ਚਲਾਤੁ ਮੁਸਗਲਾ ਏ। ਆਨਾ ਮਨਿ ਪਾਨੁ ਸਤਿ ਗੁਰੂ ਸੁਣਾਇ। ਅਮਿਟਿ ਗੋਪੇ ਸਗਲੇ ਰੰਗਾ ਜੀਉ
 ॥੨॥ ਅੰਤ ਬਿਧਾ ਹਰਿ ਤੇ ਗੰਢਾ। ਤੁਧੁ ਆਪਿ ਕਥੀਤੇ ਆਪਿ ਵਖਾਣੀ। ਗੁਰਿ ਕਹਿ ਆਸੁ ਭੇ
 ਕੇ ਦੇ ਕਾਵਨੁ ਕੇਈ ਹਉ ਗਾ ਜੀਉ॥੩॥ ਅੰਮ੍ਰਿਤੁ ਗੁਰਿ ਗੁਰੇਤੋ ਪੀਆ। ਹਰਿ ਪੈਨੁ ਨ ਭੁਭੇ
 ਜਨ ਥੀਆ। ਨੀਮਰੇ ਗਿਨੀ ਮੇਰੇ ਜਤਮਾ ਸੇਨ ਉਨ ਨ ਕਰੀ ਨੇਭਾ ਜੀਉ॥੪॥ ੧੦॥ ਮਾਣੁ ਮਹਲਾ
 ੫॥ ਸਗਲਾ ਸੰਤ ਪਹਿਦ ਸਤਿਕ ਮਗਉ। ਕਹਉ ਬਿਨੀਤੀ ਮਨੁ ਤਿਆਗਉ। ਵਰਿ ਵਰਿ ਜਾ
 ਈਲਾ ਖਵੀ ਆਦੇ ਪੁਸੰਤਨੀ ਪੁਗਾ ਜੀਉ॥੧॥ ਤੁਮਚ ਤੇਤੁ ਮਪੁਰਖ ਬਿਧਾਤੋ। ਤੁਮ ਸਮਰਥ
 ਥਾ ਦੁਖ ਦਾਤੋ। ਸਭ ਕੇਤੁ ਮਹੀਤ ਵਸਾਵੈ। ਏਉ ਸੁਰਗੁ ਹੁਮਾਗ ਪੁਗਾ ਜੀਉ॥੨॥ ਚਰ ਸਤਿਗੋ
 ਭਵਨਿ ਪੀਤਾ। ਆਤਮਾ ਗੁਰੂ ਬਿਖਮਿਤੁ ਨੀਤੀਤਾ। ਤੁਮਚ ਤੇਤੁ ਮਪੁਰਖ ਬਿਧਾਤੋ ਤੁਧੇ ਵਰੁ
 ਅਵਰੁਨ ਸੁਗਾ ਜੀਉ॥੩॥ ਸੇਨ ਸੰਤਨੀ ਮੇਰੇ ਮੁਖਿ ਲਾਗੀ। ਦੁਰਮਤਿ ਬਿਨਸੀ ਕੁਧਿ ਆਭਾ
 ਗੀ। ਸਾਚਿ ਧਰਿਥੈ ਸਿਰੇ ਗੁਣ ਗੋਦੇ ਨਨਕ ਬਿਨਸੇ ਕੁਰਾ ਜੀਉ॥੪॥ ੧੧॥ ਮਾਣੁ ਮਹਲਾ ੫
 ਵਿਸਰੁ ਨ ਹੋਵੈ ਵਡਾਤੋ। ਕਰਿ ਕਿਰਪਾ ਭਗਤ ਸੰਗਿ ਗਤੋ। ਦਿਨ ਸੁਰੇਣਿ ਜਿਤੁ ਪੁਪਿਅਈ
 ਏਹੁ ਦਾਨੁ ਮੇਰੇ ਕਰਾ ਜੀਉ॥੧॥ ਮਾਈ ਅੰਧੀ ਸੁਗਤਿ ਸਮਾਈ। ਸਭ ਕਿਛੁ ਦੀਆ ਭਲੀ ਆ

ਈ॥ ਅਨਥਾ ਬਿਨੈ ਦੇਰੇ ਜਤਮਾ। ਤੁਧੁ ਭਵੈ ਸੇਰੇ ਵਣਾ ਜੀਉ॥੨॥ ਜਿਸ ਦਇਤਾ ਸਭ ਕਿਛੁ ਲੈ
 ਣਾ। ਛਤੀ ਹਰ ਅੰਮ੍ਰਿਤ ਭੋਜਨ ਖਾਣਾ। ਸਿਧ ਸੁਖਾਈ ਸੀਤਲੁ ਪਵਣਾ। ਸਚ ਕੇਲੀ ਰੰਗ ਰਣਾ ਜੀਉ
 ॥੩॥ ਸਾਥੁ ਵਿਦੀ ਜੈ ਜਿਤੁ ਵਿਸੇਰੇ ਨਾਹੀ। ਸਾਮਤਿ ਦੀਜੈ ਜਿਤੁ ਪੁਪਿਅਈ। ਸਾਸਿ ਸਾਸਿਤ
 ਰੰਗੁ ਗਾਵੈ ਏਨ ਨ ਕਰ ਗੁਰ ਚਰਣਾ ਜੀਉ॥੪॥ ੧੨॥ ਮਾਣੁ ਮਹਲਾ ੫ ਸਿਧਿ ਸਲਾਹੁ
 ਤੇਰਾ ਕੁਮੁਖਾਈ। ਸੇਗਿ ਅਨੁਪਿਅਨੁ ਜਿਤੁ ਪੁਪਿਛਾਈ। ਸੇਈ ਜਪੁ ਜੇ ਪ੍ਰਭ ਜੀਉ ਭਵੈ ਭਵੈ
 ਪੁਰਗਿਆਨਾ ਜੀਉ॥੧॥ ਅੰਮ੍ਰਿਤ ਨਾਮੁ ਤੇਰਾ ਸੇਈ ਗਵੈ। ਜੇ ਸਾਹਿਬ ਤੇਰਾ ਮਨਿ ਭਾਵੈ। ਤੂੰ ਸੰਤਨਕ
 ਸੰਤੁ ਮੇਰੇ ਸੰਤਾਹਿ ਬੁਧ ਮਨ ਜੀਉ॥੨॥ ਤੂੰ ਸੰਤਨਕੀ ਕਹਿ ਪ੍ਰਤਿਪਾਲਾ। ਸੰਤ ਖੇਲਾਹਿ ਤੁਮ
 ਸੰਗਿ ਗੋਪਾਲਾ। ਆਪੁਨੇ ਸੰਤੁ ਪੁਰਖੇ ਪਿਅਗੈ। ਤੂੰ ਸੰਤਨਕ ਪਾਨੀ ਜੀਉ॥੩॥ ਉਨ ਸੰਤਨਕੇ ਮੇਰੇ
 ਮਨੁ ਕੁਰ ਬਨੇ। ਜਿਨ ਤੁਝ ਤੇ ਜੇਤੁ ਪੁਮ ਨਿਭਨੇ। ਤਿਨ ਕੈ ਸੰਗਿ ਸਦਾ ਸੁਖ ਪਾਇ। ਹਰਿ ਸਨ ਨਕ
 ਰਿਪਤਿ ਅਧਾਨਾ ਜੀਉ॥੪॥ ੧੩॥ ਮਾਣੁ ਮਹਲਾ ੫ ॥ ਤੁਝ ਲਨਿ ਪਿਧ ਮਮੀ ਨਤੁ ਮਗੋਤ
 ਰਾਮੁ ਬੁਧ ਹਮਚਾ। ਤਿਕਤਿ ਖਰੇ ਗਾ। ਤੁਮ ਗੀਆ ਸਾਪਿ ਆਸਤ ਮਗੀਤੁ ਮੀਰੀ ਸੰਗਿ ਮਨੁ ਲੀਨਾ ਜੀ
 ਉ॥੧॥ ਜਿਉ ਬਰੁ ਕੁਪੀ ਖੀਰੁ ਅਧਾਵੈ। ਜਿਉ ਨਿਰਧਨ ਪਨੁ ਕੇ ਖਿਸੁ ਖੁਧਾਵੈ। ਤਿਖਵੈ ਤਜਲੁ
 ਪੀਵਤ ਚਾਤਿਉ ਹਿਰੀ ਗਿਉ ਮਨੁ ਭੀਨਾ ਜੀਉ॥੨॥ ਜਿਉ ਅੰਧਿ ਆਰੇ ਪੀਕ ਪਰਗਾਸਾ। ਭ
 ਰਤ ਚਿਤ ਵਤੁ ਪੁਰਨ ਆਸਾ। ਮਿਲਿ ਪੀਤ ਜਿਉ ਹੋਤ ਅਨੰਦ ਤਿਉ ਹਰਿ ਸੰਗਿ ਮਨੁ ਗੀਨਾ ਜੀਉ
 ॥੩॥ ਸੰਤਨੇ ਕਉ ਹਰਿ ਮਾਗਿ ਪਾਇਆ। ਸਾਧਕਿ ਪਾਲਾਹਿ ਸੰਗਿ ਗਿਗਣਾਇਆ। ਹਰਿ ਹਮਰਾ
 ਹਮਰਿ ਕੇ ਦਸਨ ਨਕ ਸਵਦਿ ਗੁਰੂ ਸੁਚ ਦੀਨਾ ਜੀਉ॥੪॥ ੧੪॥ ਮਾਣੁ ਮਹਲਾ ੫ ॥ ਅੰਮ੍ਰਿ
 ਤਨਾ ਮੁਸਾਦ ਨਿਗਮਈਆ। ਸੁਖ ਦਾਈ ਦੁਖ ਬਿਭਰਨ ਹੀਆ। ਅਵਰੁ ਸਾਚ ਬਿਸਗਲੇ ਦੇਖੈ ਮ
 ਨਹਿ ਗੁਸੁ ਭਤੋ ਮੀਨਾ ਜੀਉ॥੧॥ ਜੇ ਜੇ ਪੀਵੈ ਸੇਤਿ ਪਤਾਵੈ। ਅਮਰੁ ਹੋਵੈ ਜੇਨਾ ਮੁਰਸੁ ਪਾਵੈ। ਨਾਮ ਨਿ
 ਧਨ ਤਿਸਹਿ ਪਾਤਿ ਜਿਸੁ ਸਬਦੁ ਗੁਰੂ ਮਨਿ ਵੁਠਾ ਜੀਉ॥੨॥ ਜਿਨਿ ਹਰਿ ਗੁਪਾਇ ਆਸੇ ਰਿਪਤਿ
 ਅਧਾਨਾ ਜੀਉ। ਨਿਹਿ ਸਾਦਾ ਆਇਆ ਸੇਨਾ ਹਿਭਲਾਨਾ। ਤਿਸਹਿ ਪਰਪਤਿ ਹਰਿ ਹਿਨਾਮਾ ਜਿਸੁ
 ਮਸਤ ਕਿਭ ਗੀਨਾ ਜੀਉ॥੩॥ ਹਰਿ ਇਕ ਸੁਰਬੀ ਆਇਆ ਵਰਸਾਵੈ ਬੁਧੇ ਤੇ। ਤਿਸੁ ਲਗਿ ਮੁ
 ਕਤਿ ਭਏ ਪਨੇਗੇ। ਨਾਮੁ ਨਿਧਾਨੁ ਗੁਰੂ ਮੁਖਿ ਪਾਈ। ਕਉਨ ਨਕ ਵਿਰਲੀ ਭੀਨਾ ਜੀਉ॥੪॥ ੧੫॥
 ਮਾਣੁ ਮਹਲਾ ੫ ॥ ਨਿਧਿ ਸਿਧਿ ਰਿਪਿ ਹਰਿ ਹਰਿ ਮੇਰੇ। ਜਨ ਮੁਖ ਦਾਰੁ ਬੁਧ ਹਰ ਗੰਭੀਰੇ।
 ਖੋਰੇ ਖੁਸੀ ਆਗੈ ਮਾਣੇ ਜੇ ਗੁਣਾ ਗਾਪਾਈ ਜੀਉ॥੧॥ ਦਰਸਨੁ ਪੇਖਤ ਭਏ ਪੁਨੀਤਾ। ਸ
 ਗਲੇ ਉਪਗੇਭਾਈ ਮੀਤਾ। ਅਗਮ ਅਗੈ ਰਹੁ ਸੁਆਮੀ ਅਪਨ ਗੁਰੂ ਪਾਤੋ ਸੁਭੁ ਪਾਇ ਜੀ
 ਉ॥੨॥ ਜਾ ਕਉ ਖੋਜਿ ਸਿਰ ਬਧਿ ਪਾਏ। ਵਡਭਾਗੀ ਦਰਸਨੇ ਵਿਗਲਾ ਪਾਏ। ਉਚਰ ਅਪਾਰ ਅ
 ਗੈਰ ਬਾਨਾ ਉਚਰ ਮੁਖੁ ਗੁਰੇ ਖਾਈ ਜੀਉ॥੩॥ ਗਹਿ ਗੰਭੀਰ ਅੰਮ੍ਰਿਤ ਨਾਮੁ ਤੇਰਾ। ਮੁਕਤਿ

ਗਿਆ ਜਿਸ ਮਿਦੈ ਸਗਾ ਗੁਰਿ ਬਿਧਨ ਤਿਨੈ ਸਗਲੇ ਕੇ ਜਨਨ ਨਕਸਤ ਜਿਸ ਮਾਈ ਜੀਉ
 ਪਭਕਿ ਪਤਰ ਹਿਰਿ ਧਿਆਵਈ ਪਾਤੁਕੁ ਦਿਆਤੁ
 ੧ ॥ ਗਲਾ ਗਾਵਈ ॥ ਉਨ ਤਬੈ ਤਸੇਵ ਜਗਤ ਹਿਰਿ ਆਈ ਐ ਸਗਲ ਅਵਰਾ ਜੀਉ
 ਨਾਮ ਅਖਿ ਮੁਖ ਮੇਰੀ ਸਾਧੁ ਦੀਆ ਕਿਲਾ ਬਿਖਕੈ ਨਿਰਮਲੁ ਧੀਆ ॥ ਅਨਦੁ ਭਇਆ
 ਕਸੀ ਸੁਖ ਪੀਰ ਸਗਲਾ ਬਿਨ ਸੇਵਰਾ ਜੀਉ ॥ ੨ ॥ ਜਿਸ ਕਾ ਅੰਗੁ ਕੇ ਮੇਰੀ ਪਿਆਰਾ ਸੁਮੁਖ
 ਜਾਸਾਗਰ ਸੀਸਾਗਾ ਸਿਰੇ ਜਿਨਿ ਗੁਰੁ ਪੁਤ੍ਰ ਤੇ ਕੋਰੇ ਭਰਾ ਜੀਉ ॥ ੩ ॥ ਜਬ ਤੇ ਸਾਧੁ
 ਸੰਗ ਅਪਾਗਾ ਗੁਰੁ ਭਟਕੁ ਉਗਈ ਬਲਾਏ ॥ ਸਸਿਸ ਸਿਰਿ ਗੰਗਾ ਵੈ ਨਾਨਕੁ ਸਤਿਗੁਰਿ
 ਚਕੋ ਕਲੀਆ ਮਰਾ ਪੜਾ ਜੀਉ ॥ ੪ ॥ ੧ ॥ ਮਾਝਮਹਲਾ ੫ ॥ ਓਤਿ ਪੋਤਿ ਸੇਵਕੈ
 ਗਿਰਤਾ ਪਤ੍ਰ ਪਤ੍ਰਿਐ ਸੇਵਕ ਸੁਖਦਾਤਾ ॥ ਪਤੀ ਪਥਾ ਪੀਸੁ ਸੇਵਕ ਕੈ ਠਕੁਰ ਹੀ ਕਾਹ
 ਰੁ ਜੀਉ ॥ ੧ ॥ ਕਟਿ ਸਿਲਕ ਪੁਤ੍ਰਿਐ ਵਾਲਾਇਆ ॥ ਹੁਕਮੁ ਸਾਧਿਕਾ ਸੇਵਕ ਮਨਿ ਭਇਆ
 ॥ ਸੇਵੀ ਕਮਾਵੈ ਜੋ ਸਾਧਿਕੁ ਭਵੈ ਸੇਵਕੁ ਅਤਿ ਬਹਿਰਿ ਮਾਹਰੁ ਜੀਉ ॥ ੨ ॥ ਤੁੰਦਾ ਨਾਨਕੁ ਰੁਸ
 ਕੁ ਬਿਧਿ ਜਾਣਹਿ ॥ ਠਕੁਰ ਕੇ ਸੇਵਕ ਹਰਿ ਸੰਗਿ ਮਾਣਹਿ ॥ ਜੇ ਕਿਉ ਠਕੁਰ ਕੇ ਸੇਵਕ ਸੇਵ
 ਕ ਠਕੁਰ ਹੀ ਜਿਗਾਹੁ ਜੀਉ ॥ ੩ ॥ ਅਪੁਨੈ ਠਕੁਰ ਜਿ ਪਰਿ ਗਇਆ ॥ ਬਹੁ ਹਿਨ ਲੇਖਾ ਪੁਛਿ
 ਲਾਇਆ ॥ ਤਿਸੁ ਸੇਵਕ ਕੈ ਨਾਨਕੁ ਰੁਖਾਈ ਸੇਗ ਹਰੀ ਭੀਰੁ ਗਉਰੁ ਜੀਉ ॥ ੪ ॥ ੧੮ ॥
 ਮਾਝਮਹਲਾ ੫ ॥ ਸਭ ਕਿਛੁ ਪਰਿ ਮਿਥਾਹੁ ਰਿਜੀਧੀ ॥ ਬਾਹਰਿ ਟੈਲੈ ਸੇਭ ਹੀ ਮੁਠ
 ਲਾਹੀ ॥ ਗੁਰਪਰਸਾਦੀ ਜਿਨੀ ਅੰਦਰਿ ਪਾਇਆ ਸੇ ਅੰਤਰਿ ਬਾਹਰਿ ਸੁਹੇਲਾ ਜੀਉ ॥ ੧ ॥ ਫਿਰਿ
 ਡਿਮਿਦਰ ਸੇ ਅੰਮ੍ਰਿਤ ਪਾਗਾ ਮਨੁ ਪੀਵੈ ਸੁਨਿ ਸਬਦੁ ਚੀਚਾਗਾ ॥ ਅਨਦ ਬਿਨੈ ਦਕੇਰੁ ਦਿਨ ਰਾਤੀ
 ਸਦਾ ਸਦਾ ਹਰਿ ਕੇਲਾ ਜੀਉ ॥ ੨ ॥ ਜਨਮ ਜਨਮ ਕਾ ਵਿਛੁੜਿਆ ਮਿਲਿਆ ॥ ਸਾਧਕਿ ਪਾਤੋ ਸੁ
 ਕਾਰਿਆ ॥ ਸੁਮਤਿ ਪਾਏ ਨਾਮੁ ਪਿਆਏ ॥ ਗੁਰਮੁਖਿ ਹੋਏ ਮੇਲਾ ਜੀਉ ॥ ੩ ॥ ਜਲਤੁ ਗੁੰਗਾ ਜਿਉ
 ਜਲਾ ਪਿਸਮਾਇਆ ॥ ਤਿਉ ਜੋਤੀ ਸੰਗਿ ਜੋਤਿ ਮਿਲਾਇਆ ॥ ਕੁਰਨਾਨਕ ਭੂਮਕਟੇ ਕਿਵਾ ਬਹੁ
 ਕ੍ਰਿਨੇ ਹੋਈ ਐ ਜਉ ਲਾਜੀਉ ॥ ੪ ॥ ੧੯ ॥ ਮਾਝਮਹਲਾ ੫ ॥ ਤਿਸੁ ਕੁਰਬਾਣੀ ਜਿਨਿ
 ਤਿਸੁ ਦਿਆ ॥ ਤਿਸੁ ਸੁਖਿ ਲਾਹੀ ਜਿਨਿ ਰਿਸਨ ਭਾਇਆ ॥ ਵਰਿ ਵਰਿ ਗਾਈ ਤਿਸੁ ਵਿਦੁ ਜੋਸੈ
 ਨਿਰਨਿਤੁ ਧੁਆਧ ਜੀਉ ॥ ੧ ॥ ਤਿਸੁ ਰਚਨ ਪਖਲੀ ਜੋ ਤੇਰੈ ਮਾਗਿ ਰਾਏ ॥ ਨੈਨ ਨਿਹਲੀ ਤਿਸੁ
 ਪਰਖਦਾਇ ਲੈ ॥ ਮਨੁ ਦੇਵ ਤਿਸੁ ਅਪੁਨੇ ਸਾਜਨ ਜਿਨਿ ਗੁਰੀ ਮਲਿ ਸੇ ਪੁਕੁਲਾਧੇ ਜੀਉ ॥ ੨ ॥
 ਸੇਵਕ ਭਗੀ ਜਿਨਿ ਮੁਜਟੈ ॥ ਸਭ ਕੈ ਮੇਧੇ ਅਲਿਪਤਿ ਰਬਾਏ ॥ ਸਾਧ ਸੰਗਿ ਭਿਨਿਭਿ ਜਲ
 ਤਰਿਆ ਸਗਲਾ ਤੁਤਉ ਨਿਸਾਧੇ ਜੀਉ ॥ ੩ ॥ ਤਿਨੀ ਸਗਲ ਪਰਿਆਮਨੁ ਮੇਰਾ ਮਾਣੁ ਤੁਤਉ
 ਜਿ ਮੇਰਾ ਪੈਰਾ ॥ ਨਾਮੁ ਦਾਨੀ ਜੋ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥ ੪ ॥ ੨੦ ॥

ਮਾਝਮਹਲਾ ੫ ॥ ਤੇ ਪਰਸਾਖ ਤੇ ਗੰਢੁ ਲੀ ॥ ਤੁਸੁਖ ਮੇਰੇ ਆਸਖੁ ਲੀ ॥ ਤੁੰ ਜਲਾਨਿਧਿ
 ਤੁੰ ਠਨੁ ਬੁਦ ਬੁਦਾਤੁ ਪਬਿਨੁ ਅਵਰੁ ਨ ਭਾਈ ਐ ਜੀਉ ॥ ੧ ॥ ਤੁੰ ਸੁਤ ਮਈ ਐ ਭੀ ਤੁਹੇ ॥ ਤੁੰ ਛਾਂਡ ਮੇਰੁ
 ਜਿਉ ਤੁਹੇ ॥ ਆਦਿ ਮਧਿ ਐ ਤਿਪੁ ਭੋ ਸੇਈ ਅਵਰੁ ਨ ਕੇਇ ਦਿਖਾਈ ਐ ਜੀਉ ॥ ੨ ॥ ਤੁੰ ਨਰ ਗੁਣ ਸਰ
 ਗੁਣ ਸੁਖਦਾਤਾ ॥ ਤੁੰ ਨਿਰਬਾਣ ਸੀਆ ॥ ਗਿਰਤਾ ਅਪਣੇ ਕਰਤ ਬਾਪੇ ਜਾਣਹਿ ਅਪ ਤੁਧੁ
 ਸਮਾਈ ਐ ਜੀਉ ॥ ੩ ॥ ਤੁੰ ਠਕੁਰ ਸੇਵਕੁ ਨਿਆਪੋ ॥ ਤੁੰ ਗੁਪਤੁ ਪਰਗਟੁ ਪ੍ਰਭਾਪੋ ॥ ਨਾਨਕ ਦਾ
 ਸੁਸਦ ਗੁਣ ਗਾਵੈ ਇਕ ਭੇਗਿ ਨ ਰਹਿਨਾਈ ਐ ਜੀਉ ॥ ੪ ॥ ੨੧ ॥ ਮਾਝਮਹਲਾ ੫
 ਸਫਲ ਸੁਖਾਣੀ ਜਿਤੁ ਨਾਮੁ ਵਖਾਣੀ ॥ ਗੁਰਪਰਸਾਦਿ ਕ੍ਰਿਨੈ ਵਿਰੋਧਾਣੀ ॥ ਪੰਨ ਸੁਦੇ ਲਾਜਿ ਤੁ
 ਹਿਗਵਤ ਸੁਨਣਾ ॥ ਅਏ ਤੇ ਪਰਵਾਨ ਜੀਉ ॥ ੧ ॥ ਸੇਨੇ ਤਪਰਵਾਣੁ ਜਿਨੀ ਦਰਸਨੁ ਪਖਾ ॥ ਸੇਕਰ
 ਭਲੇ ਜਿਨੀ ਹਰਿ ਜਸੁ ਲੇਖਾ ॥ ਸਿਰਜਣ ਸੁਹਾਵੈ ਜੋ ਹਰਿ ਮਾਗਿ ਚਲਾ ਦੇਹਿ ਬਾਣੀ ॥ ਜਿਨਿ ਪ
 ਛਾਣਾ ਜੀਉ ॥ ੨ ॥ ਸੁਣਿ ਸਾਜਨ ਮੇਰੀ ਤਪਿਆਗੇ ॥ ਸਾਧ ਸੰਗਿ ਧਿਨ ਮਾਰਿਉ ਪਾਗੇ ॥ ਕਿਲਾ ਵਿਖ
 ਕਾਟੇ ਆਮਨੁ ਨਿਰਮਲਾ ਮਿਠੇ ਗਏ ਆਵਣ ਜਾਣਾ ਜੀਉ ॥ ੩ ॥ ਦੁਇ ਕੋਰੋ ਕਿਇਕ ਬਿਨਉ ਕ
 ਗੰਜੇ ॥ ਕਰਿ ਕਰਿ ਪਾਤੁ ਬਦਾ ਪੁਬੁ ਗਈ ਜੋ ॥ ਨਾਨਕ ਕਉ ਪ੍ਰਭ ਭਏ ਕ੍ਰਿਪਾ ਲਾਪਤਨਾਨਕ ਮਨਿ ਭਾ
 ਣਾ ਜੀਉ ॥ ੪ ॥ ੨੨ ॥ ਮਾਝਮਹਲਾ ੫ ॥ ਅੰਮ੍ਰਿਤ ਬਾਣੀ ਹਰਿ ਗਿਰੀ ॥ ਸੁਣਿ ਸੁਣਿ ਹੋਵੈ
 ਪਰਮ ਗਤਿ ਮੇਰੀ ॥ ਜਲ ਨਿਭੁ ਛੀਸੀ ਤੁਲੇਹੁ ॥ ਇਮਨੁ ਆਸਤਿ ਗੁਰ ਕਾ ਦਰਸਨੁ ਪਾਏ ਜੀਉ ॥ ੧ ॥ ਸੁਖੁ
 ਰੁਇਆ ਤੁਧੁ ਰਿਪਾਨਾ ॥ ਸੰਤਰਸਨ ਹਰਿ ਨਾਮੁ ਵਖਾਣਾ ॥ ਜਲ ਥਲ ਨੀਰਿ ਭਰੇ ਸਰ ਸੁਭਾ ਬਿਰ
 ਬ ਕੇਇ ਜਾਣੇ ਜੀਉ ॥ ੨ ॥ ਦਇਆ ਪਾਗੀ ਤਿਨਿ ਸਿਰਜਨ ਹੇਗਾ ॥ ਜੀਅ ਜੰਤ ਸਗਲੇ ਪ੍ਰਤਿ ਪਾਗੇ ॥
 ਮਿਹਰਾਨ ਕਿਰਪਾਲ ਦਇਆ ਲਾਸ ਗੇਲੇ ॥ ਤ੍ਰਿਪਤਿ ਅਪਾਏ ਜੀਉ ॥ ੩ ॥ ਵਣੁ ਤ੍ਰਿਣੁ ਤ੍ਰਿਭਵ
 ਠਕੀ ਤੇਨੁ ਰਿਆ ॥ ਕਰਣ ਹਰਿ ਧਿਨ ਭੀਤਰਿ ਕਰਿਆ ॥ ਗੁਰਮੁਖਿ ਨਾਨਕ ਤਿਸੈ ਅਰਧੇ ਮਨਾ ਕੀਆ
 ਸੁਪੁਨੈ ਜੀਉ ॥ ੪ ॥ ੨੩ ॥ ਮਾਝਮਹਲਾ ੫ ॥ ਤੁੰ ਮੇਰੀ ਪਤ੍ਰ ਭੁਏ ਮੇਰਾ ਮਾਤਾ ॥ ਤੁੰ ਮੇਰਾ ਬੰਧ
 ਪੁਤ੍ਰ ਮੇਰਾ ਤਾਤਾ ॥ ਤੁੰ ਮੇਰਾ ਗਾਖ ਸਭਨੀ ਥਾਈ ਤਾਭ ਕੇਰਾ ਕਾੜਾ ਜੀਉ ॥ ੧ ॥ ਤੁੰ ਮੇਰੀ ਕ੍ਰਿਪਾ ਤੇ ਤੁਧੁ ਪ
 ਛਾਣਾ ॥ ਤੁੰ ਮੇਰੀ ਬੰਧੁ ਭੁਏ ਮੇਰਾ ਮਾਤਾ ॥ ਤੁਛ ਬਿਨੁ ਦੁਖਾ ਅਵਰੁ ਨ ਕੇਈ ਸੁਭ ਤੇਰੇ ਖੇਲੁ ਅਖਾੜਾ ਜੀ
 ਉ ॥ ੨ ॥ ਜੀਅ ਜੰਤ ਸਭਿ ਤੁਧੁ ਪਾਏ ॥ ਜਿਤੁ ਜਿਤੁ ਭਾਣਾ ਤਿਤੁ ਤਿਤੁ ਲਾਏ ॥ ਸਭ ਕਿਛੁ ਕੀਤ ਤੇਰੇ
 ਹੋਵੈ ਨਾਹਿ ਕਿਛੁ ਅਸਾੜਾ ਜੀਉ ॥ ੩ ॥ ਨਾਮੁ ਧਿਆਇ ਮਹਾ ਸੁਖੁ ਪਾਇਆ ॥ ਹਰਿ ਗੁਣ ਗਾਇ ਮੇਰਾ
 ਮਨੁ ਸੀਤ ਲਾਇਆ ॥ ਗੁਰਿ ਪੂਰੈ ਵੀਰਾ ਧਾਈ ਨਾਨਕ ਜਿਤ ਬਿਖਾੜਾ ਜੀਉ ॥ ੪ ॥ ੨੪ ॥
 ਮਾਝਮਹਲਾ ੫ ॥ ਜੀਅ ਪ੍ਰਾਨ ਪ੍ਰਭ ਮਨਹਿ ਅਧਾਗਾ ॥ ਭਗਤ ਜੀਵਹਿ ਗੁਣ ਗਾਇ ਅਪਾਗਾ ॥ ਗੁ
 ਣ ਨਿਪਨਾ ਅੰਮ੍ਰਿਤ ਹਰਿ ਨਾਮੁ ਹਰਿ ਧਿਆਇ ਪਿਆਇ ਸੁਖੁ ਪਾਇਆ ਜੀਉ ॥ ੧ ॥ ਮਨਸਾ ਪਾਤਿਯ
 ਰਿਤੇ ਆਵੈ ॥ ਸਾਧ ਸੰਗਿ ਜਨ ਮੁਮੁਕੁ ਮਿਟਵੈ ॥ ਆਸ ਮਨੇ ਰਬੁ ਪੁਰੁ ਹੋਵੈ ਭੈਤ ਗੁਰ ਦਰਸਾਇਆ

ਜੀਉ॥੨॥ ਅਗਸਮੇਰਗਕਿਛੀਮਤਿਨਹੀਜਾਨੀ॥ਸਾਧਿਕਸਿਧਪਿੰਦਹਿਗਿਆਨੀ॥ਖੁਦਮਿ
 ਟੀਰੁਕਠੇਲਾਵਾਰਿਮਨੀਮਪਿਪ੍ਰਗਟਾਇਆਜੀਉ॥੩॥ ਅਨਦਮੈਗਲਕਲਿਆਤਨਿ
 ਪਨਾ॥ਸੁਖਸਹਜਹਿਨਾਮੁਵਖਾਨਾਹੋਇਕਿਪਾਲਸੁਆਮੀਅਪਨਾਉਨਨਕਪਾਮਹਿਨਾ
 ਇਆਜੀਉ॥੪॥੨੫॥ ਮਾਣੁਮਹਲਾ ੫ ॥ ਸੁਣਿਸੁਣਿਜੀਵਸੇਇਤਮਾਗੀ॥ਤੁਪ੍ਰੀਤਮ
 ਠਕੁਰਅਤਿਭਗੀ॥ਤਮਰੇਕਰਬਤਮਪੀਜਾਨੁਤਮਪੀਓਟਗੋਪਾਲਾਜੀਉ॥੧॥ ਗੁਣਗ
 ਵਤਮਨੁਹਿਆਹੋਵੈ॥ਕਥਾਸੁਣਤਮਲਸਗਲੇਖੈਵੈ॥ਭੇਟਤਸੰਗਿਸਾਧਸੰਤਨਕੇਸਦਾਜ
 ਪਉਦਇਆਲਾਜੀਉ॥੨॥ ਪ੍ਰਭਅਪਨਾਸਾਸਿਸਾਸਿਸਮਾਭਉ॥ਇਹਮਤਿਗੁਰਪ੍ਰਸਾਦਿਮਨਿ
 ਧਾਰਉ॥ਤਮਗੀਛਿਪਤੋਹੋਇਪ੍ਰਗਾਸਾਸਰਬਮਇਆਪ੍ਰਤਿਪਾਲਾਜੀਉ॥੩॥ ਸਤਿਸਤਿਸਤਿ
 ਪੁਰੁਸੇਈ॥ਸਦਾਸਦਾਸਦਾਪਹੋਹੋਈ॥ਚਲਿਤਤਮਰੇਪ੍ਰਗਟਪਿਆਹੋਹੋਖਿਨਨਕਭੇਇ
 ਹਲਾਜੀਉ॥੪॥੨੬॥ ਮਾਣੁਮਹਲਾ ੫ ॥ ਹੁਕਮੀਵਰਸਣਲਾਗੇਮੇਠਾ॥ਸਾਜਨਸੰਤ
 ਮਿਲਿਨਾਮੁਜਪੇਹਾ॥ਸੀਤਲਸੰਤਿਸਹਜਸੁਖਪਾਇਆਭਛਿਪਾਈਪ੍ਰਭਿਅਪੇਜੀਉ॥੧॥
 ਸਭਕਿਛੁਭਉਤੇਬਹੁਤੁਪ੍ਰਾਇਆ॥ਕਰਿਕਰਪਾਤ੍ਰਿਸਗਲਾਜਾਇਆ॥ਦਾਤਿਕਰਮੇਰੇ
 ਦਾਤਾਜੀਅਜੰਤਸਭਿਧਪੇਜੀਉ॥੨॥ ਸਦਾਸਾਧਿਬੁਸਚੀਨਈ॥ਗੁਰਪਰਸਾਦਿਤਿਸੁਸ
 ਦਾਪਿਆਈ॥ਜਨਮਮਰਣਭੈਵੈਮੇਧਾਥਿਨਸੇਸੇਗਸੰਤਪੇਜੀਉ॥੩॥ ਸਾਸਿਸਾਸਿਨਨਕ
 ਸਾਲਾਹੇ॥ਸਿਮਰਤਨਾਮੁਕਦੇਸਭਠਾਹੇ॥ਪੁਰਨਾਸਕਰੀਖਿਨਭੀਤਹਿਹਿਰਹਿਹਿਗੁਣ
 ਪੇਜੀਉ॥੪॥੨੭॥ ਮਾਣੁਮਹਲਾ ੫ ॥ ਅਉਸਾਜਨਸੰਤਮੀਤਪਿਆਗੇ॥ਮਿਲਿਗ
 ਵਹਿਗੁਣਅਗਮਅਪਾਗੇ॥ਗਵਤਸੁਣਤਸਭੇਹੀਮੁਕਤੋਸੇਖਿਆਈਐਜਿਨਿਹਮਕੀਰੋਜੀ
 ਉ॥੧॥ ਜਨਮਜਨਮਕੇਕਿਲਾਵਿਖਾਵਹਿ॥ਮਨਿਚਿਦੇਸੇਈਠਲਪਾਵਹਿ॥ਸਿਮਰਿਸਾਧਿ
 ਬੁਸੇਸਹਜਸੁਆਮੀਗਿਜਕੁਸਭਸਕਉਦੀਰੋਜੀਉ॥੨॥ ਨਾਮੁਜਪਤਸਰਬਸੁਖਪਾਈਐ॥
 ਸਭਭਉਥਿਨਸੈਹਿਰਹਿਪਿਆਈਐ॥ਜਿਨਿਸੇਵਿਆਸੇਪਗਗਿਰਾਮੀਕਾਜਸਗਲੇਖੀਰੋ
 ਜੀਉ॥੩॥ ਆਇਪਇਅਤੀਸਰਣਈ॥ਜਿਭਭਵੈਤਿਉਲੈਹਿਮਲਾਈ॥ਕਰਿਕਰਪਾ
 ਭਿਭਗਭੀਲਾਵਹੁਸਚਨਨਕਅੰਮ੍ਰਿਤਪਾਏਜੀਉ॥੪॥੨੮॥ ਮਾਣੁਮਹਲਾ ੫
 ਭਰੇਕ੍ਰਿਪਾਲਾਗੇਵਿਟਗੁਸਈ॥ਮੇਧੁਵਰਸੈਸਭਨੀਥਈ॥ਦੀਨਦਇਆਲਸਦਾਕਿਰਪਾ
 ਲਾਠਛਿਪਾਈਕਰਤਾਰੋਜੀਉ॥੧॥ ਅਪੁਨੇਜੀਅਜੰਤਪ੍ਰਤਿਪਾਗੇ॥ਜਿਉਥਾਕਮਾਣਸਮੇਰੇ
 ਦੁਖਭੰਜਨਸੁਖਸਾਗਰਸੁਆਮੀਦੇਤਸਗਲਾਘਰੋਜੀਉ॥੨॥ ਜਲਿਥਲਿਪੂਰਿਹਿਆਮਰ
 ਵਨਾ॥ਸਦਾਥਲਿਹਗੀਜਾਈਐਕੁਰਬਾਨਾ॥ਗੈਣਿਦਿਨਸੁਤਿਸੁਸਦਾਪਿਆਈਜਿਖਿਨਮਿ
 ਸਗਲਉਧਰੋਜੀਉ॥੩॥ ਗੋਖਲੀਏਸਗਲੇਪ੍ਰਭਿਅਪੈ॥ਉਤਰਿਗਏਸਭੇਸੇਗਸੰਤਪੈ॥ਨਾਮੁ

ਜਪਤਮਨੁਤਨੁਹੀਆਵਲਪ੍ਰਭਨਨਕਨਦਹਿਨਿਹਾਰੋਜੀਉ॥੪॥੨੯॥ ਮਾਣੁਮਹਲਾ ੫
 ਜਿਥੇਨਾਮੁਜਪੀਐਪ੍ਰਭਪਿਆਗੇ॥ਸਿਅਸਥਲਸੇਇਨਚਉਥਾਗੇ॥ਜਿਥੇਨਾਮੁਜਪੀਐਮੇਰੇ
 ਗੋਵਿੰਦਸੇਈਨਗਹਉਜਾਣੀਜੀਉ॥੧॥ ਹਰਿਗੁਖੀਰੋਈਖਇਸਮਣੇ॥ਹਰਿਅੰਤਰਿਥਾਹ
 ਰਿਨਦਹਿਨਿਹਾਰੇ॥ਖਾਇਖਾਇਕੇਬਦਠੇਲੀਜਾਣਾਇਸੁਕੀਵਾਣੀਜੀਉ॥੨॥ ਸੰਤਸੇਤੀ
 ਰੰਗੁਨਲਾਈ॥ਸਾਕਤਸੰਗਿਵਿਕਰਮਕਮਾਈ॥ਦੁਲਭਦੇਹਧੈਈਅਗਿਆਨੀਜਕਾਪੁਈ
 ਆਪਿਉਪਾਣੀਜੀਉ॥੩॥ ਤੇਗੀਸਗਣਿਮੇਰੇਦੀਨਦਇਆਲਾ॥ਸੁਖਸਾਗਰਮੇਰੇਗੁਰੋਪਾਲਾ
 ॥ਕਰਿਕਰਪਾਨਨਕੁਗੁਣਗਵੈਰਾਖਹੁਸਰਮਅਸਾਣੀਜੀਉ॥੪॥੩੦॥ ਮਾਣੁਮਹਲਾ ੫
 ਚਰਣਠਕੁਰਕੇਰਿਦੈਸਮਾਣੇ॥ਕਲਿਕਲੇਸਸਭਿਦੁਰਪਇਆਣੇ॥ਸੰਤਿਸੁਖਸਹਜਪੁ
 ਨਿਉਪਜੀਸਾਧੁਸੰਗਿਨਿਵਾਸੀਜੀਉ॥੧॥ ਲਾਗੀਪ੍ਰੀਤਿਤੁਣੇਮੁਲੇ॥ਹਰਿਅੰਤਰਿਥਾਹਰਿ
 ਹਰਿਆਭਰਪੁਰੇ॥ਸਿਮਰਿਸਿਮਰਿਸਿਮਰਿਗੁਣਗਵਾਕਦੀਜਮਕੀਠਾਸਾਜੀਉ॥੨॥ ਅੰਮ੍ਰਿ
 ਤਵਖੈਅਨਹਦਥਾਈ॥ਮਨਿਤਨਿਅੰਤਰਿਸੰਤਿਸਮਾਣੀ॥ਛਿਪਤਿਅਧਾਇਹੋਜਨਤੋਰੇ
 ਸਤਿਗੁਰਿਕੀਆਦਿਨਾਸਾਜੀਉ॥੩॥ ਜਿਸਕਾਸਾਤਿਸੰਤਠਲਪਾਇਆ॥ਕਰਿਕਰਪਾ
 ਭਿਸੰਗਿਮਲਾਇਆ॥ਆਵਣਜਾਣਹੋਵਡਭਾਗੀਨਕਪੂਰਨਾਸਾਜੀਉ॥੪॥੩੧॥
 ਮਾਣੁਮਹਲਾ ੫ ॥ ਮੀਰੁਪਇਆਪਗੇਸਹਿਪਾਇਆ॥ਜੀਅਜੰਤਸਭਿਸੁਖੀਵਸਾਇ
 ਆ॥ਗਇਆਕਲੇਸੁਭਇਆਸੁਖਸਾਚਾਰਹਿਹਿਨਾਮੁਸਮਾਣੀਜੀਉ॥੧॥ ਜਿਸਕੇਸੇਤਿਨ
 ਹੋਪ੍ਰਤਿਪਾਗੇ॥ਪਾਰਬ੍ਰਹਮਪ੍ਰਭਭੇਰਖਵਾਹੇ॥ਸੁਣੀਥੇਨਤੀਠਕੁਰਿਮੇਰੇਪੂਰਨਹੋਈਪਾਲੀ
 ਜੀਉ॥੨॥ ਸਰਬਜੀਆਕਉਦੇਵਣਹਾਰਾ॥ਗੁਰਪਰਸਾਦੀਨਦਹਿਨਿਹਾਰਾ॥ਜਲਕਲਮ
 ਹੋਅਲਸਭਿਛਿਪਤਣੇਸਾਧੁਚਰਨਪਖਾਣੀਜੀਉ॥੩॥ ਮਨਕੀਇਛਪ੍ਰਜਾਵਣਹਾਰਾ॥ਸ
 ਦਾਦਾਜਾਈਥਲਿਹਾਰੇ॥ਨਨਕਦਨਕੀਆਦੁਖਭੰਜਨਰਤੇਗੰਗਿਸਾਈ॥੪॥੩੨॥
 ਮਾਣੁਮਹਲਾ ੫ ॥ ਮਨੁਤਨਤੇਰਾਧਨਭੀਤੇਗਾਭੁਠਕੁਰਸੁਆਮੀਪ੍ਰਭਮੇਗਾ॥ਜੀਉਪਿੰਡ
 ਸਭੁਗਸਿਤਮਾਗੇਤੇਰਾਜੇਰੇਗੋਪਾਲਾਜੀਉ॥੧॥ ਸਦਾਸਦਾਤੁਹੋਸੁਖਦਾਈ॥ਨਿਨਿਨਿਨਿਵਿਲਾਗ
 ਤੇਗੋਪਾਈ॥ਕਾਕਮਾਵਾਜੇਤੁਪੁਭਾਵਾਜਾਤੁੰਦੇਹਿਦਇਆਲਾਜੀਉ॥੨॥ ਪ੍ਰਭਤਮਤੇਲਹਣਾ
 ਤੁੰਮੇਗਹਣਾ॥ਜਿਤੁੰਦੇਹਿਸੇਈਸੁਖਸਹਣਾ॥ਜਿਥੈਰਖਥਿਥੈਭੰਨਤਿਥਈਤੁੰਸਭਨਕੇਪ੍ਰ
 ਤਿਪਾਲਾਜੀਉ॥੩॥ ਸਿਮਰਿਸਿਮਰਿਨਨਕਸੁਖਪਾਇਆ॥ਅਠਪਹਰੇਤੇਗੁਣਗਾਇ
 ਆ॥ਸਗਲਾਮਨੇਰਖਪੂਰਨਹੋਏਕਦੇਨਹੋਇਦੁਖਲਾਜੀਉ॥੪॥੩੩॥ ਮਾਣੁਮਹਲਾ ੫
 ਪਰਬ੍ਰਹਮਪ੍ਰਭਮੇਧੁਪਠਇਆ॥ਜਲਿਥਲਿਮਹੀਅਲਿਦਹਦਿਸਿਵਰਸਾਇਆ॥ਸਾਤਿਭ
 ਈਬੂਠੀਸਭਤ੍ਰਿਸਨਅਨਦੁਭਇਆਸਭਠਾਈਜੀਉ॥੧॥ ਸੁਖਦਾਤਾਦੁਖਭੰਜਨਹਾਰਾ॥ਆ

ਜੀਉ

ਪ੍ਰਸੰਖਸਿਕੇਰੀਅਸਗਾਅਪਨੇਕੀਤੇਨਾਪ੍ਰਤਿਪਲੇਪੈਇਪੈਰੀਤਿਸਹਿਮਨਾਈਜੀਉ
 ੧੨॥ ਜਾਕੀਸਗਟਿਪਇਆਗਤਿਪਈਐਸਾਸਿਸਾਹਿਗਿਨਮੁਪਿਆਈਐ। ਤਿਸੁਬਿਨ
 ਰੰਗਨਦ੍ਰਾਜਾਕਰਸਭਤਿਸੈਕੀਆਜਾਈਜੀਉ॥੩॥ ਤੇਰਾਮਣਤਾਪ੍ਰਭਤੇਗਾ। ਤਿਸੁਬਾ
 ਹਿਗੁਣੀਗੰਗਾ। ਨਨਕਰਸੁਕੈਥੈਨੀਅਠਪਰਤੁਪੁਪਿਆਈਜੀਉ॥੪॥੩੪॥
 ੧੧॥ ਮਾਝਮਹਲਾ ੫ ॥ ਸਭੇਸੁਖਭਏਪ੍ਰਭਤੇ। ਗੁਰਪ੍ਰਕੇਰਚਰਣਮਨਿਦੇਠੇ॥ ਸਹਜਿ
 ਸਮਾਪਿਲਗੀਲਿਵਐ। ਤਰਿਸੇਰਸੁਸੇਈਜਾਣੈਜੀਉ॥੧॥ ਅਗਮਅਗੋਚਰਸਾਹਿਬੁਮੇਰਾ।
 ਟਿਘਟਿਅੰਤਰਿਵਰਤੇਗਾ। ਸਦਾਅਲਿਪਤੁਜੀਅਕਾਦਤਾਕੇਵਿਹਲਾਅਪੁਪਛਾਣੈਜੀ
 ਉ॥੨॥ ਪ੍ਰਭਮਿਲਾਣੇਕੀਏਹਨਿਸਈ॥ ਮਨਿਇਕੋਸਚਾਰੁਕਮੁਪਛਾਣੀ॥ ਸਹਜਿਸੰਤੋਖਿਸਰ
 ਤਿਪਤਸੇਅਨੁਖਸਮਕੈਠੈਜੀਉ॥੩॥ ਭੀਦਿਤਿਪ੍ਰਭਦੇਵਣਹਾਗੇ। ਜਨਮਮਰਣੇਗੇ
 ਸਭਨਿਵੇਗੇ। ਨਨਕਦਾਸਕੀਏਪ੍ਰਭਿਅਪੁਨੇਹਰਿਕੀਰਤਨਿਗੰਗਮਾਣੈਜੀਉ॥੪॥੩੫॥
 ੧੨॥ ਮਾਝਮਹਲਾ ੫ ॥ ਕੀਨੀਦਇਆਗੁਪਾਲਗੁਸਾਈ। ਗੁਰਕੇਰਗਨਦੇਸੇਮਨਮਾਧੀਅ
 ਗੀਕਰੁਕੀਆਤਿਨਿਕਰਤੇਦੁਖਕਾਡੇਰਾਚਹਿਆਜੀਉ॥੧॥ ਮਨਿਤਨਿਵਸਿਆਸਚਸੇਈ
 ॥ ਬਿਖੜਾਖਾਨਨਦਿਸੈਕੇਈ। ਦੁਤਦੁਸਮਣਸਭਿਜਣਦੇਏਏਕੋਸੁਆਮੀਆਹਿਆਜੀ
 ਉ॥੨॥ ਜੇਕਿਛੁਕੇਰਸੁਆਪੈ। ਬੁਧਿਸਿਅਣਪਕਿਛੁਨਜਾਪੈ। ਆਪਣਿਆਸੰਤ
 ਨੇਆਪਿਸਹਈਪਭਿਭਰਮਭਲਵਾਲਾਹਿਆਜੀਉ॥੩॥ ਚਰਣਕਮਲਾਜਨਕਅਧਿ
 ॥ ਅਠਪਰਗਮਨਮੁਦਾਪੋਗੇ। ਸਹਜਅਨੰਦਗਵਹਿਗੁਣੇਗੇਵਿਦਪ੍ਰਭਨਾਨਕਸਰਬਸਮ
 ਹਿਆਜੀਉ॥੪॥੩੬॥ ਮਾਝਮਹਲਾ ੫ ॥ ਸੋਸਚੁਮੈਦਰਜਿਤਸਚੁਪਿਆਈਐ।
 ਸੋਹਿਦਸੁਹੇਲਾਜਿਤੁਹਰਿਗੁਣਗਈਐ। ਸਾਧਗਤਿਸੁਹਾਵੀਜਿਤੁਵਸਹਿਰਿਜਨਸਰੇਨ
 ਮਵਿਟੁਕੁਰਥਾਣੈਜੀਉ॥੧॥ ਸਚੁਦਭਾਣੀਕੀਮਨਪਈ। ਕੁਦਗਤਿਕਰਮੁਨਕਰਣਾਜਈ
 ॥ ਪਿਆਇਪਿਆਇਜੀਵਹਿਜਨਤੇਰੇਸਚੁਸਥਾਨਮਨਾਣੈਜੀਉ॥੨॥ ਸਚੁਸਲਾਹਣੁਵ
 ਭਭਾਗੀਪਈਐ। ਗੁਰਪਸਾਦੀਹਰਿਗੁਣਗਈਐ। ਰਿਗਿਰਤੇਤੇਰੇਤੁਧੁਭਾਵਹਿਸਚੁਨਾਮ
 ਨੀਸਣੈਜੀਉ॥੩॥ ਸਚੇਅੰਤੁਨਾਣੈਕੇਈ। ਥਾਨਥਨੰਤਰਿਸਚਾਸੇਈ। ਨਾਨਕਸਚੁਪਿਆਈ
 ਐਸਦੀਅੰਤਰਿਜਾਮੀਠੈਜੀਉ॥੪॥੩੭॥ ਮਾਝਮਹਲਾ ੫ ॥ ਗੈਣਿਸੁਹਾਵੀ
 ਦਿਨਸੁਹੇਲਾ। ਜੀਪਅੰਮ੍ਰਿਤਨਮੁਸੰਤਸਿਮੇਲਾ। ਘੜੀਮੁਗਤਿਸਿਮਰਤਪਲਵੰਦਹਿ
 ਵਣੁਸਫਲਤਿਭਈਜੀਉ॥੧॥ ਸਿਮਰਤਨਾਮੁਦੇਖਸਭਲਾਥੇ। ਅੰਤਰਿਬਹਰਿਹਰਿਪ੍ਰਭ
 ਸਾਥੇ। ਭੇਭਭਿਭਰਮੁਖੇਇਆਗੁਰਪ੍ਰਕੇਰਸਭਨੀਜਾਈਜੀਉ॥੨॥ ਪ੍ਰਭਸਮਰੁਦਭੰਭ
 ਅਪਗਾਠਉਨਿਪਿਨਮੁਭੇਰੇਭੰਭਗਾ। ਆਦਿਅੰਤਿਮਧਿਪ੍ਰਭਸੇਈਦੁਜਾਲਵੈਨਲਾਈਜੀ

ਉ॥੩॥ ਕਰਿਕਿਰਪਾਮੇਰਦੀਨਦਇਆਲਾ। ਜਾਕਿਜਾਚੈਸਾਧਵਣਾ। ਦੇਹਿਦਾਨਨਕੁ
 ਜਨਮਗੈਸਦਾਸਦਾਹਰਿਪਿਆਈਜੀਉ॥੪॥੩੮॥ ਮਾਝਮਹਲਾ ੫ ॥ ਐਥੇਤੁਏਅ
 ਗੈਆਪੈ। ਜੀਅਜੰਤਸਭਤੇਰੇਥਾਪੋ। ਤੁਧੁਬਿਨਾਦਗੁਨਕੁਰੁਤੈਮੈਧਏਤੁਮਹੀਜੀਉ॥੧॥
 ਰਸਨਾਜਪਿਪਤੀਵੈਸੁਆਮੀ। ਪਰਬਰਮੁਪ੍ਰਭਅੰਤਰਿਜਾਮੀ। ਜਿਨਿਸੇਵਿਆਤਿਨੀਸੁ
 ਖੁਪਇਆਸੇਜਨਮੁਨਜੁਐਚਾਗੀਜੀਉ॥੨॥ ਨਾਮੁਅਉਖਧੁਜਿਨਿਜਨਤੇਰੇਪਾਇਆਜਨ
 ਮਜਨਮਕੇਰਗੁਗਵਾਇਆ। ਹਰਿਕੀਰਤਨਗਾਵਹੁਦਿਨੁਰਾਤੀਸਫਲਾਏਹਕਾਗੀਜੀਉ
 ॥੩॥ ਦ੍ਰਿਸਟਿਧਾਰਿਅਪਨਾਦਾਸੁਸਵਰਿਆ। ਪਟਘਟਾਏਤਹਿਪਰਬਰਮੁਨਮਸਕਾਰਿ
 ਆ। ਇਕਸਵਿਣੁਹੋਰੁਤੁਜਾਨਾਧੀਬਾਬਾਨਨਕਇਹਮਤਿਸਾਗੀਜੀਉ॥੪॥੩੯॥ ਮਾਝ
 ਮਹਲਾ ੫ ॥ ਮਨੁਤਨੁਰਤਾਗਮਪਿਆਗੇ। ਸਰਬਸੁਦੀਜੈਅਪਨਾਵੇਗੇ। ਅਠਪਰ
 ਗਵਿਦਗੁਣਗਈਐ। ਬਿਸਰਨਕੇਈਸਾਸਾਜੀਉ॥੧॥ ਸੇਈਸਾਜਨਮੀਤੁਪਿਆਗਾ। ਗਮ
 ਨਾਮੁਸਾਧਸੰਗਿਥੀਚਾਗਾ। ਸਾਧੁਸੰਗਿਤਗੀਜੈਸਾਗਰਦੀਐ। ਜਮਕੀਛਾਸਾਜੀਉ॥੨॥ ਚਰਿ
 ਪਦਰਬਹਰਿਕੀਸੇਵਾ। ਭਾਰਕੁਭੰਭਾਪਿਅਲਖਐਭੇਦਾ। ਕਾਮਕ੍ਰਪਕਿਲਵਿਖਗੁਰਿਕਾ
 ਟੇਪੁਨਹੋਈਆਸਾਜੀਉ॥੩॥ ਪੂਰਨਭਾਗਭਏਜਿਸੁਪ੍ਰਣੀ। ਸਾਧਸੰਗਿਮਿਲੇਸਾਗੰਗਪਾ
 ਣੀ। ਨਨਕਨਾਮੁਵਸਿਆਜਿਸੁਅੰਤਰਿਪਰਵਣੁਗਿਰਸਤਉਦਾਸਾਜੀਉ॥੪॥੪੦॥
 ੧੩॥ ਮਾਝਮਹਲਾ ੫ ॥ ਸਿਮਰਤਨਾਮੁਰਿਦੈਸੁਖੁਪਇਆ। ਕਰਿਕਿਰਪਾਭਗਤੀਪ੍ਰਗਟਾ
 ਇਆ। ਸੰਤਸੰਗਿਮਿਲਹਰਿਹਰਿਜਪਿਆਬਿਨਸੇਅਲਸੋਰੇਗਾਜੀਉ॥੧॥ ਜਾਕੈਗ੍ਰਿਹਿ
 ਨਵਨਿਧਿਹਰਿਭਾਣੀ। ਤਿਸੁਮਿਲਿਆਜਿਸੁਪੁਰਬਕਾਮਈ। ਗਿਆਨਧਿਆਨਪੂਰਨ
 ਪਰਮੇਸਰਪ੍ਰਭਸਭਨਗਲਾਜੇਗਾਜੀਉ॥੨॥ ਖਿਨਮਹਿਥਾਪਿਉਥਪਨਾਗਾ। ਅਪਿਇ
 ਕੰਤੀਆਪਿਪਸਾਗਾ। ਲੇਪੁਨੀਯਜਗਤੀਵਨਦਾਤੇਰਸਨਭਿਠੇਲਹਨਿਵਿਜੇਗਾਜੀਉ॥੩॥
 ਅੰਚਲਾਲਾਇਸਭਸਿਸਟਿਤਰੰਗੀ। ਆਪਣਾਨਉਆਪਿਜਪਈ। ਗੁਰਬੋਹਿਬੁਪਇਆ
 ਕਿਰਪਾਤੇਨਾਨਕੁਰਿਸੰਜੋਗਾਜੀਉ॥੪॥੪੧॥ ਮਾਝਮਹਲਾ ੫ ॥ ਸੇਈਕਰਣਾ
 ਜਿਆਪਿਕਰਾਏ। ਜਿਥੈਰਖੈਸਾਭਲੀਜਾਏ। ਸੇਈਸਿਆਣਸੇਪਤਵੰਤਾਹੁਕਮੁਲਗੈਜਿ
 ਸੁਮੀਠਾਜੀਉ॥੧॥ ਸਭਪੌਰੋਈਇਕਤੁਧਾਗੇ। ਜਿਸੁਲਾਇਲਾਏਸੋਚਣੀਲਗੈ। ਉਧਕ
 ਵਲਜਿਸੁਹੋਇਪ੍ਰਗਾਸਾਤਿਨਸਰਬਨਿਜਨੁਡੀਠਾਜੀਉ॥੨॥ ਤੇਰੀਮਹਿਮਤੁਪੈਜਾਣਹਿ
 ॥ ਅਪਣਾਅਪਤੁਆਪਿਪਛਾਣਹਿ। ਹਉਬਲਿਹਾਰੀਸੰਤਨਤੇਰੇਜਿਨਿਕਮੁਕੁਪੁਲਾਭੁ
 ਪੀਠਾਜੀਉ॥੩॥ ਤੁਨਿਰਵੈਰੁਸੰਤਭੇਰੇਨਿਗਮਲਾ। ਜਿਨਿਦੇਖੈਸਭਉਤਗਕਿਲਮਲਾ। ਨਾਨ
 ਕਨਾਮੁਪਿਆਇਪਿਆਇਜੀਵੈਬਿਨਸਿਆਭਮਭਉਧੀਠਾਜੀਉ॥੪॥੪੨॥ ਮਾਝ

ਗਗਮਾਣਮਹਲ ੧ ਅਸਟਪਦੀਅਘਰ ੧ ੧੩ਸਤਿਗੁਰਪ੍ਰਸਾਦਿ
 ਸਬਦਿਗੰਗਾਏਹੁਕਮਿਸਥਾਏ।ਸਚੀਦਗਗਮਹਲਿਭੁਲਾਏ।ਸਚੇਦੀਨਦਇਅਲਮੇਰੇ
 ਸਥਿਥਾਸਚੇਮਨੁਪਤੀਆਵਣਿਆ॥੧॥ਹੁੰਦਗੀਜੀਉਵਾਗੀਸਤਿਗੁਰਕੋਥਲਿ
 ਰਾਵੈਅਨਦਿਨੁਤਿਜਾਗੀ।ਬਾਹਪਕਛੇਤਿਸੁਸਆਮੀਮੇਲੇਜਿਸਕੈਮਸਤਕਿਛਹੁਣਾ
 ॥੨॥ਚਰਣਕਮਲਭਗਤਾਂਮਨਿਦੁਨੋ।ਵਿਣੁਪਰਮੇਸਰਸਗਲੇਮੁਨੋ।ਸੰਤਜਨਕੀਧੁਰਿ
 ਨਿਤਬਾਛਹਿਨਮੁਸਚੇਕਾਗੁਣਾ॥੩॥ਉਠਤਥੈਠਤਹਿਗਿਗਈਐ।ਜਿਸਿਸਿਮਰਤ
 ਵਹੁਨਿਚਲੁਪਾਈਐ।ਨਨਕਕਉਪ੍ਰਭਹੋਇਦਇਆਲਾਤੇਰਾਕੀਤਾਸਹਣਾ॥੪॥੪੩
 ॥੫॥

੦੦੦

ਗਗਮਾਣਮਹਲ ੧ ਅਸਟਪਦੀਅਘਰ ੧ ੧੩ਸਤਿਗੁਰਪ੍ਰਸਾਦਿ
 ਸਬਦਿਗੰਗਾਏਹੁਕਮਿਸਥਾਏ।ਸਚੀਦਗਗਮਹਲਿਭੁਲਾਏ।ਸਚੇਦੀਨਦਇਅਲਮੇਰੇ
 ਸਥਿਥਾਸਚੇਮਨੁਪਤੀਆਵਣਿਆ॥੧॥ਹੁੰਦਗੀਜੀਉਵਾਗੀਸਤਿਗੁਰਕੋਥਲਿ
 ਰਾਵੈਅਨਦਿਨੁਤਿਜਾਗੀ।ਬਾਹਪਕਛੇਤਿਸੁਸਆਮੀਮੇਲੇਜਿਸਕੈਮਸਤਕਿਛਹੁਣਾ
 ॥੨॥ਚਰਣਕਮਲਭਗਤਾਂਮਨਿਦੁਨੋ।ਵਿਣੁਪਰਮੇਸਰਸਗਲੇਮੁਨੋ।ਸੰਤਜਨਕੀਧੁਰਿ
 ਨਿਤਬਾਛਹਿਨਮੁਸਚੇਕਾਗੁਣਾ॥੩॥ਉਠਤਥੈਠਤਹਿਗਿਗਈਐ।ਜਿਸਿਸਿਮਰਤ
 ਵਹੁਨਿਚਲੁਪਾਈਐ।ਨਨਕਕਉਪ੍ਰਭਹੋਇਦਇਆਲਾਤੇਰਾਕੀਤਾਸਹਣਾ॥੪॥੪੩
 ॥੫॥

ਗਗਮਾਣਮਹਲ ੨ ਅਸਟਪਦੀਅਘਰ ੧ ੧੩ਸਤਿਗੁਰਪ੍ਰਸਾਦਿ
 ਕਰਮੁਹੋਵੈਸਤਿਗੁਰਮਿਲਾਏ।ਸੇਵਸੁਗਤਿਸਬਦਿਭਿਤੁਲਾਏ।ਹਉਮੈਮਹਿਸਦਾਸੁ
 ਖੁਪਇਆਮਇਆਮੇਹੁਕਵਣਿਆ॥੧॥ਹੁੰਦਗੀਜੀਉਵਾਗੀਸਤਿਗੁਰਕੋਥਲਿ
 ਰਾਵੈਅਨਦਿਨੁਤਿਜਾਗੀ।ਬਾਹਪਕਛੇਤਿਸੁਸਆਮੀਮੇਲੇਜਿਸਕੈਮਸਤਕਿਛਹੁਣਾ
 ॥੨॥ਚਰਣਕਮਲਭਗਤਾਂਮਨਿਦੁਨੋ।ਵਿਣੁਪਰਮੇਸਰਸਗਲੇਮੁਨੋ।ਸੰਤਜਨਕੀਧੁਰਿ
 ਨਿਤਬਾਛਹਿਨਮੁਸਚੇਕਾਗੁਣਾ॥੩॥ਉਠਤਥੈਠਤਹਿਗਿਗਈਐ।ਜਿਸਿਸਿਮਰਤ
 ਵਹੁਨਿਚਲੁਪਾਈਐ।ਨਨਕਕਉਪ੍ਰਭਹੋਇਦਇਆਲਾਤੇਰਾਕੀਤਾਸਹਣਾ॥੪॥੪੩
 ॥੫॥

ਆ॥ ੧॥ ਤੁੰ ਆਪੇ ਮੇਲਾ ਦਿਖਾਹਿਹੁ ਗਿ॥ ਸਤਮਹਿ ਆਪਿ ਰਹਿ ਆਭਰਪੁ ਗਿ॥
ਕਾਪੇ ਆਪਿ ਵਰਤੋਗੁ ਮੁਖਿ ਸੇਈ ਪਾਵਣਿਆ॥ ੧॥ ੬॥ ਮਾਣਮਹਲਾ ੩
ਅੰਮ੍ਰਿਤ ਬਣੀ ਗੁਰਮੀਨੀ॥ ਗੁਰਮੁਖਿ ਵਿਰਲੈ ਕਿਨੈ ਚਖੀ ਨੀ॥ ਅੰਤਰਿ ਪਰਗਾਸੁ ਮਹਾਸੁਖੀ
ਰਿਸੈ ਸਥਾਵਰ ਜੀਵਣਿਆ॥ ੧॥ ੭॥ ਉਦਾਹੀ ਜੀਉ ਵਾਗੀ ਗੁਰਚਰਣੀ ਚਿਤੁ ਲਾਇਆ॥
ਰਿਗੁਰੂ ਅੰਮ੍ਰਿਤ ਸਰਸਾ ਚਮਨ ਨਾਵੈ ਮਲੁ ਕਾਵਣਿਆ॥ ੧॥ ੮॥ ਹਰਾਉ॥ ਤਿਹਾ ਸਚੈ ਕਿਨੈ ਅੰਤੁ
ਨਾਪਿਆ॥ ਗੁਰਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ॥ ਤੁਧੁ ਸਲਾਹਿ ਨ ਜਾਕਥੁ ਸੁਖੈ
ਨਾਵੈ ਕੀਤੁ ਕਲਾਵਣਿਆ॥ ੨॥ ਏਕੇ ਵੇਖਾ ਅਵਗੁਨ ਬੀਆ॥ ਗੁਰਪਰਸਾਦੀ ਅੰਮ੍ਰਿਤ ਪੀਆ
ਸੁਰਕੈ ਸਥਾਵਰਿ ਤਿਖਾ ਨਿਵਾਸੀ॥ ਜੇ ਸੁਖਿ ਸਮਾਵਣਿਆ॥ ੩॥ ਰਤਨੁ ਪਦਾਰਥੁ ਪਲਾਗਿ
ਅੰਗੈ॥ ਸਨਮੁਖ ਆਪੁ ਨ ਜੋਭਾਇ ਲਾਗੈ॥ ਜਿਥੀ ਜੈ ਸੇਈ ਫਲੁ ਪਾਏ ਸੁਖ ਨੈ ਸੁਖੁ ਨ ਪਾਵਣਿ
ਆ॥ ੪॥ ਅਪਨੀ ਕਿਰਪਾ ਕਰੇ ਸੇਈ ਜਨੁ ਪਾਏ॥ ਗੁਰਕਾ ਸਬਦੁ ਮਨਿ ਵਸਾਏ॥ ਅਨਦਿਨੁ
ਸਦਾ ਰਹੈ ਭੈ ਅਚਿ ਭੈ ਮਾਭਿਰ ਮੁਖੁ ਕਾਵਣਿਆ॥ ੫॥ ਭਰਮੁ ਕੁਕਾਰਿ ਆਸਾ ਦਾ ਸੁਖੁ
ਇਆ॥ ਗੁਰਪਰਸਾਦਿ ਪਰਮ ਪਦੁ ਪਾਇਆ॥ ਅੰਤੁ ਨਿਰਮਲੁ ਨਿਰਮਲ ਬਾਣੀ ਹਰਿਗੁਲਾ
ਓਜਗਾਵਣਿਆ॥ ੬॥ ਸਿਮ੍ਰਿਤਿ ਸਾਸਤ੍ਰੇ ਦਵਖਾਣੈ॥ ਭਰਮੁ ਭੁਲਾਤੁ ਨ ਜਾਣੈ॥ ਬਿਨੁ
ਤਿਗੁਰ ਸੇਵੈ ਸੁਖੁ ਨ ਪਾਏ॥ ਖੇਤੁ ਖੁਕਾਵਣਿਆ॥ ੭॥ ਆਪਿ ਕਰੈ ਕਿਸੁ ਆਖੈ ਕੋਈ॥ ਆਖ
ਣਿ ਜਾਈ ਐ ਜੇ ਭੁਲਾਹੋਈ॥ ਨਾਨਕ ਆਪੇ ਕਰੇ ਕਾਹਨਾ ਮਨਿ ਸਮਾਵਣਿਆ॥ ੮॥ ੭॥
ਮਾਣਮਹਲਾ ੩ ॥ ਆਪੇ ਰੇ ਸਾਜਿ ਸੁਭਾਏ॥ ਗੁਰਕੈ ਸਥਾਵਰਿ ਹਰਿਗੁਰ ਚੜਾਏ॥ ਮਨੁ ਤਨੁ
ਰਤਾ ਗਿਰਚਲੁ ਲੀਭੈ ਏਗੁ ਚੜਾਵਣਿਆ॥ ੧॥ ੧॥ ਉਦਾਹੀ ਜੀਉ ਵਾਗੀ ਨਿਰਭਉ ਮਨਿ
ਵਸਾਵਣਿਆ॥ ਗੁਰਕਿਰਪਾ ਤੇ ਹਰਿ ਨਿਰਭਉ ਪਿਆਇਆ॥ ਬਿਖੁ ਭਉ ਜਲਾ ਸਥਾਵਰਿ ਤਰਵ
ਣਿਆ॥ ੧॥ ੨॥ ਮਨੁ ਮੁਖੁ ਮੁਗਧ ਕਹਿ ਚਿਤੁ ਰਾਣੀ॥ ਛਾਤ ਪੋਤਾ ਥਾਇ ਨ ਪਾਈ॥ ਜੇਹਾ
ਇਸਤੀਤਾ ਜਾਸੀ ਕਰਿ ਅਵਗਣ ਪਛੋਤਾਵਣਿਆ॥ ੨॥ ਮਨੁ ਮੁਖ ਅਧੈ ਕਿਛੁ ਨ ਸੁਣੈ॥ ਸਰ
ਣੁ ਲਿਖਾਇ ਏਨਹੀ ਬੁਝੈ॥ ਮਨੁ ਮੁਖ ਕਮਰੇ ਨਹੀ ਪਾਏ॥ ਬਿਨੁ ਨ ਵੈਜਨੁ ਮੁਗਵਾਵਣਿ
ਆ॥ ੩॥ ਸਚ ਕਰੀ ਸਬਦੁ ਹੈ ਸਗੁ॥ ਪੁਰੈ ਗੁਰਿ ਪਾਈ ਐ ਮੇਖਦੁ ਅਗੁ॥ ਅਨਦਿਨੁ ਬਾਣੀ ਸ
ਥਾਵਰਿ ਸੁਣਾਏ ਸਚਿ ਰੰਗਿ ਰੰਗਿ ਗਾਵਣਿਆ॥ ੪॥ ਹਸਨਾਹਿ ਰਿਸਾਤੀ ਰੰਗੁ ਲਾਇਆ॥ ਮਨੁ
ਤਨੁ ਮੇਰਿਆ ਸਹਜਿ ਸੁਭਾਇ॥ ਸਹਜੇ ਹੀ ਪ੍ਰੀਤੁ ਮੁਖਿ ਆਗਾ ਪਾਇਆ॥ ਸਹਜੇ ਸਹਜਿ ਮਿਲਾਵ
ਣਿਆ॥ ੫॥ ਜਿਸੁ ਅੰਦਰਿ ਗੁਰੁ ਸੇਈ ਹਰਿਗੁਣ ਗਾਵੈ॥ ਗੁਰਕੈ ਸਥਾਵਰਿ ਸਹਜੇ ਸੁਖਿ ਸਮਾਵੈ
॥ ਉਥੇ ਲਿਖਾਹੀ ਸਾਤਿ ਨ ਦਿਹੁ ਗੁਰ ਸੇਵਾ ਚਿਤੁ ਲਾਵਣਿਆ॥ ੬॥ ਸਚਾ ਸਚੈ ਸਚਿ
ਪਤੀ ਜੋ॥ ਗੁਰਪਰਸਾਦੀ ਅੰਤੁ ਭੀ ਜੋ॥ ਬੈਸਿ ਸੁਖਾ ਨਿਰਗੁਣ ਗਾਵਣਿਆ॥ ਆਪੇ ਕਰਿ ਸਿ

ਮਨਾਵਣਿਆ॥ ੭॥ ਜਿਸਨੇ ਨਦਰਿ ਕਰੇ ਸੇ ਪਾਏ॥ ਗੁਰਪਰਸਾਦੀ ਹਉ ਮੈ ਜਾਏ॥ ਨਾਨਕ ਨਾਮੁ
ਵਸੈ ਮਨ ਅੰਤਰਿ ਹਰਿ ਸਚੈ ਸੇਭਾ ਪਾਵਣਿਆ॥ ੮॥ ੮॥ ਮਾਣਮਹਲਾ ੩ ॥ ਸਤਿਗੁਰੁ
ਸੇਵਿ ਐਵਡੀ ਵਡਿਆਈ॥ ਹਰਿ ਜੀਉ ਅੰਤਿ ਤਵ ਸੈ ਮਨਿਆਈ॥ ਹਰਿ ਜੀਉ ਸਫਲਿ ਲਿਖਿ
ਰਹੁ ਪੈ ਅੰਮ੍ਰਿਤ ਜਿਨਿ ਪੀਤਾ ਤਿਸੁ ਤਿਖਾ ਲਾਵਣਿਆ॥ ੧॥ ੧॥ ਉਦਾਹੀ ਜੀਉ ਵਾਗੀ ਸਤ ਸੰਗ
ਤਿਮਾਈ ਮਲਾਵਣਿਆ॥ ਹਰਿ ਸਤ ਸੰਗਤਿ ਆਪੇ ਮੇਲੈ ਗੁਰ ਸਥਾਵਰਿ ਹਰਿਗੁਣ ਗਾਵਣਿਆ
॥ ੨॥ ੨॥ ਹਰਾਉ॥ ਸਤਿਗੁਰੁ ਸੇਵੀ ਸਥਾਵਰਿ ਸੁਹਾਇਆ॥ ਜਿਨਿ ਹਰਿ ਕਾਨਾ ਮੁਖਿ ਨਿਵਸਾਇਆ॥
ਹਰਿ ਮਲੁ ਹਉ ਮੈ ਮੇਲੁ ਗਾਵੈ ਏਹੁ ਹਰਿ ਸਚੈ ਸੇਭਾ ਪਾਵਣਿਆ॥ ੩॥ ਬਿਨੁ ਗੁਰਨਾਮੁ ਨ ਪਾਇਆ
ਜਾਇ॥ ਸਿਪਸਾ ਪਿਰੈ ਰਹੈ ਫਿਰਲਾਇ॥ ਬਿਨੁ ਗੁਰ ਸੇਵੈ ਸੁਖੁ ਨ ਪਾਏਈ॥ ਪੁਰੈ ਭਾਗਿ ਗੁਰੁ ਪਾਵਣਿ
ਆ॥ ੪॥ ਇਹੁ ਮਨੁ ਆਗਸੀ ਕੋਈ ਗੁਰਮੁਖਿ ਵੇਖੈ॥ ਮੇਰਾ ਨਾਨਕ ਜੈ ਏਥੈ ਮੈ ਸੇਖੈ॥ ਅਨਾ
ਦਬਾਣੀ ਨਿਰਮਲਾ ਸਥਾਵਰਿ ਜੇਹੁ ਗੁਰ ਸਥਾਵਰਿ ਸਚਿ ਸਮਾਵਣਿਆ॥ ੫॥ ਬਿਨੁ ਸਤਿਗੁਰ
ਦਿਨੁ ਨ ਦੇਖਿਆ ਜਾਇ॥ ਗੁਰਕਿਰਪਾ ਕਰਿਆ ਪੁਤਿ ਤਾ ਦਿਖਾਇ॥ ਆਪੇ ਆਪਿ ਆਪਿ ਮ
ਕਿਨੁ ਨ ਦੇਖਿਆ ਜਾਇ॥ ਗੁਰੁ ਸਹਜੇ ਸਹਜਿ ਸਮਾਵਣਿਆ॥ ੬॥ ਗੁਰਮੁਖਿ ਰਹੈ ਸੁਇਕ ਸੁਸਿਉ ਲਿਵਲਾਏ
ਲਿਹਿਆ ਸਹਜੇ ਸਹਜਿ ਸਮਾਵਣਿਆ॥ ੭॥ ਕਾਇਆ ਅੰਦਰਿ ਵਣੁ ਕੇਹਾ ਪਾਗਨ ਮੁਨਿ ਪਾਨੁ ਸੁ
ਦੁ ਜਾਭਗੁ ਮੁਗਰ ਸਥਾਵਰਿ ਜਲਾਏ॥ ਕਾਇਆ ਅੰਦਰਿ ਵਣੁ ਕੇਹਾ ਪਾਗਨ ਮੁਨਿ ਪਾਨੁ ਸੁ
ਪਾਵਣਿਆ॥ ੮॥ ਗੁਰਮੁਖਿ ਕਰਣੀ ਹਰਿ ਕੀਰਤਿ ਸਾਗੁ॥ ਗੁਰਮੁਖਿ ਪਾਏ ਮੇਖਦੁ ਅਗੁ॥ ਅਨ
ਦਿਨੁ ਰੰਗਿ ਰੰਗੁ ਗਾਵੈ ਅੰਦਰਿ ਮਹਾ ਲਿਖੁ ਲਾਵਣਿਆ॥ ੯॥ ਸਤਿਗੁਰੁ ਦਾਤੀ ਮੈਲੈ
ਮਿਲਾਇਆ॥ ਪੁਰੈ ਭਾਗਿ ਮਨਿ ਸਥਾਵਰਿ ਵਸਾਇਆ॥ ਨਾਨਕ ਨਾਮੁ ਮਿਲੈ ਵਡਿਆਈ॥ ਹਰਿ ਸ
ਚੈ ਰੰਗੁ ਗਾਵਣਿਆ॥ ੧੦॥ ੧੦॥ ਮਾਣਮਹਲਾ ੩ ॥ ਆਪੁ ਦਵਾਏ ਤਾ ਸੁਭਿ ਕਛੁ ਪਾਏ॥
ਗੁਰ ਸਥਾਵਰਿ ਸਚੀ ਲਿਵਲਾਏ॥ ਸਚੁ ਵਣੈ ਜਹਿ ਸਚੁ ਸੰਘ ਹਿ ਸਚੁ ਦੁਪਹੁ ਕਰਾਵਣਿਆ॥ ੧॥
ਉਦਾਹੀ ਜੀਉ ਵਾਗੀ ਹਰਿਗੁਣ ਅਨਦਿਨੁ ਗਾਵਣਿਆ॥ ਹਉ ਤੇਰਾ ਤੁੰ ਠਕੁ ਰੇ ਮੇਰਾ ਸਥਾਵਰਿ
ਆਈ ਦੇਵਣਿਆ॥ ੨॥ ਹਰਾਉ॥ ਵੇਲਾ ਵਖਤ ਸਭਿ ਸੁਹਾਇਆ॥ ਜਿਤੁ ਸਚਾ ਮੈਰਾ ਮਨਿ ਭਾਇ
ਆ॥ ਸਚੈ ਸੇਵਿ ਐ ਸਚੁ ਵਡਿਆਈ॥ ਗੁਰਕਿਰਪਾ ਤੇ ਸਚੁ ਪਾਵਣਿਆ॥ ੩॥ ਭਾਉ ਭੈ ਜਨੁ ਸਤਿਗੁ
ਰਿ ਤੈ ਪਾਏ॥ ਅਨਗੁ ਸੁਚੁ ਕੈ ਹਰਿ ਸੁਖ ਮੈ ਨਿਵਸਾਏ॥ ਸਤ ਸੰਤੁ ਮੁਖ ਜੁ ਸੁਖ ਬਾਣੀ ਪੁਰੈ ਗੁਰੁ ਤੇ ਪਾ
ਵਣਿਆ॥ ੪॥ ਸਤੁ ਗੁਰਨ ਸੇਵਾ ਪੁਰਖ ਅਧਗਾਵਾ॥ ਫਿਰਿ ਏਕਿ ਬੇਖਾ ਪਾਇ ਨਿਮੇਖਦੁ ਅਗਾ
॥ ਮਹਿ ਮਹਿ ਮਹਿ ਫਿਰਿ ਫਿਰਿ ਆਵਹਿ ਜਿ ਮਦਰਿ ਰੇਵਾ ਵਾਵਣਿਆ॥ ੫॥ ਸਥਾਵਰੁ ਦਾਤਾ ਨਹਿ ਤਾ
ਅਪੁਪਛਣਾ॥ ਨਿਰਮਲ ਬਾਣੀ ਸਥਾਵਰਿ ਵਖਾਣਹਿ॥ ਸਚੈ ਸੇਵਿ ਸਾ ਸੁਖੁ ਪਾਏ ਨਿਨਉ ਨਿਪਿਨਾ
ਮੁਖੈ ਨਿਵਸਾਵਣਿਆ॥ ੬॥ ਸੇਖਾਨੁ ਸੁਹਾਇਆ ਜੇਹੁ ਰਿ ਮਨਿ ਭਾਇਆ॥ ਸਤ ਸੰਗਤਿ ਮਹਿ ਹਰਿਗੁ
ਣ ਗਾਇਆ॥ ਅਨਦਿਨੁ ਹਰਿ ਸਾਲਾਹਿ ਸਾਚਾ ਨਿਰਮਲ ਨਾਮੁ ਵਜਾਵਣਿਆ॥ ੭॥ ਮਨੁ ਮੁਖ

ਪਟੀਸਿਧੇਤਪਸਾਗਾਕੁਕਮਵਨਿਦੁਲਾਗੈਭਾਗਭਰਮੇਭੁਲੇ ਫਿਰਹਿਦਿਨੁਗਤੀ
ਸਾਚਿਧਿਯੈਅਤਿਪਿਆਗਾਪੁਰੇਗੁਰਕੇਸ
ਬਦਿਪਾਗਾਨਨਕਨੀਮਿਲੈਵਡਿਆਈਦੁਖਸੁਖਸਮਕਰਿਜਾਨਣਿਆ॥੧੧॥
॥ਮਾਝਮਲਾ ੩॥ ਤੇਗੀਆਖਾਈਤੇਗੀਆਥਾਈ॥ਬਿਨੁਨੈਵੈਸਭੁਤਹੀਮਭੁਲਾਈ
ਗੁਰਸਦਾਤਹਿਨਾਮੁਪਇਆਬਿਨੁਸਤਿਗੁਰਕੇਇਨਪਵਣਿਆ॥੧੨॥ਹਉਵਾਗੀਜੀਉ
ਵਾਗੀਹਰਿਸੇਤੀਚਿਤਲਾਵਣਿਆਹਰਿਸਚਾਗੁਰਗਤੀਪਈਐਸਹਜੇਮੰਨਿਵਸਾ
ਵਣਿਆ॥੧੩॥ਸਤਿਗੁਰਸੇਵੈਤਾਸੁਭਕਿਛੁਪਏ॥ਜੇਹੀਮਨਸਾਕਰਿਣਾਗੈਤੋਰ
ਛਲਾਪਏ॥ਸਤਿਗੁਰਦਾਤਾਸਭਨਦਬੁਕਾਪੁਰੈਭਾਗਿਮਿਲਾਵਣਿਆ॥੧੪॥ਇਹਮਨੁਮੈ
ਲਾਇਕਨਾਪਿਐ॥ਅੰਤਰਿਮੈਲਾਗੀਬਹੁਦੁਜੈਭਏ॥ਤਤੀਰਥਦਿਸੈਤਰਿਭਵੈ
ਅਰੰਭਗੈਰੁਵਧੇਰਹਉਮੈਲੁਲਾਵਣਿਆ॥੧੫॥ਸਤਿਗੁਰਸੇਵੈਤਾਮਲੁਜਏ॥ਜੀਵ
ਤੁਮਰੋਹਰਿਸਿਉਚਿਤਲਾਏ॥ਹਰਿਨਿਮਲੁਸੁਭਮੈਲੁਨਲਾਗੈਸਚਿਲਾਗੈਮੈਲੁਗਵ
ਣਿਆ॥੧੬॥ਬਾਣੁਗੁਰੁਐਯਗੁਥਾਗਾਅਗਿਆਨੀਅੰਧਅੰਧੁਅੰਧਾਗਾ॥ਬਿਸਤਾਕੇ
ਕੀਜੈਬਿਸਤਾਕਮਾਵਹਿਫਿਰਿਬਿਸਤਮਾਹਿਚਵਣਿਆ॥੧੭॥ਮੁਕਤੇਸੇਵੈਮੁਕਤਭਵੈ
ਹਉਮੈਮਤਾਸਬਦੇਖੈਵੈ॥ਅਨਦਿਨੁਹਰਿਜੀਉਸਚਾਸੇਵੀਪੁਰੈਭਾਗਿਗੁਰੁਪਾਵਣਿ
ਆ॥੧੮॥ਅਪਬਖਸੇਮੇਲਿਮਲਾਏ॥ਪੁਰੇਗੁਰਤੇਨਾਮੁਨਿਪਿਪਏ॥ਸਚੈਨਾਮਿਸਦਾਮਨੁਸ
ਚਾਸੁਭਸੇਵੈਦਖਗਵਣਿਆ॥੧੯॥ਸਦਾਹਜੁਗਿਦੁਨਿਜਾਣਹੁ॥ਗੁਰਸਬਦੀਹਰਿਅੰ
ਤਹਿਪਛਾਣਹੁ॥ਨਾਨਕਨਾਮਿਮਿਲੈਵਡਿਆਈਪੁਰੇਗੁਰਤੇਪਾਵਣਿਆ॥੨੦॥੧੧॥
॥ਮਾਝਮਲਾ ੩॥ ਐਬਚੇਰੇਸੁਆਗੈਸਚੇ॥ਮਨੁਸਾਚਾਸਚੈਸਬਦਿਰਾਜੇ॥ਸਚਾਸੇਵ
ਹਿਸਚਕਮਾਵਹਿਸਚੇਸਚੁਕਮਾਵਣਿਆ॥੨੧॥ਹਉਵਾਗੀਜੀਉਵਾਗੀਸਚਾਨਾਮੁਮੰਨਿਵਸਾ
ਵਣਿਆਸਚੇਸੇਵਹਿਸਚਿਸਾਵਹਿਸਚੇਕੇਗੁਣਗਵਣਿਆ॥੨੨॥ਹਉਵਾਗੀਪਤਿਤ
ਪਤ੍ਰਹਿਸਤੁਨਪਾਵਹਿ॥ਦੁਜੈਭਏਮਾਇਆਭਰਮਾਵਹਿ॥ਮਾਇਆਮੇਹਿਸਭਸੁਧਿਗ
ਵਈਕਰਿਅਵਗਣਪਛੇਤਤਵਣਿਆ॥੨੩॥ਸਤਗੁਰਮਿਲੈਤਾਤਤੁਪਏ॥ਹਰਿਕਾਨਾਮੁਮੰ
ਨਿਵਸਏ॥ਸਬਦਿਮੈਰੈਮਨੁਮੈਰੈਅਪਨਾਮੁਕਤੀਕਾਦਰਿਪਾਵਣਿਆ॥੨੪॥ਕਿਲਾਵਿਖਕ
ਵੈਰੈਪੁਨਿਵਾਗੈ॥ਗੁਰਕਾਸਬਤੁਰਖੈਉਹਧਾਗੈ॥ਸਚਿਰਤੇਸਦਾਬੈਰਾਗੀਹਉਮੈਮਾਗਿਮਿਲਾ
ਵਣਿਆ॥੨੫॥ਅੰਤਰਿਹਤਨਮਿਲੈਮਿਲਾਇਆ॥ਤ੍ਰਿਧਿਪਿਮਨਸਾਤ੍ਰਿਧਿਪਿਮਾਇਆ
ਪਤ੍ਰਿਪਤ੍ਰਿਪਤਿਤੇਮਨੀਬਕੈਚਉਬੈਪਦਕੀਸਾਨਪਾਵਣਿਆ॥੨੬॥ਆਪੇਰੋਗੈਗੁਰਕ
ਏ॥ਜੇਨਾਹਤੇਗੁਰਸਬਦਿਰੰਗਏ॥ਹਰਿਗੁਰੁਕਿਐਅਤਿਅਪਾਰਹਰਿਸਿਰਿਸਿਗੁਰ

ਗਵਣਿਆ॥੨੭॥ਗੁਰਮੁਖਿਗਿਪਿਸਿਪਿਸਚਸੰਜਮੁਸੇਈ॥ਗੁਰਮੁਖਿਗਿਆਨਨਾਮਿਮੁਕ
ਤਿਰੇਈ॥ਗੁਰਮੁਖਿਕਾਸਚੁਕਮਾਵਹਿਸਚੇਸਚਿਸਾਵਣਿਆ॥੨੮॥ਗੁਰਮੁਖਿਥਾਪ
ਥਪਿਉਥਪਾ॥ਗੁਰਮੁਖਿਜਾਤਿਪਾਤਿਸਭਾਪਾ॥ਨਾਨਕਗੁਰਮੁਖਿਨਾਮੁਪਿਐਨਾਮੇ
ਨਾਮਿਸਮਾਵਣਿਆ॥੨੯॥੧੨॥ਮਾਝਮਲਾ ੩॥ ਉਤਪਤਿਪਰਲਉਸਬਚੇ
ਹੋਵੈ॥ਸੁਖਸੁਖੀਫਿਰਿਓਪਤਿਤੇਵੈ॥ਗੁਰਮੁਖਿਵਰਤੈਸਭਾਪੇਸਚਾਗੁਰਮੁਖਿਪਾ
ਇਸਮਾਵਣਿਆ॥੩੦॥ਹਉਵਾਗੀਜੀਉਵਾਗੁਰੁਪੁਰਾਮੰਨਿਵਸਾਵਣਿਆ॥ਗੁਰਤੇਸਾ
ਤਿਭਗਤਿਕਰੈਦਿਨੁਰਾਤੀਗੁਣਕਹਿਗੁਣੀਸਮਾਵਣਿਆ॥੩੧॥ਹਉਵਾਗੀਗੁਰਮੁਖਿਪ
ਰਬੀਗੁਰਮੁਖਿਪਾਈ॥ਗੁਰਮੁਖਿਪਵਨੁਬੈਸੰਤਹੁਖੈਵੈਫਿਛਾਈ॥ਸਿਨਿਗੁਰੁਜੇਮਰਿ
ਮਰਿਜੈਮੈਨਿਗੁਰੇਆਵਣਜਾਵਣਿਆ॥੩੨॥ਤਿਨਿਕਰਤੈਇਕੁਖੇਲੁਰਚਾਇਆਕਾ
ਇਆਸਗੈਰੈਦਿਚਿਸਭੁਕਿਛੁਪਾਇਆਸਬਦਿਤੇਦਿਕੈਈਮਹਲੁਪਏਮਹਲੇਮਹ
ਲਿਥੁਲਾਵਣਿਆ॥੩੩॥ਸਚਾਸਾਹੁਸਚੇਵਣਜਾਗੈ॥ਸਚੁਵਣੈਜਹਿਗੁਰੇਤਿਅਪਾ
ਗੈ॥ਸਚੁਵਿਹਾਣਹਿਸਚੁਕਮਾਵਹਿਸਚੇਸਚੁਕਮਾਵਣਿਆ॥੩੪॥ਬਿਨੁਗਾਏਕੁਖਕਿ
ਉਪਏ॥ਮਨੁਮੁਖਭੁਲੇਲੇਕਸਥਏ॥ਬਿਨੁਗਾਸਿਭਖਾਈਚਲੇਖਾਈਜਾਇਕੁਖਪਾਵ
ਣਿਆ॥੩੫॥ਇਕਿਸਚੁਵਣੈਜਹਿਗੁਰਸਬਦਿਪਾਏਗੈ॥ਅਪਿਤਹਰਿਸਗੇਲੇਕੁਲਭਾ
ਗੈ॥ਅਏਸਪਰਵਾਣੁਹੋਈਮਿਲਿਪੀਤਮਸੁਖੁਪਾਵਣਿਆ॥੩੬॥ਅੰਤਰਿਵਸੁਤੁਮੁਕਾ
ਬਹੁਭਲੇ॥ਮਨੁਮੁਖਅੰਧੇਫਿਰਿਓਭਿਤਲੇ॥ਜਿਥੈਵੈਬੁਧੈਵੈਤਿਥੈਰੋਕਣਿਪਾਵੈਮਨ
ਮੁਖਭਰਮਭੁਲਾਵਣਿਆ॥੩੭॥ਅਪੇਦੇਵੈਸਬਦਿਥੁਲਾਏ॥ਮਹਲੀਮਹਲਿਸਹਜਿ
ਸੁਖੁਪਏ॥ਨਾਨਕਨਾਮਿਮਿਲੈਵਡਿਆਈਅਪੇਸੁਣਿਸੁਣਿਪਿਆਵਣਿਆ॥੩੮॥੧੩॥
ਮਾਝਮਲਾ ੩॥ ਸਤਿਗੁਰਸਾਚੀਸਿਖਸੁਣਾਈ॥ਹਰਿਚੇਤੁਅੰਤਰੇਇਸਖਈ॥
ਹਰਿਅਗਮਅਗੋਚਰਅਨਾਥੁਅਜੰਨੀਸਤਿਗੁਰਕੋਭਇਪਾਵਣਿਆ॥੩੯॥ਹਉਵਾਗੀਜੀ
ਉਵਾਗੀਆਪੁਨਿਵਰਣਿਆ॥ਆਪੁਗਵਏਤਹਰਿਪਏਹਰਿਸਿਉਸਹਜਿਸਮਾਵਣਿਆ
॥੪੦॥ਹਉਵਾਗੀਪੁਰਬਿਲਿਖਿਆਸੁਕਰਮੁਕਮਾਇਆ॥ਸਤਿਗੁਰੁਸੇਵਿਸਦਾਸੁਖੁਪਾਇ
ਆ॥ਬਿਨੁਭਾਗਾਗੁਰੁਪਾਈਐਨਾਹੀਸਬਦੇਮੇਲਿਮਿਲਾਵਣਿਆ॥੪੧॥ਗੁਰਮੁਖਿਅ
ਲਿਪਤੁਰੈਸੰਸਾਰੇ॥ਗੁਰਕੈਤਕੀਐਨਾਮਿਅਪਾਰੇ॥ਗੁਰਮੁਖਿਚੋਰਕੇਕਾਤਿਸੋਨਾਪੇ
ਖੀਦੁਖੁਪਾਵਣਿਆ॥੪੨॥ਮਨੁਮੁਖਅੰਧਸੁਧਿਨਕਾਈ॥ਆਤਮਘਾਤੈਰੋਜਗਤਕਸਾ
ਈ॥ਨਿਦਕਰਿਬਹੁਭਾਉਠਵੈਬਿਨੁਮਜੁਰੀਭਾਰਪੁਰਚਾਵਣਿਆ॥੪੩॥ਇਹਜਗਵਾੜੀ
ਮੋਹਪ੍ਰਭਾਫੀ॥ਸਦਾਸਮਾਲੇਕੋਨਹੀਖਾਈ॥ਜੇਹੀਵਸਾਪਏਤੇਹੀਵਰਤੈਵਾਸੁਵਾਸੁ

ਜਣਾਵਟਿਆ॥੧॥ਮਨੁਖਿਗੰਗੇਸੰਸਾਰ॥ਸੁਖਦਾਤਾਵਿਸਿਆਅਗਮਪਾਰ॥
ਦੁਖੀਏਨਿਤਫਿਰਿਧਿਲਾਲਾਦੇਬਿਨੁਗੁਰਸੰਤਿਨਪਾਵਟਿਆ॥੬॥ਜਿਨਿਕੀਤੋਸੋਈ
ਬਿਧਿਜਾਣੈ॥ਆਪਿਕੇਤਾਹੁਕਮਪਛਾਣੈ॥ਜਿਹਅੰਦਰਿਪਏਤੋਹਰਤੈਆਪੇਬਾਹਰਿ
ਪਾਵਟਿਆ॥੭॥ਤਿਸਥਾਣੁਹਜਰੈਮੈਹਰਨਕੋਈ॥ਜਿਸੁਲਾਇਲਾਏਸੋਨਿਗਲਹੁ
ਈ॥ਨਾਨਕਨਾਮੁਦਸੈਘਟਿਅੰਤਰਿਜਿਸੁਦੈਵੈਸੋਪਾਵਟਿਆ॥੮॥੧੪॥ਮਾਣੁਮਹਲਾ
ਅੰਮ੍ਰਿਤਨਾਮੁਮੰਨਿਵਸਾਏ॥ਹਉਮੈਰਸਾਤੁਕੁਹਵਾਣੋ॥ਅੰਮ੍ਰਿਤਥਾਣੀਸਦਾਸਲਾਹੈ
ਮ੍ਰਿਤਅੰਮ੍ਰਿਤਪਾਵਟਿਆ॥੧॥ਹਉਵਾਗੀਜੀਉਵਾਗੀਅੰਮ੍ਰਿਤਥਾਣੀਮੰਨਿਵਸਾਵਟਿਆ
॥ਅੰਮ੍ਰਿਤਥਾਣੀਮੰਨਿਵਸਾਏਅੰਮ੍ਰਿਤਨਾਮੁਪਿਆਵਟਿਆ॥੧॥ਹਰਉ॥ਅੰਮ੍ਰਿਤੁਬੋਲੈ
ਸਦਾਮੁਖਿਵੈਈ॥ਅੰਮ੍ਰਿਤੁਦੈਬੈਪਰਬੈਸਦਾਨੈਈ॥ਅੰਮ੍ਰਿਤਕਥਕੈਸਦਾਦਿਨੁਗਤੀਅਵ
ਰਆਖਿਸੁਣਾਵਟਿਆ॥੨॥ਅੰਮ੍ਰਿਤਗੰਗਿਗਤਿਵਲਾਣੇ॥ਅੰਮ੍ਰਿਤਗੁਰਪ੍ਰਸਾਦੀਪਾ
ਣੇ॥ਅੰਮ੍ਰਿਤਗਨਥੈਦੈਦਿਨੁਗਤੀਮਨਿਤਨਿਆੰਮ੍ਰਿਤਪੀਆਵਟਿਆ॥੩॥ਸੇਕਿਛੁਕ
ਗੈ॥ਜੇਚਿਤਿਨੋਈ॥ਤਿਸਦਾਹੁਕਮੁਮੇਟਿਨਸਕੈਕੋਈ॥ਹੁਕਮੈਵਰਤੈਅੰਮ੍ਰਿਤਥਾਣੀ
ਹੁਕਮੈਅੰਮ੍ਰਿਤਪੀਆਵਟਿਆ॥੪॥ਅਜਥਕੈਮਰਗਤੋਹਰਿਕੇਗੇ॥ਇਹਨੁਭੂਲਾਜੰਦ
ਫੇਗੇ॥ਅੰਮ੍ਰਿਤਥਾਣੀਸਿਉਚਿਤੁਲਾਏਅੰਮ੍ਰਿਤਸਥਦਵਜਾਵਟਿਆ॥੫॥ਖਿੱਟੇਖੇਤੁਤੁ
ਆਪਿਉਪਾਏ॥ਤੁਹਆਪੇਪਰਬੈਲੈਕਸਥਾਏ॥ਖੇਰਪੁਰਖਿਖਜਾਨੇਪਾਇਖਿੱਟੇਭਗਿ
ਭੁਲਾਵਟਿਆ॥੬॥ਕਿਉਕਰਿਦੈਖਾਕਿਉਸਲਾਹੀ॥ਗੁਰਪ੍ਰਸਾਦੀਸਥਦਿਸਲਾਹੀ॥ਤੇਰ
ਭਵੈਵਿਚਿਅੰਮ੍ਰਿਤਸੇਤੂੰਭਵੈਅੰਮ੍ਰਿਤਪੀਆਵਟਿਆ॥੭॥ਅੰਮ੍ਰਿਤਸਥਦੁਅੰਮ੍ਰਿ
ਤਹਿਥਾਣੀ॥ਸਤਿਗੁਰਿਸੇਵੈਅੰਮ੍ਰਿਤੈਸਮਾਈ॥ਨਾਨਕਅੰਮ੍ਰਿਤਨਾਮੁਸਦਾਸੁਖਦਾਤਾਪੀਅੰ
ਮ੍ਰਿਤਸਭੁਭੁਖਲਹਿਜਾਵਟਿਆ॥੮॥੧੫॥ਮਾਣੁਮਹਲਾ ੩ ॥ਅੰਮ੍ਰਿਤਵਰਸੈ
ਹਜਿਸਭਏ॥ਗੁਰਮੁਖਿਵਿਹਲਾਕੋਈਜਨਪਾਏ॥ਅੰਮ੍ਰਿਤਪੀਸਦਾਤਿਤਪਾਸੇਕਰਿਕਿਘਾਤਿ
ਸਨਥਾਣਾਵਟਿਆ॥੧॥ਹਉਵਾਗੀਜੀਉਵਾਗੀਗੁਰਮੁਖਿਆੰਮ੍ਰਿਤਪੀਆਵਟਿਆ॥ਗਸਨਾ
ਸੁਚਾਖਿਸਦਾਰੈ॥ਗਿਗਤੀਸਹਜੇਹਰਿਗੁਣਗਾਵਟਿਆ॥੧॥ਹਰਉ॥ਗੁਰਪ੍ਰਸਾਦੀਸ
ਹੁਕਮਪਾਏ॥ਦੁਖਧਮਹੋਇਕਸਮਿਉਲਿਵਲਾਏ॥ਨਦਰਿਕੇਤਾਹਰਿਗੁਣਗਾਵੈਨਦਰੀਸ
ਚਿਸਮਾਵਟਿਆ॥੨॥ਸਭਨਉਪਹਿਨਚਹਿਹਰਿਤੇਗੀ॥ਕਿਸੇਬੰਦੀਕਿਸੈਪੈਘਣੇਗੀ॥ਤੁਭ
ਤੇਬਾਹਰਿਕਛੁਨਹੈਗੁਰਮੁਖਿਸੋਈਪਾਵਟਿਆ॥੩॥ਗੁਰਮੁਖਿਤਤੁਪੈਬੀਚਾਰਾ॥ਅੰਮ੍ਰਿ
ਤਭੋਤੇਰਤੇਭੰਡਾ॥ਬਿਨੁਸਤਿਗੁਰਸੇਵੈਕੋਈਨਪਾਏਗੁਰਕਿਰਪਾਤਪਾਵਟਿਆ॥੪॥ਸਤਿਗੁ
ਰਸੇਵੈਸੋਨਾਨਕਸੋ॥ਅੰਮ੍ਰਿਤਨਾਮਿਅੰਮ੍ਰਿਤਮਨੁਸੋ॥ਅੰਮ੍ਰਿਤਮਨੁਨਥਾਣੀਗਤਅੰਮ੍ਰਿਤ

ਸਹਜਿਸੁਣਵਣਿਆ॥੧॥ ਮਨਮੁਖੁਕੁਲਾਦੁਜੈਭਇਖਾਏ॥ਨਮੁਨਲਵੈਮੈਗਿਥੁਖਾ
ਏਅਨਦਿਨਸਦਾਵਿਸਟਮਹਿਵਾਸਾ॥ਬਿਨੁਸੇਵਾਜਨਮੁਗਵਣਿਆ॥੬॥ ਅੰਮ੍ਰਿਤੁਪੀ
ਵੈਜਿਸੇਅੰਪਪੀਅਏ॥ਗੁਰਪਰਸਾਦੀਸਹਜਿਲਿਵਲਾਏ॥ਪੁਨਪੁਰਿਗਿਆਸਭਾ
ਗੁਰਗਮਤਿਨਦੀਆਵਣਿਆ॥੭॥ ਅਪਾਪਪਿਨਿਰੰਜਨੁਸੀ॥ਜਿਨਿਸਿਰਜੀਤਿਨਿਸਾ
ਪੇਗਈ॥ਨਨਕਨਾਮੁਸਮਾਲਿਸਦਾਤੂੰਸਹਜੇਸਚਿਸਮਾਵਣਿਆ॥੮॥੧੬॥ ਮਾਣਮ
ਹਲਾ ੩ ॥ ਸੇਸਚਿਲਾਗੇਜਤੁਭਭਾਏ॥ਸਦਾਸਚੁਸੇਵਹਿਸਹਜਿਸੁਭਾਏ॥ਸਚੈਸਥ
ਵਿਸਰਾਸਲਾਹੀਸਚੈਮੇਲਿਮਿਲਾਵਣਿਆ॥੧॥ ਹਉਵਹੀਜੀਉਵਹੀਸਚੁਸਲਾਹ
ਣਿਆ॥ਸਚੁਪਿਆਇਨਿਸੇਸਚਿਗੇਤਸਚੈਸਚਿਸਮਾਵਣਿਆ॥੧॥ ਹਰਾਉ॥ ਜਹਦੇ
ਖਾਸਚੁਸਭਨੀਥਾਈ॥ਗੁਰਪਰਸਾਦੀਮੰਨਿਵਸਾਈ॥ਤਨੁਸਚਾਹਸਨਾਚਿਕਾਝੀਸਚੁ
ਸੁਣਿਆਖਿਵਖਨਣਿਆ॥੨॥ ਮਨਸਮਾਗਿਸਚਿਸਮਾਣੀ॥ਇਨਿਮੰਨਿਛੀਠੀਸਭਾ
ਵਣਜਾਣੀ॥ਸਤਿਗੁਰੁਸੇਵਿਸਦਾਮਨੁਨਿਗਮਲਾਨਿਜਘਰਿਵਸੰਪਾਵਣਿਆ॥੩॥ ਗੁਰ
ਕੈਸਥਦਿਰਿਵੈਦਿਖਾਇਆ॥ਮਾਇਆਮੇਰੁਸਥਦਿਜਲਾਇਆ॥ਸਚੈਸਚਾਵਖਿਸਲਾ
ਹੀਗੁਰਸਥਦੀਸਚੁਪਾਵਣਿਆ॥੪॥ ਜੇਸਚਿਗੇਤਨਿਸਚੀਲਿਵਲਾਗੀ॥ਹਰਿਨਾਮੁ
ਸਮਲਹਿਸੇਵਭਭਾਗੀ॥ਸਚੈਸਥਦਿਆਪਿਮਲਾਏਤਸੰਗਤਿਸਚੁਗੁਣਗਵਣਿਆ
॥੫॥ ਲੇਖਪਤੀਐਜੇਲੇਖੈਵਿਚਿਹੋਵੈ॥ਉਤਅਗਮੁਅੰਗਹਰੁਸਥਦੇਸੁਪਿਹੋਵੈ॥ਅਨਦਿ
ਨੁਸਚਾਸਥਦਿਸਲਾਹੀਹੋਰੁਕੋਇਨਹੀਮਤਿਪਾਵਣਿਆ॥੬॥ ਪਤਿਪਤਿਕੋਕੈਸੀਤਿਨਾਮੁ
ਈ॥ਤਿਸਨਾਜਲੈਸੁਪਿਨਕਾਈ॥ਬਿਖੁਬਿਹਾਣਹਿਬਿਖੁਮੋਹਪਿਆਸੁਕੁਭੋਲਿਬਿਖੁਖਾਵ
ਣਿਆ॥੭॥ ਗੁਰਪਰਸਾਦੀਏਕੋਜਾਣਾ॥ਦੁਜਾਮਹਿਨੁਸਚਿਸਮਾਣਾ॥ਨਨਕਏਕੋਨਾਮੁ
ਵਡੈਮਨਅੰਤਰਿਗੁਰਪਰਸਾਦੀਪਾਵਣਿਆ॥੮॥੧੭॥ ਮਾਣਮਹਲਾ ੩ ॥ ਵਡਨ
ਗੁਪਵਤਹਿਸਭਿਤੇਗ॥ਮਹਿਮਹਿਜੰਮਹਿਠਿਗਿਪਵਹਿਘਨੇਗ॥ਤੁਏਕੋਨਿਹਚਲਾਅਗਮ
ਅੰਗੋਗੁਰਮਤੀਬੁਝੁਝਾਵਣਿਆ॥੧॥ ਹਉਵਹੀਜੀਉਵਹੀਗੰਗਮਨਮੁਮੰਨਿਵਸਾਵ
ਣਿਆ॥ਤਿਸੁਗੁਪਨਗੋਖਾਅਵਹੁਨੋਕੋਈਗੁਰਮਤੀਆਪੁਝਾਵਣਿਆ॥੧॥ ਹਰਾਉ
॥ਸਭੇਕਾਜੋਤਿਜਏਜੋਕੋਈ॥ਸਤਿਗੁਰੁਸੇਵਿਐਪਰਗਟੁਹੋਈ॥ਗੁਪਤੁਪਰਗਟੁਵਡੈ
ਸਭਥਾਈਜੋਤੀਜੀਤੀਮਿਲਾਵਣਿਆ॥੨॥ ਤਿਸਨਾਅਗਨਿਜਲੈਸੰਸਾਰਾ॥ਲੇਖਾਅਭਿਮਨੁ
ਬਹੁਤੁਅੰਕਾਰਾ॥ਮਹਿਮਹਿਜਨਮੈਪਤਿਗਵਏਅਪਣੀਬਿਰਥਾਜਨਮੁਗਵਣਿਆ
॥੩॥ ਗੁਰਕਾਸਥਦੋਕੋਵਿਲਾਖੁਭੈ॥ਆਪਮੋਤਾਤਿਭਵਨੁਸੁਭੈ॥ਠਿਗਿਹੁਮੈਨਾਮਾ
ਣਹੋਵੈਸਹਜੇਸਚਿਸਮਾਵਣਿਆ॥੪॥ ਮਾਇਆਮਹਿਠਿਗਿਚਿਤਨਲਾਏ॥ਗਰੁਕੈਸਥਦਿ

ਸਚਹੈਸਮਾਏ।ਸਚੁਸਲਾਹੇਸਤਪਟਅੰਤਰਿਸਚੇਸਚੁਸੁਹਵਦਿਆ॥੫॥ਸਚੁਸਲਾਹੇ
ਹੀਸਟਾਨੁਗੇ।ਗੁਰਕੈਸਥਦਿਹਿਆਭਧੁਗੇ।ਗੁਰਪਰਸਾਦੀਸਚੁਨਦਰੀਆਵੈਸਚੇਰੇ
ਸੁਖਪਾਵਦਿਆ॥੬॥ਸਚੁਮਨਿਅੰਤਰਿਹਿਆਸਮਾਇ।ਸਚਾਮਚੁਨਿਹਚਲੁਆਵੈ
ਜਾਇ।ਸਚੈਲਾਗੈਸੇਮਨਿਗਮਲੁਗੁਰਮਤੀਸਚਿਸਮਾਵਦਿਆ॥੭॥ਸਚੁਸਲਾਹੀ
ਅਵਰੁਨਕੇਈ।ਜਿਤਸੇਵਿਐਸਦਾਸੁਖੁਹੋਈ।ਨਨਕਨੀਮਰਤੇਵੀਚਰੀਸਚੇਸਚੁਕਮਾਵ
ਦਿਆ॥੮॥੧੮॥ਮਾਝਮਹਲਾ ੩ ॥ਨਿਗਮਲਾਸਚੁਨਿਗਮਲਾਹੋਥਾਈ॥
ਰਮਲਾਜੋਰਿਤਸੁਖਮਿਸਮਝਾਈ॥ਨਿਗਮਲਾਈਹਰਿਸਲਾਹੀਜਪਿਹਰਿਨਿਗਮਲੁ
ਮੈਲੁਗਵਦਣਿਆ॥੧॥ਹਉਵਾਗੀਜੀਉਵਗੀਸੁਖਦਾਤਾਮੰਨਿਵਸਾਵਣਿਆ॥ਹਰਿ
ਰਮਲੁਗੁਰਸਥਦਿਸਲਾਹੀਸਥਦੇਸੁਣਿਤਿਸਮਿਟਾਵਣਿਆ॥੧॥ਰਹਾਉ॥ਨਿ
ਗਮਲਾਮਵਸਿਆਮਨਿਅਏ।ਮਨੁਤਨਿਗਮਲੁਮਾਇਅਮੋਹੁਗਵਏ।ਨਿਗਮਲੁ
ਗੁਣਗਵੈਨਿਤਸਾਚੇਕੇਨਿਗਮਲਾਨਦਵਜਾਵਣਿਆ॥੨॥ਨਿਗਮਲਾਅੰਮ੍ਰਿਤੁਗੁਰ
ਤਪਾਇਆ।ਵਿਚਰੁਆਪਮੁਆਤਿਥੈਮੋਹਨਮਾਇਆ।ਨਿਗਮਲਾਗਿਆਨੁਪਿਆਨੁ
ਤਿਨਿਗਮਲੁਨਿਗਮਲਾਈਮੰਨਿਵਸਾਵਣਿਆ॥੩॥ਜੋਨਿਗਮਲੁਸੇਵੈਸੋਨਿਗਮਲੁ
ਹੋਵੈ।ਹਉਮੈਲੁਗੁਰਸਥਦੇਧੈਵੈ।ਨਿਗਮਲਾਵਜੇਅਨਦਧੁਨਿਬਾਣੀਦਰਿਸਚੈਸੋ
ਭਪਾਵਣਿਆ॥੪॥ਨਿਗਮਲਾਤੋਸਤੁਨਿਗਮਲੁਹੋਵੈ।ਨਿਗਮਲੁਮਨੁਆਹਰਿਸਥਦਿ
ਪਰੇਵੈ।ਨਿਗਮਲਾਨੀਮਲਾਗੇਵਡਭਗੀਨਿਗਮਲਾਮਸੁਹਾਵਣਿਆ॥੫॥ਸੋਨਿਗਮ
ਲੁਜੋਸਥਦੇਸੈ।ਨਿਗਮਲਾਮਨੁਮਨੁਮੈ।ਸਚਿਨੀਮਮਲਾਕਦੇਨਲਾਗੈਮੁਖੁ
ਜਲੁਸਚੁਕਰਾਵਣਿਆ॥੬॥ਮਨੁਮੈਲਾਹੋਦੁਜੈਭਾਇ।ਮੈਲਾਚਰਿਕਾਮੈਲਾਥਾਇ।ਮੈਲਾ
ਖਇਠਿਗੈਲੁਵਧਏਮਨੁਮਖਮੈਲੁਦੁਖਪਾਵਣਿਆ॥੭॥ਮੈਲੋਨਿਗਮਲਾਸਤੁਰੁਮ
ਸਥਾਏ।ਸੋਨਿਗਮਲਾਜੋਹਰਿਸਾਚੈਭਾਏ।ਨਨਕਨਾਮੁਵਸੈਮਨਿਅੰਤਰਿਗੁਰਮੁਖਿਮੈਲੁ
ਕਵਣਿਆ॥੮॥੧੯॥ਮਾਝਮਹਲਾ ੩ ॥ਗੋਵਿੰਦੁਉਜਲੁਉਜਲੁਹੋਸਾਮਾਭ
ਣੀਨਿਗਮਲਾਮੇਗਮਨਸਾ।ਮਨਿਉਜਲਾਸਦਾਸੁਖਸੋਹਿਅਤਿਉਜਲਨਾਮੁਪਿਆਵਣਿ
ਆ॥੧॥ਹਉਵਾਗੀਜੀਉਵਗੀਗੋਵਿੰਦਕੇਗੁਣਗਵਣਿਆ॥ਗੋਬਿੰਦੁਗੋਬਿੰਦੁਕੇਹੋਇ
ਨਗਤੀਗੋਬਿੰਦੁਗੁਣਸਥਦਿਸੁਣਾਵਣਿਆ॥੧॥ਰਹਾਉ॥ਗੋਬਿੰਦੁਗਵਾਹਿਸਹਜਿ
ਸੁਭਾਏ।ਗੁਰਕੈਭੈਉਜਲਹਉਮੈਲੁਜਾਏ।ਸਦਾਅਨੰਦਿਹਰਿਭਗਤਿਕਰਹਿਨੁ
ਰਤੀਸੁਣਿਗੋਬਿੰਦੁਗੁਣਗਵਣਿਆ॥੨॥ਮਨੁਆਨਚੈਭਗਤਿਫਿਕੇਏ।ਗੁਰਕੈਸਥਦਿ
ਮੈਨਮਨੁਮਲਾਏ।ਸਚਾਤਾਲੁਪੁਰੇਮਾਇਅਮੋਹੁਕਾਏਸਥਦੇਨਿਗਤਿਕਰਾਵਣਿਆ॥੩॥

ਉਰਕੁਕੈਤਨਪਿਛਾਏ।ਮਾਇਆਮਹਿਜੋਹਿਆਜਮਕਾਏ।ਮਾਇਆਮਹਿਸੁਮਨਹਿ
ਨਦਾਏਅੰਤਰਿਕਪਟੁਦੁਖਪਾਵਣਿਆ॥੪॥ਗੁਰਮੁਖਿਭਗਤਿਨਾਅਪਿਕਰਾਏ।ਤਨਮ
ਨੁਰਤਾਸਹਜਿਸੁਭਾਏ।ਬਾਣੀਵਜੇਸਥਦਿਵਜਾਏਗੁਰਮੁਖਿਭਗਤਿਥਾਇਪਾਵਣਿ
ਆ॥੫॥ਬੁਧਤਾਲੁਪੁਰੇਵਾਜੇਵਜਾਏ।ਨਕਸੁਣੈਨਾਮੰਨਿਵਸਾਏ।ਮਾਇਆਕਾਰਣਿਪਿ
ਛਾਏਪਿਨਚੈਦੁਜੈਭਾਇਦੁਖਪਾਵਣਿਆ॥੬॥ਜਿਸੁਅੰਧਰਿਪ੍ਰੀਤਿਲਾਗੈਸੁਖਤਾ।ਇ
ਵੀਵਸਿਸੁਚਿਮੁਜਮਜੁਗਤਾ।ਗੁਰਕੈਸਥਦਿਸਦਾਹਰਿਪਿਆਏ।ਏਹਭਗਤਿਹਰਿਭਵ
ਣਿਆ॥੭॥ਗੁਰਮੁਖਿਭਗਤਿਜੁਗਚਾਰੇਹੋਈ।ਹਰਿਤੁਭਗਤਿਨਪਾਏਕੋਈ।ਨਨਕਨਾਮੁ
ਗੁਰਭਗਤੀਪਾਈਐਗੁਰਚਰਣੀਚਿਤੁਲਾਵਣਿਆ॥੮॥੨੦॥ਮਾਝਮਹਲਾ ੩
ਸਚਾਸੇਵੀਸਚੁਸਲਾਹੀ।ਸਚੈਨਇਤੁਖਥਾਨੀਹੀ।ਸੁਖਦਾਤਸੇਵਨਿਸੁਖਪਾਇਨਿਗੁ
ਰਮਤਿਮੰਨਿਵਸਾਵਣਿਆ॥੧॥ਹਉਵਾਗੀਜੀਉਵਗੀਸੁਸਹਜਿਸਮਪਿਲਾਗਵਣਿਆ॥
ਜੋਹਰਿਸੇਵਹਿਸੇਵੈਸੋਹਰਿਸੇਭਾਸੁਗਤਿਸੁਹਾਵਣਿਆ॥੧॥ਰਹਾਉ॥ਸਭੁਕੇਤੋਰਭਗਤਿ
ਕਹਾਏ।ਸੇਈਭਗਤਤੋਰੈਮਨਿਭਾਏ।ਸਚੁਬਾਣੀਤੁਪੈਸਲਾਹਨਿਗੀਗੋਤੋਰਭਗਤਿਕਰਾਵ
ਣਿਆ॥੨॥ਸਭੁਕੇਸਚੈਹਰਿਜੀਉਤੇਗਾਗੁਰਮੁਖਿਮੈਲੈਤਾਕੁਕੈਛਾ।ਜਾਤੁਪੁਭਾਵੈਤਨਾ
ਇਕਾਇਉਤੋਆਪਨਾਉਜਪਾਵਣਿਆ॥੩॥ਗੁਰਮਤੀਹਰਿਮੰਨਿਵਸਾਇਆ।ਹਰਖੁਸੋਗੁਰ
ਭੁਮੋਹੁਗਵਾਇਆ।ਇਕਸਸਿਉਲਿਵਲਾਗੀਸਦਾਹਰਿਨਾਮੁਮੰਨਿਵਸਾਵਣਿਆ॥੪॥
ਭਗਤਿਗੀਗੋਤੋਸਦਾਤੋਰੈਚਾਏ।ਨਉਨਿਪਿਨਾਮੁਵਸਿਆਮਨਿਅਏ।ਪੁਰੇਭਾਗਿਸਤਿਗੁਰ
ਪਾਇਆਸਥਦੇਮੇਲਿਮਿਲਾਵਣਿਆ॥੫॥ਤੂੰਦਇਅਲੁਸਦਾਸੁਖਦਾਤਾ।ਤੂੰਆਪੇਮੇਲ
ਹਿਗੁਰਮੁਖਿਜਾਤਾ।ਤੂੰਆਪੇਦੇਵੈਹਿਨਾਮਵਡਾਈਨੀਮਰਤੇਸੁਖਪਾਵਣਿਆ॥੬॥ਸਦਾ
ਸਦਾਸਚੇਤੁਪੁਸਲਾਹੀ।ਗੁਰਮੁਖਿਜਾਤਾਜੁਗਕੋਨੀਹੀ।ਏਕਸਸਿਉਮਨੁਹਰਿਆਸਮਾਏ
ਮਨਿਮਨਿਐਮਨਹਿਮਿਲਾਵਣਿਆ॥੭॥ਗੁਰਮੁਖਿਹੋਵੈਸੇਸਲਾਹੇ।ਸਚੈਠਕਰਵੇਪਰ
ਵਾਹੇ।ਨਨਕਨਾਮੁਵਸੈਮਨਿਅੰਤਰਿਗੁਰਸਥਦੀਹਰਿਮੇਲਾਵਣਿਆ॥੮॥੨੧॥
ਮਾਝਮਹਲਾ ੩ ॥ਤੋਰੇਭਗਤਿਸੋਹਰਿਸਾਚੈਦਰਥਗੇ।ਗੁਰਕੈਸਥਦਿਨੀਸਵਗੇ।ਸ
ਦਾਅਨੰਦਿਹਰਹਿਦਿਨੁਰਤੀਗੁਣਕਰਹਿਗੁਣੀਸਮਾਵਣਿਆ॥੧॥ਹਉਵਾਗੀਜੀਉਵਗੀ
ਨਮੁਸੁਣਿਮੰਨਿਵਸਾਵਣਿਆ।ਹਰਿਜੀਉਸਚਾਤੂੰਉਚੈਉਚਾਹਉਮੈਮਾਗਿਮਿਲਾਵਣਿ
ਆ॥੧॥ਰਹਾਉ॥ਹਰਿਜੀਉਸਾਚਾਸਾਚੀਨਾਈ।ਗੁਰਪਰਸਾਦੀਕਿਸੈਮਿਲਾਈ।ਗੁਰਿ
ਸਥਦਿਮਿਲਾਹਿਸੇਵਿਛੁੜਹਿਨਾਹੀਸਹਜੇਸਚਿਸਮਾਵਣਿਆ॥੨॥ਤੁਛਤੋਥਾਹਰਿ
ਕਛੁਨਹੋਇ।ਤੁਕਰਿਕਰਿਵੇਖਹਿਜਾਣਹਿਸੇਇ।ਆਪੇਕਰੇਕਰਾਏਕਰਤਗੁਰਮਤਿਆਪਿ

ਮਿਲਾਵਟਿਆ॥੩॥ਕਮਟਿਗੁਣਵੰਤੀਹਰਿਪਾਏ।ਭੈਭਾਇਸੀਗਾਰਬਣਾਏ॥ਸਤਿਗੁਰੂ
ਸੇਵਿਸਦਸੁਹਾਣਿਸਚਿਉਪਦੇਸਿਸਮਾਵਟਿਆ॥੪॥ਸਬਦੁਵਿਸਾਹਿਤਿਨਰਉ
ਰੰਠਾ।ਕੁਮਿਭੁਲੇਜਿਉਸਵੈਘਰਿਕਾਊ॥ਹਲਤੁਪਲਤਤਿਨਿਵੈਗਵਾਏਦੁਖੈਦੁਖਿ
ਵਿਹਾਵਟਿਆ॥੫॥ਲਿਖਦਿਆਲਿਖਦਿਕੰਗਰਮਸੁਖੇਈ॥ਦੁਜੈਭਾਇਸੁਖਪਾਵੈਨਕ
ਈਕੁਡੁਲਿਖਹਿਤੋਕੁਡੁਕਾਵਹਿਜਲਿਜਾਵਹਿਤੁਕੁਡੁਲਾਵਟਿਆ॥੬॥ਗੁਰਮੁਖਿ
ਚੇਸਚਲਿਖਹਿਵੀਚਰਗੁ।ਸੋਜਨਸਚੇਪਾਵਹਿਮੇਖਦੁਆਗੁ।ਸਤੁਕਾਗਣੁਕਲਮਮਸਵਾ
ਟੀਸੁਤੁਲਿਖਿਸਚਿਸਮਾਵਟਿਆ॥੭॥ਮੇਰਾਪੁਤ੍ਰਅੰਤਰਿਥੈਠਾਵੈਖੈ॥ਗੁਰਪਰਸਾਦੀਮਿ
ਲੈਸੇਈਜਨਲੇਖੈ॥ਨਨਕਨਾਮੁਮਿਲੈਵਡਿਅਈਪੁਰੇਗੁਰਤੇਪਾਵਟਿਆ॥੮॥੨੨॥
ਮਾਝਮਹਲਾ ੩ ॥ਅਤਮਗੁਪਗੁਰਗੁਰਤੇਹੈ॥ਹਉਮੈਮੈਲੁਲਾਗੀਗੁਰਸਬ
ਦੀਖੈਵੈ॥ਮਨੁਨਿਰਮਲਾਨਦਿਨੁਭਗਤੀਗਤਭਗਤਿਕਰੋਹਰਿਪਾਵਟਿਆ॥੧॥ਹਉਵਾਗੀਜੀਉ
ਵਾਗੀਅਪਿਭਗਤਿਕਰਨਿਅਵਰਭਗਤਿਕਰਾਵਟਿਆ॥ਤਿਨਭਗਤਜਨਕਉਸ
ਦਾਨਮਸਕਾਰਕੀਜੈਜੋਅਨਦਿਨੁਹਿਗੁਣਗਵਟਿਆ॥੧॥ਹਰਾਉ॥ਆਪੇਕਰਤਾਕਰਦੁ
ਕਰੇ॥ਜਿਤੁਭਵੈਤਿਤੁਕਾਰੇਲਾਏ॥ਪੁਰੈਭਾਗਿਗੁਰਿਸੇਵਹੈਵੈਗੁਰਸੇਵਤੇਸੁਖਪਾਵਟਿਆ
॥੨॥ਮਹਿਮਹਿਜੀਵੈਤਾਕਿਭੁਪਾਏ॥ਗੁਰਪਰਸਾਦੀਹਰਿਮੰਨਿਵਸਏ॥ਸਦਾਮੁਕਤੁਹਰਿਮੰਨਿ
ਵਸਏਸਹਜੇਸਹਜਿਸਮਾਵਟਿਆ॥੩॥ਬਹੁਕਰਮਕਾਵੈਮੁਕਤਿਨਪਾਏ॥ਦਿਸੰਤਰੁਭਵੈ
ਦੁਜੈਭਾਇਖੁਆਏ॥ਬਿਰਯਾਜਨਮੁਗਵਾਇਆਕਪਟੀਬਿਨੁਸਬਦੇਦੁਖਪਾਵਟਿਆ॥੪॥ਧ
ਵਤੁਰਖੈਨਕਿਰਹਏ॥ਗੁਰਪਰਸਾਦੀਪਰਮਪਦੁਪਾਏ॥ਸਤਿਗੁਰੁਅਪੇਮੇਲਿਮਿਲਾਏਮਿਲਿ
ਪੀਤਮਸੁਖਪਾਵਟਿਆ॥੫॥ਇਕਿਭੁਡਿਲਾਗੁਕੁਕੈਠਲਪਾਏ॥ਦੁਜੈਭਾਇਬਿਰਯਾਜਨ
ਮੁਭਾਵਏ॥ਆਪਿਭੁਥੇਸਗਲੇਕੁਲਡੈਕੁਡੁਥੇਲਿਬਿਖੁਖਾਵਟਿਆ॥੬॥ਇਸੁਤਨਮ
ਹਿਮਨੋਕੁਗੁਰਮੁਖਿਦੇਖੈ॥ਭਾਇਭਗਤਿਜਾਹਉਮੈਸੋਖੈ॥ਸਿਧਸਾਧਿਕਮੇਨਿਪੀਧੀਹਰੇਲਿਵਲਾ
ਇਤਿਨਭੀਤਨਮਹਿਮਨੁਨਦਿਖਾਵਟਿਆ॥੭॥ਆਪਿਕਰਏਕਰਤਸੇਈ॥ਹਰਿਕਿਰੈਕੀ
ਤੋਕਿਅਹਏਈ॥ਨਨਕਜਿਸਨਾਮੁਦਵੈਸੇਲੈਵੈਨਾਮੋਮੰਨਿਵਸਾਵਟਿਆ॥੮॥੨੩॥**ਮਾਝ**
ਮਹਲਾ ੩ ॥ਇਸੁਗੁਣਮਹਿਅਪੁਰਭੰਡਗਾ॥ਤਿਸੁਦਿਵਿਵਸੈਹਰਿਅਲਖਾਪਾਗਾ॥
ਅਪੇਗੁਪਤੁਪਗਦੁਹੈਅਪੈਗੁਰਸਬਦੀਆਪਵਾਵਟਿਆ॥੧॥ਹਉਵਾਗੀਜੀਉਵਾਗੀ
ਅੰਮ੍ਰਿਤਨਾਮੁਮੰਨਿਵਸਾਵਟਿਆ॥ਅੰਮ੍ਰਿਤਨਾਮੁਮਹਾਰਸੁਮੀਨਗੁਰਮਤੀਅੰਮ੍ਰਿਤਪੀਆਵ
ਟਿਆ॥੧॥ਹਰਾਉ॥ਹਉਮੈਮਾਰਿਬਖਰਕਪਾਦਪੁਲਾਇਆ॥ਨਾਮੁਅਮੇਲਕੁਗੁਰਪਰਸਾਦੀ
ਪਾਇਆ॥ਬਿਨੁਸਬਦੇਨਾਮੁਪਾਵੈਕੋਈਗੁਰਕਿਰਪਾਮੰਨਿਵਸਾਵਟਿਆ॥੨॥ਗੁਰਗਿਆਨੁਅੰ

ਜਨਸਚੁਨੇਤੀਪਾਇਆ॥ਅੰਤਰਿਚਾਨਲੁਅਗਿਆਨੁਅੰਧੇਗਵਾਇਆ॥ਜੋਤੀਜੋਤੀਮ
ਲੀਮਨੁਮਨਿਅਹਰਿਚਰਿਸੇਭਾਪਾਵਟਿਆ॥੩॥ਸਰੀਰੁਭਾਲਣਿਕੋਥਾਰਹਿਜਾਏ॥ਨ
ਮੁਨਲਹੇਬਹੁਤੁਦਿਗਰਿਦੁਖਪਾਏ॥ਮਨੁਮੁਖਿਅੰਧੇਸੁਣੈਨੀਠਿਗਿਘਰਿਆਇਗੁਰਮੁਖਿ
ਵਖੁਪਾਵਟਿਆ॥੪॥ਗੁਰਪਰਸਾਦੀਸਚਾਰਹਿਪਾਏ॥ਮਨਿਤਨਿਵੈਖੈਹਉਮੈਮਲੁਜਾਏ॥
ਬੋਸਿਸਥਾਨਿਸਦਾਹਰਿਗੁਣਗਵੈਸਚੈਸਬਦਿਸਮਾਵਟਿਆ॥੫॥ਨਉਦਰਿਠਾਕੇਪਾਵ
ਤੁਗਏ॥ਦਸਵੈਨਿਯਘਰਿਵਾਸਾਪਾਏ॥ਓਥੈਅਨਹਦਸਬਦਿਵਜਪਿਦਿਨੁਗਤੀਗੁਰਮਤੀ
ਸਬਦੁਸੁਣਾਵਟਿਆ॥੬॥ਬਿਨੁਸਬਦੇਅੰਤਰਿਅਨੇਗਾਨਵਸੁਤਲਪੈਨਚੁਕੈਠੇਗਾ॥ਸ
ਤਿਗੁਰਥਿਕੁੰਜੀਹੋਰਤੁਦੁਖੁਲੈਨਹੀਗੁਰਿਪੁਰੈਭਾਗਿਮਿਲਾਵਟਿਆ॥੭॥ਗੁਪਤੁਪਗ
ਗਦੁਤੁਸਭਨੀਥਾਈ॥ਗੁਰਪਰਸਾਦੀਮਿਲਿਸੇਈਪਾਈ॥ਨਨਕਨਾਮੁਸਲਾਹਿਸਦਾਤੁਗੁ
ਰਮੁਖਿਮੰਨਿਵਸਾਵਟਿਆ॥੮॥੨੪॥**ਮਾਝਮਹਲਾ ੩** ॥ਗੁਰਮੁਖਿਮਿਲੈਮਿਲਾ
ਏਅਪੋ॥ਕਾਲੁਨਜੈਪੈਦੁਖਨਸੰਤਪੈ॥ਹਉਮੈਮਾਰਿਬਖਪਨਭਤੋਡੈਗੁਰਮੁਖਿਸਬਦਿਸੁ
ਹਵਟਿਆ॥੧॥ਹਉਵਾਗੀਜੀਉਵਾਗੀਹਰਿਹਰਿਨਾਮਿਸੁਹਾਵਟਿਆ॥ਗੁਰਮੁਖਿਗਵੈ
ਗੁਰਮੁਖਿਨਾਚੇਹਰਿਸੇਤੀਚਿਤੁਲਾਵਟਿਆ॥੧॥ਹਰਾਉ॥ਗੁਰਮੁਖਿਜੀਵੈਮੇਰਪਰਵਦੁ
॥ਆਗਜਾਨਵੀਜੈਸਬਦੁਪਛਾਣੁ॥ਗੁਰਮੁਖਿਮੈਨਾਕਾਲਨਖਏਗੁਰਮੁਖਿਸਚਿਸਮਾਵ
ਟਿਆ॥੨॥ਗੁਰਮੁਖਿਹਰਿਚਰਿਸੇਭਾਪਾਏ॥ਗੁਰਮੁਖਿਵਿਚਰੁਅਪੁਗਵਾਏ॥ਆਪਿਤਰੇਸ
ਗਲੇਕੁਲਤਰੇਗੁਰਮੁਖਿਜਨਮੁਸਵਰਟਿਆ॥੩॥ਗੁਰਮੁਖਿਦੁਖੁਕੈਦੈਨਲੈਸੋਸਰੀਰਾ॥ਗੁ
ਰਮੁਖਿਹਉਮੈਕੁਕੈਪੀਗਾਗੁਰਮੁਖਿਮਨੁਨਿਰਮਲੁਠਿਗਿਮੈਲੁਨਲਾਗੈਗੁਰਮੁਖਿਸਹਜਿਸਮਾ
ਵਟਿਆ॥੪॥ਗੁਰਮੁਖਿਨਾਮਿਮਿਲੈਵਡਿਅਈ॥ਗੁਰਮੁਖਿਗੁਣਗਵੈਸੇਭਾਪਾਈ॥ਸਦਾ
ਅਨੰਦਿਹਰੈਦਿਨੁਗਤੀਗੁਰਮੁਖਿਸਬਦੁਕਰਾਵਟਿਆ॥੫॥ਗੁਰਮੁਖਿਅਨਦਿਨੁਸਬਦੇਗ
ਤਾ॥ਗੁਰਮੁਖਿਜੁਗਚਾਰੈਜਾਤਾ॥ਗੁਰਮੁਖਿਗੁਣਗਵੈਸਦਾਨਿਰਮਲੁਸਬਦੇਭਗਤਿਕਰਾ
ਵਟਿਆ॥੬॥**ਬਾਣੁਗੁਰੂ**ਪੈਅੰਧਅੰਧਗਾ॥ਜਮਕਾਲਿਗਠੇਕਰਹਿਪੁਕਾਗਾ॥ਅਨਦਿ
ਨੋਗੀਬਿਸਟਕੈਕੀਜੈਬਿਸਟਮਾਹਿਦੁਖਪਾਵਟਿਆ॥੧॥ਗੁਰਮੁਖਿਅਪੋਕਰੇਕਰਏ॥
ਗੁਰਮੁਖਿਹਿਰਦੇਵੁਨਾਪਿਅਪਾਏ॥ਨਨਕਨਾਮਿਮਿਲੈਵਡਿਅਈਪੁਰੇਗੁਰਤੇਪਾਵਟਿਆ
॥੮॥੨੫॥**ਮਾਝਮਹਲਾ ੩** ॥ਏਕੋਜੋਤਿਜੋਤਿਪੈਸਰੀਰਾ॥ਸਬਦਿਦਿਖਏਸਤਿਗੁਰਪੁ
ਗਾ॥ਆਪੇਠਰਕੁਕੀਤੇਨੁਘਟਿਅੰਤਰਿਅਪੋਥਣਤਥਣਾਵਟਿਆ॥੧॥ਹਉਵਾਗੀਜੀਉ
ਵਾਗੀਸਚਕੇਗੁਣਗਵਟਿਆ॥ਬਾਣੁਗੁਰੂਕੋਸਹਜਨਪਾਏ॥ਗੁਰਮੁਖਿਸਹਜਿਸਮਾਵਟਿ
ਆ॥੧॥ਹਰਾਉ॥ਤੁਅਪੇਸੋਹਹਿਅਪੇਜਗੁਮੋਹਹਿ॥ਤੁਅਪੇਨਦਰੀਜਗਤੁਪਰੇਵਹਿ॥ਤੁ

ਅਪੇਦਖੁਸੁਖਦੇਵਹਿਕਰੇਤਗੁਮੁਖਿਹਰਿਦੇਖਾਵਣਿਆ॥੨॥ਆਪੇਕਰਤਾਕੈਕਰੇ
ਆਪੇਸਬਦਗੁਮਨਿਵਸਏ॥ਸਬਦੇਉਪਜੈਅੰਮ੍ਰਿਤਬਣੀ॥ਗੁਰਮੁਖਿਅੰਮ੍ਰਿਤਸੁਖਾਵਣ
ਆ॥੩॥ਆਪੇਕਰਤਾਅਪੇਭੁਗਤਾ॥ਬੰਧਨਤੋਕੈਸਦਾਉਮੁਕਤਾ॥ਸਦਾਮੁਕਤਾਅਪੇਪੈਸਾ
ਆਪੇਅਲਖੁਲਖਾਵਣਿਆ॥੪॥ਆਪੇਮਾਇਆਅਪੇਢਾਇਆ॥ਆਪੇਮੇਰੁਸੁਭਗਤ
ਉ॥ਇਆਆਪੇਗੁਣਤਾਗੁਣਗਵੇਆਪੇਅੰਮ੍ਰਿਤਾਵਣਿਆ॥੫॥ਆਪੇਕਰੇਕਰੇ
ਆਪੇਆਪੇਬੀਪਥਿਥਾਪੇਆਪੇ॥ਤੁਭੇਬਹਿਕਰੁਨਹੈਵੈਤੁਆਪੇਕਰੈਲਾਵਣਿਆ॥
ਆਪਮਰਾਪੀਜੀਵਣੀਆਪੇਮੇਲੇਆਪਿਮਿਲਣੀ॥ਸੇਤਸਦਾਸੁਖਪਾਇਅਗੁਰਮੁਖਿ
ਸਹਜਿਸਮਾਵਣਿਆ॥੬॥ਆਪੇਉਚਾਉਚੇਰੇਣੀ॥ਜਿਸੁਆਪਿਵਿਖਾਨੈਸੇਵੈਕੈਣੀ॥ਨਨ
ਕਨਮੁਦਸੈਘਟਅੰਤਰਿਆਪੇਵੇਖਿਵਿਖਾਣਿਆ॥੭॥੨੬॥ਮਾਛਮਹਲਾ ੩
ਮੇਰਪੁਭਭਗਪੁਰਿਹਿਆਸਭਥਈ॥ਗੁਰਪਰਸਾਦੀਘਰੀਮਹਿਪਈ॥ਸਦਾਸਰੇਵੀਇ
ਕਮਨਿਧਿਆਈਗੁਰਮੁਖਿਸਚਿਸਮਾਵਣਿਆ॥੧॥ਹਉਵਾਗੀਜੀਉਵਾਗੀਜਗਜੀਵੁ
ਮੰਨਿਵਸਾਵਣਿਆ॥ਹਰਿਜਗਜੀਵਨੁਨਿਰਭਉਵਾਤੁਗੁਰਮਤਿਸਹਜਿਸਮਾਵਣਿਆ
॥੧॥ਹਉਵਾਘਰਮਹਿਧਰੀਧਉਲਪਤਲਾਘਰੀਮਹਿਪ੍ਰੀਤਮੁਸਦਾਥੈਬਾਲਾ॥
ਦਾਨਦਿਹੈਸੁਖਦਾਤਾਗੁਰਮਤਿਸਹਜਿਸਮਾਵਣਿਆ॥੨॥ਕਾਇਆਅੰਦਰਿਹਉਮੈਮੇ
ਜੀਮਲੁਮਰਨੁਕੈਫੋਗਾ॥ਗੁਰਮੁਖਿਹੈਸੋਭਉਮੈਮੇਰੇਸਚੇਸਚੁਪਿਆਵਣਿਆ॥੩॥ਕਾਇ
ਆਅੰਦਰਿਪਪੁਨੁਦਇਭਈ॥ਦੁਹੀਮਨਿਕੈਸਿਸਟਿਉਪਈ॥ਦਵੈਮਰਿਜਾਇਇਕਤੁ
ਘਰਿਵੈਵੈਗੁਰਮਤਿਸਹਜਿਸਮਾਵਣਿਆ॥੪॥ਘਰੀਮਹਿਦੁਜੈਭਾਇਅੰਧੇਗਾਚਨੁ
ਹੈਵੈਭੇਰਉਮੈਮੇਗਾ॥ਪਰਗਟਸਬਦੁਹੈਸੁਖਦਾਤਾਨਦਿਨੁਮੁਪਿਆਵਣਿਆ॥੫॥
ਅੰਤਰਿਜੰਤਿਪਰਗਟਪਸਾਗਾਗੁਰਸਾਖੀ॥ਇਆਅੰਧਿਆਗਾ॥ਕਮਲੁਥਿਗਾਸਿਸਦ
ਸੁਖਪਾਇਆਜੇਤੀਜੇਤਿਮਿਲਾਵਣਿਆ॥੬॥ਅੰਤਰਿਮਹਿਲਾਤਨੀਭੇਰੰਭੰਡਾਗੁਰ
ਮੁਖਿਪਾਣਨਾਮੁਅਪਗਾਗੁਰਮੁਖਿਵਣਜੈਸਦਾਵਪਾਗੀਲਾਨਾਮੁਸਦਾਪਾਵਣਿਆ
॥੭॥ਆਪੇਵਥਗਥੈਆਪੇਦੇਇ॥ਗੁਰਮੁਖਿਵਣਜਹਿਕੈਣੀਕੇਇ॥ਨਨਕਜਿਸੁਨਦਰਿਕ
ਰੇਸੇਪਾਏਕਰਿਕਿਰਪਾਮੰਨਿਵਸਾਵਣਿਆ॥੮॥੨੭॥ਮਾਛਮਹਲਾ ੩ ॥ਹਰਿਆਪੇ
ਲੇਸੇਕਰੇਗਾ॥ਗੁਰਕੈਸਬਦਿਭਉਦੁਜਾਏ॥ਹਰਿਨਿਰਮਲੁਸਦਾਗੁਣਤਾਹਰਿ
ਨਮਹਿਆਪਿਸਮਾਵਣਿਆ॥੧॥ਹਉਵਾਗੀਜੀਉਵਾਗੀਸਚੁਸਰਾਹਿਰੇਵੈਸਾਵਣਿ
ਆਸਚਾਨਾਮੁਸਦਾਨਿਰਮਲੁਗੁਰਸਬਦੀਮੰਨਿਵਸਾਵਣਿਆ॥੧॥ਹਉਵਾਆਪੇ
ਗੁਨਦਾਤਾਕਰੀਮਥਿਪਤਾ॥ਸੇਵਕੁਸੇਵਹਿਗੁਰਮੁਖਿਹਰਿਜਾਤਾ॥ਅੰਮ੍ਰਿਤਨੀਮਿਸਦਾਜਿ

ਸੋਹਹਿਗੁਰਮਤਿਹਰਿਗੁਰਸੁਪਾਵਣਿਆ॥੨॥ਇਸੁਗਛਮਹਿਇਕਬਾਨੁਸੁਹਾਇਆ॥ਪੁਰੇਗੁ
ਰਿਉਮੈਭਗਮੁਚੁਕਾਇਆ॥ਅਨਦਿਨੁਨਾਮੁਖਾਨੁਨਿਰਿਗਿਰੇਤਗੁਰਿਕਿਰਪਾਤੋਪਾਵਣਿਆ
॥੩॥ਗੁਰਕੈਸਬਦਿਹਿਉਗੁਣਵੀਚਰੇ॥ਨਾਮੁਨਿਰੰਜਨੁਅੰਤਰਿਦੈਸੈਮਾਗੇ॥ਹਰਿਗੁਣਗਵੈ
ਸਬਦਿਸੁਹਾਇਮਿਲਿਪ੍ਰੀਤਮੁਸੁਖਪਾਵਣਿਆ॥੪॥ਜਜਗਤੀਦੈਭਾਇਕੁਲਾਏ॥ਨ
ਦੁਹਉਲੇਦੇਇਸਜਾਏ॥ਘਟੀਮੁਹਤਕਾਲੇਖਾਲੇਵੈਰਤੀਅਹਮਾਸਾਤਲਕਫਾਵਣਿ
ਆ॥੫॥ਪਈਅਕੈਪਿਰਚੇਤਨੀ॥ਦੂਜੇਮੁਰੀਵੈਧਾਧੀ॥ਖਗੀਕੁਆਲਿਓਕੁਪਿਕੁਲ
ਖਣੀਸੁਪਨੈਪੁਰਨੀਪਾਵਣਿਆ॥੬॥ਪਈਅਕੈਪਿਰਮੰਨਿਵਸਾਇਆ॥ਪੁਰੇਗੁਰਿਹਉ
ਰਿਦਿਖਾਇਆ॥ਕਾਮਤਿਪਿਰੁਗਥਿਅਕੈਨਿਲਾਇਸਬਦੇਪਿਰੁਗਵੈਸੇਜਸੁਪਾਵਣਿਆ
॥੭॥ਆਪੇਦੈਵੈਸਦਿਥੁਲਾਏ॥ਆਪਣਾਨਉਮੰਨਿਵਸਏ॥ਨਨਕਨਾਮੁਮਿਲੈਵਡਿਆਈ
ਅਨਦਿਨੁਸਦਾਗੁਣਗਵਣਿਆ॥੮॥੨੮॥ਮਾਛਮਹਲਾ ੩ ॥ਉਤਮਜਨਮੁਸੁਖ
ਨਿਵਸਾ॥ਸਤਿਗੁਰੇਦਹਿਘਰਿਮਾਹਿਉਦਾਸਾ॥ਹਰਿਗਿਰਹਹਿਸਦਾਰੀਗੇਤਹਰਿਗਿਰਿ
ਮਨੁਕਿਪਤਾਵਣਿਆ॥੧॥ਹਉਵਾਗੀਜੀਉਵਾਗੀਪੜਿਥੁਣਿਮੰਨਿਵਸਾਵਣਿਆ॥ਗੁਰ
ਮੁਖਿਪੜਹਿਹਰਿਨਾਮੁਸਲਾਹਹਿਰਿਸਚੈਸੋਭਾਪਾਵਣਿਆ॥੧॥ਹਉਵਾ॥ਅਲਖਅਭੇ
ਉਹਰਿਗਿਆਸਮਾਏ॥ਉਪਾਇਨਕਿਤਹੀਪਾਇਆਜਾਏ॥ਕਿਰਪਾਕਰੇਤਾਸਤਿਗੁਰੁਭੇਨ
ਦਗੀਮੇਲਿਮਿਲਾਵਣਿਆ॥੨॥ਦੂਜੈਭਾਇਪੜੈਨਹੀਥੁਣੈ॥ਤ੍ਰਿਵਿਧਿਮਾਇਆਕਾਹਣਿ
ਲੂਣੈ॥ਤ੍ਰਿਵਿਧਿਥੰਧਨੁਤੁਹਿਗੁਰਸਬਦੀਗੁਰਸਬਦੀਮੁਕਤਿਕਰਾਵਣਿਆ॥੩॥ਇ
ਹਮਨਚੰਚਲਾਵਸਿਨਾਵੈ॥ਦੁਥਪਲਾਗੈਦਹਦਿਸਿਪਾਵੈ॥ਬਿਖਕਾਰੀਕਾਬਿਖਮਹਿਰਾਤਾ
ਬਿਖੀਮਹਿਪਚਾਵਣਿਆ॥੪॥ਹਉਉਕਰੇਤਾਅਪੁਜਣਾਏ॥ਬੁਧਕਰਮਕਰੈਕਿਛੁਥਾ
ਇਨਪਾਏ॥ਤੁਭੇਬਹਿਕਿਛੁਨਹੈਵੈਬਖਸੇਸਬਦਿਸੁਹਾਵਣਿਆ॥੫॥ਉਪਜੈਪਚੇਹ
ਰਿਥੁਣੈਨਾਹੀ॥ਅਨਦਿਨੁਦੂਜੈਭਾਇਫਿਰੀ॥ਮਨਮੁਖਜਨਮੁਗਵਾਇਆਪੈਬਿਰਥਾ
ਰਿਗਇਆਪਛੁਤਾਵਣਿਆ॥੬॥ਪਿਰੁਪਰਦੈਸਿਸੀਗਾਰੁਥਣਾਏ॥ਮਨਮੁਖਅੰਧੁਅੰਧੈਕਰਮ
ਕਮਾਏ॥ਹਲਤਿਨੇਭਪਲਤਿਨੇਢੀਬਿਰਥਾਜਨਮੁਗਵਾਵਣਿਆ॥੭॥ਹਰਿਕਾਨਾਮੁਕਿਨੈ
ਵਿਰੇਲਾਤਾ॥ਪੁਰੇਗੁਰਕੈਸਬਦਿਪਛਾਤਾ॥ਅਨਦਿਨੁਭਗਤਿਕਰੇਦਿਨੁਰਤੀਸਹਜੇਪਿਸੁਖ
ਪਾਵਣਿਆ॥੮॥੨੯॥ਮਾਛਮਹਲਾ ੩ ॥ਮਨਮੁਖਪੜਹਿਪੰਡਿਤਕਰਾਵਹਿ॥ਦੂਜੈ
ਭਾਇਮਹਾਦੁਖਪਾਵਹਿ॥ਬਿਖਿਆਮਤੇਕਿਛੁਸੁਣੈਨਾਹੀਫਿਰਿਫਿਰਿਜੁਨੀਪਾਵਣਿਆ॥
੧॥ਹਉਵਾਗੀਜੀਉਵਾਗੀਹਉਮੈਮਾਗਿਮਿਲਾਵਣਿਆ॥ਗੁਰਸੇਵਤੋਹਰਿਮੰਨਿਵਸਾਇਆ
ਹਰਿਗੁਰਸਹਜਿਪੀਆਵਣਿਆ॥੧॥ਹਉਵਾ॥ਵੇਦਪੜਹਿਹਰਿਗੁਰਨੀਆਇਆ॥

ਮਨਮੁਖਪੜਹਿਪੰਡਿਤਕਰਾਵਹਿ
ਮਨਮੁਖਪੜਹਿਪੰਡਿਤਕਰਾਵਹਿ
ਮਨਮੁਖਪੜਹਿਪੰਡਿਤਕਰਾਵਹਿ

ਵਦਵਖਣਹਿਮੇਮਾਇਆਅਗਿਅਨਮਤੀਸਦਾਅੰਧਿਆਗੁਰਮੁਖਿਬੁਝਿਹਰਿ
ਵਣਿਆ॥੨॥ਅਕਥਕਥੀਅੰਸਥਦਿਸੁਰਾਵੈ॥ਗੁਰਮਤੀਮਨਿਸਚੇਭਾਵੈ॥ਸਚਸਚੁ
ਵਹਿਦਿਨਤੀਇਹਨਸਚਿਰੰਗਵਣਿਆ॥੩॥ਜੋਸਚਿਰੰਗਤਿਨਸਚੇਭਾਵੈ॥ਆ
ਪੇਦੇਇਨਛੇਤਾਵੈ॥ਗੁਰਕੈਸਥਦਿਸਦਾਸਚੁਤਾਤਮਿਲਿਸਚੈਸੁਖਪਾਵਣਿਆ॥੪॥
ਕੁਕਸਤਤਿਨਮੈਲੁਨਲਾਗੈ॥ਗੁਰਪਰਸਾਦੀਅਨਦਿਨੁਜਾਗੈ॥ਨਿਰਮਲਨਾਮੁਦਸੈਘਰ
ਤੀਤਰਿਜੋਤੀਤਿਮਿਲਾਵਣਿਆ॥੫॥ਤ੍ਰੈਗੁਣਪੜਹਿਹਰਿਤੁਨਜਾਣਹਿ॥ਮੁਲਗੁਰੂ
ਲੇਗੁਰਸਥਦਨਪਛਾਣਹਿ॥ਮਿਥਿਥਿਅਪੈਕਿਛੁਸੁਣੈਨਹੀਗੁਰਸਥਦੀਹਰਿਪਾਵਣਿਆ
॥੬॥ਵੇਦੁਪਕਰੈਤਿਥਿਥਿਮਾਇਆ॥ਮਨਮੁਖਨਬੁਝੈਧਿਯੁਜੈਭਾਇਆ॥ਤ੍ਰੈਗੁਣਪੜਹਿ
ਹਰਿਏਕੁਨਾਣਹਿਥਿਨਬੁਝੈਦੁਖਪਾਵਣਿਆ॥੭॥ਜਤਿਸੁਭਾਵੈਤਅਪਿਮਿਲਾਏ॥
ਗੁਰਸਥਦੀਸਹਸਤੁਖੁਰਕਾਏ॥ਨਾਨਕਨਵੈਕੀਸਚੀਵਡਿਅਈਨਮੈਮੰਨਿਸੁਖਪਾਵ
ਣਿਆ॥੮॥੩॥ਮਾਛਮਹਲਾ ੩ ॥ਨਿਰਗੁਣਸੁਗੁਣਾਅਪੇਸੇਈ॥ਤਤੁਪਛਾ
ਣੈਸੇਪਰਿਤੁਰੇਈ॥ਅਪਿਤਰੇਸਗਲੇਕੁਲਤਰੈਰਚਿਨਾਮੁਮੰਨਿਵਸਾਵਣਿਆ॥੧॥
ਹਉਵਾਗੀਜੀਉਵਾਗੀਹਰਿਗੁਰਚਖਿਸਦੁਪਾਵਣਿਆ॥ਹਰਿਗੁਰਚਖਿਐਜਨਨਿਰਮਲ
ਨਿਰਮਲਨਾਮੁਪਿਆਵਣਿਆ॥੧॥ਗੁਰੂ॥ਸਿਨਿਹਕਰਮੀਜੋਸਥਦੁਖੀਚਰੇ॥ਅੰਤਰਿ
ਤਤੁਗਿਆਨਿਉਮੈਮੰਗੇ॥ਨਾਮੁਪਦਾਰਥਨਉਨਿਧਿਪਏਤ੍ਰੈਗੁਣਿਸੇਤਿਸਮਾਵਣਿਆ॥੧॥
ਹਉਮੈਕਰੈਨਿਰਕਰਮੀਨਹੈ॥ਗੁਰਪਰਸਾਦੀਹਉਮੈਪੈਵੈ॥ਅੰਤਰਿਥਥੇਕਸਦਾਅਪੂਰਿ
ਗੁਰਸਥਦੀਗੁਣਗਵਣਿਆ॥੩॥ਹਰਿਗੁਰਸਾਗਰੁਨਿਰਮਲੁਸੇਈ॥ਸਤੁਚਗਹਿਨਿਤ
ਗੁਰਮੁਖਿਓਈ॥ਇਸਨਨਕਹਰਿਸਦਾਦਿਨੁਗਤੀਹਉਮੈਲੋਕੁਕਾਵਣਿਆ॥੪॥ਨਿਰਮਲ
ਰਸਾਪ੍ਰਮਾਪਿਆਗਿ॥ਹਰਿਸਰਿਵਸੈਹਉਮੈਮਾਗਿ॥ਅਹਿਨਿਸਿਪ੍ਰੀਤਿਸਥਦਿਸਾਚੈਹਰਿਸਰਿ
ਵਸਪਾਵਣਿਆ॥੫॥ਮਨਮੁਖਸਦਾਬਗੁਮੈਲਾਹਉਮੈਲਾਣੀ॥ਇਸਨਨਕਰੈਪ੍ਰਸੰਨ
ਲਾਨਜਾਈ॥ਜੀਵਤੁਮਰੈਗੁਰਸਥਦੁਖੀਚਰੈਹਉਮੈਲੋਕੁਕਾਵਣਿਆ॥੬॥ਗੁਰਪਦਾਰ
ਥਥਯਤੋਪਾਇਆ॥ਪੂਰੈਤਿਗੁਰਸਥਦੁਸੁਣਾਇਆ॥ਗੁਰਪਰਸਾਦਿਮਿਟਿਆਅੰਧਿ
ਆਗਾਘਟਿਚਨਣੁਆਪੁਪਛਾਣਣਿਆ॥੭॥ਅਪਿਉਪਾਏਤੇਅਪੇਵੇਧੈ॥ਸਤਿਗੁਰੁਸੈ
ਸੋਜਨਲੇਖੈ॥ਨਾਨਕਨਾਮੁਦਸੈਘਰਅੰਤਰਿਗੁਰਿਕਿਪਤੋਪਾਵਣਿਆ॥੮॥੩॥ਮਾਛਮ
ਹਲਾ ੩ ॥ਮਾਇਆਮੋਹਜਗਤੁਸਥਾਇਆ॥ਤ੍ਰੈਗੁਣਦੀਸਹਿਮੇਮਾਇਆਗੁਰਪ
ਰਸਾਦੀਕੇਵਿਲਾਬੁਝੈਚਉਥੈਪਦਲਿਵਲਾਵਣਿਆ॥੧॥ਹਉਵਾਗੀਜੀਉਵਾਗੀਮਾਇ
ਆਮੋਹਸਥਦਿਜਲਾਵਣਿਆ॥ਮਾਇਆਮੋਹਜਲਾਏਸੋਹਿਸਿਉਚਿਤੁਲਾਏਹਰਿਕ

ਮਹਲੇਸੇਭਾਪਾਵਣਿਆ॥੧॥ਗੁਰੂ॥ਦੇਵੀਦੇਵਾਮੁਲਰੈਮਾਇਆ॥ਸਿਮ੍ਰਿਤਿਸਾਸ
ਤ੍ਰਜਿਥਿਉਪਾਇਆ॥ਕਾਮੁਕ੍ਰੋਧੁਪਸਰਿਸੇਸਰੇਆਇਜਾਇਦੁਖਪਾਵਣਿਆ॥੨॥ਤਿਸੁ
ਵਿਚਿਗਿਆਨੁਰਤਨੁਇਕਪਾਇਆ॥ਗੁਰਪਰਸਾਦੀਮੰਨਿਵਸਾਇਆ॥ਜਤੁਸਤੁਸੰਜਮੁ
ਸੁਚਕਮਾਵੈਗੁਰਿਪੁਰਨਾਮੁਪਿਆਵਣਿਆ॥੩॥ਪੇਈਅੰਝੇਪਠਗੀਮਭੁਲਾਈ॥ਦੂਜੈ
ਲਾਗੀਫਿਰੇਪਛੇਤਾਈ॥ਹਲਤੁਪਲਤੁਦੈਵਗਵੈਸੁਪਨੈਸੁਖਨਪਾਵਣਿਆ॥੪॥
ਪੇਈਅੰਝੇਪੰਨਕਤੁਸਮਾਏ॥ਗੁਰਪਰਸਾਦੀਵੈਖੈਨਾਏ॥ਪਿਰਕੈਸਹਜਿਰੈਗੰਗਿਗਤੀ
ਸਥਦਿਸੀਗੁਰਬਣਾਵਣਿਆ॥੫॥ਸਭਲੁਜਨਮੁਜਿਨਸਤਿਗੁਰਪਾਇਆ॥ਦੁਜਾਭਾ
ਉਗੁਰਸਥਦਿਜਲਾਇਆ॥ਏਕੋਕਵਿਹਿਆਘਟਿਅੰਤਰਿਮਿਲਿਸਤਸੰਗਤਿਹਰਿਗੁਣ
ਗਵਣਿਆ॥੬॥ਸਤਿਗੁਰੁਨਸੇਵੈਸੇਕਾਰੇਆਇਆ॥ਧਿਗੁਜੀਵਣੁਥਿਰਥਾਜਨਮੁਗਵਾ
ਇਆ॥ਮਨਮੁਖਿਨਾਮੁਚਿਤਿਨਾਵੈਥਿਨਾਵੈਬਹੁਦੁਖਪਾਵਣਿਆ॥੭॥ਜਿਨਿਸਿਸ
ਤਿਸਾਜੀਸੇਈਜਾਣੈ॥ਅਪੇਮੇਲੋਸਥਦਿਪਛਾਣੈ॥ਨਾਨਕਨਾਮੁਮਿਲਿਅਤਿਨਜਨਕਉ
ਜਿਨਪੁਰਿਮਸਤਕਿਲੇਖੁਲਿਖਾਵਣਿਆ॥੮॥੩੨॥੩੩॥

ਗੁਰਮਾਛਮਹਲਾ ੪ ॥ਅਸਤਪਦੀਆਘਰੁ ੧ ॥ਥਤਿਗੁਰਪ੍ਰਸਾਦਿ
ਆਦਿਪੁਰਖੁਅਪਰੰਪਰੁਆਪੋ॥ਅਪੇਥਾਧਿਉਥਾਪੇਆਪੋ॥ਸਤਮਹਿਵਰਤੈਏਕੋਸੇਈਗੁਰਮੁਖਿ
ਸੇਭਾਪਾਵਣਿਆ॥੧॥ਹਉਵਾਗੀਜੀਉਵਾਗੀਨਿਰਕਰਮੀਨਾਮੁਪਿਆਵਣਿਆ॥ਤਿਸੁਗੁਪੁਨਗੋਖ
ਆਘਟਿਘਟਿਦੇਖਿਆਗੁਰਮੁਖਿਅਲਖੁਲਖਾਵਣਿਆ॥੧॥ਗੁਰੂ॥ਤੁਦਇਆਲੁਕਿ
ਘਲੁਪੁਭੋਸੇਈ॥ਤੁਪਥਿਨੁਦੁਜਾਵਹੁਨਕੋਈ॥ਗੁਰਪਰਸਾਦਕਰੈਨਾਮੁਦੈਨਾਮੇਨਾਮਿਸ
ਮਵਣਿਆ॥੨॥ਤੁਆਪੇਸਚਾਸਿਰਜਣਾਹਾਗਾਭਗਤੀਭਰੋਤੇਰੇਭੰਡਗਾ॥ਗੁਰਮੁਖਿਨਾਮੁਮਿ
ਲੈਮਨੁਭੀਜੈਸਹਜਿਸਮਾਧਿਲਗਾਵਣਿਆ॥੩॥ਅਨਦਿਨੁਗੁਣਗਵੈਪ੍ਰਭਤੇਗੇ॥ਤੁਪਸਲਾ
ਧੀਪੀਤਮਮੇਗੇ॥ਤੁਪਥਿਨੁਦੁਹੁਨਕੋਈਜਾਚਾਗੁਰਪਰਸਾਦੀਤੁਪਾਵਣਿਆ॥੪॥ਅਗਮ
ਅਗੋਚਰਮੀਤਿਨਹੀਪਈ॥ਅਪਣੀਕਿਰਪਾਕਰਹਿਤੁਏਹਿਮਿਲਾਈ॥ਪੁਰੋਗੁਰਕੈਸ
ਥਦਿਥਿਆਈਅੰਸਥਦੁਸੇਵਿਸੁਖਪਾਵਣਿਆ॥੫॥ਗੁਰਨਗੁਣਵੰਤੀਗੁਣਗਵੈ॥ਨਾਮੁਸ
ਲਾਹੋਸਚੇਭਾਵੈ॥ਗੁਰਮੁਖਿਸਦਾਰੋਗੰਗਾਤੀਮਿਲਿਸਚੈਸੇਭਾਪਾਵਣਿਆ॥੬॥ਮਨਮੁ
ਖੁਕਰਮਕਰੈਅਹੰਕਾਰੀ॥ਜੁਐਜਨਮੁਸਭਾਜੀਹਰੀ॥ਅੰਤਰਿਲੇਖੁਮਹਾਗੁਰਬਾਗਿਗਿਠਿ
ਰਿਅਵਣਾਵਣਿਆ॥੭॥ਅਪੇਕਰਤਾਦੇਇਵਡਿਆਈ॥ਜਿਨਕਉਆਪਿਲਿਖਤ


ਪਰਿਪਾਈ। ਨਨਕਾਮੀ ਮਲੇ ਭਉ ਭੰਜਨੁ ਗੁਰਸਬਦੀ ਸੁਖ ਪਾਵਣਿਆ ॥ ੮ ॥ ੧ ॥ ੩ ॥

ਮਾਛਮਹਲਾ ੫ ॥ ਅਸਟਪਦੀਆਪਰ ੧ ॥ ੧੮ ਸਤਿਗੁਰਪ੍ਰਸਾਦਿ

ਅੰਤਰਿ ਲਾਖਨ ਜਾਈ ਲਖਿਆ ॥ ਨਮੁ ਰਤਨੈ ਗੁਣ ਗਧਿਆ ॥ ਅਗਮੁ ਅਗੋਚਰੁ ਸਭਤੇ
ਉਚਗੁਰਕੋ ਸਬਦਿ ਲਖਾਵਣਿਆ ॥ ੧ ॥ ਹਉ ਵਾਹੀ ਜੀਉ ਵਹੀ ਕਲਾਮ ਪਿਨਾ ਮੁਸੁਣਾਵਣਿ
ਆਸਤਿ ਪਾਸੇ ਧਰੇ ਪਰੇ ਵਡਭਗੀ ਦਰਸਨ ਪਾਵਣਿਆ ॥ ੧ ॥ ੨ ॥ ਹਉ ॥ ਸਾਧਿਕ ਸਿਧਿ
ਸੈਕਠਿ ਫਿਰੇ ॥ ਥਰੁ ਮੇਇ ਦੁਪਿਅਇ ਨਿਰਿ ਰੇ ॥ ਕੋਇ ਤੇ ਸੀਸੇ ਖੋਜਿ ਤਾ ਕਉ ਗੁਰਮੀ ਲਿਖਿ
ਰੇ ਗਵਾਣਿਆ ॥ ੨ ॥ ਅਠ ਪਹਰੁ ਤੁਧੁ ਜਪੈ ਪਵਨਾ ॥ ਪਰੀਸੇ ਵਕਪਾਇ ਕਰਨਾ ॥ ਖਲੀ
ਬਣੀ ਸਰਥਿ ਵੇਸੀ ਸਭਨ ਕੈ ਮਨਿ ਭਾਵਣਿਆ ॥ ੩ ॥ ਸਾਚਾ ਸਾਧਿਓ ਗੁਰਮੁਖਿ ਜਾਪੈ ॥ ਪੂਰੇ
ਗੁਰਕੋ ਸਬਦਿ ਸਿਵੈ ॥ ਜਿਨਿ ਪੀਅਸੇ ਈਤ੍ਰਿ ਪਤਸੇ ਚੇ ਸਚਿ ਅਘਾਵਣਿਆ ॥ ੪ ॥ ਤਿ
ਸੁਘਰਿਸਤ ਜਾਸੇ ਸ੍ਰੀ ਸੁਰੇਲਾ ॥ ਅਨਦ ਬਿਨੈ ਕਰੇ ਸਚ ਕੇਲਾ ॥ ਸਿਧਨ ਵੰਤਾ ਸੇਵਕ ਭਾਸੇ
ਗੁਰਚਰਣੀ ਮਨੁ ਲਾਵਣਿਆ ॥ ੫ ॥ ਪਹਲੇ ਦੇਤੇ ਗਿਨੁ ਸੰਬਧਿ ॥ ਪਿਛੇ ਦੇਤੇ ਜੰਤੁ ਉਪਰ
॥ ਤੁਧੁ ਜੇ ਵਡਾ ਤਾ ਅਵਰੁਨੁ ਸੁਖ ਮੀਲੈ ਵੈ ਕੇਈ ਲਾਵਣਿਆ ॥ ੬ ॥ ਜਿਸੁ ਤੂੰ ਤਰੇ ਸਤੁ ਧਰਿ
ਅਣੀ ॥ ਸਾਧਿਕ ਜਨ ਮੰਤ੍ਰ ਕਮਏ ॥ ਆਪਿ ਤਰੇ ਸਗਲੇ ਕਲਾ ਤਰੇ ਤਿਸੁ ਦਰਗਹ ਕਿਨ ਪਾਵਣਿ
ਆ ॥ ੭ ॥ ਤੂੰ ਵਡਾ ਤੂੰ ਉਚੇ ਉਚਾ ॥ ਤੂੰ ਬੇਅੰਤੁ ਅਤਿ ਸੁਚੇ ਮੁਖਾ ॥ ਹਉ ਕੁਰਬਾਨੀ ਤੇਰੇ ਵੈਦਾਨ ਕ
ਦਾ ਸਦਾ ਵਣਿਆ ॥ ੮ ॥ ੧ ॥ ਮਾਛਮਹਲਾ ੫ ॥ ਕਉਣੁ ਸੁਮੁਕਤਾ ਕਉਣੁ ਸੁਜਗਤਾ
ਕਉਣੁ ਸੁਗਿਆਨੀ ਕਉਣੁ ਸੁਬਕਤਾ ॥ ਕਉਣੁ ਸੁਗਿਰਹੀ ਕਉਣੁ ਉਦਾਸੀ ਕਉਣੁ ਸੁਕੀਮਤਿ
ਪਏ ਜੀਉ ॥ ੧ ॥ ਕਿਨ ਬਿਧਿ ਧਾਰਾ ਕਿਨ ਬਿਧਿ ਭੁਟਾ ॥ ਕਿਨ ਬਿਧਿ ਆਵਣ ਜਾਵਣ ਭੁਟਾ ॥
ਕਉਣੁ ਕਰਮ ਕਉਣੁ ਨਿਕਰਮ ॥ ਕਉਣੁ ਸੁਕਰੋਹ ਪਏ ਜੀਉ ॥ ੨ ॥ ਕਉਣੁ ਸੁਸੁਖੀਆ ਕਉਣੁ
ਸੁਦੁਖੀਆ ॥ ਕਉਣੁ ਸੁਸਨਮੁਖ ਕਉਣੁ ਵੇਖੀਆ ॥ ਕਿਨ ਬਿਧਿ ਮਾਣੀ ॥ ਕਿਨ ਬਿਧਿ ਬਿ
ਢਰੇ ॥ ਇਥਿ ਕਉਣੁ ਪ੍ਰਗਟੇ ਜੀਉ ॥ ੩ ॥ ਕਉਣੁ ਸੁਖੁ ਜਤਿ ਪਾਵਤੁ ਰਹਤਾ ॥ ਕਉਣੁ
ਪਦੇ ਸੁਜਿਤੁ ਤੁਧੁ ਸੁਖ ਸਮਤਾ ॥ ਕਉਣੁ ਸੁਚਾਲਿਤੁ ਪਾਥੁ ਰਹਤਾ ॥ ਕਉਣੁ
ਰਤਨ ਗਏ ਜੀਉ ॥ ੪ ॥ ਗੁਰਮੁਖਿ ਮੁਕਤਾ ਗੁਰਮੁਖਿ ਜਗਤਾ ॥ ਗੁਰਮੁਖਿ ਗਿਆਨੀ ਗੁਰਮੁਖਿ ਬ
ਤਾ ॥ ਪੰਨ ਗਿਰੀ ਉਦਾਸੀ ਗੁਰਮੁਖਿ ਮਤਿ ਪਏ ਜੀਉ ॥ ੫ ॥ ਹਉ ਮੈ ਬਾਧ ਗੁਰਮੁਖਿ ਭੁਟਾ ॥
ਗੁਰਮੁਖਿ ਆਵਣ ਜਾਵਣ ਭੁਟਾ ॥ ਗੁਰਮੁਖਿ ਕਰਮ ਗੁਰਮੁਖਿ ਨਿਕਰਮ ॥ ਗੁਰਮੁਖਿ ਕਰੇ ਸੁਖ ਭਏ

ਜੀਉ ॥ ੬ ॥ ਗੁਰਮੁਖਿ ਸੁਖੀਆ ਮਨੁ ਮੁਖਿ ਦੁਖੀਆ ॥ ਗੁਰਮੁਖਿ ਸਨਮੁਖ ਮਨੁ ਮੁਖਿ ਵੇਖੀਆ ॥
ਗੁਰਮੁਖਿ ਮਲੀਐ ਮਨੁ ਮੁਖਿ ਵਿਢੈ ॥ ਗੁਰਮੁਖਿ ਬਿਧਿ ਪ੍ਰਗਟੇ ਜੀਉ ॥ ੭ ॥ ਗੁਰਮੁਖਿ ਅ
ਖੁਰਜਿਤੁ ਪਾਵਤੁ ਰਹਤਾ ॥ ਗੁਰਮੁਖਿ ਪਦੇ ਸੁਦੁਖੁ ਸੁਖ ਸਮਤਾ ॥ ਗੁਰਮੁਖਿ ਚਾਲਿਤੁ
ਪਾਥੁ ਰਹਤਾ ॥ ਗੁਰਮੁਖਿ ਕੀਰਤਨ ਗਏ ਜੀਉ ॥ ੮ ॥ ਸਗਲੀ ਬਣਤ ਬਣਾਈਆ
ਪੋਆਪੇ ਕਰੇ ਕਠਾਏ ਥਾਪਾ ॥ ਇਕ ਸੁਤ ਹੋਇ ਓਅਨੰਤਾਨ ਕਏ ਕੁਸੁਮਾ ਹਿਸਮਏ ਜੀਉ ॥ ੯ ॥
ਮਾਛਮਹਲਾ ੫ ॥ ਪ੍ਰਭੁ ਅਥਿਨਾ ਸੀਤਾ ਕਿਆ ਕਾਛਾ ॥ ਹਰਿ ਭਗਵੰਤਾ ਜਨੁ ਖਗੁ ਸੁਖਾ
ਲਾ ॥ ਜੀਅ ਪ੍ਰਾਨ ਮਨੁ ਸੁਖ ਦਾ ਤੁਕਹਿ ਸੇਈ ਸੁਖ ਪਾਵਣਿਆ ॥ ੧ ॥ ਹਉ ਵਾਹੀ ਜੀਉ ਵਹੀ ਗੁਰ
ਮੁਖਿ ਮਨਿ ਤਨਿ ਭਾਵਣਿਆ ॥ ਤੂੰ ਮੇਰਾ ਪਰਬਤੁ ਮੇਰਾ ਥਲਾ ॥ ਤੁਮੈ ਗਿਲੈ ਵੈਨ ਲਾਵਣਿਆ ॥ ੨ ॥
ਹਉ ॥ ਤੇਰਾ ਕੀਤਾ ਜਿਸੁ ਲਾਗੇ ਮੀਠਾ ॥ ਘਟਿ ਘਟਿ ਪਾਥੁ ਰਹਤਿ ਜਨ ਭੀਠਾ ॥ ਬਨ ਬਨ
ਤਰਿ ਤੂੰ ਹੋਇ ਕੋਇ ਕੁਦਰਤਾਵਣਿਆ ॥ ੩ ॥ ਸਗਲ ਮਨੋਰਥ ਤੂੰ ਦੇਵਤਾ ਹਾਭ ਗਤੀ ਭਾਇ
ਭੇਡ ਭਾਗਾ ਦਇਆ ਧਾਰਿ ਖੇਤੁ ਪੁਸੇਈ ਪੂਰੇ ਕਰਮ ਸਮਾਵਣਿਆ ॥ ੪ ॥ ਅੰਧੁਕੁ ਪਤੇ ਕੰਢੇ
ਚਾਛੇ ॥ ਕਰਿ ਕਰਿ ਪਾਦਾ ਸਨਦ ਗਿਨਿ ਹਾਲੇ ॥ ਗੁਣ ਗਾਵਿ ਪੂਰਨ ਅਥਿਨਾ ਸੀਕਹਿ ਸੁਣਿ ਤੇਟਨ
ਆਵਣਿਆ ॥ ੫ ॥ ਐਥੇ ਥੈ ਤੂੰ ਪੈਰ ਖਵਾਲਾ ॥ ਮਤ ਗਰਭ ਮਹਿ ਤੁਮਹੀ ਪਾਲਾ ॥ ਮਾਇਆ ਅਗ
ਨਿਨ ਪੈਰੈ ਤਿਨ ਕਉ ਭੰਗਿ ਰੇਤੁ ਗੁਣ ਗਾਵਣਿਆ ॥ ੬ ॥ ਕਿਆ ਗੁਣ ਤੇਰੇ ਅਥਿਨਾ ਸਮਾਲੀ ॥ ਮਨਿ ਤਨ
ਅੰਤਿ ਤੁਧੁ ਨਦਿ ਗਿਨਿ ਹਾਲੀ ॥ ਤੂੰ ਮੇਰਾ ਮੀਤੁ ਜਾਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਜਾਨਣਿਆ
॥ ੭ ॥ ਜਿਸ ਕਉ ਭੁਤੁ ਪ੍ਰਭੁ ਭਇਆ ਸਾਦਾ ॥ ਤਿਸੁ ਤਤੀ ਵਉਨ ਲਾਗੈ ਕਾਈ ॥ ਤੂੰ ਸਾਧਿਕ ਸਰਣੁ
ਖਦਾ ਤਾ ਸਤ ਸੰਗਤਿ ਜਪਿ ਪ੍ਰਗਟਾਵਣਿਆ ॥ ੮ ॥ ਉਚੁ ਚ ਅਥਾਪੁ ਅਪਾਰ ਅਮੋਲਾ ॥ ਤੂੰ ਸਾਰਾ
ਹਿਉ ਦਾ ਮੁੰਤਰੇ ਗੇਲਾ ॥ ਤੂੰ ਮੀਰਾ ਸਚੀ ਨੁਕਰਾਈ ਨਾਨਕ ਬਲਿ ਬਲਿ ਜਾਵਣਿਆ ॥ ੯ ॥ ੩ ॥
ਮਾਛਮਹਲਾ ੫ ॥ ਘਰੁ ੨ ॥ ਨਿਤ ਨਿਤ ਦੁਖੁ ਸਮਾਲੀਐ ॥ ਮੁਲਿਨ ਮਨੁ ਹੁਇ ਸਾਗੈਐ
॥ ੧ ॥ ਹਉ ॥ ਸਤਾ ਸੰਗਤਿ ਪਾਈਐ ॥ ਜਿਤੁ ਜਮ ਕੈ ਪੈ ਬਿਨਾਈਐ ॥ ਤੇ ਸਾਹਿਬ ਕਾਨੁ ਮਲੈ ਤੇਰੇ
ਤੁਲਨਿ ਨਾਗੈ ਗਲਿ ਜੀਉ ॥ ੨ ॥ ਜੇ ਸਿਮਰੇ ਸਾਈਐ ॥ ਨਗਰਿ ਸੇਈ ਪਾਈਐ ॥ ਤਤੀ ਵਉ
ਨਾਗਈ ਜਿਨਿ ਮਨਿ ਭੁਠਾਇ ਜੀਉ ॥ ੩ ॥ ਸੇਈ ਸੁੰਦਰੇ ਸੇਈ ॥ ਸਾਧਿਕ ਸੰਗਿ ਜਨ ਬੈਠੇ ॥ ਹਰਿ
ਪੁਨਿ ਜਿਨੀ ਸੀਜਿ ਅਸੇਈ ਗੰਭੀਰ ਅਪਾਰ ਜੀਉ ॥ ੪ ॥ ਹਰਿ ਅਥਿਰ ਸਾਇਣੁ ਪੀਵੀਐ ॥ ਮੁਹਿ ਬਿ
ਠੈ ਨਾਕੈ ਜੀਵੀਐ ॥ ਕਾਗਜਿ ਸਭਿ ਸਵਰੈ ਨਿਤ ਪੁਨੁ ਹੁਗੁ ਕੋ ਪਾਵਣੀਉ ॥ ੫ ॥ ਜੇ ਹਰਿ ਕੀਤਾ ਅਪ
ਣਾ ॥ ਤਿਸਹਿ ਗੁਸਾਈ ਜਾਪਣਾ ॥ ਸੋਸੁ ਰਾਪ ਗੁਨੁ ਸੇ ਸਮਤ ਕਿਜਿ ਸਕੈ ਭਗੁ ਜੀਉ ॥ ੬ ॥ ਮਨ ਮੋਖੁ
ਭਾਵਗਾਧੀਆ ॥ ਇਹਿ ਸਭੇ ਗਣ ਪਾਤਿਸਾਹੀਆ ॥ ਮੰਦਾ ਮੁਲਿਨ ਉਪਿ ਜਿਓ ਤੇਰੇ ਸਚੀ ਕਹੈ ਲਾ
ਗਿ ਜੀਉ ॥ ੭ ॥ ਕਰਤਾ ਮੰਨਿ ਵਸਾਇਆ ॥ ਜਨ ਮੇਕਾ ਛਲੁ ਪਾਇਆ ॥ ਮਨਿ ਭਾਵੰਦਾ ਕੰਤੁ ਹਰਿ ਤੇਰਾ

ਬਿਰਹੇ ਅਸਹਾਗੁਜੀਉ॥ ੧॥ ਅਟਲਪਦਾਰਥੁਪਾਇਆ ਭੈਂਤੰਜਨਕੀ ਸਰਣਾਇਆ ਲਾਇ
 ਅਚਲਿਨ ਨਕਤਰਿ ਅਨੁਜਿਤ ਜਨਮੁ ਅਪਰਜੀਉ॥ ੨॥ ੧॥ ੪॥ ਮਾਣਮਹਲਾ ੫ ਘਰੁ
 ਹਰਿਜਪਿ ਜਪੈ ਮਨੁ ਪੀਰੇ॥ ੧॥ ੧੦੦॥ ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈਦੁਗੇ॥ ੧॥ ਸਰ
 ਨਿਅਵੈ ਪਰਬ੍ਰਹਮ ਕੀਤਾ ਫਿਰਿ ਕਹੈ ਝੁਗੇ॥ ੨॥ ਚਰਨ ਸੇਵ ਸੰਤਸਾਧਕੇ ਸਗਲ ਮਨੈ ਥਪੁਰੇ
 ॥ ੩॥ ਘਟਿ ਘਟਿ ਕੇ ਵਰਤਾ ਜਲ ਥਲਿ ਮਹੀ ਅਲਿ ਪੁਰੇ॥ ੪॥ ਪਾਪ ਬਿਨਾਸੁ ਸੇਵਿਅ
 ਪਵਿਤ੍ਰ ਸੰਤਨਰੀ ਪੁਰੇ॥ ੫॥ ਸਭ ਛਡਾਈ ਖਸਮ ਮਾਪਿ ਹਰਿ ਜਪਿਤ ਠੀਠੁ ਰੇ॥ ੬॥ ਕਰੇ
 ਕੀਅਤ ਪਵੇ ਸੁਟ ਮੁਏ ਹੋਇ ਮੁਰੇ॥ ੭॥ ਨਾਨਕ ਰਤਾਸਚਿਨ ਇਹ ਰਿਵੈ ਖੈ ਸਦਹੁ ਜੁਰੇ
 ॥ ੮॥ ੫॥ ੩੫॥



ਗੁਰਮਾਣਮਹਲਾ ੫ ॥ ਬਾਗਮਹਾਘਰੁ ੪ ॥ ੧॥ ਸਤਿਗੁਰਪ੍ਰਸਾਦਿ
 ਕਿਰਤਿ ਕਰਮ ਕੇ ਵੀਰੁ ਫੇਕਿ ਰਿਕਪ ਮੇਲਹੁ ਗਾਮਾ ਰਹਿ ਕੁੰਟਹਦਿ ਸਭੁ ਮੇਥਕਿ ਆਏ ਪੁਰ
 ਕੀਸਾਮਾ ਧੇਨੁ ਪੈਤੋ ਬਾਹਰਿ ਕਿਤੇ ਨਾਵੈ ਕਾਮਾ ਜਲ ਬਿਨੁ ਸਾਖਰੁ ਮਲਾਵਤੀ ਉਪਜਹਿ
 ਨਹੀਦਾਮਾ ਹਰਿਨਾਹਿਨੀ ਮਲੀ ਐਸਾ ਜਨੈ ਕਤਪਈ ਐਥਿ ਸਾਮਾ ਜਿਤੁ ਘਰਿ ਹਰਿ ਕੁੰਟ ਪ੍ਰ
 ਟਈ ਭਠਨਗ ਸੇਗਾਮਾ ਸਗਲ ਸੀਗਾਰੁ ਤੋਥੇ ਲਗੁ ਸੁਟਦੇ ਹੀ ਸਭ ਖਾਮਾ ਪ੍ਰਭੁ ਸੁਆਮੀ ਕੰਤ ਵਿ
 ਹੁਣੀ ਅਮੀਤ ਸਜਨ ਸਭ ਜਾਮਾ ਨਾਨਕ ਕੀ ਬੇਨਤੀ ਆਕਰਿ ਰਿਕਪ ਦੀ ਜੈਨਾਮਾ ਹਰਿ ਮੇਲਹੁ ਸੁਆ
 ਮੀ ਸਿੰਗਿ ਪੁਰ ਜਿਸ ਕਾ ਨਿਹਚਲਾ ਧਾਮਾ॥ ੧॥ ਚੇਤਿ ਗਵਿਦੁ ਅਧਾਈ ਐਹੈ ਵੈ ਅਨੰਦ ਘਣਾ॥ ਸੰਤ
 ਜਨ ਮਿਲਿ ਪਈ ਐਹ ਸਨਾਨ ਮੁਭਣਾ॥ ਜਿਨਿ ਪਾਇ ਅਪ੍ਰਭੁ ਆਪਣਾ ਐਹੈ ਤਿਸ ਹਿਰਾਣ
 ਇਕ ਬਿਨੁ ਤਿਸੁ ਬਿਨੁ ਨੀਵਣਾ ਬਿਰਾਜਨ ਮੁਜਣਾ॥ ਜਲਿ ਬਲਿ ਮਹੀ ਅਲਿ ਪੁਛਿ ਆਗਵਿਅ
 ਵਿਚਿ ਵਣਾ॥ ਸਪ੍ਰਭੁ ਚਿਤਿ ਨ ਆਵਈ ਕਿਤ ਕੁਦੁ ਖੁਗਣਾ॥ ਜਿਨੀ ਗਵਿਅਸੇ ਪ੍ਰਭੁ ਤਿਨ ਭਗ
 ਮਣਾ॥ ਹਰਿ ਰਸਨੁ ਕਉ ਮਨੁ ਲੋਚਨਾ ਨਕਪਿਆ ਸਮਨਾ॥ ਚੇਤਿ ਮਿਲਾਏ ਸੇ ਪ੍ਰਭੁ ਤਿਸੇ ਪ
 ਇਲਗਾ॥ ੨॥ ਵੈਸਾਖੀ ਪੀਰਨ ਕਉ ਵਡੀ ਆਜਿਨ ਪ੍ਰੇਮ ਵਿਛੋਹਾ॥ ਹਰਿ ਜਾਨ ਪੁਰਖੁ ਦਿਸਾਇ
 ਟਾਗੀ ਮਾਇ ਐਹੁ ਪ੍ਰਤਕਲ ਤਨ ਸੰਗਿ ਪਨਾਹਿ ਆਵਿਨਾ ਸੀਉ ਪਾਲ ਚਿਪਲ ਚਿਸਗਈ
 ਮੁਈ ਭੁਠੇ ਧੰਧੇ ਮੇਹਿ॥ ਇਕ ਸੁਹਰਿ ਕੇ ਨਾਮ ਬਿਨੁ ਅਗੈ ਲਈ ਐਥੇ ਹਿਰਾਦ ਪ੍ਰਦਿਸਾ ਰਿਦਿ ਗੁਰਦ
 ਪ੍ਰਭੁ ਬਿਨੁ ਅਵੁਨ ਕੋਇ ਪ੍ਰੀਤ ਮਚਰਨੀ ਜੇਲਗੈ ਤਿਨੀ ਨਿਰਮਲ ਸੇਇ॥ ਨਾਨਕ ਕੀ ਪ੍ਰਭੁ ਬੇਨ
 ਤੀ ਪ੍ਰਭੁ ਮਲਹੁ ਪਾਪ ਤਿਹੋਇ॥ ਵੈਸਾਖ ਸੁਰਵਤਾਲ ਗੋਜਾ ਸੰਤੁ ਭੋਏ ਸੇਇ॥ ੩॥ ਹਰਿ ਜੇਠਿ
 ਕੁੰਟ ਲੋਕੀ ਐਸਿ ਸੁਆਗੈ ਸਭਿ ਨਿਵਨਿ॥ ਹਰਿ ਸਜਣਿ ਦਾਵਣਿ ਲਾਗੀ ਆਕਿ ਸੇਨੈ ਟੀਥ

ਨਿਮਾਣ ਕੋ ਸੇਤੀਨਾ ਮੁਖੁ ਉਨਲਾਗੈ ਨਾਹੀ ਸੰਨਾ॥ ਰਿਗਿ ਸਭੇ ਨਾਹਿਣੈ ਜੇਤੋ ਮਨਿ ਭਾਵੈ ਨਿਜੇ ਹਰਿ
 ਲੋਕੋ ਸੇਰੇ ਸੇਤੀ ਜੀਅ ਕਰੈ ਨਿਜੇ ਪੁਤਿ ਕੀਤੇ ਆਪਣੇ ਸੇਤੀ ਕਹੀ ਅਪਿਧੀ ਨਿਅਪਣੀ ਆ
 ਜੇ ਮਿਲੈ ਦਿਛੁ ਕਿ ਕਿਉ ਰੇਵੀਨਾ॥ ਸਾਧੁ ਸੰਗੁ ਪਰਾਪਤ ਨਕਰ ਗਮਾਣੀ॥ ਹਰਿ ਜੇਠਿ ਰਿੰਗੀ ਲਾਤਿ
 ਸੁਪਣੀ ਜਿਸ ਕੋ ਭਾਗਿ ਮਥੀਨਾ॥ ੪॥ ਅਸਾ ਭੁਤ ਪੰਦਾਤਿ ਸੁਭਾਗੈ ਹਰਿਨਾਹਿਨੀ ਜਨ ਪਾਸਿ ਜਗਜੀ
 ਵਨੁ ਪੁਰਖੁ ਤਿਆਗਿ ਕੋ ਮਾਣ ਸਸੀਦੀ ਆਸਾ॥ ਦੁਯੋਭਾਇ ਗੁਰੀ ਐਗਲਿ ਪਈ ਅਸੁਜਾ ਮਕੀ
 ਠਾਸਾ ਜਿਹਾ ਥੀ ਜੈ ਸੇਲੁਣੈ ਮਥੈ ਜੈ ਲਿਖਿਆ ਸੁਆਗੈ ਵਿਹਾਣੀ ਪਛਤਾਈ ਠਿਰ ਲੀਗਈ
 ਨਿਰਸੁਆਜਿਨ ਕਉ ਸਾਧੁ ਭੋਟੀ ਐ ਸੇਦਰ ਗਹੋ ਹੋਏ ਖਲਾ ਸੁਆਕਰਿ ਕੋ ਪ੍ਰਭੁ ਆਪਣੀ ਭੇਦ
 ਰਸਨੈ ਹੋਇ ਪਿਆਸਾ ਪ੍ਰਭੁ ਤਪਾ ਬਿਨੁ ਦੁਜਾ ਕੋ ਨਹੀਨਾ ਨਕਰੀ ਅਰਦਾਸਿ॥ ਅਸਾ ਭੁਸੁੰਦਰ ਤਿ
 ਸੁਲਗੈ ਜਿਸੁ ਮਨਿ ਹਰਿ ਚਰਣ ਨਿਵਾਸੁ॥ ੫॥ ਸਾਵਣਿ ਸਗਲੀ ਕਾਮਣੀ ਚਰਨ ਕਮਲਾ ਸਿਉ ਪਿਆ
 ਰੁਮਨੁ ਤਨੁ ਰਤਾਸਚਿ ਰੰਗਿ ਰੇਨੁ ਮੁਅਧਾਰੁ॥ ਬਿਖਿਆ ਰੰਗਿ ਕੁਝ ਵਿਆਦਿ ਸਨਿ ਸਭੇ ਛੁਗੁ॥
 ਹਰਿ ਅੰਮ੍ਰਿਤ ਬੁੰਦ ਸੁਹਾਵਣੀ ਮਿਲਿ ਸਾਧੁ ਪੀਵਣੁ ਹੁਗੁ॥ ਵਿਤੁ ਤਿਲ ਪ੍ਰਭ ਸੰਗਿ ਮਥਿ ਲਿਆ ਸੰਮਿ
 ਥ ਪੁਰਖੁ ਅਪਾਰੁ॥ ਹਰਿ ਮਿਲਣੇ ਨੇਨਲੇ ਚਰਾਕਰੀ ਮਿਲਾਵਣਿ ਹੁਗੁ॥ ਜਿਨੀ ਸਖੀ ਦੇ ਪ੍ਰਭੁ ਪਾ
 ਇਆ ਹੋਇ ਤਿਨ ਕੋ ਆਦ ਬਲਿ ਹੁਗੁ॥ ਨਾਨਕ ਹਰਿ ਜੀਉ ਮਇਆ ਕਰਿ ਸਥਾਇ ਸਵਰਣਾ ਹੁਗੁ ਸਾ
 ਵਣੁ ਤਿਨਾ ਸੁਹਾਣੀ ਜਿਨਾ ਗੁਮਨ ਮਥਿ ਹਿਰਾਗੁ॥ ੬॥ ਭਾਉ ਭਿਰਮ ਭੁਲੀ ਆਦੁ ਜੈ ਲਗਾ ਹੋਛੁ
 ॥ ਲਖ ਸੀਗਾਰ ਬਣਾਇਆ ਕਰ ਜਿਨਾ ਹੋਛੁ॥ ਜਿਤੁ ਦਿਨਿ ਦਿਹੋ ਬਿਨ ਸਸੀਤਿ ਵਲੈ ਕਰ ਸਨਿਥੈ
 ॥ ਤੁਪਾਕ ਕ੍ਰਿਚਲਾਇ ਨਿਦੁ ਤਜ ਮਕਿ ਸੈਨੈ ਨੀਭੇਤੁ॥ ਛਡਿ ਖਲੈ ਤੇਥੈ ਨਾਮ ਜਿਨ ਸਿਉ ਲਗਾ ਹੋ
 ਤੁਪਾਕ ਮਰੇ ਭੈਤੁ ਨ ਕਪੈ ਸਿਆਹੁ ਹੋਛੁ ਅਸੇਤੁ॥ ਜੇਹਾ ਥੀ ਜੈ ਸੇਲੁਣੈ ਕਰਮਾ ਸੰਤ ਕਥੇਤੁ॥ ਨਾਨਕ
 ਪ੍ਰਭ ਸਗਲਾ ਗਤਿ ਭਰਣ ਬੋਹਿਥ ਪ੍ਰਭ ਦੇਤੁ॥ ਸੇਭਾ ਦੁਇਨ ਰਕਨ ਪਈ ਐਹਿ ਗੁਰ ਬਵਾਲਾ ਹੋਤੁ
 ॥ ੭॥ ਅਸੁਨਿ ਪ੍ਰੇਮ ਮਿਥਾਹੁ ਭਾਕਿਉ ਮਿਲੀ ਐਹ ਰਿਜਾਇ॥ ਮਨਿ ਤਿਨਿ ਪਿਆਸ ਦਰਸਨ ਘਣੀ ਕੇ
 ਈਆਣਿ ਮਿਲਾਵੈ ਮਾਇ॥ ਸੰਤ ਸਹਾਈ ਪ੍ਰੇਮ ਕੇ ਹੋਇ ਤਿਨ ਕੈ ਲਾਗੁ ਪਾਇ॥ ਵਿਣੁ ਪ੍ਰਭ ਕਿਉ
 ਸੁਖ ਪਾਈ ਐਤੁ ਜੀਨਾ ਹੀ ਜਾਇ॥ ਜਿਨੀ ਚਾਖਿਆ ਪ੍ਰੇਮ ਸਮੁਸੇ ਤਿਤਿ ਹੋਛੁ ਆਪਾਇ॥ ਆਪੁ
 ਤਿਆਗਿ ਬਿਨ ਤੀਕਰਹਿ ਲੈਤੁ ਪ੍ਰਭੁ ਲਾਡਿ ਲਾਇ॥ ਜੇਹਰਿ ਕੀਤੀ ਮਿਲਾਈ ਆਦਿ ਛੁਕਿ ਕਤਹਿ
 ਨਾਸਾਇ॥ ਪ੍ਰਭ ਵਿਣੁ ਦੁਜਾ ਕੋ ਨਹੀਨਾ ਨਕਰਿ ਸਗਲਾਇ॥ ਅਸੁ ਸੁਖੀ ਵਸੀਦੀ ਆਜਿਨ ਮਇ
 ਆਹਰਿ ਗਇ॥ ੮॥ ਕਤ ਕਰ ਕਰਮ ਕਾਵਣੇ ਦੇ ਸੁਨ ਕਾਹੁ ਜੋਗਾ॥ ਪਰੇ ਮੇਸਰੇ ਤੁਲਿਆ ਵਿਆ
 ਪਨ ਸਭੇ ਰੰਗਾ॥ ਵਿਮੁਖ ਹੋਛੁ ਗਮਤ ਲਗਨਿ ਜਨਮਾਵਿ ਜੋਗਾ॥ ਖਿਨ ਮਕਿਉ ਕੋਹੋਇ ਗਏ ਜਿਤ ਕੋ ਮਾ
 ਇ ਆਭਗਾ॥ ਵਿਣੁ ਨ ਕੋਈ ਕਰਿ ਸਕੈ ਕਿਥੈ ਰਹਿ ਰੇਜਾ॥ ਕੀਤਾ ਕਿਛੁ ਨ ਹੋਈ ਲਿਖਿਆ ਪੁਰਿ
 ਸੋ ਜੋਗਾ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭ ਬਿਓਗਾ॥ ਨਾਨਕ ਕਉ ਪ੍ਰਭੁ ਖਿਲੇ ਹੁਮੇ

ਸਾਹਿਬਜ਼ਾਦੀ ਮੇਰਾ ਕਤਕ ਹੋਵੈ ਮਾਧੀ ਸੰਗਿ ਸਿਰਸਿ ਸੇਭੈ ਜਾ ॥ ੧ ॥ ਮੈਧਿ ਮਾਧਿ ਸੁਰੇਖ
 ਆਹਿ ਪਿਸਰੀ ਸਿਧੈ ਨੀ ਆਹਿ ਤਿਨ ਕੀ ਸੇਭਾ ਕਿ ਆਹਿ ਤਿਨ ਸਾਹਿਬ ਮੇਲ ਕੀ ਆਹਿ ਤਿਨ
 ਨਮੁ ਭਿਲਿਆ ਆਹਿ ਸਿਧੈ ਸੰਗਿ ਸਾਧੇ ਸੇਲ ਕੀ ਆਹਿ ਤਿਨ ਸਾਧਿਕਾ ਆਹਿ ਤਿਨ ਸਾਧਿਕਾ ਆਹਿ ਤਿਨ
 ਆਹਿ ਤਿਨ ਕੁਖਿ ਕਬਹੂੰ ਭਿਰੇ ਸੇਜਾ ਮਕੈਵ ਸਿਪਰੀ ਆਹਿ ਤਿਨ ਨੀ ਗਵਿ ਆਪੁ ਭਾਪੁ
 ਸਾਵਿ ਸਾਹਿਤਿ ਤਖੀ ਆਹਿ ਤਿਨ ਜਨੇ ਹਰ ਲਾਲ ਹਰ ਕੀ ਭਿਤਿ ਨੀ ਆਹਿ ਤਿਨ ਨਕਬ
 ਪੁਤਿ ਤਿਨ ਪ੍ਰਭਿ ਸਹੀ ਦਰਿਪਤੀ ਆਹਿ ਮੈਧਿ ਪੁਤ੍ਰ ਅਧਾ ਬਹੁ ਤਿਨ ਜਨ ਮਨੀ ਆਹਿ
 ॥ ੧੦ ॥ ਸੋਧਿਤ ਕੁਖੁ ਨਵਿਆ ਪਈ ਕੀ ਭਿਮਿ ਆਹਿ ਤਿਨ ਗੁਮਨੁ ਬੋਧਿ ਆਚਰਣ ਗਵਿ
 ਹਸਨ ਲਗਾ ਸਾਹਿਤਿ ਗਵਿ ਰੇ ਗਪਾਲ ਗਵਿ ਸੇਵਾ ਸੁਆਮੀ ਲਾਗਾ ਬਿਖਿ ਆਪੇ ਹਿਨ ਸਕ
 ਮਿਲਿ ਸੁਪੁਗੁਣ ਗਾਹਿ ਜਹੇ ਉਪਜੀਤ ਹੀ ਮਲੀ ਸਚੀ ਪ੍ਰੀਤਿ ਸਮਾਹਿ ਕੁਰਗਹਿਲੀ ਨੀਪ
 ਬ੍ਰਹਮ ਬਹੁ ਤਿਨ ਵਿਛੁੜੀ ਆਹਿ ਬਹਿਜਾ ਉਲਥ ਬੇਰੀ ਆਹਿ ਸਿਜਲੁ ਅਗਮ ਅਗਾਹਿ
 ਅਪਣੀ ਨਹਿਣੈ ਨਕਵ ਰਿਪਣੀ ਆਹਿ ਪੁਖੁ ਸੁਹੰਦਾ ਸਬ ਬਹੁ ਤਿਨਿ ਸੁਥ ਬਸੇ ਦੇ ਪਰ
 ॥ ੧੧ ॥ ਮਾਧਿ ਮਜਨੁ ਸੰਗਿ ਸਾਧੁ ਧੁਗਿ ਕਹਿਣਿ ਸਨਨੁ ਆਹਿ ਨਾਮੁ ਪਿਆਇ ਸੁਨਿ ਸਭਨੇ ਕ
 ਰਿਦਾਨੁ ਜਨ ਮਕਰਮਲ ਉਤਰੈ ਮਨ ਤੇਜਾ ਇਹੁ ਮਨੁ ਕਾਮਿ ਕਰੈ ਪਿਨ ਮੇਰੀ ਐਥਿਨ ਸੈਲ
 ਭੁਸੁ ਆਨੁ ਸਾਚੈ ਮਗਿ ਚਲਿਦਿ ਆਉ ਸਤ ਤਿਕੋ ਰੇਜਾਨੁ ਅਠ ਸਠ ਤੀਰਥ ਸਗਲ ਪੁ
 ਨਜੀ ਅਵਿਆ ਪਰਵਾਨੁ ਜਿਸਨੇ ਦੇਵੈ ਦਇਆ ਕਰਿ ਸੇਈ ਪੁਰਖੁ ਸੁਜਨੁ ਜਿਨਿ ਮਿਲਿ ਆ
 ਪੁਤ੍ਰ ਆਪਣਾ ਨਕਤਿਨ ਕਰ ਬਨੁ ਮਾਧਿ ਸੁਚੈ ਸੇਕਾ ਦੀ ਆਹਿ ਜਿਨਿ ਪੁਰਾਗੁ ਤੀ ਮਹਾਵਨ
 ॥ ੧੨ ॥ ਫਲਗੁਣ ਅਨਦੁਪ ਜਨਾਹਿ ਸਿਜਲ ਪੁਗਟੇ ਆਇ ॥ ਸੰਤ ਸਹਾਈ ਗਮ ਕੇ ਕਰਿ
 ਪਾਈ ਮਿਲਾਇ ਸੇਜਾ ਸੁਹਾਈ ਸਗ ਬਸੁ ਪੁਟਿ ਦੁਖ ਨਹੀ ਜਾਇ ॥ ਇਛੁ ਪ੍ਰੈ ਨੀਵਰ ਭਗ
 ਵੀ ਵਰੁ ਪਾਇ ਆਹਿ ਗਇ ॥ ਮਿਲਿ ਸਥੀ ਅਮੰਗਲੁ ਗਵਹੀ ਗੀਤ ਗੋਵਿਦ ਅਲਾਇ ॥ ਹਰਿ
 ਜੇਹਾ ਅਵਰੁਨੈ ਸਈ ਕੋਟੀ ਦੁਜਾਲੈ ਨਲਾਇ ॥ ਹਲਤੁ ਪਲਤੁ ਸਵਾਹਿ ਭੁਨਿਹਿ ਚਲਦਿ
 ਤੀ ਅਨੁਜਾਇ ॥ ਸੰਸਾਰ ਸਾਗਰ ਤੇ ਗਧਿ ਅਨੁਬਹੁ ਤਿਨ ਜਨ ਮੈਧਾਇ ॥ ਜਿਹ ਵਾਏ ਕਾਨੇ ਕੁਰ
 ਤੇ ਨਨਕਰ ਚਈ ਪਾਇ ॥ ਫਲਗੁਣਿ ਤਿਤ ਸਲਾਹੀ ਐਜਿ ਸਨੈ ਤਿਲੁ ਨਤਮਾਇ ॥ ੧੩ ॥ ਜਿ
 ਨਿਜਿਨਿ ਮੁਖਿ ਆਇ ਆਹਿ ਨਕੇਕ ਜਸਗੇ ॥ ਹਰਿਗੁਰੁ ਪੁਰਾ ਅਗਾਧਿ ਆਦਰ ਗਹ ਸਚਿ
 ਗੇ ॥ ਸਗ ਬਸੁ ਧਨਿ ਪਿਚਰਣ ਹਰਿ ਭਉ ਜਲੁ ਬਿਖੁ ਮੁਤਗੇ ॥ ਪ੍ਰੇਮ ਭਗਤਿ ਤਿਨ ਪਾਈ ਆਹਿ
 ਧਿਅਨ ਪਿਜਗੇ ॥ ਕੁਰਿ ਗੇ ਦੁਖ ਪਾਨੀ ਪੁਰਨ ਸਚਿ ਭਗੇ ॥ ਪਾਗ ਬ੍ਰਹਮ ਪੁਤ੍ਰ ਸੇਵੈ ਮੀ
 ਅੰਤਿ ਇਕੁ ਪੇਗਾ ॥ ਮਹਾਦਿਵਸ ਮੁਤ ਭਲੇ ਜਿਸ ਕਉ ਨਦਿ ਕੰਗੇ ॥ ਨਨਕ ਮੈਗੈ ਚਰ ਸਦਾ ਨਿ
 ਰਪਾ ਕਹੁ ਹੋਗੇ ॥ ੧੪ ॥ ੧੧ ॥

ਮਾਧਿ ਮਹਲਾ ੫ ॥ ਵਿਨੁ ਹੈਣਿ ॥ ॥ ਸੇਵੀ ਸਤਿਗੁਰੁ ਆਪਣਾ ਹਰਿ ਸਿਮੀ ਸਭ
 ਨੇ ਭੈਣੈ ॥ ਆਪੁ ਤਿਨ ਆਗਿ ਸਹੀ ਪਵਾ ਮੁਖਿ ਬੋਲੀ ਮਿਠੈ ਵੈਣਾ ॥ ਜਨ ਮਜਨ ਮਕਾਵਿ
 ਭੁਇਆ ਹਰਿ ਮੇਲਾ ਹੁਜਨੈ ਸੈਣਾ ॥ ਜੇ ਜੀ ਅਹਿ ਤੇ ਵਿਛੁੜੇ ਸੁਖਿਨ ਵਸਹਿ ਭੈਣਾ ॥ ਹਰਿ
 ਪਿਗ ਬਿਨੁ ਚੈਨੁ ਪਾਈ ਐਥੇ ਜਿਛੈ ਸਤਿ ਗੋਣਾ ॥ ਆਪਿ ਕਮਾਇ ਵਿਛੁੜੀ ਦੇ ਸੁਨਾ ਕੁਦੇ
 ਟਾਕਹਿ ਕਿਰਪਾ ਪ੍ਰਭਿ ਗਧਿ ਲੇਹੇ ਹੋਰੁ ਨਹੀ ਕਚ ਦੇ ਕੋਣਾ ॥ ਹਰਿ ਪਵਿਤ੍ਰ ਖਾਤੁ ਲੁਣਾ
 ਕਹੀ ਐਕਿ ਬੈਣਾ ॥ ਨਨਕ ਕੀ ਬੋਨੀ ਆਹਿ ਸੁਗੁਨੁ ਦੇਖੈ ਛੈਣਾ ॥ ੧ ॥ ਜੀ ਅਕੀ ਬਿਰਥਾ
 ਸੁਣੈ ਹਰਿ ਸੰਖ ਪੁਰਖੁ ਅਪਗੁ ॥ ਮਹਾ ਨੀਵਣਿ ਅਧਾ ਸਭਨਾ ਕਾ ਅਪਗੁ ॥ ਸਮੇਰ
 ਪੇਈ ਐਤਿ ਸਕੰਤ ਕੀ ਵਡਾ ਜਿਸੁ ਪਰਵਾਗੁ ॥ ਭੂਰਾ ਅਗਮ ਅਗਾਧਿ ਪਿਕਿਛੁ ਅੰਤੁ ਪਰਵਾ
 ਗੁ ॥ ਸੇਵਾ ਸਤਿ ਸੁਭਾ ਸੀ ਸੰਤ ਕੀ ਹੋਇ ਛਗੁ ॥ ਦੀਨਾ ਨਾਥ ਦਇਆ ਲੇਵ ਪਤਿ ਤਉ ਪਰਵ
 ਰੁਗੁ ॥ ਆਦਿ ਜਗਦੀਰ ਖਦਾ ਸਚੁ ਨ ਮੁਕਤ ਗੁ ॥ ਕੀਮਤਿ ਕੋਇ ਨ ਜਾਣੈ ਕੋਨ ਭੈਣੁ ਭਗੁ
 ॥ ਜਿਛੈ ਨਿਅੰਤਿ ਰਿਵ ਸਹੇ ਨਨਕ ਨਹੀ ਸੁਮਾਗੁ ॥ ਦਿਨੈ ਨਹੀ ਪ੍ਰਭ ਕਉ ਸੇਵੈ ਤੇ ਤਿਨ ਕੇ ਸਚ
 ਲਿਹਾਗੁ ॥ ੨ ॥ ਸੰਤ ਅਧਾਇ ਸਦਾ ਸਦਾ ਸਭਨਾ ਕਥਾ ਸਿਉ ਜੀ ਉਪਿਭੁਜਿ ਨਿਸਾਜਿ ਆ
 ਕਹਿ ਕਿਰਪਾ ਦਿਤੀ ਨ ਜਿਤਾ ॥ ਗੁਰ ਸਬਦੀ ਆਧੀ ਐਜ ਪੀ ਐਨਿ ਹਮਲਾ ਮੰਤਾ ॥ ਕੀਮਤਿ ਕਪ
 ਟੁ ਜਾਈ ਐਪਰ ਮੇਸਰ ਬੇਅੰਤਾ ॥ ਜਿਸੁ ਮਨਿ ਬਸੈ ਨਾਹਿਣੈ ਸੇਕੀ ਐਭਗ ਵੰਤਾ ॥ ਜੀ ਅ
 ਕੀ ਚਪੁਗੀ ਐਮੈਲੈ ਸੁਆਮੀ ਕੰਤਾ ॥ ਨਨਕ ਜੀਵੈ ਜਪਿਹ ਗੰਢ ਬਸੰਤ ਹੀ ਪੰਤਾ ॥ ਦਿਨੁ ਗੋਣਿ
 ਜਿਸੁ ਨਾਵਿ ਸੰਗੇ ਸੇਹਰਿ ਆਹੈ ਵੰਤਾ ॥ ੩ ॥ ਸਗ ਬਹੁ ਭਾਗੁ ਪੁਰੈ ਮੈਥੁ ਨਿਮਾਣੀ ਬਥੀ ॥
 ਹਰਿ ਚਰਾਹੀ ਮਨਿ ਅੰਦਰੈ ਜਪਿ ਜਪਿ ਜੀਵਨਾਉ ॥ ਕਹਿ ਕਿਰਪਾ ਪ੍ਰਭਿ ਆਪਣੀ ਜਨ ਪੁਤੀ
 ਸੰਗਿ ਸਮਾਉ ॥ ਜਿਉ ਤੂੰ ਰਖਿ ਤਿਉ ਹੋਤੈ ਗਵਿਤ ਪੈਨ ਬਥੀ ॥ ਉਚੁ ਮੁਸੇਈ ਕਹਿ ਪ੍ਰਭੀ
 ਲਿਸਾ ਪੁਗੁਣ ਗਾਉ ॥ ਭੁਜੀ ਜਾਇਨੁ ਸੁਣੀ ਬਿਥੈ ਕੁਕਟ ਜਾਉ ॥ ਅਗਿਆਨ ਬਿਨਾ ਸਨਤ ਮ
 ਹਣ ਉਚੈ ਅਗਮ ਅਮਾਉ ॥ ਮਨੁ ਵਿਛੁੜਿਆ ਹਰਿ ਮੇਲੀ ਐਨ ਕਉ ਹੋ ਸੁਆਉ ॥ ਸਗ
 ਕਹਿ ਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਉ ॥ ੪ ॥ ੧੧ ॥

ਸਾਹਿਬਦੀਮੇਚਾਕਤਕਰੇਦੈਸਾਪਸੰਗਥਿਨਸਹਿਸੇਭੇਸੇਚਾ॥੫॥ਮੰਧਰਿਮਾਹਿਸੁੰਦਰ
ਆਹਿਪਿਸੰਗਥੈਰੀਆਹਾ॥ਤਿਨਕੀਸੋਭਾਕਿਆਗਣੀਜਿਸਾਹਿਥਮੇਲਾਕੀਆਹਾ॥ਤਮ
ਨਮਉਲਿਆਗਮਸਿਉਸੰਗਸਾਧੋਸੇਲਾਕੀਆਹਾ॥ਸਾਧਨਤੋਥਾਹੀਸੇਹਨਇਕੇਲਾਕੀ
ਆਹਾ॥ਤਿਨਦੁਖਨਕਥਉਤਰੇਸੋਜਮਕੈਦਸਿਪਈਆਹਾ॥ਜਿਨੀਗਵਿਆਪੁਭਾਪਪਣਾ
ਸੇਦਿਸਨਿਨਿਤਖਈਆਹਾ॥ਰਤਨਦੇਹਲਾਲਹਰਕੰਠਿਤਾਜਈਆਹਾ॥ਨਨਕਥਛੇ
ਪੁਨਿਤਿਨਪ੍ਰਤਿਸਰਣੀਦਰਿਪਈਆਹਾ॥ਮੰਧਰਿਪ੍ਰਭੁਅਧਣਾਬਹੁਕਿਨਜਨਮਈਆਹਾ॥
॥੧੦॥ਪੋਖਿਤਖੁਰਨਦਿਆਪਈਕੀਠਿਮਿਲਿਆਹਰਿਨਾਹਾ॥ਮਨੁਥੇਪਿਆਚਰਣਾਗਥਿਦਰ
ਸਨਲਗਭਾਸਾਹਾ॥ਓਟਗੇਥਿਦਗੇਪਾਲਗਇਸੇਵਸੁਆਮੀਲਾਹਾ॥ਬਿਖਿਅਪੇਪਿਨਸਕੈ
ਮਿਲਿਸਾਪੁਗੁਣਗਾਹਾ॥ਜਹਤੋਉਪਜੀਤਹੀਮਲੀਸਚੀਪ੍ਰੀਤਿਸਮਾਹਾ॥ਕੁਰਗਪਿਣੀਨੀਪਰ
ਬ੍ਰਹਮਬਹੁਕਿਨਵਿਛੁਡੀਆਹਾ॥ਬਾਗਿਥਿਉਲਖਥੇਗੀਆਹਰਿਸਜਣਾਅਗਮਅਗਾਹਾ॥ਸ
ਰਮਪਈਨਗਇਣੈਨਨਕਦਰਿਪਈਆਹਾ॥ਪੋਖੁਸੁੰਦਰਸਰਬਗੁਤਿਜਿਸੁਬਖਸੇਦੇਪਰਦ
ਹਾ॥੧੧॥ਮਾਮਜਨਮਸੰਗਿਸਾਧੁਆਪੁਗੀਕਰਿਇਸਨਾਹਾ॥ਹਰਿਨਾਮੁਪਿਆਇਸੁਨਿਸਭਨੇਨਕ
ਰਿਦਾਨਾ॥ਜਨਮਕਰਮਮਲਉਤਰੇਮਨੋਤਾਇਗਮਨਾ॥ਕਾਮਿਕਰੇਪਿਨਮੇਯਾਐਬਿਨਸੈਲੇ
ਭੁਸੁਆਨਾ॥ਸਚੈਮਾਗੀਚਲਿਦਿਆਉਸਤਤਿਕਰੇਜਹਾਨਾ॥ਅਠਸਠਤੀਰਥਸਗਲਪੁ
ਨਜੀਅਦਇਆਪਰਵਾਨਾ॥ਜਿਸਨੇਦੇਵਦਇਆਕਰਿਸੇਈਪੁਰਖਸੁਜਾਨਾ॥ਜਿਨੀਮਲਿਆ
ਪ੍ਰਭੁਆਪਣਾਨਨਕਤਿਨਕਰਬਾਨਾ॥ਮਾਪਿਸੁਚੈਸੈਕਾਢੀਅਹਿਜਿਨਿਪੁਰਾਗੁਰੀਮਹਵਾਨਾ॥
੧੨॥ਛਲਗੁਣਅਨਦਉਪਾਰਜਨਾਹਰਿਸਜਣਪ੍ਰਗਟੇਆਇ॥ਸੈਤਸਾਹੀਰਾਮਕੇਕਰਿਕਿਰ
ਪਾਦੀਆਮਿਲਾਇ॥ਸੋਜਸੁਆਵੀਸਰਬਸੁਖਹੁਣਿਦੁਖਾਨੀਜਾਇ॥ਇਛੁਪ੍ਰੀਤਵਡਭਾ
ਣੀਵਰੁਪਾਇਆਹਰਿਗਇ॥ਮਿਲਿਸਖੀਆਮੰਗਲੁਗਾਵਹੀਗੀਤਗੇਵਿਦਅਲਾਇ॥ਹਰਿ
ਜੇਹਾਵਹੁਨਦਿਸਈਕੋਈਤੁਜਲਵੈਨਲਾਇ॥ਹਲਤਪਲਤੁਸਵਾਰਿਓਨੁਨਿਹਚਲਦਿ
ਤੀਅਨੁਜਾਇ॥ਸੋਸਰਸਾਗਰੇਤੋਰਖਿਅਨੁਬਹੁਕਿਨਜਨਮੈਪਾਇ॥ਜਿਹਵਾਏਕਨੇਕਗੁਣ
ਤਰੇਨਨਕਚਰਣੀਪਾਇ॥ਛਲਗੁਣਿਨਿਤਸਲਾਯੈਐਜਿਸਨੇਤਿਲੁਨਤਮਾਇ॥੧੩॥ਜਿ
ਨਿਜਿਨਿਨਾਮੁਪਿਆਇਆਤਿਨਕਕਾਜਸਗੇ॥ਹਰਿਗੁਰੂਪੁਰਾਅਧਿਆਦਰਗਹਸਚਿਖ
ਗੇ॥ਸਰਬਸੁਖਨਿਪਿਚਰਣਹਰਿਭਉਲਾਥਿਖਮੁਤਗੇ॥ਪ੍ਰੇਮਭਗਤਿਤਿਨਪਾਈਆਥਿ
ਖਿਅਨਾਹਿਜੇਗੇ॥ਕੁਛਿਗੇਦੁਖਪਾਨੀਪੁਰਨਸਾਚਿਭਗੇ॥ਪਾਰਬ੍ਰਹਮਪ੍ਰਭੁਸੇਵਦੇਮਨਿ
ਅੰਤਰਿਉਕਪੇਗੇ॥ਮਾਹਦਿਵਸਮੁਰਤਭਲੇਜਿਸਕਉਨਦਰਿਕੇਗੇ॥ਨਨਕਮੰਗੈਰਸਦਾਨੁਕਿ
ਰਪਕਹੁਹਰੇ॥੧੪॥੧੧॥

ਮਾਛਮਹਲਾ ੫ ॥ਦਿਨੁਗੈਣਿ॥ ॥ਸੇਵੀਸਤਿਗੁਰੁਆਪਣਾਹਰਿਸਿਮੀਸਭਦਿ
ਨਸੋਭੈਣਾ॥ਆਪੁਤਿਆਗਿਸਰਣੀਪਵਾਮੁਖਿਥੋਲੀਮਿਠਕੈਵੈਣ॥ਜਨਮਜਨਮਕਾਵਿ
ਭੁਕਿਆਹਰਿਮੇਲਾਹੁਸਜਣਸੈਣਾ॥ਜੋਜੀਅਹਰਿਤੋਵਿਛੁਕੇਸੁਖਿਨਵਸਹਿਭੈਣਾ॥ਹਰਿ
ਪਿਗਥਿਨਚੈਨੁਪਾਈਐਖੋਜਿਭਿਠੈਸਭਿਗੋਣਾ॥ਆਪਿਕਮਾਣੈਵਿਛੁਕੈਦੇਸੁਨਕਾਹੁਣੇ
ਣਾਕਰਿਕਿਰਪਾਪ੍ਰਤਿਗਾਖਿਲੇਹੋਰੁਨਾਹੀਕਥਣਕਰੇਣਾ॥ਹਰਿਤਪਵਿਣੁਖਾਕੁਰੁਲਣਾ
ਕਹੀਐਕਿਥੈਣਾ॥ਨਾਨਕਕੀਬੋਨੀਤੀਆਹਰਿਸੁਗਜਨਦੇਖਾਕੈਣਾ॥੧॥ਜੀਅਕੀਬਿਰਥਾ
ਸੁਸੁਣੇਹਰਿਸੰਮਖਪੁਰਖੁਅਪਾਗੁ॥ਮਹਣਜੀਵਦਿਆਧਣਾਸਭਨਾਕਾਆਪਾਗੁ॥ਸਮੁਹੇ
ਪੇਈਐਤਿਸਕੰਤਕੀਵਡਾਜਿਸੁਪਰਵਾਗੁ॥ਉਚਾਅਗਮਅਗਾਧਿਥੋਪਿਕਿਛੁਅੰਤਨਪਾਰਵਾ
ਗੁ॥ਸੇਵਾਸਾਤਿਸੁਭਵਸੀਸੈਤਕੀਹੋਇਛੁਗੁ॥ਦੀਨਾਨਾਥਦਇਆਲਦੇਵਪਤਿਤਉਪਰਣ
ਹਗੁ॥ਆਦਿਜਗਾਦੀਰਖਦਾਸਚੁਨਾਮੁਕਰਤਗੁ॥ਕੀਮਤਿਕੋਇਨਜਾਣਈਕੋਨਾਹੀਤੋਲਣਹਰੁ
॥ਮਨਿਬਨਿਅੰਤਰਿਵਸਰੇਨਾਨਕਨਹੀਸੁਮਾਗੁ॥ਦਿਨੈਗੈਨਿਪ੍ਰਭਕਉਸੇਵਦੇਤਿਨਕੇਸਦਥ
ਲਿਹਗੁ॥੨॥ਸੈਤਅਧਾਣਿਸਦਾਸਦਾਸਭਨਾਕਥਖਸਿਤਾ॥ਜੀਉਪ੍ਰਿਭੁਜਿਨਿਸਾਜਿਆ
ਕਰਿਕਿਰਪਾਦਿਤੀਨੁਜਿੰਦਾ॥ਗੁਰਸਬਦੀਆਗਾਧੀਐਜਪੀਐਨਿਗਮਲਾਮੈਤਾ॥ਕੀਮਤਿਕਰ
ਣਨਜਾਈਐਪਰਮੇਸੁਰਬੇਅੰਤਾ॥ਜਿਸੁਮਨਿਬਸੈਨਾਗਇਣੇਸੋਕੀਐਭਗਵੰਤਾ॥ਜੀਅ
ਕੀਠੇਚਪੁਰੀਐਮਿਲੈਸੁਆਮੀਕੰਤਾ॥ਨਨਕਜੀਵੈਜਪਿਹਰੀਛਖਸਭੇਹੀਹੰਤਾ॥ਦਿਨੁਗੈਣਿ
ਜਿਸੁਨਦਿਸੈਸੇਹਰਿਆਹੋਵੈਜੰਤਾ॥੩॥ਸਰਬਗੁਣਾਭਰਪੁਰਖੈਸੰਭੁਨਿਮਾਣੀਥਾਉ॥
ਹਰਿਓਟਹੀਮਨਿਅੰਦਰੈਜਪਿਜਪਿਜੀਵਨਾਉ॥ਕਰਿਕਿਰਪਾਪ੍ਰਤਿਆਪਣੀਜਨਪੁਤੀ
ਸੰਗਿਸਮਾਉ॥ਜਿਉਤੁੰਤਾਖਹਿਤਿਉਹਰੰਤੋਗਦਿਤਪੈਨਾਥਾਉ॥ਉਚਮੁਸੇਈਕਗਇਪ੍ਰਭੀਮ
ਲਿਸਪੁਗੁਣਗਾਉ॥ਦੁਜੀਜਾਇਨਸੁਛੁਈਕਿਥੈਕੁਕਣਜਾਉ॥ਅਗਿਆਨਬਿਨਾਸਨਤਮ
ਹਰਣਉਚੈਅਗਮਅਮਾਉ॥ਮਨੁਵਿਛੁਕਿਆਹਰਿਮੇਲੀਐਨਨਕਦੇਹਸੁਆਉ॥ਸਰਬ
ਕਲਿਆਣਾਤਿਤੁਦਿਨਹਰਿਪਰਸੀਗੁਰਕੇਪਾਉ॥੪॥੧੧॥

ਵਾਰਮਾਣਕੀ ਸੋਲਕਾਨਾਮ ਹਲਾ ੧

ਸਲਕਮ ਹਲਾ ੧

ਗੁਰਦਾਤਗੁਰਪ੍ਰਸਾਦਿ ਪੁਰਗੁਰਦੀਪਕ ਤਿਉ ਲੇਇਆ ਅਮਰਪਦਾਰੁ
ਨਨਕ ਮਨਿ ਮਨਿ ਐਸੁ ਤੁਹਿ ॥੧॥੧੪॥ ੧ ॥ ਪਹਿਲੇ ਪਿਆਰਿ ਲਾਗ ਬਣੁ ਤੁਹਿ ॥ ਤੁਹਿ
ਇਥ ਪਰੀਸੁ ਪਿਆਰੀ ਜੈਭਾਭਾਭੀ ਬੇਥਾ ॥ ਚਉਥੈ ਪਿਆਰਿ ਉਪਨੀਖੇਗਾ ॥ ਪੰਜਵੇਂ ਬਣ ਪੀਵ
ਣਕੀ ਪਤਾ ॥ ਛਿਵੈ ਕਾਮੁ ਪੁਛੈ ਛਾਤਿ ॥ ਸਤਵੇਂ ਸੋ ਜਿ ਕੀ ਅਪਾਰਿਵਾਸੁ ॥ ਅਠਵੇਂ ਕੋ ਪੋਧੇ
ਤਨਿ ਮਾਨਵੈ ਪਉਲੈ ਉਥੇ ਸਾਹਦਵੈ ਦੋਹਰੇ ਅਸੁਆਉ ॥ ਗਏ ਸਿਗੀਤ ਪੁਕਾਰੀ ਪਾ
ਹਾਉ ਛਿਅਹੰ ਸੁਦ ਸਭੇ ਹਰਾ ॥ ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸੰਦਰਬੁ
ਉ ॥ ਨਨਕ ਮਨੁ ਮੁਖਿ ਅੰਧੁ ਪਿਆਰੁ ॥ ਬਾਣੁ ਗੁਰੁ ਭੁਖਾ ਸੈਸਾਗੁ ॥੨॥੧੪॥ ੧ ॥ ਦਸ ਬਲ
ਤਣਿ ਥੀ ਸਗਵਣਿ ਤੀਸਾ ਕਾ ਸੁੰਦਰ ਕਹਾਵੈ ॥ ਚਾਲੀਸੀ ਪੁਰੁ ਹੋਇ ਪਚਾਸੀ ਪੁਗੁਖਿ ਸੈਸਗੀ
ਕੋ ਬੁਢੇ ਪਾਵੈ ॥ ਸਤਰਿ ਕਾ ਮਤਿ ਹੀਨੁ ਅਸੀਰਾ ਕਾ ਵਿਉਹਰੁ ਨ ਪਾਵੈ ॥ ਨਵੈ ਕਾ ਸਿਰਜਾ ਸਣੀ
ਮੁਲਿ ਨ ਜਣੈ ਅਪਥਲਾ ॥ ਛੰਦੋ ਲਿਮੁ ਛਿਮੁ ਛਿਮੁ ਮੈਨਾਨ ਕਜਗੁ ਪੁਏ ਕਾ ਪਵਲ ਹਰੁ ॥੩॥
੧੫ ਉਤੀ ॥ ਤੁੰ ਕਰਤ ਪੁਰਖੁ ਅਗੁਮੁ ਹੈ ॥ ਅਪਿਸਿ ਸਟਿਉ ਪਤੀ ॥ ਰੰਗ ਪਰੰਗੁ ਪਾਰਜਨ
ਬੁਝੈ ਚੁਥਿ ਪਿਛੰਤੀ ॥ ਤੁਜਾਨਹਿ ਜਿਨਿ ਉਪਾਈਐ ਸੁਭਖੇਲੁ ਤੁਮਾਤੀ ॥ ਇਕਿ ਆਵਹਿ
ਕਿਜੰ ਪਿਉ ਛਿਨ ਨਵੈ ਮਰਿ ਜਾਤੀ ॥ ਗੁਰਮੁਖਿ ਗੰਗਿ ਚਲੁ ਲਿਆਹੈ ਗਿਰਿ ਗੰਗਾਤੀ ॥ ਸਿ
ਧੇ ਵਰੁ ਸਤਿ ਨਿਰੰਜਨ ਹਿ ਪੁਰਖੁ ਬਿਧਾਤੀ ॥ ਤੁਐ ਅਪੇ ਅਪਿਸੁ ਜਾਣੈ ਪੈਵਤ ਪੁਰਖੁ ਵਡਾਤੀ ॥
ਜਿ ਮਨਿ ਚਿਤਿ ਤੁਹਿ ਪਿਆਇਏ ਮੇਰੇ ਸਚਿ ਅਬਲਿ ਬਲਿ ਹਉ ਤਿਨ ਜਾਤੀ ॥੧॥੧੫ ਉਤੀ ॥
੧੪ ੧ ॥ ਜੀਉ ਪਾਇਤੁ ਸਾਜਿ ਅਰਖਿ ਆਬਣ ਤਬਣਾਇਆ ॥ ਅਖੀ ਦੇਖੈ ਜਿਹ ਵੇਖੈ
ਕੰਨੀ ਸੁਗਤਿ ਸਮਾਇਆ ॥ ਪੈਰੈ ਲੈਓ ਥੀ ਕਰਣਾ ਦਿਤਾ ਪੈਨੇ ਪਾਇਆ ॥ ਜਿਨਿ ਗਿਰਿ ਚਰਿਅਤਿ
ਸਹਿਜਾਣੈ ਅਧਾਂ ਪੁਰਖਾਇਆ ॥ ਜਾਭ ਜੈਤਾਨੀ ਕਹੁ ਹੋਵੈ ਪਾਛਤ ਪਛੀਨ ਜਾਇਆ ॥ ਨਨਕ
ਗੁਰਬੀਨਾਹਿ ਪਤਿ ਪਤਿ ਵਿਲੁ ਪਾਰਿਨ ਪਾਇਆ ॥੧॥੧੫ ਉਤੀ ॥ ੨ ॥ ਦੇਵੇ ਬਵਹੁ ਦਿਤਾ ਰੰਗ ਮਨ
ਪੁਖਿ ਐਸਾ ਜਾਣੀਐ ॥ ਸੁਗਤਿ ਮਤਿ ਚਤੁਰਾਈਤਾ ਕੀ ਕਿਆ ਕਰਿਆ ਖਿਵਖਾਣੀਐ ॥ ਅੰਤ
ਰਿਬਹਿ ਕੋ ਕਰਮ ਕਮਾਵੈ ਸੇਚਹੁ ਕੁੰਡੀ ਜਾਣੀਐ ॥ ਜਿਹ ਪਰਮ ਕਮਾਵੈ ਤਿਸੁ ਪਰਮਨ ਉਹੋਵੈ ਪਾ
ਕਮਾਵੈ ਪਾਪੀ ਜਾਣੀਐ ॥ ਭੁਐ ਪੇਲ ਕਰਿ ਸਭਿ ਕਰਤੇ ਕਿਆ ਦੁਜਾ ਅਖਿਵਖਾਣੀਐ ॥
ਜਿਹੁ ਤੇਰੀ ਜੋਤਿ ਚਰਨੀ ਦਿਵਿਤੁ ਬੋਲਹਿ ਦਿਵਿਤੁ ਜੋਤੀ ਕਈ ਕਿਛੁ ਕਹਹੁ ਦਿਖਸਿਅ
ਣੀਐ ॥ ਨਨਕ ਗੁਰਮੁਖਿ ਨਦੀਆਇਆ ਹਰਿ ਦਿਕੋ ਸੁਖੁ ਜੁਜਾਣੀਐ ॥੨॥੧੫ ਉਤੀ ॥
ਤੁਹਾ ਅਪੇ ਜਗਤੁ ਉਪਾਇ ਕੋਤੁ ਅਪੇ ਪੈਲਾਇਆ ॥ ਮੇਰੇ ਠਗੁ ਉਲੀ ਪਾਇ ਕੋਤੁ ਪਾਪੁ
ਜਗਤੁ ਪਾਇਆ ॥ ਤਿਸਨ ਅੰਗਿ ਅਗਨਿ ਹੈ ਨਹ ਤਿਪਤੁ ਭੁਖਾਤਿ ਹੋਇਆ ॥ ਸਹਸਰਿ

ਸੰਸਾਰੈ ਮਰਿ ਜੰਮੈ ਆਇਆ ਜਾਇਆ ॥ ਬਿਨੁ ਸਤਿਗੁਰੇ ਹੋਨੁ ਤੁਣੀ ਸਭ ਬੇਕਰਮ ਕਮ
ਇਆ ॥ ਗੁਰਮਤੀ ਨ ਮੁਖਿ ਆਈਐ ॥ ਸੁਖਿ ਰਜਾ ਜਾਤੁ ਪੁਛਾਇਆ ॥ ਕੁਲੁ ਉਧਾਰੇ ਆਪਣਾ ਪੁੰਨ
ਜਣੇ ਦੀਮਾਇਆ ॥ ਸਿਭਾ ਸੁਗਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥ ਸਲੋਕੁ
੧੪ ੨ ॥ ਅਖੀ ਬਾਣੁ ਹੋਵੇ ਖਾਣਿ ਦੁਕੰਨ ਸੁਨਣਾ ॥ ਪੈਰ ਬਾਣੁ ਹੋਵੇ ਚਲਣਾ ਵਿਲੁ ਪ
ਕਰਣਾ ॥ ਜੀਭ ਬਾਣੁ ਹੋਵੇ ਲਣਾ ਇਵ ਜੀਵਤ ਮਰਣਾ ॥ ਨਨਕ ਪੁਰਖੁ ਪਛਾਣਿ ਕੇਤੁ
ਖਸਮੈ ਮਿਲਣਾ ॥੧॥੧੪ ਉਤੀ ॥ ੨ ॥ ਦਿਸੈ ਸੁਣੀਐ ਜਾਣੀਐ ॥ ਸਉਨ ਪਾਇਆ ਜਾਇਆ ॥ ਗੁਰੁ
ਟੁੰਡ ਅੰਧੁਲਾ ਕਿਉ ਗਲਿ ਗੋਪਾਇਆ ॥ ਭੈ ਕੋ ਚਰਣ ਕਰ ਭਾਵੈ ਲੇਇਣੁ ਸੁਗਤਿ ਕੋ ਗਇਆ ॥
ਨਨਕ ਕਹੈ ਸਿਆਣੀਐ ॥ ਛਿਵ ਕੰਤ ਮਿਲਾਵਹੋਇ ॥੨॥੧੫ ਉਤੀ ॥ ਸਦਾ ਸਦਾ ਤੁੰ ਏਕੁ ਹੈ
ਤੁਹੁ ਦੁਖਾਖੇਲੁ ਰਚਾਇਆ ॥ ਹਉ ਮੈ ਗਰਬ ਉਪਾਇ ਕੈ ਲੋਭੁ ਅੰਤਰਿ ਜਤ ਪਾਇਆ ॥
ਜਿਉ ਭਾਵੈ ਤਿਉ ਰਖੁ ਤੁੰ ਸਭ ਕਰੇ ਤੇਰਾ ਕਰਾਇਆ ॥ ਇਕਨਾ ਬਖਸਿ ਮੇਲਿ ਲੈ ਲੈ ਗੁਰਮਤਿ
ਤੁਪੈ ਲਾਇਆ ॥ ਇਕਿ ਛੇਕਹੁ ਤਿਹੀ ਚਾਕਰੀ ਵਿਨਾਵੈ ਹੋਨੁ ਭਾਇਆ ॥ ਹੋਰ ਕਾ ਕਹਿ
ਕਹੈ ਇਕਿ ਸਚੀ ਕਹੈ ਲਾਇਆ ॥ ਪੁਤੁ ਕਲਤੁ ਕੁਟੈ ਬੂਏ ਇਕਿ ਅਲਿ ਪੁਤੁ ਹੈ ਜੋਤੁ ਪੁਛਾ
ਇਆ ॥ ਓਹਿ ਅੰਦਰੁ ਬਾਹਰੁ ਹਉ ਨਿਰਮਲੇ ਸਚੈ ਨਾਇ ਸਮਾਇਆ ॥੩॥ ਸਲੋਕੁ ੧
ਸੁਣਿ ਕੈ ਪਰਬਤ ਗੁਫਾ ਕਰੀ ਕੋ ਪਾਣੀ ਪਾਇਆ ॥ ਕੈਵਿ ਚਿਧਤੀ ਕੈ ਆਕਾਸੀ ਉਹਿ
ਹੰ ਸਿਰਿ ਭਾਗਿ ॥ ਪੁਰੁ ਕਰਿ ਕਾਇਆ ਕਪੜੁ ਪਹਿਰੈ ਪੈਵਾ ਸਦਾ ਕਾਗਿ ॥ ਬਗੈਰ ਤਾਪੀ ਅਲਾ
ਕਲਾ ਬੇਦਾ ਕਰੀ ਪੁਕਾਰੈ ਹੋਇ ਕੁਤੀਲੁ ਰਾਮੁ ਲੁਪਾਗੈ ਹੁਮਤਿ ਮਤਿ ਦਿਕਾਗ ॥ ਨਾਹਉ
ਨ ਮੈਨਾਹਉ ਵਨਾਨ ਕਸਬ ਵੀਚਾਰਿ ॥੧॥੧੫ ਉਤੀ ॥ ੧ ॥ ਵਸਤੁ ਪਖਾਲ ਪਖਾਲੇ ਕਾਇਆ
ਪੈਜੀ ਮੋਹੈ ॥ ਅੰਤਰਿ ਮੈਲੁ ਲਗੀਨ ਹਿ ਜਣੈ ਬਾਹਰੁ ਮਲਿ ਮਲਿ ਪੈਵੈ ॥ ਅੰਧੁ ਭਲਪ
ਇਆ ਜਮਾਣਾ ॥ ਵਸਤੁ ਪਗਈ ਆਪਣੀ ਕਰਿ ਜਾਣੈ ਹਉ ਮੈਵਿ ਚਿਤੁ ਖੁਯਾ ਲਾਨਾਨ
ਕਗੁਰਮੁਖਿ ਹਉ ਮੈ ਤੁਣੈ ਤਾਰਹਿ ਹਿਨਾ ਮੁਖਿ ਆਵੈ ॥ ਨਾਮੁ ਜਪੈ ਨ ਮੇਰਾ ਧੋਨਾ ਮੇਰੇ ਸੁਖਿ
ਮਾਵੈ ॥੨॥੧੫ ਉਤੀ ॥ ਕਾਇਆ ਹੰ ਸਿਰਿ ਜੋਗੁ ਮੇਲਿ ਮਿਲਾਇਆ ॥ ਤਿਨ ਹੀ ਕੀ ਆਵਿ ਜੋਗੁ
ਜਿਨਿ ਉਪਾਇਆ ॥ ਮੁਰਖੁ ਭੋਗੇ ਭੋਗੁ ਦਖਸਥਾਇਆ ॥ ਸੁਖੁ ਹਉ ਠੇਰੇ ਗੁਪਾ ਪਕਮਾਇਆ ॥
ਹਰਖੁ ਹੋਸੈ ਗਵਿ ਜੋਗੁ ਪਾਇਆ ॥ ਮੁਰਖੁ ਗਣਤਗਣਾਇਆ ॥ ਗੁਰੁ ਗੁਰੁ ਪਾਇਆ ॥
ਸਤਿਗੁਰੁ ਬਨਿ ਬੋਝੁ ਭੋਗੁ ਭੋਗੁ ਕਾਇਆ ॥ ਕਰਤਾ ਕਰੇ ਸੋ ਹੋਨੁ ਨ ਲੈ ਚਲਾਇਆ ॥
੪॥ ਸਲੋਕੁ ੧ ॥ ਕੁਝ ਬੋਲਿ ਮੁਰਖੁ ਕਾਇਆ ॥ ਅਵਗੈਨੇ ਸਮਝਾਵਣਿ ਜਾਇਆ ॥ ਮੁਰ
ਆਪਿ ਮੁਹੇ ਸਥਾ ॥ ਨਨਕ ਐਸਾ ਅਗੁਜਾ ਪੈ ॥੧॥੧੫ ਉਤੀ ॥ ੪ ॥ ਜਿਸਦੈ ਅੰਦਰਿ ਸਚੁ ਹੈ ਸੋ ਸਚਾ
ਨਾਮੁ ਮੁਖਿ ਸਚੁ ਅਲਾਇਆ ॥ ਓਹੁ ਹਰਿ ਮਾਗਿ ਅਪਿ ਚਲਾਵੈ ਹੋਨੁ ਨ ਹਰਿ ਮਗਿ ਪਾਏ

ਜੇ ਅਗੇ ਤੀਰਥੋਂ ਇਤਮਲੁ ਲੈ ਚੁਕਿ ਨ ਤੇ ਸਗਵੀ ਮਲੁ ਲਾਏ। ਤੀਰਥੁ ਪੁਰਾ ਸਤਿਗੁਰੂ
ਜੇ ਅਨਦਿਨੁ ਹਰਿ ਹਿਨ ਮੁਖਿ ਆਏ। ਚਿਹਾ ਪਿਛੁ ਤਪਵਰ ਸਿਉ ਦੇਹ ਹਿਰਿਨ ਮੁਸਤ
ਸਿਸਟਿ ਛਰਾ। ਜਨਨ ਕਤਿ ਸੁਥ ਲਿਹਾਏ ਜੇ ਅਪਿਪਤ ਪੈ ਅਵਰਾਨ ਮੁਜ ਪਾਏ॥੨॥
੥੫੩੩॥ ਇਕਿ ਕੰਮੁ ਲਾਭਿ ਚਿਹਾ ਪਿਛੁ ਤਪਵਰ ਸਿਉ ਦੇਹ ਹਿਰਿਨ ਮੁਸਤ
ਰਬਿ ਜੇ ਗੀਤਿ ਸਾਮੁ ਮੀਤਿ ਤਿਸਨ ਸਾਹੁ ਚੁਕਿ ਤਨ ਭੋਜਨ ਸੀਧਿ ਸਾ। ਬਿਰਥੁ
ਨ ਸੁਗਭੁ ਇਨ ਗਿਰੀਨ ਉਦਾਸਤੀ ਜਮ ਭਾਉ ਸਿੰਹੁ ਹਨੁ ਉਤਰੈ ਤਿਥਿ ਸਿਸਨ ਸਾਹੁ
ਕਥਨੁ ਆਦੈ ਨੇੜੈ ਜੇ ਚੈ ਵਾਸ ਨਿਰਾਸਾ। ਸਾਧੁ ਚੁਕਿ ਤਨ ਭੋਜਨ ਸੀਧਿ ਸਾ। ਬਿਰਥੁ
ਨ ਕਸਤਿ ਗੁਰੂ ਸੇਵਕਿ ਆਪਣਾ ਸਾਧਿ ਤੇ ਨਿਰਾਸਾ॥੫॥ ਸਲੋਕੁ ੧ ਜੇ ਰਤੁ ਲਗੈ ਕਪ
ਕੈ ਜਾਮੇ ਹੋਇ ਪਤੀਤੁ ਜੇ ਰਤੁ ਪੀਵਹਿ ਮਾਸਾ ਤਿਨ ਕਿਉ ਨਿਰਮਲੁ ਚੀਤੁ। ਨਾਨਕ ਨ ਉਖੁ
ਦਇਕਾ ਦਿਲੁ ਹੋ ਮੁਖਿ ਲੇਹਾ। ਅਵਹਿ ਦਿਵਜੇ ਤੁਨਿ ਕੇ ਛੁਠੇ ਅਮਲਾ ਕੇ ਹੋ॥੧॥ ੧੧੧
ਜਾਹੁ ਨੀਤੀ ਤਕਿ ਆਖਾ ਕਿਉ ਨ ਹੀਕਿ ਆਹੋਵਾ। ਕੀਤਾ ਕਰਣਾ ਕਹਿ ਆਕਥਨ ਭਰਿ
ਆਭਿਗਤਿ ਹੋਵਾ। ਆਪਿਨੁ ਭੁਝੇ ਕਥੁ ਛੁਣੀ ਐਸਾ ਆਗੁ ਹੋਵਾ। ਨਾਨਕ ਅਪਹੁ
ਇਕੈ ਦੇਸੈ ਹੋਏ ਸੁਮੁਖਾ ਏਸਾ ਬੈ। ਅਗੈ ਗਇਆ ਮੁਖਿ ਮੁਖਿ ਪਾਹਿ ਸੁਐਸਾ ਆਗੁ ਜਾਪੇ
॥੨॥ ੫ਉਤੀ॥ ਮਾਰੂਤੀ ਸਭਤੁ ਪ੍ਰਭੂ ਮਹਿਤੀ ਵੀਚਰਾ। ਭੁਗਣ ਤੈ ਨੈਨ ਪਾਇ ਹਿਰੁ ਸੁਰੈ
ਅਲਖ ਅਪਗਾ। ਪੜਿਆ ਮੁਖੁ ਆਖੀ ਐ ਜਿ ਸੁਲਭੈ ਭੁਭੁ ਅਹੰਕਾਰਾ। ਨਉ ਪੜੀ ਐ
ਨਉ ਭੁਝੀ ਐ ਗੁਰਮਤੀ ਵੀਚਰਾ। ਗੁਰਮਤੀ ਨਾ ਮੁਖਿ ਪਾਇ ਐ ਭਗਤੀ ਭਰੇ ਭੈਰਾ। ਨਿ
ਰਮਲੁ ਨ ਮੁਖਿ ਨਿ ਆਰਿਸੈ ਚੈ ਸਚਿ ਆਗਾ। ਜਿਸਦਾ ਜੀਉ ਪਰਦੁ ਹੈ ਅੰਤਿ ਜੇ ਤਿਓ
ਪਾਗਾ। ਸਦਾ ਸਾਹੁ ਇਕੁ ਤੂੰ ਹੋਰੁ ਭਗਤੁ ਵਣਜਾਰਾ॥੬॥ ਸਲੋਕੁ ੧ ਮਿਹਰਿ ਸੀਤਿ
ਸਿਦਕੁ ਮੁਸਲਾ ਹੁਕੁ ਹਲਾ ਕੁਰਾਣੁ। ਸਰਮ ਸੁਨਿਤੀ ਸੀਲੁ ਰਜਾ ਹੋਹੁ ਮੁਸਲਾ ਮਾਣੁ।
ਕਰਣੀ ਕਾਥਾ ਸਚੁ ਪੀਰ ਕਲਾਮ ਕਰਮ ਨਿਵਾਜਾ। ਤਸਬੀ ਸਾਤਿ ਸੁਭਾਵ ਸੀਨਾਨ ਕਰਮੈ
ਜਾ॥੧॥ ੧੧੨॥ ਹੁਕੁ ਪਗਇਆ ਨਾਨਕਾ ਉਸੁ ਅਰੁ ਉਸੁ ਗਇ। ਗੁਰੂ ਪੀਰਾ ਮਾਤ ਭਰੇ
ਜਾ ਮੁਰਦੁ ਨ ਖਾਇ। ਗਲੀ ਭਿਸਤਿ ਨਾਈ ਐ ਛੁਟੈ ਸਚੁ ਕਮਾਇ। ਮਾਰਣ ਪਾਹਿ
ਰਾਮ ਮਹਿ ਹੋਇ ਹਲਾ ਲੁਨ ਜਾਇ। ਨਾਨਕ ਗਲੀ ਕੁਝ ਛੁਣੀ ਕੁਝ ਪੈ ਪਾਇ॥੨॥ ੧੧੩॥
ਪੰਜ ਨਿਵਾਜਾ ਵਖਤ ਪੰਜ ਪੰਜ ਨੇ ਜਾਇ। ਪਹਿਲਾ ਸਚੁ ਹਲਾ ਲੁਦੁ ਤਿਯ ਖੈਰੁ
ਦਾਇ। ਚਉਥੀ ਨੀਤਿ ਤਿਸ ਮਨੁ ਪੰਜ ਵੀ ਸਿਧਿ ਸਨਾਇ। ਕਰਣੀ ਕਲਾਮ ਆਖਿ
ਕੈਤੁ ਮੁਸਲਾ ਮਾਣੁ ਦਾਇ। ਨਾਨਕ ਜੇ ਤੇ ਕੁਝ ਛੁਣੀ ਕੁਝ ਪੈ ਪਾਇ॥੩॥ ੫ਉਤੀ॥
ਇਕਿ ਰਤਨ ਪਦਾਰਥ ਵਣਜ ਦੇਇ ਕਿ ਕੈ ਦੇਵਾ ਪਾਗਾ। ਸਤਿਗੁਰਿ ਤੁਠੈ ਪਾਈ ਅਨਿਅੰ

ਰਿਰਤਨ ਭੈਰਾਗਾ। ਵਿਨੁ ਗੁਰਕਿ ਨੈਨ ਲਪਿਆ ਅੰਧੇ ਭਉ ਕਮੁ ਛੁਡਿਆ ਗਾ। ਮਨੁ
ਖੁਝੈ ਪਚਿ ਮੁਏ ਨਾ ਬੁਝੈ ਹੀ ਚਾਗਾ। ਇਕ ਸਥਾ ਛੁਹੁ ਦੁਜਾ ਕੰਨੀ ਕਿਸੁ ਅਗੈ ਕਰ
ਹਿ ਪੁਕਾਰਾ। ਇਕਿ ਨਿਰਪਨ ਸਦਾ ਭਉ ਕਦੇ ਇਕ ਨ ਭਰੇ ਭੁਭਾਗਾ। ਵਿਨੁ ਨਾਵੈ ਹੋਰੁ ਪਨੁ
ਹੋਰੁ ਬਿਖਿਆ ਸਭ ਭੁਭਾਗਾ। ਨਾਨਕ ਆਪਿ ਕਰਾਏ ਕਰੇ ਆਪਿ ਹਕਮਿ ਸਦਾ ਵਣਜਾਰਾ॥
੧੧੪॥ ਸਲੋਕੁ ੧ ਮੁਸਲਾ ਮਾਣੁ ਕਰਾਵਣੁ ਮੁਸਕਲ ਜਾਹੋ ਇਤ ਮੁਸਲਾ ਮਾਣੁ ਕਰਾ
ਵੈ। ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ। ਹੋਇ ਮੁਸਲਾ ਮੁਦੀ
ਨੁ ਮੁਹਾਏ ਮਰਣ ਜੀਵਣ ਕਾ ਭਗਮੁ ਚੁਕਾਵੈ। ਰਬ ਕੀਰ ਜਾਇ ਮੈਨ ਸਿਰਿ ਉਪਰਿ ਕਰਤ ਮਨੈ
ਆਪੁ ਗਵਾਵੈ। ਤਉ ਨਾਨਕ ਸਰਬ ਜੀਆ ਮਿਹਰ ਮਤਿ ਹੋਇ ਤਿ ਮੁਸਲਾ ਮਾਣੁ ਕਰਾਵੈ॥੧॥ ੧੧੫॥
੧੧੪ ਪਰਹਿ ਕਾਮੁ ਕ੍ਰੋਧੁ ਭੁਭੁ ਨਿਦਾ ਤਜਿ ਮਾਇਆ ਅਹੰਕਾਰੁ ਛੁਕਾਵੈ। ਤਜਿ ਕਾਮੁ ਕ੍ਰੋਧੁ
ਨੀਮੇ ਹੁਤ ਜੈਤਾ ਅੰਜਨਿ ਮਾਹਿ ਨਿਰੰਜਨੁ ਪਵੈ। ਤਜਿ ਮਾਨੁ ਅਭਾਨੁ ਪ੍ਰੀਤਿ ਸੁਤਾਰਾ ਤਜਿ ਪਿ
ਅਸਾ ਸਾਗਾ ਮਲਿ ਵਲਾਵੈ। ਨਾਨਕ ਸਦਾ ਮਨਿ ਵਸੈ ਸਚਿ ਦਹਿ ਨੀਮਿ ਸਮਾਵੈ॥
੧੨॥ ੫ਉਤੀ॥ ਰਜੇ ਰਮਤਿ ਸਿਕਦਾਰੇ ਇਨ ਰਮੀ ਗੀਤੁ ਪਦੁ ਥਾਜਾ ਹੁਕਮੀ ਛਹ
ਸੀਘਾ ਪੰਕਥੀ ਕਦੁ ਆਗੁ ਮੁਖੁ ਜਾਣੈ ਅਪਣੇ। ਦਰਬਿਭਰੇ ਭੰਡ ਭੀ ਤਿਕਿ ਖਣੇ। ਤਾਜੀਰ
ਥਤੁ ਖਰਾਬੀ ਪਖੇ ਗੋ। ਥਾਗੀ ਮਲਖ ਖਰਾਬ ਕਥੈ ਸਿਆਪਣੇ। ਤੰਬੂ ਪਲਾਪ ਨਿਵਾਰ
ਸਾਇਚੇ ਲਾਲਤੀ। ਨਾਨਕ ਸਚੁ ਦਾਤਾ ਹੁਸਨਾ ਖਤੁ ਕੁਦਰਤੀ॥੧॥ ਸਲੋਕੁ ੧ ਨਦੀ
ਅਹੋਵਹਿ ਪੋਣ ਵੈ। ਸੁਮੈ ਹੋਵਹਿ ਦੁਪੁਧੀ। ਸਗਲੀ ਧਰਤੀ ਸਕਰੇ ਹੋਵੈ ਖੁਸੀ ਕੇ ਗਿਤੀ
ਉ। ਪਰਥਤੁ ਸੁਇਨ ਰੁਪ ਹੋਵੈ ਹੀਰੇ ਲਾਲ ਛਾਉ। ਭੀਤੁ ਪੈਸਾ ਲਾਹਣਾ ਅਖਣ ਲਹੈ ਨਚਾਰ
ਉ॥੧॥ ੧੧੬॥ ਭਾਰ ਅਠਾਰ ਹਮੇਵ ਹੋਵੈ ਗੁਰੂ ਹੋਇ ਸੁਆਉ। ਚੰਦੁ ਸੁਗੁਰੁ ਦਇ ਫਿਰੇ
ਖੀਅਹਿ ਨਿਹਚਲੁ ਹੋਵੈ ਥਾਉ। ਭੀਤੁ ਪੈਸਾ ਲਾਹਣਾ ਅਖਣ ਲਹੈ ਨਚਾਰਉ॥੨॥ ੧੧੭॥ ਐ
ਥੈ ਥੈ ਥਲਾਈ ਐ ਪਾਪ ਗਹੁ ਦਇ ਗੁਰੂ। ਰਤੁ ਪੀਣੇ ਰਜੇ ਸਿਰਿ ਉਪਰਿ ਖੀਅਹਿ ਏਵੈ ਜਾਪੈ
ਭਉ। ਭੀਤੁ ਪੈਸਾ ਲਾਹਣਾ ਅਖਣ ਲਹੈ ਨਚਾਰਉ॥੩॥ ੧੧੮॥ ਅਗੀ ਪਾਲਾ ਕਪੜੁ ਹੋਵੈ ਥਾ
ਣ ਹੋਵੈ ਥਾਉ। ਸੁਗਰੇ ਦੀ ਆਮੋਦੀ ਆਇ ਸਤੀ ਅਹੋਵਨਿ ਨਾਨਕ ਸੋਭਾ ਥਾਉ। ਭੀਤੁ ਪੈਸਾ ਲਾ
ਹਣਾ ਅਖਣ ਲਹੈ ਨਚਾਰਉ॥੪॥ ੫ਉਤੀ॥ ਬਦਠੈ ਲੀਗੈ ਥਨਾ ਖਸਮੁ ਨ ਜਾਣੀ। ਸੋ ਕਰ
ਐ ਦਿਵਨ ਆਪੁ ਨ ਪਛਛਣੀ। ਕਲਹਿ ਬੁਧੀ ਸੈ ਸਹਿਵਾ ਦੇਖੀ ਐ। ਵਿਨੁ ਨਾਵੈ ਵੇਕਰ ਭਗੇ
ਪਰੀ ਐ। ਹਰੇਵੈ ਇਕੁ ਜਾਣੈ ਸੇਤੀ ਸਿਧੀ। ਕੁਝ ਗੇ ਅਕੁ ਛਰਾਣੈ ਪਇਆ ਦੁਸੀ। ਸ
ਭਤੁ ਨੀਅਤੁ ਪਹੁ ਸਚਿ ਸਮਾਈ ਐ। ਸਿਧੈ ਦਰਿ ਦੀਵਨਿ ਆਪੁ ਗਵਾਈ ਐ॥੫॥ ਸਲੋਕੁ
੧੧੯॥ ਸੋ ਜੀਵਿਆ ਜਿ ਸੁਮਨਿ ਵਸਿ ਆਇ। ਨਾਨਕ ਅਵਰੁ ਨ ਜੀਵੈ ਕੋਇ। ਜੇ ਜੀਵੈ ਪਤਿ ਲਖੀ

ਜਾਇ। ਸਤੁ ਹਰਮੁ ਜੇਤ ਕਿਛੁ ਖਾਇ। ਰਾਜਿੰਗੁ ਮਾਲਿੰਗੁ ਰੰਗਿ ਰਤਨ ਚੈਨੰਗੁ। ਨਾਨਕ
ਗਿਆਮੁ ਨ ਖਾਇ। ਵਿਦੁ ਨਾਵੈ ਪਤਿਗਇਆ ਗਵਾਇ। ੧੧॥੧੪॥੧॥ ਕਿਆ ਖੋਧੇ ਕਿਆ
ਧੋਰੇਇ। ਜਾਮਨਿ ਨੀਸਰਾ ਸੋਇ। ਕਿਆ ਮੇਵਾ ਕਿਆ ਘੀਉ ਗੁਰੂ ਮਿਠਾ ਕਿਆ ਮੈਦਾ ਕਿਆ
ਮਸ। ਕਿਆ ਕਪੜੁ ਕਿਆ ਸੇਜ ਸੁਖਾ ਲੀਕੀ ਜਿਭਿ ਗਥਿਲਾ ਸਾ। ਕਿਆ ਲਾਸਕਰ ਕਿਆ
ਬਖਵਾਸੀ। ਆਵੈ ਮਹਲੀ ਵਾਸੁ। ਨਾਨਕ ਸਚੈ ਨਾਮ ਵਿਸੁ ਸਭੇ ਟੋਲਾ ਵਿਦੁ। ੧੨॥੧੫॥੧॥
ਜਾਤੀ ਦੇ ਕਿਆ ਹਰਿਸਚੁ ਪਰਖੀਐ। ਮਹਾਰਾਏ ਧਮ ਮੀਐ ਚਖੀਐ। ਸਚੇ ਕੀ ਸਿਰ
ਗੁਰੁ ਗੁਰੁ ਜਾਣੀਐ। ਹੁਕਮ ਮੈਨੇ ਸਿਰਦਾਰੁ ਰਹਿ ਦੀਥਾਣੀਐ। ਫੁਰਮਾਨੀ ਕਾਰਖੁ ਸੀ
ਪਠਾਇਆ। ਤਥਾ ਲਥਾ ਜੀਵਾਰ ਸਥਾ ਵਿਸੁਣਾਇਆ। ਇਕਿ ਹੋਏ ਅਸਵਾਰ ਇਕ ਨਾ
ਖਤੀ। ਇਕ ਨੀਬੇ ਭਰਿ ਇਕ ਨਾਤ ਖਤੀ। ੧੩॥੧੬॥੧॥ ਜਾਪ ਕਾਤਾ ਕਟਿਆ
ਹੀ ਸੁਪਲਾ ਰਿਵਾਜਿ। ਸਣੁ ਕੀਸਾ ਰਚਿ ਥਿਆ ਕਟੁ ਲਾਇਆ ਤਨੁ ਛਾਇ। ਦਇ ਪੁਰੁ
ਕੀਜੈ ਕੈਵੇ ਪੀਸਣਿ ਅਇਥਾ ਹਿਠਾ। ਜੇ ਰਹਿਹੋ ਸੁਭੇਗਨ ਨਕਅਜ ਬੁਭਿਠਾ। ੧੪॥੧੭॥੧॥
ਵੇਖ ਜਿ ਮਿਠਾ ਕਟਿਆ ਕਟਿ ਕੁਟਿ ਬਧਾਇ। ਖੰਡਾ ਅੰਦਰਿ ਗਿਖਿ ਕੈ ਦੇ ਨਿਸੁ ਮਲਿ ਸਜਾਇ।
ਹਰਸੁ ਕਟ ਰਹਿ ਪਈ ਐਤ ਪਤੈ ਵਿਲਾਇ। ਭੀਸੈ ਫਗੁਸ ਮਾਲੀ ਐ ਦਿਚੈ ਅਗਨਿ ਜਲ
ਇ। ਨਾਨਕ ਮਿਠੇ ਪਤਰੀ ਐ ਵੇਖੁ ਹੋਲੇ ਕਾਇ। ੧੫॥੧੮॥੧॥ ਇਕ ਨਾਮ ਰਨੁ ਨ ਚਿਤਿ
ਸਘਨੇ ਰਿਆ। ਮਹਿ ਮਹਿ ਜੈ ਮਹਿ ਨਿਤਿ ਕਿਸੈ ਨ ਕੋ ਰਿਆ। ਆਪਨੇ ਮਨਿ ਚਿਤਿ ਕਰਿ
ਗੋਰਿਆ। ਜਮ ਰਜੈ ਨਿਤਿ ਤਨ ਮਨੁ ਮੁਖੋ ਰਿਆ। ਮਨੁ ਮੁਖੁ ਲੁਣਹਾਰ ਮਕੀਆ ਨਾਜਿ
ਆ। ਬੇਪਕਰ ਨਿਸਲਾ ਮਖਸਮ ਨ ਭਾਇਆ। ਸਚੁ ਮੈਲੈ ਮੁਖਿ ਨਾਮੁ ਸਾਹਿਬ ਭਵਸੀ।
ਕਸ ਨਿਤ ਖਤਿ ਸਲਾ ਪੁਲਿਖਿਆ ਪਾਵਸੀ। ੧੬॥੧੯॥੧॥ ਸਲੋਕੁ ਮੁਖੇ
ਪੰਖੀ ਕਿਆ ਆਕਾਸੁ। ਪਥਰ ਪਾਲਾ ਕਿਆ ਕਰੇ ਖੁਸੋ ਕਿਆ ਘਰਵਾਸੁ। ਕੁਤੇ ਚੰਦਨ ਲਾ
ਐ ਭੀ ਸੁਤੀ ਪਾਤੁ। ਬੋਲਾ ਜੇ ਸਮਣੁ ਐ ਪਤੀ ਅਹਿ ਸੀਮਤਿ ਪਾਠਾ। ਅਧਾਰ ਨਹਿ
ਖੀਐ ਦੀਵੈ ਜਲਾਹਿ ਪਾਸਾ। ਚਉਟੈ ਸੁਣਿ ਨਾਪਈ ਐ ਚਉਟਿ ਰੁਤਿ ਖਵੈ ਘਾਸੁ। ਲਾਹ
ਸਾਹਿ ਪਈ ਐ ਚੌਹੈ ਹੋਇ ਕਪਾਸਾ। ਨਾਨਕ ਮੁਖੇ ਹੋਹੁਣ ਬੋਲੈ ਸਦਾ ਵਿਦੁ। ੧੭॥੨੦॥੧॥
ਕੋਹ ਕੰਚਨੁ ਤੈਸਾ ਗਾ ਅਗਨੀ ਕੰਢੁ ਪਏਲੇ ਹਰਾਗੇ ਸੀਤੁ ਤੈਭਤ ਗੁ। ਪੁਰੀ ਗੰਧ
ਪਵੈ ਸੰਸਾਰਾ ਜਾ ਮੈਦਿ ਤੈ ਗੰਧੁ ਪਾਇ। ਭੁਖਿ ਅਗੰਧੁ ਪਵੈ ਜਾ ਖਾਇ। ਕਲਾਗੀ ਫੁਨ ਦੀ
ਮੀਰੇ ਲਿਗੀ ਗੰਧੁ ਪਗੀ ਤੀ ਮਿਠੇ ਬੋਲਾ। ਬੇਦ ਗੰਧੁ ਬੋਲੈ ਸਚੁ ਕੋਇ। ਮੁਇਆ ਗੰਧੁ ਨ
ਸਤਿ ਹੋਇ। ਇਤੁ ਗੰਧੁ ਵਡੇ ਸੰਸਾਰੁ। ਮੁਖ ਗੰਧੁ ਪਵੈ ਮੁਹਿ ਮਾਗਿ। ਨਾਨਕੁ ਆਖੈ ਹੋ
ਚਗ। ਸਿਫਤੀ ਗੰਧੁ ਪਵੈ ਦਰਬਾਰਿ। ੧੮॥੨੧॥੧॥ ਅਪੇਕੁ ਰਤਿ ਸਾਜਿ ਕੇ ਆਪੇ ਕੋ

ਰਗ। ਇਕਿ ਖੋਟੇ ਇਕਿ ਖੋਰੇ ਆਪੇ ਪਰਖਣਾ ਗੁ। ਖਰੇ ਖਜਾਨੇ ਪਾਈ ਅਧਿਥੇ ਸਟੀ ਅਹਿ
ਬਾਹਿਗਿ। ਖੋਟੇ ਸਚੀ ਦਰਗਹ ਸਟੀ ਅਹਿ ਕਿਸੁ ਅਗੇ ਕਰਹਿ ਪੁਕਾਰਾ। ਸਤਿਗੁਰੁ ਪ
ਛੈ ਭਜਿ ਪਵਹਿ ਹੋਰ ਕਈ ਸਾਗੁ। ਸਤਿਗੁਰੁ ਖੋਟਿ ਅਹੁ ਖੋਰੇ ਸਥਾਇ ਸਵਾਰਣੁ ਹੁ
ਸਚੀ ਦਰਗਹ ਮਨੀ ਅਹਿ ਗੁਰ ਕੈ ਪ੍ਰਮਾਣਿ। ਗਣਤਤਿ ਨਾ ਦੀਕੋ ਕਿਆ ਕਰੈ ਜੋ ਆਪਿ
ਬਖਸੇ ਕਰਤਾਰ। ੧੯॥੨੨॥੧॥ ਸਲੋਕੁ ਮੁਖੇ
ਹੋਮ ਜੇਗੇ ਜਿ ਮੀਦੁ ਨੀਆਪੀ ਹਮ ਸਾਇਕ ਗਇ
ਆਮਿਰਵਦਿ ਬਾਦਿ ਸਾਰਾ ਫਨੁ ਖੁਦਾਇ। ਇਕੁ ਤੁਹੀ ਇਕੁ ਤੁਹੀ। ੧੧॥੨੩॥੧॥ ਨਦੇਵਾ
ਨਵਨਗ। ਨਸਿ ਪਸਾਧਿਕਾ ਪਗਾ। ਅਸਤੋ ਕਦਿ ਗਰੁ ਈ। ਇਕੁ ਤੁਹੀ ਇਕੁ ਤੁਹੀ। ੧੨॥
੨੪॥੧॥ ਨਦਾਦਿ ਦਿੰਦਾ ਆਦਮੀ ਨਸਪਤ ਜੇਗਿ ਮੀ। ਅਸਤੋ ਕਦਿ ਗਰਿ ਈ। ਇ
ਕੁ ਤੁਹੀ ਇਕੁ ਤੁਹੀ। ੧੩॥੨੫॥੧॥ ਨਸੁਰਸਿ ਮੰਡੇਲਾ। ਨਸਪਤ ਦੀਪਨ ਹਿਯੇਲਾ। ਅੰਨੁ ਪ
ਉਲੁ ਬਿਗਨੁ ਈ। ਇਕੁ ਤੁਹੀ ਇਕੁ ਤੁਹੀ। ੧੪॥੨੬॥੧॥ ਨਹਿ ਕੁਦ ਸਤ ਅੰਕ ਸੋ। ਹਮਾ ਏਕੁ
ਅਸਵ ਸੋ। ਅਸਤੋ ਕਦਿ ਗਰੁ ਈ। ਇਕੁ ਤੁਹੀ ਇਕੁ ਤੁਹੀ। ੧੫॥੨੭॥੧॥ ਪਰਿਦੇ ਨਹਿ
ਹਿਗਦਰ ਖਤ ਆਬਾ ਅਸਕਗਾ। ਦਿੰਦਾ ਸੁਈ। ਇਕੁ ਤੁਹੀ ਇਕੁ ਤੁਹੀ। ੧੬॥੨੮॥੧॥
ਨਨਕ ਲਿਲਾ ਗਿਲਿਖ ਆਸੋਇ। ਮੇਟਿ ਨਸਕੈ ਕੋਇ। ਕਲਾ ਪਰੇ ਹੋਰੇ ਸੁਈ। ਇਕੁ ਤੁਹੀ
ਇਕੁ ਤੁਹੀ। ੧੭॥੨੯॥੧॥ ਸਚਾ ਤੋਹੁ ਕਮੁ ਗੁਰੁ ਮੁਖਿ ਜਾਇਆ। ਗੁਰਮਤੀ ਆਪੁ ਗਵਾਇ
ਸਚੁ ਪਛਾਣਿਆ। ਸਚੁ ਤੋਹਾ ਦਰਬਾਰੁ ਸਥਾਨੁ ਸਾਇਆ। ਸਚਾ ਸਥਾਨੁ ਵੀਚਾਰਿ ਸਚਿ
ਸਾਇਆ। ਮਨੁ ਮੁਖ ਸਦਾ ਕੁਝਿ ਆਰਭੀ ਮਭੁਲਾਇਆ। ਵਿਸਤਾ ਅੰਦਰਿ ਦਸੁ ਸਾਦੁ
ਨਜਾਇਆ। ਵਿਦੁ ਨਾਵੈ ਦੁਖੁ ਪਾਇਆ ਵਦਿ ਜਾਇਆ। ਨਾਨਕ ਪਰਖੁ ਆਪਿ ਜਿਨਿ ਖੋ
ਟਖਰ ਪਛਾਣਿਆ। ੨੦॥੩੦॥੧॥ ਸਲੋਕੁ ਮੁਖੇ
ਸੀਰਾ ਬਾਜਾਰ ਗਾ ਕੁਰੀ ਆਏ ਨਾਖ ਵੇਲੇ
ਘਾਹ। ਘਰੁ ਖਾਨਿ ਤਿਨਾ ਮੁਖ ਵੇਲੇ ਹੋਚਲਾਏ ਗਾ। ਨਦੀਆ ਵਿਚਿ ਦਿਥੇ ਖੇਲੇ
ਬਲੀ ਕਰੇ ਅਸਾਗਾ। ਕੀੜਾ ਥਾਪਿ ਦੇਇ ਪਤਿ ਸਾਹੀਲਾ ਸਕਰੇ ਕਰੇ ਸੁਆਹ। ਜੇਤੋ ਜੀਅ
ਜੀਵਹਿ ਲੈ ਸਾਹ ਜੀਵੇਲੇ ਤਕਿਆ ਸਾਹ। ਨਾਨਕ ਜਿਉ ਜਿਉ ਸਚ ਭਵੈ ਤਿਉ ਤਿਉ ਦੇ
ਇਗਿਰਾ। ੨੧॥੩੧॥੧॥ ਇਕਿ ਮਾਸ ਅਹੀ ਗੋਇ ਕੁਟੁ ਪੀਹ। ਇਕ ਨਾਭ ਤੀਕੀ ਮੀਤ ਪਾ
ਹਿ। ਇਕ ਮੀਦੀ ਆਮਾਹਿ ਮੀਦੀ ਆਖਾਹਿ। ਇਕਿ ਪਉਣੁ ਸੁਮਾਗਿ ਪਉਣੁ ਸੁਮਾਗਿ। ਇਕਿ ਨਿ
ਗੋਗੀਨ ਮਾਧਾਗੀ। ਜੀਵੈ ਦਾਤ ਮਰੈ ਨ ਕੋਇ। ਨਾਨਕ ਮੁਠੇ ਜਾਹਿ ਨਾਮਿ ਸੋਇ। ੨੨॥
੨੩॥੧॥ ਪੁਰੇ ਗੁਰੀ ਕਾਰ ਕਰਮਿ ਕਮਾਈਐ। ਗੁਰਿ ਮਤੀ ਆਪੁ ਗਵਾਇ ਨਾਮੁ ਪਾਈਐ
ਐ। ਫੁਜੀ ਕਾਰੇ ਲਗਿ ਜਨ ਮੁਗਵਈਐ। ਵਿਦੁ ਨਾਵੈ ਸਭੁ ਵਿਸੁ ਜਿ ਪੈਣੈ ਖਈਐ। ਸਚਾ ਸਥ
ਤਸਾਹਿ ਸਚਿ ਸਮਾਈਐ। ਬਿਨੁ ਸਤਿਗੁਰ ਸੇਵੈ ਨਾਮੁ ਸੁਖਿ ਨਿਵਸੁ ਫਿਰਿ ਫਿਰਿ ਆਈਐ।

ਦੁਨੀਆਂ ਖੋਈ ਸਿਕੁ ਕਮਾਈਐ॥ ਨਨਕਸਚੁ **੨** ਸਿਕਾ ਦਿਪਿਤਿ ਸਿਉ ਜਾਈਐ॥
 ੧੧੪॥ **ਸਲੋਕੁ** ੧ ਤੁਧੁ ਵੈਤਾ ਵਹਿਗਾ ਵਹਿਗਾ ਜਾਤੁ ਪੁਭਾ ਵੈਤਾ ਪੜਹਿ ਕੇਤੁ
 ਜਾਤੁ ਪੁਭਾ ਵੈਤਾ ਕਹਿ ਬਿਭੁਤਾ ਸਿਫੀਨ ਦੁਵਜਾ ਵਹਿਗਾ ਜਾਤੁ ਪੁਭਾ ਵੈਤਾ ਪੜਹਿ ਕੇਤੁ
 ਮੁਲਾ ਸੇਖਰਾ ਵੈਤਾ ਜਾਤੁ ਪੁਭਾ ਵੈਤਾ ਹੋਵਹਿ ਜੇ ਸਕਸਥਤੁ ਕਮਾ ਵਹਿਗਾ ਜਾਤੁ ਪੁਭਾ ਵੈਤਾ
 ਤੇਗਵਾ ਵਹਿਸਿ ਮੁੰਡੀ ਕਟਿ ਜਾ ਵਹਿਗਾ ਜਾਤੁ ਪੁਭਾ ਵੈਤਾ ਹੋਇ ਸੰਤ ਹਿਸੁਣਿ ਗਲਾਂ ਘਰਿ
 ਵਹਿਗਾ ਜਾਤੁ ਪੁਭਾ ਵੈਤਾ ਇਸਰਾਵਹਿ ਤੁਧੁ ਵੈਤੁ ਭਾਵਹਿ॥ ਨਨਕੁ ਦੇ ਕਕੋਰੈ ਥੈਨ ਤੀਹੇ ਸਿ
 ਗਲੇ ਕੁਕੁਮਾ ਵਹਿਗਾ॥ ੧੧੫॥ **੧** ਜਾਤੁ ਵਡਾ ਸਭਿ ਵਡਿਆਈਆ ਚੰਗੇ ਚੰਗੇ ਹੋਈ॥ ਜਾਤੁ
 ਸਚਾ ਤਾ ਸੁਕੁ ਕੇ ਸਚਾ ਭੁਕੁ ਕੇ ਇਨ ਕੋਈ॥ ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣੁ
 ਪਾਤੁ॥ ਹੁਕਮੁ ਸਾਜਿ ਹੁਕਮੈ ਵੇਚਿ ਰਖੈ ਨਨਕ ਸਚਾ ਆਪਿ॥ ੨॥ **ਪਉੜੀ** ੧॥ ਸਤਿਗੁਰੁ ਸੇਵਿ
 ਸੰਗਭਗੁ ਮੁਖ ਕਈਐ॥ ਸਤਿਗੁਰੁ ਆਖੈ ਕਾ ਰਿਸੁ ਕਾ ਕਮਾਈਐ॥ ਸਤਿਗੁਰੁ ਹੋਇ ਵਹਿਗਾ
 ਲੁਤਾ ਨਾਮੁ ਪਿਆਈਐ॥ ਲਾਭਗਤਿ ਸੁਸਾਗੁ ਗੁਰਮੁਖਿ ਪਾਈਐ॥ ਮਨਮੁਖਿ ਕੁਰੁ ਗੁਰ
 ਰੁਕੁ ਕਮਾਈਐ॥ ਸਚੈ ਦੇਵਹਿ ਜਾਇ ਸਚੁ ਚਵਈਐ॥ ਸਚੈ ਅੰਦਰਿ ਮਨਹਿ ਸਚਿ ਬੁਧ
 ਈਐ॥ ਨਨਕ ਸਚੁ ਸਚਾ ਸਚਿ ਆਹੁ ਸਚਿ ਸਮਾਈਐ॥ ੧੧੬॥ **ਸਲੋਕੁ** ੧ ਕਲਿਕਤ
 ਰਾਜੇ ਕਸਈ ਧਰਮੁ ਪੰਥ ਕਥਿਉ ਡਿਗਿਆ॥ ਕੁਕੁਮਾ ਵਸਿ ਸੁਚਰਣੁ ਮਾਈ ਸੈਨਾ ਧੀਰਹਿ
 ਕਿਆ॥ ਹਉ ਭਾਵਿ ਕੰਨ ਹੋਈ॥ ਅੰਧੇ ਗਹਨ ਕੋਈ॥ ਵਹਿਚਉ ਮੈ ਕਰਿ ਦੁਖੁ ਖੋਈ॥
 ਕਪਨਾਨ ਕਕਿਨਿ ਧਿਧਿਗਤਿ ਹੋਈ॥ ੧੧੭॥ **੨** ਕਲਿਕਤਿ ਪਰਗਟੁ ਚਾਨਣੁ ਸੰਸਾਰਿ॥ ਗੁਰ
 ਮੁਖਿ ਕੋਈ ਉਤਰੈ ਪਾਗਿ॥ ਜਿਸੇ ਨਨਕ ਰਿਕੈ ਹੋਇ ਸੁਦੈ॥ ਨਨਕੁ ਗੁਰਮੁਖਿ ਗਤੁ ਸੁਲੈ ਵੈ॥ ੨॥
ਪਉੜੀ ੧॥ ਭਗਤ ਤੇ ਸੰਸਾਰੀ ਆਜੇ ਕੁਕੁਮਾ ਆਇਆ॥ ਕਰਤਾ ਆਪਿ ਆਭੁ ਲੂਹੈ ਨ ਭੁਲੈ
 ਕਿਸੈ ਬਡੁ ਲਾਇਆ॥ ਭਗਤ ਆਪੇ ਮੇਲਿ ਅਨੁਜਿਨੀ ਸਚੈ ਸਚੁ ਕਮਾਇਆ॥ ਸੰਸਾਰੀ
 ਪਿਥੁ ਆਇ ਅਨੁਜਿਨੀ ਕੁਕੁਮਾ ਬੋਲਿ ਬਿਖੁ ਪਾਇਆ॥ ਚਲਣਾ ਸਾਗਜਾਣੀ ਕਮੁਕਰੈ
 ਪੁਇ ਸੁਦਾ ਪਾਇਆ॥ ਭਗਤ ਕਹਿ ਹਰਿ ਚਾਕਰੀ ਜਿਨੀ ਅਨਾਦਿ ਨਾਮੁ ਪਿਆਇਆ॥ ਆਸਾ
 ਨਿਦਾ ਸੋਹਿਏ ਕੇ ਜਿਨੀ ਵਿਚੁ ਆਪਿ ਗਵਾਇਆ॥ ਚਿਨਖ ਸਮੈ ਕੈ ਰਿਸੁ ਮੁਖਿ ਜਲੈ ਸਚੈ
 ਬਦਿ ਸੁਹਾਇਆ॥ ੧੧੮॥ **ਸਲੋਕੁ** ੧ ਸਬਾਹੀ ਸਲਾਹਿ ਜਿਨੀ ਆਇ ਆਇ ਕਮਿ
 ਸਈ ਪੁਰੋਸਾਦੁ ਵਖੋਤੈ ਪਹਿਲਾ ਕ੍ਰਿਮੁ॥ ਜੂਜੈ ਬਹੁਤੋ ਗਹਿ ਮਨ ਕੀ ਆਮਤੀ ਪੰਡੀਆ॥ ਆ
 ਰੁਤੁ ਪੈ ਆਸਾਗਹੇਤੋ ਖਾਹਿ ਨਿਕਲਾਹਿ॥ ਤੀਜੈ ਮੁਹੀ ਗਿਰਾ ਭੁਖਤਿ ਖਾਣੁ ਇਭੁ ਕੀ
 ਆਖਾ ਖਾਹੋਇ ਆਸੁ ਆਰਭਿ ਖਾਣੈ ਸਿਉ ਦੇਸਤੀ॥ ਚਉਥੈ ਆਈ ਉਪਾਖੀ ਮੀਟਿ ਪਰ
 ਰਿਗਇਆ॥ ਭੀਉ ਠਿਗਿ ਚਿਨੁ ਵਾਤੁ ਸੈਵ ਰਿਖੈ ਕੀ ਪੁਜ ਬਖੀ॥ ਸਭੇ ਵੇਲਾ ਵਖਤੁ ਸਭੇ

ਅਭਿਉ ਹੋਇ॥ ਨਨਕ ਸਾਹਿਬ ਮਨਿ ਵਸੈ ਸਚਾਨ ਵਲੈ ਹੋਇ॥ ੧੧੯॥ **੨** ਸੇਈ ਪੁਰੋਸਾਹ
 ਜਿਨੀ ਪੁਰਾਪਾਇਆ ਅਠੀ ਵੇਪਰਵਾਹ ਹੋਇ ਕਿਕੋਤੀ ਗੰਗਾ॥ ਰਸਨਿ ਰੂਪ ਅਥਾਹ ਵਿਰ
 ਲਪਈ ਅਹਿ॥ ਕਰੀ ਮਪੁਰੇ ਪੁਰਾਗੁ ਰੂਪਾ ਜਾ ਕਾ ਬੋਲੁ॥ ਨਨਕ ਪੁਰਾਜੇ ਕਹਾਏ ਨਾਹਿਤ
 ਲਾ॥ ੨॥ **ਪਉੜੀ** ੧॥ ਜਾਤੁ ਤਾ ਕਿਆ ਹੋਗਿ ਮੈ ਸਤੁ ਸੁਣਈਐ॥ ਮੁਹੀ ਪੈਧੈ ਰਹਿ ਮਹਲੁ ਨ ਪਾਈ
 ਐ॥ ਏਨੇ ਚਿਤਿ ਕੋਠੇ ਹਿਸੇ ਵਗਵਈਐ॥ ਜਿਸੁ ਘਟਿ ਸਚੁ ਨ ਪਾਇ ਸੁਭੰ ਨਿਪਾਵਈਐ॥
 ਕਉ ਕਹਿ ਪੁਰੋਵਟਿ ਤੇਲਿ ਤੁਲਾਈਐ॥ ਕੇਇਨ ਆਖੈ ਘਟਿ ਹਉ ਮੈ ਜਾਈਐ॥ ਲਈ ਆ
 ਨਿਖੰਧ ਗੰਧਿ ਚਰਿ ਬੀਨਈਐ॥ ਸਉਦਾ ਇਕਤੁ ਹੋਇ ਪੁਰੋਗਿ ਪਈਐ॥ ੧੨੦॥ **ਸਲੋਕੁ**
੨ ਅਠੀ ਪਰਗੀ ਅਠੀ ਖੰਡਨ ਵਖੰਡੁ ਸਗੀ॥ ਤਿਸੁ ਵਿਚਿ ਨਉ ਨਿਪਿਨ ਮੁਦੈ ਕਭਲ
 ਰਿਗੀ ਗੰਗੀ॥ ਕੰਗ ਮਵੰਤੀ ਸਲਾਹਿ ਆਨਨ ਕਕਿ ਗੁਰਿ ਪੀਗੁ॥ ਚਉਥੈ ਪਹਿ ਸਬਾਹ
 ਕੈ ਸੁਗਤਿ ਆਉ ਪਾਜੈ ਸਾਉ॥ ਤਿਨਾ ਵਹਿ ਆਵੈ ਸਿਉ ਦੇਸਤੀ॥ ਮਨਿ ਮੁਖਿ ਸਚਾਨਾਉ॥ ਓ
 ਥੈ ਅੰਮ੍ਰਿਤੁ ਵੰਡੀ ਐ ਕਰਮੀ ਹੋਇ ਪਸਾਉ॥ ਕੰਚਨ ਕਾਇਆ ਕਸੀ ਏਵੀ ਨੀਚ ਕੈ ਚੜਾਉ॥
 ਜੇਹੈ ਵੈਨਾ ਹਿਸਰ ਫਕੀ ਬਹੁ ਭੁਕਿਨ ਪਾਈਤਾਉ॥ ਸਤੀ ਪਰਗੀ ਸਤੁ ਲਾਬਹੀ ਐ ਬਕਿ ਐ
 ਪਸਿ॥ ਓਥੈ ਪਾਪੁ ਪੁੰਥੀ ਚਾਹੀ ਐ ਕੁਛੈ ਘਟੈ ਗਸਿ॥ ਓਥੈ ਖੋਟੈ ਸਦੀ ਅਹਿ ਖੋਰੀ ਚਹਿ ਸਾ
 ਬਸਿ॥ ਬੋਲਣੁ ਫਾਟੁ ਨ ਨਾਨਕ ਦੁਖੁ ਸੁਖੁ ਸਮੈ ਪਸਿ॥ ੧੨੧॥ **੨** ਪਉਣੁ ਗੁਰੁ ਪਈ
 ਪਿਤਾ ਤਾ ਪਰਗਤਿ ਮਤੁ॥ ਦਿਨੁ ਸੁਗਤਿ ਦੁਇ ਦਈ ਦਾਇਆ ਖੋਲੈ ਸਗਲ ਜਗਤਾ॥ ਚੰ
 ਗਿਆਈ ਆਭੁ ਰਿਆਈ ਆਵਾਚੈ ਧਰਮੁ ਪਤੁਗਿ॥ ਕਰਮੀ ਆਪੇ ਆਪਣੀ ਕੋਨੈ ਕੈ ਕੇਦੁਗਿ॥
 ਜਿਨੀ ਨਾਮੁ ਪਿਆਇ ਆਗੇ ਮਸਕਤਿ ਘਾਲਿ॥ ਨਨਕ ਤੇ ਮੁਖਿ ਜਲੈ ਹੋਰਿ ਕੋਤੀ ਛੁਟੀ ਨਾਹਿ
 ॥ ੨॥ **ਪਉੜੀ** ੧॥ ਸਚਾ ਭੋਜਨ ਭਾਉ ਸਤਿਗੁਰਿ ਦਸਿਆ॥ ਸਚੇ ਹੀ ਪਤਿ ਆਇ ਸਚਿ ਵਿਗਸਿ
 ਆ॥ ਸਚੈ ਕੋਟਿ ਗਿਰਾਇ ਨਿਘਰਿ ਵਸਿਆ॥ ਸਤਿਗੁਰਿ ਤੈਨ ਉਪੈ ਮਹਿ ਰਸਿਆ॥ ਸਚੈ
 ਦੇਈ ਬਾਣਿ ਭੁਕਿਨ ਜਾਈਐ॥ ਭੁਠੈ ਭੁਠੁ ਵਖਾਣਿ ਸੁਮਹਲੁ ਖਾਈਐ॥ ਸਚੈ ਸਬਦਿ
 ਨਿਸਾਣਿ ਠਕਨ ਪਾਈਐ॥ ਸਤੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ॥ ੧੨੨॥ **ਸਲੋਕੁ**
੧ ਪਹਿਰੀ ਅਗਨਿ ਹੋਵੈ ਘੁਰ ਬੀਭੋ ਭੋਜਨੁ ਸੁਕਾਈ॥ ਸਗਲੇ ਦੁਖ ਪਾਣੀ ਕਹਿ ਪੀਵੈ
 ਪਰਤੀਕ ਚਲਾਈ॥ ਛਤਿ ਗਜੀ ਅੰਬੁ ਤੇਲੀ ਪਿਛੈ ਟੈਕੁ ਚੜਾਈ॥ ਏਵ ਭੁਵਾ ਪਾਵਾ
 ਨਹੀ ਸਭ ਸੈਨ ਬਿਚਲਾਈ॥ ਏਤਾ ਤੁਹੈ ਵੈ ਮਨ ਅੰਦਰਿ ਕੀ ਭਿਅ ਖਰਾਈ॥ ਜੇਵਡੁ ਸਾਹਿ
 ਬੁਤੋ ਵਡੁ ਚਾਤੀ ਦੇਵੈ ਕੇ ਰੋਜਾਈ॥ ਨਨਕ ਨਾਨਕ ਰਿਕੇ ਜਿਸੁ ਉਪੈ ਹਿਸਚਿਨ ਮਿਵਡਿਆਈ
 ॥ ੧੨੩॥ **੨** ਆਖਣੁ ਆਖਿ ਨਗਜਿ ਆਸੁਨ ਟਿਨਾ ਜੋ ਕੰਨਾ॥ ਅਖੀ ਦੇਖਿ ਨਗਜੀ ਆਗੁਣ ਗਾਹ
 ਕਾਇਕ ਵੰਨਾ॥ ਭੁਖਿ ਆਭੁ ਖਨਿ ਤਰੈ ਗਣੀ॥ ਭੁਖਨ ਜਾਈ॥ ਨਨਕ ਭੁਖਾ ਤਰੈ ਜਾਣੁ ਕਹਿ

ਗੁਣੀਸਮਾਇ॥੨॥੫੮੩॥ਵਿਨੁਸਚੈਸਤੁਕੁਕੁਕੁਮਾਈਐ॥ਵਿਨੁਸਚੈਰੂ
ਕਿਅਰੁਬੰਨਿਚਲਾਈਐ॥ਵਿਨੁਸਚੈਤਨੁਢਾਢੁਰੁਗਲਾਈਐ॥ਵਿਨੁਸਚੈਸਤੁ
ਕੁਖਜਿਪੈਛੇਖਾਈਐ॥ਵਿਨੁਸਚੈਰਗੁਰੁਕੁਨਿਪਾਈਐ॥ਕੁਕੈਲਾਚਲਾਇ
ਮਹਲਾਖਾਈਐ॥ਸਤੁਜਗੁਗਭਿਗਭਿਗਾਈਐਜਾਈਐ॥ਤਨਮਹਿਤਿਸਨਅ
ਗਿਸਥਦਿਥੁਣਾਈਐ॥੧੭੧॥ਸਲੋਕੁਮਃ ੧ ਨਨਕਗੁਰੁਸੰਤੁਖੁਤੁਖਮੁਖੁ
ਫਲੁਗਿਆਨੁ॥ਗਸਿਰਸਿਆਹਰਿਆਸਦਪਕੈਕਹੀਮਧਿਆਨਿ॥ਪਤਿਕੈਸਾਦਿਖਾ
ਲਹੈਦਨਕੈਸਿਰਿਦਨੁ॥੧੧੧੪੧ ਸੁਣਿਨਕਾਬਿਗੁਪਤਪਰਵਾਲਫਲੁਜੇਹ
ਗਲਾਨਾ॥ਤਿਤੁਫਲੁਤਨਲਗਹਿਮੁਖਭਾਖਤਹਿਰੈਰਿਦੈਨਿਹਾਲਾਨਨਕਕਹੁਹੈ
ਵੈਮੁਖਮਸਤਕਿਲਿਖਿਅਹੈਦੈਲੇਖਾਅਠਿਸਠਿਤੀਰਬੁਗੁਰਕੀਚਰਨੀਪੂਜੈਸਦਾਦਿ
ਸੇਖਾ॥ਹੁਸੇਤੁਲੇਭੁਕਪੁਰਾਨੇਨੀਆਅਗਿ॥ਪਦਹਿਦਛਪਿਨਨਕਤੀਰੀਐਕਹੀ
ਲਗਿ॥੨॥੫੮੩॥ਜੀਵਦਿਆਮੁਮਾਰਿਨਪਛੇਤਾਈਐ॥ਭੂਟਹਿਦੁਸੈਸਾਰੁਕਿ
ਸਮਝਈਐ॥ਸਚਿਨਪਰੈਪਾਤੁਪੈਪਾਈਐ॥ਕੁਲਭੁਗਖੈਕਲੁਸਿਰਿਦੁਨੀਆ
ਈਐ॥ਪੁਕਮੀਸਿਰਿਜੈਦੁਮਾਰੇਦਾਈਐ॥ਅਪਦੈਦਿਪਿਆਗੁਮੈਨਿਵਸਾਈਐ॥ਮੁ
ਹਤਨਚਸਾਵਿਲੀਮੁਭਰੀਐਪਾਈਐ॥ਗੁਰਪਰਸਾਦੀਬੁਝਿਸਚਿਸਮਾਈਐ॥
੧੨੧॥ਸਲੋਕੁਮਃ ੧ ਤੁਮੀਤਮਾਵਿਸੁਅਕੁਪਤੁਗਨਿਮੁਫਲਾ॥ਮਨਮੁਖਿਵਸਹਿ
ਸੁਜਿਸਤੁਚਿਤਿਨਾਵਹੀ॥ਨਨਕਹੀਐਕਿਸੁਪਛਨਿਕਰਮਾਬਹੋ॥੧੧੧੪੧
ਮਤਿਪੰਖੁਕਿਰਤਸਾਥਿਕਥਉਤਮਕਥਨੀਚਾ॥ਕਥਚੈਦਨਕਥਅਕਭਾਟਿਕਥਿਉਚੈ
ਪਗੀਤਾਨਨਕਪੁਕਮੀਚਲਾਈਐਸਾਹਿਬਲਗੀਗੀਤਿ॥੨॥੫੮੩॥ਕੇਤੋਕਹਿ
ਵਖਾਣਕਹਿਹਿਜਾਵਣਾ॥ਵੇਦਕਹਿਵਿਖਿਆਣਅੰਤਨਪਾਵਣਾ॥ਪਤਿਐਨਾਹੀ
ਭੇਦੁਬੁਝਿਐਪਾਵਣਾ॥ਖਟਰਸਨਕੇਭੇਖਕਿਸੇਸਚਿਸਮਾਵਣਾ॥ਸਚਾਪੁਰਖੁ
ਲਖੁਸਥਦਿਸੁਹਾਵਣਾ॥ਮੰਨਾਉਬਿਸੰਖਰਗਹਪਾਵਣਾ॥ਖਾਲਕਕਉਅਦੇਸੁ
ਛਾਢੀਗਵਣਾ॥ਨਨਕਜੁਗੁਗੁਰੇਕੁਮੈਨਿਵਸਾਵਣਾ॥੨੧੧॥ਸਲੋਕੁਮਃ ੨ ਮੈ
ਤੀਹੋਇਹੁਹਿਅਨਗੀਲਗੇਜਾਇਆਪਣਹੀਆਪਣੈਦੇਕੁਚਾਪੇਲਾਇਆ
ਕੁਮਪਇਆਪੁਰਖਸਮਕਾਐਤੀਪੁਰਖਾਖਾਇ॥ਗੁਰਮੁਖਿਸਿਉਮਨਮੁਖਅਛੈਰੁਬੈ
ਕਿਨਿਆਇ॥ਦੁਹਸਿਰਿਆਪੇਖਸਮੁਦੈਖੈਕਹਿਦਿਉਪਾਇ॥ਨਨਕਦੈਵੈਜਾਈਐ
ਸਭਕਿਛੁਤਿਸੇਜਾਇ॥੧੧੧੪੨ ਨਨਕਪਰਖੈਆਪਕਉਤਪਾਰਖੁਜਾਣਾ॥ਗੁਰ
ਦੁਹਦੈਬੁਝੈਤਵੈਦੁਸੁਜਾਣਾ॥ਵਟਨਕਰੀਮਮਲਾਜਾਣੈਮਿਹਮਣਾ॥ਮੂਲੁ

ਟਿਗਲਾਕਰੈਹਾਣਿਲਾਏਹਾਣਾ॥ਲਾਥਿਨਰਲਈਸਚਿਹੈਸੇਵਿਸਤੁਪਰਵਾਣਾ॥ਸੰਗ
ਸੰਧੈਆਕਾਸਕਉਕਿਉਪਹੁਚੈਬਾਣਾ॥ਅਗੈਓਪਾਗੀਮੁਹੈਵੇਦਕੁਜਾਣਾ॥੨॥੫੮੩॥
ਨਨਕਪੁਰਖਪਿਆਰੁਪੁਸੀਗਾਗੀਆ॥ਕਹਹਿਭਗਤਿਨਗੁਤਿਨਗੁਨੀਵਗੀਆਮਹਿ
ਲਾਮੀਛਿਨਿਵਸਿਸਥਦਿਸਵਾਗੀਆ॥ਸਦੁਕਹਨਿਅਰਦਸਿਸੇਵਾਰੀਆ॥ਸੋਹਨਿਖਸ
ਮੈਪਸਿਉਕੀਮਸਿਪਾਗੀਆ॥ਸਖੀਕਹਨਿਅਰਦਸਿਮਨੁਪਿਆਗੀਆ॥ਬਿਨੁਨਵੈਧਿਗੁ
ਵਸੁਛਿਟਸੁਜੀਵਿਆ॥ਸਥਦਿਸਵਾਗੀਆਸਮੀਮ੍ਰਿਤਪੀਵਿਆ॥੨੨੧॥ਸਲੋਕੁਮਃ ੧
ਮਰੂਮੀਧਿਨਤ੍ਰਿਪਤਿਆਅਗੀਲਪੈਨਭੁਖਾ॥ਗਾਜਗਜਿਨਤ੍ਰਿਪਤਿਆਸਾਇਰਭੋਗਕਿਸੁਕ
ਨਨਕਸਚੈਨਮਕੀਕੇਤੀਪੁਛਪੁਛਾ॥੧੧੧੪੨ ਨਿਹਫਲੈਤਸਿਜਨਮਸਿਜਾਵਤੁ
ਬ੍ਰਾਮਣਬਿਦਤੋ॥ਸਾਗਰੰਸੰਸਾਰਸਿਗੁਰਪਰਸਾਦੀਤਹਰਿਕੋ॥ਕਰਣਕਾਰਣਸਮਰੁਥੈ
ਕੁਨਨਕਬੀਚਾਰਾ॥ਕਾਰਣੁਕਰਤੇਵਸੈਧੈਜਿਨ੍ਹੰਗੁਪੀਧਾਗਿ॥੨॥੫੮੩॥ਖਸਮੈਕੈਦ
ਰਬਾਰਿਛਾਛੀਵਸਿਆ॥ਸਚਾਖਸਮਕਲਾਣਿਕਮਲੁਵਿਗਸਿਆ॥ਖਸਮਹੁਪੁਰਾਪਇ
ਮਨੁਹਰੁਸਿਆ॥ਦੁਸਮਨਕਢੇਮਾਗਿਸਾਜਣਿਸਹਸਿਆ॥ਸਚਾਸਤਿਗੁਰੁਸੇਵਨਿਸਚਾ
ਮਗੁਰੁਸਿਆ॥ਸਚਾਸਬਦੁਬੀਚਾਰਿਕਾਲੁਵਿਧਉਸਿਆ॥ਛਾਛੀਕਥੈਅਕੁਖਸਥ
ਦਿਸਵਾਰਿਆ॥ਨਨਕਗੁਣਗਹਿਸਿਹਰਿਜੀਉਮਿਲੈਪਿਆਰਿਆ॥੨੩੧॥ਸਲੋਕੁਮਃ
੧ ਖਤਿਅਹੁਜੈਮੈਖਤੈਕਹਨਿਤਖਤਿਆਵਿਚਪਾਹਿਐਤੰਮੂਲਿਨਉਤਹਿਜੇਸਉ
ਧੋਵਣਿਪਾਹਿ॥ਨਨਕਥਖਸੇਬਖਸੀਅਹਿਨਹਿਤਪਹੀਪਾਹਿ॥੧੧੧੪੩ ਨਨਕਥੈ
ਲੁਣੁਖਣਦੁਖਛਡਮੰਗੀਅਹਿਸੁਖਾ॥ਸੁਖੁਦੁਖੁਦਇਰਿਕਪੜੇਪਹਿਹਿਜਾਇਮਨੁ
ਖਾ॥ਜਿਥੈਬੋਲਾਣਿਹੀਐਤਿਥੈਚੰਗੀਚੁਪਾ॥੨॥੫੮੩॥ਚਰੇਕੁਛਾਵੈਖਿਅੰਦੁਰੁਭਾ
ਲਿਆ॥ਸਚੈਪੁਰਖਿਅਲਾਖਿਸਿਰਜਿਨਿਹਾਲਿਆਉਛਕਿਭੁਲੇਹੁਗੁਰਿਦੇਖਾਲਿਆ॥
ਸਤਿਗੁਰਿਸਚੈਦਾਹੁਸੁਸਮਾਇਆ॥ਪਇਅਰਤਨੁਘਰੁਦੀਵਾਬਾਲਿਆ॥ਸਚੈਸ
ਥਦਿਸਲਾਹਿਸੁਖੀਏਸਚਿਵਾਲਿਆ॥ਨਿਭਰਿਆਭੂਰੁਲਗਿਗਰਬਿਸਿਗਲਿਆ॥ਨ
ਵਹੁਭਲਾਜਗੁਛਿਰੈਬੋਝਤਲਿਆ॥੨੪੧॥ਸਲੋਕੁਮਃ ੩ ਭੈਦਿਚਿਜੈਮੈਭੈਮੈਤੀਭਉਮਨ
ਮਹਿਹੋਇ॥ਨਨਕਭੈਦਿਚਿਜੈਮੈਸਹਿਲਾਆਇਆਸੇਇ॥੧੧੧੪੩ ਭੈਵਿਨ੍ਹਜੀਵੈਬਹੁ
ਤਬਹੁਤੁਖੁਸੀਆਪੁਸੀਕਮਾਇ॥ਨਨਕਭੈਵਿਨ੍ਹਜੈਮੈਮੁਹਿਕਲੈਉਠਿਜਾਇ॥੨॥
੫੮੩॥ਸਤਿਗੁਰੁਚੋਇਛਾਇਆਲੁਤਸਰਧਪੁਗੀਐ॥ਸਤਿਗੁਰੁਚੋਇਦਇਆਲੁਨਕਥ
ਦੁਹੀਐ॥ਸਤਿਗੁਰੁਚੋਇਦਇਆਲੁਤਦੁਖਨਜਾਣੀਐ॥ਸਤਿਗੁਰੁਚੋਇਦਇਆਲੁਤਾ
ਹਰਿਗੋਸਾਣੀਐ॥ਸਤਿਗੁਰੁਚੋਇਦਇਆਲੁਤਜਮਕਾਡਰੇਕਾ॥ਸਤਿਗੁਰੁਚੋਇਦਇਆ

੫੨

ਲਾਤਸਦੀਸੁਖਦੇਹਾਸਤਿਗੁਰੇਇਦਇਆਲੁਤਨਵਨਿਧਿਪਾਈਐਸਤਿਗੁ
 ਰੇਹੋਇਦਇਆਲੁਤਸਤਿਸਮਾਈਐ॥੨੫॥ਸਲੋਕੁਮਃ ੧ ਸਿਰਖੁਪਾਇਪੀਅਹਿ
 ਮਲਵਣੀਜੁਠਮੰਗਿਮੰਗਿਖਹੀਫਿਲਿਫਦੀਹਤਿਮੁਹਿਲੇਨਿਭੜਾਸਪਾਣੀਦੇਖਿ
 ਸੰਗਾਹੀਭੇਡਵਾਗੀਸਿਰਖੇਹਾਇਨਿਭੀਅਹਿਹਬੁਸੁਆਹੀਮਾਉਪੀਉਕਿਗਤਿਗ
 ਵਾਇਨਿਟਬਰੇਵਨਿਧਾਹੀਛਿਨਪਿਭੁਨਪਤਲਿਕਿਰਿਆਨਦੀਵਾਮੁਏਕਿਥਾਉਅ
 ਨਿਸਠਿਤੀਰਥਦੇਨਿਨਫਟੀਬੁਹਮਣਅਨੁਖਹੀਸਦਕੁਚੀਲਿਗਹਹਿਦਿਨੁਗਤੀਸੰ
 ਟਿਕੇਨਹੀਛੁੰਡੀਪਾਇਬਹਿਨਿਨਿਤਿਮਰੈਦੜੀਦੀਬਾਣਿਨਜਾਹੀਲਕੀਕਸੇਹਬੀ
 ਫੁਮਣਅਗੇਪਿਛੀਜਾਹੀਨਥਇਜੇਗੀਨਥਇਜੇਗਮਨਥਇਕਾਜੀਮੁਲਾਦਪਿਛਿ
 ਗੇਫਿਗਹਿਵਿਗੁਤੇਫਿਟਵਤੈਗਲਾਜੀਅਮਹਿਜੀਵਲੇਸੇਈਅਵਰੁਨਕੇਈਰਖੈ॥
 ਦਾਨੁਤੋਇਸਨਾਨੁਵੈਵੈਭਸੁਪਈਸਿਰਿਖੈਪਾਣੀਵਿਚੋਰਤਨਉਪੈਨੇਮੇਰਕੀਅਮ
 ਧਾਣੀਅਠਸਠਿਤੀਰਥਦੇਵੀਥਾਪੇਪੁਰਬੀਲਾਗੈਥਾਣੀਨਾਇਨਿਵਾਜਾਨਾਤੋਪੁਜਾਨਵ
 ਨਿਸਦਾਸੁਜੰਣੀਮੁਇਆਜੀਵਦਿਆਗਤਿਹੋਵੈਜਾਸਿਰਿਪਾਈਐਪਾਣੀਨਾਨਕਸਿਰਿ
 ਖੁਥੈਭੈਤਾਨੀਏਨਗਲਨਭਾਣੀਫੁਠੈਹੋਇਐਹੋਇਥਿਲਾਵਲੁਜੀਅਜੁਗਤਿਸਮਈ
 ਵੁਠੈਅਨੁਕਮਾਦੁਕਪਾਹਸਭਸੈਪੜਦਹੋਵੈਵੁਠੈਪਾਹੁਚਗਹਿਨਿਤਸੁਰਹੀਸਾਧਨ
 ਵਹੀਥਿਲੇਵੈਤਿਤੁਪੀਉਹੋਮਜਗਸਦਪੁਜਾਘਇਐਕਾਰਜੁਸੇਹੈਗੁਰੁਸਮੁੰਦਨਦੀ
 ਆਸਭਸਿਖੀਨਤੇਜਿਤੁਵਡਿਆਈਨਾਨਕਜੇਸਿਰਖੁਥੈਨਵਨਿਨਾਹੀਤਾਸਤਚਟੇਸਿ
 ਰਿਭਈ॥੧॥ਮਃ ੨ ਅਗੀਪਲਾਕਿਕੇਹੇਸੁਗਜਕੇਯੋਗਤਿਚੰਦਅਨੇਗਕਿਕੇਪਉਣ
 ਪਾਣੀਕਿਆਜਾਤਿਧਰਤੀਜੀਕਿਕੇਜੇਸੁਵਿਚਿਸਭਕਿਛੁਹੋਇਨਾਨਕਤਪਤਿ
 ਜਾਣੀਐਜਾਪਤਿਰਖੈਸੋਇ॥੨॥ਪਉੜੀ॥ਤਪੁਸਚੈਸੁਥਹਾਨੁਸਦਾਕਲਿਆਇ
 ਆਤੁਸਚਾਦੀਥਾਣੁਹੋਰਾਵਣਿਜਾਣਿਆਸਤੁਜਿਮੰਗਹਿਦਾਨੁਸਿਤੁਧੇਜੇਹਿ
 ਆਸਚਤੋਰਫੁਗਮਣਸਥਦੇਸੋਹਿਆਮੰਨਿਐਗਿਆਨੁਪਿਆਨੁਤੁਧੇਤੋਪਇ
 ਆਕਰਮਪਵੈਨੀਸਾਣਨਚਲੈਚਲਾਇਆਤੁਸਚਾਦਾਤਾਨਿਤਦੇਵੈਚੜੈਸਵਾਇ
 ਆਨਨਕੁਮੰਗੈਦਾਨੁਜੋਤੁਪੁਭਾਇਆ॥੨੬॥ਸਲੋਕੁਮਃ ੨ ਦੀਖਿਆਅਖਿਭੁਣਹਿ
 ਅਸਿਫਤੀਸਚਿਸਮੇਉਤਿਨਕਉਕਿਆਉਪਦੇਸੀਐਜਿਨਿਗੁਰਨਾਨਕਦੇਉ॥੧॥
 ਮਃ ੧ ਆਪਿਭੁਣਏਸੇਈਭੁਣੈਜਿਸੁਆਪਿਸੁਣਏਤਿਸੁਭਕਿਛੁਸੁਣੈਕਥਿ
 ਚਿਕਥਨਾਮਇਆਲੁਣੈਪੁਰਮੀਸਗਲਕਰੈਅਕਗਾਅਪੇਜਾਣੈਸਥਬੀਚਗਾ
 ਅਖੁਰਨਨਕਆਖਿਐਪੀਲਾਭੋਰਭਿਹੋਵੈਜਿਸੁਦਾਤਿ॥੨॥ਪਉੜੀ॥ਹਉਚ

ਛੀਵੇਕੁਕਰੈਲਾਇਆਗਤਿਦਿਹੋਕੈਵਰੁਪੁਰੁਫੁਗਮਾਇਆਛਾਛੀਸਚੈਮਹ
 ਲਿਖਸਿਮਥੁਲਾਇਆਸਚੀਸਿਫਤਿਸਲਾਹਿਕਪੜਾਪਾਇਆਸਚਾਅੰਮ੍ਰਿਤਨਾ
 ਮੁਕੇਜਨੁਆਇਆਗੁਰਮਤੀਥਾਧਾਗਜਿਤਿਨਿਸੁਖਪਾਇਆਛਾਛੀਕੇਪਸਾਉ
 ਸਥਦਵਜਾਇਆਨਾਨਕਸਚੁਸਲਾਹਿਪੁਰਾਪਾਇਆ॥੨੭॥੧॥੫੦॥੩੫॥੨॥
 ॥੨੯॥

॥ ਤਿਸੁ ਵਿਚਿ ਭੁਖ ਬਹੁ ਤਨੈ ਸਾਨੁ ॥ ਭਉ ਖਾਣਾ ਪੀਣਾ ਅਧਗੁ ॥ ਵਿਣੁ ਖਾਧੇ ਮਹਿ ਹੋਰਿ
 ਗਵਰਿ ॥ ੩ ॥ ਜਿਸ ਕਾ ਕੋਇ ਕੋਈ ਕੋਇ ਕੋਇ ॥ ਸਭੁ ਕੋਤੋਰੁ ਸਭਨ ਕਾ ਸੋਇ ॥ ਜਾ ਕੋ
 ਜੀਅ ਜੰਤੁ ਪੁਨੁ ਮਾਲੁ ॥ ਨਾਨਕ ਆਖਣੁ ਬਿਖਮੁ ਬੀਚਰੁ ॥ ੪ ॥ ੨ ॥ ਗਉੜੀ ਮਹਲਾ ੧
 ॥ ਮਾਤਾ ਮਤਿ ਪਤਾ ਸੰਤੋਖੁ ॥ ਸਤੁ ਭਾਣੀ ਕਹਿਏ ਹੋਵੇ ਮੇਖੁ ॥ ੧ ॥ ਕਹਣਾ ਹੋ ਕਿਛੁ ਕਹਣੁ ਨ ਜਾ
 ਇ ॥ ਤਉ ਕੁਟ ਗਤਿ ਕੀ ਮਤਿ ਨ ਹੀ ਪਾਇ ॥ ੧ ॥ ਗਉੜੀ ॥ ਸਗਮ ਸੁਗਤਿ ਦੁਇ ਸਸੁ ਗਭੋ ॥ ਕ
 ਰਣੀ ਕਾ ਮਣਿਕਰਿ ਮਿਲਾਏ ॥ ੨ ॥ ਸਾਹਾ ਸੰਜੋ ਗੁਣਿ ਆਹੁ ਵਿਜੋਗੁ ॥ ਸਚੁ ਸੰਤਤਿ ਕਹੁ
 ਨ ਨ ਕਜੋਗੁ ॥ ੩ ॥ ੩ ॥ ਗਉੜੀ ਮਹਲਾ ੧ ॥ ਪਉਣੈ ਪਾਣੀ ਅਗਨੀ ਕਾ ਮੇਲੁ ॥ ਚੰਚ
 ਲ ਚਪਲ ਬੁਧਿ ਕੇ ਖੇਲੁ ॥ ਨਉ ਦਰਵਾਜੇ ਦਸਵਾਨੁ ਆਗੁ ॥ ਬੁਝੁ ਗੇਹਿ ਆਨੀਏ ਹੁ ਬੀਚਾਰੁ
 ॥ ੧ ॥ ਕਥਤਾ ਥਕਤਾ ਸੁਨ ਤਾਂ ਸੋਈ ॥ ਆਪੁ ਬੀਚਾਰੇ ਸੁਗਿਆਨੀ ਹੋਈ ॥ ੧ ॥ ਗਉੜੀ ॥ ਦੋਹੀ
 ਮਈ ਬੈਲੈ ਪਉਟੁ ॥ ਬੁਝੁ ਗੇਹਿ ਆਨੀ ਮੁਆਹੋ ਕਉਣੁ ॥ ਮੁਈ ਸੁਗਤਿ ਬਾਤੁ ਅਹੰਕਾਰੁ ॥
 ਓਹੁ ਨ ਮੁਆਜੇ ਦੇਖਣਾ ਹੁ ॥ ੨ ॥ ਜੈ ਕਾ ਗਣਿ ਤਟਤੀ ਰਬ ਜਾਹੀ ॥ ਰਤਨ ਪਦਾਰਥ ਪਟਹੀ
 ਮਾਹੀ ॥ ਪੜਿ ਪੜਿ ਪੜਿ ਤੁਥਾ ਦੁਵਖਾਣੈ ॥ ਭੀਤ ਹਿਰੋਦੀ ਵਸਤੁ ਨ ਜਾਣੈ ॥ ੩ ॥ ਹਉਨੁ ਮੁ
 ਆ ਮੇਰੀ ਮੁਈ ਬਲਾਇ ॥ ਓਹੁ ਨ ਮੁਆਜੇ ਹਰਿਆ ਸਮਾਇ ॥ ਕੁਪਨ ਕਰੁ ਗਿਬੁ ਮੁਖਿ
 ਖਾਇਆ ॥ ਮਰਤਾ ਜਾਤਾ ਨਦਰਿ ਨ ਆਇਆ ॥ ੪ ॥ ੪ ॥ ਗਉੜੀ ਦੁਖਣੀ ਮਹਲਾ ੧
 ॥ ਸੁਣਿ ਸੁਣਿ ਬੂਝੈ ਮਨੈ ਨਉ ॥ ਤਕੈ ਸਦ ਬਲਿਹਾਰੈ ਜਾਉ ॥ ਆਪਿ ਭੁਲਾਏ ਠਉਗਠਉ
 ॥ ਤੁਸਮ ਝਵਹਿ ਮੇਲਿ ਮਿਲਾਉ ॥ ੧ ॥ ਨਾਮੁ ਮਿਲੈ ਚਲੈ ਮੈਨੇ ਨਿ ॥ ਬਿਨੁ ਨਾਵੈ ਬੀਸਭ ਕ
 ਲਿ ॥ ੧ ॥ ਗਉੜੀ ॥ ਖੇਤੀ ਵਣੁ ਜੁਨੈ ਕੀ ਓਟਾ ॥ ਪਪੁਪੁਨ ਬੀਜ ਕੀ ਖੋਟਾ ॥ ਕਮੁ ਕਰੇ ਧੁਜੀਅ
 ਮਹਿ ਚੋਟਾ ॥ ਨਾਮੁ ਵਿਸਾਹਿ ਚਲੈ ਮਨਿ ਖੋਟਾ ॥ ੨ ॥ ਸਾਚੇ ਗੁਰ ਕੀ ਸਾਹੀ ਸੀਖਾ ॥ ਤਨੁ ਮਨੁ ਸੀਤਲੁ
 ਸਾਚੁ ਪਰੀਖਾ ॥ ਜਲ ਪੁਗਇ ਨਿਰਸਕ ਮਲ ਪਰੀਖਾ ॥ ਸਥਾ ਦਿਰੋ ਮੀਠੇ ਗਸਿ ਖੀ ॥ ੩ ॥ ਹੁ
 ਕਮਿ ਸੰਜੋ ਗੀ ਗਵਿਦ ਸਦੁ ਆਗਾ ॥ ਪੰਚਵ ਸਹਿ ਮਿਲਿ ਜੋਤਿ ਅਪਾਗਿ ॥ ਆਪਿ ਭੁਲੈ ਆਪੇ ਵ
 ਣ ਜਾਗ ॥ ਨਾਨਕ ਨਾਮਿ ਸਵਾਹਣਾਰਾ ॥ ੪ ॥ ੪ ॥ ਗਉੜੀ ਮਹਲਾ ੧ ॥ ਜੋਤਿ ਜਾਇ ਕਹਾਤੇ
 ਆਵੈ ॥ ਕਹਉ ਪੁਜੈ ਕਾ ਜਾਇ ਸਮਾਵੈ ॥ ਕਿਉ ਬਾਧਿ ਕਿਉ ਮੁਕਤੀ ਪਾਵੈ ॥ ਕਿਉ ਅਥਨਾ ਸੀ
 ਸਹਜਿ ਸਮਾਵੈ ॥ ੧ ॥ ਨਾਮੁ ਰਿਦੈ ਅੰਮ੍ਰਿਤੁ ਸੁਖ ਨਾਮੁ ॥ ਨਰਹਰ ਨਾਮੁ ਨਰਹਰਿ ਹਕਾਮੁ ॥ ੧ ॥
 ਗਉੜੀ ॥ ਸਹਜੇ ਆਵੈ ਸਹਜੇ ਜਾਇ ॥ ਮਨ ਤੋ ਉਪਜੇ ਮਨ ਮਾਹਿ ਸਮਾਇ ॥ ਗੁਰਮੁਖਿ ਮੁਕਤੋ
 ਬੰਧੁ ਨ ਪਾਇ ॥ ਸਥਾ ਦੁਬੀਚਾਰਿ ਛੁਟਹਿ ਹਰਿ ਨਾਇ ॥ ੨ ॥ ਤਰਵਹੀ ਬੰਧੁ ਨਿਧਿ ਬਾਸੁ ॥
 ਮੁਖ ਦੁਖੀ ਅਮਨਿ ਮੋਹਿ ਵਿਣਾਸੁ ॥ ਸਾਝੁ ਬਿਹਾਗਤ ਕਹਿ ਆਗਾਸੁ ॥ ਦਹਦਿ ਸਿਧਾ ਵਹਿ
 ਕਰੀ ਮਲਿ ਖਿਅਸੁ ॥ ੩ ॥ ਨਾਮ ਸੰਜੋ ਗੀ ਗਵਿਦਿ ਲਿਖਾ ॥ ਕਾਮ ਰੂਪ ਛੁਟੈ ਬਿਖਮਾਣਾ ॥ ਬਿਨੁ

੨੨੨

੧ ਉਸਤਿਨ ਮੁਕਤ ਪੁਰਖੁ ਨਿਰਭਉ
 ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
 ਗੁਰ ਪ੍ਰਸਾਦਿ

ਗਗਉੜੀ ਗਾਓ ਗੀ ਮਹਲਾ ੧ ਚਉਪਦੇ ॥ ੧ ॥ ਦੁਪਦੇ ॥
 ਭਉ ਮੁਚ ਭਾਵ ਭੋਲੇ ॥ ਮਨ ਮਤਿ ਹਉਨੀ ਬੋਲੈ ਬੋਲਾ ॥ ਸਿਰਿ ਧਰਿ ਚਲੀ ਐਸ
 ਹੀ ਐਭਾਗੁ ॥ ਨਦਰਿ ਕਰੀ ਗੁਰ ਬੀਚਾਰੁ ॥ ੧ ॥ ਭੈ ਬਿਨੁ ਕੋਇ ਨ ਲੈਘ ਸਿਪਾਗਿ ਭੈ
 ਉਗਾਖਿਆ ਭਾਇ ਸਦਾ ॥ ੧ ॥ ਗਉੜੀ ॥ ਭੈ ਤਨਿ ਅਗਨਿ ਭਖੈ ਤੈ ਨਾਨਿ ॥ ਭੈ ਭਉ ਪਰੀ
 ਐਸ ਬਾਇ ਸਵਾਗਿ ॥ ਭੈ ਬਿਨੁ ਨਾ ਝਤ ਕਰੁ ਨਿਕਰੁ ॥ ਅੰਧਾ ਸਚ ਅੰਧੀ ਸਟਾ ॥ ੨ ॥ ਬੁ
 ਧੀ ਬਾਜੀ ਉਪਜੈ ਚਉ ॥ ਸਹਸ ਸਿਆਣਪ ਪੈਨਤ ਉ ॥ ਨਾਨਕ ਮਨੁ ਮੁਖਿ ਬੋਲੁ ਟੁਟ
 ਓ ॥ ਅੰਧਾ ਅਖਰੁ ਦਉ ਦੁਆਉ ॥ ੩ ॥ ੧ ॥ ਗਉੜੀ ਮਹਲਾ ੧ ॥ ਡਰਿ ਘਰੁ ਘ
 ਰਿ ਡਰੁ ਡਰਿ ਡਰੁ ਜਾਇ ॥ ਸੋ ਡਰੁ ਕੋਹਾ ਜਿਤੁ ਡਰਿ ਡਰੁ ਜਾਇ ॥ ਤੁਪ ਬਿਨੁ ਦੁਜੀ ਨਾ ਪੀਜਾ
 ॥ ਜੋ ਕਿਛੁ ਵਰਤੈ ਸਭਤੋ ਗੀ ਜਾਇ ॥ ੧ ॥ ਡਰੀ ਐਸੇ ਡਰੁ ਹੋਵੈ ਹੋਗੁ ॥ ਡਰਿ ਡਰਿ ਡਰੁ ਡਰੁ ਮਨ
 ਕਾ ਸੋਗੁ ॥ ੧ ॥ ਗਉੜੀ ॥ ਨਾਨੀਉ ਮੈਨੈ ਭੁਝੈ ਤੈ ਗੈ ॥ ਜਿਨ ਕਿਛੁ ਕੀਆ ਸੋ ਕਿਛੁ ਕਰੈ ॥ ਹੁਕਮ
 ਮੈ ਆਵੈ ਹੁਕਮੈ ਜਾਇ ॥ ਆਗੈ ਪਾਛੈ ਹੁਕਮ ਸਮਾਇ ॥ ੨ ॥ ਹੋਸੁ ਹੋਤੁ ਆਸਾ ਅਸਮਾ

ਖਰਸੇਨਿਘਰੁਣਾਗੁਰਮਿਲਿਖੇਲੇਬਜਰਕਪਾਟਾ॥੪॥ਸਾਧੁਮਿਲੈਪੁਰਨਸੰਜੋਗਾਸਾ
 ਰਸੇਪੁਗੁਰਿਲੇਗਾਮਨੁਤਨੈਲੈਸਾਜਿਸੁਭਾਇ॥ਨਨਕਤਿਨਕੈਲਾਗਊਪਾਇ॥
 ॥੪॥ਗਉੜੀਮਹਲਾ ੧ ॥ਕਮਿਭ੍ਰੰਧਮਾਇਅਮਹਿਚੀਤਾ॥ਛੁਠਵਿਕਾਰਜਗੈਰਿ
 ਚੀਤਾ॥ਪ੍ਰੀਤਪਲੇਭਕੀਕੀਤਾ॥ਤੁਹਤਹੀਮਨਿਨਾਮੁਸੁਚੀਤਾ॥੧॥ਵਹੁਦਾਹੁਸਾਚੈਮੰਤ੍ਰ
 ਹੀਟੇਕਾਰੁਪੀਪੀਤ੍ਰਿਨਿਗਮਣੁਏਕਾ॥੧॥ਗਉੜੀ॥ਅਗਨਿਪਾਣੀਥੈਲੈਭਵਵਾਉ॥ਜਿ
 ਵਾਇਦੀਏਕਸੁਆਉ॥ਦਿਸਦਿਵਿਕਾਗੀਨਹੀਭਉਤਉ॥ਆਪਮਹੇਤਪਾਏਨਉ॥੨॥
 ਸਬਦਿਮਹੈਭਿਰਿਮਹਣਨਹੋਇ॥ਬਿਨਮੁਏਕਉਪੁਰਹੋਇ॥ਪਰਪੈਰਿਥਿਆਪਿਰਹਿ
 ਆਮਨੁਣੇਇ॥ਬਿਰਨਾਇਣਕਰੇਸੁਹੋਇ॥੩॥ਬਹਿਬਚੁਉਯਾਏਵੈਦੁਗਾ॥ਠਕੈ
 ਹਬਚਰਗੁਮਾਗਾਸਚੁਸਲਾਹੀਪੰਨਗੁਰਦੁਆਗਾ॥ਨਨਕਰਿਘਰਿਏਕੈਕਾਰੁ॥੪॥੧॥
 ਗਉੜੀਮਹਲਾ ੧ ॥ਉਲਟਿਓਕਮਲੁਬੁਧਮੁਖੀਚਰਿਗਾ॥ਅੰਮ੍ਰਿਤਪਾਗਗਨਦਾਸ
 ਦੁਆਗਾ॥ਤਿਭਵਨੁਬੋਧਿਆਪਮੁਗਾ॥੧॥ਰੇਮਨਮੇਰੇਭਰਮੁਨਕੀਜੈ॥ਮਨਿਮੁਖੀ
 ਐਅੰਮ੍ਰਿਤਗੁਪਤੀਜੈ॥੧॥ਗਉੜੀ॥ਜਨਮੁਜੀਤਿਮਹਣਿਮਨੁਮਾਨਿਆ॥ਆਪਿਪ੍ਰਸਾਦ
 ਮਨੁਮਨੋਤਾਨਿਆ॥ਜਨਗਭਈਘਰੁਘਰੇਜਾਨਿਆ॥੨॥ਜਤੁਸਤੁਭੀਰਬੁਧਜਾਨ
 ਨੀਮਾ॥ਅਪਿਕਥਿਬਾਰਕਉਕਿਸੁਕੀਮਾ॥ਨਨਾਗਇਣਿਅੰਤਰਜਾਮੀ॥੩॥ਅਨਾ
 ਮਨਉਤਉਪਰਘਰਿਜਾਉ॥ਕਿਸੁਜਾਚਉਨਹੀਕੋਥਾਉ॥ਨਨਕਗੁਰਮਤਿਸਹਜਿ
 ਸਮਾਉ॥੪॥੮॥ਗਉੜੀਮਹਲਾ ੧ ॥ਸਤਿਗੁਰਮਿਲੈਸੁਮਰਣੁਦਿਖਾਏ॥ਸ
 ਟਹਰਣੁਸੁਅੰਤਰਿਭਾਏ॥ਗਰਬੁਨਿਵਰਿਗਗਨੁਪੁਰਪਾਏ॥੧॥ਮਰਣੁਲਿਖਾਇਆ
 ਏਨਹੀਰਹਣਾ॥ਹਰਿਜਪਿਜਪਿਪਰਣੁਹਰਿਸਰਣਾ॥੧॥ਗਉੜੀ॥ਸਤਿਗੁਰਮਿਲੈਤ
 ਦੁਥਿਪਭਾਗੈ॥ਕਮਲੁਬਿਗਸਿਮਨੁਹਰਿਪ੍ਰਭਲਾਗੈ॥ਜੀਵਤਮਰੈਮਹਾਰਸੁਅਗੈ॥੨॥
 ਸਤਿਗੁਰਮਿਲੈਅਸਚਿੰਨਮਿਸੁਚਾ॥ਗੁਰਕੀਪਉੜੀਉਚੁਉਚਾ॥ਕਰਮਿਮਿਲੈਨ
 ਮਕਭਉਮੁਚਾ॥੩॥ਗੁਰਮਿਲੈਅੰਮ੍ਰਿਤਮਿਲੈਅੰਮ੍ਰਿਤਸਮਾਇਆ॥ਕਰਿਕਿਰਪਾਘਰੁ
 ਮਹਲੁਦਿਖਾਇਆ॥ਨਨਕਉਮੈਮਾਗਿਮਿਲਾਇਆ॥੪॥੮॥ਗਉੜੀਮਹਲਾ ੧ ॥
 ਕਿਰਤੁਪਾਇਆਨਹਿਮੈਟੈਕੋਈ॥ਕਿਆਜਾਣਾਕਿਆਅਗੈਹੋਈ॥ਜੇਤਿਸੁਭਾਨੈਸੇਈ
 ਆ॥ਅਵਰੁਨਕਏਵਾਲਾਦੁਆ॥੧॥ਨਾਨਾਕਾਰਮਕੇਵਡੁਤੇਹੀਦਾਤਾ॥ਕਰਮੁਪਰਮ
 ਤੇਰੇਨਮਕੀਜਾਤਾ॥੧॥ਗਉੜੀ॥ਤੁੰਦੇਵਡੁਤਾਦੇਵਣਹੁਗਾਤਿਨਹੀਤੁਪੁਰਗਤਿਭ
 ਭਾਗੀ॥ਕੀਅਗਰਬੁਨਾਵੈਰਸਿ॥ਜੀਉਪਿਭੁਸੁਭਤੇਰੈਪਸਿ॥੨॥ਤੂੰਮਾਰਿਜੀਵਲਾ
 ਬਖਸਿਮਿਲਾਇ॥ਜਿਉਭਾਵੀਤਿਉਨਮੁਜਪਾਇ॥ਤੂੰਦਾਨਾਬੀਨਾਸਾਚਾਸਿਰਿਮੈ

ਗੁਰਮਤਿਦੇਇਭੇਰੇਸੇਤੇਰੈ॥੩॥ਤਨਮਹਿਮੈਲੁਨਾਹੀਮਨੁਗਤਾ॥ਗੁਰਬਚਨੀਸਚ
 ਸਬਦਿਪਛਤਾ॥ਤੇਰਤਾਤੁਨਾਮਕੀਵਰਿਆਈ॥ਨਨਕਹਰਣਾਭਗਤਿਸਰਣਾਈ
 ॥੪॥੧॥ਗਉੜੀਮਹਲਾ ੧ ॥ਜਿਨਿਅਕੁਥਕਾਇਆਪਿਥੀਆਇਆ॥ਅ
 ਨਭੈਵਸੇਰੈਨਾਮਿਸਮਾਇਆ॥੧॥ਕਿਆਡਗੀਐਡਗੁਰਹਿਸਮਾਨਾ॥ਪੁਰੇਗੁਰਕੈਸਬਦਿ
 ਪਛਨਾ॥੧॥ਗਉੜੀ॥ਜਿਸੁਨਗਾਮੁਰਿਦੈਹਰਿਗਸਿ॥ਸਹਜਿਸੁਭਾਇਮਿਲੈਸਾਬਾਸਿ
 ॥੨॥ਜਾਹਿਸਵੈਰਸਾਇਬਿਅਲਾ॥ਇਤਉਤਮਨੁਖਥਾਧੋਕਲਾ॥੩॥ਅਹਿਨਿਸਿਧਾ
 ਮੁਰਿਦੈਸੇਪੁਗਾ॥ਨਨਕਰਾਮਿਲੈਕੁਮਦੁਰੇ॥੪॥੧॥ਗਉੜੀਮਹਲਾ ੧ ॥ਜਨਮਿ
 ਮਰੈਤੈਗੁਣਹਿਤਕਾਰੁ॥ਚਾਰੇਬੈਦਕਥਹਿਆਕਾਗੁਤੀਨਿਅਵਸਥਾਕਹਹਿਵਖਿਆਨੁ॥
 ਤੁਰੀਆਵਸਥਾਸਤਿਗੁਰਤੇਹਰਿਜਾਨੁ॥੧॥ਰਾਮਭਗਤੁਗੁਰੇਸੇਵਤਰਣਾ॥ਬਾਉਕਿਜਨਮਿ
 ਨਹੈਰੈਮਹਣਾ॥੧॥ਗਉੜੀ॥ਚਾਰਿਪਦਾਰਥਕਰੈਸਭੁਕੋਈ॥ਸਿਮ੍ਰਿਤਿਸਾਸਤ੍ਰਪੀਭੇਤਮੁ
 ਖਸੇਈ॥ਬਿਨੁਗੁਰਅਰੁਥੀਚਰੁਨਪਾਇਆ॥ਮੁਕਤਿਪਦਾਰਥਭਗਤਿਹਰਿਪਾਇਆ
 ॥੨॥ਜਕੈਰਿਦੈਵਸਿਆਹਰਿਸੇਈ॥ਗੁਰਮੁਖਿਭਗਤਿਪਰਪਾਤਿਤੇਈ॥ਹਰਿਕੀਭਗਤਿ
 ਮੁਕਤਿਅਨੰਦਾ॥ਗੁਰਮਤਿਪਏਪਰਮਾਨੰਦੁ॥੩॥ਜਿਨਿਪਾਇਆਗੁਰਿਦੇਖਿਦਿਖਾਇਆ
 ॥ਆਸਾਮਾਹਿਨਿਰਸੁਬੁਛਾਇਆ॥ਦੀਨਨੁਬਸਰਬਸੁਖਦਾਤਾ॥ਨਨਕਹਰਿਚਰਨੀਮਨੁ
 ਗਤਾ॥੪॥੨॥ਗਉੜੀਚੇਤੀਮਹਲਾ ੧ ॥ਅੰਮ੍ਰਿਤਕਾਇਆਰੈਸੁਖਾਲੀਬਾਜੀਇ
 ਹੁਸੰਸਰੈ॥ਲਭੁਲੈਤੁਮੁਚਕੁਡੁਕਮਾਵਹਿਬਹੁਤਉਠਵਹਿਭੰਗੇ॥ਤੂੰਕਾਇਆਮੈਰੁਲਦੀਦੇ
 ਖੀਜਿਉਪਰਉਪਰਿਛੰਗੇ॥੧॥ਸੁਣਿਸੁਣਿਸਿਖਹਮਾਗੀ॥ਸੁਕੁਤਕੀਤਾਰਸੀਮੈਰੋਜੀਅ
 ਵੇਥਹੁਕਿਨਾਵੈਵਹੀ॥੧॥ਗਉੜੀ॥ਹਉਤੁਪੁਆਖਮੈਗੀਕਾਇਆਤੂੰਸੁਣਿਸਿਖਹਮਾ
 ਗੀ॥ਵਿਲਪਹਈਜੇਹਹਿਜੀਅਛੇਕਹਹਿਚੇਰੀਬੁਝਿਆਗੀ॥ਹਉਚਲਿਆਤੂੰਪਿਛੈਹੋਇਹਿ
 ਭੁਟਕਿਹੋਈਅਹਿਨਾਗੀ॥੨॥ਤੂੰਕਾਇਆਹੀਅਹਿਸੁਪਨੰਤਰਿਤੁਪੁਕਿਆਕਰਮੁਕਮਾਇਆ
 ॥ਕਰਿਚੇਰੀਮੈਜਾਕਿਛੁਲੀਆਤਮਨਿਭਲਾਭਾਇਆ॥ਹਲਾਤਿਨਸੇਭਾਪਲਾਤਿਨਫੋਈਅ
 ਹਿਲਾਜਨਮੁਗਵਾਇਆ॥੩॥ਹਉਖਰੀਦੁਹੋਲੀਹੋਈ॥ਬਾਬਨਾਨਕਮੈਗੀਵਤਨੁਪਛੈਕੋਈ
 ॥੧॥ਗਉੜੀ॥ਤਾਜੀਤੁਰਕੀਸੁਣਿਨਰੁਪਾਕਪੜਕੇਰੇਭਾਗਾ॥ਕਿਸੀਨਾਲਿਨਾਚਲੈਨਨਕਭਕਿ
 ਭਕਿਪੈਗਵਾਗਾ॥ਕੁਜਾਮੇਵਾਸੈਸੁਭਕਿਛੁਰਾਖਿਆਇਕਅੰਮ੍ਰਿਤਨਾਮੁਤਮਾਗਾ॥੪॥ਦੇਵੇ
 ਨੀਵਿਦਿਵਾਲਉਸਾਗੀਤਸਮੰਦਰੀਫੇਗੀ॥ਸਚੇਸਚਿਨਦੇਈਕਿਸਈਅੰਧੁਜਾਣੈਸਭਮੈ
 ਗੀ॥ਸੇਇਨਲੀਕਾਸੇਇਨਮਾੜੀਸੰਪੈਕਿਸੈਨਕੇਗੀ॥੧॥ਸੁਣਿਮੁਰਖਮਨਾਜਾਣਾ॥ਹੋਗੁ
 ਤਿਸੈਕਭਾਣਾ॥੧॥ਗਉੜੀ॥ਸਹੁਹਮਾਰਾਕੁਰੁਭਾਰਾਮਤਿਸਕੇਵਣਜਾਗੇ॥ਜੀਉਪਿਭੁ

ਗਉੜੀਮਹਲਾ ੧ ॥ਗਉੜੀਮਹਲਾ ੧ ॥ਗਉੜੀਮਹਲਾ ੧ ॥

ਸਭੁਗਸਿਤਿਸੈਕੀਮਹਿਅਪਿਜੀਵਾਲੇ॥੬॥੧੧॥੧੨॥ਗਉੜੀਚੋਤੀਮਹਲਾ ੧
ਅਣਹੁਪਚਰਮਏਕਜਨਾ॥ਕਿਉਗਥਉਘਗਥੁਮਨਾ॥ਸਹਹਿਲੂਟਹਿਨੀਤਨੀਤਿਗੁ
ਅਗੈਕਗੰਧਕਾਰਜਨਾ॥੧॥ਸੀਰਸਮਨਾਉਚਰੁਮਨਾ॥ਅਗੈਜਮਦਲੁਬਿਖਮੁਪਯਨਾ॥
੧੧॥ਗਉੜੀ॥ਉਸਸਿਮਿਤੀਲੀਗਥੈਦੁਆਰਾਤੀਤਿਬੈਲੀਸਾਧਨਾ॥ਅੰਮ੍ਰਿਤਕੋਲਕੈਗੈ
ਤਕਮਦਿਅਵਹਿਲੂਟਹਿਸੁਪਚਰਜਨਾ॥੨॥ਛਪਿਮਿਤੀਲੀਲੁਇਆਦੇਹੁਸਾਧਨਪੁ
ਤੀਏਕਜਨਾ॥ਜੀਮਿਡੰਡਗਲਿਸੰਗਲਪੜਿਅਭਾਗਿਗਏਸੇਪਚਰਜਨਾ॥੩॥ਕਮਦਿ
ਲੈਤ੍ਰੈਸੁਇਨੁਪਮਿਤਲੁਕੋਨਿਸਖਾਧਾਤਾ॥ਨਾਨਕਪਾਪਕਰੈਤਿਨਕਾਰਦਿਜਾਸੀਜਮੁ
ਰਿਥਾਧਾਤਾ॥੪॥੧੪॥ਗਉੜੀਚੋਤੀਮਹਲਾ ੧ ॥ਮੁੰਦਾਤੇਘਟਿਭੀਤਹਿਮੁੰਦਾ
ਇਆਕੀਜੈਥਿਖਾਤਾ॥ਪਚਰੇਦੇਵਸਿਕੀਜਹਿਕਾਵਲਇਹੁਮਨੁਕੀਜੈਡੰਡਾਤਾ॥੧॥ਜਿ
ਗੁਜਗਤਿਵਿਵਪਾਵਸਿਤਾ॥ਏਕਸਬਦੁਤੁਜਾਹੋਰੁਸਾਤਿਕੰਦਮੂਲਿਮਨੁਲਾਵਸਿਤਾ॥੨॥
ਗਉੜੀ॥ਮੁੰਡਮੁਭਾਇਅੰਜੇਗੁਰੁਪਈਅੰਗਮਗੁਰੁਨੀਨੀਗੰਗਾਤਾ॥ਤਿਵਦਤਿਤਰਨ
ਹੁਸੁਆਮੀਏਕਨਚੇਤਸਿਅੰਧਾਤਾ॥੨॥ਕਰਿਕੁਟੰਬੁਗਲੀਮਨੁਲਾਵਸਸੰਸਮੁਲਿ
ਜਾਵਸਿਤਾ॥ਏਕਸੁਚਰਣੀਜੇਚਿਤੁਲਾਵਹਿਲਬਿਲੇਭਿਕੀਧਾਵਸਿਤਾ॥੩॥ਜਪਸਿ
ਨਿਰੰਜਨਹਰਿਸਿਮਨਾ॥ਕਾਹੇਥੋਲਹਿਜੋਗੀਕਪਟੁਪਯਨਾ॥੧॥ਗਉੜੀ॥ਕਾਇਆਕਸਲੀ
ਸੁਇਅਣਮੇਗੇਮੇਗੀਕਰਤਬਿਧਣੀਤਾ॥ਪੁਣਵਤਿਨਨਕੁਨਾਗੀਦਛੈਠਿਗਿਪਛੈਪੁ
ਤਣੀਤਾ॥੪॥੧੫॥ਗਉੜੀਚੋਤੀਮਹਲਾ ੧ ॥ਅਉਥਧਾਂਤੰਮੂਲਮਨਏਕੈਕ
ਮਿਟਿਤੁਚਿਤੁਕੀਜੈਗੈ॥ਜਨਜਨਮਕੇਪਾਪਕਮਕੇਕਾਟਨਹਾਲੀਜੈਗੈ॥੧॥ਮਨਏਕੋਸਾ
ਹਿਭੁਤਈਗਾਤੇਰੋਤੀਨਿਗੁਲਾਸੰਸਾਰਿਸਮਾਵਹਿਅਲਖੁਨਲਖਣਾਜਾਈਗੈ॥੧॥ਗਉੜੀ
ਸਕਰਥੰਡਮਾਇਅਤਨਮੀਠੀਹਮਤਉਪੰਡਉਚਾਈਗੈ॥ਗਤਿਅਨੇਗੁਸੁਖਸਿਨਾਹੀਲਾ
ਦੁਕਸਿਮੁਸਾਭਈਗੈ॥੨॥ਮਨਮੁਖਕਹਹਿਤੇਤਾਦੁਖਲਾਗੈਗੁਮੁਖਿਮਿਲੈਵਡਿਅਈ
ਜੋਤਿਨਿਕੀਆਸੇਈਹੋਆਕਿਰਤੁਨਮੇਦਿਆਜਾਈਗੈ॥੩॥ਸੁਭਰਭਰੋਨਹੋਵਹਿਉਣੇ
ਗਤੇਗੁਲਾਈਗੈ॥ਤਿਨਕੀਪਕਹੋਵੈਸੋਨਾਕੁਖਉਮੁਖਾਕਿਛੁਪਈਗੈ॥੪॥੪॥੧੬॥
ਗਉੜੀਚੋਤੀਮਹਲਾ ੧ ॥ਕਤਰੀਮਾਈਥਾਪੁਕਤਕੇਗਕਿਦੁਥਾਵਹੁਮਏ॥
ਅਗਨਿਬਿਥਜਲਾਭੀਤਹਿਨਿਪਜੋਕਾਹੇਕਮਿਉਪਏ॥੧॥ਮੇਰਸਾਹਿਬਾਕਉਲਜਾਣੈ
ਣਤੇਗੈ॥ਕਹੋਜਨਾਹਿਅਉਗਣਮੇਰੇ॥੧॥ਗਉੜੀ॥ਕੇਤੇਰੁਖਬਿਰਖਪਮਚੀਨੇਕੇਤੇਪਸਿ
ਪਾਣੀਕੇਤੇਨਗੁਕਲੀਮਹਿਅਏਕੇਤੇਪੰਥਉਭਾਣੇ॥੨॥ਹਟਪਟਵਿਜਨਿਮੰਦਰਭਨੈਕ
ਰਿਚੇਗੰਧਾਰਿਅਵੈ॥ਅਗਹੁਦੇਖੈਪਿਠਹੁਦੇਖੈਤੁਣਤੋਧਰਾਧਾਵੈ॥੩॥ਤਤਤੀਰਥ

ਮਨਵੰਡਦੇਪੇਹਟਪਣਬਾਜਗਾਨਿ ਕੇਤਕੁਤੀਤਲਿਲਾਗਾਪਟਹੀਮਿਵਣਜਾ
ਗਾ॥ਜਿਤਾਸਮੁੰਦਸਾਗਰੁਰਿਅਤੇਤੇਅਉਗਣਿਹਮਗੇ॥੨੨॥ਅਕਰਹੁਕਉਮਿਹਰ
ਉਪਵਤਤੁਬਦੇਪਥਰਤਗੇ॥੧॥ਜੀਅਨਾਮਗਨਿਥਾਥਰਿਤਪੈਤੀਤਰਿਵਗੈਕਾਤੀ॥
ਪਣਵਤਿਨਕੁਪਕਮੁਪਛਣੈਸੁਖਹੋਵੈਦਿਨੁਗਤੀ॥੬॥੫॥੧੧॥ ਗਉੜੀਬੈਰਗ
ਇਸਰਲਾ ੧ ॥ਗੋਇਗਵਈਸੇਇਕੋਵਿਵਸੁਗਵਾਇਆਖਾਇ॥ਹੀਰਜੈਸਾਜਨ
ਮੁਕੈਉਡੀਬਦਲੈਜਾਇ॥੧॥ਨਾਮੁਨਜਾਨਿਆਰਾਮਕਾ॥ਮੁਕੈਫਿਰਿਪਾਛੈਪਛਤਾਇਰੇ
॥੧॥ਗਰਉ॥ਅਨਤਾਪਨਪਰਣੀਪਰੇਅਨਤਨਚਾਹਿਆਜਾਇ॥ਅਨਤਕਉਚਹਿ
ਜਗਦੇਸੇਅਏਅਨਤਗਵਾਇ॥੨॥ਆਪਣਛੀਅਜੇਮਿਲੈਤਾਸੁਭਕੋਭਗਹੁਪੋਇ॥
ਕਰਮਉਪਗਿਨਿਥਕੈਜੇਲੈਰੇਸੁਭਕੋਇ॥੩॥ਨਨਕਕਰਣਾਜਿਨਿਕੀਆਸੋਤੀਸਰ
ਕੋਇ॥ਹੁਕਮੁਨਜਾਪੀਖਸਮਕਾਕਿਸੈਵਡਾਈਦੇਇ॥੪॥੧॥੧੮॥ ਗਉੜੀਬੈਰਗ
ਇਸਰਲਾ ੧ ॥ਹਰਣੀਹੋਵਾਥਨਿਥਸਾਕੰਦਮੁਲੁਤੁਣਖਉ॥ਗੁਰਪਰਸਾਦੀਮੇ
ਸਸੁਮਿਲੈਵਹਿਰਿਉਜਾਉਜੀਉ॥੧॥ਮੈਥਨਜਾਗਿਨਾਮਕੀ॥ਤਿਗਨਾਮੁਦਖਹੁ
ਵਪਾਰਜੀਉ॥੧॥ਗਰਉ॥ਕੋਫਿਰਹੋਵਾਅੰਬਿਥਸਾਸਹਜਸਬਦੁਖੀਚਹਾ॥ਸਹਜਿ
ਸੁਭਾਇਮੇਰਾਸੁਮਿਲੈਦਰਸਨਿਗੁਪਿਅਪਾਗੁ॥੨॥ਮਛੁਲੀਹੋਵਾਜਲਿਥਸਾਜੀਅਜ
ਤਸਭਸਾਗੇ॥ਉਰਵਾਹਿਪਾਹਿਮੇਰਾਸੁਦਸੈਹਉਮਿਲਉਗੀਬਾਹਪਸਾਹਿ॥੩॥ਨਗਨਿ
ਹੋਵਾਪਰਵਸਾਸਬਦੁਵਸੈਭਉਜਾਇ॥ਨਾਨਕਸਦਾਸੋਹਗਣੀਜਿਨਿਜੋਤੀਜੋਤਿਸ
ਮਾਇ॥੪॥੧॥੧੫॥ ਗਉੜੀਦੀਪਕੀਮਰਲਾ ੧ ॥ਜੈਘਰਿਕੀਗਤਿਆਖੀਐ
ਕਰੇਤਕੋਹੋਇਬੀਚਹੇ॥ਤਿਤੁਘਰਿਗਵਾਹੁਸੇਹਿਲਾਸਿਵਹੁਸਿਰਜਣਹਰੇ॥੧॥ਤੁ
ਮਗਵਹੁਮੇਰਿਨਿਭਉਕੈਸੋਹਿਲਾ॥ਹਉਵਾਹੀਜਾਉਜਿਤੁਸੋਹਲੈਸਦਾਸੁਖਹੋਇ॥੧॥
ਗਰਉ॥ਨਿਤਿਨਿਤੀਅਵੇਸਮਲਿਅਨਿਦੇਪੇਗਾਦੇਵਣੁਹਰਾ॥ਤੇਰੇਦਾਨਕੀਮਤਿਨਪਵੈ
ਤਿਸਦਾਤੈਕਵਣੁਸੁਮਾਗੁ॥੨॥ਸੰਬਤਿਸਾਹਲਿਖੀਆਮਿਲਿਕਰਿਪਾਵਹੁਤੇਲਾ॥ਦਿਹੁ
ਸਜਣਾਸੀਸਜੀਆਜਿਉਹੋਵੈਸਾਹਿਬਸਿਉਮੇਲੁ॥੩॥ਘਰਿਘਰਿਹੋਹੁਪਚਾਰਸਦ
ਕੋਨਿਤਪਵੰਨਿ॥ਸਦਣੁਹਰਾਸਿਮਗੀਐਨਾਨਕਸੋਦਿਹਾਵੰਨਿ॥੪॥੧॥੨੦॥

ਗੁਰਗੁਰਿ ਤੀਗੁਆਰੇਗੀ ਮਹਲਾ ੩ ॥ ਚਉਪਦੇ ॥ ੧ ॥ ਸਤਿਗੁਰਪ੍ਰਸਾਦਿ
 ਗੁਰਿਮਿਲਿਐਹਿਮੇਲਾਹੋਈ॥ ਅਪਮੇਲਿਮਿਲਾਵੈਸੇਈ॥ ਮੇਰਪ੍ਰਭੁਸੁਭਖਿ
 ਅਪੇਜਣੈ॥ ਹੁਕਮੇਮੇਲੇਸਥਦਿਪਛਣੈ॥ ੧ ॥ ਸਤਿਗੁਰਿਕੈਕੈਕੁਮਭਉਜਾਇ॥ ਗੋ
 ਚੈਸਚਿਰਿਗਿਸਮਾਇ॥ ੧ ॥ ਰਹਾਉ॥ ਗੁਰਿਮਿਲਿਐਹਿਮਿਨਿਵਸੈਸੁਭਾਇ॥ ਮੇਰਪ੍ਰਭੁ
 ਭਰਾਕੀਮਤਿਨਹੀਪਾਇ॥ ਸਥਦਿਸਲਾਹੈਅੰਤੁਨਪਾਵਹੁ॥ ਮੇਰਪ੍ਰਭੁਖਸੇਖਖਸ
 ਟਹਾਗੁ॥ ੨ ॥ ਗੁਰਿਮਿਲਿਐਸਭਮਤਿਬਧਿਹੋਇ॥ ਮਨਿਨਿਗਮਲਿਵਸੈਸੁਭਸੇਇ॥ ਸ
 ਰਿਵਸਿਐਸਾਚੀਸਭਕਾਗੁ॥ ਤਿਮਕਰਣੀਸਥਦੀਚਾਰਾਗਿ॥ ੩ ॥ ਗੁਰਤੇਸਾਧੀਸੇਵ
 ਹੋਇ॥ ਗੁਰਮੁਖਿਨਮੁਪਛਣੈਕੋਇ॥ ਜੀਵੈਦਾਤਏਵੈਣਹਾਗੁ॥ ਨਨਕਹਰਿਨਾਮੈਲਾ
 ਪਿਆਗੁ॥ ੪ ॥ ੧ ॥ ਗਉੜੀਮਹਲਾ ੩ ॥ ਗੁਰਤੇਗਿਆਨੁਪਏਜਨਕੋਇ॥ ਗੁਰਤੇਬੁ
 ਝੇਸੀਝੈਸੇਇ॥ ਗੁਰਤੇਸਹਜੁਸਾਧੀਚਾਰਾਗੁ॥ ਗੁਰਤੇਪਏਮੁਕਤਿਦੁਆਗੁ॥ ੧ ॥ ਪੂਰੇਗੁ
 ਮਿਲੇਗੁਰੁਆਇ॥ ਸਾਚੈਸਹਜਿਸਾਰਿਸਮਾਇ॥ ੧ ॥ ਰਹਾਉ॥ ਗੁਰਿਮਿਲਿਐਤਿਸਲਾ
 ਗਨਿਬੁਝਈ॥ ਗੁਰਤੇਸਤੀਵਸੈਮਨਿਅਏ॥ ਗੁਰਤੇਪਵਤਿਪਾਵਨਸੁਚਿਹੋਇ॥ ਗੁਰਤੇ
 ਸਥਦਿਮਿਲਾਵਹੋਇ॥ ੨ ॥ ਬਾਛੁਗੁਰੁਸਭਿਭਗੀਮਭੁਲਾਈ॥ ਬਿਨੁਨਾਵੈਬਹੁਤਾ
 ਖੁਪਾਈ॥ ਗੁਰਮੁਖੁਹੋਵੈਸੇਨਾਮੁਧਿਆਈ॥ ਵਰਸਜਿਸਚੈਸਚੀਪਤਿਹੋਈ॥ ੩ ॥ ਕਿਸ
 ਨੇਕੀਐਦਾਤਾਇਕੋਸੇਈ॥ ਕਿਰਪਾਕਰੇਸਥਦਿਮਿਲਾਵਹੋਈ॥ ਮਿਲਿਪ੍ਰੀਤਮਸ
 ਚੇਗੁਣਗਵਾ॥ ਨਨਕਸਾਚੈਸਾਰਿਸਮਾਵਾ॥ ੪ ॥ ੨ ॥ ਗਉੜੀਮਹਲਾ ੩ ॥ ਸੁਧ
 ਓਸਚਮਨਿਨਿਗਮਲੁਹੋਇ॥ ਸਚਿਨਿਵਾਸੁਕਰੇਸੁਭਸੇਇ॥ ਸਚੀਬਾਣੀਜੁਗਭਰੇਜਾਪੈ
 ॥ ਸੁਭਕਿਛੁਸਾਚਾਅਪੇਅਪੈ॥ ੧ ॥ ਕਰਮੁਹੋਵੈਸਤਸੰਗਿਮਿਲਾਏ॥ ਹਰਿਗੁਣਗਵੈ
 ਬੈਸਿਸੁਭਏ॥ ੧ ॥ ਰਹਾਉ॥ ਜਲਾਉਏਹਜਿਹਵਾਤੁਜੈਭਈ॥ ਹਰਿਗੁਣਚਾਖੈਫਿਕ
 ਆਲਾਇ॥ ਬਿਨੁਬੁਝੈਤਨੁਨਫੀਕਹੋਇ॥ ਬਿਨੁਨਾਵੈਦੁਖੀਆਚਲਿਐਗੋਇ॥ ੨ ॥
 ਰਸਨਹਰਿਗੁਰਮੁਖਾਖਿਆਸਹਜਿਸੁਭਾਇ॥ ਗੁਰਿਕਰਪਾਤੇਸਚਿਸਮਾਇ॥ ਸਾਚੇਗੰ
 ਗੁਰਸਥਦੀਚਾਰਾਗਿ॥ ਅੰਮ੍ਰਿਤੁਪੀਵੈਨਿਗਮਲਧਾਗੁ॥ ੩ ॥ ਨੀਮਿਸਮਾਵੈਜੋਭਾਭਹੋਇ॥
 ਉਪੈਭਾਭੈਵੈਨਕੋਇ॥ ਗੁਰਸਥਦੀਮਨਿਨਾਮੁਨਿਵਸਾ॥ ਨਨਕਸੁਭਾਤਾਜਿਸੁਸਥਦਿ
 ਪਿਆਸਾ॥ ੪ ॥ ੩ ॥ ਗਉੜੀਮਹਲਾ ੩ ॥ ਇਕਿਗਵਤਹਰੇਮਨਿਸਾਦੁਨਪਾਇ॥ ਹ
 ਉਮੈਵਿਚਿਗਵਹਿਬਿਰਥਾਜਾਇ॥ ਗਾਵਣਿਗਾਵਹਿਜਿਨਨਾਮੁਪਿਆਗੁ॥ ਸਾਧੀਬੰ
 ਸਥਦੀਚਾਰਾਗੁ॥ ੧ ॥ ਗਾਵਤਹਰੇਜੇਸਤਿਗੁਰਭਾਵੈ॥ ਮਨੁਤਨਾਤਾਨੀਮਿਸਮਾਵੈ॥ ੧ ॥
 ਰਹਾਉ॥ ਇਕਿਗਵਹਿਕਿਭਗਤਿਕਰੇਹਿ॥ ਨਾਮੁਨਪਾਵਹਿਬਿਨੁਅਸਨੇਹਾ॥ ਸਚੀ

ਗਤਿਗੁਰਸਥਦਿਪਿਆਗਿ॥ ਅਪਨਪਿਰੁਗੁਖਿਆਸਦਾਉਰਿਧਾਗਿ॥ ੨ ॥ ਭਗਤਿਕ
 ਰਿਮੁਖਆਪੁਜਣਾਵੈ॥ ਨਿਚਿਨਚਿਟਪਹਿਬਹੁਤੁਤੁਖੁਪਾਵਹਿ॥ ਨਰਿਐਦਪੀਐ
 ਭਗਤਿਨਹੋਇ॥ ਸਥਦਿਮੈਭਗਤਿਪਏਜਨਕੋਇ॥ ੩ ॥ ਭਗਤਿਵਛਲੁਭਗਤਿ
 ਕਰੇਸੇਇ॥ ਸਚੀਭਗਤਿਵਿਚੁਪਾਪੁਖੋਇ॥ ਮੇਰਪ੍ਰਭੁਸਾਚਾਸਭਖਿਧਿਜਾਣੈ॥
 ਨਨਕਥਖਸੇਨਾਮੁਪਛਣੈ॥ ੪ ॥ ੪ ॥ ਗਉੜੀਮਹਲਾ ੩ ॥ ਮਨੁਮਾਰੈਪਾਤੁਮਰਿਜਾ
 ਇ॥ ਬਿਨੁਮੁਏਕੈਸੇਹਰਿਪਾਇ॥ ਮਨੁਮੈਰਾਦੁਜਾਣੈਜੋਕੋਇ॥ ਮਨੁਸਥਦਿਮੈਰੇਬੁਝੈ
 ਜਨੁਸੇਇ॥ ੧ ॥ ਜਿਸੇਨੇਥਖਸੇਦੇਵਤਿਐਈ॥ ਗੁਰਪ੍ਰਸਾਦਿਹਰਿਵਸੈਮਨਿਐਈ॥
 ੧ ॥ ਰਹਾਉ॥ ਗੁਰਮੁਖਿਕਰਣੀਕਰਕਮਾਵੈ॥ ਤਇਸੁਮਨਕੀਸੇਈਪਾਵੈ॥ ਮਨੁਮੈਮਤਿ
 ਮੈਗਲੁਸਿਕਦਾਗੁ॥ ਗੁਰਅੰਕਸੁਮਰਿਜੀਵਲਣਹਾਗੁ॥ ੨ ॥ ਮਨੁਅਸਾਪੁਸਾਪੇਜਨਕੋ
 ਇ॥ ਅਚਰਚਰੈਤਨਿਰਮਲੁਹੋਇ॥ ਗੁਰਮੁਖਿਇਹਮਨੁਲਾਇਆਸਵਾਗਿ॥ ਭਉਮੈਵਿਚੁ
 ਪੁਰਜੈਕਿਕਾਰਮਾਏ॥ ਜਿਪੁਰਿਗੁਖਿਆਨੁਮੇਲਿਮਿਲਾਇ॥ ਕਦੇਨਾਵਿਛੁਡਹਿਸਥ
 ਵਿਸਮਾਇ॥ ਆਪਣੀਕਲਾਆਪੀਜਾਣੈ॥ ਨਨਕਗੁਰਮੁਖਿਨਾਮੁਪਛਣੈ॥ ੪ ॥ ੫ ॥
 ॥ ਗਉੜੀਮਹਲਾ ੩ ॥ ਹਉਮੈਵਿਚਿਸੁਭਜਗੁਥੀਗਨਾ॥ ਤੁਜੈਭਈਭਗੀਮਭੁਲਾਨਾ
 ॥ ਬਹੁਚਿਤਤਿਤਵੈਆਪੁਨਪਛਨਾ॥ ਧੰਧਾਕਤਿਐਅਨਟਿਨੁਬਿਹਾਨਾ॥ ੧ ॥ ਹਿਰੈਦੈਗੁ
 ਰਵਹੁਮੈਰੇਭਈ॥ ਗੁਰਮੁਖਿਰਸਨਾਹਰਿਗਸਨਰਸਈ॥ ੧ ॥ ਰਹਾਉ॥ ਗੁਰਮੁਖਿਹਰੈਜਿਨਿ
 ਰਮੁਪਛਤਾ॥ ਜਗਜੀਵਨੁਸੇਵਿਜੁਗਾਰੇਜਾਤਾ॥ ਹਉਮੈਮਹਿਗੁਰਿਸਥਦਿਪਛਤਾ॥ ਕਿ
 ਰਪਕੈਪ੍ਰਭੁਕਰਮਥਿਧਾਤਾ॥ ੨ ॥ ਸੇਜਨਸਚੈਜੋਗੁਰਸਥਦਿਮਿਲਾਏ॥ ਧਾਵਤਿਵਰੇਯੋਕਿ
 ਹਏ॥ ਨਾਮੁਨਵਨਿਧਿਗੁਰਤੇਪਾਏ॥ ਹਰਿਕਿਰਪਤੇਹਰਿਵਸੈਮਨਿਐਈ॥ ੩ ॥ ਰਾਮਨਾਮਕਰ
 ਤਿਆਸੁਖਸੀਤਿਸਰੀਗਿਆਤਹਿਵਸੈਨਾਗੋਜਾਮਪੀਗਾਅਪੇਸਾਹਿਬੁਧਾਪਿਵਜੀਗ॥
 ਨਨਕਸੇਵਿਸਦਾਹਰਿਗੁਣੀਗਹੀਗ॥ ੪ ॥ ੬ ॥ ਗਉੜੀਮਹਲਾ ੩ ॥ ਸੋਕਿਉਵਿਸਰੋਜੈ
 ਨਨਕਸੇਵਿਸਦਾਹਰਿਗੁਣੀਗਹੀਗ॥ ੪ ॥ ੬ ॥ ਗਉੜੀਮਹਲਾ ੩ ॥ ਸੋਕਿਉਵਿਸਰੋਜੈ
 ਸਕੈਜੀਅਪਰਾਨਾ॥ ਸੋਕਿਉਵਿਸਰੋਸਭਮਾਹਿਸਮਾਨਾ॥ ਜਿਤੁਸੇਵਿਐਚਰਗੁਪਤਿਪਰਵ
 ਨਾ॥ ੧ ॥ ਹਰਿਕੇਨਾਮਵਿਟਹੁਥਲਿਜਾਓ॥ ਤੁਵਿਸਹਹਿਤਦਹੀਮਰਿਜਾਓ॥ ੧ ॥ ਰਹਾਉ॥
 ਤਿਨਿਤੁਵਿਸਹਹਿਜਿਤੁਪੁਆਪਿਭੁਲਾਏ॥ ਤਿਨਤੁਵਿਸਹਹਿਜਿਤੁਜੈਭਏ॥ ਮਨੁਮੁਖਅਗਿ
 ਅਨੀਜੀਨੀਪਾਏ॥ ੨ ॥ ਜਿਨਿਇਕਮਨਿਤੁਠੈਸੇਸਤਿਗੁਰਸੇਵਲਾਏ॥ ਜਿਨਿਇਕਮਨਿਤੁਠ
 ਤਿਨਹਰਿਮਨਿਵਸਏ॥ ਗੁਰਮਤੀਹਰਿਨਾਮਿਸਮਾਏ॥ ੩ ॥ ਜਿਨਪੇਤੇਪੁਨ੍ਰਸੇਗਿਆਨੀਚਾਰੀ
 ॥ ਜਿਨਪੇਤੇਪੁਨ੍ਰਤਿਨਹਉਮੈਮਾਭੀ॥ ਨਨਕਜੇਨਾਮਰਤੇਤਿਨਕਉਥਲਿਹਾਈ॥ ੪ ॥ ੭ ॥
 ਗਉੜੀਮਹਲਾ ੩ ॥ ਤੂੰਅਕੁਥਕਿਉਕਥਿਆਜਾਯਾ॥ ਗੁਰਸਥਦੁਮਾਰਦੁਮਨਮਹਿਸ

ਮਾਹਿ। ਤੇਰੇ ਗੁਣ ਅਨੇਕੀ ਮਤਿ ਨਹਿ ਪਾਹਿ॥੧॥ ਜਿਸ ਕੀ ਬਾਣੀ ਤਿਸੁ ਮਾਹਿਸਮਾਣੀ॥੨॥
 ਹੀ ਅਕਥ ਕਥਾ ਗੁਰਸਬਦਿ ਵਖਾਣੀ॥੧॥ ਰਹਾਉ॥ ਜਹਸਤਿਗੁਰੁ ਤਹਸਤ ਸੰਗਤਿ ਬਣਾ
 ਜਹਸਤਿਗੁਰੁ ਸਹਜੇ ਹਿਗੁਣ ਗਾਈ॥ ਜਹਸਤਿਗੁਰੁ ਤਹਉ ਮੈਸਬਦਿ ਜਲਾਈ॥੨॥
 ਮੁਖਿ ਸੇਵਾ ਮਲਾਥਾ ਉਪਾਈ॥ ਗੁਰਮੁਖਿ ਅੰਤਰਿ ਹਿਨਾ ਮੁਦਸਾਈ॥ ਗੁਰਮੁਖਿ ਭਗਤਿ ਹਿ
 ਮਿਸਮਾਈ॥੩॥ ਆਪਣਾ ਤਿਕਰੇਦਾ ਤਗੁ। ਪੁਰੈਸਤਿਗੁਰੁ ਸਿਉ ਲਗੈ ਪਿਆਰੁ॥ ਨਾਨਕ ਨਾਮਿ
 ਤੇਤਿ ਨਕਰਿ ਜੈ ਕਾਗੁ॥੪॥ ਗਉੜੀ ਮਹਲਾ ੩ ॥ ਏਕਸਤੋਸਭਿ ਰੂਪ ਹਰਿਗੰਗਾ॥ ਪਉ
 ਪਾਣੀ ਬੈਸੰਤਰੁ ਸਤਿਸਲਾਗੁ॥ ਭਿਨਿਭਿਨਿ ਦੇਖੈ ਹਿਪਭਰੰਗਾ॥੧॥ ਏਕੁ ਅਚਰਜੁ ਏਕੈ
 ਸੰਗੁ॥ ਗੁਰਮੁਖਿ ਵੀਚਾਰੰਦਿ ਹਲਾ ਕੋਈ॥੧॥ ਰਹਾਉ॥ ਸਹਜਿਭਾਵੈ ਪ੍ਰਭੁ ਸਭ ਨਿਥਾਈ॥
 ਹਰਪਤ੍ਰ ਪ੍ਰਭੁ ਬਣਤ ਬਾਣੀ॥ ਆਪੋਸੁਤਿ ਆਦੇਇ ਜਗਾਈ॥੨॥ ਤਿਸ ਕੀ ਕੀਮਤਿ
 ਕਿਨੈ ਨ ਪਈ॥ ਕਹਿਕਿ ਕਥਨ ਕਰੈ ਸਭ ਕੋਈ॥ ਗੁਰਿ ਸਬਦਿ ਸਮਾਵੈ ਬੂਝੈ ਹਰਿ ਸੇਈ॥ ਗੁਰ
 ਸੁਣਿ ਵਖੈ ਸਬਦਿ ਮਿਲਾਈ॥ ਵਡੀ ਵਡਿਆਈ ਗੁਰਸੇਵਾ ਤੇਪਾਈ॥ ਨਾਨਕ ਨਾਮਿ ਰੇਹਰਿ
 ਸਮਾਈ॥੪॥ ਗਉੜੀ ਮਹਲਾ ੩ ॥ ਮਨੁ ਮੁਖੁ ਤੁਮਾਇ ਅਮੋਹਿ ਪਿਆਰਿ॥ ਗੁਰਮੁਖਿ
 ਜਾਗੁਣ ਗਿਆਨਿ ਬੀਚਾਰਿ॥ ਸੋਜਨ ਜਾਗੈ ਜਿਨਿ ਨਾਮਿ ਪਿਆਰਿ॥੧॥ ਸਹਜੇ ਜਾਗੈ ਸੇਵਕੋ
 ਇ॥ ਪੁਰੈ ਗੁਰ ਤੇ ਬੂਝੈ ਜਨ ਕੋਈ॥੧॥ ਰਹਾਉ॥ ਅਸੰਤੁ ਅਨਾਨੀ ਕਦੇ ਨ ਬੂਝੈ॥ ਕਥਨੀ ਕਰੇ ਤੈ
 ਇਅਨ ਲਿਨ੍ਹੁ ਛੈ॥ ਅਪੁ ਅਗਿਆਨੀ ਕਦੇ ਨ ਸੀਛੈ॥੨॥ ਇਸੁ ਜੁਗਮਹਿ ਰਾਮਨਾਮਿ ਨਿਭਾ
 ਵਿਦਲਾ ਕੋ ਪਾਏ ਗੁਰਸਬਦਿ ਵੀਚਾਰੁ॥ ਆਪਿ ਤੇਰੇ ਸਗਲੇ ਕੁਲ ਉਧਾਰੁ॥੩॥ ਇਸੁ ਕ
 ਜੁਗਮਹਿ ਕਮ ਪਰਮ ਨੇਕੀ॥ ਕਲੀਕਾ ਜਨਮੁ ਚੰਡਾਲ ਕੈ ਘਰਿ ਹੋਈ॥ ਨਾਨਕ ਨਾਮਿ ਬਿਨਾ
 ਕੇ ਮੁਕਤਿ ਨ ਹੋਈ॥੪॥ ਗਉੜੀ ਮਹਲਾ ੩ ॥ ਸਚਾ ਅਮਰੁ ਸਚਾ ਪਤਿਸਾਹੁ॥ ਮਿਸ
 ਚੰਡ ਤੇਰੇ ਵਿਪਰਵਾਹੁ॥ ਸਚੈ ਹਲਾਸਿ ਜਿਸਿ ਸਮਾਹੁ॥੧॥ ਸੁਣਿ ਮਨ ਮੇਰੇ ਸਬਦਿ ਵੀਚਾਰਿ॥
 ਮੁਖਿ ਪ੍ਰਭੁ ਵਜਲ ਉਤਰਹੁ ਧਰਿ॥੧॥ ਰਹਾਉ॥ ਭਰਮੇ ਆਵੈ ਭਰਮੈ ਜਾਇ॥ ਇਹੁ ਜੁਗੁ ਜਨ
 ਮਿਸਾ ਦੂਜੈ ਭਾਇ॥ ਮਨੁ ਮੁਖੁ ਨ ਰੇਤੈ ਆਵੈ ਜਾਇ॥੨॥ ਆਪਿ ਭੁਲਾਕਿ ਪ੍ਰਭੁ ਆਪਿ ਭੁਲਾਇ
 ਅ॥ ਇਹੁ ਨੀਉ ਵਿਡਾਈ ਚਕਰੀ ਲਾਇਆ॥ ਮਹਾਤੁਖੁ ਏਕਿ ਬਖਾਨ ਮੁਗਵਾਇਆ॥੩॥
 ਕਿਹਾ ਪਰਸਿਤਿ ਗੁਰਮਿਲਾਈ॥ ਏਕੈ ਨਾਮੁ ਚੇਤੇ ਵਿਚੁ ਭਰਮੁ ਕਾਈ॥ ਨਾਨਕ ਨਾਮਿ
 ਜਪੈ ਨ ਉਨਹਿ ਨਿਪਿਧਾਈ॥੪॥ ਗਉੜੀ ਮਹਲਾ ੩ ॥ ਜਿਨ ਗੁਰਮੁਖਿ ਧਿਆਇ
 ਅਤਿਨ ਪ੍ਰਭੁ ਭਇਆ॥ ਗੁਰਸੇਵਾ ਤੇ ਮੁਖਤੀ ਆਈ॥ ਸੋਧਨ ਵੰਤ ਹਿਨਾ ਮੁਕਾਇ॥ ਪੁਰੈ
 ਗੁਰ ਤੇ ਸੇਈ ਪਾਈ॥੧॥ ਰਹਿਹਿਨਾ ਮੁਖ ਪਦਮੇਰੇ ਭਾਈ॥ ਗੁਰਮੁਖਿ ਸੇਵਾ ਹਿਯਾਲ ਬਾਇ
 ॥੧॥ ਰਹਾਉ॥ ਆਪੁ ਪਛਾਣੈ ਮਨੁ ਹਿਮਲਾਉਈ॥ ਜੀਵਨ ਮੁਕਤਿ ਹਰਿ ਪਾਵੈ ਸੇਇ॥ ਹਿਗੁਰ

ਗਵੈ ਮਤਿ ਉਤਰੁ ਹੋਈ॥ ਸਹਜੇ ਸਹਜਿ ਸਮਾਵੈ ਸੇਇ॥੨॥ ਦੂਜੈ ਭਾਇ ਨ ਸੇਇ ਆਜਾਇ
 ॥ ਹਉ ਮੈਸਾਇ ਆਮਰਾ ਬਿਖੁਖਾਇ॥ ਪੁਤ੍ਰ ਕੁਟੰਬ ਗਿਰਹਿ ਆਮਾਇ॥ ਸਨਮੁਖੁ ਅੰਧਿਆ
 ਵੈਜਾਇ॥੩॥ ਰਹਿਹਿਨਾ ਮੁਦੈ ਜਨ ਸੇਇ॥ ਅਨਦਿਨੁ ਭਗਤਿ ਗੁਰਸਬਦੀ ਹੋਈ॥ ਗੁਰਮ
 ਚਿਵਿਲਾ ਬੂਝੈ ਕੋਈ॥ ਨਾਨਕ ਨਾਮਿ ਸਮਾਵੈ ਸੇਇ॥੪॥ ਗਉੜੀ ਮਹਲਾ ੩
 ਗੁਰਸੇਵਾ ਜੁਗਚਾਰੇਈ॥ ਪੁਰਾਜਨੁ ਰਾਗ ਮਾਵੈ ਕੋਈ॥ ਅਖਟਨ ਮੁਖਨੁ ਅੰਤਿ ਨ ਹੋਈ॥ ਐ
 ਕੇਸਾ ਮੁਖੁ ਦਰਿ ਸੇਭਾ ਹੋਈ॥੧॥ ਏਨ ਮੇਰੇ ਭਗੁਨ ਕੀਜੈ॥ ਗੁਰਮੁਖਿ ਸੇਵਾ ਅੰਮ੍ਰਿਤੁ ਰਸੁ ਧੀ
 ਜੈ॥੧॥ ਰਹਾਉ॥ ਸਤਿਗੁਰੁ ਸੇਵਾ ਹਿਸੇਮਹਾ ਪੁਰਖ ਸੰਸਾਰੇ॥ ਆਪਿ ਧਿਰੇ ਕੁਲਾਸ ਗਲਾਨਿ ਸ
 ਤੇ॥ ਹਰਿਕਾਨ ਮੁਖ ਚਿਉ ਰਿਧਿ ਗਾਨੀ ਮਰੇ ਭਉ ਜਾਣੈ ਉਤਰਿ ਪਾਹੇ॥੨॥ ਸਤਿਗੁਰੁ ਸੇਵਾ
 ਰਿਸਦਾ ਮਨਿ ਦਾਸਾ॥ ਹਉ ਮੈਸਾ ਰਿਕ ਮਲੁ ਪਰਗਾਸਾ॥ ਅਨਹੁ ਦਵਾਜੈ ਨਿਯਾਧਿ ਰਵਾਸਾ॥ ਨਾਮਿ
 ਰੇਘਰਿ ਮਾਇ ਉਦਾਸਾ॥੩॥ ਸਤਿਗੁਰੁ ਸੇਵਾ ਹਿਤਿ ਨ ਕੀਸੀ ਚਾਈ॥ ਜੁਗੁ ਜੁਗ ਭਗਤੀ
 ਅਖਿਦਾਈ॥ ਅਨਦਿਨੁ ਜਪਹਿ ਹਰਿ ਸਾਰੰਗ ਪਾਣੀ॥ ਨਾਨਕ ਨਾਮਿ ਰੇਤਿ ਹੋਵੇ ਵਲ ਨਿਰਥਾ
 ਈ॥੪॥ ਗਉੜੀ ਮਹਲਾ ੩ ॥ ਸਤਿਗੁਰੁ ਮਿਲੈ ਵਡ ਭਾਗਿ ਸੰਜੋਗਾ॥ ਹਿਰਦੈ ਨਾਮੁ
 ਨਿਤ ਹਰਿ ਸੇਭਾ॥੧॥ ਗੁਰਮੁਖਿ ਪਾਣੀ ਨਿਭਾਉ ਪਿਆਇ॥ ਜਨਮੁ ਜੀਤਿ ਲਾਹਾ ਨਾਮੁ ਪਾਇ
 ॥੧॥ ਰਹਾਉ॥ ਗਿਆਨੁ ਪਿਆਨੁ ਗੁਰਸਬਦੁ ਹੋਸੀ॥ ਗੁਰਕਿਰਪਾ ਤੇ ਕਿਨੇ ਵਿਹਲੇ ਚੀਖੀ
 ਠਾ॥੨॥ ਕਰਮ ਕੰਡ ਬਹੁ ਕਰਹਿ ਅਚਾਰੁ॥ ਬਿਨੁ ਨ ਵੈਧਿਧਿ ਗੁ ਅਧਾਰੁ॥੩॥ ਬੰਧਨਿ
 ਬੰਧਿਓ ਮਾਇ ਆਠਾਸਾ॥ ਜਨਨਾਨਕ ਛੁਟੈ ਗੁਰ ਪਰਗਾਸਾ॥੪॥ ਗਉੜੀ ਬੈਥਾ ਗਣਿ ਮ
 ਹਲਾ ੩ ॥ ਜੈਸਾ ਪਰਤੀਤਿ ਉਪਰਿ ਮੇਪੁਲਾ ਬਰਸਤੁ ਹੈ ਰਿਕਾਧਰਤੀ ਮਧੇ ਪਾਈ ਨਹੀ॥ ਜੈ
 ਸੇਧਤੀ ਮਧੇ ਪਾਈ ਪਰਗਾਸਿ ਆਬਿਨੁ ਪਗਾਵਰ ਸਤ ਫਿਰੀ॥੧॥ ਬਾਬਤੁ ਐਸੇ ਭਰ
 ਮੁ ਭੁਕਾਈ॥ ਕਿਛੁ ਕਰਤੁ ਹੈ ਸੇਈ ਕੋਈ ਹੋਰੇ ਤੈ ਸੇਜਾਇ ਸਮਾਈ॥੧॥ ਰਹਾਉ॥ ਇਸਤ
 ਗੁਪਤ ਹੋਇ ਕੈ ਰਿਕਾਉ ਇਕਰਮ ਕਮਾਈ॥ ਨਾਨਕੁ ਪਸਦਾ ਹੋਇ ਰੇਤੁ ਭੁਧੀ ਮਾਹਿਸਮਾ
 ਈ॥੨॥ ਇਤਨ ਜਨ ਮਭੁਲਿ ਪਰੇ ਸੇਜਾ ਪਾਇ ਆਤਮੁ ਭੁਲੇ ਨਹੀ॥ ਜਾਕਾ ਕਾਰੁ ਸੇਈ ਪੁਰਜਾ
 ਏ ਜੇਗੁਰ ਕੈ ਸਬਦਿ ਸਲਾਈ॥੩॥ ਤੇਰਾ ਸਬਦੁ ਤੁਹੈ ਹੋਇ ਆਪੇ ਭਗਮੁ ਕਾਈ॥ ਨਾਨਕ ਤ
 ਤਤਤ ਸਿਉ ਮਿਲਿਆ ਪੁਨਰਿ ਪਜਨੀ ਮਨ ਆਈ॥੪॥ ਗਉੜੀ ਮਹਲਾ ੩
 ਸਭੁ ਜਗ ਕਲੇਵ ਸਿਰੈ ਬਾਧਾ ਦੂਜੈ ਭਾਇ॥ ਹਉ ਮੈਕਰਮ ਕਮਾਵੈ ਮਨੁ ਮੁਖਿ ਮੈਲੇ ਸਜਾਇ
 ॥੧॥ ਮੇਰੇ ਮਨਿ ਗੁਰ ਚਰਣੀ ਚਿਤੁ ਲਾਇ॥ ਗੁਰਮੁਖਿ ਨਾਮੁ ਨਿਧਾਨੁ ਹੈ ਰਗਲਾਏ ਛਡਾਇ
 ॥੧॥ ਰਹਾਉ॥ ਲਖ ਚਉਰਾ ਸੰਭਰ ਮਦੇ ਮਨ ਹਠਿ ਆਵੈ ਜਾਇ॥ ਗੁਰਕਾ ਸਬਦੁ ਨ ਚੀਨਿ
 ਚਿਠਿ ਰਿਠਿ ਰਿਠੀ ਪਾਇ॥੨॥ ਗੁਰਮੁਖਿ ਆਪੁ ਪਛਾਣਿ ਆਹਿਨਾ ਮੁਦ ਸਿਆਮ ਨਿਆ

ਲੀਏ ਛਡਾਇ॥ ਤੁਹਾ ਪਿਤਾ ਤੁਹੈ ਗੁਰਮਾਤਾ ਤੁਹਾ ਬੰਧੁ ਮੇਰਾ ਸਖਾ ਸਖਾਇ॥੩॥ ਜਿਹ
ਮਹੀ ਬਾਪੁ ਹਤੀ ਮਸਤਿਗੁਰਾ ਸਾ ਬਿਧਿ ਧੰਤੁ ਮਹਿ ਜਨਹੁ ਆਪੋ॥ ਹਮ ਕੁਲ ਤੇ ਛਿਰੇ ਕੋਈ ਬਾ
ਤਨ ਪੁਛਤਾ ਗੁਰਸਤਿਗੁਰ ਸੰਗਿ ਕੀਰੇ ਹਮ ਬਾਪੋ॥ ਪੈਨ ਪੈਨ ਗੁਰੁ ਨਾਨਕ ਜਨ ਕੇ ਗਾਜਿ ਤੀ ਮਲੈ
ਚਕੈ ਸੁਭ ਮੰਗ ਸੇਤਾ ਪੋ॥੪॥੧੧॥੧੪੫॥ ਗਉੜੀ ਮਹਲਾ ੪ ਕੰਚਨ ਨੀਮਹਿ ਜਿਹ
ਉਲਭਤੁ ਤੇ ਮੋਹੀ ਮਾਇਆ ਘਰ ਮੰਦਰਿ ਘੋੜੇ ਖੁਸੀ ਮਨੁ ਅਨਹਿ ਸਿਲਾਇਆ ਹਰਿ ਪੁ
ਤ੍ਰ ਚਿਰਿ ਨ ਆਵਈ॥ ਕਉ ਛੁਟਾ ਮੇਰੇ ਹਰਿ ਗਇਆ॥੧॥ ਮੇਰੇ ਗਾਮਇ ਨੀਚ ਕਰਮ ਮਹਿ ਮੇਰੇ
॥ ਗੁਣ ਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗੁਣ ਸਭਿ ਮੇਰੇ॥੧॥ ਹਰਾਉ॥
ਕਉ ਛੁਪੁ ਨਹੀ ਕਿਛੁ ਜਾਤਿ ਨਹੀ ਕਿਛੁ ਛੁਗੁ ਨੇਰਾ॥ ਕਿਆ ਮੁਹੁ ਲੈ ਬੋਲਹੁ ਗੁਣ ਬਿਉਨਾ
ਮੁਜ ਪਿਆਨੇਤਾ॥ ਹਮ ਪਾਪੀ ਸੰਗਿ ਉਥੈ ਪੁੰਨ ਸਤਿਗੁਰ ਕੇਰਾ॥੨॥ ਸਤੁ ਜੀਉ ਪਿੰਡੁ ਮੁਖ
ਕੁਦੀ ਆਵਤਾ ਕਉ ਪਾਈ॥ ਅਨੁਪਾਦਾ ਕਪੜੁ ਪੈਨੁ ਦੀਆ ਸ ਅਨੇਤਾ ਗਈ॥ ਜਿਨੀ
ਦੀਏ ਸੋਚਿਤ ਨ ਆਵਈ ਪਸੁ ਉਕਰਿ ਜਾਈ॥੩॥ ਸਤੁ ਕੀਤਾ ਤੇ ਗਵਤਾ ਤੁਝ ਅੰਤਰ
ਜਾਮੀ॥ ਹਮ ਜੰਤੁ ਦਿ ਚਾਰੇ ਕਿਆ ਕਹਿ ਸੁਖੇਲੁ ਤੁਮੁ ਆਮੀ॥ ਜਨਨ ਨਕੁ ਹਟਿ ਦਿਹਾਇ
ਆਹਿ ਗੁਲਾ ਮਗੁਲਾ ਮੀ॥੪॥੬॥੧੨॥੧੫॥ ਗਉੜੀ ਮਹਲਾ ੪ ਜਿਉ ਜਨਨੀ ਸੁ
ਤੁ ਜਲ ਪਾਲਤੀ ਖੈਨਰ ਮਿਠਾ ਗਿਅ ਤਰਿ ਬਾਹਿ ਮੁਖਿ ਦੇ ਗਿਰਾ ਸਿਖਿ ਨ ਖਿਨੁ ਪ੍ਰਚਾ
ਗਿ॥ ਤਿਉ ਸਤਿਗੁਰੁ ਗੁਰ ਸਿਖ ਗਾਖਤਾ ਹਰਿ ਪੀਤਿ ਪਾਹਿ॥੧॥ ਮੇਰੇ ਗਾਮ ਮਥਾ ਰਕਹਿ
ਪੁਛ ਕੇ ਹੋਇ ਆਣੀ॥ ਪੈਨ ਪੈਨ ਗੁਰੁ ਗੁਰ ਸਤਿਗੁਰ ਪਾਪਾ ਜਿਨਿ ਹਰਿ ਉਪਦੇਸੁ ਦੇਈਏ ਸਿਆ
ਣੇ॥੧॥ ਹਰਾਉ॥ ਜੈ ਸੀ ਗਗਨ ਛਿਰੇ ਤੀਉ ਭੰਤੀ ਕਪਰੇ ਬਾਗੇ ਵਲੀ॥ ਉਹੁ ਗਾਖੈ ਚੀਤੁ ਪੀਛੈ
ਬਿਚਿ ਬਚੇ ਹਿਤਿ ਹਰੈ ਸਾਹਿ ਸਮਾਣੀ॥ ਤਿਉ ਸਤਿਗੁਰ ਸਿਖ ਪੀਤਿ ਹਰਿ ਹਰਿ ਕੀ ਗੁਰ ਸਿ
ਖ ਖੈ ਜੀਅ ਨਲੀ॥੨॥ ਜੈ ਸੇਕਾ ਤੀਤੀ ਸਬਤੀ ਸਪੈ ਦਿਚਿ ਗਾਖੈ ਗਸਨਾ ਸਾਸਤੁ ਕੇਰੀ॥ ਕੋਈ
ਜਾਣੁ ਮਾਸਕਾ ਤੀ ਕੈ ਕਿਛੁ ਹਾਥਿ ਪੈ ਸਭ ਵਸਿ ਗਤਿ ਪੈ ਹਰਿ ਕੇਰੀ॥ ਤਿਉ ਸੰਤ ਜਨ ਕੀਨ ਗੰਗਿ
ਦਿਆ ਕਾਹਿ ਹਰਿ ਗਾਖੈ ਪੈ ਜਨ ਕੇਰੀ॥੩॥ ਭਾਈ ਮਤੁ ਕੋਈ ਜਾਣੁ ਪ੍ਰਕਿਸੀ ਕੈ ਕਿਛੁ ਹਾਥਿ
ਸਭ ਕਰੇ ਕਰਾਇਆ॥ ਜਗਾ ਮਰਤਾ ਪੁਸਿਗਤਿ ਪੁਸਤਿ ਹਰਿ ਕੈ ਵਸਿ ਪੈ ਕੋਈ ਲਾਗਿਨ ਸਕੈ
ਬਿਨੁ ਹਰਿ ਕਾਲਾਇਆ॥ ਐਸਾ ਹਰਿਨ ਮੁਮਨਿ ਚਿਤਿ ਤਿਨਿ ਤਿਧਿਆਵੁ ਜਨਨ ਕੇ ਜੋ ਅੰਤੀ
ਅਉਸਰ ਲਏ ਛਡਾਇਆ॥੪॥੧॥੧੨॥੧੫॥ ਗਉੜੀ ਮਹਲਾ ੪ ਜਿਸੁ ਮਿਲੈ
ਮਨਿ ਹੋਇ ਅਨੰਦੁ ਸੋਸਤਿਗੁਰ ਕੀਐ॥ ਮਨ ਕੀ ਦੁਬਾ ਬਿਨ ਸਿਜਾਇ ਹਰਿ ਪਰਮ ਪਦੁ ਲਾਏ
ਐ॥੧॥ ਮੇਰਾ ਸਤਿਗੁਰੁ ਪਿਆਰੁ ਕਿਤੁ ਬਿਧਿ ਮਿਲੈ॥ ਹਉ ਖਿਨੁ ਖਿਨੁ ਕੀਨ ਮਸਕਾ ਰੇ ਮੇਰਾ ਗੁਰੁ
ਪੁਰਾ ਕਿਉ ਮਿਲੈ॥੧॥ ਹਰਾਉ॥ ਕਰਿ ਕਿਰਪਾ ਹਰਿ ਮੇਲਿਆ ਮੇਰਾ ਸਤਿਗੁਰੁ ਪੁਰਾ॥ ਇਛੁ ਪਨਿ

ਜਨ ਕੇਰੀ ਆਲੇਸਤਿਗੁਰੁ ਪੁਰਾ॥੨॥ ਹਰਿ ਭਗਤਿ ਦਿਵਾਵੈ ਹਰਿ ਭਗਤਿ ਸੁਣੈ ਤਿਸੁ ਸਤਿ
ਗੁਰਿ ਮਿਲੈ॥ ਐਤਿ ਮੁਲਿਨ ਆਵਈ ਹਰਿ ਲਾਭੁ ਨਿਤਿ ਵੀਐ॥੩॥ ਜਿਸੁ ਕਉ ਰੇ
ਵਿਗਾਸੁ ਹੋਭਾ ਉਤ੍ਰਾ ਨਾਹੀ॥ ਨਾਨਕ ਤਿਸੁ ਗੁਰਿ ਮਿਲਿਉ ਪੈਰੇ ਹਰਿ ਗੁਣ ਗਾਵਾਹੀ॥੪॥੮॥੧੧॥
੧੫੨॥

ਗਗਉੜੀ ਪੁਰਬੀ ਮਹਲਾ ੪ ੧੯ ਸਬੰਗੁ ਪੁਸਾਰੇ

ਹਰਿ ਦਇਆਲਿ ਦਇਆ ਪ੍ਰਭਿ ਕੀਨੀ॥ ਮੇਰੇ ਮਨਿ ਤਨਿ ਮੁਖਿ ਹਰਿ ਬੋਲੀ॥ ਗੁਰੁ ਮੁਖਿ ਗੁਰੁ
ਇਆਸਤਿ ਗੁਰੁ ਹਰਿ ਗੰਗਿ ਭੀਨੇ ਗੇਰੇ ਲੀ॥੧॥ ਅਪੁਨੈ ਹਰਿ ਪ੍ਰਭਿ ਕੀ ਹਉ ਗੋਲੀ॥ ਜਬ ਹਮ
ਗਰਿਸੇ ਤੀ ਮਨੁ ਮਾਨਿਆ ਕਰਿ ਦੀਨੇ ਜਗਤੁ ਸਭ ਗੋਲਾ ਅਮੋਲੀ॥੧॥ ਹਰਾਉ॥ ਕਹਹੁ ਬਖੈ ਸੰਤ
ਜਨ ਭਾਈ ਬਿਧਿ ਹਰੈ ਦੇਖਿ ਛੇਛੋਲੀ॥ ਹਰਿ ਹਰਿ ਤੁਪੁ ਸਭ ਜੋਤਿ ਸਬਾਈ ਹਰਿ ਨਿਕਟਿ ਸੈ
ਰਿਕੋਲੀ॥੨॥ ਹਰਿ ਹਰਿ ਨਿਕਟਿ ਸੈ ਸਭ ਜਗ ਕੈ ਅਪੰ ਪਰ ਪੁਰੁ ਅਤੇ ਲੀ॥ ਹਰਿ ਹਰਿ ਪੁ
ਗਟ ਕੀ ਚੰਗਿ ਪੁਰੈ ਸਿਰੁ ਦੇਚਿ ਉਗਰੁ ਪਹਿਮੇ ਲੀ॥੩॥ ਹਰਿ ਜੀਅੰਤ ਬਖਾਏ ਹਿਤੁ ਮਸਤਾ ਗ
ਤਿਤੁ ਮਣ ਪੁਰਖ ਵਡੇ ਲੀ॥ ਜਨਨ ਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰੁ ਗਵਿਚੋ
ਲੀ॥੪॥੧॥੧੫॥੧੫੩॥ ਗਉੜੀ ਮਹਲਾ ੪ ਜਗਜੀਵਨ ਅਪੰ ਪਰੁ ਮੁਆਮੀ ਜਗ
ਜੀਸੁ ਪੁਰਖ ਬਿਧਾਏ॥ ਜਿਤੁ ਮਾਗਿਤੁ ਮਪੇਰੁ ਸੁਆਮੀ ਤਿਤੁ ਮਾਗਿ ਹਮ ਜਾਤੇ॥੧॥ ਗਾਮ
ਮੇਰਾ ਮਨੁ ਹਰਿ ਸੇਤੀ ਗਾਤੇ॥ ਸਤ ਸੰਗਤੀ ਮਲਿਹਾ ਮਰੁ ਪਾਇਆ ਹਰਿ ਗੈਨ ਮਿਸਾਮਾਤੇ॥੧॥
ਹਰਾਉ॥ ਹਰਿ ਹਰਿਨ ਮੁਹਿ ਹਰਿ ਜਗਿ ਆਵ ਬਹੁ ਹਰਿ ਹਰਿਨ ਮੁਹਿ ਸਾਤੇ॥ ਤਿਨ ਕੇ ਪਾਪ ਦੇਖ
ਸਭ ਬਿਨ ਸੋ ਜੋ ਗੁਰਮਤਿ ਗਾਮੁ ਸੁਖਾਤੇ॥੨॥ ਜਿਨ ਕਉ ਲਿਖੁ ਤੁਲਿਖੇ ਪੁਰਿ ਮਸਤ ਕਿਤੇ ਗੁਰ ਸੰ
ਤੋਖ ਸਿਨਾਤਾ॥ ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਗਾਮਾ ਮਰੇ ਗਿਰਾਤੇ॥੩॥ ਗਾਮੁ ਮਾਪੇ
ਆਪਿਆ ਪਿਪ੍ਰਭਿ ਠਕੁ ਰਿਤੁ ਮਜੇ ਵਡਾ ਅਵਰੁ ਨਾਤੇ॥ ਜਨਨ ਨਕੁ ਮੁਲਾਏ ਤੀ ਜੀਵੈ ਹਰਿ ਪੀ
ਐ ਹਰਿ ਕਿਰਪਾਤੇ॥੪॥੨॥੧੬॥੧੫੪॥ ਗਉੜੀ ਮਹਲਾ ੪ ਕਹਹੁ ਕ੍ਰਿਪਾ ਜਗਜੀਵਨਾ
ਤੇ ਮੇਰਾ ਮਨੁ ਹਰਿ ਸੇਤੀ ਗਾਤੇ॥ ਸਤਿਗੁਰ ਬਚਨੁ ਦੀਐ ਅਤਿ ਨਿਰਮਲੁ ਜਪਿ ਹਰਿ ਹਰਿ ਮਨੁ ਮਾਚੇ
੧੧॥ ਗਾਮੇਰਾ ਮਨੁ ਤੁਨੇ ਬੋਧਿ ਲੀਐ ਹਰਿ ਸਾਚੇ॥ ਜਿਹਿ ਕਾਲ ਕੈ ਮੁਖਿ ਸਭੁ ਜਗਤੁ ਸਿਆ ਗੁਰੁ ਸ
ਤਿਗੁਰ ਕੈ ਬਚਨੇ ਹਰਿ ਮਥਾਚੇ॥੧॥ ਹਰਾਉ॥ ਜਿਨ ਕਉ ਪੀਤਿ ਨਹੀ ਹਰਿ ਸੇਤੀ ਤੇ ਸਾਕਤ ਮੁਕਤ
ਰਕਾਚੇ॥ ਤਿਨ ਕਉ ਜਨ ਮੁਸਾਣਾ ਅਤਿ ਭਾਗਿ ਦਿਵਿ ਦਿਸਾ ਮਹਿ ਮਿਧਾਚੇ॥੨॥ ਤੁਮ ਦਇ
ਆਲੁ ਸਗਣਿ ਪ੍ਰਤਿ ਪਾਲਾ ਕੇ ਮੁਖਿ ਦੀਜੈ ਤਨੁ ਹਰਿ ਮਜਾਚੇ॥ ਹਰਿ ਕੇਦਾਸ ਦਾਸ ਹਮ ਕੀ ਜੈ

ਹਮਸਹਿਣਿ ਪ੍ਰਕ੍ਰਮਿ ਮੇਗੇ॥ ਜਨਨ ਨਕੀਲ ਜਪਤਿ ਗੁਰੂ ਸਿਰਿ ਬੈਠਿ ਸਤਿਗੁਰ ਆਗੇ॥
 ॥੫॥੧੦॥੨੪॥੬੨॥ ਗਉੜੀ ਮਹਲਾ ੪ ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ
 ਗਾਇ ਮਿਲਿ ਐਸਾ ਪ੍ਰਗਟਾਇਆ॥ ਹਉ ਮੈਰੇ ਗੁਣਿਆ ਸੁਖ ਪਾਇਆ ਪ੍ਰਨੁ ਗੁਰੁ ਹਿਰ
 ਏਆ॥ ੧॥ ਗੁਮਗੁਰੇ ਬੈਠਿ ਨਹਿ ਪਾਇਆ॥ ੧॥ ਰਹਉ॥ ਮੇਰੇ ਪ੍ਰੀਤ ਅੰਗ ਪ੍ਰੀਤਿ ਗਮ ਗੁਣਿ
 ਗਰਿ ਮਾਗੁ ਪ੍ਰਬਥਾਇਆ॥ ਮੇਰਾ ਜੀਉ ਪ੍ਰੰਤ ਸਭ ਸਤਿਗੁਰ ਅਗੋ ਜਿਨਿ ਦਿਛੁਕਿ ਆਹਿ
 ਗਲਿ ਲਾਇਆ॥ ੨॥ ਮੇਰੇ ਅੰਤਰਿ ਪ੍ਰੀਤਿ ਲਗੀ ਦੇਖਨ ਕਉ ਗੁਰਿ ਹਿਰੈ ਨਾਨਕ ਦਿਖਾਇਆ॥
 ॥ ਸਹਿਜ ਅਨੰਦ ਭਇਆ ਮਨ ਮੇਰੇ ਗੁਣਿਆ ਗੈਆ ਪ੍ਰਦਿਵਾਇਆ॥ ੩॥ ਹਮ ਅਪਰਾਧ ਪਾਪ
 ਹੁਕੀ ਨੇਕ ਹਿੰਦੁਸੀ ਚੰਦ੍ਰ ਗੁਣਿਆ॥ ਅਥਨਾਨਕ ਸਰਣਾ ਗਤਿ ਅਏ ਹਿਰਾਖੁ ਲਾਜ ਹਰਿ
 ਏਆ॥ ੪॥੧੧॥੨੫॥੬੩॥ ਗਉੜੀ ਮਹਲਾ ੪ ਗੁਰਮਤਿ ਬਾਜੈ ਸਬਦੁ ਅਨਾਦੁ
 ਗੁਰਮਤਿ ਮਨੁ ਅਗਵੈ॥ ਵਡਭਾਗੀ ਗੁਰਦਸ ਨਪਾਇਆ ਪ੍ਰਨੁ ਗੁਰੁ ਲਿਵਲਾਵੈ॥ ੧॥
 ਗੁਰਮੁਖਿ ਹਰਿ ਲਿਵਲਾਵੈ॥ ੧॥ ਰਹਉ॥ ਹਮ ਠਕੁਰੁ ਸਤਿਗੁਰੁ ਪੁਰਾਨੁ ਗੁਰਕੀਰਕ
 ਮਾਵੈ॥ ਹਮ ਲਿਮਲਿਏ ਦੋਹਿ ਪ੍ਰਗਟੁ ਕੋਠੇ ਹਿਰਿ ਕਬਾਜੁ ਨਾਵੈ॥ ੨॥ ਹਿਰੈ ਗੁਰਮ
 ਤਿ ਗੁਰਮ ਸਇਲੁ ਜਿਹਦੁ ਹਰਿ ਗੁਣ ਗਾਵੈ॥ ਮਨੁ ਗਸਕਿਰਿ ਸਕਿ ਹਰਿ ਸਿਆਪਨੇ ਫਿਰਿ
 ਹਕਿਨੁ ਭੁਖਲਾਵੈ॥ ੩॥ ਕੋਈ ਕਰੈ ਉਪਦਾਨੈ ਕਬਹੂ ਤੇਰੇ ਬਿਨੁ ਕਿਰਪਾ ਨ ਮੁਨਾਵੈ॥ ਜ
 ਨਨਾਕ ਕਉ ਹਰਿ ਕਿਰਪਾ ਧਰੀ ਮਤਿ ਗੁਰਮਤਿ ਨ ਮੁੜਵੈ॥ ੪॥੧੨॥੨੬॥੬੪॥
 ਮਃ ੧॥੨੦॥੧੪३॥੧੮॥੧੪੪॥੨੬॥ ਜੁਮਲਾ॥ ॥੬੪॥

ਗੁਰਮਤਿ ਮੁਖ ਮਹਲਾ ੪ ੧ ਭਸਤਿ ਗੁਰ ਪ੍ਰਸਾਦਿ
 ਗੁਰਮੁਖਿ ਜਿੰਦੁ ਜਪਿ ਨ ਮੁਕਰੇ ਮਾਮਤਿ ਮਾਤਾ ਮਤਿ ਜੀਉ ਨਾਮੁ ਖਿਰਾਮਾ॥ ਸੈਤੋ ਖੁਪਿਤਕ
 ਰਿਗੁਰੁ ਪ੍ਰਮੁਖ ਜਨਮਾ॥ ਵਡਭਾਗੀ ਮਿਲੁ ਗਮਾ॥ ੧॥ ਗੁਰੇ ਜੋਗੀ ਪੁਰਖੁ ਮਿਲਿ ਅਗੁਮਾਈ
 ਜੀਉ॥ ਗੁਰਿ ਹਰਿ ਗੋਗਤਿ ਅਵਸਾਨਿ ਰਖਾਈ ਜੀਉ॥ ਵਡਭਾਗੀ ਮਿਲੁ ਸੁਖ ਜੁਗਾਈ
 ਜੀਉ॥ ਮੇਰਾ ਮਨੁ ਤੁਰੇ ਹਿਰਿ ਗੋਗਤਿ॥ ੨॥ ਆਵਹੁ ਸੈਤਹੀ ਮਿਲਿ ਨਾਮੁ ਖਾਹਾ॥ ਬਿਚਿ ਸੰਗ
 ਤਿਨਾ ਮੁਸਦ ਲੈਲਾਹਾ ਜੀਉ॥ ਕਰਿ ਸੇਵਾ ਸਤ ਅੰਮ੍ਰਿਤੁ ਮੁਖਿ ਪਾਹਾ ਜੀਉ॥ ਮਿਲੁ ਪੁਰਖਿ ਲਿਖਿ
 ਅਕੈ ਪੁਰਿਕਰਮਾ॥ ੩॥ ਸਵਦਿਵ ਗੁਰ ਅੰਮ੍ਰਿਤ ਜਗੁ ਭਇਆ ਜੀਉ॥ ਮਨੁ ਮੇਰੁ ਕਉ ਅਕ
 ਸਥਾਨੁ ਮੁਖਿ ਪਾਇਆ॥ ਹਰਿ ਅੰਮ੍ਰਿਤੁ ਹੁਣ ਅਕੀ ਮਲਿ ਅਹਿਰਿ ਏਆ ਜੀਉ॥ ਜਨਨ
 ਕਪੇ ਮਰਤਨਾ॥ ੪॥੧੨॥੧੬५॥ ਗਉੜੀ ਮਾਝ ਮਹਲਾ ੪ ਆਉ ਸੁਖੀ ਗੁਣ ਕਮਣਿ
 ਕਰੀਹਾ ਜੀਉ॥ ਮਿਲਿ ਸੈਤ ਜਨ ਗੁਮਾਨ ਹਿਰੀ ਆਜੀਉ॥ ਗੁਰਦੀਪਕ ਗਿਆਨੁ ਸਦਾ ਮਨਿ

ਬਲੀ ਆਜੀਉ॥ ਹਰਿ ਤੁਠੈ ਫਲਿ ਫਲਿ ਮਿਲਿ ਆਜੀਉ॥ ੧॥ ਮੇਰੇ ਮਨਿ ਤਨਿ ਪ੍ਰੇਮ ਲਗਾ
 ਹਰਿ ਦੇਲੀਓ॥ ਮੈ ਮੇਲੀ ਮਤ੍ਰ ਸਤਿਗੁਰ ਦੇਵੇ ਚਲੇ ਜੀਉ॥ ਮਨੁ ਦੇਵਾ ਸਤਾ ਮੇਰਾ ਪ੍ਰਭ ਮੇਲੇ ਜੀ
 ਉ॥ ਹਰਿ ਦਿਵਿ ਅਹੁਸਦਾ ਘੋਲੇ ਜੀਉ॥ ੨॥ ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਬਿੰਦਾ ਹਰਿ
 ਕਰਿ ਰਪਾ ਮਨਿ ਵਸੁ ਜੀਉ॥ ਮਨਿ ਚਿਦਿ ਅਭੁਤ ਪਾਇਆ ਮੇਰੇ ਗੋਵਿੰਦਾ ਗੁਰੁ ਪੁਰਾਵੇਖਿ
 ਵਿਗਸੁ ਜੀਉ॥ ਹਰਿ ਨਾਮੁ ਮਿਲਿ ਆਸੇਹਾ ਗਈ ਮੇਰੇ ਗੋਵਿੰਦਾ ਮਨਿ ਅਨਨਿਤੁ ਅਨਦੁ ਰਹ
 ਸੁ ਜੀਉ॥ ਹਰਿ ਪਾਇਆ ਵਡਾ ਭਾਈ ਮੇਰੇ ਗੋਵਿੰਦਾ ਨਿਤ ਲੈਲਾਹਾ ਮਨਿ ਰਹੁ ਜੀਉ॥ ੩॥
 ਹਰਿ ਆਪਿ ਪਾਏ ਹਰਿ ਆਪੇ ਦੇਖੈ ਹਰਿ ਆਪੇ ਕਰੈ ਸੁਖ ਏਆ ਜੀਉ॥ ਇਕਿ ਬਾਹੁ ਬਿਖਾਸ
 ਹਿਤਿ ਨਾਵੈ ਇਕ ਨਾਠ ਕਾਪਾਇਆ ਜੀਉ॥ ਇਕਿ ਜੋਤ ਬਖਿਤਿ ਬਖਿਤਿ ਸੁਖੀ ਏਇ
 ਕਨ ਭਿਖਮ ਗਾਇਆ ਜੀਉ॥ ਸਤੁ ਇਕੋ ਸਬਦੁ ਵਰਤੈ ਮੇਰੇ ਗੋਵਿੰਦਾ ਜਨਨ ਨਾਨਕ ਮੁਖਿ ਆਇ
 ਆਜੀਉ॥ ੪॥੨॥੨੮॥੬੬॥ ਗਉੜੀ ਮਾਝ ਮਹਲਾ ੪ ਮਨਾਮਾ ਹੀ ਮਨਾਮਾ ਮੇਰੇ
 ਗੋਵਿੰਦਾ ਹਰਿ ਗੋਗਤਾ ਮਨਾਮਾ ਹੀ ਜੀਉ॥ ਹਰਿ ਗੁਨ ਲਿਨ ਲਖੀ ਐ ਮੇਰੇ ਗੋਵਿੰਦਾ ਗੁਰੁ
 ਕਾਲ ਖੁਲਾਖਾ ਜੀਉ॥ ਹਰਿ ਹਰਿ ਨਾਮੁ ਪ੍ਰਗਾਸਿਆ ਮੇਰੇ ਗੋਵਿੰਦਾ ਸਭਦਾਲ ਦੁਖਲ
 ਰਿਜਾ ਹੀ ਜੀਉ॥ ਹਰਿ ਪਦੁ ਉਤਮ ਪਾਇਆ ਮੇਰੇ ਗੋਵਿੰਦਾ ਵਡਭਾਗੀਨਾ ਮਿਸਮਾ ਹੀ ਜੀਉ॥ ੧॥
 ਨੈਦੀ ਮੇਰੇ ਪਿਆਰਿਆ ਨੈਦੀ ਮੇਰੇ ਗੋਵਿੰਦਾ ਕਿਨੇ ਹਰਿ ਪ੍ਰਭ ਭਿਠਕੈ ਨੈਦੀ ਜੀਉ॥ ਮੇਰਾ ਮਨੁ ਤੁਰ
 ਹੁਤੈ ਗੋਗਤਾ ਮੇਰੇ ਗੋਵਿੰਦਾ ਹਰਿ ਬਾਣੁ ਹੁਪਨ ਕਮਲੈ ਟੀਜੀਉ॥ ਸਤਿ ਜਨਾ ਮਿਲਿ ਪਾਇਆ
 ਮੇਰੇ ਗੋਵਿੰਦਾ ਮੇਰਾ ਹਰਿ ਪ੍ਰਭੁ ਸਜਣ ਸੈਣੀ॥ ਹਰਿ ਆਇ ਮਿਲਿ ਆਜ ਗਈ ਦੇਨੇ ਮੇਰੇ ਗੋਵਿੰਦਾ
 ਮੈ ਸੁਖਿ ਦਿਵਾਈ ਰੈਦੀ ਜੀਉ॥ ੨॥ ਮੈ ਮੇਲਹੁ ਸਤ ਮੇਰਾ ਹਰਿ ਪ੍ਰਭੁ ਸਜਣੁ ਮੈ ਮਨਿ ਤਨਿ ਭੁਖਲ
 ਗਈ ਆਜੀਉ॥ ਹਉ ਹਰਿ ਨ ਸਕਾ ਬਿਨੁ ਦੇਖੈ ਮੇਰੇ ਪ੍ਰੀਤ ਮੈ ਅੰਤਰਿ ਬਿਰਹੁ ਹਰਿ ਲਾਈ ਆ
 ਜੀਉ॥ ਹਰਿ ਗਾਇਆ ਮੇਰਾ ਜਨਨੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਈ ਆਜੀਉ॥ ਮੇਰੇ ਮ
 ਨਿ ਤਨਿ ਆਸ ਪੂਰੀ ਆਮੇਰੇ ਗੋਵਿੰਦਾ ਹਰਿ ਮਿਲਿ ਆਮਨਿ ਵਧਾਈ ਆਜੀਉ॥ ੩॥ ਵਗੇ ਮੇਰੇ
 ਗੋਵਿੰਦਾ ਵਗੇ ਮੇਰੇ ਪਿਆਰਿਆ ਹਉ ਭੁਧੁ ਦਿਵਿ ਅਹੁਸਦਾ ਗੀ ਜੀਉ॥ ਮੇਰੇ ਮਨਿ ਤਨਿ
 ਪ੍ਰੇਮ ਪ੍ਰਿਥੈ ਮੇਰੇ ਗੋਵਿੰਦਾ ਹਰਿ ਪ੍ਰੀਤ ਰੁਪਾ ਹੀ ਜੀਉ॥ ਸਤਿਗੁਰੁ ਦਿਸਦੁ ਮੇਲੇ ਮੇਰੇ ਗੋਵਿੰਦਾ
 ਹਰਿ ਮੇਲੇ ਕਰਿ ਰੇਖਾ ਹੀ ਜੀਉ॥ ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨਨ ਨਾਕ ਸਹ
 ਇਤੁ ਮਾਗੀ ਜੀਉ॥ ੪॥੩॥੨੯॥੬੭॥ ਗਉੜੀ ਮਾਝ ਮਹਲਾ ੪ ਚੋਜੀ ਮੇਰੇ ਗੋਵਿੰਦਾ
 ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ॥ ਹਰਿ ਆਪੇ ਕੈਨੁ ਉਪਾਇਆ ਮੇਰੇ ਗੋਵਿੰਦਾ
 ਹਰਿ ਆਪੇ ਗੋਪੀ ਬੀਜੀ ਜੀਉ॥ ਹਰਿ ਆਪੇ ਸਭ ਪਾਏ ਭੋਗ ਮੇਰੇ ਗੋਵਿੰਦਾ ਹਰਿ ਆਪੇ ਗੋਸੀ
 ਆਭੇ ਗੀ ਜੀਉ॥ ਹਰਿ ਸੁਜਾਨੁ ਭੁਲਾਈ ਮੇਰੇ ਗੋਵਿੰਦਾ ਹਰਿ ਆਪੇ ਸਤਿਗੁਰੇ ਗੀ ਜੀਉ॥ ੧॥

ਤਾਮਿਲੀਅਜਲੈਯਿਮਿਲਾਇਕੁਨਨਕਹਿਹਿਗੁਣਗਾਇ॥੪॥੩॥ ਗਉੜੀ
 ੧੭੮੫ ੧ ਕਰਮਭੂਮਿਮਹਿਬਦਹੁਨਮੁ॥ਪੁਰਨਹੈਤੁਮਾਰਕਾਮੁ॥ਫਲਪਾ
 ਵ॥ਯਿਮੈਜਮਤਸਾ॥ਨਿਤਗਵਹਿਹਿਗੁਣਜਸਾ॥੧॥ਹਰਿਹਿਨਮੁਅੰਤਰਿ
 ਓਹਿਧਾਗਿ॥ਸੀਘਰਕਾਏਹੁਸਵਰਿ॥੧॥੨੭੮੫॥ਅਪਨੈਪੁਰਸਿਉਹੋਹੁਸਵਰਾ
 ਨੁ॥ਤਾਤ੍ਰਦਰਗਹਪਵਹਿਮਨੁ॥ਉਕਤਸਿਆਨਪਸਗਲੀਤਿਆਗੁ॥ਸੰਤਜਨਕੀਚ
 ਰਨੀਲਗੁ॥੨॥ਸਰਬਜੀਅਹਹਿਜਕੈਰਾਥਿ॥ਕਰੇਨਵਿਛੁਕੈਸਭਕੈਸਥਿ॥ਉਪਾ
 ਵਛੰਡਿਗਹੁਤਿਸਕੀਓਟਾ॥ਨਿਮਖਮਹਿਹੋਵੈਤੋਭੰਡਿਟਾ॥੩॥ਸਦਾਨਿਕਟਿਕਗਿਤਿਸ
 ਨਜਾਨਾ॥ਪੁਰਕੀਅਗਿਆਸਤਿਕਰਿਮਾਨੁ॥ਗੁਰਕੈਬਚਨਿਮਿਟਾਵਹੁਆਪੁ॥ਹਰਿਹ
 ਰਿਨਮੁਨਕਜਪੁਜਾਪੁ॥੪॥੪॥ ਗੁਰਕਾਬਚਨੁਸਦਾਅਥਨਾਸੀ॥ਗੁਰਕੈਬਚ
 ਨਿਕਟੀਜਮਠਸੀ॥ਗੁਰਕਾਬਚਨੁਜੀਅਕੈਸਾਥਿ॥ਗੁਰਕੈਬਚਨਿਚੈਰਾਮਕੈਗੰਗਿ॥੧॥
 ਜੇਗੁਰੀਦੀਅਸੁਨਕੈਕੀਮਾਸੰਤਕਾਕੀਅਸਤਿਕਰਿਮਾਨੁ॥੧॥੨੭੮੫॥ਗੁਰਕਾਬਚ
 ਨੁਅਟਲਅਛੇਦਾ॥ਗੁਰਕੈਬਚਨਿਕਟੇਭੁਮਭੇਦਾ॥ਗੁਰਕਾਬਚਨੁਨਕਤੁਜਾਇ॥
 ਗੁਰਕੈਬਚਨਿਹਰਿਕੇਗੁਣਗਾਇ॥੨॥ਗੁਰਕਾਬਚਨੁਜੀਅਕੈਸਾਥਿ॥ਗੁਰਕਾਬਚਨੁਅ
 ਨਥਕੈਨਾਥਾ॥ਗੁਰਕੈਬਚਨਿਨਗਕਿਨਪਵੈ॥ਗੁਰਕੈਬਚਨਿਗਨਅੰਮ੍ਰਿਤਵੈ॥੩॥ਗੁ
 ਰਕਾਬਚਨੁਪੁਰਗਟੁਸੰਸਾਰੁ॥ਗੁਰਕੈਬਚਨਿਨਾਵੈਹਰਿ॥ਜਿਸੁਜਨਹੋਏਅਪਿਕ੍ਰਿ
 ਪਾਲਾ॥ਨਨਕਸਤਿਗੁਰਸਦਾਦਇਆਲਾ॥੪॥੫॥ ਗਉੜੀਮਹਲਾ ੫ ਜਿਨਿਕੀ
 ਤਮਈਤੇਰਤਨੁ॥ਗਰਭਸੰਹਿਧਿਆਜਿਨਿਕਰਿਜਤਨੁ॥ਜਿਨਿਦੀਨੀਸੇਭਾਵਡਿਅਈ
 ॥ਤਿਸੁਪੁਰਕਉਆਠਪਹਰਧਿਆਈ॥੧॥ਗਮਈਆਹੇਨੁਸਾਪਜਨਪਾਵਉ॥ਗੁਰਿਮਿ
 ਲਿਅਪਣਾਖਸੁਮੁਖਿਆਵਉ॥੧॥੨੭੮੫॥ਜਿਨਿਕੀਤਾਮੁਕੁਤੇਬਕਤਾ॥ਜਿਨਿਕੀਤਾ
 ਬੇਸੁਰਤੇਸੁਰਤਾ॥ਜਿਸੁਪ੍ਰਸਾਦਿਨਵੈਨਿਪਿਪਾਈ॥ਸੇਪੁਭਮਨੇਤੇਬਿਸਰਤਨਾਹੀ॥੨॥
 ਜਿਨਿਦੀਅਥਿਵੈਕਉਭਨੁ॥ਜਿਨਿਦੀਅਨਿਮਾਨਕਉਮਾਨੁ॥ਜਿਨਿਕੀਨੀਸਤਪੁਰਨ
 ਆਸਾ॥ਸਿਮਰਉਦਿਨੁਗੈਨਿਸਸਿਗਿਰਾਸਥ॥੩॥ਜਿਸੁਪ੍ਰਸਾਦਿਮਾਇਆਸਿਲਕਕਾਟੀ
 ॥ਗੁਰਪ੍ਰਸਾਦਿਅੰਮ੍ਰਿਤਬਿਖੁਖਾਈ॥ਕੁਨਨਕਇਸੇਭਕਿਛੁਨਾਹੀ॥ਰਾਖਨਹੋਕਉਸਾ
 ਲਾਹੀ॥੪॥੬॥ ਗਉੜੀਮਹਲਾ ੫ ਤਿਸਕੀਸਗਣਨਾਹੀਭਉਸੇਗੁ॥ਉਸੇਭਾ
 ਹਰਿਕਛੁਨਹੋਗੁ॥ਤਜੀਸਿਆਣਪਥਲਾਥੁਧਿਥਿਕਾਗਾ॥ਦਾਸਅਪਨੇਕੀਰਾਖਨਹੋਸਾ
 ॥੧॥ਜਪਮਨਮੋਰੰਗਮਾਰੰਗਿ॥ਘਰਿਥਾਹਰਿਤੇਸਦਸੰਗਿ॥੧॥੨੭੮੫॥ਤਿਸਕੀ
 ਟੇਕਮਨੈਮਹਿਰਾਖਾ॥ਗੁਰਕਾਬਚਨੁਅੰਮ੍ਰਿਤਸੁਚਖਾ॥ਅਵਰਜਤਨਕਹੁਕਛੁਨਕਾਜਾ॥

ਕਰਿਕਿਰਪਾਰਧੈਆਪਲਾਜਾ॥੨॥ਕਿਆਮਨੁਖਕਹਹੁਕਿਆਜੇਗੁ॥ਛੁਠਾਮਇਆਕਾ
 ਸਭੁਸੇਗੁ॥ਕਰਨਕਰਵਨਹਾਸੁਆਮੀ॥ਸਗਲਘਟਾਕਾਅੰਤਜਾਮੀ॥੩॥ਸਰਬਸੁ
 ਖਸੁਖਸਾਚੇਹਾ॥ਗੁਰਉਪਦੇਸੁਮਨੈਮਹਿਦੇਹਾ॥ਜਾਕਉਰਮਨਮਲਿਵਲਾਗੀ॥ਕਹ
 ਨਨਕਸੇਧਨੁਫਡਭਗੀ॥੪॥੧॥ ਗਉੜੀਮਹਲਾ ੫ ਸੁਣਿਹਰਿਕਥਾਉਤਰੀਮੈ
 ਲਾ॥ਮਹਾਪੁਨੀਤਤਏਸੁਖਸੇਲਾ॥ਵਡੈਭਾਗਿਪਾਇਆਸਾਧਸੰਗੁ॥ਪਾਰਬ੍ਰਹਮਸਿਉਲਾ
 ਗੰਗੁ॥੧॥ਹਰਿਹਰਿਨਾਮੁਜਪਤਨਤਤਰਿਥਾਅਗਨਸਾਗਰਗੁਰਿਪਾਰਿਉਭਰਿਥਾ॥
 ੧॥੨੭੮੫॥ਕਰਿਕੀਰਤਨਮਨਸੀਤਲਤਏ॥ਜਨਮਜਨਮਕੈਕਿਲਾਵਿਖਗਏ॥ਸਰ
 ਬਨਿਪਨਪਖੇਮਨਮਾਹਿ॥ਅਬਛੁਛਨਕਾਹੋਕਉਜਾਹਿ॥੨॥ਪੁਰਅਪਨੇਜਬਭੇਦ
 ਇਆਲਾ॥ਪੁਰਨਹੋਸੇਵਕਪਾਲਾ॥ਬੰਧਨਕਾਟਿਕੀਏਅਪਨਦਾਸਾ॥ਸਿਮਹਿਸਿਮਹਿ
 ਸਿਮਹਿਗੁਣਤਾਸਾ॥੩॥ਏਕੋਮਨਿਏਕੋਸਭਿਠਾਇ॥ਪੁਰਨਪੁਰਿਗਹਿਓਸਭਜਾਇ॥ਗੁ
 ਰਿਪੁਰਸਭੁਤਮੁਚਕਾਇਆ॥ਹਰਿਸਿਮਰਤਨਨਕਸੁਖਪਾਇਆ॥੪॥੮॥ ਗਉੜੀ
 ਮਹਲਾ ੫ ਅਗਲੇਮੁਏਸਿਪਾਛੈਪੈਗੇ॥ਜਿਉਥੇਸੇਥੈਧਿਲਕੁਖੇਗਾ॥ਜਿਧਿਧੇ
 ਮਹਿਓਇਲਪਟਾਏ॥ਉਨੇਤੁਦਗਣਦਿਵੀਉਨਮਾਏ॥੧॥ਓਇਥੇਲਾਕਛੁਚੀਤਿਨਆ
 ਵੈ॥ਬਿਨਸਿਜਾਇਤਾਹੁਲਪਟਾਵੈ॥੧॥੨੭੮੫॥ਆਸਾਬੰਧੀਮੁਰਖਦੇਹਾ॥ਕਾਮਕ੍ਰੋਧਲਾ
 ਪਟਿਓਅਜੋਨੇਹਾ॥ਸਿਰਿਉਪਰਿਠਾਛੈਧਰਮਾਇ॥ਮੀਠੀਕਰਿਕਰਿਥਿਥਿਆਖਾਇ॥੨॥
 ਹਉਬੰਧਿਉਹਉਸਾਪਓਬੈਗੁ॥ਹਮਗਿਭੁਮਕਉਘਲੈਪੈਗਾ॥ਹਉਬੰਧਤੁਹਉਚਤੁ
 ਸਿਆਣਾ॥ਕਰਣਹਰਨੁਛੁਛੈਥਿਗਨਾ॥੩॥ਅਪੁਨੀਗਤਿਮੰਤਿਅਪੋਜਾਨੈ॥ਕਿਆ
 ਕੈਰੈਕੈਆਖਿਥਖਾਨੈ॥ਜਿਤੁਜਿਤੁਲਾਵਹਿਤਿਤਤਿਤੁਲਗਨਾ॥ਅਪਨਾਭਲਾਸ
 ਭਕਾਹੁੰਗਨਾ॥੪॥ਸਭਕਿਛੁਤੇਰਾਤੁੰਕਰੇਦੇਹਾ॥ਅੰਤਨਹੀਕਿਛੁਪਾਗਵਾਹਾਦਾ
 ਸਾਪਨੇਕਉਦੀਜੈਦਨੁ॥ਕਬਹੁਨਬਿਸਰੈਨਨਕਨਮੁ॥੫॥੬॥ ਗਉੜੀਮਹਲਾ ੫
 ਅਨਿਕਜਤਨਹੀਹੋਤੁਛੁਟਾਗਾ॥ਬਹੁਤੁਸਿਆਣਪਾਗਲਭਾਗਾ॥ਹਰਿਕੀਸੇਵਾਨਿ
 ਰਮਲਹੋਤਾ॥ਪੁਰਕੀਦਰਗਹਸੇਭਾਸੇਤਾ॥੧॥ਮਨਮੋਰੰਗਹੁਰਿਨਾਮੁਕਓਲਾ॥ਛੁ
 ਏਨਲਗੈਤਾਤਾਣਲਾ॥੧॥੨੭੮੫॥ਜਿਉਥੈਥਿਭੁਤੇਸਾਗਰਮਾਹਿ॥ਐਧਕਾਰਦੀਪ
 ਕਦੀਪਾਹਿ॥ਅਗਨਿਸੀਤੰਕਣਾਹਸਿਦੁਖਾ॥ਨਾਮੁਜਪਤਮਨਿਹੋਵਤਸੁਖਾ॥੨॥ਉਤ
 ਰਿਜਾਇਤੇਰਮਨਕੀਪਿਆਸਾ॥ਪੁਰਨਹੋਵੈਸੁੰਝੀਆਸਾ॥ਡੈਲਾਨਹੀਤੁਮਾਰੀਤਾ॥ਅੰ
 ਮ੍ਰਿਤਨਾਮੁਜਪਗੁਰਮੁਖੀਮੀਤਾ॥੩॥ਨਾਮੁਅਵਧੁਸੇਈਜਨਪਵੈ॥ਕਰਿਕਿਰਪਾਜਿਸੁ
 ਆਪਿਦਵੈ॥ਹਰਿਹਰਿਨਾਮੁਜਕੈਭਿਛੁਦੈਸੈ॥ਦੁਖਦਰਦਤਿਹਨਨਕਨਸੈ॥੪॥

ਮੀਂਗੀਤਾ ਤੁਮੇਗਪਤਿ ਤੁਮੇਗਹੁਣਾ ਤੁਮੇਗਨਿਮਖੁਨਜਾਈ ਹੁਣਾ ॥
 ੧੧ ॥ ਤੁਮੇਗਲਾਨ ਤੁਮੇਗਪਨਾ ਤੁਮੇਗਸਥਿਤੁਮੇਗਪਨ ॥੧੧ ॥ ਹਰਾਉ ॥ ਜਿਉਤੁ
 ਮਗਖੁਤਿ ਵਹਿਯਨਾ ਜਿਤੁ ਮਕਹੁਤੁ ਸੇਈ ਮਹਿਕਰਨਾ ਜਤਪਖੁਤਿ ਤਤੁ ਮ
 ਬਸਨਾ ਨਿਰਭਉਨ ਮੁਖਪਉਤੁ ਰਸਨਾ ॥੨॥ ਤੁਮੇਗਿਨਵਨਿਧਿਤੁ ਤੰਡਗਾ ਰੰਗ
 ਰਸਾ ਤੁਮਨਹਿ ਅਧਗਾ ਤੁਮੇਗਸਿਤਾ ਤੁਮਸੰਗਿਰਚੀਆ ਤੁਮੇਗਉਤੁ ਤੁਮੇਗ
 ਤਕੀਆ ॥੩॥ ਮਨਿਤਨਿਅੰਤ ਰਿਥਹੀ ਪਿਆਇਆ ਮਰਮੁਤੁ ਮਰਗੁਰੇਤੁ ਪਇ
 ਆਸਤਿ ਗੁਰੇਤੁ ਤਿਥਿ ਆਇਕੁਏਕੈ ॥ ਨਨਕਾ ਸਹਰਿ ਹਰਿ ਹਰਿ ਏਕੈ ॥੪॥
 ੧੧੮ ॥ ਗਉੜੀ ਮਹਲਾ ੫ ॥ ਥਿਆਪਤਰੁ ਖਸੇਗ ਥਿਸਥਾਗਾ ਥਿਆਪਤਰੁ
 ਨਰਕਾਵਤਾਗਾ ਥਿਆਪਤਰੁ ਨਿਰਧਨ ਪੈਖਿ ਸੋਭਾ ॥ ਮੁਲੁ ਥਿਆਪੀ ਥਿਆਪ
 ਸਿਲੇਭਾ ॥੧॥ ਖੁਇਆ ਥਿਆਪਤਰੁ ਪਰਕਾਗੀ ॥ ਸੰਤਜੀਵਹਿ ਪ੍ਰਭਉਤੁ ਮਾਗੀ ॥੧॥
 ੧੧੯ ॥ ਹਰਾਉ ॥ ਥਿਆਪਤਰੁ ਅੰਬੁਧਿਕਾ ਮਾਤਾ ॥ ਥਿਆਪਤਰੁ ਪ੍ਰਕਲਤ ਸੰਗਿਰੰਝਾ ॥
 ਥਿਆਪਤਰੁ ਸਭਯੋਭੈ ਅਰੁ ਬਸਤਾ ॥ ਥਿਆਪਤਰੁ ਪ੍ਰਜੇਥਨ ਮਦਮਤਾ ॥੨॥ ਥਿਆ
 ਪਤਰੁ ਮੰਗ ਅਰੁ ਗਾ ॥ ਥਿਆਪਤਰੁ ਗੀਤਾ ਨਦਰੁ ਸੁਣਿ ਸੰਗਾ ॥ ਥਿਆਪਤਰੁ ਸੇਜ ਮਹਲ
 ਸੀਗਗਾ ਪੰਚਤੁਤ ਥਿਆਪਤਰੁ ਅੰਧਿਆਰਾ ॥੩॥ ਥਿਆਪਤਰੁ ਮਕਰੈ ਹਉਠਾਸਾ
 ॥ ਥਿਆਪਤਰੁ ਗਿਰਸਤ ਥਿਆਪਤਰੁ ਉਦਾਸਾ ॥ ਆਚਾਰੁ ਗਥਿਉਦਾ ਗਥਿਆਪਤਰੁ ਇਜਾ
 ਤਿ ॥ ਸਭੁ ਕਿਛੁ ਥਿਆਪਤਰੁ ਹਰਿਗੰਗਿ ਗਤਿ ॥੪॥ ਸੰਤਨੇਕੈ ਥੰਪਨ ਕਾਟੇ ਹਰਿਗਇ
 ॥ ਤਕਉਕਾ ਥਿਆਪੈ ਮਾਇ ॥ ਕੁਨਨਕ ਜਿਨਿਧਿ ਸਿਤਪਾਈ ॥ ਤਕੈ ਨਿਕਟਿ ਨਾ
 ਵੈ ਮਈ ॥੧੧੯ ॥ ਗਉੜੀ ਮਹਲਾ ੫ ॥ ਨੈਨੁ ਨੀਦ ਪਰਹਿ ਸਟਿਥਿਕਾ ਗਸ
 ਵਣ ਸੇਈ ਸੁਣਿ ਨਿਦ ਵੀਚਾਰਾ ॥ ਗਸਨਾ ਸੇਈ ਭੋਭਿਸੀ ਠੈਸਾਇ ॥ ਮਨੁ ਸੋਇਆ ਮਾਇਆ
 ਥਿਸਮਾਦਾ ॥੧॥ ਇਸੁ ਗਿਰਮਹਿ ਕੋਈ ਜਾਗਤੁ ਰੈ ॥ ਸਾਬਤੁ ਵਸਤੁ ਭਉ ਅਪਨੀ
 ਲਾਏ ॥੧੧ ॥ ਹਰਾਉ ॥ ਸਗਲ ਸਹੇਲੀ ਅਪਨੈ ਗਸਿਮਾਤੀ ॥ ਗਿਹਿ ਅਪਨੈ ਕੀਖ ਬਨਜਾ
 ਝੀ ॥ ਮੁਸਨਹਾਰ ਪੰਚ ਬਟਵੰਗੇ ॥ ਸੁਨੇਨ ਗਰਪੇਠ ਗਹੰਗੇ ॥੨॥ ਉਨਤੋ ਗਥੈ ਧੁਪਨਮਾ
 ਈ ॥ ਉਨਤੋ ਗਥੈ ਮੀਤੁ ਨਭਈ ॥ ਦਰਬਸਿਆਨ ਪਨਓਹਿ ਹੋਤੇ ॥ ਸਾਧਸੰਗਿਓਹਿ ਸੰ
 ਵਸਿਹੋਤੇ ॥੩॥ ਕਰਿਕਿਰਪਾ ਸੋਧਿ ਸੰਗਪਾਇ ॥ ਸੰਤਨਕੀ ਧੁਰਿ ਸਗਬਨਿਧਾਨਾ ॥ ਸਾਬ
 ਤੁਪੁਜੀ ਸਤਿਗੁਰ ਸੰਗਿ ॥ ਨਨਕਾ ਗੈਪਾਰਬੁਨ ਕੈ ਗੰਗਿ ॥੪॥ ਸੇਜ ਗੋਜਿ ਸੁਪ੍ਰਕਿਰ
 ਪਾਨਾ ॥ ਇਹੁ ਪੁਜੀ ਸਾਬਤੁ ਧੁਪਨਮਾ ॥੧੧ ॥ ਹਰਾਉ ॥ ਗਉੜੀ ਮਹਲਾ ੫ ॥
 ਜਾਕੈ ਸਿਖਨੁ ਸੁਲਤਾਨਾ ॥ ਜਾਕੈ ਵਸਿਹੋ ਸਗਲ ਜਾਨਾ ॥ ਜਾਕੈ ਕੀਆ ਸਭੁ ਕਿਛੁ

ਰੇ ॥ ਤਿਸੇਤ ਬਾਹਿਨੀ ਹੀ ਕੋਇ ॥੧॥ ਕਹੁ ਬਿਨੀਤੀ ਅਪਨੈ ਸਤਿਗੁਰ ਪਾਇ ॥ ਕਾ
 ਜਤੁ ਹੋਏਇ ਨਿਬਾਹ ॥੧॥ ਹਰਾਉ ॥ ਸਭਤੇਉਚ ਜਾਕਾ ਦਰਬਾਗਾ ਸਗਲ ਭਗਤ
 ਜਾਕਾਨ ਮੁਆਧਾ ॥ ਸਗਬ ਬਿਆਪਤਰੁ ਪੁਰਨਪਨੀ ॥ ਜਾਕੈ ਸੋਭਾ ਪਇ ਪਇ ਬਨੀ
 ॥੨॥ ਜਿਸੁ ਸਿਮਰਤਿ ਦੁਖੁ ਭੋਭਾਢੈ ॥ ਜਿਸੁ ਸਿਮਰਤਿ ਜਮੁਕਿ ਛੁਨਕੈ ॥ ਜਿਸੁ ਸਿ
 ਮਰਿਹੋਤੁ ਸੁਕੇਹੋਗੇ ॥੩॥ ਸੰਤਸਭਾ ਕਉ ਸਦਾ ਜੈਕਾਗਾ ॥ ਹਰਿਹਰਿਨਾ ਮੁਜਨਪਾਨਅ
 ਧਾਗਾ ॥ ਕੁਨਨਕ ਮੇਰੀ ਸੁਣੀਅਰਾ ਸਿਆ ॥ ਸੰਤਪ੍ਰਸਾਦਿ ਸੇਕਉਨ ਮਨਿਵਾਸ ॥੪॥੨੧॥
 ਗਉੜੀ ਮਹਲਾ ੫ ॥ ਸਤਿਗੁਰੁ ਰਸਨਿ ਅਗਨਿ ਨਿਵਾਹੀ ॥ ਸਤਿਗੁਰੁ ਭੋਟਤ ਹਉ
 ਜੈਮਾਗੀ ॥ ਸਤਿਗੁਰੁ ਸੰਗਿਨਾਹੀ ਮਨੁ ਭੋਲੈ ॥ ਅੰਮ੍ਰਿਤ ਥਾਣੀ ਗੁਰਮੁਖਿ ਬੋਲੈ ॥੧॥
 ਸਭਜ ਗੁਸਾਰਾ ਜਾਸਚ ਮਹਿਰਾਤੇ ॥ ਸੀਤਲ ਸੀਤਿ ਗੁਰੁ ਤਪ੍ਰਭ ਜਾਤੇ ॥੧॥ ਹਰ
 ਉ ॥ ਸੰਤਪ੍ਰਸਾਦਿ ਜਪੈ ਹਰਿਨਾਉ ॥ ਸੰਤਪ੍ਰਸਾਦਿ ਹਰਿ ਕੀਰਤਨ ਗਾਉ ॥ ਸੰਤਪ੍ਰਸਾ
 ਦਿ ਸਗਲ ਦੁਖ ਮਿਟੈ ॥ ਸੰਤਪ੍ਰਸਾਦਿ ਬੰਧਨ ਤੋਢੁਟੈ ॥੨॥ ਸੰਤਕਿਰਪਾ ਤੇ ਮਿਟੈ ਮੇਰ
 ਭਗਮਾ ॥ ਸਾਧਯੋਰੇ ਮਜਨ ਸਭ ਧਰਮਾ ॥ ਸਾਧਕਿ ਪਾਲਦਇ ਅਲਗੋਵਿਦੁ ॥ ਸਾਧ
 ਮਹਿ ਇਹ ਮਹੀ ਜੀਤੁ ॥੩॥ ਕਿਰਪਾਨਿ ਪਿਕਿਰਪਾਲ ਪਿਆਵਉ ॥ ਸਾਧਸੰਗਿ
 ਤ ਬੈਠੁ ਪਾਵਉ ॥ ਮੇਰਿ ਨਿਰਗੁਣ ਕਉ ਪ੍ਰਭਿ ਕੀਨੀਦਇਆ ॥ ਸਾਧਸੰਗਿ ਨਨਕਾ
 ਨ ਮੁਲਾਇਆ ॥੪॥੨੨॥ ਗਉੜੀ ਮਹਲਾ ੫ ॥ ਸਾਧਸੰਗਿ ਜਪਿ ਭਗਵੰ
 ਤੁ ॥ ਕੇਵਲ ਨਾਮੁ ਦੀਓਗੁਰ ਮੰਤ੍ਰ ॥ ਤਜਿ ਅਭਿਮਾਨੁ ਭੋਏ ਨਿਰਵੈਗਾ ॥ ਆਠਪਹਰੁ
 ਜਹੁਗੁਰੁ ਪੈਰਾ ॥੧॥ ਅਥਮਤਿ ਬਿਨਸੀਦੁ ਸਟ ਬਿਗਨੀ ॥ ਜਬਤੇ ਸੁਣਿ ਆਹਰਿ
 ਜਸੁ ਕਾਨੀ ॥੧॥ ਹਰਾਉ ॥ ਸਹਜ ਸੁਖ ਅਨੰਦ ਨਿਧਾਨਾ ॥ ਰਾਖਨ ਹਾਰੁ ਗਥਿਲੇਇ ਨਿ
 ਦਨਾ ॥ ਦੁਖ ਦਰ ਬਿਨਸੈ ਭੋਭਾਭਮਾ ॥ ਆਵਣ ਜਾਣੁ ਰਖੇਕਰਿਕਰਮਾ ॥੨॥ ਪੈਖੈ
 ਠੈ ਸੁਣੈ ਸਭੁ ਆਪਿ ॥ ਸਦਾ ਸੰਗਿ ਤ ਕਉ ਮਨਜਾਪਿ ॥ ਸੰਤਪ੍ਰਸਾਦਿ ਤ ਇਓ ਪਰਗਾ
 ਸੁ ॥ ਪੁਰਿ ਹੋਏ ਕੈ ਗੁਣ ਤਾਸੁ ॥੩॥ ਕਹਤ ਪਵਿਤ੍ਰ ਸੁਣਤੁ ਪੁਨੀਤਾ ॥ ਗੁਣਗੋਵਿੰਦ
 ਗਾਵਹਿ ਤੀਤੀਤਾ ॥ ਕੁਨਨਕ ਜਾਕਉ ਹੋਹੁ ਕ੍ਰਿਪਾਲਾ ॥ ਤਿਸੁ ਜਨਕੀ ਸਭ ਪੁਰਨ
 ਘਾਲਾ ॥੪॥੨੩॥ ਗਉੜੀ ਮਹਲਾ ੫ ॥ ਬੰਧਨ ਤੋਢਿ ਬੋਲਾਵੈ ਗਾਮਾ ॥ ਮਨਮ
 ਹਿਲੈ ਸਚੁ ਪਿਆਨੁ ॥ ਮਿਟੇ ਕਲੇਸ ਸੁਖੀ ਹੋਇਹੀ ਐ ॥ ਐਸਾ ਦਾਤਾ ਸਤਿਗੁਰੁ
 ਕਹੀਐ ॥੧॥ ਸੇਸੁ ਖਦਾ ਤਾਜੇਨਾ ਮੁਖ ਪਾਵੈ ॥ ਕਰਿਕਿਰਪਾ ਤਿਸੁ ਸੰਗਿ ਮਿਲਾਵੈ ॥
 ੧੧ ॥ ਹਰਾਉ ॥ ਜਿਸੁ ਹੋਇਦਇ ਆਲੁ ਤਿਸੁ ਆਪਿ ਮਿਲਾਵੈ ॥ ਸਗਬਨਿਧਾਨੁ ਗੁਰੁ ਤੇਪਾ
 ਦੈ ॥ ਆਪੁਤਿ ਆਗਿ ਮਿਟੈ ਆਵਣ ਜਾਣਾ ॥ ਸਾਧਕੈ ਸੰਗਿ ਪਾਰਬੁਨੁ ਪਛਾਣਾ ॥੨॥

ਜਿਸੁ ਸਿਮਰਤਿ ਦੁਖੁ ਭੋਭਾਢੈ

ਜਨਉਪਰਿਪ੍ਰਭਏਦਇਆਲਾਜਨਕੀਟੇਕਏਕੋਪਾਲਾ।ਏਕਾਲਿਵਏਕੇ
 ਮਾਨੇਭਉ।ਸਰਬਜਿਪਾਨਜਨਕੇਹਰਿਨਾਉ॥੩॥ਪਰਬ੍ਰਹਮਸਿਉਲਾਗੀਪ੍ਰੀਤਿ
 ॥ਨਿਰਮਲਕਰਣੀਸਾਚੀਗੀਤਿ।ਗੁਰਿਪ੍ਰਗੈਮੇਇਆਮੀਧੋਆਸਾ॥ਨਨਕਾਪ੍ਰ
 ਭਅਗਮਅਪਾਰਾ॥੪॥੨੪॥ ਗਉੜੀਮਹਲਾ ੫ ਜਿਸੁਮਨਿਬੈਸੰਤਰੇ
 ਜਨਸੇਇ।ਜਾਕੈਕਰਮਿਪਰਾਪਤਿਹੋਇ।ਦੁਖੁਰੇਗਕਛੁਭਉਨਬਿਆਪੈ।ਅ
 ਮ੍ਰਿਤਨਾਮਹਿਦੈਹਰਿਜਾਪੈ॥੧॥ਪਰਬ੍ਰਹਮਪਰਮੇਸਰੁਧਿਆਈਐ।ਗੁਰਿਪ੍ਰਗੈਤਇ
 ਹਿਮਤਿਪਾਈਐ॥੧॥ਗਉੜੀ॥ਕਰਨਕਰਾਵਨਹਾਰਦਇਆਲਾਜੀਅਜੰਤਸ
 ਗਲੇਪ੍ਰਤਿਪਾਲਾ॥੧॥ਗਉੜੀਮਹਲਾ ੫ ਅਗੋਚਰਸਦਾਬੈਅੰਤਾ।ਸਿਮਰਿਨਾਮੁਪੁਰੇਗੁਰਿਮੰਤਾ॥
 ॥੨॥ਜਾਕੀਸੇਵਾਸਰਬਾਨਿਯਨਾ।ਪ੍ਰਭਕੀਪੁਜਾਪਈਐਮਨਾ।ਜਕੀਦਹਲਾਨਬਿਰ
 ਥੀਜਾਇ।ਸਦਾਸਦਾਹਰਿਕੇਗੁਣਗਾਇ॥੩॥ਕਰਿਕਿਰਪਾਪ੍ਰਭਅੰਤਰਿਜਾਮੀ।ਸੁ
 ਖਨਿਸ਼ਾਨਹਰਿਅਲਖਸੁਆਮੀ।ਜੀਅਜੰਤਤੋਗੀਸਰਣਾਈ॥ਨਨਕਨਾਮੁਮਿਲੈਵ
 ਛਿਓਈ॥੪॥੨੫॥ ਗਉੜੀਮਹਲਾ ੫ ਜੀਅਜੁਗਤਿਕੈਹੋਰਾਥਾ।ਸਿ
 ਮਹੁਅਨਾਥਕੋਨਾ।ਪ੍ਰਭਚਿਤਿਅਏਸਭਦੁਖਜਾਇ।ਛੈਸਭਥਿਨਸਹਿਹਰਿਕੇ
 ਨਇ॥੧॥ਬਿਨੁਹਰਿਭਉਕਾਹੋਕਾਮਨਾਹਿ।ਹਰਿਥਿਸਰਬਿਕਾਹੋਸੁਖਜਾਨਹਿ॥੧॥
 ॥ਗਉੜੀ॥ਜਿਨਿਧੋਬਹੁਪਰਭੈਅਗਾਸਾ।ਜਾਕੀਜੋਤਿਜੀਅਪਰਗਾਸਾ।ਜਾਕੀਬ
 ਥਸਨਮੇਟੈਇ।ਸਿਮਰਿਸਿਮਰਿਪ੍ਰਭੁਨਿਰਭਉਹੋਇ॥੨॥ਅਠਪਰਗਸਿਮਰ
 ਹੁਪ੍ਰਭਨਾਮੁ।ਅਨਿਕਤੀਰਥਮਜਨਇਸਨਨਾ।ਪਰਬ੍ਰਹਮਕੀਸਰਣੀ।ਪੰਧੁਐਕੋਟਿ
 ਕਲੈਕਥਿਨਮਹਿਮਿਟਿਜਾਹਿ॥੩॥ਬੇਮੁਤਤ੍ਰਪੁਰਾਪਤਿਸਾਹਾ।ਪ੍ਰਭਸੇਵਕਸਾਭ
 ਵੇਸਾਹਾ।ਗੁਰਿਪ੍ਰਗੈਖੇਦੋਰਾਥਾ।ਨਨਕਪਰਬ੍ਰਹਮਸਮਰਾਥਾ॥੪॥੨੬॥ ਗਉੜੀ
 ਮਹਲਾ ੫ ਗੁਰਪਰਸਾਦਿਨਾਮਿਮਨੁਲਾਗਾ।ਜਨਮਜਨਮਕਾਸੇਇਆਜਾਗਾ
 ॥ਅਸੀਸੁਰਗੁਣਉਚਰੇਪ੍ਰਭਥਾਣੀ।ਪੁਰੇਗੁਰੀਸੁਮਤਿਪਰਾਣੀ॥੧॥ਪ੍ਰਭਸਿਮਰਤ
 ਕੁਸਲਸਭਿਪਏ।ਘਰਿਬਾਹਰਿਸੁਖਸਹਜਸਥਾਏ॥੧॥ਗਉੜੀਮਹਲਾ ੫ ਜਿਨਉਪਰਿਪ੍ਰਭਇਆ।ਕਰਿਕਿਰਪਾਪ੍ਰਭਾਪਿਮਿਲਾਇਆ।ਬਾਹਪਕਰਲੀਨੇਕਰਿਅ
 ਪਨਾ।ਹਰਿਹਰਿਕਥਾਸਦਾਜਪੁਜਪਨਾ॥੨॥ਮੰਤ੍ਰਤੰਤ੍ਰਅਉਖਧੁਪੁਨਰਾਗਾ।ਹਰਿ
 ਹਰਿਨਾਮੁਜੀਅਪਨਾਅਧਰਾ।ਸਦਾਦੁਨਪਾਇਓਹਰਿਗੰਗਾ।ਦੁਤਰਤਰੇਸਾਧਕੈਸੰਗਿ
 ॥੩॥ਸੁਖਬੈਸਹੁਸੰਤਜਨਪੁਰਵਹੁ।ਹਰਿਪੁਨਖਟਿਓਜਾਕਨਾਹਿਸਮਾਹੁ।ਜਿਸਹਿ
 ਪਰਾਪਤਿਤਿਸੁਗੁਰੁਦੇਇ।ਨਨਕਬਿਰਥਾਕੋਇਨਹੋਇ॥੪॥੨੭॥ ਗਉੜੀਮਹਲਾ

੫ ਰਸਤਪੁਨੀਤ੍ਰਹੇਤਿਤਕਾਲਾ।ਬਿਨਸਿਜਾਇਮਾਇਆਜੰਜਾਲਾ।ਰਸਨਾ
 ਮਹੁਗਮੁਗੁਣਨੀਤਾ।ਸੁਖੁਪਾਵਹੁਮੇਭਈਮੀਤ॥੧॥ਲਿਖੁਲੇਖਤਿਕਾਗਦਮਸ
 ਵਣੀ।ਰਸਨਾਮਹਰਿਅੰਮ੍ਰਿਤਥਾਣੀ॥੧॥ਗਉੜੀ॥ਇਕਾਰਜਤੋਰਾਹਿਥਿਕਾਰ
 ॥ਸਿਮਰਤਰਸਨਾਹੀਜਮਾਗਾ।ਪਰਮਗੁਣਿਕੇਦੁਤਨਜੋਪੈ।ਮਾਇਆਮਗਨਕਛੁ
 ਐਮੈ॥੨॥ਉਪਹਰਿਆਪਤਰੈਸੰਸਾਰਾ।ਰਸਨਾਮਜਪਿਏਕੰਗਾ।ਆਪਿਕਮਾ
 ਉਅਵਰਾਉਪਦੇਸੁ।ਰਸਨਾਮਹਿਰਦੈਪਰਦੇਸਾ॥੩॥ਜਾਕੇਮਾਥੈਦੁਨਿਪਨਾਸਿ
 ਏਪ੍ਰਭੁਜਪੈਭਗਵਨਾ।ਅਠਪਰਗਹਰਿਗੁਣਗਾਉ।ਕਰੁਨਨਕਉਤਿਸੁ
 ਬਲਿਜਾਉ॥੪॥੨੮॥ ਗਉੜੀਮਹਲਾ ੫ ਜੇਪਰਾਇਓਸੇਈਅਪਨਾਜਿ
 ਤਜਿਛੋਡਨਤਿਸਸਿਉਮਨੁਰਚਨਾ॥੧॥ਕਹਹੁਗੁਸੰਈਮਿਲੀਐਕੋਹਾਜਿ।ਬਿਖ
 ਰਜਤਤਿਸਸਿਉਨੇਹਾ॥੧॥ਗਉੜੀ॥ਛੁਭਥਤਸਾਸਚੁਕਰਿਜਾਤੀ।ਸਤਿਹੋਵਨੁ
 ਮਨਿਲਗੈਨਗਤੀ॥੨॥ਬਵੈਮਾਗੁਟੇਚਾਚਲਨਾ।ਸੀਧੁਛੋਡਿਅਪੁਠਾਥੁਨਾ
 ॥੩॥ਦੁਹਾਸਿਰਿਆਕਾਖਸੁਮੁਪ੍ਰਭਸੇਈ।ਜਿਸੁਮੈਨਾਨਕਸੇਮੁਕਤਾਹੋਈ॥੪॥
 ॥੨੯॥ ਗਉੜੀਮਹਲਾ ੫ ਕਲਜੁਗਮਹਿਮਿਲਾਅਏਸੰਜੋਗਾ।ਜਿਚਰੁਆ
 ਗਿਆਤਿਚਰੁਭੇਗਹਿਭੇਗਾ॥੧॥ਜਲੈਨਪਾਈਐਰਸਨੇਹੀ।ਕਿਰਤਿਸੰਜੋਗਸਤੀ
 ਉਹੋਈ॥੧॥ਗਉੜੀ॥ਦੇਖਦੇਖੀਮਨਹਠਿਨਲਜਾਈਐ।ਪ੍ਰਾਸੰਗੁਨਪਵੈਬ
 ਹੁਜਿਨਿਭਵਈਐ॥੨॥ਸੀਲਸੰਜਮਪ੍ਰਿਅਆਗਿਆਮਨੈ।ਤਿਸੁਨਹੀਕਉਦੁਖਨ
 ਰਵਨਿਆ॥੪॥੩੦॥ ਗਉੜੀਮਹਲਾ ੫ ਰਸਪਨਵੰਤਭਾਗਠਸਚਿਨਇ।
 ਹਰਿਗੁਣਗਾਵਹਿਸਹਜਿਸੁਭਾਇ॥੧॥ਗਉੜੀ॥ਪੀਉਦੈਕੇਖਲਿਭਿਠਖਜਾਨ
 ॥ਤਮੈਸੈਨਿਭਇਆਨਿਧਾਨਾ॥੧॥ਗਤਨਲਾਜਾਕਾਕਉਨਮੇਲਾ।ਭੇਡਭੇਡਾ
 ਖੁਟਅਤੇਲਾ॥੨॥ਖਾਵਹਿਖਰਚਹਿਗਲਿਮਿਲਿਭਾਈ।ਤੇਟਿਨਾਵੈਦਧਦੇਜਾਈ
 ॥੩॥ਕਰੁਨਨਕਜਿਸੁਮਸਤਕਿਲੇਖੁਲਿਖਾਇ।ਸੁਏਤੁਖਜਾਨੇਲਾਇਆਲਾਇ
 ॥੪॥੩੧॥ ਗਉੜੀਮਹਲਾ ੫ ਡਰਿਡਰਿਮਰੇਤਥਜਾਨੀਐਦੁਗਿ।ਡਰੁਚੁਕਾ
 ਦੋਖਆਭਰਪ੍ਰਗਿ॥੧॥ਸਤਿਗੁਰਅਪਨੇਕਉਥਲਿਹੋਰੈ।ਛੋਡਿਨਜਾਈਸਰਪਰ
 ਤਰੈ॥੧॥ਗਉੜੀ॥ਦੁਖੁਰੇਗੁਸੰਸਾਰੁ।ਬਿਸੈਰਜਥਨਾਮੁ।ਸਦਾਅਨੰਦਜਾਹਰਿਗੁਣਗਾ
 ॥੨॥ਬੁਭਭਲਾਕੋਈਨਕਹੀਜੈ।ਛੋਡਿਮਨੁਹਰਿਚਰਨਿਗਹੀਜੈ॥੩॥ਕਰੁਨਨਕਗੁ
 ਰਮੰਤ੍ਰਚਿਤਾਗਿ।ਸੁਖੁਪਾਵਹਿਸਚੈਦਰਬਾਗਿ॥੪॥੩੨॥ ਗਉੜੀਮਹਲਾ ੫

ਜਾਕਾ ਮੀਤ ਸਾਜਨ ਹੈ ਸੋ ਮੀਆ ॥ ਤਿਸੁ ਜਨ ਕਉ ਕਹੁ ਕਾਕੀ ਕਮੀਆ ॥ ੧ ॥ ਜਾਕੀ ਪ੍ਰ
 ਤੇਗ ਵਿਦ ਜੀਸ ਲਿਲਾਗੀ ॥ ਦੁਖ ਰਹੁ ਮਤ ਕਾ ਭਾਗੀ ॥ ੧ ॥ ੧੦੦ ॥ ਜਾਕਉ
 ਮੁਖ ਹਿਰ ਮੁਤ ਆਇ ॥ ਮੇਅਨਰ ਸਨਾਹੇ ਲਪਟਾਇ ॥ ੨ ॥ ਜਾਕਾ ਕਹਿ ਆਰ
 ਰਗੁ ਚਲਾ ॥ ਸਾਕ ਸਕਉ ਨਦਾਰੇ ਲੈ ਆਵੈ ਤਲੈ ॥ ੩ ॥ ਜਾਕਾ ਸਭ ਕਿਛੁ ਤਾ ਕਉ ਹਿ
 ॥ ਨਾਨਕ ਤਾ ਕਉ ਸਦਾ ਸੁਖ ਹੋਇ ॥ ੪ ॥ ੩੩ ॥ ਗਉੜੀ ਮਹਲਾ ੫ ॥ ਜਾਕੈ ਬ
 ਸੁਖ ਸਮਕ ਰਿਜ ਪਾ ॥ ਤਾ ਕਉ ਕਾਕਾ ਕਹਾਇ ਆਪੇ ॥ ੧ ॥ ਸਹਜ ਅਨੰਦ ਹਿ ਸਾਧੁ ਮਹਿ
 ॥ ਅਗਿਆ ਕਾ ਕੀ ਹਰਿ ਹਿ ਗਇ ॥ ੧ ॥ ੧੦੦ ॥ ਜਾਕੈ ਅਚਿਤੁ ਬਸੈ ਮਨਿ ਆਇ ॥ ਤਾ ਕ
 ਉਚਿਤਾ ਕਤ ਹੁਨਹਿ ॥ ੨ ॥ ਜਾਕੈ ਬਿਨ ਸਿਉ ਮਨ ਤੇ ਭਰਮਾ ॥ ਤਾ ਕੈ ਕਛੁ ਨਾ ਹੀ ਭਯੁ ਜਾਮ
 ॥ ੩ ॥ ਜਾਕੈ ਹਿਰਦੈ ਚਿਹਰਿ ਨਾਮਾ ॥ ਕਹੁ ਨਾਨਕ ਤੈ ਸਗਲ ਨਿਧਾਨਾ ॥ ੪ ॥ ੩੪ ॥
 ਗਉੜੀ ਮਹਲਾ ੫ ॥ ਅਗਮ ਰੂਪ ਕਾ ਮਨ ਮਹਿ ਆਨਾ ॥ ਗੁਰ ਪਰਸਾਦਿ ਕਿਨੈ ਦਿ
 ਰੇ ਨ ਜਾਨਾ ॥ ੧ ॥ ਸਹਜ ਕਥਾ ਕੇ ਅੰਮ੍ਰਿਤ ਭੰਡਾ ॥ ਜਿਸ ਪਿਪਾਸਾ ਤਿਸਿ ਲੈ ਭੁੱਖ
 ਚਾ ॥ ੧ ॥ ੧੦੦ ॥ ਅਨੁਤ ਬਾਣੀ ਬੁਨਿ ਗਲਾ ॥ ਤੈ ਕੀ ਧੁਨਿ ਸੋ ਹੋ ਗਏ ਪਾਨਾ ॥ ੨ ॥
 ਤਹ ਸਹਜ ਅਖਰੇ ਅਨੇਕ ਅਨੰਤਾ ॥ ਪਰਬੁ ਮਰੇ ਸੰਗੀ ਸੰਤਾ ॥ ੩ ॥ ਹਰਖ ਅਨੰਤ
 ਸੋਗ ਨ ਹੀ ਥੀਆ ॥ ਸਿਧੁ ਗੁਰ ਨਾਨਕ ਕਉ ਦੀਆ ॥ ੪ ॥ ੩੫ ॥ ਗਉੜੀ ਮਹਲਾ
 ੫ ॥ ਕਵਨ ਰੂਪ ਤੇਰਾ ਆਰਾਧਿ ॥ ਕਵਨ ਜੋਗ ਕੀਇ ਆਲੇਸਾ ਪਉ ॥ ੧ ॥ ਕਵਨ ਗੁ
 ਨ ਜੋਤੁ ਲੈ ਗਵਉ ॥ ਕਵਨ ਬੋਲਿ ਘਰਬੁ ਮੁਗੀ ਛਾਵਉ ॥ ੧ ॥ ੧੦੦ ॥ ਕਵਨ
 ਸੁਪੁ ਜਾਤੇ ਗਕਉ ॥ ਕਵਨ ਸੁਧਿ ਪਿਤਿ ਤੁਭਵ ਜਾਨਤੁ ਰਉ ॥ ੨ ॥ ਕਵਨ ਤਪੁ ਜਿ
 ਤਤਪੀ ਆਹੋਇ ॥ ਕਵਨ ਸੁਨਾ ਮੁਹਿ ਮੈ ਮਲੁ ਖੋਇ ॥ ੩ ॥ ਗੁਣ ਪੁਜਾ ਗਿਆਨ ਪਿ
 ਆਨ ਨਾਨਕ ਸਗਲ ਪਾਨਾ ॥ ਜਿਸੁ ਕਰਿ ਕਿਰਪਾ ਸਤਿ ਗੁਰੀ ਮਲੈ ਦਇਆਲਾ ॥ ੪ ॥
 ਤਿਸਹੀ ਗੁਨ ਤਿਨਹੀ ਪੁਛ ਜਾਤਾ ॥ ਜਿਸ ਕੀ ਮਨ ਲੈਇ ਸੁਖ ਦਾਤਾ ॥ ੧੦੦ ॥ ੩੬ ॥ ਗਉੜੀ ਮਹਲਾ ੫
 ॥ ਅਪਨ ਤਨੁ ਨਹੀ ਜਾ ਕਉ ਗਰਬਾ ॥ ਰਾਜ ਮਿਲਾਖ
 ਨਹੀ ਆਪਨ ਰਬਾ ॥ ੧ ॥ ਅਪਨ ਨਹੀ ਕਾ ਕਉ ਲਪਟਾਇ ॥ ਆਪਨ ਨਾਮੁ ਸਤਿ
 ਗੁਰ ਤੇ ਪਇ ॥ ੧ ॥ ੧੦੦ ॥ ਸੁਤ ਬਨਤਾ ਆਪਨ ਨਹੀ ਭਾਈ ॥ ਇਸਟ ਮੀਤ ਆਪ
 ਬਪੁਨ ਮਾਈ ॥ ੨ ॥ ਸੁਇਨ ਰੂਪ ਭੁਨਿ ਨਹੀ ਦਾਮਾ ॥ ਚੈਵਰ ਗੈਵਰ ਆਪਨ ਨਹੀ ਕੰਮਾ ॥
 ॥ ੩ ॥ ਕਹੁ ਨਾਨਕ ਜੋ ਬਖਸਿ ਮਿਲਾਇਆ ॥ ਤਿਸ ਕਾ ਸਭ ਕਿਛੁ ਜਿਸ ਕਾ ਹਰਿ ਗਇਆ
 ॥ ੪ ॥ ੩੭ ॥ ਗਉੜੀ ਮਹਲਾ ੫ ॥ ਗੁਰ ਕੈ ਚਰਨ ਉਪਰਿ ਮੇਰੇ ਮਖੋ ॥ ਤਤੇ ਭਖੋ
 ਰੇ ਸਗਲੇ ਲਾਖੋ ॥ ੧ ॥ ਸਤਿ ਗੁਰ ਆਪਨੇ ਕਉ ਕਰ ਬਲੀ ॥ ਆਤਮ ਦੀ ਨਪਰ ਮਰੇ ਗਮਨ

੧੦੦ ॥ ਚਰਨੇ ਹੋਣੁ ਗਰਿ ਕੀ ਮੁਖਿ ਲਾਗੀ ॥ ਅਹੰ ਬੁਧਿ ਤਿਨਿ ਸਗਲ ਤਿਆਗੀ
 ॥ ੨ ॥ ਗੁਰ ਕਾ ਸਬਦੁ ਲੰਗਮ ਨਿਮੀਠਾ ॥ ਪਰਬੁ ਮੁਤ ਤੇ ਮੋਹਿ ਡੀਠਾ ॥ ੩ ॥ ਗੁਰੁ ਸੁਖ ਦਾ
 ਤਗੁਰੁ ਕਰਤਾਰਾ ॥ ਜੀਅ ਪਾਣ ਨਾਨਕ ਗੁਰ ਆਪਾਗਾ ॥ ੪ ॥ ੩੮ ॥ ਗਉੜੀ ਮਹਲਾ ੫
 ॥ ਮਨ ਮੇਰੇ ਤੂੰ ਤਾ ਕਉ ਆਹਿ ॥ ਜਾਕੈ ਉਣਾ ਕਛੁ ਹੁਨਹਿ ॥ ੧ ॥ ਹਰਿ ਸਾਪੀਤ ਮੁਕਰਿ ਮ
 ਨਿਮੀਤਾ ॥ ਪਾਨ ਅਪੁਰਾਖ ਹੁਸਦ ਦੀਤਿ ॥ ੧ ॥ ੧੦੦ ॥ ਹਰਿ ਮਨ ਮੇਰੇ ਤੂੰ ਤਾ ਕਉ ਸੇਵਾ ਆ
 ਦਿ ਪੁਰਖ ਅਪਰੰਪਰ ਦੇਵਾ ॥ ੨ ॥ ਤਿਸਉ ਪਰਿ ਮਨਿ ਕਰਿ ਤੁਆ ਸਾ ॥ ਆਦਿ ਜੁਗਾਦਿ ਜਾਕਾ
 ਭਰਵਾਸਾ ॥ ੩ ॥ ਜਾਕੀ ਪੀਤਿ ਸਦਾ ਸੁਖ ਹੋਇ ॥ ਨਾਨਕ ਗਾਵੈ ਗੁਰ ਮਿਲੈ ਸੋਇ ॥ ੪ ॥ ੩੯ ॥
 ਗਉੜੀ ਮਹਲਾ ੫ ॥ ਮੀਤੁ ਕਰੈ ਸੇਈ ਹਮ ਮਾਨਾ ॥ ਮੀਤ ਕੋ ਕਰਤ ਬਕੁ ਸਲ ਜਮਾਨਾ ॥
 १ ॥ ਏਕ ਦੇਵ ਮੇਰੇ ਮਨਿ ਦੀਤਾ ॥ ਜਿਸੁ ਕਿਛੁ ਕਰਣ ਸੁਮਰ ਮੀਤਾ ॥ ੧ ॥ ੧੦੦ ॥ ਮੀਤੁ
 ਹਮ ਦੇਵ ਪਦਾਰਾ ॥ ਗੁਰ ਕਿਰਪਾ ਤੇ ਮੋਹਿ ਅਸਨਾਰਾ ॥ ੨ ॥ ਮੀਤੁ ਹਮ ਆਤਮਾ ਜੀ
 ॥ ਸੀਮ ਬੁਧੁ ਪਰਬੁ ਪਰਬੁ ਮੁਸੁਆਮੀ ॥ ੩ ॥ ਹਮਦ ਸੋਤੁ ਮਰ ਕੁਰੇ ਮੇਰੇ ॥ ਮਨ ਮਹਤ ਨ
 ਨਕ ਪ੍ਰਭ ਤੇਗਾ ॥ ੪ ॥ ੪੦ ॥ ਗਉੜੀ ਮਹਲਾ ੫ ॥ ਜਾਕਉ ਤੁਮ ਭੋਲੇ ਸਮਰਥ ਅੰਗਾ ॥
 ਤਾ ਕਉ ਕਛੁ ਨਾ ਹੀ ਕਲੰਗਾ ॥ ੧ ॥ ਮਾਧਉ ਜਾ ਕਉ ਹੋ ਆਸਤੁ ਮਾਗੀ ॥ ਤਾ ਕਉ ਕਛੁ ਨਾ ਹੀ
 ਸੰਸਾਰੀ ॥ ੧ ॥ ੧੦੦ ॥ ਜਾਕੈ ਹਿਰਦੈ ਠਾਕੁ ਹੋਇ ॥ ਤਾ ਕਉ ਸਹਜ ਨਾ ਹੀ ਕੋਇ ॥ ੨ ॥ ਜਾ
 ਕਉ ਤੁਮ ਦੀਨੀ ਪ੍ਰਭ ਪੀਗਾ ॥ ਤਾ ਕੈ ਨਿਕਟਿ ਨ ਆਵੈ ਪੀਗਾ ॥ ੩ ॥ ਕਹੁ ਨਾਨਕ ਮੈ ਸੋ ਗੁਰੁ ਪ
 ਏਆ ॥ ਪਰਬੁ ਮੁਪੁਰਨ ਦੇਖਾਇਆ ॥ ੪ ॥ ੪੧ ॥ ਗਉੜੀ ਮਹਲਾ ੫ ॥ ਦਲ ਭਰੇ
 ਪਾਈ ਵਡ ਭਾਗੀ ॥ ਨਾਮ ਜਪ ਪਹਿਤੇ ਆਤਮ ਪਾਤੀ ॥ ੧ ॥ ਮਹਿਨਾ ਹੀ ਜਿਨਾ ਬਿਸਰ
 ਤਗਾ ॥ ਨਾਮ ਬਿਧੂ ਨ ਜੀਵਨ ਕਉ ਨਕਾਮਾ ॥ ੧ ॥ ੧੦੦ ॥ ਖਤ ਪੀਤ ਖੇਲ ਤਹ ਸਤ
 ਬਿਸਥਾ ॥ ਕਵਨ ਅਰਥ ਮਿਰਤ ਕਸੀ ਗਾ ॥ ੨ ॥ ਜੇਨਾ ਸੁਨਹਿ ਸੁਪਰਮਾਨੰਦਾ ॥ ਪ
 ਸੁਪੰਖੀ ਤਿਗਦੇ ਜੋ ਨਿਤ ਮੰਦਾ ॥ ੩ ॥ ਕਹੁ ਨਾਨਕ ਗੁਰ ਮੰਤ੍ਰ ਦਿਵਾਇਆ ॥ ਕੇਵਲ
 ਨਾਮੁ ਰਿਦਮਾ ਹਿਸਮਾਇਆ ॥ ੪ ॥ ੪੨ ॥ ਗਉੜੀ ਮਹਲਾ ੫ ॥ ਕਾਕੀ ਮਾਈ ਕਾ ਕੋ ਬਾ
 ਪਾਨਾ ਮਪੀਰ ਕਛੁ ਠੇਸ ਭਾਕਾ ॥ ੧ ॥ ਕਾਹੇ ਕਉ ਮੁਖ ਭਲਾਇਆ ॥ ਮਿਲਿ ਸੋ ਜੋਗ
 ਹੁਕਮ ਤੂੰ ਆਇਆ ॥ ੧ ॥ ੧੦੦ ॥ ਏਕਾ ਮਾਈ ਏਕਾ ਜੋਤਿ ॥ ਏਕੈ ਪਦ ਨ ਕਾ ਕਉ ਦੁ
 ਰੇਤਾ ॥ ੨ ॥ ਮੇਰੇ ਮੇਰਾ ਕਰਿ ਬਿਲਾਹੀ ॥ ਮਰਣ ਹਰਿ ਉਜੀ ਅਗਨੀ ॥ ੩ ॥ ਕਹੁ ਨ
 ਨਾਨਕ ਗੁਰੇ ਕਾ ਖਾਟਾ ॥ ਮੁਕਤਿ ਭਏ ਬਿਨੇ ਸੋ ਕੁਮਥਾਟਾ ॥ ੪ ॥ ੪੩ ॥ ਗਉੜੀ ਮਹਲਾ ੫
 ॥ ਵਡੇ ਵਡੇ ਦੀਸਹਿ ਲੰਗਾ ॥ ਤਿਨ ਕਉ ਬਿਧਾਇ ਚਿਤ ਰੋਗਾ ॥ ੧ ॥ ਕਉ ਨਵ ਡਾਮਾਇਆ
 ਵਡਿਆਈ ॥ ਸੇਵਾ ਜਿਨਿ ਰਾਮ ਲਿਵਲਾਈ ॥ ੧ ॥ ੧੦੦ ॥ ਭੂਮੀ ਆ ਭੂਮਿ ਪ

ਗੁਪਤਾ॥੪॥੫੫॥ਗਉੜੀਮਹਲਾ ੫ ਕਲਿਕਲੇਸਗਰਸਥਦਿਨਿਵ
 ਗਾਅਵਲਜਣਹੋਸੁਖਸਾਗੇ॥੧॥ਭੈਭਿਨਸੈਨਿਰਤਉਹਰਿਪਿਆਇਆਸਾ
 ਪਸੰਗਿਹਰਿਕੇਗੁਣਗਾਇਆ॥੧॥ਰਹਾਉ॥ਚਰਨਕਵਲਹਿਰਅੰਤਰਿਧਾਗੇਅ
 ਗਨਿਸਗਰਗੁਰਿਪਾਰਿਉਤਾਗੇ॥੨॥ਬੁਰਤਜਾਤਿਪੁਰੇਗੁਰਿਕਾਢੇ॥ਜਨਮਜਨਮਕੇ
 ਟੁਟੇਗਾਢੇ॥੩॥ਕਰੁਨਨਕਤਿਸੁਗਰਬਲਿਹਾਗੇ॥ਜਿਸੁਭੇਟਤਗਤਿਭਈਹਮ
 ਗੇ॥੪॥੫੬॥ਗਉੜੀਮਹਲਾ ੫ ਸਧਸੰਗਿਤਕੀਸਰਨੀਪਰਹਾਮੁਨਤ
 ਨਪਨਅਗੈਪਰਹਾ॥੧॥ਅੰਮ੍ਰਿਤਨਾਮੁਪੀਵਹੁਮੇਰਭਈ॥ਸਿਮਰਿਸਿਮਰਿਸੁ
 ਤਪਤਿਬੁਝਈ॥੧॥ਰਹਾਉ॥ਤਜਿਅਭਿਮਾਨੁਜਨਮਮਰਣਨਿਵਾਰਹਾਹਰਿਕੇ
 ਦਾਸਕੇਚਰਨਮਸਕਾਰਹਾ॥੨॥ਸਸਿਸਾਸਿਪ੍ਰਭਮਨਹਿਸਮਲੇ॥ਸੇਧਨਸੰਚ
 ਹੁਜਚਲੈਨਲੇ॥੩॥ਤਿਸਪਿਰਪਤਿਜਿਸਮਸਤਕਿਭਗਾਕਰੁਨਨਕਤਾ
 ਕੀਚਰਣੀਲਾਗਾ॥੪॥੫੭॥ਗਉੜੀਮਹਲਾ ੫ ਸੁਕਹੋਰਕੀਏਖਿਨਮਹੇ
 ॥ਅੰਮ੍ਰਿਤਦ੍ਰਿਸਟਿਸਿਚਿਤੀਵਾਹੇ॥੧॥ਕਟੇਕਸਟਪੁਰੇਗੁਰਦੇਵ॥ਸੇਵਕਕਉ
 ਦੀਨੀਅਪਨੀਸੇਵਾ॥੧॥ਰਹਾਉ॥ਮਿਟਿਗਈਚਿਤਪੁਨੀਮਨਆਸਾ॥ਕਰੀਦਇ
 ਆਸਤਿਗੁਰਗੁਣਤਸਾ॥੨॥ਦੁਖਨਠਸੁਖਅਇਸਮਾਈ॥ਚੀਲਨਪ੍ਰੀਜਗੁ
 ਰੁਹਮਾਈ॥੩॥ਇਛਪੁਨੀਪੁਰੇਗੁਰਿਮੈਲਾ॥ਨਨਕਤੇਜਨਸਫਲਫਲੇ॥੪॥੫੮॥ਗਉੜੀਮਹਲਾ ੫ ਤਪਹਏਪਈਪੁੰਭਸਾਤਿ॥ਸੀਤਲਭੇ
 ਕੀਨੀਪੁਭਦਾਤਿ॥੧॥ਪੁਭਕਿਰਪਾਤੇਭੇਸੁਭੇਲੇ॥ਜਨਮਜਨਮਕੇਬਿਛੁਡੇਮੇਲੇ
 ॥੧॥ਰਹਾਉ॥ਸਿਮਰਤਸਿਮਰਤਪ੍ਰਭਕਾਨਾਉ॥ਸਗਲੇਰੋਗਕਾਥਿਨਸਿਆਥਾ
 ਉ॥੨॥ਸਹਜਿਸੁਭਾਇਥੈਲੈਹਰਿਬਾਣੀ॥ਅਠਪਰਪ੍ਰਭਸਿਮਰਹੁਪ੍ਰਣੀ॥੩॥
 ਦੁਖਦਰਦੁਖਮੁਨੇਕਿਨਾਵੈ॥ਕਰੁਨਨਕਜੇਹਰਿਗੁਣਗਾਵੈ॥੪॥੫੯॥ਗਉੜੀਮਹਲਾ ੫ ਭਲੇਦਿਵਸਭਲੇਸੰਜਗਾ॥ਜਿਤੁਭੇਟਪਰਬ੍ਰਹਮਨਿਜੇਗ
 ॥੧॥ਓਥੇਲਾਕਉਹਉਥੇਲਾਜਾਉ॥ਜਿਤੁਮੇਰਾਮਨੁਜਪੈਹਰਿਨਾਉ॥੧॥ਰਹਾਉ॥
 ਸਫਲਮੁਰਤਸਫਲਓਧਾਗੀ॥ਜਿਤੁਗੁਰਨਾਉਚਰੈਹਰਿਗੀ॥੨॥ਸਫਲਓਧ
 ਮਾਥਾਸੰਤਮਸਕਾਰਸਿ॥ਚਰਣਪੁਨੀਭੂਲਹਿਹਰਿਮਾਗਿ॥੩॥ਕਰੁਨਨਕਭ
 ਲਾਮੇਰਕਮਾ॥ਜਿਤੁਭੇਟਸਾਧੁਕੇਚਰਨਾ॥੪॥੬੦॥ਗਉੜੀਮਹਲਾ ੫ ਗੁਰਕਾਸਬਦੁਰਾਖੁਮਨਮਾਹਿਨਾਮੁਸਿਮਰਿਚਿਤਾਸਭਜਾਹਿ॥੧॥ਬਿਨਭਗ
 ਵੰਤਨਹੀਅਨਕੇਇਆਮਾਰੈਰਖੈਦੇਸੇਇ॥੧॥ਰਹਾਉ॥ਗੁਰਕੈਚਰਣਹਿਦੈਉ

ਪ੍ਰਗਿਆਗਨਿਸਾਗਰੁਜਪਿਉਤਹਰਿਪਾਰਿ॥੨॥ਗੁਰਮੁਰਤਿਸਿਉਲਾਇਪਿ
 ਆਨਾ॥ਬਿਨਉਹਪਾਵਹਿਮਾਨੁ॥੩॥ਸਗਲਤਿਆਗਿਗੁਰਸਰਣੀਆਇਆ॥
 ਮਿਟਾਏਸੋਨਕਸੁਖਪਾਇਆ॥੪॥੬੧॥ਗਉੜੀਮਹਲਾ ੫ ਜਿਸੁਸਿ
 ਮਰਤਿਦੁਖਸੁਖਜਾਇ॥ਨਮੁਰਤਨੁਦਸੈਮਨਿਆਇ॥੧॥ਜਪਮਨਮੇਰੋਗੈਦਿ
 ਕੀਥਾਣੀ॥ਸਾਧੂਜਨਗਮੁਰਸਨਵਖਾਣੀ॥੧॥ਰਹਾਉ॥ਏਕਸੁਬਿਨਾਹੀਦੁਜਾ
 ਕੋਇਜਾਕੀਵਿਸਟਿਸਦਾਸੁਖੁਹੋਇ॥੨॥ਸਾਜਨੁਮੀਤੁਸਖਾਕਹਿਕਾਹਰਿਹ
 ਰਿਅਖਰਮਨਮਹਿਲੇਖਾ॥੩॥ਗਵਿਹਰਿਆਸਰਬਤਸੁਆਮੀ॥ਗੁਣਗਾਵੈਨਾਨ
 ਕੁਅੰਤਰਜਾਮੀ॥੪॥੬੨॥ਗਉੜੀਮਹਲਾ ੫ ਭੈਅਹਿਚਿਓਸੁਭਸੇਸਾ
 ਗਾਤਿਸੁਭਉਨਾਥੀਜਿਸੁਨਾਮੁਅਧਾਰਾ॥੧॥ਭਉਨਦਿਆਪੈਤੇਰੀਸਰਣਾਜੇਤੁਪੁ
 ਭਾਵੈਸੇਈਕਰਣਾ॥੧॥ਰਹਾਉ॥ਸੇਗਰਬਖਮਹਿਅਵਲਜਣਾ॥ਤਿਨਿਸੁਖ
 ਪਾਇਆਜੇਪ੍ਰਭਭਾਣਾ॥੨॥ਅਗਨਿਸਾਗਰੁਮਹਾਦਿਆਪੈਮਾਇਆ॥ਸਿਸੀਤਲ
 ਜਿਨਸਤਿਗੁਰੁਪਾਇਆ॥੩॥ਰਾਖਿਲੇਇਪ੍ਰਭਰਖਨਰਹਾਕਰੁਨਨਕਕਿਆਜੈ
 ਤਵਿਚਰਾਗਾ॥੪॥੬੩॥ਗਉੜੀਮਹਲਾ ੫ ਤੁਮਗੀਕਿਰਪਾਤੇਜਪੀਐਨਾ
 ਉ॥ਤੁਮਗੀਕਿਰਪਾਤੇਦਰਗਥਾਉ॥੧॥ਤੁਬਿਨਪਾਰਬ੍ਰਹਮਨਹੀਕੋਇ॥ਤੁਮ
 ਗੀਕਿਰਪਾਤੇਸਦਾਸੁਖੁਹੋਇ॥੧॥ਰਹਾਉ॥ਤੁਮਮਨਿਵਸੈਤਉਦੁਖਨਲਾਗੇ॥ਤੁਮ
 ਗੀਕਿਰਪਾਤੇਭ੍ਰਮਭਉਭਾਗੇ॥੨॥ਪਾਰਬ੍ਰਹਮਅਪਰੰਪਰਸੁਆਮੀ॥ਸਗਲਘਟਾ
 ਕੇਅੰਤਰਜਾਮੀ॥੩॥ਕਰਉਅਰਦਸਿਆਪਨੇਸਤਿਗੁਰਪਸਿਆ॥ਨਨਕਨਾਮੁਮਿ
 ਲੈਸਚਰਸਿ॥੪॥੬੪॥ਗਉੜੀਮਹਲਾ ੫ ਕਣਬਿਨਜੈਸੇਬੈਥਰੁਤ
 ਥਾਨਾਮਾਥਿਉਨਸੁਨੇਸੇਮੁਖਾ॥੧॥ਹਰਿਹਰਿਨਾਮੁਜਪਹਰਿਤਪ੍ਰਣੀ॥ਨਾਮਾਥਿਉ
 ਨਹਿਗੁਣੇਹਰਿਗਾਨੀ॥੧॥ਰਹਾਉ॥ਨਾਮਾਥਿਨਾਹੀਮੁਖਭਾਗਾ॥ਭਰਤਬਿਰੁਨਕ
 ਹੋਸਾਗਾ॥੨॥ਨਾਮੁਬਿਸਾਹਿਲਾਗੈਅਨਸੁਆਇ॥ਤਾਕੀਅਸਨਪੁਜੈਕਾਇ॥੩॥
 ਕਰਿਕਿਰਪਾਪ੍ਰਭਾਪਨੀਦਾਤਾ॥ਨਨਕਨਾਮੁਜਪੈਦਿਨੁਗਤਿ॥੪॥੬੫॥ਗਉੜੀਮਹਲਾ ੫ ਤੁੰਸਮਰਖੁਤੂੰਮੇਰਾਸੁਆਮੀ॥ਸਭੁਕਿਛੁਤੁਮੇਰੇਤੂੰਅੰਤਰਿਜਾ
 ਮੀ॥੧॥ਪਾਰਬ੍ਰਹਮਪੁਰਨਜਨਓਟਾ॥ਤੇਰੀਸਰਣਉਪਹਰਿਜਨਕੇਟਾ॥੧॥ਰਹਾਉ॥
 ਜੇਤੇਜੀਅਤੇਤੇਸਭਤੇਗਾ॥ਤੁਮਗੀਕਿਪਾਤੇਸੁਖਘਨੇਗੇ॥੨॥ਜਿਕਿਛੁਵਰਤੈਸਭ
 ਤੇਰਾਭਾਣਾ॥ਹਕਮੁਬੁਝੈਸੇਸਚਿਸਮਾਣਾ॥੩॥ਕਰਿਕਿਰਪਾਦੀਜੈਪ੍ਰਭਦਾਨਾ॥
 ਨਨਕਸਿਮਰੈਨਾਮੁਨਿਧਾਨਾ॥੪॥੬੬॥ਗਉੜੀਮਹਲਾ ੫ ਤਾਕਾਦਰਸੁ

ਪਾਈਐਵਡਭਾਗੀ॥ ਜਾਕੀਗਮਨਮਲਿਵਲਾਗੀ॥ ੧॥ ਜਾਕੈਹਰਿਵਸਿਅ
 ਮਨਿਮਾਹੀ॥ ਤਾਕਉਤਖੁਸੁਪਨੈਭੀਨੀ॥ ੧॥ ਰਹਾਉ॥ ਸਰਬਨਿਧਾਨਗਥੇ
 ਜਨਮਾਹੀ॥ ਤਾਕੈਸੰਗਿਕਿਲਵਿਖਤਖਜਾਹਿ॥ ੨॥ ਜਨਕੀਮਹਿਮਾਕਥੀ
 ਨਜਾਇ॥ ਪਰਬ੍ਰਹਮੁਜਨਹਿਆਸਮਾਇ॥ ੩॥ ਕਰਿਕਿਰਪਪ੍ਰਭਾਬਿਨੁ
 ਸੁਨੀਜੈ॥ ਦਾਸਕੀਧੁਰਿਨਾਨਕਉਦੀਜੈ॥ ੪॥ ੬੭॥ ਗਉੜੀਮਹਲਾ ੫
 ਹਰਿਸਿਮਰਤਤੀਜਾਇਬਲਾਇ॥ ਸਰਬਕਲਿਆਣਵਸੈਮਨਿਆਇ॥ ੧॥
 ਭਜਮਨਮੋਏਕਨਮੁ॥ ਜੀਅਤੇਰਕੈਆਵੈਕਾਮ॥ ੧॥ ਰਹਾਉ॥ ਗੋਇਦਿਨਸੁਗੁਣ
 ਗਾਉਅਨੰਤਾ॥ ਗਰਿਧੁਰਕਾਨਿਰਮਲਮੰਤਾ॥ ੨॥ ਛੇਤਿਉਪਾਵਏਕੇਕਥਾ॥ ਮਧ
 ਪਦਾਰਥਅੰਮ੍ਰਿਤਸੁਚਖੁ॥ ੩॥ ਬਿਖਮਸਾਗੁਰੇਈਜਨਤਗਾ॥ ਨਾਨਕਜਾਕਉ
 ਨਦਰਿਕਰੇ॥ ੪॥ ੬੮॥ ਗਉੜੀਮਹਲਾ ੫ ਹਿਰਦੈਚਰਨਕਮਲਪ੍ਰਭ
 ਗੋਪੁਰਸਤਿਗੁਰੀਮਲਿਨਿਸਤਾਰੇ॥ ੧॥ ਗੋਵਿੰਦਗੁਣਗਾਵਹੁਮੋਭਈ॥ ਮਿਲਿਸਾ
 ਧੁਰਗਿਨਮੁਪਿਆਈ॥ ੧॥ ਰਹਾਉ॥ ਦੁਲਭਦੇਹੇਈਪਰਵਣੁ॥ ਸਤਿਗੁਰੇ
 ਪਇਆਨਸੁਨੀਸਾਨੁ॥ ੨॥ ਹਰਿਸਿਮਰਤਪੁਰਨਪਦਪਾਇਆ॥ ਸਾਧਸੰਗਿਭੋਭ
 ਮਿਮਿਦਾਇਆ॥ ੩॥ ਜਤਤਤਦੇਖਉਤਤਹਿਆਸਮਾਇ॥ ਨਾਨਕਦਾਸਹਰਿ
 ਕੀਸਰਣਾਇ॥ ੪॥ ੬੯॥ ਗਉੜੀਮਹਲਾ ੫ ਗੁਰਜੀਕੇਦਰਸਨਕਉ
 ਬਲਿਜਾਉ॥ ਜਪਿਜਪਿਜੀਵਾਸਤਿਗੁਰਨਉ॥ ੧॥ ਪਰਬ੍ਰਹਮਪੁਰਨਗੁਰੇ
 ਵਾ॥ ਕਰਿਕਿਰਪਾਲਾਗਉਤੇਸੇਵ॥ ੧॥ ਰਹਾਉ॥ ਚਰਨਕਮਲਹਿਰਦੈਉਰਿ
 ਧਰੀ॥ ਮਨਤਨਪਨਗੁਰਪ੍ਰਾਨਅਧਰੀ॥ ੨॥ ਸਫਲਜਨਮੁਹੈਵੈਪਰਵਣੁ॥ ਗੁ
 ਰਪਰਬ੍ਰਹਮੁਨਿਕਟਿਕਰਿਜਾਣੁ॥ ੩॥ ਸੰਤਧੁਰਿਪਾਈਐਵਡਭਾਗੀ॥ ਨਾਨਕਗੁ
 ਰਭੇਤਤਹਰਿਸਿਉਲਿਵਲਾਗੀ॥ ੪॥ ੧੦॥ ਗਉੜੀਮਹਲਾ ੫ ਕਰੈਦੁ
 ਹਕਗਮਦਿਖਾਵੈਹੋਗਾ॥ ਮਕੀਦਰਗਧਾਧਾਰੈ॥ ੧॥ ਗੁਰਮੈਸੇਈਗਮਣ
 ॥ ਜਲਿਥਲਿਮਹੀਅਲਿਏਕੁਸਮਾਣ॥ ੧॥ ਰਹਾਉ॥ ਅੰਤਹਿਬਿਖੁਮੁਖਿਅੰ
 ਮ੍ਰਿਤਸੁਣਾਵੈ॥ ਜਮਪੁਰਿਥਾਧਾਰੈਦਾਖਾਵੈ॥ ੨॥ ਅਨਿਕਪੜੈਦਮਹਿਕਮਵੈ
 ਵੇਕਗਾਧਿਨਮਹਿਪ੍ਰਗਟਹੋਹਿਸੰਸਾਰ॥ ੩॥ ਅੰਤਹਿਸਾਚਿਨਮਿਰਸਿਗਤਾ॥
 ਨਾਨਕਤਿਸੁਕਿਰਪਾਲੁਬਿਥਤਾ॥ ੪॥ ੧੧॥ ਗਉੜੀਮਹਲਾ ੫ ਰਾਮ
 ਗੁਰਦੇਉਤਹਿਨਜਾਈ॥ ਗੁਰਪੁਰਜਿਸੁਦੇਇਭੁਣਾਇ॥ ੧॥ ਹਰਿਗੰਗਸੰਤਸੇ
 ਮਨੁਸਚਾਲਾਲੰਗਿਧੁਰਪੁਰਪ੍ਰਥਿਪਾਤਾ॥ ੧॥ ਰਹਾਉ॥ ਸੰਤਹਸੰਗਿ

ਬੈਸਿਗੁਨਗਈ॥ ਤਾਕਾੰਗੁਨਉਤਰੈਜਾਇ॥ ੨॥ ਬਿਨੁਹਰਿਸਿਮਰਨਿਸੁਖਨਹੀ
 ਪਾਇਆ॥ ਨਾਨਕਕਿਸਤਮਾਇਆ॥ ੩॥ ਗੁਰਿਗੋਸਤਏਨਿਹਲਾਕਉ
 ਨਾਨਕਗੁਰਭੇਦੈਦਇਆਲਾ॥ ੪॥ ੧੨॥ ਗਉੜੀਮਹਲਾ ੫
 ਸਿਮਰਤਸੁਆਮੀਕਿਲਵਿਸੇਸੇਸੁਖਸਹਜਾਨੰਦਨਿਵਸੇ॥ ੧॥ ਰਾਮਜਨਕ
 ਉਰਾਮਰੰਗਸਾਨਮੁਜਪ੍ਰਤਸਤੁਮਿਟਿਓਐਸਾ॥ ੧॥ ਰਹਾਉ॥ ਸਾਧਸੰਗਿਕ
 ਭੁਭੁਣਨਭਾਤੀ॥ ਗੁਣਗੋਪਾਲਗਈਅਹਿਦਿਨੁਗਤੀ॥ ੨॥ ਕਰਿਕਿਰਪਾ
 ਪ੍ਰਭਬੰਧਨਛੇਟਾ॥ ਚਰਨਕਮਲਕੀਰੀਨੀਛਿਟਾ॥ ੩॥ ਕਰੁਨਾਨਕਮਨਿਭਈਪਰ
 ਤੀਤੀ॥ ਨਿਰਮਲਜਸੁਪੀਵਹਿਜਨਨੀਤੀ॥ ੪॥ ੧੩॥ ਗਉੜੀਮਹਲਾ ੫
 ਹਰਿਚਰੀਜਾਕਾਮਨੁਲਾਗਾ॥ ਦੁਖਦਰਦੁਭ੍ਰਮਤਾਭਾਗਾ॥ ੧॥ ਘਰਿਧੁਰ
 ਕਾਵਾਪ੍ਰੀਪੁਰਾ॥ ਜਿਸਹਿਨਿਵਾਜੈਸੇਜਨਸੁਗਾ॥ ੧॥ ਰਹਾਉ॥ ਜਾਕਉਭਈਕੁ
 ਪਲਗੁਸਈ॥ ਸੋਜਨਲਛੇਗੋਗੁਰਕੀਪਈ॥ ੨॥ ਸੁਖਸਹਜਸੰਤਅਨੰਦਾ॥
 ਜਪਿਜਪਿਜੀਵੈਪਰਮਾਨੰਦਾ॥ ੩॥ ਨਾਮਹਰਿਸਾਧਸੰਗਿਥਾਈ॥ ਕਰੁਨਾਨਕਪ੍ਰਭਅ
 ਪਦਾਕਾਈ॥ ੪॥ ੧੪॥ ਗਉੜੀਮਹਲਾ ੫ ਹਰਿਸਿਮਰਤਸਤਿਮਿਟਹਿ
 ਕਲੇਸਾ॥ ਚਰਨਕਮਲਮਨਮਹਿਪਰਵੇਸਾ॥ ੧॥ ਉਚਹਰੁਰਾਮਨਮੁਲਖਥਾਗੀ
 ॥ ਅੰਮ੍ਰਿਤਬ੍ਰਹਮਪੀਵਹੁਸੁਭਪਿਆਰੀ॥ ੧॥ ਰਹਾਉ॥ ਸੁਖਸਹਜਰਸਮਹਾਅ
 ਨੰਦਾ॥ ਜਪਜਪਜੀਵੈਪਰਮਾਨੰਦਾ॥ ੨॥ ਕਮਰੁਪਲੇਭਮਦਥੇਈ॥ ਸਾਧਕੈਸੰਗਿ
 ਕਿਲਾਬਿਥਸਭਧੇਈ॥ ਕਰਿਕਿਰਪਾਪ੍ਰਭਚੀਨਦਇਆਲਾ॥ ਨਾਨਕਦੀਜੈਸਾ
 ਪਰਵਾਣਾ॥ ੪॥ ੧੫॥ ਗਉੜੀਮਹਲਾ ੫ ਜਿਸਕਾਦੀਅਪੈਨੇਖਾਇ॥
 ਤਿਸਸਿਉਆਲਸੁਕਿਉਬਨੈਮਾਇ॥ ੧॥ ਖਸਮੁਥਿਸਾਗਿਆਨਕੀਮਿਲਾਗਹਿ॥
 ਕਉਡੀਬਦਲੇਰਤਨੁਤਿਆਗਹਿ॥ ੧॥ ਰਹਾਉ॥ ਪ੍ਰਭੁਤਿਆਗਿਲਾਗਤਅਨ
 ਲੇਭਾ॥ ਦਾਸਿਸਲਾਮੁਕਰਤਕਥੇਸੇਭਾ॥ ੨॥ ਅੰਮ੍ਰਿਤਬ੍ਰਹਮਪੀਵਹਿਧਨਪਨਾ॥ ਜਿ
 ਨੀਦੈਤਿਸਨਜਾਨਹਿਸੁਆਨ॥ ੩॥ ਕਰੁਨਾਨਕਮਲੁਦਹਰਾਮੀ॥ ਥਖਸਲੇ
 ਹੁਪਭਅੰਤਰਜਾਮੀ॥ ੪॥ ੧੬॥ ਗਉੜੀਮਹਲਾ ੫ ਪ੍ਰਭਕੇਛਗਲਮਨ
 ਮਹਿਧਿਆਨੁ॥ ਸਗਲਤੀਰਥਮਜਨਇਸਨਾਨੁ॥ ੧॥ ਹਰਿਦਿਨੁਹਰਿਸਿਮਰਨੁਮੋ
 ਰੇਭਈ॥ ਕੋਟਿਜਨਮਕੀਮਲੁਲਹਿਜਾਈ॥ ੧॥ ਰਹਾਉ॥ ਹਰਿਕੀਰਥਾਗਿਰਮਾ
 ਹਿਥਸਈ॥ ਮਨਥੀਛਤਸਗਲੇਫਲਪਾਈ॥ ੨॥ ਜੀਵਨੁਮਨੁਜਨਮੁਪਰਵਾ
 ਨੁ॥ ਜਾਕੈਰਿਦੈਸੇਭਗਵਾਨੁ॥ ੩॥ ਕਰੁਨਾਨਕਸੇਈਜਨਪੁਰਾਜਿਨਪਰਪਤਿ

ਸਧੁਧੇਗਾ ॥ ੧੧ ॥ ਗਉੜੀ ਮਹਲਾ ੫ ॥ ਖਾਣ ਪੈਨਣ ਮੁਕਰਿ ਪਾਇ ॥ ਤਿਸ
 ਨੈਜਹਿ ਦੁਤਪਰ ਮਗਇ ॥ ੧ ॥ ਤਿਸ ਸਿਉ ਬੇਮੁਖ ਜਿਨੀ ਉਪਿ ਭੁਵਨੀ ਨਾਮਿ
 ਜਨਮ ਭਗਮਿ ਬਹੁ ਜਨਾ ॥ ੧ ॥ ੧੦ ॥ ਸਾਕਤ ਕੀ ਐਸੀ ਪੈਗੀਤੀ ॥ ਜੋ ਕਿ ਭੁਕ
 ਰੈ ਸਗਲ ਬਿਪ ਗੀਤੀ ॥ ੨ ॥ ਜੀਉ ਪ੍ਰਭ ਜਿਨਿ ਮਨੁ ਤਨੁ ਪਰਿਆਸੇ ਈਠਾ ਰੁਮਨ
 ਹੁ ਬਿਸਰਿਆ ॥ ੩ ॥ ਬਧੋ ਬਿਕਾਸ ਲੇਖ ਬਹੁ ਕਾਗ ॥ ਨਾਨਕ ਉਪਰੁ ਕ੍ਰਿਪਾ ਸੁਖ
 ਸਾਗ ॥ ੪ ॥ ਪਾਥ ਬ੍ਰਹਮਤੈ ਸੋ ਸਹਾਇ ॥ ਬਿਪਨ ਕਾਟਿ ਤੈ ਹਰਿ ਨਾਇ ॥ ੫ ॥ ਹਰਾਉ ਦੁ
 ਜਾ ॥ ੬ ॥ ਗਉੜੀ ਮਹਲਾ ੫ ॥ ਅਪਨੇ ਲਭ ਕਉ ਕੀਨੇ ਮੀਤਾ ॥ ਸਗਲ ਮ
 ਨੇਰ ਬੁਕਤ ਪਦੁ ਦੀਤਾ ॥ ੧ ॥ ਐਸਾ ਮੀਤ ਕਰਹੁ ਸੁ ਭੁਕੇਇ ॥ ਜਾਤੋ ਬਿਰਥਾ ਕੋਇ
 ਨਹੈ ॥ ੧ ॥ ੧੦ ॥ ਅਪਨੇ ਸੁਆਇ ਰਿਵੇਲੈ ਧਰਿਆ ॥ ਦੁਖ ਦਰਦ ਰੋਗ ਸਗ
 ਲ ਬਿਦਰਿਆ ॥ ੨ ॥ ਰਸ ਨਾਗੀ ਧੀ ਬੋਲਤਾ ਮਾ ॥ ਪੁਰਨ ਹੋਏ ਸਗਲੇ ਕਾਮਾ ॥ ੩ ॥
 ਅਨਿਕ ਬਾਨ ਨਕ ਬਲਿਹਾਰਾ ॥ ਸਫਲ ਦਰਸਨੁ ਗੋਬਿੰਦੁ ਮਾਰਾ ॥ ੪ ॥ ੧੧ ॥
 ਗਉੜੀ ਮਹਲਾ ੫ ॥ ਕੋਟਿ ਬਿਘਨ ਹਿਰੇ ਖਿਨ ਮਾਹਿ ॥ ਹਰਿ ਹਰਿ ਕਥਾ ਸਾਧੀ
 ਗਿਸਨਾਹਿ ॥ ੧ ॥ ਪੀਵਤ ਮਹਾ ਸੁਆਮੀ ॥ ਸੁਤ ਗੁਣ ਜਾਸਾ ॥ ਜਪਿ ਹਰਿ ਚਰਣ ਮੀਟੀ
 ਖੁਪਿਤਾਸੁ ॥ ੧ ॥ ੧੦ ॥ ਸਰਬ ਕਲਿਆਣ ਸੁਖ ਸਹਿ ਜਿਨਿ ਧਨਾਜਕੈ ਰਿਦੈ
 ਵਸਹਿ ਭਗਵਨ ॥ ੨ ॥ ਅਉਖਧ ਮੰਤ੍ਰ ਤਤ ਸਭ ਛੁਗਾ ॥ ਕਰਣੈ ਹਰਿ ਦੈ ਮਹਿ ਪ
 ਗ ॥ ੩ ॥ ਤਜਿ ਸੋਭਤ ਮਭ ਜਿਥ ਪਾਥੁ ਮਾ ॥ ਕਪੂਨ ਨਕ ਅਟਲ ਏਹੁ ਪਰਮਾ ॥
 ਗਉੜੀ ਮਹਲਾ ੫ ॥ ਕਰਿ ਕਰਪਾ ਭੇਟੇ ਗੁਰੁ ਸੇਈ ॥ ਤਿਤੁ ਬਲਿ
 ਰੇਗੁਨ ਬਿਅਪੈ ਕੋਈ ॥ ੧ ॥ ਰਾਮ ਰਮਣ ਤਣ ਭੈ ਸਾਗ ॥ ਸਹਣਿ ਸੁਗਠੇ ਗਾ
 ਕਾਗ ॥ ੧ ॥ ੧੦ ॥ ਸਤਿ ਗੁਰੁ ਮੰਤ੍ਰ ਦੀਓ ਹਿਨਾਮਾ ॥ ਇਹੁ ਆਸਰੁ ਪੁਰਨ ਭਏ
 ਕਾਮਾ ॥ ੨ ॥ ਜਪਤ ਪਸੰਜ ਮਪੁਰੀ ਵਡਿਆਈ ॥ ਗੁਰ ਕਰਿ ਪਾਲ ਭਏ ਸਹਾਈ ॥ ੩ ॥
 ਮਨ ਮੋਹ ਏਹੁ ਗੁਰ ਭਰਮਾ ॥ ਪਖਨ ਨ ਕਪ ਸੋਧ ਬ੍ਰਹਮਾ ॥ ੪ ॥ ੧੧ ॥ ਗਉੜੀ
 ਮਹਲਾ ੫ ॥ ਬਿਖੈ ਗਾਤੋ ਅੰਧੁ ਲਾਭਾ ॥ ਦੁਖਿਲਾ ਗੈਰ ਮਨੁ ਰਿ
 ਤਾਈ ॥ ੧ ॥ ਤੋਰਦਾ ਸਕਉਤੀ ਵਡਿਆਈ ॥ ਮਾਇਆ ਮਗਨੁ ਨ ਕਲੈ ਜਾਈ ॥ ੨ ॥
 ੧੧ ॥ ੧੦ ॥ ਰੋਗ ਗਿਰਸਤ ਚਿਤ ਰੋਨਾਉ ॥ ਬਿਖੁ ਮਤੈ ਕਾਠਿ ਹਨ ਠਾਈ ॥ ੨ ॥
 ਚਰਨ ਕਮਲ ਸਿਉ ਲਾਗੀ ਪ੍ਰੀਤੀ ॥ ਆਨੁ ਸੁਖ ਨ ਯੋਗੈ ਚੀਤੀ ॥ ੩ ॥ ਸਦਾ ਸਦ
 ਸਿਮਰਉ ਪ੍ਰਭੁ ਸੁਆਮੀ ॥ ਮਿਲਨ ਨ ਕਰਿ ਅੰਤ ਰਜਾ ਮੀ ॥ ੪ ॥ ੧੨ ॥ ਗਉੜੀ
 ਮਹਲਾ ੫ ॥ ਅਠ ਪਰਸੰਗੀ ਬਟਵੇਗਾ ॥ ਕਰਿ ਕਰਪਾ ਪ੍ਰਭ ਲਏ ਨਿਵੇਗਾ ॥ ੧ ॥

੬੭
 ਐਸਾ ਹਰਿ ਸੁਗਮ ਹੁਸਤੁ ਕੋਇ ॥ ਸਰਬ ਕਲਾ ਪੁਰਨ ਪ੍ਰਭੁ ਸੇਈ ॥ ੧ ॥ ੧੦ ॥ ਮਹਾ
 ਤਪਤਿ ਸਾਗਰੀ ਸਾਗ ਪ੍ਰਭ ਖਿਨ ਮਹਿ ਪਾਇਤਿ ਤਰਣਾਗ ॥ ੨ ॥ ਅਨਕ ਬਿਪਨ ਤੋ
 ਰੇਨੀ ਜਾਹਿ ॥ ਸਿਮਰਤਾ ਮੁਮੁਕਤਿ ਫਲ ਪਾਹਿ ॥ ੩ ॥ ਉਕਤ ਸਿਆਨ ਪਇਸ ਤੋਕ
 ਛੁਨਾਹਿ ॥ ਕਰਿ ਕਰਪਾਨ ਨ ਕਹੁਣ ਗਾਹਿ ॥ ੪ ॥ ੧੩ ॥ ਗਉੜੀ ਮਹਲਾ ੫
 ਬਾਤੀ ਪਈ ਹਰਿ ਕੋਨਾਮਾ ॥ ਬਿਚਰੁ ਸੰਸਾਰੁ ਪੁਰਨ ਸਭ ਕਾਮਾ ॥ ੧ ॥ ਵਡ ਭਾਗੀ ਹਰਿ
 ਰਤਨ ਗਈ ਐ ॥ ਪਾਥ ਬ੍ਰਹਮਤੁ ਦੇਹਿ ਤਪਾਈ ਐ ॥ ੧ ॥ ੧੦ ॥ ਹਰਿ ਕੋ ਚਰਣ ਹਿਰ
 ਦੇਉ ਰਿਧਾ ॥ ਭਵ ਸਾਗੁ ਚੜ੍ਹਿਉ ਤਹਿ ਪਾਹਿ ॥ ੨ ॥ ਸਾਧੂ ਸੰਗੁ ਕਰਹੁ ਸੁ ਭੁਕੇਇ ॥ ਸ
 ਵ ਕਲਿਆਣ ਫਿਰਿ ਦੁਖੁ ਨ ਹੋਇ ॥ ੩ ॥ ਪੇਸ ਭਗਤਿ ਭਰੁ ਗੁਣੀ ਨਿਧਾਨ ॥ ਨਾਨਕ
 ਚਰਾਪਾਈ ਐ ਮਾਨਾ ॥ ੪ ॥ ੧੪ ॥ ਗਉੜੀ ਮਹਲਾ ੫ ॥ ਜਲਿ ਥਲਿ ਮਹੀ
 ਅਲਿ ਪੁਰਨ ਹਰਿ ਮੀਤਾ ॥ ਭੁਮ ਬਿਨ ਸੋਗਾ ਏਹੁ ਨੀਤਾ ॥ ੧ ॥ ਉਠਤ ਬੈਠਤ ਸੇਵਤ
 ਹਰਿ ਸੰਗਿ ਪਰੁ ਆਜਾ ॥ ਕੈਸਿ ਮਿਸਰਣਿ ਜਮਨੀ ਭੂਰੁ ਆ ॥ ੧ ॥ ੧੦ ॥ ਚਰਣ ਕ
 ਮਲ ਪ੍ਰਭਿ ਦੈ ਨਿਵਾਸੁ ॥ ਸਗਲ ਦੁਖ ਕਾਇਆ ਨਾਸੁ ॥ ੨ ॥ ਆਸਾ ਮਾਛੁ ਤਾਣੁ ਪੁ
 ਨਿਏਕਾ ॥ ਸਾਚੇ ਸਾਹਿਬ ਕੀ ਮਨ ਮਹਿ ਦਿਕਾ ॥ ੩ ॥ ਮਹਾ ਗੰਥ ਜਨਾਧ ਅਨਾਥਾਨਾ
 ਨਕ ਪ੍ਰਭਿ ਰਾਖੇ ਦੇਹਾਥਾ ॥ ੪ ॥ ੧੫ ॥ ਗਉੜੀ ਮਹਲਾ ੫ ॥ ਹਰਿ ਹਰਿ ਨਾਮ ਜਨੁ ਕ
 ਰਿਸੁ ਜਾ ॥ ਕੋਟਿ ਗੁਣ ਪੁੰਨ ਫਲ ਮੂਚਾ ॥ ੧ ॥ ੧੦ ॥ ਹਰਿ ਕੋ ਚਰਣ ਹਿਰਦੈ ਮਹਿ ਬਸੈ
 ॥ ਜਨ ਮਜਨ ਮਕੈ ਕਿਲਾ ਵਿਖਨ ਸਾ ॥ ੧ ॥ ਸਾਧ ਸੰਗਿ ਕੀਰਤਨ ਫਲ ਪਾਇਆ ॥ ਜਮ
 ਕਾ ਮਗੁ ਦ੍ਰਿਸਟਿ ਨ ਆਇਆ ॥ ੨ ॥ ਮਨ ਬਚ ਕਰ ਮੋਗੈ ਦਿਦਾ ਅਧਾਗਾ ॥ ਤਤੋ ਛੁਟਿ
 ਬਿਖੁ ਸਾਗ ॥ ੩ ॥ ਕਰਿ ਕਰਪਾ ਪ੍ਰਭਿ ਕੀਨੇ ਅਪਨਾ ॥ ਨਾਨਕ ਜਾਪੁ ਜਪੋ ਹਰਿ ਜਪਨਾ ॥
 ੪ ॥ ੧੬ ॥ ਗਉੜੀ ਮਹਲਾ ੫ ॥ ਪਉਸਹਣਾਈ ਜਿਨਿ ਹਰਿ ਜਾਤੋ ॥ ਮਨੁ ਤਨੁ ਸੀਤ
 ਲੁ ਚਰਣ ਹਰਿ ਤੋ ॥ ੧ ॥ ਭੈ ਭੰਜਨ ਪ੍ਰਭ ਮਨਿ ਨ ਬਸਾਯੀ ॥ ਡਰ ਪਤ ਡਰ ਪਤ ਜਨ ਮਥ
 ਹੁਤਾਯੀ ॥ ੧ ॥ ੧੦ ॥ ਜਾ ਕੈ ਰਿਦੈ ਬਸਿਓ ਹਰਿ ਨਾਮਾ ॥ ਸਗਲ ਮਨੇਰ ਬਤਾ ਕੇ ਪੁਰ
 ਨ ਕੀਮਾ ॥ ੨ ॥ ਜਨ ਮੁਜਰੀ ਮਰਤੁ ਜਿਸੁ ਵਸਿ ॥ ਸੋਸ ਮਰਥੁ ਸਿਮਰਿ ਸਾਹਿਗਾ ਸਿ ॥ ੩ ॥
 ਮੀਤ ਜਾਨੁ ਸਖ ਪ੍ਰਭ ਏਕਾਨਾਮੁ ਸੁਆਮੀ ਕਾਨਕ ਦੇਵ ॥ ੪ ॥ ੧੭ ॥ ਗਉੜੀ ਮਹ
 ਲਾ ੫ ॥ ਬਾਹਰਿ ਖਿਓ ਰਿਦੈ ਸਮਾਇ ॥ ਪ੍ਰਭਿ ਏਗੈ ਦੁਲੈ ਨਾਲਿ ॥ ੧ ॥ ਹਰਿ
 ਹਿਨ ਮੁਸਤਕੈ ਸੰਗਿ ॥ ਮਨੁ ਤਨੁ ਰਾਤ ਰਾਮ ਕੈ ਸੰਗਿ ॥ ੧ ॥ ੧੦ ॥ ਗੁਰ ਪਰਸਾਦੀ ਸਾਗ
 ਰਤਨ ਆ ॥ ਜਨ ਮਜਨ ਮਕੈ ਕਿਲਾ ਵਿਖ ਸਭ ਹਿਰਿਆ ॥ ੨ ॥ ਸੋਭਾ ਸੁਰਤਿ ਨਾਮਿ ਭਗਵੰਤੁ
 ॥ ਪੁਰੁ ਗੁਰ ਕੀ ਨਿਰਮਲ ਮੰਤ੍ਰ ॥ ੩ ॥ ਚਰਨ ਕਮਲ ਹਿਰਦੈ ਮਹਿ ਜਾਪਾਨ ਕਪੋ ਖਿਜੀਵੈ

ਬਾਗਿਕਪੈਜਮੈਰੋਕਤਗ॥੫॥੧੦੧॥ਗਉੜੀਮਹਲਾ ੫ ਜਨਕੀਪੁਰਿ
ਮਨੀਠਖਟਾਨੀ॥ਪੁਰਖਿਕਰਮਿਲਿਖਿਆਪੁਰਿਪੁਨੀ॥੧॥੧੦੨॥ਗਉੜੀਮਹਲਾ ੫
ਧਿਮਨਪੁਰਿਥਿਧੀ॥ਸਪਪੁਰਿਕਰਿਸੁਪਮੀਜੀ॥੧॥ਅਨਿਕਜਲਾਜੇਪੁਦੇ
ਦੇਹੀ॥ਮਲਨਉਤਰੇਸੁਪਨੇਤੀ॥੨॥ਸਤਿਗੁਰੁਭੇਟਿਓਸਦਾਕ੍ਰਿਪਾਲਾ॥ਹਰਿਸਿ
ਮਹਿਸਿਮਰਿਕਾਟਿਓਭਉਕਾਲਾ॥੩॥ਮੁਕਤਿਭਗਤਿਜੁਗਤਿਹਰਿਨਉਪ੍ਰਮ
ਭਗਤਿਨਾਨਕਗੁਣਗਉ॥੪॥੧੦੩॥ਗਉੜੀਮਹਲਾ ੫ ਜੀਵਨਪਦਵੀ
ਹਰਿਕੇਦਸਾ॥ਜਿਨਿਮਿਲਿਆਆਤਮਪਰਗਾਸੁ॥੧॥ਹਰਿਕਾਸਿਮਰਨਸੁਨਿਮਨ
ਕਾਨੀ॥ਸੁਖਪਾਵਹਿਹਰਿਦੁਆਰਪਰਾਨੀ॥੧੦੪॥ਗਉੜੀਮਹਲਾ ੫ ਸਤਿ
ਗੋਪਲਾ॥ਨਾਨਕਦਰਸਨੁਦੇਖਿਨਿਹਲਾ॥੨॥੧੦੫॥ਗਉੜੀਮਹਲਾ ੫ ਸਤਿ
ਭਈਗੁਰਗੋਵਿਦਪਈ॥ਤਪਪਾਪਥਿਨਸੋਮੇਰਭਈ॥੧॥੧੦੬॥ਗਉੜੀਮਹਲਾ ੫ ਰਾਮਨ
ਮਨਿਤਰਸਨਥਖਾਨਾ॥ਥਿਨਸੋਰੇਗਭਏਕਲਿਆਨ॥੧॥ਪਰਬ੍ਰਹਮਗੁਰਅਗਮ
ਬੀਚਾਗਾਸਪ੍ਰਸੰਗਮਪੈਨਿਸਤਾਗ॥੨॥ਨਿਗਲਗੁਣਗਾਵਹੁਨਿਤਨੀਤਾ॥ਗ
ਈਥਿਆਪਿਓਥੇਰੋਜਨਮੀਤਾ॥੩॥ਮਨਬਚਕਰਮਪ੍ਰਭੁਅਪਨਾਪਿਆਈ॥ਨ
ਨਕਦਸਤੇਗੋਸਰਣਈ॥੪॥੧੦੭॥ਗਉੜੀਮਹਲਾ ੫ ਨੇਤ੍ਰਪ੍ਰਗਾਸੁਕੀਆ
ਗੁਰਦੇਵਾ॥ਭਗਮਗਏਪੁਰਨਭਈਸੇਵਾ॥੧॥੧੦੮॥ਗਉੜੀਮਹਲਾ ੫ ਸੀਤਲਾਤੇਰਖਿਆਥਿ
ਹਗੀ॥ਪਰਬ੍ਰਹਮਪ੍ਰਭੁਕਿਰਪਾਧਾਰੀ॥੧॥ਨਾਨਕਨਾਮੁਜਪੈਸੋਜੀਵੈ॥ਸਾਧਸੰਗਿ
ਹਰਿਅੰਮ੍ਰਿਤਪੀਵੈ॥੨॥੧੦੯॥ਗਉੜੀਮਹਲਾ ੫ ਧਨਓਹਮਸਤਕੁਪਨੁ
ਤੇਰੇਨੇਤਾ॥ਧਨਓਇਭਗਤਜਿਨਿਤਮਸੰਗਿਹੋਤਾ॥੧॥ਨਾਮਥਿਨਕੈਸੇਸੁਖੁਲ
ਹੀਐ॥ਰਸਨਾਮਨਾਮਜਸੁਕਹੀਐ॥੧੦੧੦॥ਗਉੜੀਮਹਲਾ ੫ ਤਿਨਉਪਰਿਜਾਈਐਕੁਰਬ
ਣਾ॥ਨਾਨਕਜਿਨਿਜਪਿਆਨਿਰਥਾਣਾ॥੨॥੧੧੧॥ਗਉੜੀਮਹਲਾ ੫ ਤੁਹੈਮ
ਸਲਤਿਤੁਹੈਨਾਲਿ॥ਤੁਹੈਰਾਖਿਸਾਗਿਸਮਾਲਿ॥੧॥ਐਸਾਗੁਮੁਦੀਨਦੁਨੀਸਾ
ਈ॥ਦਾਸਕੀਪੈਜਰਖੈਮੇਰਭਈ॥੧॥੧੧੨॥ਗਉੜੀਮਹਲਾ ੫ ਪਤਿਪਰਵਣੁਸਚੁਨੀਸਣੁ॥
ਜਾਕਉਆਪਿਕਰਹਿਭਗਮਣੁ॥੩॥ਆਪਦਾਤਾਆਪਿਪ੍ਰਤਿਪਲਾ॥ਨਿਤਿਨਿ
ਤਿਨਾਨਕਰਾਮਨਾਮੁਸਮਾਲਿ॥੪॥੧੧੩॥ਗਉੜੀਮਹਲਾ ੫ ਸਤਿਗੁਰਪ੍ਰ
ਭਇਕਿਰਪਾਲਾ॥ਹਿਰੇਵਸਿਆਸਦਾਗੁਪਲਾ॥੧॥ਗਮੁਰਵਤਸਦਹੀਸੁਖੁ
ਪਾਇਆ॥ਮਇਅਕਗੀਪੁਰਨਹਰਿਗਇਆ॥੧੧੧੪॥ਗਉੜੀਮਹਲਾ ੫ ਕਹਨਾਨਕਜਾਕਪ੍ਰ
ਭਗਾ॥ਹਰਿਗਿਨਾਮੁਅਸਥਿਰਸੇਹਗਾ॥੨॥੧੧੫॥ਗਉੜੀਮਹਲਾ ੫

ਹੋਭੀਖਲਿਵਿਛਾਏਨਿ॥ਗਰਪਪਵੰਗੁਲਾਹੋਪੇਟਿ॥੧॥ਥਿਨਕਰਤੁਤੀਮੁਕਤਿ
ਨਾਮੁਐ॥ਮੁਕਤਿਪਦਾਰਥੁਨਾਮੁਪਿਆਈਐ॥੧੧੧੬॥ਗਉੜੀਮਹਲਾ ੫ ਪੁਜਾਤਿਲਕ
ਕਰਤਿਸਨਾਨਾ॥ਛੁਗੀਕਾਛਿਲੇਵੈਭਿਦਾਨਾ॥੨॥ਬੇਦਪੜੈਮੁਖਿਮੀਠੀਬਾ
ਈ॥ਜੀਅਕਹਤਨਸੰਗੋਪਗਨੀ॥੩॥ਕਹਨਾਨਕਜਿਸੁਕਿਰਪਾਧਾਰੈ॥ਹਿਦਾ
ਸੁਪ੍ਰਭੁਮੁਖੀਚਰੈ॥੪॥੧੧੭॥ਗਉੜੀਮਹਲਾ ੫ ਥਿਰੁਘਰਿਥੈਸਹੁਰਿ
ਜਨਿਪਾਗਾ॥ਸਤਿਗੁਰਤੁਮਰੈਕਾਜਸਵਰੇ॥੧॥ਦੁਸਟਦੁਤਪਰੇਸਰਿਮਾਰ
ਜਨਕੀਪੈਜਰਖੀਕਰਤਾਗ॥੧੧੧੮॥ਗਉੜੀਮਹਲਾ ੫ ਬਦਿਸਾਹਸਾਹਸਭਿਵਸਿਕਰਿ
ਦੀਨਾ॥ਅੰਮ੍ਰਿਤਨਾਮੁਮਹਾਰਸਪੀਨੇ॥੨॥ਨਿਰਭਉਹੋਇਭਜਤੁਭਗਵਾਨਾ॥ਸਾ
ਪਸੰਗਤਿਮਿਲੀਕੀਨੇਦਾਨੁ॥੩॥ਸਗਣਿਪਰੇਪ੍ਰਭਅੰਤਰਿਜਾਮੀ॥ਨਾਨਕਭ
ਟਪਕਰੀਪ੍ਰਭਸੁਆਮੀ॥੪॥੧੧੯॥ਗਉੜੀਮਹਲਾ ੫ ਹਰਿਸੰਗਿਰਾਤੇ
ਭਨਿਜਲੈ॥ਹਰਿਸੰਗਿਰਾਤੇਮਾਇਆਨਹੀਛਲੈ॥ਹਰਿਸੰਗਿਰਾਤੇਨਹੀਛ
ਬੈਜਲਾ॥ਹਰਿਸੰਗਿਰਾਤੇਸੁਫਲਫਲਾ॥੧॥ਸਭਭੈਮਟਹਿਤਮਾਹੈਨਾਇ॥
ਭੇਟਤਸੰਗਿਹਰਿਗਿਗਨਗਾਇ॥੧੧੨੦॥ਗਉੜੀਮਹਲਾ ੫ ਹਰਿਸੰਗਿਰਾਤੇਮੈਟੇਸਭਚਿਤ
॥ਹਰਿਸਿਉਸੇਰਚੈਜਿਸੁਸਾਧਕਾਸੰਭਾ॥ਹਰਿਸੰਗਿਰਾਤੇਜਮਕੀਨਹੀਤਾ॥ਹਰਿ
ਸੰਗਿਰਾਤੇਪੂਰਨਆਸਾ॥੨॥ਹਰਿਸੰਗਿਰਾਤੇਦੁਖਨਲਗੈ॥ਹਰਿਸੰਗਿਰਾਤੇਅਨ
ਦਿਨਜਗੈ॥ਹਰਿਸੰਗਿਰਾਤਾਸਹਜਿਘਰਿਸੈ॥ਹਰਿਸੰਗਿਰਾਤੇਭੁਮਭਉਨਸੈ॥
੩॥ਹਰਿਸੰਗਿਰਾਤੇਮਤਿਉਤਮਹੋਇ॥ਹਰਿਸੰਗਿਰਾਤੇਨਿਗਮਲਸੇਇ॥ਕਹ
ਨਾਨਕਤਿਨਕਉਥਲਿਜਾਈ॥ਜਿਨਕਉਪ੍ਰਭੁਮੇਰਾਥਿਸਰਤਨਹੀ॥੪॥੧੨੧॥
ਗਉੜੀਮਹਲਾ ੫ ਉਦਮੁਕਰਤਸੀਤਲਮਨਭਏ॥ਮਾਰਗਚਲਤਸਗ
ਲੁਖਗਏ॥ਨਾਮੁਜਪਤਮਨਿਭਏਅੰਨੰਦਾ॥ਗਸਿਗਏਗੁਨਪਰਮੰਦਾ॥੧॥
ਖੇਮਭਇਆਕੁਸਲਘਰਿਆਏ॥ਭੇਟਤਸਾਧਸੰਗਿਗਈਥਲਾਏ॥੧੧੨੨॥ਗਉੜੀ
ਮਹਲਾ ੫ ਨੇਤ੍ਰਪ੍ਰਤਿਪੇਖਤਹੀਦਰਸਾ॥ਧਨਿਮਸਤਕਿਚਰਨਕਵਲਹੀਪਰਸਾਗੋਬਿੰਦਕੀ
ਟਲਸਫਲਇਹਕਾਇਆ॥ਸੰਤਪ੍ਰਸਾਦਿਪਰਮਪਦੁਪਾਇਆ॥੨॥ਜਨਕੀ
ਕੀਨੀਆਪਿਸਾਹਈ॥ਸੁਖਪਾਇਆਲਗਿਦਾਸਹਿਪਾਇਆ॥ਪ੍ਰਗਏਆਤਾਆ
ਪਹਿਭਏ॥ਕ੍ਰਿਪਾਨਿਧਨਕੀਸਰਨੀਪਏ॥੩॥ਜੇਚਾਹਤਸੇਈਜਬਪਾਇਆ॥ਤਬ
ਭੁਫਨਕਹੋਕਾਇਆ॥ਅਸਥਿਰਭਏਥੈਸੁਖਆਸਨਾ॥ਗੁਰਪ੍ਰਸਾਦਿਨਾਨਕਸੁ
ਖਬਸਨਾ॥੪॥੧੨੩॥ਗਉੜੀਮਹਲਾ ੫ ਕੇਟਿਮਜਨਕੀਨੇਇਸਨਾਨਾਲਾਖ

ਅਰਥਖਰਬੀਨੇਦਾਨਾਜਾਮਨਿਵਸਿਓਹਿਕੋਨਾਮੁ॥੧॥ਸਗਲਪਵਿਤ੍ਰਗੁਣ
ਗਾਇਗਪਾਲਾਪਪਮਿਤਹਿਸਾਧੂਸਰਨਿਦਿਆਲਾ॥੧॥ਰਹਾਉ॥ਬਹੁਤਉ
ਰਪਤਪਸਾਧਨਸਾਧੋਅਨਿਕਲਾਭਮਨੋਰਥਲਾਧੋਹਰਿਹਰਿਨਾਮਰਸਨਅਰਥ
ਸਿਮ੍ਰਤਿਸਾਸਤ੍ਰਬਦਥਖਨੋਜਿਗਗਿਅਨਸਿਧਸੁਖਾਜਨੋਨਾਮੁਜਪਤਪੁਤ੍ਰ
ਸਿਉਮਨਮਨੋ॥੨॥ਅਗਾਧਿਥਿਧਿਹਰਿਅਗਮਅਪਾਗੋਨਾਮੁਜਪਤਨਾਮੁਹਿ
ਰਾਖੀਚਰੇਗਾਨਾਨਕਕਉਪ੍ਰਭਕਿਰਪਾਧੋਗੋ॥੪॥੧੧੧॥ਗਉੜੀਮਹਲਾ ੫
ਸਿਮਰਿਸਿਮਰਿਸਿਮਰਿਸੁਖਪਾਇਆਚਰਨਕਮਲਗੁਰਗਿਦੈਬਸਾਇਆ
॥੧॥ਗੁਰਗੋਵਿੰਦੁਪਰਬ੍ਰਹਮਪੁਰਾਤਿਸਹਿਅਗਾਧਿਮੇਗਮਨੁਪੀਰੇ॥੧॥
ਗੁਰਗੋਇਅਨਦਿਨਜਪਉਗੁਰੁਗੁਰਨਾਮਾਤਤੋਸਿਧਿਭੋਏਸਗਲਕੰਮਾ॥੨॥
ਰਸਨਦੈਖਿਸੀਤਲਮਨਿਭਏ॥ਜਨਮਜਨਮਕੇਕਿਲਾਬਿਖਭਏ॥੩॥ਕਹੁ
ਨਾਨਕਕਹਾਭੋਤਈਅਪਨੋਸੇਵਕੀਅਪਿਪੈਜਰਖਈ॥੪॥੧੧੨॥ਗ
ਉੜੀਮਹਲਾ ੫ ਅਪਨੋਸੇਵਕਉਆਪਿਸਹਾਈ॥ਨਿਤਿਪ੍ਰਤਿਪਾਧੈ
ਬਾਪਜੋਸੇਮਾਈ॥੧॥ਪ੍ਰਭਕੀਸਰਨਿਉਬੈਸਭਕੋਇ॥ਕਰਨਕਰਾਵਨਪੁਰਨ
ਸਚੁਸੇਇ॥੧॥ਰਹਾਉ॥ਅਥਮਨਿਬਸਿਆਕਰਨੈਹਾਰਾਭੈਬਿਨਸੈਆਤਮ
ਸੁਖਸਾਗਾ॥੨॥ਕਰਿਕਿਰਪਾਪਨੋਜਨਰਾਖੇ॥ਜਨਮਜਨਮਕੇਕਿਲਾਬਿਖਲਾ
ਥੇ॥੩॥ਕਹਨੁਨਜਾਇਪ੍ਰਭਕੀਵਡਿਆਈ॥ਨਾਨਕਦਾਸਦਾਸਗਣਾਈ॥੪॥
੧੧੧੩॥

ਗਉੜੀਚੋਤੀਮਹਲਾ ੫ ਦੁਪਦੇ ੧੮ਸਤਿਗੁਰਪ੍ਰਸਾਦਿ
ਰਾਮਕੇਥਲਪੁਰਨਭਾਈ॥ਤਤੋਬਿਖਨਬਿਆਪੈਕਾਈ॥੧॥ਰਹਾਉ॥ਜੇਜੇਚਿਤ
ਵੈਦਾਸੁਹਰਿਮਾਈਸੇਸੇਕਰਤਾਪਿਕਰਾਈ॥੧॥ਨਿਦਕੀਪ੍ਰਭਿਤਤਿਗਵ
ਈ॥ਨਾਨਕਹਰਿਗੁਣਨਿਰਭਉਗਈ॥੨॥੧੧੧੪॥ਗਉੜੀਮਹਲਾ ੫
ਭੁਜਬਲਬੀਰਬ੍ਰਹਮਸੁਖਸਾਗਰਗਤਪਰਤਗਹਿਲੇਹੁਅੰਗੁਰੀਆ॥੧॥
ਰਹਾਉ॥ਸੁਣਨਿਸੁਗਤਿਨੈਨਸੁਦਰਨਪੀਅਰਤਦੁਅਰਿਹਟਤਪਿੰਗੁਰੀਆ॥੧॥
ਦੀਨਾਨਬਾਨਥਕੁਰਦਾਮੈਸਾਜਨਮੀਤਪਤਮਹਤਗੀਆਚਰਨਕਵਲਹਿ
ਰਦੈਗਹਿਨਨਕਭੈਸਾਗਰਸੰਤਪਹਿਉਤੀਆ॥੨॥੨੧੧੫॥

ਗੁਰਗਉੜੀਬੈਰਾਗਣਿਮਹਲਾ ੫ ੧੮ਸਤਿਗੁਰਪ੍ਰਸਾਦਿ
ਦਪ੍ਰਗੁਸਈਸੀਤਲਾਤੁੰਸੀਗਿਹਮਰੈਬਾਸੁਜੀਓ॥੧॥ਰਹਾਉ॥ਭੁਭਬਿ
ਨੁਪ੍ਰਤੀਨਜੀਵਣਾਧਿਗੁਰਹਣਾਸੰਸਾਰੀਅਪਨੁਸੁਖਦਾਤਿਆਨਿਮਖਨਿ
ਮਖਬਲਿਹਾਰਜੀ॥੧॥ਹਸਤਅਲਬਨੁਦੇਹੁਪ੍ਰਭਗਰਤਹਿਧੁਰੇਗਪਾਲਾ॥
ਮੋਹਿਨਿਗੁਣਮਤਿਬੇਰੀਆਤੁੰਸਦਹੀਦੀਨਦਇਆਲਾ॥੨॥ਕਿਆਸੁਖਭੋ
ਰਸੰਭਲਾਕਵਨਬਿਧੀਬੀਚਾਗਿਸਗਣਿਸਮਾਈਦਾਸਹਿਤਉਚੇਅਗਮਅ
ਪਗ॥੩॥ਸਗਲਪਦਾਰਥਅਸਟਸਿਧਿਨਾਮਮਹਾਰਸਮਾਧਿਸੁਪ੍ਰਸੰਨਭਏ
ਕੇਸਵਸੇਜਨਹਰਿਗੁਣਗਾਹਿ॥੪॥ਮਾਤਪਤਾਸੁਤਬੰਧਪੋਤੁੰਮੇਰੇਪਾਣਅ
ਧਗਾਸਾਧਸੰਗਿਨਾਨਕਭਜੈਬਿਖਤਰਿਆਸੈਸਾਗਾ॥੫॥੧੧੧੬॥ਗੁਰਗਉੜੀ
ਬੈਰਾਗਣਿਮਹਲਾ ੫ ਹੋਏਕਛੰਤਕੇਘਰਿ॥ ਹੈਕਈਰਾਮਪਿਆਰੇ
ਗਵੈ॥ਸਰਬਕਲਿਅਣਸੁਖਸਚੁਪਵੈ॥੧॥ਰਹਾਉ॥ਬਨਬਨਖੋਜਤਫਿ
ਰੁਤਬੈਰਾਗੀ॥ਜਿਨਿਹਰਿਪਾਇਆਸਵਭਭਾਗੀ॥੧॥ਬ੍ਰਹਮਾਦਕਸਨਕਾਦਕ
ਚਰੈ॥ਜੇਗੀਜਤੀਸਿਪਿਹਰਿਅਧੈ॥ਜਿਸਹਿਪਰਾਪਤਿਸਹਰਿਗੁਣਗਾਹੈ॥੨॥
ਤਕੀਸਰਣਿਜਿਨਬਿਸਰਤਿਨਹੀ॥ਵਡਭਾਗੀਹਰਿਸੰਤਮਿਲਾਹੀ॥ਜਨਮਮ
ਰਣਤਿਮੁਲੇਨਾਹੀ॥੩॥ਕਰਿਕਿਰਪਾਮਿਲੁਪ੍ਰੀਤਮਪਿਆਰੇ॥ਬਿਨਉਸੁਨ
ਹੁਪ੍ਰਭਉਚਅਪਾਰੇ॥ਨਾਨਕਮੰਗਤਨਾਮੁਅਧਾਰੇ॥੪॥੨੧੧੭॥

ਗੁਰਗਉੜੀਪੁਰਬੀਮਹਲਾ ੫ ੧੮ਸਤਿਗੁਰਪ੍ਰਸਾਦਿ
ਕਵਨਗੁਨਪੁਨਪਤਿਮਿਲਉਮੇਰੀਮਾਈ॥੧॥ਰਹਾਉ॥ਰੂਪਹੀਨਬੁਧਿਬਲ
ਹੀਨੇਮੋਹਿਪਰਦੇਸਨਿਦੁਰਤੋਆਈ॥੧॥ਨਾਹਿਨਦਰਬੁਨਜੋਬਨਮਾਤੀਮੋ
ਹਿਅਨਥਕੀਕਰਹੁਸਮਾਈ॥੨॥ਖੋਜਤਖੋਜਤਤਈਹਉਬੈਰਾਗਨਿਪ੍ਰਭ
ਰਸਨਕਉਹਉਫਿਰਤਤਿਸਾਈ॥੩॥ਦੀਨਦਇਆਲਕ੍ਰਿਪਾਲਪ੍ਰਭਨਾਨ
ਕਸਾਧਸੰਗਿਮੇਰੀਜਲਨਬੁਝਾਈ॥੪॥੧੧੧੮॥ਗਉੜੀਮਹਲਾ ੫
ਪ੍ਰਭੀਮਲਥੇਕਉਪ੍ਰੀਤਮਨਿਲਾਗੀ॥ਪਾਇਲਗਉਮੋਹਿਕਉਬਿਨਤੀਕਉ
ਸੰਤਮਿਲੈਵਡਿਭਾਗੀ॥੧॥ਰਹਾਉ॥ਮਨਅਰਪਉਧਨਰਾਖਉਆਗੈਮਨ
ਕੀਮਤਿਮੋਹਿਸਗਲਤਿਆਗੀ॥ਜੇਪ੍ਰਭਕੀਹਰਿਕਥਾਸੁਨਵੈਅਨਦਿਨੁਫਿਰ
ਉਤਿਸੁਪਾਛੈਵਿਰਾਗੀ॥੧॥ਪੁਰਬਕਰਮਅੰਕੁਰਜਬਪ੍ਰਗਟੇਭੋਟਿਉਪੁਰਖ

ਸੁਕਿਕਬੋਗੀਮਿਟਿਓਯੋਗੀਮਲਤਹਿਨਨਕਜਨਮਜਨਮਕੀਸੇ
 ਈਜਗੀ॥੨॥੧੧੫॥ਗਉੜੀਮਹਲਾ ੫ ਨਿਖਸੁਰੰਪੀਸਿਮਹਿਹ
 ਰਿਪੀਖਾਮਿਲਸਪੁਸਹਟਿਗਪੁਰਨਰਾਮਰਤਨੁਹੀਅਗੇਸੰਗਰਾਖੁ॥੧॥
 ॥ਰਹਾਉ॥ਕੁਮਰੀਕਈਤਿਸਨਾਸਪੰਕਜਅਤਿਤੀਖਣਮੇਹਿਕੀਠਾਸਾਕਾ
 ਟਨਹਾਜਗਤਗੁਰਗੋਬਿੰਦਰਨਕਮਲਤਕੇਕਹੁਨਿਵਾਸਾ॥੧॥ਕਹਿਕਿ
 ਰਪੰਗੋਬਿੰਦਪੁਤਪੀਤਮਦੀਨਾਥਸੁਨਹੁਅਰਦਾਸਾਕੁਰਗਹਿਲੇਪੁਨਨਕੇ
 ਕੇਸੁਆਸੀਜੀਉਪਿੰਡਸਭੁਤੁਮਹੀਗਸਿ॥੨॥੩॥੧੨੦॥ਗਉੜੀਮਹਲਾ ੫
 ਹਰਿਪੇਖਨਕਉਸਿਮਰਤਮਨੁਮੇਰਾਅਸਪਿਆਸੀਚਿਤਵਉਦਿਨੁਰੈਨੀਰੈਕਈ
 ਸੰਤਮਿਲਾਵੈਨੇਰਾ॥੧॥ਰਹਾਉ॥ਸੇਵਾਕਰਉਦਾਸਦਾਸਨਕੀਅਨਿਕਭੀਤਿ
 ਤਿਸੁਕਰਉਨਿਹੋਗਾਭੁਲਾਧਾਰਤਲੇਸੁਖਸਗਲੇਬਿਨੁਹਰਿਦਰਸਸਭੇਹੀਬਿਗ
 ॥੧॥ਸੰਤਪ੍ਰਸਾਦਿਗਣਗੁਨਸਾਗਰਜਨਮਜਨਮਕੇਜਾਤਿਬੋਹੋਗਾਅਨੰਦਸੁਖ
 ਭੇਟਤਹਰਨਨਕਜਨਮਕਿਤਾਰੁਸਭਲਸਵੇਰਾ॥੨॥੪॥੧੨੧॥

ਗਗਉੜੀਪ੍ਰਗਥੀਮਹਲਾ ੫ ੧੬ਸਤਿਗੁਰਪ੍ਰਸਾਦਿ
 ਕਿਨਬਿਧਿਮਿਲੈਗੁਸਾਈਮੇਰੇਮਾਮਾਇਕੇਈਐਸਾਸੰਤਸੁਪਜਸੁਖਦਾਤਮੇਹਿ
 ਮਾਗੁਹੋਇਬਤਈ॥੧॥ਰਹਾਉ॥ਅੰਤਰਿਅਲਖੁਨਜਾਈਲਾਖਾਵਾਦਿਸਿ
 ਪੜਦਾਹਉਮੈਪਾਈ॥ਮਾਇਆਮੇਹਿਸਭੇਜਗੁਸੇਇਆਇਹਤਰਮੁਕਹੁਕਉ
 ਜਾਈ॥੧॥ਏਕਾਸੰਗਤਿਏਕਤਗਿਹੁਬਸੇਤੀਮਲਿਬਤਨਕਰੇਤਈਏਕਵ
 ਸਤਬਿਨੁਪੰਚਦਹੇਲੇਹੁਬਸਤੁਅਗੇਚਰਠਈ॥੨॥ਜਿਸੁਕਾਗਿਹੁਤਿਨਿਦੀਅ
 ਤਲਾਕੁੰਜੀਗੁਰਸਉਪਾਈਅਨਿਕਉਪਾਵਕੈਨਹੀਪਵੈਬਿਨੁਸਤਿਗੁਰਸਰ
 ਠਾਈ॥੩॥ਜਿਨਕੇਬੰਧਨਕਟੇਸਤਿਗੁਰਤਿਨਸਾਪਸੰਗਤਿਲਿਵਲਈਪੰਚ
 ਜਨਮਿਲਿਮੰਗਲਗਾਇਆਹਿਨਨਕਤੇਦੁਨਭਾਈ॥੪॥ਮੇਰੇਮਾਮਾਇਨਿ
 ਬਿਧਿਮਿਲੈਗੁਸਾਈਸਹਜੁਭਇਆਕੁਮੁਖਿਨਮਹਿਨਠਮਿਲਿਜੋਤੀਜਤਿਸ
 ਮਾਈ॥ਰਹਾਉਦੁਜਾ॥੧॥੧੨੨॥ਗਉੜੀਮਹਲਾ ੫ ॥ਐਸੇਪਰਚਪਾ
 ਇਛਾਕਹਿਕਿਪਾਦਇਆਲਥੀਨੁਲੈਸਤਿਗੁਰਮੁਖਿਭਤਇਛਾ॥੧॥ਰਹਾਉ॥
 ਜਤਕਤਦੇਖਉਤਤਤਤਤਮਹੀਮੇਹਿਇਹੁਬਿਸੁਆਸੁਹੋਇਆਇਛਾਕੈਪਰਿਕ
 ਰਉਅਰਦਾਸਿਬੇਨਤੀਜਉਸੁਨਤਉਹੋਘੁਰਾਇਛਾ॥੧॥ਲਹਿਸਿਹਸਾਥ

ਧਨਗੁਰਿਤੇਭੇਤਾਸਦਾਸਹੁਸੁਖਪਾਇਛਾਹੋਲਾਸਾਸੇਈਛੁਨਿਹੋਸੀਸੁਖਤੁਖੁਕ
 ਹਟਿਖਾਇਛਾ॥੨॥ਖੰਡਬੁਧਮੰਡਕਾਏਕੋਠਣਾਗੁਪਪਰਾਖੋਲਵਿਖਾਇਛ
 ॥ਨਉਨਿਧਿਨਮੁਨਿਧਾਨੁਇਕਠਾਈਤਉਬਾਰਹਿਕੈਨਾਇਛਾ॥੩॥ਏਕੋਨਿਕਅ
 ਨਿਕਭੀਤਿਸਾਜੀਬਪੁਖਰਕਾਰਚਾਇਛਾਕੁਪਨਾਕਭਮਗੁਰਿਬਿਧੀਹੋਇਵਤ
 ਤੇਤਤਮਿਲਾਇਛਾ॥੪॥੧॥੧੨੩॥ਗਉੜੀਮਹਲਾ ੫ ਅਉਧਧਟੇਦਿ
 ਨਸੁਰੇਣਗਾਮਨਗੁਰਮਿਲਿਕਾਜਸਵਾਗੇ॥੧॥ਰਹਾਉ॥ਕਰਉਬੇਨਤੀਸੁਨ
 ਹੁਮੇਰੀਤਾਸੰਤਹਲਕੀਵੇਲਾਈਪਾਖਾਇਚਲਹੁਹਿਲਾਹਾਅਗੇਬਸ
 ਨੁਸੁਹੇਲਾ॥੧॥ਇਹੁਸੰਸਾਰੁਬਿਕਾਰੁਸਹਸੇਮਾਹਿਤਹਿਭੁਹਮਗਿਆਨੀ॥ਜਿ
 ਸੁਜਿਗਾਇਪਿਅਏਹਰਿਗੁਸਾਕਥਕਥਾਤਿਨਿਜਾਨੀ॥੨॥ਜਾਕਉਅਏਸੇ
 ਈਬਿਹਾਣੁਹਰਿਗੁਰਤੇਮਨਹਿਬਸੇਗਾਨਿਜਧਿਮਿਹਲਪਾਵਹੁਸੁਖਸਹ
 ਜਬਹੁਗਿਨਹੋਇਗੇਠੇਗਾ॥੩॥ਅੰਤਰਜਾਮੀਪੁਰਖਬਿਧਤੇਸਰਪਾਮਨਕੀਪੁਗੇ
 ਨਨਕਦਾਸੁਇਹੀਸੁਖੁਮੰਗੈਮਕਉਕਰਿਸੰਤਨਕੀਪੁਗੇ॥੪॥੩॥੧੨੪॥ਗਉ
 ਝੀਮਹਲਾ ੫ ਰਖੁਪਿਤਪ੍ਰਭਮੇਰਾਮਹਿਨਿਗੁਣਸਭਗੁਣਤੇਗੇ॥੧॥ਰਹਾਉ॥
 ਪੰਚਬਿਖਾਦੀਏਕੁਗਰੀਬਾਰਾਖੁਪਰਾਖਨਹੇ॥ਖੇਦੁਕਹਿਅਰੁਬਹੁਤਸੰਤਾ
 ਵਹਿਅਇਥਸਗਨਿਤੁਹਾਗੇ॥੧॥ਕਹਿਕਹਿਹਰਿਓਅਨਿਕਬਹੁਤੰਤੀਛੋਡਾ
 ਰਿਕਤਪੁਨਾਹੀਏਕਥਾਤਸੁਨਿਤਕੀਓਟਾਸਾਪਸੰਗੀਮਟਿਜਾਹੀ॥੨॥ਕਹਿ
 ਕਿਰਪਾਸੰਤਮਿਲੈਮੇਹਿਤਿਨਤਪੀਰਜੁਪਾਇਆਸੰਤੀਮੰਤਰੀਓਮਹਿਨਿਗਭ
 ਉਗੁਰਾਸਬਦੁਕਮਾਇਆ॥੩॥ਜੀਤਿਲਏਓਇਮਾਥਿਖਾਦੀਸਹਜਸੁਹੋ
 ਲੀਥਣੀ॥ਕੁਪਨਨਕਮਨਿਭਇਆਪਰਗਾਸਪਾਇਆਪਦੁਨਿਰਥਾਈ॥੪॥
 ॥੧॥੧੨੫॥ਗਉੜੀਮਹਲਾ ੫ ॥ਓਹੁਅਥਨਾਸੀਗਇਆਨਿਰਭਉ
 ਸੰਗਿਤਮਰੇਬਸਤਇਹੁਡਰਨਕਹਤਏਆਇਆ॥੧॥ਰਹਾਉ॥ਏਕਮਹਲਤੁੰ
 ਹੋਇਅਠਹੋਏਕਮਹਲਨਿਮਨੋਏਕਮਹਲਤੁੰਆਪੇਆਪੇਏਕਮਹਲਗਰੀਬਾ
 ਨੇ॥੧॥ਏਕਮਹਲਤੁੰਪੰਡਿਤਬਕਤਏਕਮਹਲਖਲੁਹੋਤਾਏਕਮਹਲਤੁੰ
 ਸਭੁਕਿਛੁਹਾਹੁਏਕਮਹਲਕਛੁਨਲੇਤਾ॥੨॥ਕਾਠਕੀਪੁਤਰੀਕਾਕਰੈ
 ਬਪੁਰੀਖਿਲਾਵਨਹਾਰਜਨੈ॥ਜੈਸਾਭੇਖੁਕਾਵੈਬਾਜੀਗੁਰਉਤੁਸੇਹੀਸਾ
 ਹੁਆਨੈ॥੩॥ਅਨਿਕਕੋਠਗਬਹੁਤਤੰਤਕਰੀਅਪਿਹੋਅਰਥਵਾਰਾ॥
 ਜੈਸੇਮਹਲਿਗਥੈਤੈਸੇਹਨਕਿਅਏਹੁਕਰੈਬਿਚਾਰਾ॥੪॥ਜਿਨਿਕਿਛੁਕੀ

ਅਸੇਈ ਜਨੈ ਜਿ ਨਿਏ ਹਸਭ ਥਿ ਪਿਸਾਸੀ ॥ ਕਹੁ ਨਾਨਕ ਅਪਰੰਪਰਿ ਸੁਆਮੀ
 ਕੀ ਮਤਿ ਅਪਨੇ ਕਾ ਜੀ ॥੧॥੧੧੨੬॥ ਗਉੜੀ ਮਹਲਾ ੫ ॥ ਛੇਤਿ ਛੇਤਿ
 ਗੋਬਿੰਦ ਅਕੇਰੁ ਸੁਆਉ ਗਉੜੀ ਪਰਿ ਚੰਬਾਵ ਗਾਵਹ ਜਿਉ ਕਿਰਪੈ ਰਹਿਆ
 ਇਉਂ ਪਸੁਆ ॥੧॥੧੨੭੦॥ ਜੋ ਜਾਨਹਿ ਤੂੰ ਅਪਨੇ ਕਾ ਜੋ ਸੇਸੀ ਗਿਨਚ ਲੈ ਤੇਰੇ
 ਤਸੁਆਨਾ ਗੋਆਇ ਨਾਗ ਸਿਧਾਸੀ ਫਿਰਿ ਫਿਰਿ ਚੰਬਾਵ ਲਿਗਹੁ ਸੁਆ ॥੧॥
 ਪੇਖਿ ਪੇਖਿ ਰੇ ਕਸੈ ਭਕੀ ਲੀਲਾ ਰਾਚਿ ਮਾਚਿ ਤਿਨੁ ਲਉ ਹੁਸੁਆ ॥ ਛੇਤਿ ਤੇਰੇ
 ਹਿਦਿਨ ਸਾਹੁ ਰੇ ਜੀ ਅਕੇ ਕਾ ਜੁਨ ਕੀ ਨਕਛੁਆ ॥੨॥ ਕਰਤ ਕਰਤ ਇਵਹੀ
 ਬਿਰਧੈ ਨਹਿ ਰਿਉ ਕੇ ਤਨੁ ਖੀਨੁ ਸੁਆ ਜਿਉ ਮਹਿ ਰਿਉ ਨੇ ਮੇਨੀ ਬਾਲਾਉ ਸੁ
 ਤੇ ਪੈਟੈ ਨਹੀ ਰਚ ਚਹੁ ਸੁਆ ॥੩॥ ਜਗੁ ਐਸਾ ਮਹਿ ਗੁਰਿ ਦਿਖਾਇ ਚਿਤੁ ਉਸ
 ਏ ਪਰਿ ਚਿਤਿ ਜਿਗਰੁ ਸੁਆ ਮਾਗੁ ਪ੍ਰਭ ਕੇ ਸੰਤ ਬਤਾਇ ਦਿਵੀ ਨਾਨਕਾ
 ਸਭ ਗਤਿ ਹਰਿ ਜਸੁਆ ॥੪॥੧੧੨੭॥ ਗਉੜੀ ਮਹਲਾ ੫ ॥ ਤੁਛ ਬਿਨੁ ਕ
 ਵਨੁ ਹਮਾ ਮੇਰੇ ਪ੍ਰੀਤ ਮੁਪਾਨ ਅਪਾਗ ॥੧॥੧੨੭੧॥ ਅੰਤਰੀ ਬਿਧਿ ਤੁਮ
 ਹੀ ਜਾਨੀ ਤੁਮ ਹੀ ਜਾਨੁ ਸੁਭੇਲਾ ॥ ਸਰਬ ਸੁਖ ਮੈ ਤੁਛ ਤੇ ਪਾਏ ਮੇਰੇ ਠਕੁਰ ਅਗ
 ਅੰਤਲਾ ॥੧॥ ਬਰਨਿਨਾਸ ਕਉ ਤੁਮ ਰੇ ਗੁਣ ਨਿਪਾਨੁ ਸੁਖ ਦਾਤਾ ॥ ਅਗਮ
 ਅਗੋਚਰ ਪ੍ਰਭ ਅਥਾਨਾਸੀ ਪੂਰੇ ਗੁਣ ਦਾਤਾ ॥੨॥ ਭ੍ਰਮੁ ਭਉ ਕਾ ਟਿਕੀਏ ਨਿਰੇ
 ਵਲ ਜਬ ਤੇਰੇ ਮੈ ਮਾਗੀ ॥ ਜਨਮ ਮਰਣ ਕੇ ਚੁਕੈ ਸਹਾਸਾ ਸਾਧ ਸੰਗਤਿ ਚਰਸਰੀ
 ॥੩॥ ਚਰਣ ਪਖਾਕਰੁ ਉਗਰੇ ਸੇਵਾ ਬਰਿਜਾਉ ਲਖ ਬਰੀਆ ॥ ਜਿਹਿ ਪ੍ਰਸਾ
 ਦਿ ਇਹਿ ਭਉ ਜਲੁ ਤਰਿਆ ॥ ਜਨਨ ਨ ਕਿਪੁ ਅਸੀ ਗਿਮੀਆ ॥੪॥੧੧੨੮॥
 ਗਉੜੀ ਮਹਲਾ ੫ ॥ ਤੁਛ ਬਿਨੁ ਕਵਨੁ ਗੀਣਾ ਵੈ ਤੇਰੀ ॥ ਤੇਰੇ ਗੁਪਤ ਪਿਸਗ
 ਲ ਮੇਰੀ ॥੧॥੧੨੭੨॥ ਸੁਗਪ ਇਆਲੀ ਮਰਤ ਭੁਮੰਡਲ ਸਰਬ ਸਮਾਨੇ ਏਕੋ
 ਹੀ ॥ ਸਿਵ ਸਿਵ ਕਰਤ ਸਗਲ ਕਰ ਜੋਗਿ ਸਰਬਿ ਮਾਇਆ ਠਾਕੁਰ ਤੇਰੇ ਹੀ
 ॥੧॥ ਪਤਿਤ ਪਾਵਨ ਠਾਕੁਰ ਨਾਮੁ ਤੁਮਾ ਸੁਖ ਦਾਈ ਨਿਗਮਲ ਸੀਤਲੇਈ ॥ ਗਿ
 ਆਨ ਪਿਆਨ ਨਾਨਕ ਵਡਿਆਈ ਸੰਤ ਰੇ ਸਿਉ ਗਲ ਗਲੇਈ ॥੨॥੧੧੨੯॥
 ਗਉੜੀ ਮਹਲਾ ੫ ॥ ਮਿਲੁ ਹੁਪਿਆ ਰੇ ਜੀਆ ॥ ਪ੍ਰਭ ਕੀਆ ਤੁਮਾ ਰਾਖੀਆ
 ॥੧॥੧੨੭੩॥ ਅਨਿਕ ਜਨ ਮਥੁ ਜੋਨੀ ਭ੍ਰਮਿ ਮਾਥੁ ਹਰਿ ਬਹੁ ਹਿਦੁ ਖੁਪਾਇਆ
 ਤੁਮਰੀ ਕਿਰਪਾ ਤੇ ਮਨੁ ਖਦੇ ਹਪਾਈ ਹੋਰੇ ਦਰਸੁ ਹਰਿ ਗਇਆ ॥੧॥ ਸੇਈ
 ਹੋਆ ਜੋ ਤਿਸੁ ਭਾਣਾ ਅਵਹਨ ਕਿਨ ਹੀਕੀਤਾ ॥ ਤੁਮਰੇ ਭਾਣੈ ਭਗਿ ਮੇਰੇ ਹਿਮੇਰੀਆ

ਜਗਤ ਨਹੀ ਸੁਤਾ ॥੨॥ ਬਿਨਉ ਸੁਨਉ ਤਮ ਪ੍ਰਾਨ ਪਤਿ ਪਿਆਰੇ ਕਿਰਪਾ ਨਿਧਿ
 ਇਆਲਾ ॥ ਰਾਖਿ ਲੇਹੁ ਪਤਾ ਪ੍ਰਭ ਮੇਰੇ ਅਨਾਥ ਕਿਰਪਾ ਤਿਪਾਲਾ ॥੩॥ ਜਿਸ
 ਨੇ ਤੁਮਹਿ ਦਿਖਾਇ ਚਰਸਨੁ ਸਾਧ ਸੰਗਤਿ ਕੈ ਪਾਛੈ ॥ ਕਰਿ ਕਿਰਪਾ ਹਰਿ ਦੇਹੁ ਸੰ
 ਤਨੀ ਸੁਖ ਨਾਨਕ ਇਹੁ ਬਾਣੈ ॥੪॥੧੧੩੦॥ ਗਉੜੀ ਮਹਲਾ ੫ ॥ ਹਉ
 ਤ ਕੈ ਬਲਿਹਾਰੀ ॥ ਜਾ ਕੇ ਕੇਵਲੁ ਨਾਮੁ ਅਪਾਗੀ ॥੧॥੧੨੭੪॥ ਮਹਿ ਮਾਤਾ ਕੀ
 ਕੋਤਕ ਗਨੀ ॥ ਐਜਨ ਪਾਗੁ ਮਰੰਗ ਰਾਤਾ ॥ ਸੁਖ ਸਹਜ ਅਨੰਦ ਤਿਨਾ ਸੰਗਿ
 ਉਨ ਸਮ ਸਹਿ ਅਵਰਨ ਦਾਤਾ ॥੧॥ ਜਗਤ ਉਪਾਗਨੇ ਸੇਈ ਆਏ ਜਨ ਦਰਸ
 ਪਿਆਸ ॥ ਉਨ ਕੀ ਸਹਿਤ ਪੈਰੇ ਸੰਤ ਰਿਆਸੰਤ ਸੰਗਿ ਪੂਰਨ ਆਸਾ ॥੨॥ ਤਾ ਕੈ
 ਚਗੁਣਿ ਪਰਉਤਾ ਜੀਵਾ ਜਨ ਕੈ ਸੰਗਿ ਨਿਹਾਲਾ ॥ ਭਗਤ ਤੇਰੇ ਕੀ ਹੋਲੇ ਹੋਇ ਮਨੁ
 ਮੇਰੇ ਹਉ ਪ੍ਰਭੁ ਕਿਰਪਾਲਾ ॥੩॥ ਰਾਜ ਜੋ ਬਨੁ ਅਵਧ ਜੇ ਦੀਸੈ ਸਭੁ ਕਿਛੁ ਜੁਗ
 ਮਹਿ ਘਟਿਆ ॥ ਨਾਮੁ ਨਿਪਾਨੁ ਸਦਾ ਤਨੁ ਨਿਗਮਲ ਇਹਨ ਨਾਨਕ ਹਰਿ ਧਨੁ
 ਖਾਇਆ ॥੪॥੧੧੩੧॥ ਗਉੜੀ ਮਹਲਾ ੫ ॥ ਜੋਗੁ ਜੁਗਤਿ ਸੁਨਿਆਇ ਉਗਰ
 ਤਾ ॥ ਮੇਕ ਉਸਤਿ ਗੁਰ ਸਬਦਿ ਬੁਝਾਇ ॥੧॥੧੨੭੫॥ ਨਉ ਖੰਡ ਪ੍ਰਥਮੀ ਇਸ
 ਤਨ ਮਹਿ ਗਵਿਆ ਨਿਮਖ ਨਿਮਖ ਨ ਮਸਕਾਗਾ ॥ ਦੀਖਿਆ ਗੁਰ ਕੀ ਮੁੰਦਾ ਕਾਨੀ
 ਦ੍ਰਿੜਿਓ ਏਕ ਨਿਰੰਕਾਰਾ ॥੧॥ ਪੰਚ ਚਲੇ ਮੀਲਿ ਭਏ ਇਕਤਾ ਏਕ ਸਿਕੇ ਵਸਿਕੀ
 ਏ ॥ ਦਸ ਬੈਰਾਗਣਿਆ ਗਿਆਕਾ ਗੀਤ ਬਨਿਗਮਲ ਜੋਗੀ ਏ ॥੨॥ ਭਰਮੁ
 ਜਗਇ ਚਰਾਈ ॥ ਬਿਭੁਤ ਪੰਥੁ ਏ ਕ੍ਰੋਧਿ ਆਸਾ ॥ ਸਹਜ ਸੁਖ ਸੇਕੀ ਨੀ ਭੁਗਤਾ ਜੋ ਠਕੁ
 ਰ ਸਤ ਕਿਲੇਖ ਆ ॥੩॥ ਜਤ ਭਉਨ ਹੀਤੁ ਆਸਨੁ ਬਾਪਿਓ ਸਿਗੀ ਅਨਾ
 ਤ ਬਾਨੀ ॥ ਤਤ ਬੀਚਉ ਡੰਡਾ ਕਰਿ ਗਏ ਜੁਗਤਿ ਨਾਮਿ ਮਨ ਭਾਨੀ ॥੪॥ ਐਸਾ
 ਜੋਗੀ ਵਡ ਭਾਗੀ ਭਏ ਮਾਇਆ ਕੈ ਬੰਧਨ ਕਾਟੈ ॥ ਸੇਵਾ ਪੂਜ ਕਰਉ ਤਿਸੁ ਮੁਗਤ
 ਕੀਨਾ ਨਕੁ ਤਿਸੁ ਪਗ ਚਾਟੈ ॥੧॥੧੧੩੨॥ ਗਉੜੀ ਮਹਲਾ ੫ ॥ ਅਨੁਪ ਪਦਾਰਥੁ
 ਨਾਮੁ ਸੁਲਹੁ ਸਗਲ ਪਿਆਇ ਲੇ ਮੀਤਾ ॥ ਹਰਿ ਅਉਖਧੁ ਜਾ ਕਉ ਗੁਰਿ ਦੀਆ
 ਤ ਕੈ ਨਿਗਮਲ ਚੀਤਾ ॥੧॥੧੨੭੬॥ ਅੰਧ ਕਾ ਰੀਮਿ ਓਤਿ ਭਤ ਨੇ ਤੇਗੁਰ ਸਬ
 ਦ ਦੀਪ ਕੁੰਧ ਗਾਸਾ ॥ ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧ ਸੰਗਤਿ ਬਿਸਵ
 ਸਾ ॥੧॥ ਤਾਗੀ ਲਭਵ ਜਲੁ ਤਾਗੁ ਬਿਖੜਾ ਬੋਧਿ ਬਸਾਧੁ ਸੰਗਾ ॥ ਪੂਰਨ ਹੋਈ ਮ
 ਨ ਕੀ ਆਸਾ ਗੁਰ ਭੋਟਿ ਓਹ ਰਿੰਗਾ ॥੨॥ ਨਾਮੁ ਖਜਾਨਾ ਭਗਤੀ ਪਾਇਆ ਮਨਿ ਤਨਿ
 ਤਿਪਤਿ ਆਪਾਏ ॥ ਨਾਨਕ ਹਰਿ ਜੀਉ ਤਾ ਕਉ ਦੇਵ ਜਾ ਕਉ ਹਕੁ ਮੁਮਨਾਏ ॥੩॥

॥१॥१३३॥ गडित्रीमठला ५ दृष्टिआमष्टिआकरिपुनपतिमेमे
 रिअनषसगतिपुत्रंतीगाअपकपमपिपषदेइमखपककुमिआनप
 छिउतिनेमेगा॥१॥गडाउ॥करनकरवदनसकुकिउमयीउमसमगधन
 यीअनगेगी॥उमगीगतिमिउमयीजनिसेमवकजिनभगामवेगी॥१॥
 अपनेमेवकसिगिउमपुत्रगतेछिउपेडिउगउनमिगिजेगी॥पिउपिउन
 मुंउमरसगनचरैसैमेइसटिउचरचरेगी॥२॥गमसंउमपिउचरकि
 नपीउकननकडीमडिलाककरेगी॥जकरैपेपुगटुपुत्रुआननदिनु
 कीरउनगसनमेगी॥३॥उमसमगधअपगअडिउचैसुखदाउपुत्रपुन
 अयेगी॥ननकरउपुत्रकीजैकिगपुनसंउनकेसिगिसंगेगी॥४॥३॥१३४
 गडित्रीमठला ५ उमगमिसेडीउमंडीगुनिषाहिलेउमेकपुगध
 विषयतेछिउपुनचवपुनते॥१॥गडाउ॥उमगमममुमुमयीजनिआ
 उमपुननपुगधविषयते॥गधउपुगतिअनषचीनकडिउकगुपुमगीगते
 ॥१॥उमगमगधविषयचरउमगेउमजानुअपनेडीते॥कगिगिग
 उमगेपुषी॥असापिपनतेपिमेकपुगिजनचलेउमगेसाथे॥३॥निग
 निआगेकडिगुनकीजैउरिनामुमगमननप॥संउपुसादिननकरगिडे
 मनिउनिमीउलपुप॥४॥१४॥१३५॥ गडित्रीमठला ५ सपजसमष्टि
 छिउदामेकडिउमिगुगउदेइआलदेद॥१॥गडाउ॥कटिजेदगीवि
 दामगेसंउनटलइछि॥इकनमकेषीउपुजगीमेकडिअचरगुगुगिदि
 इछि॥१॥उडिउपुगुसमगधविषीआगुगुगिआनमनपिपुगटाइछि॥
 अमिउनमुपीउमनउडिउअननडेठगइछि॥२॥मनिआगिआसग
 सुखपदेचउठगिगटाइछि॥जउसुपुसंउडेपुत्रठकुरसमुआनद
 पदिछाइछि॥३॥नकिहुआवउनकिहुजावउसमुपेलेकीछिउगिगिछि॥
 कपुननकअगमअगमपेठकुरगउतेकगिनइछि॥४॥१५॥१३६॥ गडि
 डीमठला ५ पगधपुनपगमेसुमनडाकीछिउगपीजैगाजिनिपगध
 मंडपंडगिउकेनमजपीजैगे॥१॥गडाउ॥मनकीमडिउआगुपुगिजन
 कमुगुइसुपुपडीअगेजपुत्रकमेसेडीउलमननुसुपिउपिछीपिआडी

॥१॥१३३॥ गडित्रीमठला ५ दृष्टिआमष्टिआकरिपुनपतिमेमे
 खडिजनसुआमीजिसुडावेडिसपिनिदजैगे॥२॥सडंकरमाउपिउपुत्र
 पलकजीआपुनसुखसगगुगे॥देउतेडिनपीउिसुखउपुगिगिउरउत
 गगुगे॥३॥जाचकुजाचेनमुंउमसुआमीपदिपदिअंउमिसेडीगा॥न
 कसुडाकीसगटाडीजाउविषनकडीगे॥४॥१६॥१३७॥ गडित्रीमठला
 ५ उमगिगिगधपुनमनपुसिगेगीडीउपुसगधसुखदाउमगल
 पपुत्रिपगे॥१॥गडाउ॥मराकसकटीपिनडीउमिगसननमुचिउगे
 ॥सीउलसीउिसुखउमिगडीजलउअगनिनिदगे॥१॥गगउकुनग
 कडेगपेडवजलपुगिउतेगाचरनकमलअगपउमनमपिजमकी
 उमविदगे॥२॥पुगनपगधउमपगमेसुगुउअगमअपगे॥गुद
 गवउपिआवउसुखसगगुजुएजनुमनग॥३॥कमिउपिलेउिमे
 पिमनलीनिगिगुनकेदाउगे॥कगिगिगधअपनेनमुडीजैननकरस
 वलिउगे॥४॥१७॥१३८॥
 गगुगुडित्रीचेडीमठला ५ १उमडिगुगुसादि
 सुखनपीगिगिगिगडिगिगि॥जिजिनमुइउरउअमेलकुसपसंग
 रिजिपिउकपिना॥१॥गडाउ॥सुउमपिउमिगिगिगिनेचाडेडिगि
 वलेगडेगा॥१॥उदेवगैवगुगजगगा॥जिअगिचलिउमुडनगा॥
 ॥२॥चेआचंदनदेउडुलिआ॥संउनपगमिगुगुलिआ॥३॥मेमिमे
 अजनेउगि॥कपुननकसदाउउगिगे॥४॥११॥१३९॥ गडित्रीमठला
 ५ मगधउमगधपिगिगिगि॥सगगलउमिगिसंमसंमसगुगुगुविषुप
 गगमन॥१॥गडाउ॥कलिवालखअपिआगीआगुगिगिअनदीप
 कडिजीआगीआ॥१॥विषाविषिआपसगीअडिपनी॥उिगरेजपिजपि
 उगिगुनी॥२॥मउदगेमाइआमेइआ॥गुगुउतेउममउडिउपिआ॥३॥
 ॥कपुननकडेकुपिआइआ॥पदिपदिनदगीआइआ॥४॥२॥४०॥
 गडित्रीमठला ५ दीषानुमउउपीदेखासेदवगीगुगुपदेक॥१॥
 ॥गडाउ॥अनिकुगडिगिगिगि॥गुगिगिगिगलैलाइआ॥१॥मगेप

ਚਾਬਿਖਾਦੀਆਗਭਿਕਿਰਪਾਤੋਲਸਾਧਿਆ॥੨॥ਬਖਸੀਸਵਜਹਮਿਲੇ
 ਕਨਾਮਾਸੁਖਸਹਜਾਨੰਦਬਿਸਮਾ॥੩॥ਪੁਰਕੇਚਕਰਸੇਭਲੋਨਾਨਕਤਿ
 ਮੁਖਉਜਲੋ॥੪॥੨੧੧੪੧॥ਗਉੜੀਮਹਲਾ ੫ ਜੀਅਭੇਦਲਾਨਾਮਕਾ॥
 ਅਵਗਜਿਕਰਨਕਰਾਵਨੇਤਿਮਹਿਭਉਦੋਜਾਮਕਾ॥੧॥ਹਰਾਉ॥ਅਵਗ
 ਤਨਨਪੀਪਈਐ॥ਵਡੈਭਾਗਿਹਧਿਅਈਐ॥੧॥ਲਖਪਿਕਮਤੀਜਾਨੀ
 ਐ॥ਅਗੋਤਿਲੁਨੀਮਾਨੀਐ॥੨॥ਅੰਧਪਿਕਰਮਕਮਾਵਨੋ॥ਗਿਹਿਥਾ
 ਲੁਨੀਰਿਬਾਵਨੋ॥੩॥ਪੁਰਕਿਰਪਾਲੁਕਿਰਪਾਕੇ॥ਨਾਮਨਕਸਾਪੁਸੀਗੀ
 ਲੋ॥੪॥੪॥੧੪੨॥ਗਉੜੀਮਹਲਾ ੫ ਬਾਨੈਬਾਲਿਹਾਨੈਲਖਬੀਅ
 ਨਾਮੇਹੇਨਾਮਸਾਹਿਬਕੇਪ੍ਰਨਾਧਰੀਆ॥੧॥ਹਰਾਉ॥ਕਰਨਕਰਾਵਨਤੁਹੈਕ
 ਜੀਅਜੰਤੀਕੁਹੈਦੇਕਾ॥੧॥ਗਜਜੇਬਨਪੁਰਤੁਪਨੀ॥ਤੁਨਿਗੁਨਤੁਸਗਨੀ
 ॥੨॥ਈਹਉਹੁਗੁਮਖੋ॥ਗੁਕਿਰਪਾਤੋਲਥੋ॥੩॥ਅੰਤਰਿਜਾਮੀਪੁਤ੍ਰਜਾ
 ਨਾਨਾਨਕਤਕੀਅਤੁਹੀਤਨਾ॥੪॥੫॥੧੪੩॥ਗਉੜੀਮਹਲਾ ੫ ਹਰਿ
 ਹਰਿਹਰਿਆਰਾਧੀਐ॥ਸੰਤਸੰਗਿਹਰਿਮਨਿਵਸੈਭਗੁਮੇਹੁਭਉਸਾਧੀਐ॥੧॥
 ॥ਹਰਾਉ॥ਬੇਦਪੁਰਾਣਸਿਮ੍ਰਿਤਿਭੋ॥ਸਭਉਰਬਿਗਯਤਜਨੁਸੁਨੋ॥੧॥ਸਗ
 ਲਅਸਥਾਨਭੈਭੀਤਚੀਨਾ॥ਰਾਮਸੇਵਕਭੈਹਤਕੀਨਾ॥੨॥ਲਖਚਉਰਾਸੀਹੋ
 ਨਿਛਿਗਹਿਗਥਿਦੇਲੇਗਨਹੀਜਨਮਮਹਰਿ॥੩॥ਬਲਥੁਪਸਿਆਨਪਹਉ
 ਮੈਰਹੀ॥ਹਰਿਸਾਧਸਹਣਿਨਨਕਹੀ॥੪॥੬॥੧੪੪॥ਗਉੜੀਮਹਲਾ ੫
 ਮਨਮਾਨਮਗੁਨਗਈਐ॥ਨੀਤਨੀਤਹਰਿਸੇਵੀਐਸਾਸਿਸਾਮਿਹਧਿਅਈ
 ਐ॥੧॥ਹਰਾਉ॥ਸੰਤਸੰਗਿਹਰਿਮਨਿਵਸੈ॥ਦੁਖਦਰਦਾਨੇਗਭ੍ਰਮਨਸੈ॥੧॥ਸੰਤ
 ਪ੍ਰਸਾਦਿਹਰਿਜਪੀਐ॥ਸੇਜਨਦੁਖਿਨਦਿਸਾਪੀਐ॥੨॥ਜਾਕਉਗਰਿਹਰਿਮਤ
 ਦੇਇ॥ਸੋਉਬਰਿਆਮਇਆਅਗਨਤੇ॥੩॥ਨਨਕਕਉਪੁਰਮਇਆਕਗਿਮ
 ਰੇਮਨਿਤਨਿਵਸੈਨਮੁਹਰਿ॥੪॥੧੧॥੧੪੫॥ਗਉੜੀਮਹਲਾ ੫ ਰਸਨਾ
 ਪੀਐਏਕਨਾਮਾਈਹਸੁਖਾਨੰਦੁਘਨਾਅਗੇਜੀਅਕੈਸੰਗਿਕਾ॥੧॥ਹਰਾਉ
 ਉਕਟੀਐਤੰਗਾਹੰਗੇ॥ਤੰਗੁਪ੍ਰਸਾਦਿਕਰਿਗਜਜੇਗਾ॥੧॥ਹਰਿਸੁਚਿਨਿ
 ਜਨਿਚਾਖਿਆਤਾਕੀਤਿਸਨਲਾਈਆ॥੨॥ਹਰਿਬਿਸਾਮਨਿਪਿਪਾਇਆ॥
 ਸੇਬਹਿਨਕਤਹੀਧਾਇਆ॥੩॥ਹਰਿਹਰਿਨਾਮੁਜਾਕਉਗਰਿਦੀਆਨਾਨਕ
 ਤਾਕਤਉਗਇਆ॥੪॥੧੧॥੧੪੬॥ਗਉੜੀਮਹਲਾ ੫ ਜਾਕਉਬਿਸ

ਰੇਮਨਮਤਾਕਉਪੀਗਾ॥ਸਾਪਸੰਗਤਿਮਲਿਹਰਿਹਵਸਿਗਈਗਹੀਗਾ॥੧॥
 ॥ਹਰਾਉ॥ਜਾਕਉਗੁਮੁਖਿਰਿਦੈਥੁਪਿ॥ਤਾਕੇਕਤਲਨਵਨਿਧਿਸਿਧਿ॥੧॥
 ਜੀਜਨਹਿਹਿਪੁਤਪਨੀ॥ਕਿਛੁਨਹੀਤਕੈਕਮੀ॥੨॥ਕਰਣੇਹੁਪੁਛਣਿਆ
 ॥ਸਰਬਸੁਖੰਗਮਾਣਿਆ॥੩॥ਹਰਿਪਨੁਜਾਕਗਿਹਿਦੈਸਾਕਪੁਨਾਨਕਤਿਨਸੈ
 ਗਿਦਖਨਸੈ॥੪॥੧੨॥੧੪੭॥ਗਉੜੀਮਹਲਾ ੫ ਗਰਬੁਬਡੇਮੁਲੁਇਤਨੇ
 ਗੁਨਨਹੀਗੁਰਿਤਨੇ॥੧॥੧੪੮॥ਹਰਾਉ॥ਬੇਬਰਜਤਬੇਦਸੰਤਨਾਉਆਹੁਸਿਉ
 ਗੋਤਨੋ॥ਹਾਰਜੁਆਗਜੁਆਖੋਧਾਇਹੀਵਸਿਲੇਜਿਤਨੇ॥੧॥ਹਰਨਭਗਨਸੰਪੁ
 ਰਨਚਰਨਕਮਲਰੰਗਿਤਨੋ॥ਨਾਨਕਉਪਰੇਸਾਧਸੰਗਿਕਿਰਪਾਨਿਧਿਮੈਦਿਤ
 ਨੇ॥੨॥੧੦॥੧੪੮॥ਗਉੜੀਮਹਲਾ ੫ ਮੇਹਿਦਸਰੋਠਕੁਰਕੋ॥ਧਨੁਪੁਤ
 ਕਾਖਾਨਾ॥੧॥ਹਰਾਉ॥ਐਸੇਹੋਰੇਖਸੁਮੁਹਮਗਾਧਿਨਮਹਿਸਾਜਿਸਵਰਣਹਰਾ
 ॥੧॥ਕਾਮੁਕਗੀਜੈਠਕੁਰਭਾਵਾ॥ਗੀਤਚਰਿਤਪੁਰਕੇਗੁਨਗਾਵਾਮ॥੨॥ਸਗਣਿ
 ਪਰਿਠੰਠਕੁਰਵਜੀਗਾਤਿਨਾਦੇਖਿਮੇਰਮਨੁਪੀਗਾ॥੩॥ਏਕਟੇਕਏਕੋਆਧਰਾ
 ॥ਜਨਨਕਪਰਿਕੀਲਾਗਾਕਾਰਾ॥੪॥੧੧॥੧੪੯॥ਗਉੜੀਮਹਲਾ ੫
 ਏਕੇਈਐਸੋਹਿਮੈਤੰਗੈ॥ਇਸੁਮੀਠੀਤੇਇਹੁਮਨੁਹੈ॥੧॥ਹਰਾਉ॥ਅਗਿਆ
 ਨੀਮਨੁਪੁਰਾਣਾਜਨਹੀਸੇਲੈਗੈ॥ਇਐਧੇਰੀਕਰੀਆਕਵਨੁਗਤਿਜਿਤੁ
 ਭੋਗੈ॥੧॥ਭ੍ਰਮੰਤਭ੍ਰਮੰਤੁਹਰਿਆਨਿਕਬਿਧੀਕਰਿਟੈਗੈ॥ਕੁਪਨਾਨਕਕਿਰਪਾ
 ਭਈਸਾਧਸੰਗਤਿਨਿਧਿਮੈਰੈ॥੨॥੧੨॥੧੧॥੧੫੦॥ਗਉੜੀਮਹਲਾ ੫ ਚਿਤਮ
 ਏਕੁਲਾਮਣੇ॥੧॥ਹਰਾਉ॥ਦੀਨਦਇਅਲਪੁਰਬੁਹਮਜਾਕੈਸਿਮਹਣਿ
 ਸੁਖਭਏ॥੧॥ਆਕਾਲਪੁਰਖਅਗਾਧਿਬਿਪੁਸਨਤਜਮੈਕੋਟਿਅਘਖਏ॥੨॥
 ਕਿਰਪਾਨਿਪਿਪੁਤਮਇਆਧਾਰਿਨਕਿਰਹਿਹਰਿਨਾਮਲੇ॥੩॥੧੩॥੧੫੧॥

ਗੁਗਉੜੀਪੁਰਬੀਮਹਲਾ ੫ ੧੩ਸਤੰਗਰੁਪਸਾਦਿ
 ਮੇਰੇਮਨਮਹਟਿਪੁਰਸੁਖਪਾਏ॥ਜਾਦਿਨਬਿਸੇਰੇਪੁਨਸੁਖਦਾਤਸੇਰਿਨੁਜਾਤਿ
 ਅਜਾਏ॥੧॥ਹਰਾਉ॥ਏਕਰੈਟਿਕੇਪਹੁਨੇਤਮਐਬਹੁਜੁਗਾਸਬਧਾਏ॥
 ਹਿਧਮੰਦਰਸਪੈਂਦੀਸੈਜਿਉਤਵਰੀਛਾਏ॥੧॥ਤਨੁਮੇਰਾਸਪੈਸਭਮੇਰੀਬ
 ਗਮਿਲਖਸਭਜਾਏ॥ਦੇਵਨਹਾਰੁਬਿਸਰਿਠੰਠਕੁਰਖਿਨਮਹਿਉਤਪਰਏ॥੨॥

ਪਹਿਰੇਬਾਗਕਰਿਸਿਨਨਾਤੇਆਤੰਦਨਲਾਏ॥ ਨਿਰਭਉਨਿਰੰਕਾਰਨਹੀਜੀ
 ਨਿਆਜਿਉਹਸਤੀਨਵਏ॥੩॥ ਜਉਹਉਕ੍ਰਿਪਾਲਤਾਸਤਿਗੁਰੁਮੈਲੈਸਤੁਸੁਖ
 ਰਿਕੇਨਏ॥ ਮੁਕਤਿਭਇਆਬੰਧਨਗਾਰਿਖੇਲੈਜਨਨਾਨਕਹਰਿਗੁਣਗਏ॥੪॥
 ੧੧੫੨॥ ਗਉੜੀਮਹਲਾ ੫ ਮੇਰੇਮਨਗੁਰੁਗੁਰੁਸਦਕਰੀਐ॥ ਰਤਨਜਨ
 ਮਸਫਲਾਗਰਿਕੀਆਦਰਸਨਕਏਬਲਿਹੀਐ॥੧॥ ਰਹਾਉ॥ ਜੇਤੇਸਾਸਗਿ
 ਰਾਸਮਨਲੇਤਤਤੇਹੀਗੁਨਗਈਐ॥ ਜਉਹਉਇਦਇਆਲੁਸਤਿਗੁਰੁਅਪਨਤਾ
 ਇਹਸਤਿਬਿਧਿਪਈਐ॥੧॥ ਮੇਰੇਮਨਮਲਾਏਜਮਬੰਧਨਤੇਛੁਟਹਿਸਰਬਸੁਖ
 ਸੁਖਪਈਐ॥ ਸੇਵਿਸੁਆਮੀਸਤਿਗੁਰੁਤਾਮਨਿਬਾਛਤਫਲਪਈਐ॥੨॥
 ਨਮੁਇਸਟੀਮੀਤਸਤਕੰਡਤਮਨਸੀਗੁਰੁਤਰੈਚਲੈ॥ ਕਰਿਸੇਵਾਸਤਿਗੁਰੁਅਪਨੇ
 ਕੀਗੁਰੁਤਪਈਐਪਲੈ॥੩॥ ਗੁਰਿਕਿਰਪਾਲਕਿਰਪਾਪੁਤਿਪਾਗੀਬਿਨਸੇਸਬਅ
 ਦੇਸਾ॥ ਨਨਕਸੁਖਪਾਇਆਹਰਿਕੀਰਤਨਿਮਿਟਿਸਗਲਕਲੇਸਾ॥੪॥੨॥੧੫੩
 ੧॥ ਗਉੜੀਮਹਲਾ ੫ ਤਿਸਨਾਬਿਰਲੇਪੀਕੀਬੁਝੀਹੋ॥੧॥ ਰਹਾਉ॥ ਕੇਟਿਜੇ
 ਲਾਖਭੈਰੇਮਨਨਹੈਪਰੈਪਰੈਕੀਉਲੀਹੋ॥੧॥ ਸੁੰਦਰਨਾਮੀਅਨਕਪਰਕਾਰੀ
 ਪਗਹਿਉਬਿਕਾਰੀਬੁਝਾਭਲਾਨਹੀਸੁਝੀਹੋ॥੨॥ ਅਨਿਕਬੰਧਨਮਾਇਆਭਰੇਮੁ
 ਭਰਮਾਇਆਗੁਣਨਿਪਨਹੀਗਾਇਆ॥ ਮਨਬਿਖੈਪੀਮਹਿਲੁਝੀਹੋ॥੩॥ ਨਾਕਉ
 ਹੋਕਿਰਪਾਕਰੈਜੀਵਤਸੇਈਮੈਰਾਪਸੰਗਿਮਾਇਆਤੇ॥ ਨਨਕਸੇਜਨੁਦਹਿਹਿਸਿ
 ਝੀਹੋ॥੪॥੩॥੧੫੪॥ ਗਉੜੀਮਹਲਾ ੫ ਸਬਦੁਕੇਰਸੁਹਰਿਹੋ॥੧॥ ਰਹਾਉ॥
 ਕਾਹੁਜੋਗਕਾਹੁਭੋਗਕਾਹੁਗਿਆਨਕਾਹੁਪਿਆਨਕਾਹੁਹੋਭੰਡਪਹਿਹੋ॥੧॥ ਕਾਹੁਜਾ
 ਪਕਾਹੁਤਾਖਕਾਹੁਪੁਜਾਹੋਮਨੇਮਕਾਹੁਹੋਗਉਨੁਕਹਿਹੋ॥੨॥ ਕਾਹੁਤੀਰਕਾਹੁਨੀਰ
 ਕਾਹੁਬੰਦਬੀਚਾਰਨਾਨਕਭਗਤਿਪ੍ਰੀਤਹੋ॥੩॥੪॥੧੫੫॥ ਗਉੜੀਮਹਲਾ ੫
 ਗੁਨਕੀਗਤਿਨਿਧਿਮੈਰੀ॥੧॥ ਰਹਾਉ॥ ਤੂੰਹੀਸਤੁਤੀਜਸਤੂੰਹੀਰੂਪਤੂੰਹੀਰੰਗਆ
 ਸਭੰਦਪੁਭਤੇਰੀ॥੧॥ ਤੂੰਹੀਮਨਤੂੰਹੀਪਾਨਤੂੰਹੀਪਤਿਤੂੰਹੀਪਾਨਗੁਰੁਤੀਲੈਜੇਰੀ
 ॥੨॥ ਤੂੰਹੀਗਿਰਿਤੂੰਹੀਥਨਿਤੂੰਹੀਗਾਉਤੂੰਹੀਸੁਨਿਹੈਨਾਨਕਨੇਹਿਨੇਰੀ॥੩॥੫॥
 ੧੫੬॥ ਗਉੜੀਮਹਲਾ ੫ ਮਾਤੋਹਰਿਗੀਮਾਤੋ॥੧॥ ਰਹਾਉ॥ ਓਹੀਪੀਓਹੀ
 ਖੀਓਹੁਹਿਦੇਓਹੀਨਕੀਓਹੀਆਹੁਸਿਉਮਨੁਗੋਤੇ॥੧॥ ਓਹੀਭਾਠੀਓਹੀਪੈਚਾ
 ਓਹੀਪਿਆਰਓਹੀਰੂਚਾਮਨਿਓਹੁਸੁਖਜਾਤੇ॥੨॥ ਸਹਜਕੇਲਾਅਨਦਪੇਲਾਹੋ
 ਠੇਰਭਏਮੇਲਾਨਨਕਗੁਰਸਬਦਿਪਰਤੇ॥੩॥੬॥੧੫੭॥

ਗਗਉੜੀਮਾਲਵਾਮਹਲਾ ੫ ੧ ਓਸਤਿਗਰਪੁਸਾਦ
 ਹਰਿਨਾਮੁਲੇਹੁਮੀਤਲੇਹੁ॥ ਆਗੋਬਿਖਮੁਪੰਥੁਭੇਅਨ॥੧॥ ਰਹਾਉ॥
 ਸੇਵਤਸੇਵਤਸਦਾਸੇਵਿਤੇਰੇਸੰਗਿਬਸਤੁਹੋਕਾਲਾ॥ ਕਰਿਸੇਵਾਤੁਸਾਧਕੀਹੋਕਾ
 ਏਜੈਮਜਲਾ॥੧॥ ਹੋਮਜਗਤੀਰਥਕੀਏਬਿਚਿਉਮੈਬਧਬਿਕਾਗਾਨਰਕ
 ਸੁਰਗਦਇਭੰਤਨਾਹੋਇਬਹੁਰਿਬਹੁਰਿਅਵਤਾਗਾ॥੨॥ ਸਿਵਪੁਰੀਬ੍ਰਹਮਾਇਦੁਪੁ
 ਰੀਨਿਚਲਕੇਥਾਉਨਹਿ॥ ਬਿਨੁਹਰਿਸੇਵਾਸੁਖੁਨਹੋਹੋਸਾਕਤਿਅਵਹਿਜਾਹਿ
 ॥੩॥ ਜੈਸੇਗੁਰਿਉਪਦੇਸਿਆਤੈਸੈਕਾਹੁਪਕਾਗਿ॥ ਨਨਕਕਹੈਸੁਨਿਹੈਮਨਕਰਿਕੀ
 ਰਤਨਹੋਇਉਪਾਗਿ॥੪॥੧॥੧੫੮॥ ਗਉੜੀਮਹਲਾ ੫ ਪਾਇਓਥਲਬੁਧਿ
 ਸੁਖੁ॥ ਹਰਖਸੇਗਾਨਿਮਿਰਤੁਬੁਖਸੁਖਾਚਿਤਿਸਮਸਰਿਗੁਰੀਮਲੇ॥੧॥ ਰਹਾਉ॥
 ਜਉਲਉਹਉਕਿਛੁਸੋਚਉਚਿਤਵਉਤਉਲਉਦਖਨਭੋਗਾ॥ ਜਉਕ੍ਰਿਪਾਲੁ
 ਗੁਰਪੂਰਭੇਟਿਆਤਉਆਨਦਸਹਜੇ॥੧॥ ਜੇਤੀਸਿਆਨਪਕਰਮਹਉਕੀਏਤੇ
 ਤੇਧੰਧਪੇਗਾ॥ ਜਉਸਾਧੁਕਰਮਸਤਕਿਧਿਓਤਭਧਮੁਕਤਭਏ॥੨॥ ਜਉਲਾ
 ਉਮੈਰੇਭਕਰਤਉਲਉਬਿਖੁਪੇਗੇ॥ ਮਨੁਤਨਬੁਧਿਅਗਪੀਠੁਕਰਕਉਤਬ
 ਹਮਸਹਜੇਏ॥੩॥ ਜਉਲਉਪੇਟਿਉਠੀਚਲਿਓਤਉਲਉਭਨਭੋਗਪ
 ਟਰਹਿਗੁਰਪੂਰੀਮਲਿਆਤਉਨਾਨਕਨਿਰਭਏ॥੪॥੨॥੧੫੯॥ ਗਉੜੀਮ
 ਹਲਾ ੫ ਭਾਵਨੁਤਿਆਗਿਓਰੀਤਿਆਗਿਓ॥ ਤਿਆਗਿਓਮੈਗੁਰੀਮਲਿਤਿਆ
 ਗਿਓ॥ ਸਰਬਸੁਖਆਨੰਦਮੰਗਲਰਸਮਾਨਿਗੋਬਿਏਤਿਆਗਿਓ॥੧॥ ਰਹਾਉ॥ ਮਾਨੁ
 ਅਭਿਮਾਨੁਦੋਸੁਸਮਾਨੇਮਸਤਕਭਾਗਿਗੁਰਪਾਗਿਓ॥ ਸੈਪਤਰਖੁਨਬਿਅਪਤਦੁਖਾ
 ਗੰਠਕਰੈਲਾਗਿਓ॥੧॥ ਬਾਸਬਾਸਹੀਏਕੈਸੁਆਮੀਉਦਿਆਨਦਿਸਟਾਗਿਓ॥ ਨਿ
 ਰਭਉਭੇਸਤਭ੍ਰਮੁਡਾਹਿਓਪੁਰਨਸਰਬਾਗਿਓ॥੨॥ ਜਕਿਛੁਕਰਤੈਕਾਹੁਨਕੀਨੇ
 ਮਨਿਬੁਰਨਲਾਗਿਓ॥ ਸਾਧਸੰਗਤਿਪਰਸਾਦਿਸਤਨਕੈਸੇਇਮਨੁਜਾਗਿਓ॥੩॥
 ਜਨਨਨਓਭਿਤੁਰਹੀਪਰਿਓ॥ ਇਓਸਰਣਾਗਿਓ॥ ਰਾਮਰੰਗਸਹਜਰਸਮਾਏ
 ਫਿਰਿਦੁਖਨਲਾਗਿਓ॥੪॥੩॥੧੬੦॥ ਗਉੜੀਮਹਲਾ ੫ ਪਾਇਆਲਾਲੁਰ
 ਤਨੁਮਨਿਪਾਇਆ॥ ਤਨੁਸੀਤਲੁਮਨੁਸੀਤਲੁਖੀਆਸਤਿਗੁਰਸਬਦਿਸਮਾਇਆ
 ॥੧॥ ਰਹਾਉ॥ ਲਾਖੀਕੁਖਤਿਸਨਾਸਭਲਾਖੀਚਿਤਾਸਗਲਾਬਿਸਾਹੀ॥ ਕਰਮਸਤ
 ਕਿਗੁਰੁਪੁਰਹਿਓਮਨੁਜੀਤੇਜਗੁਸਾਹੀ॥੧॥ ਤਿਪਤਿਅਧਾਇਹੋਹਿਦਅੰਤਰਿਭੋ
 ਲਨਤੇਅਬਚੁਕੇ॥ ਅਖੁਟਖਜਾਨਾਸਤਿਗੁਰਦੀਆਤੇਟਿਨਹੀਹੋਮੁਕੇ॥੨॥ ਅਚ

ਜਦੋਕਸਨ ਹੋਰ ਕਾਈ ਗੁਰਮੈ ਸੀ ਬੁਝ ਭੁਝਾਈ ॥ ਲਾਹਿ ਪਰਦਾ ਠਾਕੁ ਜਾ ਬੰਢੇ
 ਦਿਓਤ ਬਿਸਰੀਤਾ ਤਿਪਹਈ ॥ ੩ ॥ ਕਹਿਓ ਨ ਜਾਈ ਏਹੁ ਚੰਡੀ ਸੋ ਜਾਨੈ ਜਿ
 ਨਿਰਾਖਿਆ ਸਕਸੁ ਨ ਕਸਚਿ ਭਏ ਬਿਗਾਸਾ ਗੁਰਿ ਨਿਪਨ੍ਰਿਦੈ ਲੈ ਗਧਿਆ ॥
 ॥੪॥ ੪੧੬੧ ॥ ਗਉੜੀ ਮਹਲਾ ੫ ਉਬਰਤਾ ਜਾਗਮ ਕੀਸਰਣੀ ॥ ਸਰਬ
 ਲੋਕਮਾਇ ਅਕੇਸੰਡਲਾ ਗਿਗਿਗਿ ਪਰਤੋ ਧਰਣੀ ॥ ੧ ॥ ਸਾਸਤ੍ਰੀ ਸੰਮ੍ਰਿ
 ਤਿ ਬੇਰਥੀ ਚਾਹੇ ਮਾਪੁ ਪੁਖਇਉ ਕਹਿਆ ॥ ਬਿਨੁ ਹਰਿਭਜਨਿ ਨਹੀ ਨਿਸਤਾ ਸੁ
 ਖਨ ਕਿਨ ਹੁਣਾ ਹਿਆ ॥ ੧ ॥ ਤੀਨ ਭਵਨ ਕੀਲਖ ਮੀਜੀ ਗਿ ਬੁਝਤ ਨਹੀਲ ਹੋਗੇ ॥
 ਬਿਨੁ ਹਰਿਭਗਤਿ ਕਹਾ ਬਿਤਪਾਵੈ ਫਿਰਤ ਪਹਰੇ ਪਹਰੇ ॥ ੨ ॥ ਅਨਿਕ ਬਿਲਾਸ ਕ
 ਰਤ ਮਨ ਮੋਹਨ ਪੁਰਸ਼ ਹੋਤ ਨ ਕਾਮਾ ॥ ਜਲ ਤੇ ਜਲ ਤੇ ਕਬਹੂ ਨ ਬੁਝਤ ਸਗਲਾ ਬਿ
 ਥੋ ਬਿਨਾਸਾ ॥ ੩ ॥ ਹਰਿਕਾਨ ਮੁਜ ਪਹੁ ਮੇਰੀ ਤਾਇ ਸਹੁ ਸੁਖ ਪੁਗਾ ॥ ਸਾਧ ਸੰਗ ਤਿ
 ਜਨ ਮਮ ਹਨੁ ਨਿਵੈ ਰੋਨ ਕਜਨ ਕੀ ਪੁਗਾ ॥ ੪ ॥ ੧੬੨ ॥ ਗਉੜੀ ਮਹਲਾ ੫
 ਮੋਕਉ ਇਹ ਬਿਧਿ ਕੇ ਸਮਣ ਵੈ ॥ ਕਰਤਾ ਹੋਇ ਜਨ ਵੈ ॥ ੧ ॥ ਸਹਾਉ ॥ ਅਨਜਾਨ ਤਕਿ
 ਭਇਨ ਧਿਕ ਮਨੋ ਜਤ ਪਕਛੁ ਨ ਸਾਧਾ ॥ ਰਹਦਿ ਸਲੋਇ ਮਨੁ ਚਉਗਇ ਅਉਕ
 ਵਨ ਕਰਮ ਕਰਿ ਬੰਧਾ ॥ ੧ ॥ ਮਨ ਤਨ ਪਨ ਭੁਮਕਾ ਠਾਕੁ ਹਉਇ ਸਕਾਇ ਮੇਰਾ ਭਰ
 ਮ ਮੋਹ ਕਛੁ ਸੁਣ ਸਨਾਹੀ ਇਹ ਪੈਰ ਪਏ ਪੈਰਾ ॥ ੨ ॥ ਤਬਾਇਹੁ ਕਹਾ ਕਮਾਵਨਿ ਪਿਰਿ
 ਆਜ ਬਾਇਹੁ ਕਛੁ ਨੁਹਤਾ ॥ ਜਬ ਏਕੋ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛੁ ਆਪਹਿ ਕ
 ਰਤਾ ॥ ੩ ॥ ਅਪਨੋ ਕਰਤ ਬਾਪੋ ਜਨੈ ਜਿਨਿ ਇਹੁ ਚਨੁ ਰਚਾਇਆ ॥ ਕਹੁ ਨਾਨਕ ਕ
 ਰਣਾ ਹੁਰੈ ਆਪੋ ਸਤਿਗੁਰ ਭਗੁ ਮੁਖ ਕਾਇਆ ॥ ੪ ॥ ੧੬੩ ॥ ਗਉੜੀ ਮਹਲਾ ੫
 ਹਰਿ ਬਿਨੁ ਅਵਗਊਆ ਬਿਗਬਾ ॥ ਜਤ ਪਤ ਪਸੰਜ ਮਕਰਮ ਕਾਣੇ ਇਹਿ ਚੈ ਮੈ ਸੁਯੋ ॥ ੧ ॥
 ਸਹਾਉ ॥ ਬਰਤਨੇ ਮਸੰਜ ਮਮ ਹਿਰਤਾ ਤਿਨ ਕਾ ਆਦੁ ਨ ਪਾਇਆ ॥ ਆਗੈ ਚਲਣੁ
 ਅਉਰੇ ਭੋਭਾਈ ਉਹਾ ਕਾ ਮਿਨ ਆਇਆ ॥ ੧ ॥ ਤੀਰਥ ਨਇਅਰੁ ਧਰਨੀ ਭੁਮਤ ਆ
 ਗੈ ਠਹਿਰਨ ਪਾਵੈ ॥ ਉਹਾ ਕਾ ਮਿਨ ਆਵੈ ਇਹਿ ਬਿਧਿ ਧਿਰੇ ਲੋਗਨ ਹੀ ਪਤੀ ਆਵੈ ॥ ੨ ॥
 ਚਤੁਰ ਬੇਰ ਮੁਖ ਬਚਨੀ ਚਿਰੈ ਅਗੈ ਮਹਲੁ ਨ ਪਾਈ ਐ ॥ ਬੁਝੈ ਨ ਹੀ ਏਕੁ ਸੁਧਾਖ
 ਰ ਚਿਹਨ ਸਗਲੀ ਝਾਖ ਝਖਈ ਐ ॥ ੩ ॥ ਨਨਕੁ ਕਹਤ ਇਹ ਬੀਚਾਰਾ ਜਿ ਕਮਾਵੈ ਸੋ ਪਾ
 ਰਿਗਾ ਮੀ ॥ ਗੁਰੁ ਸੇਵਹੁ ਹਿਨ ਮੁਖਿ ਆਵਹੁ ਤਿ ਆਗੁ ਮਨੁ ਹੁਮਾਨੀ ॥ ੪ ॥ ੧ ॥
 ੧੬੪ ॥ ਗਉੜੀ ਮਹਲਾ ੫ ਮਧਉ ਹਰਿ ਹਰਿ ਹਰਿ ਮੁਖਿ ਕਹੀ ਐ ॥ ਹਮ ਤੋ ਕਛੁ
 ਨੋਵੈ ਸੁਆਮੀ ਜਿਉ ਰਾਖਉ ਤਿਉ ਰਹੀ ਐ ॥ ੧ ॥ ਸਹਾਉ ॥ ਕਿਆ ਕਿਛੁ ਕਰੈ ਕਿਕਰ

ਏਹੁ ਸਕਿ ਆਇ ਸੁਹਾ ਬਿਬਿਚਾਰੇ ॥ ਜਿਤੁ ਤੁਮਲਾ ਵਹੁ ਤਿਤ ਹੀਲਾ ਗਾਪੁਰਖ ਸ
 ਮੰ ਹਸੇ ॥ ੧ ॥ ਕਹਹੁ ਕ੍ਰਿਪਾ ਸਰਬ ਕੇਰਾ ਤੇ ਏਕੁ ਪਲਿ ਵਲਾ ਵਹੁ ॥ ਨਾਨਕ ਕੀ ਬੇਨ
 ਤੀ ਰਿਪਿ ਆਪਨਾ ਮੁਜ ਪਾਵਹੁ ॥ ੨ ॥ ੧੬੫ ॥
 ਗਉੜੀ ਮਾਣੁ ਮਹਲਾ ੫ ॥ ਤਿਸਤਿ ਗੁਰ ਪ੍ਰਸਾਦਿ
 ਦੀਨਦਇਆ ਲਦ ਮੇਰਾ ਗਇਆ ਜੀਉ ॥ ਕੇਟਿ ਜਨਾ ਕਰਿ ਸੇਵਲਾ ਗਇਆ ਜੀ
 ਉ ॥ ਭਗਤ ਵਛਲੁ ਤੇ ਗਬਿਰ ਦੁਰਖਾਇਆ ਜੀਉ ॥ ਪੁਰਸਭ ਨੀਜਾਈ ਜੀਉ
 ॥ ੧ ॥ ਕਉ ਪੇਖ ਪ੍ਰੀਤ ਮੁਕਵਣੁ ਸੁਕਰਣੀ ਜੀਉ ॥ ਸੰਤਾਰ ਸੀਸੇਵਾ ਚਰਣੀ ਜੀਉ
 ॥ ਇਹਿ ਪ੍ਰੀਤ ਵਤੀ ਥਲੇ ਥਲੀ ਜਾਈ ਜੀਉ ॥ ਤਿਸੁ ਨਿਵਿਨਿ ਵਿਲਾਗੁ ਪਾਈ
 ਜੀਉ ॥ ੨ ॥ ਪੈਥੀ ਪੰਡਤ ਬੇਦ ਖੋਜਤਾ ਜੀਉ ॥ ਹੋਇ ਬੈਰਾਗੀ ਤੀਰਥ ਨ ਵਤਾ ਜੀਉ
 ॥ ਤੀਨ ਦਰੀਰ ਤਨੁ ਗਵੰਤਾ ਜੀਉ ॥ ਹਰਿ ਨਿਰਭਉ ਨ ਮੁਖਿ ਆਈ ਜੀਉ ॥ ੩ ॥
 ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥ ਪਤਿਤ ਪਾਵਿਤ੍ਰ ਲਾਗਿ ਗੁਰ ਕੈ ਪੈਰੇ ਜੀਉ ॥ ਭੁਮਭ
 ਤ ਕਵਿ ਕੀਏ ਨਿਰਵੈਰੇ ਜੀਉ ॥ ਗੁਰਮਨ ਕੀ ਆਸ ਪੁਰਾਈ ਜੀਉ ॥ ੪ ॥ ਜਿਨਿ ਨਉ
 ਪਾਇਆ ਸੋ ਪਨਵੰਤਾ ਜੀਉ ॥ ਜਿਨਿ ਪ੍ਰਭੁ ਪਿਆਇਆ ਸੁਸੇਭਾ ਵੰਤਾ ਜੀਉ ॥ ਜਿ
 ਸੁਸਾਧੁ ਸੰਗਤਿ ਤਿਸੁ ਸਭ ਸੁਕਰਣੀ ਜੀਉ ॥ ਜਨ ਨਾਨਕ ਸਹਜਿ ਸਮਾਈ ਜੀਉ
 ॥ ੫ ॥ ੧੬੬ ॥ ਗਉੜੀ ਮਾਣੁ ਮਹਲਾ ੫ ॥ ਆਉਹ ਮੈਰੋ ਮਪਿਆਰੇ ਜੀਉ ॥
 ਹੋਇ ਨਿਸੁਸਾ ਸਿਸਾ ਸਿਚਿਤਾਰੇ ਜੀਉ ॥ ਸੰਤ ਦੇਉ ਸੰਦੇਸ ਪਏ ਚਰਣੇ ਗੇ ॥ ਤੁਧੁ
 ਬਿਨੁ ਕਿਤੁ ਬਿਧਿਤੀ ਐ ਜੀਉ ॥ ੧ ॥ ਸੰਗਤ ਮੈਰੋ ਮੈਰੋ ਅਨੰਦਾ ਜੀਉ ॥ ਵਣਿ
 ਬਿਣੈ ਭੋਭਾ ਤਿਭਵਣਿ ਸੁਖ ਪਰਮਾਨੰਦਾ ਜੀਉ ॥ ਸੋ ਜਿਸੁ ਵੀ ਇਹੁ ਮਨੁ ਬਿਗਾਸੈ
 ਦਾ ਜੀਉ ॥ ਪੋਖਿ ਰਸਨੁ ਸੁਖੁ ਲਹੀ ਐ ਜੀਉ ॥ ੨ ॥ ਚਰਣ ਪਖਰ ਕੀ ਨਿਤ ਸੇਵ
 ਜੀਉ ॥ ਪੁਜਾ ਅਰਚਾ ਬੰਦਨ ਦੇਵਾ ਜੀਉ ॥ ਰਾਸ ਨਿਦਾ ਸੁਨਾ ਮੁਜ ਪਿਠੇ ਵਾਜੀ
 ਉ ॥ ਬਿਨੁ ਭੋਭਾ ਪਹਿਰੀ ਐ ਜੀਉ ॥ ੩ ॥ ਇਛੁ ਪੁਨੀ ਮੇਰਾ ਮਨੁ ਤਨੁ ਹਰਿਆ ਜੀਉ
 ॥ ਰਸਨੁ ਪੇਖਤ ਸਭਤ ਕੁਪਰ ਗਿਆ ਜੀਉ ॥ ਹਰਿ ਹਰਿ ਮੁਜ ਪੈਜ ਪਿਤਰਿਆ
 ਜੀਉ ॥ ਇਹੁ ਆਜ ਰਨਾਨਕ ਸੁਖ ਸਹੀ ਐ ਜੀਉ ॥ ੪ ॥ ੨ ॥ ੧੬੭ ॥ ਗਉੜੀ ਮਾਣੁ ਮਹ
 ਲਾ ੫ ॥ ਸੁਣਿ ਸੁਣਿ ਸਾਜਨ ਮਨ ਮੀਤ ਪਿਆਰੇ ਜੀਉ ॥ ਮਨੁ ਤਨੁ ਤੇਰਾ ਇਹੁ ਜੀਉ ਭਿ
 ਵੈਰੇ ਜੀਉ ॥ ਵਿਸਰਨਾਹੀ ਪ੍ਰਭ ਪਾਨ ਅਧਾਰੇ ਜੀਉ ॥ ਸਦਾ ਤੇਰੀ ਸਰਣਾਈ ਜੀਉ ॥ ੧ ॥
 ਜਿਸੁ ਮਿਲਿ ਐ ਮਨੁ ਜੀਵੈ ਭਾਈ ਜੀਉ ॥ ਗੁਰ ਪ੍ਰਸਾਦਿ ਸੋ ਹਰਿ ਰਿਪਾਈ ਜੀਉ ॥ ਸਭ

ਕਿਉਪਰਕਾਪੁਤਕੀਆਜਾਈਜੀਉ॥ਪੁਤਕਉਸਦਥਲਿਜਾਈਜੀਉ॥੪॥
ਏਹੁਨਿਪਨਜਵੈਭਭਗੀਜੀਉ॥ਨਾਮਨਿਜਨਏਕਲਿਵਲਾਗੀਜੀਉ॥ਗੁਰੂ
ਰਾਖਾਇਅਸਤਦੁਖਮਿਟਾਇਆਜੀਉ॥ਅਠਪਹਗੁਣਗਾਇਆਜੀਉ॥੩॥੩੩
ਨਪਦਾਰਥਹਿਨਾਮੁਤਮਾਰਾਜੀਉ॥ਤੁਸਾਰਾਹੁਤਗੁਣਵਲਾਗੀਜੀਉ॥ਹਰਿਪਨ
ਰਸਿਸਚਦਾਪਾਜੀਉ॥ਜਨਨਨਕਸਦਥਲਿਹਾਰਾਜੀਉ॥੪॥੩੩॥੧੬੮॥

ਗੁਗੁਭੀਮਾਛਮਹਲਾ ੫ ੧੩ਸਤਿਗੁਰਪ੍ਰਸਾਦਿ

ਤੁਮਰਾਬਹੁਮਕੁਰਤੇਤੁਮਰਾਬਹੁਮਲਾ॥ਜਗਿਤੁਮਰਾਸੁਖਿਵਸਾਸਚੁਸਥਦੁਨੀ
ਸਣ॥੧॥੧੦੦੦॥ਸਭਗਲਾਜਾਤੀਆਸੁਣਕੈਰੁਪਕੀਆ॥ਕਦਹੀਸੁਗਤਿਨ
ਲਪੀਆਮਇਅਮੋਹਿਕਿਆ॥੧॥ਦੇਇਬੁਝਾਹਤਸਾਹਤਸੇਅਖੀਡਿਹਕਿਆ
ਕੇਈਜਿਮੁਖੁਲੇਭੀਆਮੁਲਿਨਸੁਣੀਕਹਿਆ॥੨॥ਇਕਸੁਦੁਹਚੁਕਿਆ
ਗਈਸਭੁਇਕਤੁਸਾਦਿਮੁਠੀ॥ਇਕਾਧੁਨਾਇਗੀਅੜਾਕਾਵਿਹਲੀਜਾਇਨੀ
॥੩॥ਭਗਤਸਚੇਰਹਿਸੋਹਦੇਅਨਕਰਹਿਦਿਨਗਤਿ॥ਗਿਹਤੇਪਰਮੇਸਰੈਜਨ
ਨਨਕਸਦਥਲਿਜਾਤ॥੪॥੧॥੧੬੮॥ਗੁਭੀਮਾਛਮਹਲਾ ੫ ਦੁਖਭੰ
ਜਨਤੇਗਨਾਮੁਜੀਦੁਖਭੰਜਨਤੇਗਨਾਮਾਅਠਪਹਅਰਾਧੀਐਪੁਰਨਸਤਿਗੁਰ
ਗਿਆਨ॥੧॥੧੦੦੦॥ਜਿਤੁਘਟਿਵਸੈਪਰਬਹੁਮੁਸੇਈਸੁਹਵਾਬਾਓ॥ਜਮਕੰਕ
ਹੇਨੇਨਿਨਾਵਈਰਸਨਾਹਿਗੁਣਗਾਓ॥੧॥ਸੇਵਾਸੁਗਤਿਨਜਾਣੀਆਨਪੈਅਰਾ
ਧਿਓਟਤੇਗੀਜਗਤੀਵਨਮੈਰੇਠਕੁਰਅਗਮਅਗਾਧਿ॥੨॥ਭਏਕੁਪਲੰਗੁਸਾ
ਈਆਨਠੇਸੇਗਸਤਪਾ॥ਤਤੀਵਉਨਲਗਈਸਤਿਗੁਰਿਖੇਅਪਿ॥੩॥ਗੁਰੂ
ਨਾਮਇਣਦੁਖਗੁਰੂਸਚਾਸਿਰਜਣਹਰਗੁਗਿਤੁਠੇਸਭੁਕਿਛੁਪਾਇਆਜਨ
ਨਨਕਸਦਥਲਿਹਾਰ॥੪॥੨॥੧੧੦੦॥ਗੁਭੀਮਾਛਮਹਲਾ ੫ ਹਰਿਗਮ
ਰਮਰਮਰਮਾ॥ਜਪਿਪੁਰਨਹੋਵਾਮ॥੧॥੧੦੦੦॥ਗਮਗੇਵਿੰਦੁਜਪੇਟਿਅਹੋਅ
ਮੁਖਪਵਿਤ੍ਰਾ॥ਹਰਿਜਸੁਸੁਨੀਐਜਿਸਤੇਸੇਈਭਾਈਮਿਤ੍ਰ॥੧॥ਸਭਿਪਦਾਰਥਸਭ
ਫਲਮਰਥਗੁਣਜਿਸਮਾਓ॥ਕਿਉਗੇਥਿਦਮਨਹੁਵਿਸਾਰੀਐਜਿਸੁਸਿਮਰਤਦੁਖ
ਜਾਹਿ॥੨॥ਜਿਸੁਲਾਭਿਲਗੀਐਜੀਵੀਐਭਵਜਲਪੁਣੀਐਪਾਹੁ॥ਮਿਲਿਸਾ
ਪੁਸੀਥਿਧਿਹਰੇਹਿਮੁਖਉਜਲਦਰਥਗ॥੩॥ਜੀਵਨਰੂਪਗੋਪਾਲਜਸੁਸੰਤਜਨ
ਰੀਗਸਿਆਨਨਕਉਬੋਰੇਮੁਜਾਪਿਦਰਿਸਚੈਸਾਥਸਿ॥੪॥੩॥੧੧੦੦॥ਗੁਭੀ

ਪਾਛਮਹਲਾ ੫ ਮੀਠੇਹਿਗੁਣਗਾਉਜਿੰਦੁਤੁਮੀਠੇਹਿਗੁਣਗਾਉ॥ਸਚੇ
ਸੇਤੀਗਤਿਆਮਿਲਿਆਨਿਥਾਵੇਥਾਉ॥੧॥੧੦੦੦॥ਹੇਰਿਸਾਦਿਸਭਠਿਕਿ
ਆਤਮਨੁਠਿਕਾਰੋਹਿ॥ਵਿਲੁਪਗੇਸਹਿਜਕੇਠਿਟਸੁਜੀਵਨੁਸੇਇ॥੧॥
ਅੰਚਲਗਾਹਿਕੈਸਾਧਕਾਤਰਣਾਇਹੁਸੈਸਾਗੁ॥ਪਾਰਬਹੁਮੁਅਰਾਧੀਐਉਪਰੇਸ
ਭੁਪਰਵਾਗੁ॥੨॥ਸਾਜਨੁਬੰਧਪ੍ਰਮਿਤਸੋਹਿਨਾਮੁਹਿਰੇਦੇਇਆਮਹਿਗਣਸ
ਭਿਮਿਟਾਇਕੈਪਰਉਪਕਾਰੁਕੇਗੇ॥੩॥ਮਾਲੁਖਜਾਨਥੋਹੁਪਹਰਿਕੇਰਣ
ਨਿਪਨਾ॥ਨਨਕਜਾਚਰੁਰਹਿਤੇਰੇਪੁਤਤਪਨੇਮੀਰਣਾ॥੪॥੪॥੧੧੦੦॥

ਗੁਗੁਭੀਮਾਛਮਹਲਾ ੬ ੧੩ਸਤਿਗੁਰਪ੍ਰਸਾਦਿ

ਸੋਧਨਕਾਮਨੁਤਿਆਗਉ॥ਕਾਮੁਕ੍ਰੋਧੁਸੰਗਤਦੁਰਜਨਕੀਤਾਤੇਅਹਿਨਿਸਿ
ਭੰਗਉ॥੧॥੧੦੦੦॥ਸੁਖਦੁਖਦੋਨੇਸਮਕਰਿਜਾਨੈਅਉਗੁਮਾਨੁਅਪਮਾਨਾ॥ਹ
ਰਖਸੇਗਤੇਹੋਅਤੀਤਾਤਿਨਿਜਗਿਤੁਪਛਾਨਾ॥੧॥ਉਸਤਤਿਨਿਦਾਦਉਤਿ
ਅਗੈਖੈਜੈਪਦੁਨਿਰਥਾਨਾ॥ਜਨਨਨਕਇਉਖੇਲਕਠਨੁਪੈਕਿਨਹੁਗੁਮੁਖਿਜਾ
ਨਾ॥੨॥੧॥ਗੁਭੀਮਾਛਮਹਲਾ ੬ ਸੋਧੋਰਨਾਮਥਨਾਈ॥ਇਕਿਥਿਨਸੇਇਕ
ਅਸਥਿਗੁਮਨੈਅਚਗੁਲਖਿਓਨਜਾਈ॥੧॥੧੦੦੦॥ਕਾਮਕ੍ਰੋਧੁਮੋਹਥਸਿਪ੍ਰਾਨੀਹ
ਰਿਮੁਹਤਿਥਿਸਗਈ॥ਛੁਠਤਨੁਸਾਰਕਮਿਨਿਓਜਿਓਸੁਪਨੈਨਈ॥੧॥ਜੇਦੀ
ਸੈਸਗਲਾਥਿਨਸੈਜਿਓਥਾਦਰਕੀਛਾਈ॥ਜਨਨਨਕਜਗੁਜਾਨਿਮਿਥਿਅਰ
ਹਿਓਰਾਮਸਰਣਈ॥੨॥੨॥ਗੁਭੀਮਾਛਮਹਲਾ ੬ ਪਰਾਨੀਕਉਹਰਿਜਸੁਮ
ਨਿਨੀਆਵੈ॥ਅਹਿਨਿਸਿਮਗਨੁਮਾਇਆਮਹਿਕੁਰਕੈਸੇਗੁਨਾਵੈ॥੧॥੧੦੦੦॥
ਪੁਤਮੀਤਮਾਇਆਮਤਸਿਉਇਹਿਥਿਧਿਅਪੁਬਧਵੈ॥ਮਿਗਤਿਸਨਜਿਉਛੁ
ਰੇਇਹੁਜਗਦੇਖਿਤਾਸੁਉਠਿਧਾਵੈ॥੧॥ਭੁਗਤਿਮੁਕਤਿਕਉਕਾਰਨਸੁਆਮੀਮੁਕਤ
ਤਹਿਥਿਸਾਵੈ॥ਜਨਨਨਕਕੋਟਨਮੈਕੋਉਭਜਨਗਮਕੋਪਾਵੈ॥੨॥੩॥ਗੁਭੀਮਾ
ਛਮਹਲਾ ੬ ਸੋਧਇਹੁਮਨੁਗਹਿਓਨਜਾਈ॥ਚੰਚਲਾਤਿਸਨਸੰਗਿਥਸਤੁਪੈਆਤੇ
ਬਿਗਨਹਈ॥੧॥੧੦੦੦॥ਕਠਨਕਰੋਧਧਟਹੀਕੇਭੀਤਮਿਨਿਪਿਸੁਧਿਸਭਥਿਸਰਾ
ਈ॥ਗਤਨਗਿਆਨੁਸਭਕੋਹਿਰਿਲੀਨਾਤਾਸਿਉਕਛੁਨਥਸਈ॥੧॥ਜੋਗੀਜਤਨ

ਕਰਤ ਸਰਹੰਗੀ ਹੋ ਗੁਨ ਗਾਈ ॥ ਜਨ ਨ ਨ ਕਹਿ ਤੇ ਦਇਆ ਲਾ ਤਉ ਸ
 ਕਥਿ ਪਿਥ ਨਿਅਈ ॥ ੨ ॥ ੪ ॥ ਗਉੜੀ ਮਹਲਾ ੫ ॥ ਸਧੋ ਗੋਬਿੰਦ ਕੇ ਗੁਨ ਗਾ
 ਵਉ ॥ ਮਨ ਸਜਨ ਮੁਖ ਮੇਲ ਕੁਪਾਇ ਬਿਰਥਾ ਕਹਿ ਗਵਾਵਉ ॥ ੧ ॥ ਰਹਾਉ ॥
 ਪਤਿ ਤਪਨੀ ਤਈ ਨ ਬੈਧ ਹਰਿ ਸਗਨਿ ਤਾਹਿ ਤਮ ਅਵਉ ॥ ਗਜ ਕੇ ਕ੍ਰਾਸੀ ਮਿਦਿ
 ਜਿਸ ਸਿਮਰਤ ਤਮ ਕਹੋ ਬਿਸਰਾਵਉ ॥ ੧ ॥ ਤਜਿ ਅਭਿਮਾਨੁ ਮੇਰਾ ਆਇ ਅਠੁ
 ਨਿਭ ਜਨਮ ਚਿਤੁ ਲਵਉ ॥ ਨਨਕ ਕਹਤ ਮੁਕਤਿ ਪੰਥ ਇਹ ਗੁਰਮੁਖਿ ਪਉਤਿ
 ਮਪਾਵਉ ॥ ੨ ॥ ੫ ॥ ਗਉੜੀ ਮਹਲਾ ੫ ॥ ਕਉਮਾਣੀ ਭੁਲਿ ਚਿਮਨੁ ਸਮਝਾਵੈ
 ॥ ਬੇਦ ਪੁਰਾਨ ਸਾਧਮ ਗੁਸੁਨਿ ਕਹਿ ਮਖਨੁ ਰਹਿ ਗੁਨ ਗਾਵੈ ॥ ੧ ॥ ਰਹਾਉ ॥ ਦੁਰਲ
 ਭੇਦ ਪਾਇ ਮਨ ਸਕੀ ਬਿਰਥਾ ਜਨਮੁ ਸਿਰਾਵੈ ॥ ਮਾਇਆ ਮੇਰਿ ਮਹਾ ਸੰਕਟ ਬਨਤ
 ਸਿਉ ਚਰਚਿ ਪਜਾਵੈ ॥ ੧ ॥ ਅੰਤਰਿ ਬਾਹਰਿ ਸਦਾ ਸੰਗਿ ਪੁਤ੍ਰਾ ਸਿਉ ਨਹੁ ਨਲਾਵੈ ॥
 ਨਨਕ ਮੁਕਤਿ ਤਾਹਿ ਤਮ ਮਨੁ ਜਿਹਿ ਪਾਇ ਗੁਸੁਮਾਵੈ ॥ ੨ ॥ ੬ ॥ ਗਉੜੀ ਮਹਲਾ
 ੫ ॥ ਸਧੋ ਗਮਸ ਨਿਬਿਸ ਗਾਮਾ ॥ ਬੇਦ ਪੁਰਾਨ ਪੜ੍ਹੇ ਕੇ ਇਹ ਗੁਨ ਸਿਮਰੇ ਹਰਿ ਕੇ
 ਨਾਮ ॥ ੧ ॥ ਰਹਾਉ ॥ ਲੇਭ ਮੇਰਾ ਆਇ ਮਮਤਾ ਛੁਨਿ ਅਗੁ ਬਿਖਿ ਅਨਕੀ ਸੇਵਾ ॥
 ਹਥ ਖੋਸ ਗਪ ਗੋਸੇ ਜਿਨਹੁ ਨਿਸੇ ਮੁਗਤਿ ਪੈਦਵਾ ॥ ੧ ॥ ਸੁਗਨ ਰਕਾ ਅੰਮ੍ਰਿਤ ਬਿਖੁ
 ਏਸ ਮਾਤਿ ਉਕੰਚਨ ਅਰੁ ਪੈਸਾ ॥ ਉਸਤਤਿ ਨਿਦਾਏ ਕਸਮ ਜਾ ਕੈ ਲੇਭ ਮੇਰੁ ਨਿਤੈਸਾ
 ॥ ੨ ॥ ਸੁਖ ਦੁਖੁ ਏਥੈ ਧੈ ਜਿਨਿ ਹਾਨਿ ਤਿਤੁ ਮਜਨ ਉਗਿਆਨੀ ॥ ਨਨਕ ਮੁਕਤਿ
 ਤਾਹਿ ਤਮ ਮਨੁ ਉਹਿ ਧਿਥਿ ਪਿਕੋ ਜੋ ਪ੍ਰਾਨੀ ॥ ੩ ॥ ੧ ॥ ਗਉੜੀ ਮਹਲਾ ੫ ॥ ਮਨੇ
 ਕਹਾ ਭਇਓ ਤੇ ਬਉਗਾ ॥ ਅਹਿਨਿ ਸਿਅਉ ਪਧੈ ਨਹਿ ਜਨੈ ਭਇਓ ਲੋਭ ਸੰਗਿ
 ਹਉਗਾ ॥ ੧ ॥ ਰਹਾਉ ॥ ਜੋਤੁ ਤੈ ਅਪਨ ਕਰਿ ਮਾਨਿਓ ਅਰੁ ਸੁੰਦਰ ਗਿਹ ਨਾਹੀ ॥ ਇ
 ਨ ਮੈ ਕਛੁ ਤੋਰੇ ਨਾਹਿ ਦੇਖੋ ਜੋ ਚਿਬਿਚਾਰੀ ॥ ੧ ॥ ਰਤਨ ਜਨਮੁ ਅਪੁਨੇ ਤੈ ਹਰਿ
 ਗੋਬਿੰਦ ਗਤਿ ਨੀਜਾਨੀ ॥ ਨਿਮਖਨ ਲੀਨ ਭਇਓ ਚਰਨ ਸਿਉ ਬਿਰਥਾ ਅਉ
 ਪਸਿਰਾਨੀ ॥ ੨ ॥ ਕਪਨ ਕਸੇਈ ਨਰੁ ਸੁਖੀ ਆਗਮ ਨਾਮੁ ਗੁਨ ਗਾਵੈ ॥ ਅਉਗ ਸਗਲ
 ਜਗੁ ਮਾਇਆ ਮੇਰਿ ਆਨਿਰ ਭੈ ਪਦ ਨਹੀ ਪਾਵੈ ॥ ੩ ॥ ੪ ॥ ਗਉੜੀ ਮਹਲਾ ੫ ॥
 ਨਰ ਅਚੇਤ ਪਾਪੇ ਤੋਰੇ ॥ ਦੀਨ ਦਇਆ ਲਾ ਸਗਲ ਦੁਖ ਭੰਜਨ ਸਗਨਿ ਤਾਹਿ ਤਪ
 ਰੇਗ ॥ ੧ ॥ ਰਹਾਉ ॥ ਬੇਦ ਪੁਰਾਨ ਜਾਸ ਗੁਨ ਗਾਵਤ ਤੋ ਕਨਾਮੁ ਹੀਏ ਮੇਧੁ ਰੇਗ ॥ ਪਾਵਨ
 ਮੁਜਗਤ ਮੈਰਿ ਕੇ ਸਿਮਰਿ ਸਿਮਰਿ ਕਲ ਮਲ ਸਭ ਰੇਗ ॥ ੧ ॥ ਮਾਨਸ ਦੇਹ ਬਹੁ ਹਿ
 ਨਹੀ ਪਵੈ ਕਛੁ ਉਪਾਉ ਮੁਕਤਿ ਕਾ ਕਰੇਗੇ ॥ ਨਨਕ ਕਹਤ ਗਾਇਕੁ ਲਾ ਮੈਭਵ ਸਗ

ਕੋ ਪਰਿਉਤਰੇ ॥ ੨ ॥ ੫ ॥ ਮਃ ੧ ॥ ੨੦ ॥ ਮਃ ੩ ॥ ੧੯ ॥ ਮਃ ੪ ॥ ੩੨ ॥ ਮਃ ੫
 ॥ ੧੨ ॥ ਮਃ ੬ ॥ ੧ ॥ ਜੁਮਲਾ ॥ ੨੫੧ ॥

ਗਉੜੀ ਗੁਆਰੇ ਹੀ ਮਹਲਾ ੧ ॥ ਅਸਟ ਪਦੀਆ ੧ ॥ ਬਸਤਿ ਗੁਰਪੁ ਮਾਦਿ
 ਨਿਰਿਸਿਧਿ ਨਿਰਮਲੁ ਨ ਮੁਖੀ ਚਾਗੁ ॥ ਪੁਰਨ ਪੁਰਿ ਗਿਆ ਬਿਖੁ ਮਾਗਿ ਤਿਕੁ ਟੀਕੁ
 ਟੀ ਬਿਲਾਸ ਲਾਗਿ ॥ ਗੁਰ ਕੀ ਮਤਿ ਜੀਅ ਆਈ ਕਾਗ ॥ ੧ ॥ ਇਨ ਬਿਪਰਮ ਮਤਮ
 ਨੁਸਲਿਆ ॥ ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥ ੧ ॥ ਰਹਾਉ ॥ ਇਕੁ ਸੁਖੁ ਮਾ
 ਨਿਆ ਸਹਜਿ ਮਿਲਾਇਆ ॥ ਨਿਰਮਲ ਬਣੀ ਤਗੁ ਮੁਚਕਾਇਆ ॥ ਲਾਲ ਭਏ ਸੁ
 ਰੰਗੁ ਮਾਇਆ ॥ ਨਦਰਿ ਭਈ ਬਿਖੁ ਭਕਿ ਰਾਇਆ ॥ ੨ ॥ ਉਲਭਣੀ ਜੀਵਤ ਮ
 ਜਿਨ ਗਿਆ ॥ ਸਬਦਿ ਰਵੈ ਮਨੁ ਹਰਿ ਸਿਉ ਲਾਗਿਆ ॥ ਰਸੁ ਸੰਗਿ ਬਿਖੁ ਪਰਹਰਿ
 ਅਗਿਆ ॥ ਭਾਇ ਬਸੈ ਜਮ ਕਾ ਭਉ ਭਾਗਿਆ ॥ ੩ ॥ ਸਦਾ ਹੋ ਬਾਦ ਅਹੰਕਾਰ ॥
 ਚਿਤੁ ਹਰਿ ਸਿਉ ਗਤਾ ॥ ਹੁਕਮੁ ਅਪਾਗਾ ॥ ਜਾਤਿ ਹੋ ਪਤਿ ਕੇ ਆਚਾਰਾ ॥ ਦ੍ਰਿਸਟ ਭਈ
 ਸੁਖ ਅਤਮ ਪਾਗਾ ॥ ੪ ॥ ਤੁਛ ਬਿਨੁ ਕੇ ਇਨ ਦੇਖਿ ਮੀਤਾ ॥ ਕਿਸੇ ਵਉ ਕਿਸੁ ਦੇਵਉ
 ਚੀਤਾ ॥ ਕਿਸੁ ਪੁਛਉ ਕਿਸੁ ਲਾਗਉ ਪਾਇਆ ॥ ਕਿਸੁ ਪਦੇ ਸਹਾਇ ਵਲਾਇ ॥ ੫ ॥
 ਗੁਰ ਸੇਵੀ ਗੁਰ ਲਾਗਉ ਪਾਇਆ ॥ ਭਗਤਿ ਕਰੀ ਗਚਉ ਹਰਿ ਨਾਇ ॥ ਸਿਖਿਆ ਦੀਖਿਆ
 ਭੋਜਨੁ ਭਉ ॥ ਹੁਕਮੁ ਸੰਜੋਗੀ ਨਿਜ ਪਾਹਿ ਜਾਇ ॥ ੬ ॥ ਗਰਬ ਗਤੁ ਸੁਖ ਅਤਮ ਪਿ
 ਅਨਾ ॥ ਜੋਤਿ ਭਈ ਜੋਤੀ ਮਾਹਿ ਸਮਾਨਾ ॥ ਲਿਖਤ ਮਿਟੈ ਨਹੀ ਸਬਦ ਨੀਸਾਨਾ ॥ ਕਰਤਾ
 ਕਰਣਾ ਕਰਤਾ ਜਾਨਾ ॥ ੧ ॥ ਨਹਿ ਪੰਡਿਤੁ ਨਹਿ ਚਤੁਰੁ ਸਿਆਨਾ ॥ ਨਹਿ ਭੁਲੈ ਨਹਿ
 ਭਰੀ ਭੁਲਾਨਾ ॥ ਕਥਉ ਨ ਕਥਨੀ ਹੁਕਮੁ ਪਛਾਨਾ ॥ ਨਨਕ ਗੁਰਮਤਿ ਸਹਜਿ ਸਮਾ
 ਨਾ ॥ ੧ ॥ ਗਉੜੀ ਮਹਲਾ ੧ ॥ ਮਨੁ ਕੰਚਰੁ ਕਾਇਆ ਉਦਿਆਨੈ ॥ ਗੁਰੁ ਕੈ ਸੁਸ
 ਤੁਸ ਬਣਨੀ ਸੋਨੈ ॥ ਗਜ ਦੁਆਰੇ ਸੇਭ ਸੁਮਨੈ ॥ ੧ ॥ ਚਤੁਰਾਣੀ ਨਹੀ ਚੀਨਿਆ ਜਾਇ ॥
 ਬਿਨੁ ਮਗੇ ਕਿਉ ਮੀਤ ਪਾਇ ॥ ੧ ॥ ਰਹਾਉ ॥ ਘਰਮਹਿ ਅੰਮ੍ਰਿਤੁ ਸਕੁ ਲੇਈ ॥
 ਨਨਕ ਕਹੈ ਇਕੋ ਰੇਈ ॥ ਗਥੈ ਆਪਿ ਵਡਿਆਈ ਦੇਈ ॥ ੨ ॥ ਨੀਲ ਅਨੀਲ ਅ
 ਗਨਿ ਇਕ ਠਾਈ ॥ ਜਲ ਨਿਵਰੀ ਗੁਰ ਬੁਝੁ ਝੁਝੁ ਝਾਈ ॥ ਮਨੁ ਦੇਲੀ ਆਹ ਸਿਗੁ
 ਟਗਈ ॥ ੩ ॥ ਜੈਸਾ ਘਰਿ ਬਾਹਰਿ ਸੇਤੈਸਾ ॥ ਬੈਸਿ ਗੁਣ ਮਹਿ ਆਖਉ ਕੈਸਾ ॥ ਸਾਗ
 ਰਿਭੁ ਗਹਿ ਨਿਭਉ ਐਸਾ ॥ ੪ ॥ ਮੁਏ ਕਉ ਕਹੁ ਮਾਰੇ ਕਉਣ ॥ ਨਿਭੇ ਕਉ ਕੈਸਾ ਭੁਰ

ਵਨਾਸਥਦਿਪਛਨੈਤੀਨਭਉ॥੫॥ ਜਿਨਿਕਹਿਆਤਿਨਿਕਹਨੁਵਖਨਿ
 ਆਜਿਨਿਥੁਡਿਅਤਿਨਿਸਹਜਿਪਛਨਿਆਦੇਖਿਬੀਚਰਿਸੇਰਾਮਨੁਮਨਿਆ
 ॥੬॥ ਕੀਰਤਿਸੁਗਤਿਮੁਕਤਿਇਕਨਈ॥ਤੀਨੀਰੰਜਨੁਹੋਆਸਮਾਈ॥ਜਿ
 ਘਰਿਥਿਆਪਿਰਹਿਆਨਿਥਣਈ॥੭॥ ਉਸਤਤਿਕਹਹਿਕੇਤੋਮਨਿਪੀਤਿ॥ਤ
 ਨਿਮਨਿਸੁਚੈਸਾਚੁਸੁਚੀਤਿ॥ਨਨਕਹਰਿਭਜੁਨੀਤਾਨੀਤ॥੮॥੨॥ ਗਉੜੀਮ
 ਹਲਾ॥ ਨਮਨੁਮਨੈਕਾਕਾਹੋਇ॥ਮਨੁਵਸਿਤੁਤਾਤੁਰਮਾਤਿਹੋਇ॥ਮਨੁਮ
 ਰੇਗੁਰਤੇਇਕੁਹੋਇ॥੧॥ ਨਿਰਗੁਣੁਮਾਮੁਗੁਣੁਵਸਿਹੋਇ॥ਆਪੁਨਿਵਾਰਿਬੀ
 ਚਾਰੇਸੇਇ॥੧॥੨॥੭॥੮॥੧॥ ਮਨੁਭੁਲੇਥਹੁਚਿਤੈਵਿਕਾਗੁ॥ਮਨੁਭੁਲੇਸਿਰਿਅਵੈਭ
 ਗੁ॥ਮਨੁਮਨੈਹਰਿਏਕੰਕਾਗੁ॥੨॥ ਮਨੁਭੁਲੇਮਾਇਆਪਰਿਜਾਇ॥ਕਾਮਿਥਿਰੁਪ
 ਉਰਹੈਨਠਾਇ॥ਹਰਿਭਜੁਪ੍ਰਾਨੀਰਸਨਰਸਾਇ॥੩॥ ਗੈਵਰਹੈਵਰਕੰਚਨਸੁਤਾ
 ਗੀ॥ਬਹੁਚਿਤਾਪਿਭਕਲੈਹਰੀ॥ਜੁਐਖੇਲਣੁਕਾਕੀਸਾਗੀ॥੪॥ ਸੰਪਉਸਿ
 ਚੀਭਏਵਿਕਾਗਿ॥ਹਰਪਸੇਕਉਭੇਰਕਵਾਗਿ॥ਸੁਖਸਹਜੋਜਪਿਰਿਦੈਮੁਗਾਗਿ॥੫॥
 ਨਰਿਕਰੈਰੇਮੇਲਿਮਿਲਾਏ॥ਗੁਣਸੰਗਹਿਅਉਗਣਸਥਾਦਿਜਲਾਏ॥ਗੁਰੁ
 ਖਿਨਾਮੁਪਦਰਸੁਪਾਏ॥੬॥ ਬਿਨਨਵੈਸਭੰਦੁਖਨਿਵਾਸੁ॥ਮਨੁਮੁਖਮੁਕੁਮਾਇ
 ਆਚਿਤਿਵਾਸੁ॥ਗੁਰੁਮੁਖਿਗਿਆਨੁਪਰਿਕਰਮਿਲਿਖਿਅੰਸੁ॥੭॥ ਮਨੁਚੰਦ
 ਲਧਵਤਛਨਿਪਵੈ॥ਸਾਚੈਸੁਚੈਮੇਲਨਭਵੈ॥ਨਨਕਗੁਰੁਮੁਖਿਹਰਿਗੁਣਗ
 ਵੈ॥੮॥੩॥ ਗਉੜੀਮਹਲਾ ੧ ਹਉਮੈਕਰਤਿਆਨਹਸੁਖੁਹੋਇ॥ਮਨਮ
 ਤਿਛੁਰੀਸਾਚੈਸੇਇ॥ਸਗਲਥਿਗੁਤਭਵੈਦੋਇ॥ਸੇਕਮਵੈਪੁਰਿਲਿਖਿਅਹੋ
 ਇ॥੧॥ ਐਸਾਜਗਦੇਖਿਆਜੁਆਗੀ॥ਸਭਸੁਖਮਗੈਨਾਮੁਥਿਸਾਗੀ॥੧॥੨॥੭॥
 ਊ॥ ਅਦਿਸਤੁਦਿਸੈਤਕਹਿਆਜਾਇ॥ਬਿਨੁਦੈਖੈਰਹਣਾਥਿਰਥਾਜਾਇ॥ਗੁਰੁ
 ਮੁਖਿਦੀਸੈਸਹਜਿਸੁਭਾਇ॥ਸੇਵਾਸੁਗਤਿਏਕਲਿਵਲਾਇ॥੨॥ ਸੁਖਮਾਗਤ
 ਦੁਖਾਗਲਹੋਇ॥ਸਗਲਵਿਕਾਰੁਪਰੇਇ॥ਏਕਬਿਨਾਛੁਨੇਮੁਕਤਿਨੋਇ
 ॥ਕਰਿਕਰਿਕਰਤਦੈਖੈਸੇਇ॥੩॥ ਤਿਸਨਅਗਨਿਸਥਦਿਥੁਛਾਏ॥ਦੁਜਾਭਰ
 ਮੁਸਹਜਿਸੁਭਾਏ॥ਗੁਰਮਤੀਨਾਮੁਰਿਦੈਵਸਏ॥ਸਾਚੀਥਾਣੀਹਰਿਗੁਣਗਏ
 ॥੪॥ ਤਨਮਹਿਸਾਚੈਗੁਰਮੁਖਿਭਾਉ॥ਨਮਥਿਨਨਾਹੀਨਿਥਠਾਉ॥ਪ੍ਰੇਮਪਰ
 ਇਣਪੀਤਮਗਉ॥ਨਰਿਕਰੇਤਾਥੁਣੈਨਉ॥੫॥ ਮਾਇਆਮੋਹਸੁਰਥਜੰਜਲ
 ॥ਮਨੁਮੁਖੁਕਚੀਲੁਭਫਿਤਥਿਕਾਲਾ॥ਸਤਿਗੁਰਸੇਵਦੁਕੈਜੰਜਲਾ॥ਅੰਮ੍ਰਿਤ

ਨਮਸਦਾਸੁਖਨਾਲਾ॥੬॥ ਗੁਰਮੁਖਿਥੁਛੈਏਕਲਿਵਲਾਏ॥ਨਿਜਘਰਿਵਾ
 ਸੈਸਚਿਸਮਾਏ॥ਜੰਮਣੁਮਰਣੁਠਾਕਿਹੁਏ॥ਪੁਰੇਗੁਰਤੇਇਹਿਮਤਿਪਾਏ॥
 ॥੭॥ ਕਥਨਿਕਥਉਨਾਵੈਓਗਾ॥ਗੁਰਪੁਛਿਦੇਖਿਆਨਾਹੀਦੁਹਰੇਗਾ॥ਦੁਖਸੁ
 ਖੁਭਾਏਤਿਸੈਰਜਾਇ॥ਨਨਕਨੀਚੁਕੈਏਕਲਿਵਲਾਇ॥੮॥੪॥ ਗਉੜੀਮਹ
 ਲਾ ੧ ਦੁਜੀਮਾਇਆਜਗਤਚਿਤਵਾਸੁ॥ਕਾਮੁਕੁਪਅਹੰਕਾਰਥਿਨਾਸੁ॥
 ॥੧॥ ਦੁਜਾਕਉਣਕਪਾਨਹੀਕਈ॥ਸਭਮਹਿਏਕੁਨਿਰੰਜਨਸੇਈ॥੧॥੨॥੭॥
 ਦੁਜੀਦੁਸਮਤਿਅਖੈਦੋਇ॥ਆਵੈਜਾਇਮਹਿਦੁਜਾਹੋਇ॥੨॥ ਧਰਣਿਗਗਨ
 ਨਹਿਦੇਖਉਦੋਇ॥ਨਹੀਪੁਰਖਸਥਾਈਲੇਇ॥੩॥ ਗਵਿਸਸਿਦੇਖਉਦੀਪਕੁ
 ਉਜਿਆਲਾ॥ਸੁਰਥਨਿਰੰਤਰਿਪ੍ਰੀਤਮੁਥਾਲਾ॥੪॥ ਕਰਿਕਿਰਪਮੇਰਾਚਿਤਲਾ
 ਇਆ॥ਸਤਿਗੁਰਮੇਕਉਏਕੁਥੁਛਾਇਆ॥੫॥ ਏਕਨਿਰੰਜਨੁਗੁਰਮੁਖਿਜਾਤਾ
 ॥ਦੁਜਾਮਾਹਿਸਥਦਿਪਛਾਤਾ॥੬॥ ਏਕੁਹੰਕਮੁਵਰਤੈਸਭਲਈ॥ਏਕਸਤੈ
 ਸਭਓਪਤਿਹੋਈ॥੭॥ ਰਾਹਦੈਵੈਖਸਮੁਏਕਾਣਾ॥ਗੁਰਕੈਸਥਦਿਹੰਕਮੁਪ
 ਛਾਣਾ॥੮॥ ਸਗਲਰੂਪਵਰਨਮਨਮਾਹੀ॥ਕੁਪਨਾਕਏਕੋਸਾਲਾਹੀ॥੯॥੫॥
 ਗਉੜੀਮਹਲਾ ੧ ਅਧਿਆਤਮਕਰਮਕਰੇਤਾਸਾਚਾ॥ਮੁਕਤਿਭੇਦੁਕਿਆ
 ਜਣੈਕਾਚਾ॥੧॥ ਐਸਾਜੋਗੀਜੁਗਤਿਬੀਚਾਰੈ॥ਪੰਚਮਾਹਿਸਾਚੁਉਰਿਧਾਗੈ॥੧॥
 ॥੨॥੭॥੮॥੧॥ ਜਿਸਕੈਅੰਤਹਿਸਾਚੁਵਸਾਵੈ॥ਜੋਗਜੁਗਤਿਕੀਕੀਮਤਿਪਾਵੈ॥੨॥
 ਗਵਿਸਸਿਏਕੋਗੁਉਦਿਆਨੈ॥ਕਰਣੀਕਿਰਤਿਕਰਮਸਮਾਨੈ॥੩॥ ਏਕਸਥ
 ਦਿਏਕਭਿਖਿਆਮਾਗੈ॥ਗਿਆਨਿਧਿਆਨਿਜੁਗਤਿਸੁਚਾਗੈ॥੪॥ ਭੋਰਚਿਰ
 ਹੋਥਾਹਰਿਜਾਇ॥ਕੀਮਤਿਕਉਣਹੋਲਿਵਲਾਇ॥੫॥ ਆਪੇਮੇਲੇਭਗਮੁਚੁ
 ਕਏ॥ਗੁਰਪਰਸਾਦਿਪਰਮਪਦੁਪਾਏ॥੬॥ ਗੁਰਕੀਸੇਵਾਸਥਦੁਬੀਚਾਰੁ॥ਹਉ
 ਮੈਮੇਕਰਣੀਸਾਗੁ॥੭॥ ਜਪਤਪਸੰਜਮਪਾਠਪੁਰਾਣਾ॥ਕੁਪਨਾਕਅਪਰੰਪਰ
 ਮਨਾ॥੮॥੬॥ ਗਉੜੀਮਹਲਾ ੧ ਖਿਆਗਹੀਥਤਸੀਲਸੰਤੋਖੀ॥ਗੋਗੁਨਥਿ
 ਆਪੇਨਾਮੁਦੇਖੀ॥ਮੁਕਤਭਏਪ੍ਰਭਰੂਪਨਰੇਖੀ॥੧॥ ਜੋਗੀਕਉਕੈਸਾਭਰੁਹੋਇ॥
 ਗੁਥਿਥਿਗੁਥਿਗਿਥਿਥਾਹਰਿਸੇਇ॥੧॥੨॥੭॥੮॥ ਨਿਰਭਉਜੋਗੀਨਿਰੰਜਨਧਿਆ
 ਵੈ॥ਅਨਦਿਨੁਜਾਗੈਸਚਿਲਿਵਲਾਵੈ॥ਸੋਜੋਗੀਮੈਮਨਿਭਾਵੈ॥੨॥ ਕਲੁ
 ਜਾਲੁਬੁਧਮਅਗਨੀਜਾਗੈ॥ਜਗਾਮਰਣੁਗੁਰਗਬੁਨਿਵੇਗਾ॥ਆਪਿਤਰੇਪਿਤ
 ਰੀਨਿਸਤਾਗੈ॥੩॥ ਸਤਿਗੁਰਸੇਵੈਸੋਜੋਗੀਹੋਇ॥ਭੋਰਚਿਰਹੋਸੋਨਿਰਭਉਹੋਇ॥

ਭਾਖਾ ॥ ਬਿਨੁ ਸਰੋਤ ਮਨ ਬਹਾਨਾ ॥ ੧ ॥ ਜਿਉ ਚਾਤਿ ਕਜਲ ਪ੍ਰੇਮ ਪਿਆਸਾ ॥
 ਜਿਉ ਮੋਨ ਜਲਮ ਹਿਲਾਸਾ ਨ ਕਹਿ ਸੁਖੀ ਤਪਤਾਸਾ ॥ ੮ ॥ ੧੧ ॥ ਗਉੜੀ
 ਮਾਲਾ १ ॥ ਹਰਿ ਮਿਰੈ ਨ ਲੇਖੈ ਪਦੈ ॥ ਵੇਸਕੈ ਬਹੁਤ ਸਮਲ ਗਵੈ ॥ ਨਮੁ
 ॥ ੧ ॥ ਸਹਿ ਬਹੁਤਿ ਪਛ ਭਵੈ ॥ ੧ ॥ ਤੁਮ ਨੇਹਿ ਜੀਉ ਤੁਮ ਨਿਸੁਖਾ ਨਾਮੁ ਬਿਸਰਿ
 ਸਹਿ ਜਾਮਦੁਖ ॥ ੧ ॥ ੧੨ ॥ ਚੋਆ ਚੰਦਨ ਅਗਨ ਕਪੂਰਾ ਮਾਇਆ ਮਗਨੁ
 ਹਮ ਪਦਵਹਿ ॥ ਨਾਮੁ ਬਿਸਰਿ ਐਸੁ ਕੁਛ ਕੁਛ ॥ ੨ ॥ ਨੇਜੇ ਵਜੇਤ ਖਤਿ ਸਲਾਮੁ ॥
 ਅਧਰੀ ਤਿਸਨ ਦਿਆਪੈ ਕਾਮਾ ॥ ਬਿਨੁ ਹਰਿ ਜਾਤਿ ਭਗਤਿ ਨਾਮੁ ॥ ੩ ॥ ਵਾਦਿ ਅ
 ਂਕਰਿ ਨਹੀ ਪ੍ਰਭ ਮੇਲਾ ॥ ਮਨੁ ਦੇਵਹਿ ਨਾਮੁ ਸੁਹੇਲਾ ॥ ਦੁਜੈ ਭਾਇ ਅਗਿ ਅਨੁਦੇ
 ਲਾ ॥ ੪ ॥ ਬਿਨੁ ਦਮੋ ਸਦਿ ਦਾਨਹੀ ਹਰਿ ॥ ਬਿਨੁ ਬੋਧ ਸਾਗਰ ਨਹੀ ਵਾਟ ॥ ਬਿਨੁ ਗੁਰ
 ਮੇਵੈ ਘਾਟੇ ਘਾਟਿ ॥ ੫ ॥ ਤਿਸ ਕਉ ਵਹੁ ਵਹੁ ਜੇ ਵਾਟ ਦਿਖਾਵੈ ॥ ਤਿਸ ਕਉ ਵਹੁ
 ਵਹੁ ਜਿਸ ਬਦ ਸੁਣਾਵੈ ॥ ਤਿਸ ਕਉ ਵਹੁ ਵਹੁ ਜੇ ਮੇਲੀ ਮਲਾਵੈ ॥ ੬ ॥ ਵਹੁ ਵਹੁ
 ਤਿਸ ਕਉ ਜਿਸ ਕਾਇਹੁ ਜੀਉ ॥ ਗੁਰ ਸਬਦੀ ਮਖਿ ਐ ਮ੍ਰਿਤ ਪੀਉ ॥ ਨਾਮੁ ਭਭਾਈ ਤੁਧੁ
 ਭਣੈ ਚੀਉ ॥ ੧ ॥ ਨਾਮ ਬਿਨ ਕਿਉ ਜੀਵਾ ਮਾਇ ॥ ਅਨ ਦਿਨੁ ਜਪਤੁ ਹਉ ਤੇਰੀ ਸਹ
 ਇ ॥ ਨਾਨਕ ਨਾਮਿ ਸੁਤੇ ਪਤਿ ਪਾਇ ॥ ੮ ॥ ੨ ॥ ਗਉੜੀ ਮਹਲਾ ੧ ॥ ਹਉ ਮੈ ਕਰਤੋ
 ਖੀਨ ਹੀ ਜਾਨਿਆ ॥ ਗੁਰਮੁਖਿ ਭਗਤਿ ਵਿਗਲਾ ਮਨੁ ਮਨਿਆ ॥ ੧ ॥ ਹਉ ਉਕਰਤਨ
 ਸਚੁ ਪਈਐ ॥ ਹਉ ਮੈ ਜਾਇ ਮਮਪਦੁ ਪਈਐ ॥ ੧ ॥ ਹਉ ਉਕਰਿ ਗੇ
 ਬਹੁ ਪਾਵਹਿ ॥ ਹਉ ਮੈ ਖਪਹਿ ਜਨਮਿ ਮਮਿਆਵਹਿ ॥ ੨ ॥ ਹਉ ਮੈ ਨਿਵੈ ਗੁਰ ਸਬਦ
 ਵੀਚਰੇ ॥ ਚੰਦਲ ਮਤਿ ਤਿਆਗੈ ਪੰਚ ਸੰਘੇ ॥ ਅੰਤਰਿ ਸਚੁ ਸਹਿ ਜਿਧਿਆਵਹਿ
 ॥ ੩ ॥ ਹਾਜ ਨਾਨਾਇ ਮਮਗਤਿ ਪਾਵਹਿ ॥ ੪ ॥ ਸਚੁ ਕਰਣੀ ਗੁਰ ਭਗਮੁ ਕਵੈ ॥ ਨਿ
 ਰਤ ਉਕੈ ਧਿਰ ਤੀਲਾਵੈ ॥ ੫ ॥ ਹਉ ਉਕਰਿ ਮਰਣ ਕਿਆ ਪਵੈ ॥ ਪੁਰ ਗੁਰੁ ਭੇਟੈ
 ਸੇਭ ਗੁਰੁ ਕਵੈ ॥ ੬ ॥ ਜੇ ਤੀਰੈ ਤੀਰਿ ਨਹੀ ॥ ਗੁਰਮੁਖਿ ਗਿਆਨੁ ਭੇਟਿ ਗੁਣ ਗ
 ਹੀ ॥ ੧ ॥ ਹਉ ਮੈ ਬੰਧਨ ਬੰਧਿਤ ਵਾਵੈ ॥ ਨਾਨਕ ਰਾਮ ਭਗਤ ਸੁਖੁ ਪਵੈ ॥ ੮ ॥ ੧੩ ॥
 ਗਉੜੀ ਮਹਲਾ ੧ ॥ ਪ੍ਰਥਮੇ ਬ੍ਰਹਮਾ ਕਲੇ ਧਰਿਆਇਆ ॥ ਬ੍ਰਹਮ ਕਮਲੁ ਪਇ
 ਆਲਨਾਇਆ ॥ ਅਗਿਆਨ ਹੀਨੀ ਨਿਰਮਲੁ ਲਾਇਆ ॥ ੧ ॥ ਜੇ ਉਪਜੈ ਸੋ
 ਕਾਲਿ ਸੰਧਿਆ ॥ ਹਮ ਹਰਿ ਧੈ ਗੁਰ ਸਬਦੁ ਵੀਚਰਿਆ ॥ ੧ ॥ ਹਉ ਮਾਇਆ
 ਮੇਰੇ ਵੀਸਰੇ ਵਾ ॥ ਕਾਲੁ ਨ ਛੋਡੈ ਬਿਨੁ ਗੁਰ ਕੀ ਸੇਵਾ ॥ ਓਹੁ ਅਥਨਾਸੀ ਅਲਖ ਅ
 ਭਵਾ ॥ ੨ ॥ ਸੁਲਤਾਨ ਬਾਦਸਾਹ ਨਹੀ ਹਰਨਾ ॥ ਨਾਮੁ ਹੁਭੁਲਾ ਜਮ ਕਾ ਦੁਖ ਸਹਨਾ ॥

ਮੈਧਿਨਾ ਮੁਜਿਓ ਰਖਹੁ ਹਨਾ ॥ ੩ ॥ ਚਉਧਰੀ ਗੰਗੇ ਨਹੀ ਕਿਸੇ ਸੁਕਾਸਾ ॥ ਸਾਹਮਰ
 ਰਿਸਚਿ ਮਾਇਆ ਵਾਮਾ ॥ ਮੈਧਨੁ ਦੀਜੈ ਹਰਿ ਐ ਮ੍ਰਿਤ ਨਾਮਾ ॥ ੪ ॥ ਹਮ ਤਮਹੁ ਸੁਕ
 ਦਮਿ ਕਰੈ ॥ ਨਿਹਚਲੁ ਕੋਇ ਨ ਦਿਸੈ ਸੋ ਸਾਗੈ ॥ ਅਭਰਿਕ ਕਾਲੁ ਕੁਛ ਸਿਰਿ ਮਾ
 ਗੈ ॥ ੫ ॥ ਨਿਹਚਲੁ ਏਕੁ ਸਚਾ ਸਚੁ ਸੇਈ ॥ ਜਿਨਿ ਕਰਿ ਸਾਜੀ ਤਿਨ ਹਿਸ ਭਗਈ ॥
 ਓਹੁ ਗੁਰਮੁਖਿ ਜਾਪੈ ਤਾਪ ਤਿਹੋਈ ॥ ੬ ॥ ਕਾਜੀ ਸੇਖ ਭੇਖ ਫਕੀਰਾ ਵਡ ਕਹਾ
 ਵਹਿ ਉਮੈ ਤਨਿ ਪੀਰਾ ॥ ਕਾਲੁ ਨ ਛੋਡੈ ਬਿਨੁ ਸਤਿ ਗੁਰ ਕੀ ਪੀਰਾ ॥ ੧ ॥ ਕਾਲੁ ਜਾ
 ਲੁ ਜਿਹਦਾ ਅਰੁ ਨੈਣੀ ॥ ਕਾਨੀ ਕਾਲੁ ਸੁਣੈ ਬਿਖੁ ਬੈਣੀ ॥ ਬਿਨੁ ਸਬਦੈ ਮੂਰੇ ਦਿਨੁ
 ਰੋਈ ॥ ੮ ॥ ਹਿਰੋ ਸਾਚੁ ਵਸੈ ਹਰਿ ਨਾਇ ॥ ਕਾਲੁ ਨ ਜੇਹਿ ਸਕੈ ਗੁਣ ਗਾਇ ॥ ਨਾਨ
 ਕ ਗੁਰਮੁਖਿ ਸਬਦਿ ਸਮਾਇ ॥ ੯ ॥ ੧੪ ॥ ਗਉੜੀ ਮਹਲਾ ੧ ॥ ਬੋਲਹਿ ਸਾਚੁ
 ਮਖਿਆਨ ਹੀਰਈ ॥ ਚਾਲਹਿ ਗੁਰਮੁਖਿ ਦੁਕ ਮਰਜਈ ॥ ਹਉ ਅਤੀਤ ਸਚੇ
 ਸਹਾਈ ॥ ੧ ॥ ਸਚਾ ਧਰਿਥੈ ਸੈ ਕਾਲੁ ਨ ਜੇਹੈ ॥ ਮਨੁ ਮੁਖ ਕਉ ਆਵਤ ਜਾਵਤ
 ਦੁਖੁ ਮੈਹੈ ॥ ੧ ॥ ਹਉ ॥ ਅਪਿਓ ਪੀਅਉ ਅਕੁ ਖੁਕਿ ਗਈਐ ॥ ਨਿਜ ਧਰਿਥੈ
 ਸਿਸਹ ਜਪੁ ਰੁਲਾਹੀਐ ॥ ਹਰਿ ਸਿਮਾ ਤੇਇਹੁ ਸੁਖ ਕਹੀਐ ॥ ੨ ॥ ਗੁਰਮਤਿ ਚਾ
 ਲਨਿ ਹਚਲੁ ਨਹੀ ਡੋਲੈ ॥ ਗੁਰਮਤਿ ਸਾਚਿ ਸਹਿ ਜਿਹਿ ਬੋਲੈ ॥ ਪੀਵੈ ਐ ਮ੍ਰਿਤ
 ਤਤੁ ਵਿਰੋਲੈ ॥ ੩ ॥ ਸਤਿ ਗੁਰੁ ਦੇਖਿਆ ਦੀਖਿਆ ਲੀਨੀ ॥ ਮਨੁ ਤਨੁ ਅਗਪਿਓ
 ਅੰਤਰ ਗਤਿ ਕੀਨੀ ॥ ਗਤਿ ਮਤਿ ਪਾਈਆ ਤਮੁ ਚੀਨੀ ॥ ੪ ॥ ਭਜਨੁ ਨ ਮੁਨਿ ਰਜ
 ਨੁ ਸੁਗਾਪਹੁ ਮੰਸੁ ਸਚੁ ਜੇਤਿ ਅਪਹੁ ॥ ਜਹਦੇ ਖਉ ਤਹ ਏਕ ਕਰੁ ॥ ੫ ॥ ਹਉ ਨਿ
 ਰਲਮੁ ਏਕ ਸਚੁ ਕਰਣੀ ॥ ਪਰਮਪਦੁ ਪਾਇਆ ਸੇਵਾ ਗੁਰ ਚਰਣੀ ॥ ਮਨ ਤੇ ਮਨੁ
 ਮਨਿਆ ਚੁਕੀ ਅੰਤਰ ਮਣੀ ॥ ੬ ॥ ਇਨ ਬਿਧਿ ਕਉ ਏਕ ਉਦਨੁ ਤੀਰਿਆ
 ॥ ਹਰਿ ਜਪਿ ਸੰਤ ਭਗਤਿ ਸਤਾਰਿਆ ॥ ਪ੍ਰਭੁ ਪਾਏਹੁ ਮਮਾਵਰੁ ਨ ਭਾਰਿਆ ॥ ੭ ॥
 ਸਾਚ ਮਹਲ ਗੁਰਿ ਅਲਖੁ ਲਖਾਇਆ ॥ ਨਿਹਚਲ ਮਹਲੁ ਨਹੀ ਛਾਇਆ ॥
 ਇਆ ਸਾਚਿ ਸੰਤ ਪੈਭਗਮੁ ਕੁਕਾਇਆ ॥ ੮ ॥ ਜਿਨ ਕੈ ਮਨਿ ਵਸਿਆ ਸਚੁ ਸੇ
 ਈ ॥ ਤਿਨ ਕੀ ਸੰਗਤਿ ਗੁਰਮੁਖਿ ਹੋਈ ॥ ਨਾਨਕ ਸਾਚਿ ਨਾਮਿ ਮਲੁ ਖੋਈ ॥ ੯ ॥ ੧੫ ॥
 ਗਉੜੀ ਮਹਲਾ ੧ ॥ ਰਾਮ ਨਾਮ ਚਿਤੁ ਰਾਪੈ ਜਾਨਾ ॥ ਉਪਜੈ ਪਿਰ ਗਨੁ ਕੀ ਜੈਤ ਕਾ
 ॥ ੧ ॥ ਰਾਮ ਨਾਮੁ ਪਹੁ ਅਭਾਗੁ ਤਮਾਗਾ ॥ ਗੁਰਿ ਗੁਰਿ ਤਾਪੁ ਭੁਗਮੁ ਹਮਾਗਾ ॥ ੧ ॥
 ਹਉ ॥ ਗੁਰਮਤਿ ਗਮੁ ਜਪੈ ਜਨੁ ਪੁਰਾ ॥ ਤਿਤੁ ਘਟਿ ਅਨਹਤ ਬਾਜੈ ਤੁਰਾ ॥ ੨ ॥ ਜੇ
 ਜਨ ਰਾਮ ਭਗਤਿ ਹਰਿ ਪਿਆਰਿ ॥ ਸੇਖੁ ਭਰਾਖੈ ਕਿਰਪਾ ਧਾਰਿ ॥ ੩ ॥ ਜਿਨ ਕੈ ਹਿਰਦੈ

ਹਰਿਹਰਿਸੇਈ॥ ਤਿਨਕਾਰਸੁਪਸਿਸਖਹੋਈ॥੪॥ ਸਰਬਜੀਅਮਹਿਏਕੇ
 ਰਵਾ॥ ਮਨਮੁਖਿਅੰਕਗੀਠਿਗਿਜੁਨੀਭਵੈ॥੫॥ ਸੋਬੁਏਜੋਸਤਿਗੁਰਪਾਏ॥੬॥
 ਓਮੈਸੈਗੁਰਸਬਦਪਾਏ॥੬॥ ਅਰਧਉਰਧਕੀਸੰਧਕਿਉਜਾਨੈ॥ ਗੁਰਮੁਖਿਸੰਧ
 ਮਿਲੈਮਨਮਨੈ॥੭॥ ਹਮਪਾਪੀਨਿਗੁਣਕਉਗੁਣਕਰੀਐ॥ ਪ੍ਰਭੁਹੋਇਦਇਆ
 ਲਾਨਕਜਨਤਗੀਐ॥੮॥੧੬॥

ਗੁਰਮੁਖਿਰੀਗੁਗਣਿਮਹਲਾ ੧

੧ ਓਸਤਿਗੁਰਪ੍ਰਸਾਦਿ

ਜਿਉਗਈਕਉਗੇਇਲੀਰਖਹਿਸਾਗਾ॥ ਅਹਿਨਿਸਿਪਾਲਹਿਰਖਿਲੋਹਿਅਤ
 ਮਸੁਖਪਾਗਾ॥੧॥ ਇਤਉਤਰਖਹੁੰਦੀਨਦਇਆਲਾ॥ ਤਉਸਰਣਾਗਤਿਨਦਰਿ
 ਨਿਹਲਾ॥੧॥ ਰਹਾਉ॥ ਜਹਦੇਖਹੁਤਰਵਿਹੋਰਖੁਖਾਨਹਰਾ॥ ਤੁਦਾਤਾਭਗ
 ਤਤੈਤੋਤ੍ਰਪਣਅਪਾਗਾ॥੨॥ ਕਿਰਤੁਪਇਆਅਧਉਰਧੀਬਿਨੁਗਿਆਨਬੀਰਾ
 ਗਾ॥ ਬਿਨੁਉਪਮਾਜਗਦੀਸਕੀਬਿਨਸੈਨਅੰਧਿਆਗਾ॥੩॥ ਜਗੁਬਿਨਸਤਹਮ
 ਦੇਖਿਅਲੇਤੇਅੰਕਗਾ॥ ਗੁਰਸੇਵਾਪ੍ਰਭੁਪਾਇਆਸਚੁਮੁਕਤਿਦੁਆਗਾ॥੪॥
 ਨਿਜਘਰਿਮਹਲਾਅਪਰਕੇਅਪਰਪ੍ਰਸੇਈ॥ ਬਿਨੁਸਬਦੋਬਿਰਕੇਨਹੀਬੁਝੈਸੁ
 ਖੁਹੋਈ॥੫॥ ਕਿਆਲੇਆਇਆਲੇਜਾਇਕਿਆਫਸਹਿਜਮਜਲਾਫਿਲ
 ਬਧਾਕਸਿਜੇਵਗੀਆਕਾਸਪਤਲਾ॥੬॥ ਗੁਰਮਤਿਨਮੁਨਵਿਸੈਰੇਸਹਜੇਪਤਿ
 ਪਈਐ॥ ਅੰਤਹਿਸਬਦਨਿਧਨਹੈਮਿਲਿਆਪ੍ਰਗਵਾਈਐ॥੭॥ ਨਦਰਿਕ
 ਰੇਪ੍ਰਭੁਆਪਣੀਗੁਣਅੰਕਸਮਾਵੈ॥ ਨਾਨਕਮੈਲੁਨਚੁਕਈਲਾਹਾਸਚੁਪਾਵੈ॥
 ੮॥੧੧॥੧੧॥ ਗਉੜੀਬੈਰਗਣਿਮਹਲਾ ੧ ਗੁਰਪਰਸਾਦੀਬੁਝੈਲੇਤਉ
 ਹੋਇਨਿਖੇਗਾਘਰਿਘਰਿਨਮੁਨਿਜਨੈਸੇਠਾਕੁਰਮੇਗਾ॥੧॥ ਬਿਨੁਗੁਰਸਬਦਿ
 ਨਛੁਟੀਐਦੇਖਹੁੰਦੀਚਰਾ॥ ਜੇਲਖਕਰਮਕਮਾਵਹੀਬਿਨੁਗੁਰਅੰਧਿਆਗਾ॥
 ੧੧॥ ਰਹਾਉ॥ ਅੰਧੇਅਕਲੀਬਾਹੋਰਕਿਆਤਿਨਸਿਉਕਹੀਐ॥ ਬਿਨੁਗੁਰਪ੍ਰਥਨ
 ਸੁਣਈਕਿਭਾਬਿਧਿਨਿਸ਼ਚਯੀਐ॥੨॥ ਖਿਟੋਕਉਖਰਾਹੋਖਰੇਸਾਗਜਾਣੈ॥ ਅੰ
 ਧੇਕਨਉਪਰਖੁਕਲੀਕਾਲਵਿਛਾਣੈ॥੩॥ ਸੁਤਕਉਜਾਗਤਕਹੈਜਾਗਤਕਉ
 ਸੁਤਾਜੀਵਤਕਉਮੁਆਕਹੈਮੁਣਨਹੀਰੇਤਾ॥੪॥ ਆਵਤਕਉਜਾਤਕਹੈਜਾਤ
 ਕਉਆਇਆਪਰਕੀਕਉਅਪੁਨੀਕਰੈਅਪਨੇਨਹੀਭਾਇਆ॥੫॥ ਮੀਠਕਉ
 ਕਉਕਰੈਕਉਕਉਮੀਠਾਗਤੇਕੀਨਿਦਾਕਹਿਐਸਾਕਲੀਮਹਿਠੀਠ

ਚੇਗੀਸੇਵਕਹਿਠਾਕੁਰਨਹੀਦੀਸੈ॥ ਪੇਖੁਰਨੀਗੁਵਿਰਲੀਐਸਾਖਨੁਨ
 ਹੀਸੈ॥੧॥ ਇਸਪਦੇਜੇਅਰਥਾਇਲੇਇਸੇਗੁਰੁਪਮਾਗਾ॥ ਨਾਨਕਚੀਨੋਆ
 ਪਕਉਸੇਅਪਰਅਪਾਗਾ॥੮॥ ਸੁਭਾਪੇਆਪਿਵਰਤਦਾਅਪੇਭਰਮਾਇ
 ਆਗੁਰਿਕਿਰਪਤੇਬੁਝੀਐਸੁਭੁਬੁਧਮਸਮਾਇਆ॥੧੦॥੧੧॥੧੨॥੧੩॥

ਗੁਰਮੁਖਿਰੀਗੁਗਣਿਮਹਲਾ ੩

੧ ਓਸਤਿਗੁਰਪ੍ਰਸਾਦਿ

ਅਸਟਪਦੀਆ॥ ਮਨਕਾਸੁਤਕੁਤ੍ਰਜਾਭਾਉ॥ ਭਰਮੇਭੂਣਾਵਉਜਾਉ
 ੧॥ ਮਨਮੁਖਸੁਤਕੁਕਥਹਿਨਜਾਇ॥ ਜਿਚਰੁਸਬਦਿਨਭੀਜੈਹਰਿਕੇਨਾਇ
 ੧॥ ਰਹਾਉ॥ ਸਭੇਸੁਤਕੁਜੇਤਮੇਹੁਅਕਾਗਮਿਮਿਰਜੈਸੇਵਰੇਵਾਗਾ॥੨॥
 ਸੁਤਕਅਗਨਿਪਉਣੈਪਾਣੀਮਾਹਿ॥ ਸੁਤਕਭੋਜਨਜੇਤਾਕਛੁਖਾਹਿ॥੩॥ ਸੁ
 ਤਕਿਕਮਨਪ੍ਰਜਾਹੋਇ॥ ਨਮਿਰਤੇਮਨੁਨਿਗਮਲੁਹੋਇ॥੪॥ ਸਤਿਗੁਰਸੇਵਿਐ
 ਸੁਤਕੁਜਾਇ॥ ਮਰੈਨਜਨਮੈਕਾਲੁਨਖਾਇ॥੫॥ ਸਾਸਤ੍ਰਸਿਮ੍ਰਿਤਸੋਧਿਦੇਖਹੁਕੇ
 ਇ॥ ਵਿਣਨਾਵੈਕੇਮੁਕਤਿਨਹੋਇ॥੬॥ ਜੁਗਿਚਾਹੇਨਾਮੁਉਤਮਸਬਦਿਬੀਚਾ
 ਗੁਕਲਮਹਿਗੁਰਮੁਖਿਉਤਰਸਿਪਾਗਿ॥੭॥ ਸਾਚਾਮਰੈਨਆਵੈਜਾਇ॥ ਨਾਨਕ
 ਗੁਰਮੁਖਿਹੋਸਮਾਇ॥੮॥੧॥ ਗਉੜੀਮਹਲਾ ੩ ਗੁਰਮੁਖਿਸੇਵਾਪ੍ਰਾਨਅ
 ਪਾਗਾ॥ ਹਰਿਜੀਉਰਾਖਹੁਰਿਹੈਦੈਰਪਾਗਾ॥ ਗੁਰਮੁਖਿਸੇਭਾਸਾਚੁਦਾਅਗਾ॥੧॥
 ਪੰਡਤਹਿਪ੍ਰਤੁਤਜਹੁਵਿਕਾਗਾ॥ ਗੁਰਮੁਖਿਭਉਜਲਉਤਰੇਪਾਗਾ॥੧॥ ਰਹਾਉ॥
 ਗੁਰਮੁਖਿਵਿਚਹੁਹਉਮੈਜਾਇ॥ ਗੁਰਮੁਖਿਮੈਲੁਨਗੈਆਇ॥ ਗੁਰਮੁਖਿਨਮੁ
 ਵਸੈਮਨਿਆਇ॥੨॥ ਗੁਰਮੁਖਿਕਰਮਧਰਮਸਚਿਹੋਈ॥ ਗੁਰਮੁਖਿਅੰਕਗੁ
 ਜਲਾਏਦੋਈ॥ ਗੁਰਮੁਖਿਨਮਿਰਤੇਸੁਖੁਹੋਈ॥੩॥ ਮਨਮੁਖਿਛੰਡਬਹੁਤਚ
 ਤੁਰਾਈ॥ ਜੀਕਿਛੁਕਮਾਵੈਸੇਥਾਇਨਪਾਈ॥ ਆਵੈਜਾਵੈਠਉਰਨਕਾਈ॥੪॥
 ਮਨਮੁਖਕਰਮਕਰੇਬਹੁਤਅਭਮਾਨਾ॥ ਬਗਜਿਉਲਾਇਬਹੋਨਿਤਧਿਆਨਾ॥
 ਜੀਮਪਕੜਿਆਤਬਹੀਪਛੁਤਾਨਾ॥੬॥ ਬਿਨੁਸਤਿਗੁਰਸੇਵੈਮੁਕਤਿਨਹੋਈ॥
 ਗੁਰਪਰਸਾਦੀਮਿਲੈਹਰਿਸੇਈ॥ ਗੁਰਦਾਤਾਜੁਗਚਹੋਈ॥੭॥ ਗੁਰਮੁਖਿਜਾਤਿ
 ਪਾਤਿਨਮੇਵਭਿਆਈ॥ ਸਾਇਰਕੀਪਤਗੀਬਿਦਾਗਿਗਵਾਈ॥ ਨਾਨਕਬਿਨੁਨਾਵੈ
 ਛੁਹੀਚਤੁਰਾਈ॥੮॥੨॥ ਗਉੜੀਮਹਲਾ ੩ ਇਸਜੁਗਕਾਧਰਮੁਪਛ

ਅਪਣਾਮਨੁਪਰਬਿਪੁਰੁਖੁਹੋਸੇਈ॥ ਇਕਸਮਾਛੰਦੁਪੁਰੁਖੁਹੋਸੇਈ॥ ਇਕਸਮਾਛੰਦੁਪੁਰੁਖੁਹੋਸੇਈ॥

੧੩ ਮਭਈ॥ ਪੂਰੈ ਗੁਰਿ ਸਭੇ ਸੇਈ ਪਾਈ॥ ਐਥੈ ਆਗੇ ਹਰਿ ਨਾਮੁ ਸੰਖਈ॥
॥ ਗਮ ਪ੍ਰਭੁ ਮਨਿ ਕਰੁ ਥੀ ਚਾਹੁ॥ ਗੁਰੁ ਪ੍ਰਸਾਦੀ ਮੈ ਲਓ ਤਾਰੁ॥ ੧॥ ਰਹਉ॥
ਵਾਚਿ ਵੇਰੋ ਨ ਪਾਇ ਆਜਾਇ॥ ਮਨੁ ਤਨੁ ਫੀਕਾ ਦੂਜੈ ਭਾਇ॥ ਗੁਰੁ ਕੈ ਸਬਦਿ
ਸਹਿ ਲਿਵਲਾਇ॥ ੨॥ ਰਹਉ॥ ਮੈ ਮੈਲਾਇ ਹੁਸੀਸਾਗਾ॥ ਨਿਤ ਤੀਰਥਿ ਨੈਵੈ ਨਜਾ
ਇ ਅਰੰਗਾ॥ ਬਿਨੁ ਗੁਰੁ ਭੇਟੈ ਜਮੁ ਕਰੋ ਖੁਆਰਾ॥ ੩॥ ਸੇਜ ਨੁਸਚਾ ਜੋ ਧਰਮੈ ਮਾ
ਗੈ॥ ਗੁਰੁ ਕੈ ਸਬਦਿ ਪੰਚ ਸੰਪਾਗੈ॥ ਅਪਿਤਰੇ ਸਗਲੇ ਕੁਲ ਤਾਰੈ॥ ੪॥ ਮਾਇਆ
ਮੋਹਿ ਨ ਥਾਜੀ ਪਾਈ॥ ਮਨੁ ਮੁਖ ਅੰਧ ਹੋਲ ਪਾਈ॥ ਗੁਰੁ ਮੁਖਿ ਅਲਿਪਤ
ਹੋਲਿ ਵਲਾਈ॥ ੫॥ ਬਹੁ ਤੇ ਭਖ ਕੈ ਭੇਖ ਧਰੀ॥ ਅੰਤਰਿ ਤਿਸ ਨ ਡਿਕੈ ਅਰੰਗ
ਗੀ॥ ਆਪੁ ਨ ਚੀਨੈ ਥਾਜੀ ਹਰੀ॥ ੬॥ ਕਪੜੁ ਪਹਿਰਿ ਹਰਿ ਚਤੁਰਾਈ॥ ਮਾਇ
ਆ ਮੋਹਿ ਅਤਿ ਭਰੀ ਮਭੁਲਾਈ॥ ਬਿਨੁ ਗੁਰੁ ਸੇਵੈ ਬਹੁਤ ਦੁਖ ਪਾਈ॥ ੭॥ ਨਾਮ
ਤੇ ਸਦਾ ਬੈਰਾਗੀ॥ ਗਿਹਿ ਅੰਤਰਿ ਗਿਸਾ ਚਿਲਿ ਵਲਾਗੀ॥ ਨਾਨਕ ਸਤਿਗੁਰੁ ਸੇਵਹਿ ਸੇ
ਵਰਭਾਗੀ॥ ੮॥ ੩॥ ਗਉੜੀ ਮਹਲਾ ੩ ਬ੍ਰਹਮਾ ਮੂਲੁ ਵੇਦ ਅਭਿਆਸਾ॥
ਤਿਸ ਤੋ ਉਪਜੇ ਵੇਦ ਮੋਹ ਪਾਸਾ॥ ਤ੍ਰੈ ਗੁਣ ਭਰਮੇ ਨਹੀ ਨਿਜ ਪਾਇਵਾਸਾ॥ ੧॥
ਤਮ ਹਰਿ ਖੇਸਤਿ ਗੁਰੁ ਮਿਲਾਇਆ॥ ਅਨਦਿਨੁ ਭਗਤਿ ਹਰਿ ਨਾਮੁ ਦਿਵਾਇਆ॥
॥ ੧॥ ਰਹਉ॥ ਤ੍ਰੈ ਗੁਣੀ ਬ੍ਰਹਮ ਜੰਨ ਲਾ॥ ਪਕਿ ਵਾਤੁ ਵਖਾਣਹਿ ਸਿਮਿ ਮੋਹ
ਮਕਲਾ॥ ਤਤੁ ਨ ਚੀਨਹਿ ਥੀਨਹਿ ਪੰਡ ਪਰਲਾ॥ ੨॥ ਮਨੁ ਮੁਖ ਅਗਿਆਨੀ ਕਮ
ਗਿਪਾਈ॥ ਹਰਿ ਨਾਮੁ ਬਿਸਾਸਿ ਆਬੁ ਕਰਮ ਦਿਵਾਈ॥ ਭਵ ਜਲ ਭੂਥੇ ਦੂਜੈ ਭਾਈ॥
॥ ੩॥ ਮਾਇਆ ਕਾ ਮੂਹ ਤਾਂ ਜੁ ਪੰਡਿਤ ਕਹਾਵੈ॥ ਬਿਖਿਆਰਾ ਤਾ ਬਹੁਤ ਦੁਖ ਪਾਵੈ॥
ਮਕਾਲਿ ਜੇ ਵਸਾ ਨਿਤ ਕਲੁ ਸੋਤਾਵੈ॥ ੪॥ ਗੁਰੁ ਮੁਖਿ ਮਕਲੁ ਨੇਕਿਨ ਆਵੈ॥ ਹ
ਉ ਮੈ ਦੂਜਾ ਸਬਦਿ ਜਲਾਵੈ॥ ਨਾਮੋ ਭਾਤੇ ਹਰਿ ਗੁਣ ਗਾਵੈ॥ ੫॥ ਮਾਇਆ ਦਾ ਸੀਭ
ਗਤਾ ਕੀ ਕਰਕਮਾਵੈ॥ ਚਰਣੀ ਲਾਗੈ ਤਾ ਮਹਾ ਲੁਪਾਵੈ॥ ਸਦਾ ਹੀ ਨਿਰਮਲੁ ਸਹਜਿ
ਸਮਾਵੈ॥ ੬॥ ਹਰਿ ਕਾ ਬਾਸੁ ਲਹਿ ਸੇਧ ਨਵ ਤਰਿ ਸਹਿ ਜਗਮਾਯੀ॥ ਤਿਨ ਕਉ ਸਭਿ
ਵਹਿ ਅਨਦਿਨੁ ਪੁਜ ਕਰਾਯੀ॥ ਸਚੇ ਗੁਣ ਗਵਹਿ ਸਚੇ ਮਨ ਮਾਯੀ॥ ੭॥ ਪੂਰੈ ਸਤਿ
ਗੁਰਿ ਸਬਦੁ ਸੁਣਾਇਆ॥ ਤ੍ਰੈ ਗੁਣ ਮੋਹੈ ਚਉਥੈ ਚਿਤੁ ਲਾਇਆ॥ ਨਾਨਕ ਰਹਉ ਮੈ
ਭਿਬੁ ਹਮੀਲਾਇਆ॥ ੮॥ ੪॥ ਗਉੜੀ ਮਹਲਾ ੩ ਬ੍ਰਹਮਾ ਵੇਦ ਪਕਿ ਵਾਤੁ
ਵਖਾਣੈ॥ ਅੰਤਰਿ ਤਮੁ ਆਪੁ ਨ ਪਛਣੈ॥ ਤਪੁ ਭੁਧਾਏ ਗੁਰੁ ਸਬਦੁ ਵਖਾਣੈ॥ ੧॥
ਗੁਰੁ ਸੇਵਾ ਕਰਉ ਫਿਕਿਰਾ ਲੁਨਖਾਇ॥ ਮਨੁ ਮੁਖ ਪੈਦੁ ਜੈ ਭਾਇ॥ ੧॥ ਰਹਉ॥ ਗੁਰੁ

ਖਿਪੁਣੀ ਅਪਰਾਧੀ ਸੀਧੋ॥ ਗੁਰੁ ਕੈ ਸਬਦਿ ਅੰਤਰਿ ਸਹਜਿ ਗਯੋ॥ ਮੇਰਾ ਪ੍ਰਭੁ ਪਾਇ
ਆ ਗੁਰੁ ਕੈ ਸਬਦਿ ਸੀਧੋ॥ ੨॥ ਸਤਿਗੁਰਿ ਮੇਲਾ ਪ੍ਰਭਿ ਆਪਿ ਮਿਲਾਈ॥ ਮੇਰਾ ਪ੍ਰਭੁ ਸ
ਚੈ ਕੈ ਮਨਿ ਭਾਈ॥ ਹਰਿ ਗੁਣ ਗਾਵਹਿ ਸਹਜਿ ਸੁਭਾਈ॥ ੩॥ ਬਿਨੁ ਗੁਰੁ ਸਾਚੈ ਭਗਿ
ਤੁਲਾਈ॥ ਮਨੁ ਮੁਖ ਅੰਧੇ ਸਦਾ ਬਿਖੁ ਖਾਈ॥ ਜਮ ਭੰਡੁ ਸਹਿ ਸਦਾ ਦੁਖ ਪਾਈ॥
॥ ੪॥ ਜਾਮੁ ਆਨਜੈ ਹੋ ਹਰਿ ਕੀ ਸਹਾਈ॥ ਹਉ ਮੈ ਮਾਸਿ ਚਿਲਿ ਵਲਾਈ॥ ਸ
ਦਾ ਹੋ ਹਰਿ ਨਾਮਿ ਲਿਵਲਾਈ॥ ੫॥ ਸਤਿਗੁਰੁ ਸੇਵਹਿ ਸੇਜ ਨ ਨਿਰਮਲ ਪਾਵਿਤ
॥ ਮਨ ਸਿਉ ਮਨ ਮਿਲਾਇ ਸਤੁ ਜਗੁ ਜੀਤਾ॥ ਇਨਿ ਬਿਧਿ ਕੁਲੁ ਤੇਰੇ ਮੇਰੀ ਤਾ॥
॥ ੬॥ ਸਤਿਗੁਰੁ ਸੇਵੈ ਸੋਢ ਲੁਪਾਈ॥ ਹਿਰਦੈ ਨਾਮੁ ਵਿਚੁ ਆਪੁ ਗਵਾਈ॥ ਅਨਦ
ਬਾਣੀ ਸਬਦੁ ਵਜਾਈ॥ ੭॥ ਸਤਿਗੁਰੁ ਤੇ ਕਵਨੁ ਕਵਨੁ ਸੀਧੈ ਮੇਰੇ ਭਾਈ॥ ਭਗਤੀ
ਸੀਧੈ ਰਹਿ ਸੇਭਾ ਪਾਈ॥ ਨਾਨਕ ਗਮਨਾ ਮਭਿਆਈ॥ ੮॥ ੫॥ ਗਉੜੀ ਮਹਲਾ ੩
ਤ੍ਰੈ ਗੁਣ ਵਖਾਣੈ ਭਗੁ ਮਨ ਜਾਇ॥ ਬੰਧਨ ਤਾ ਤੁਟਹਿ ਮੁਕਤਿ ਨ ਪਾਇ॥ ਮੁਕਤਿ ਦਾ
ਤਾ ਸਤਿਗੁਰੁ ਜੁਗਮਾਹਿ॥ ੧॥ ਗੁਰੁ ਮੁਖਿ ਪ੍ਰਾਣੀ ਭਰਮੁ ਗਵਾਈ॥ ਸਹਜਿ ਧੁਨਿ ਉਪਜੈ
ਹਰਿ ਲਿਵਲਾਈ॥ ੧॥ ਰਹਉ॥ ਤ੍ਰੈ ਗੁਣ ਕਾਲੈ ਕੀ ਸਿਰਿ ਕਾਗਾ॥ ਨਾਮੁ ਨ ਚੋਤਹਿ ਉਪਾ
ਵਨਾਰਾ॥ ਮਹਿ ਜੰਮਹਿ ਫਿਰਿ ਵੇਰੇ ਵਾਗਾ॥ ੨॥ ਅੰਧੇ ਗੁਰੁ ਤੇ ਭਗੁ ਮਨ ਜਾਈ॥ ਮੁ
ਲੁ ਛੇਡਿ ਲਾਗੈ ਦੂਜੈ ਭਾਈ॥ ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ॥ ੩॥ ਮਾਇਆ ਕ
ਮਿਲੁ ਜਾਂਤੁ ਭਰਮਾਈ॥ ਹਰਿ ਜੀਉ ਵਿਸਰਿਆ ਦੂਜੈ ਭਾਈ॥ ਜਿਸੁ ਨ ਰਹਿ ਕੇ ਸੇਧ
ਗਮਤਿ ਪਾਈ॥ ੪॥ ਅੰਤਰਿ ਸਾਚੁ ਬਾਹਿਸਾ ਚੁਫਰਤਾਈ॥ ਸਾਚੁ ਨ ਛਪੈ ਜੇ ਕੇ ਖੈ
ਛਪਾਈ॥ ਗਿਆਨੀ ਬੁਝਹਿ ਸਹਜਿ ਸੁਭਾਈ॥ ੫॥ ਗੁਰੁ ਮੁਖਿ ਸਚਿ ਰਹਿ ਆਲਿਵਲ
ਈ॥ ਹਉ ਮੈ ਮਾਇਆ ਸਬਦਿ ਜਲਾਈ॥ ਮੇਰਾ ਪ੍ਰਭੁ ਸਾਚੈ ਮੇਲਿ ਮਿਲਾਈ॥ ੬॥ ਸਤਿ
ਗੁਰੁ ਤਾ ਸਬਦੁ ਸੁਣਾਈ॥ ਧਾਵਤੁ ਰਾਖੈ ਠਾਕਿ ਹੋਈ॥ ਪੂਰੈ ਗੁਰੁ ਤੇ ਸੇਈ ਪਾਈ॥ ੭॥
ਅਪਕਰਤਾ ਸਿਸਟਿ ਸਿਰਜਿ ਜਿਨਿ ਗਈ॥ ਤਿਸੁ ਬਿਨੁ ਦੂਜਾ ਅਵਰੁ ਨ ਕਈ॥ ਨਾਨ
ਕੁ ਗੁਰੁ ਮੁਖਿ ਖੁਭੈ ਕਈ॥ ੮॥ ੬॥ ਗਉੜੀ ਮਹਲਾ ੩ ਨਾਮੁ ਅਮੋਲੁ ਕੁ ਗੁਰ
ਮੁਖਿ ਪਾਵੈ॥ ਨਾਮੋ ਸੇਵੈ ਨਾਮਿ ਸਹਜਿ ਸਮਾਵੈ॥ ਅੰਮ੍ਰਿਤ ਨਾਮੁ ਗਸਨ ਨਿਤ ਗਾਵੈ॥ ਜਿ
ਸਨੈ ਰੂਪ ਕਰੇ ਸੋ ਹਰਿ ਸੁਪਾਵੈ॥ ੧॥ ਅਨਦਿਨੁ ਹਿਰਦੈ ਪਥਿ ਜਗਦੀਸਾ॥ ਗੁਰੁ ਮੁ
ਖਿ ਪਾਵਉ ਪਰਮ ਪਦੁ ਸੁਖਾ॥ ੧॥ ਰਹਉ॥ ਹਿਰਦੈ ਸੁਖੁ ਭਾਇ ਆਪਗਾਸਾ॥ ਗੁਰੁ ਮੁ
ਖਿ ਗਵਹਿ ਸਹਜੁ ਗੁਣ ਤਾਸਾ॥ ਦਾਸ ਨਿਦਾਸੁ ਨਿਤ ਹੋਵਹਿ ਦਾਸਾ॥ ਗਿਹੁ ਕਟੈ ਬਸਹਿ
ਸਦਾ ਉਦਾਸੁ॥ ੨॥ ਜੀਵਨ ਮੁਕਤੁ ਗੁਰੁ ਮੁਖਿ ਕੋਹਈ॥ ਪਰਮ ਪਦਾ ਰੁਪਾਵੈ ਸੇਈ


੩ ਗੁਣ ਮੇਰੇ ਨਿਰਮਲੇ ਹੋਣੀ ॥ ਸਹਜੇ ਸਾਚਿ ਮਿਲੈ ਪ੍ਰਭੁ ਸੇਈ ॥ ੩ ॥ ਮੇਰ ਕੁਟੰਬ ਸਿ
ਖੁ ਪ੍ਰੀਤ ਨ ਗੋਥਾ ॥ ਜਾਂਹਿ ਰੇ ਦੇਸਿ ਆਸਰ ਸੇਈ ॥ ਗੁਰਮੁਖਿ ਮਨੁ ਬੇਪਿਆ ਅਸਥਿਰ
॥ ਯਹ ਕੁਮੁਖੁ ਏਥੁ ਏਸੁ ਚੰਦ ਸੇਈ ॥ ੪ ॥ ਤੁਕਰਤ ਮੈ ਅਵਰੁ ਨ ਕੋਇ ॥ ਤੁਝ ਸੇਈ
ਨੁ ਭੁਝਪਤਿ ਹੋਇ ॥ ਕਿਹੁ ਪਾਕਹਿ ਗਵ ਪ੍ਰਭੁ ਸੇਈ ॥ ਨਾਮੁ ਰਤਨੁ ਸਭ ਜਗਮਹਿ
ਲੇਇ ॥ ੫ ॥ ਗੁਰਮੁਖਿ ਬਣੀ ਮੀਠੀ ਲਗੀ ॥ ਅੰਤਰੁ ਬਿਗਸੈ ਅਨੰਤ ਨੁਲਿ ਵਲਗੀ
॥ ਸਹਜੇ ਸਚੀ ਮਲਿ ਆਪਰ ਸਾਦੀ ॥ ਗੁਰਪਾਇਆ ਪੂਰਵ ਰਭਾਗੀ ॥ ੬ ॥ ਹਉ ਮੈ
ਮਤਾ ਦਰਸਤਿ ਦਖਾ ਸਾ ॥ ਜਬ ਹਿਰੈ ਗਮਨੁ ਮੁਗਣਤਾ ਸਾ ॥ ਗੁਰਮੁਖਿ ਬੁਧਿ ਪਗ
ਈ ਪ੍ਰਭੁ ਜਾਸਾ ॥ ਜਬ ਹਿਰੈ ਗਵਿ ਆਚਰਣ ਨਿਵਾਸਾ ॥ ੭ ॥ ਜਿਸੁ ਨਾਮੁ ਦੇਇ ਸੇਈ ਜ
ਨੁਪਈ ॥ ਗੁਰਮੁਖਿ ਮੇਲੇ ਆਪੁ ਗਵਈ ॥ ਹਿਰੈ ਸਾਚ ਨਾਮੁ ਵਸਈ ॥ ਨਾਨਕ ਸਹਜੇ
ਸਾਚਿ ਸਮਾਈ ॥ ੮ ॥ ਗਉੜੀ ਮਹਲਾ ੩ ਮਨਹੀ ਮਨੁ ਸਵਾਰਿਆ ਭੈਸਹ ਜਿ
ਸੁਭਾਇ ॥ ਸਬਦਿ ਮਨੁ ਗਿਆ ਲਿਵਲਾਇ ॥ ਨਿਜ ਪਰਿਵਸਿਆ ਪ੍ਰਭੁ ਕੀ ਰਜਾਇ
॥ ੧ ॥ ਸਤਿਗੁਰੁ ਸੇਵਿ ਐ ਜਾਇ ਅਭ ਮਨੁ ਗਵਿ ਦੁਪਾਈ ਐ ਗੁਣੀ ਨਿਧਨੁ ॥ ੧ ॥ ਗ
੩ ॥ ਮਨੁ ਬੈਰਾਗੀ ਜਾ ਸਬਦਿ ਕਉ ਖਾਇ ॥ ਮੇਰ ਪ੍ਰਭੁ ਨਿਰਮਲਾ ਸਭ ਤੋਹਿ ਆਸਮਾਇ
॥ ਗੁਰ ਕਿਰਪਾ ਤੋ ਮਿਲੈ ਮਿਲਾਇ ॥ ੨ ॥ ਹਰਿ ਦਾਸਨ ਕੇ ਦਾਸੁ ਸੁਖੁ ਪਾਏ ॥ ਮੇਰ ਹਰਿ ਪ੍ਰ
ਇਨਿ ਬਿਧਿ ਪਾਇ ਆਜਾਏ ॥ ਹਰਿ ਕਿਰਪਾ ਤੋ ਮਗੁਣ ਗਾਏ ॥ ੩ ॥ ਪ੍ਰਿਥੁ ਬਹੁ ਜੀਵਨੁ
ਜਿਤੁ ਹਰਿ ਨਾਮਿ ਨ ਲਾਗੈ ਪਿਆਰੁ ॥ ਪ੍ਰਿਥੁ ਸੇਜੁ ਸੁਖਾਲੀ ਕਾ ਮਟਿ ਮੇਰੁ ਗੁਣ ਗੁ ॥ ਤਿਨ
ਠਲਾ ਜਨਮੁ ਜਿਨ ਨਾਮੁ ਆਗੁ ॥ ੪ ॥ ਪ੍ਰਿਥੁ ਪ੍ਰਿਥੁ ਗਿਉ ਭੁਟੰਬੁ ਜਿਤੁ ਹਰਿ ਪ੍ਰੀਤਿ ਨ ਹੋਇ ॥
ਸੇਈ ਹਮਾਸੀ ਤੇ ਹਰਿ ਗੁਣ ਗਵੈ ਸੇਈ ॥ ਹਰਿ ਨਾਮ ਬਿਨਾ ਮੈ ਅਵਰੁ ਨ ਕੋਇ ॥ ੫ ॥ ਸ
ਤਿਗੁਰ ਤੋ ਮਗਤਿ ਪਤਿ ਪਾਈ ॥ ਹਰਿ ਨਾਮੁ ਪਿਆਇ ਆਦੁਖ ਸਗਲੀ ਮਟਾਈ ॥ ਸਦਾ
ਅਨੰਦੁ ਹਰਿ ਨਾਮਿ ਲਵਲਾਈ ॥ ੬ ॥ ਗੁਰਿ ਮਿਲਿ ਐ ਮਕਉ ਸਗੀਰੁ ਸੁਖਿ ਭਈ ॥ ਹ
ਉ ਮੈ ਰਿਸਨ ਸਭ ਅਗਨਿ ਬੁਝਈ ॥ ਬਿਨ ਸਕੋ ਪਖਿ ਮਾਗਹਿ ਲਈ ॥ ੭ ॥ ਹਰਿ ਆਪੇ ਕਿ
ਰਪ ਕੇ ਨਾਮੁ ਦੇਵੈ ॥ ਗੁਰਮੁਖਿ ਰਤਨੁ ਕੇ ਵਿਹਲਾ ਲੇਵੈ ॥ ਨਾਨਕੁ ਗੁਣ ਗਵੈ ਹਰਿ ਅਲ
ਖ ਅਭੇਵੈ ॥ ੮ ॥ ਗਉੜੀ ਸੋਹਗਣਿ ਮਹਲਾ ੩ ਸਤਿਗੁਰ ਤੋ ਜੋ ਮੁਹੁ ਛੇਤੋ
ਵੈ ਮੁਖ ਬੁਝੇ ਸੀਨਾ ॥ ਅਨੰਤ ਨੁ ਬਧੇ ਮਾਗੈ ਅਨਿਛਿ ਵਿਵਲਾ ਨ ਲਹੰਨਾ ॥ ੧ ॥ ਹਰਿ
ਗਿਰਾਖੁ ਕ੍ਰਿਪਾ ਧਰਿ ॥ ਸਤ ਸੰਗਤਿ ਮੇਲਾਇ ਪ੍ਰਭੁ ਹਰਿ ਹਿਰੈ ਹਰਿ ਗੁਣ ਸਾਰਿ ॥ ੧ ॥
ਹਉ ॥ ਸੇਭ ਗਤ ਹਰਿ ਭਾਵੈ ਜੋ ਗੁਰਮੁਖਿ ਭਾਇ ਚਲੈ ਨਾ ॥ ਆਪੁ ਛੋਡਿ ਸੇਵ ਕਰਿ
ਜੀਵਤ ਮੁਏ ਹਰਿ ॥ ੨ ॥ ਜਿਸ ਦਾ ਪ੍ਰਭੁ ਪਸਣੈ ਤਿਸ ਕੀ ਸਿਰਿ ਕਾ ਓਹੁ ਕਉ ਮ

ਨਹੁ ਵਿਸਰੀ ਐ ਹਰਿ ਰਖੀ ਐ ਹਿਰੈ ਧਾਰਿ ॥ ੩ ॥ ਨਾਮਿ ਮਿਲਿ ਐ ਪਤਿ ਪਾਈ ਐ ਨ
ਮਿ ਮੰਨਿ ਐ ਸੁਖੁ ਹੋਇ ॥ ਸਤਿਗੁਰ ਤੋ ਨਾਮੁ ਪਾਈ ਐ ਕਰੀ ਮਿਲੈ ਪ੍ਰਭੁ ਸੇਈ ॥ ੪ ॥
ਸਤਿਗੁਰ ਤੋ ਜੋ ਮੁਹੁ ਛੇਤੋ ਏਇ ਭੁਮਦੇ ਨਾਟਿ ਕੀਨਾ ॥ ਧਰਤਿ ਅਸਮਾਨੁ ਨ ਝਲਾਈ
ਵਿਚਿ ਵਿਸਟਾਪੈ ਪਚੰਨਾ ॥ ੫ ॥ ਇਹੁ ਜਗੁ ਰਮਿ ਭੁਲਾਇ ਆਮੇਰੁ ਠਗਉਣੀ
ਪਾਇ ॥ ਜਿਨ ਸਤਿਗੁਰੁ ਭੋਟਿ ਆਤਿ ਨੇਕਿ ਨ ਭੋਟਿ ਮਾਇ ॥ ੬ ॥ ਸਤਿਗੁਰੁ ਸੇਵ
ਨਿਸੇ ਸੋਹਣੇ ਹਉ ਮੈ ਲੁਗਵਾਇ ॥ ਸਬਦਿ ਰੇਤੋ ਸੇ ਨਿਰਮਲੇ ਚਲਾਹਿ ਸਤਿਗੁ
ਰੁ ਭਾਇ ॥ ੭ ॥ ਹਰਿ ਪ੍ਰਭੁ ਦਾ ਤਾਏ ਕੁਤੁ ਤੁ ਆਖੈ ਬਖਸਿ ਮਿਲਾਇ ॥ ਜਨਨ ਨਾਨਕੁ ਸਰ
ਣ ਗਤਿ ਜਿਉ ਭਾਵੈ ਤਿਵੈ ਛਡਾਇ ॥ ੮ ॥ ੧ ॥ ੯ ॥ ੨ ॥ ੧ ॥

੭

ਗੁਰਗਉੜੀ ਪੁਰਬੀ ਮਹਲਾ ੪ ਕਰਹਲੇ ॥ ਤਿਸਤਿਗੁਰੁ ਸਾਦਿ
ਕਰਹਲੇ ਮਨੁ ਪਰਦੇ ਸੀਆ ਕਿਉ ਮਿਲੀ ਐ ਹਰਿ ਮਾਇ ॥ ਗੁਰਿ ਭਾਗਿ ਪੂਰੈ ਪਾਇ
ਅਗਲੀ ਮਿਲਿ ਆਪਿਆ ਰਾਆਇ ॥ ੧ ॥ ਮਨ ਕਰਹਲਾ ਸਤਿਗੁਰੁ ਪੁਰਖੁ ਪਿਆ
ਇ ॥ ੧ ॥ ਹਉ ॥ ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮਿ ਪਿਆਇ ॥ ਜਿਥੇ ਲੇ
ਖਾ ਮੰਗੀ ਐ ਹਰਿ ਆਪੇ ਲਾਏ ਛਡਾਇ ॥ ੨ ॥ ਮਨ ਕਰਹਲਾ ਅਤਿ ਨਿਰਮਲਾ ਮ
ਲੁਲਾਗੀ ਹਉ ਮੈ ਆਇ ॥ ਪਰਤਖਿ ਪੁਰਖ ਮਿਨਾ ਲਿਪਿਆ ਗਵਿ ਛੁਕਿ ਚੋਟਾ ਖਾ
ਇ ॥ ੩ ॥ ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਹਿਰੈ ਭਾਲਿ ਭਲਾਇ ॥ ਉਪਾਇ ਕਿਤੇ
ਨਲਭਈ ਗੁਰਿ ਹਿਰੈ ਹਰਿ ਦੇਖਾਇ ॥ ੪ ॥ ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੋਇ
ਹਰਿ ਵਿਵਲਾਇ ॥ ਘਰੁ ਜਾਇ ਪਾਵਹਿ ਰੰਗ ਮਹਲੀ ਗੁਰਿ ਮੇਲੈ ਹਰਿ ਮੇਲਾਇ ॥ ੫ ॥
ਮਨ ਕਰਹਲਾ ਤੁ ਮੀਤੁ ਮੇਰਾ ਪਾਖੰਡੁ ਲੇਭੁ ਤਜਾਇ ॥ ਪਾਖੰਡਿ ਲੇਭੀ ਮਾਗੈ ਐ ਜਮ ਭੰਡੁ
ਦੇਇ ਜਾਇ ॥ ੬ ॥ ਮਨ ਕਰਹਲਾ ਮੇਰੇ ਪ੍ਰਾਨੁ ਤੁ ਮੈਲੁ ਪਾਖੰਡੁ ਭਗਮੁ ਗਵਾਇ ॥ ਹਰਿ
ਮੀਤੁ ਸੁਗੁਰੁ ਗਿਪੁ ਰਿਆ ਮਿਲਿ ਸੰਗਤੀ ਮਲੁ ਲਾਜਿ ਆਇ ॥ ੭ ॥ ਮਨ ਕਰਹਲਾ ਮੇਰੇ
ਪਿਆਰਿਆ ਇਕੁ ਗੁਰ ਕੀ ਸਿਖੁ ਸੁਣਾਇ ॥ ਇਹੁ ਮੇਰੁ ਮਾਇ ਅਪਸਰਿਆ ਅੰਤਿ ਸਾ
ਬਿਨ ਕੋਈ ਜਾਇ ॥ ੮ ॥ ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ
॥ ਹਰਿ ਦਰਗਹ ਪੈਨਾਇ ਆਹਰਿ ਆਪਿ ਲਾਇ ਆਗਲਿ ਲਾਇ ॥ ੯ ॥ ਮਨ ਕਰਹਲਾ
ਗੁਰਿ ਮੰਨਿਆ ਗੁਰਮੁਖਿ ਕਾਰਕਮਾਇ ॥ ਗੁਰਿਆ ਗੋਕਰਿ ਜੋ ਦਵੀ ਜਨਨ ਨਾਨਕ ਹਰਿ
ਮੇਲਾਇ ॥ ੧੦ ॥ ੧ ॥ ਗਉੜੀ ਮਹਲਾ ੪ ਮਨ ਕਰਹਲਾ ਵੀਚਾਰੀਆ ਵੀਚਾਰ

ਰੁਦੇਖਿਸਮਾਲਿ॥ ਬਨਫਿਰਿਥਕੇਬਨਵਾਸੀਆਪਿਰੁਗੁਰਮਤਿਹੈਨਿਹਲਿ॥੧॥
 ਮਨਕਹਲਾਗੁਰਗੋਵਿੰਦਸਮਾਲਿ॥੧॥੨੭੯॥ ਮਨਕਹਲਾਵੀਚਾਰੀਆਮਨ
 ਮੁਖਫਿਰਿਆਮਰਾਜਲਿ॥ ਗੁਰਮੁਖਿਪ੍ਰਣੀਮੁਕਤਿਹੈਹਰਿਹਰਿਨਾਮੁਸਮਾਲਿ॥
 ੨੮॥ ਮਨਕਹਲਾਮੇਰੇਪਿਆਰਿਅਸਤਸੰਗਤਿਸਤਿਗੁਰੁਭਾਣਿ॥ ਸਭਸੰਗਤਿਲ
 ਗਿਹਰਿਧਿਆਈਐਹਰਿਹਰਿਚਲੇਤੇਰੇਨਲਿ॥੩॥ ਮਨਕਹਲਾਵਡਭਾਗੀ
 ਆਹਰਿਏਕਨਵਗਿਨਹਲਿ॥ ਆਪਿਛਡਏਛੁਟੀਐਸਤਿਗੁਰਚਰਣਸਮਾਲਿ॥
 ੪॥ ਮਨਕਹਲਾਮੇਰੇਪਿਆਰਿਅਵਿਚਿੰਦਹੀਜੋਤਿਸਮਾਲਿ॥ ਗੁਰਿਨਵਨਿਧਿ
 ਨਮੁਵਿਖਾਇਆਹਰਿਅਤਿਕਰੀਦਇਆਲਿ॥੫॥ ਮਨਕਹਲਾਤੂੰਚੰਚਲਾ
 ਚਤੁਰਾਈਛਡਿਵਿਕਰਲਾ॥ ਹਰਿਹਰਿਨਾਮੁਸਮਾਲਿ॥ ਤੂੰਹਿਮੁਕਤਿਕਰਅੰਤਕ
 ਲਿ॥੬॥ ਮਨਕਹਲਾਵਡਭਾਗੀਆਤੂੰਗਿਆਨੁਰਤਨੁਸਮਾਲਿ॥ ਗੁਰਗਿਆਨੁ
 ਖੜ੍ਹਹੁਧਿਧਾਰਿਆਜਮੁਸਾਰਿਅੜ੍ਹਜਮਕਲਿ॥੭॥ ਅੰਤਗਿਨਿਧਾਨੁਮਨਕਹ
 ਲੇਕੁਮਭਵਹਿਥਹਰਿਭਾਣਿ॥ ਗੁਰੁਪੁਰਖੁਪੁਰਖਭੇਇਆਹਰਿਸਜਲੁਲਾਪੜਨ
 ਲਿ॥੮॥ ਰੰਗਿਰਤਨੇਮਨਕਹਲੇਹਰਿਗੋਸਟਾਸਮਾਲਿ॥ ਹਰਿਗੋਕੁੰਦਨਉਤੈ
 ਗੁਰਿਸੇਵਾਸਬਦੁਸਮਾਲਿ॥੯॥ ਹਮਪੰਥੀਮਨਕਹਲੈਹਰਿਗਤਵਰੁਪੁਰਖੁਅ
 ਕਲਾ॥ ਵਡਭਾਗੀਗੁਰਮੁਖਿਪਾਇਆਜਨਨਕਨਾਮੁਸਮਾਲਿ॥੧੦॥੨੧॥੨੯॥



ਗਗਰਉੜੀਗੁਅਗੇਰੀਮਹਲਾ ੫ ਅਸਟਪਦੀਆ ੧੬ ਸਤਿਗੁਰਪਾਦਿ
 ਜਥਇਹੁਮਨਮਹਿਕਰਤਗੁਮਨਾ॥ ਤਥਇਹੁਬਾਦੁਗੁਫਿਰਤਬਿਗਾਨਾ॥ ਜਥਇਹੁ
 ਹੁਆਸਗਲਕੀਰੀਨਾ॥ ਤੈਤੋਰਮਣੀਆਪਟਿਘਟਿਚੀਨ॥੧॥ ਸਹਜਸੁਹੇਲਾ
 ਫਲਮਸਕੀਨਾ॥ ਸਤਿਗੁਰਪਾਨੇਮੋਹਿਦਨੁਦੀਨਾ॥੧॥੨੭੯॥ ਜਥਇਸਕਉ
 ਇਹੁਜਾਣਸਿਮੰਦਾ॥ ਤਥਸਗਲੇਇਸੁਮੇਲਹਿਛੰਧਾ॥ ਮੇਰਤੋਰਜਥਇਨਹਿਚੁਕ
 ਈ॥ ਤੈਤੋਇਸੁਸੰਗਿਨਹੀਬੈਰਾਣੀ॥੨॥ ਜਥਇਨਿਅਪਨੀਅਪਨੀਧਾਗੀ॥ ਤਥਇ
 ਸਕਉਹੋਮੁਸਕਲਭਾਗੀ॥ ਜਥਇਨਿਕਰਣੇਹਰੁਪਛਤਾ॥ ਤਥਇਸਨੇਨਾਹੀਕਿ
 ਛੁਤਤਾ॥੩॥ ਜਥਇਨਿਅਪਨੇਥਾਧਿਓਮੰਧਾ॥ ਆਵੈਜਾਇਸਦਾਜਮਜੋਧਾ॥
 ਜਥਇਸੇਤਸਭਬਿਨੇਸਭਗਮਾ॥ ਭੇਦਨਹੀਪੈਪਾਗਥੁਮਾ॥੪॥ ਜਥਇਨਿਕਉ

ਕਰਿਮਨੇਭੇਦਾ॥ ਤਥਤੇਦੁਖਭੰਡਅਰੁਖੇਦਾ॥ ਜਥਇਨਏਕੋਏਕੀਥੁਛਿਆ॥
 ਤਥਤੇਇਸੇਸਭਕਿਛੁਸੁਛਿਆ॥੫॥ ਜਥਇਹੁਪਵੈਮਾਇਆਅਰਥੀ॥
 ਨਹਤਿਪਤਾਵੈਨਹਤਿਸਲਾਥੀ॥ ਜਥਇਸਤੇਇਹੋਇਛਿਯਉਲਾ॥ ਪਿਛੈਲਾ
 ਗਿਚਲੀਉਠਿਕਉਲਾ॥੬॥ ਕਰਿਕਰਪਾਜਉਸਤਿਗੁਰਮਲਿਓ॥ ਮਨਮੰਦ
 ਰਮਹਿਦੀਪਕੁਜਲਿਓ॥ ਜੀਤਾਰਕੀਸੈਦੀਕਰੀ॥ ਤਉਇਸੁਪਰਕੀਕੀਮਤਿ
 ਪਰੀ॥੭॥ ਕਰਨਕਰਾਵਨਸਭਕਿਛੁਏਕੋ॥ ਆਪੇਥੁਧਿਥੀਚਾਰਿਥਿਥੇਕੋ॥ ਦੁ
 ਰਿਨੇਕੈਸਭਕੈਸੰਗਾ॥ ਸਚੁਸਲਾਹਣਨਾਨਕਹਰਿਗਾ॥੮॥੧॥ ਗਉੜੀਮ
 ਹਲਾ ੫ ਗੁਰਸੇਵਾਤਨਾਮੇਲਾਗਾ॥ ਤਿਸਕਉਮਿਲਿਆਜਿਸੁਮਸਤਕਿਭਗਾ
 ਜਿਸਕੈਹਿਰੈਵਦਿਆਸੇਇ॥ ਮਨੁਤਨੁਸੀਤਲੁਨਿਹਚਲੁਹੋਇ॥੧॥ ਐਸਕੀ
 ਰਤਨਕਰਿਮਨੇਮੇਗਾ॥ ਈਹਉਹਾਜੋਕਾਮਿਤੇਰੇ॥੧॥੨੭੯॥ ਜਾਸੁਜਪਤਤਉ
 ਅਪਦਾਜਾਇ॥ ਪਾਵਤਮਨੁਆਵੈਠਾਇ॥ ਜਾਸੁਜਪਤਫਿਰਿਦੁਖੁਨਲਾਗੈ
 ਜਾਸੁਜਪਤਇਹੁਹਉਮੈਭਾਗੈ॥੨॥ ਜਾਸੁਜਪਤਵਸਿਆਵਪਿੰਚਾ॥ ਜਾਸੁ
 ਜਪਤਹਿਦੈਅੰਮ੍ਰਿਤਸੰਚਾ॥ ਜਾਸੁਜਪਤਇਹਿਸਿਨਾਬੁਝੈ॥ ਜਾਸੁਜਪਤਹ
 ਰਿਦਗਹਸੀਝੈ॥੩॥ ਜਾਸੁਜਪਤਕੋਇਮਿਟਹਿਅਪਰਧਾ॥ ਜਾਸੁਜਪਤਹਰਿ
 ਹੋਵਹਿਸਧਾ॥ ਜਾਸੁਜਪਤਮਨੁਸੀਤਲੁਹੋਵੈ॥ ਜਾਸੁਜਪਤਮਲਸਗਲੀਥੈਵੈ
 ੪॥ ਜਾਸੁਜਪਤਰਤਨੁਹਰਿਮਿਲੈ॥ ਬਹੁਫਿਨਛੋਡੋਹਰਿਸੰਗਿਹਿਲੈ॥ ਜਾਸੁਜ
 ਪਤਕਈਥੈਕੁੰਠਵਸੁ॥ ਜਾਸੁਜਪਤਸੁਖਸਹਜਿਨਿਵਾਸੁ॥੫॥ ਜਾਸੁਜਪਤਤਿ
 ਹਅਗਨਪੈਰੋਭਾ॥ ਜਾਸੁਜਪਤਇਹੁਕਾਲੁਨਜੋਤਾ॥ ਜਾਸੁਜਪਤਤੋਰਾਨਿਰ
 ਮਲੁਮਾਥਾ॥ ਜਾਸੁਜਪਤਸਗਲਾਦੁਖੁਲਾਥਾ॥੬॥ ਜਾਸੁਜਪਤਮੁਸਕਲਕ
 ਭੁਨਬੈਨਾ॥ ਜਾਸੁਜਪਤਸੁਨਿਅਨਹਦਧੁਨੈ॥ ਜਾਸੁਜਪਤਇਹਿਨਿਰਮਲਸੇਇ॥
 ਜਾਸੁਜਪਤਕਮਲੁਸੀਧਾਹੋਇ॥੭॥ ਗੁਰਸੁਭਦਿਸਇਸਭਉਪਰਿਕਰੀ॥ ਜਿਸਕੈ
 ਹਿਰਦੈਮੰਤ੍ਰਦੋਹਰੀ॥ ਅਖੰਡਕੀਰਤਨਿਭਿਭੋਜਨੁਭੁਗਾ॥ ਕਹੁਨਾਨਕਜਿਸੁਸਤਿਗੁ
 ਰੁਪੁਗਾ॥੮॥੧॥ ਗਉੜੀਮਹਲਾ ੫ ਗੁਰਕਾਸਬਦੁਰਿਦਅੰਤਰਿਧਾਗੈ॥ ਪੰਚਜ
 ਨਸਿਉਸੰਗੁਨਿਵਾਗੈ॥ ਦਸਇੰਦ੍ਰੀਕਰਿਥੈਵਸਿ॥ ਤਕੈਆਤਮੈਹੋਇਪਗਸਾਸੁ॥੧॥
 ਐਸੀਵਿਭਤਤਾਕੈਹੋਇ॥ ਜਾਕਉਦਇਆਮਇਆਪ੍ਰਭੋਸੇਇ॥੧॥੨੭੯॥ ਸਾ
 ਜਨੁਦਸੁਜਾਕੈਦੋਕਸਮਨੈ॥ ਜੇਤਾਬੋਲੁਤੇਤਾਗਿਆਨੈ॥ ਜੇਤਾਸੁਨਣਤੇਤਾਨਮੁ
 ਜਿਤਾਪੇਖਣਤੇਤਾਧਿਆਨੁ॥੨॥ ਸਹਜੇਜਾਗਣੁਸਹਜੇਸੇਇ॥ ਸਹਜੇਹੋਤਾਜਾਇ

ਸੁੱਚੇ ਭਾਸ਼ਣ ਬੈਰਾਗੁ ਸੁੱਚੇ ਹੀ ਹੋਸਨਾ ॥ ਸੁੱਚੇ ਰੂਪ ਸੁੱਚੇ ਹੀ ਜਪਨਾ ॥ ੩ ॥ ਸੁੱਚੇ
 ਜੋਭੰਜਨ ਸੁੱਚੇ ਭਾਉ ॥ ਸੁੱਚੇ ਮਿਥਿ ਸਗਲ ਦੁਸ਼ਟਾਉ ॥ ਸੁੱਚੇ ਹੋ ਆਸਾ ਪੁਸ਼ਟਾਉ ॥
 ਸੁੱਚੇ ਮਿਲਿ ਥਪਾਥੁ ਹਮ ਨਿਸੰਗਾ ॥ ੪ ॥ ਸੁੱਚੇ ਹਿਰਮ ਹਿਰਮ ਹਿਰਮ ਹਿਰਮ ॥
 ਹੋ ਜੇ ਦੁਬਧ ਤਨ ਕੀਨਾ ਸੀ ॥ ਜਾ ਕੈ ਸਹਜਿ ਮਨਿ ਭਇਆ ਮਨੰਦਾ ॥ ਤਾ ਕਉ ਭਇਆ
 ਪਰਮਾਨੰਦਾ ॥ ੫ ॥ ਸੁੱਚੇ ਅੰਮ੍ਰਿਤ ਪੀਠਨਾ ਮੂ ॥ ਸੁੱਚੇ ਕੀਨੇ ਜੀ ਅਕੇਦਨਾ ॥ ਸੁੱਚੇ
 ਕਥਾ ਮਹਿ ਆਤਮ ਸੁਸਿਆ ॥ ਤਾ ਕੈ ਸੰਗਿ ਅਥਨਾ ਸੀਵ ਸਿਆ ॥ ੬ ॥ ਸੁੱਚੇ ਆ
 ਸਣ ਅਸਥਿਰ ਭਇਆ ॥ ਸੁੱਚੇ ਅਨਰਦ ਸਬਦੁ ਵਜਿਆ ॥ ਸੁੱਚੇ ਗੁਣ
 ਟਕਰਸੁਣਾਇਆ ॥ ਤਾ ਕੈ ਪਰਿਪਾਥੁ ਹਮ ਸਮਾਇਆ ॥ ੭ ॥ ਸੁੱਚੇ ਜਾ ਕਉ
 ਪਰਿਓਕਰਮਾ ॥ ਸੁੱਚੇ ਗੁਰੁ ਭਇਓ ਸਚੁ ਪਰਮਾ ॥ ਜਾ ਕੈ ਸਹਜੁ ਤਉ ਆਸਿ ਜਾਣੈ
 ॥ ਨਾਨਕ ਦਾਸੁ ਤਾ ਕੈ ਕੁਰਬਾਣੈ ॥ ੮ ॥ ॥ ਗਉੜੀ ਮਹਲਾ ੫ ॥ ਪ੍ਰਥਮੇ ਗਭਵਾਸ
 ਤੇ ਰਹਿਆ ॥ ਪ੍ਰਤਕਲ ਤਕੁਟ ਬਸੰਗਿ ਰਹਿਆ ॥ ਭੋਜਨ ਅਨਿਕ ਪ੍ਰਕਾਰ ਬਹੁ ਰੁਪ
 ਗੇ ॥ ਸਰਪਗਵਨੁ ਕਰਹਿ ਗੇ ਬਥੁ ਪਰੇ ॥ ੧ ॥ ਕਵਨੁ ਅਸਥਨੁ ਜੋ ਕਬਹੂ ਨ ਟੋਗੈ ॥ ਕਵਨੁ
 ਸਬਦੁ ਜਿਤੁ ਤੁਹ ਮਤਿ ਰਹੈ ॥ ੨ ॥ ॥ ਹਰਉ ॥ ਇੰਦ੍ਰ ਪੁਰੀ ਮਹਿ ਸਰਪਗਵਨਾ ॥ ਬਹੁ
 ਪੁਰੀ ਨਿਹਚਲਨ ਹੀਰਣਾ ॥ ਸਿਵ ਪੁਰੀ ਕਾਰੋਇ ਗਿ ਕਾਲਾ ॥ ਤ੍ਰੈ ਗੁਣ ਮਾਇਆ ਬਿ
 ਨ ਸਿਧਿ ਤਲਾ ॥ ੩ ॥ ਗਿਰਤ ਰਪਹਿ ਗਗਨ ਅਰੁ ਤਗੈ ॥ ਗਵਿਸਿ ਪਵਨੁ ਪਾਵਨੁ
 ਨੀਰਗੈ ॥ ਦਿਨ ਸੁਰੇਇ ਬਗਤਿ ਅਰੁ ਭੇਦਾ ॥ ਸਾਸਤ੍ਰ ਸਿੰਮ੍ਰਿਤਿ ਬਿਨ ਸਹਿ ਗੇ ਬੇਦਾ ॥ ੪ ॥
 ਤੀਰਥ ਦੇਵ ਦੇਹ ਰਪੇ ਬੀ ॥ ਮਲਾਤਿਲ ਕੁਸੇ ਰਪੇ ਕਹੇਤੀ ॥ ਧੋਤੀ ਡੰਡ ਉਤਪਰਸਾ
 ਦਨ ਭੋਗਾ ॥ ਗਵਨੁ ਕਰੈ ਗੈ ਸਗਲੇ ਲੋਗਾ ॥ ੫ ॥ ਜਾਤਿ ਵਨ ਤੁਰਕ ਅਹੁੰਦੁ ॥ ਪ
 ਸੁਪੰਖੀ ਅਨਿਕ ਜਨਿ ਜਿੰਦੁ ॥ ਸਗਲ ਪਸਰੁਦੀ ਸੈ ਪਸਰਾ ॥ ਬਿਨ ਸਿਜਾਇ ਗਿ ਸਗ
 ਲਾ ਅਕਾਰਾ ॥ ੬ ॥ ਸਹਜਿ ਸਿਧਿ ਤਿਭਗਤਿ ਤਤੁ ਗਿਆਨਾ ॥ ਸਦਾ ਅਨੰਦ ਨਿਹਚਲ
 ਸਚੁ ਥਾਨਾ ॥ ਤਤੁ ਸੰਗਤਿ ਸਾਧੁ ਗੁਣ ਗੈ ॥ ਅਨਭਉ ਨ ਗੁਰੁ ਤਾਸੁ ਦਵੈ ॥ ੭ ॥ ਤਹ
 ਭਉ ਭਰਮਾ ਸੋ ਗੁਨ ਚਿੰਤਾ ॥ ਆਵਨੁ ਜਾਵਨੁ ਮਿਹਤੁ ਨ ਹੋਤਾ ॥ ਤਹਾ ਸਦਾ ਅਨੰਦ
 ਅਨਰਤ ਅਖਾਗੈ ॥ ਭਗਤਿ ਵਸਹਿ ਕੀਰਤਨ ਆਧਾਗੈ ॥ ੮ ॥ ਪ੍ਰਬੁ ਹਮਕ ਅੰਤੁ
 ਪਾਗਾ ਕਉਣੁ ਕਰੈ ਤਾ ਕਾ ਬੀਚਰਾ ॥ ਕੁਨਨ ਕਜਿ ਸੁਕਿਰ ਪਾ ਕਰੈ ॥ ਨਿਹਚਲੁ ਥਾਉ
 ਸਾਧ ਸੰਗਿ ਤਰੈ ॥ ੯ ॥ ॥ ਗਉੜੀ ਮਹਲਾ ੫ ॥ ਜੇ ਇਸੁ ਮਾਹੇ ਸੇਈ ਸੁਗਾ ਜੇ ਇਸੁ
 ਮਾਹੇ ਸੇਈ ਪੁਰਾ ॥ ਜੇ ਇਸੁ ਮਾਹੇ ਤਿਸਹਿ ਵਡਾ ਆਈ ॥ ਜੇ ਇਸੁ ਮਾਹੇ ਤਿਸਕਾ ਦੁਖਾਈ
 ॥ ੧ ॥ ਐਸਾ ਕੋਇ ਜੇ ਦੁਬਧ ਮਾਹਿ ਗਵਾਏ ॥ ਇਸਹਿ ਮਾਹਿ ਗੁਜੈ ਗੁਕਮਾਏ ॥ ੨ ॥

ਹਉ ॥ ਜੇ ਇਸੁ ਮਾਹੇ ਤਿਸਕਉ ਭਉ ਨਹਿ ॥ ਜੇ ਇਸੁ ਮਾਹੇ ਸੁਨਾ ਮਿਸਮਾ ॥ ਜੇ ਇਸੁ ਮਾ
 ਹੇ ਤਿਸਕੀ ਤਿਸਨਾ ਬੁਝੈ ॥ ਜੇ ਇਸੁ ਮਾਹੇ ਸੁਦਰਗ ਹਸੀਝੈ ॥ ੩ ॥ ਜੇ ਇਸੁ ਮਾਹੇ ਸੇਧਨਵੈ
 ਤਾ ॥ ਜੇ ਇਸੁ ਮਾਹੇ ਸੇਧਤਿ ਵੈਤਾ ॥ ਜੇ ਇਸੁ ਮਾਹੇ ਸੇਈ ਜਤੀ ॥ ਜੇ ਇਸੁ ਮਾਹੇ ਤਿਸਹੋ ਵੈਗ
 ਤੀ ॥ ੪ ॥ ਜੇ ਇਸੁ ਮਾਹੇ ਤਿਸਕਾ ਆਇਆ ਗਨੀ ॥ ਜੇ ਇਸੁ ਮਾਹੇ ਸੁਨਿ ਚਲੁ ਪਨੀ ॥ ਜੇ ਇ
 ਸੁ ਮਾਹੇ ਸੇਵ ਭਡਗਾ ॥ ਜੇ ਇਸੁ ਮਾਹੇ ਸੁਅਨਦਿ ਨੁਜਾਗਾ ॥ ੫ ॥ ਜੇ ਇਸੁ ਮਾਹੇ ਸੁਜੀਵ
 ਨ ਮੁਕਤਾ ॥ ਜੇ ਇਸੁ ਮਾਹੇ ਤਿਸਕੀ ਨਿਰਮਲਾ ਰੁਗਤਾ ॥ ਜੇ ਇਸੁ ਮਾਹੇ ਸੇਈ ਸੁਗਿਆਨੀ
 ॥ ਜੇ ਇਸੁ ਮਾਹੇ ਸੁਸਹਜਿ ਪਿਆਨੀ ॥ ੬ ॥ ਇਸੁ ਮਾਹੇ ਬਿਨੁ ਥਾਇਨ ਪੈਰੈ ॥ ਕੇਤਿ ਕਰਮ ਜਾ
 ਪਤਪਕਰੈ ॥ ਇਸੁ ਮਾਹੇ ਬਿਨੁ ਜਨਮੁ ਨ ਮੈਟੈ ॥ ਇਸੁ ਮਾਹੇ ਬਿਨੁ ਜਮ ਤੇ ਨੀਛੁਟੈ ॥ ੭ ॥
 ਇਸੁ ਮਾਹੇ ਬਿਨੁ ਗਿਆਨੁ ਨ ਹੋਈ ॥ ਇਸੁ ਮਾਹੇ ਬਿਨੁ ਜੁਠਿ ਨ ਪੋਈ ॥ ਇਸੁ ਮਾਹੇ ਬਿਨੁ ਸ
 ਭੁਕਿਛੁ ਮੈਲਾ ॥ ਇਸੁ ਮਾਹੇ ਬਿਨੁ ਸਭੁ ਕਿਛੁ ਜਠਿਲਾ ॥ ੮ ॥ ਜਾ ਕਉ ਭਏ ਕ੍ਰਿਪਾਲਾ ਕ੍ਰਿ
 ਪਾਨਿਧਿ ॥ ਤਿਸੁ ਭਈ ਖਲਾ ਸੋਹੇਈ ਸਗਲ ਸਿਧਿ ॥ ਗੁਰਿ ਦੁਬਿਧਾ ਕੀ ਹੋਮਾਗੀ ॥ ਕੁਨ
 ਨ ਕਸੇ ਬੁਧ ਮਥੀ ਚਾਗੀ ॥ ੯ ॥ ੫ ॥ ਗਉੜੀ ਮਹਲਾ ੫ ॥ ਹਰਿ ਸਿਉ ਜੁਗੈ ਸਤ ਭੋਮੀ
 ਤਾ ॥ ਹਰਿ ਸਿਉ ਜੁਗੈ ਤਾ ਨਿਰਮਲਾ ਚੀਤਾ ॥ ਹਰਿ ਸਿਉ ਨੈਵ ਆਪੈ ਕਾਵਾ ॥ ਹਰਿ ਸਿਉ ਜੁਗੈ ਤ
 ਰੇਇ ਨਿਸਤਰਾ ॥ ੧ ॥ ਹੇਮਨੰਦੇ ਹਰਿ ਸਿਉ ਜੋਗੈ ਕਾ ਜਿਤੁ ਪਰੈ ਨਾਹੀ ਹੋਗੈ ॥ ੨ ॥ ਹਰਉ
 ॥ ਵਡੇ ਵਡੇ ਜੇਦਨੀ ਆਦਾਗਾ ॥ ਕਾਹੁ ਕਾਜ ਨਾਹੀ ਗਾਵਾਗਾ ॥ ਹਰਿ ਕਾਦਾ ਸਨੀ ਚਕੁਲਾ ਸੁ
 ਟਹਿ ॥ ਤਿਸਕੈ ਸੰਗਿ ਬਿਨ ਮਹਿ ਉਧਰਹਿ ॥ ੩ ॥ ਕੇਤਿ ਮਜਨ ਜਾ ਕੈ ਸੁਨਿ ਨਾਮਾ ॥ ਕੇਤਿ ਪੁ
 ਜਾ ਕੈ ਰੋਧਿਆਨਾ ॥ ਕੇਤਿ ਪੁਨਸੁਣਿ ਹਰਿ ਕੀ ਬਣੀ ॥ ਕੇਤਿ ਫਲਾ ਗੁਰੁ ਤੇ ਬਿਧਿ ਜਾ
 ਣੀ ॥ ੪ ॥ ਮਨ ਅਪਨੇ ਮਹਿ ਫਿਰਿ ਫਿਰਿ ਚੇਤਾ ॥ ਬਿਨ ਸਿਜਾ ਹਿਮਾਇ ਅਕੇਹੇਤਾ ॥ ਹਰਿ
 ਅਥਨਾ ਸੀਤ ਮਹੇ ਸੰਗਿ ॥ ਮਨ ਮੇਰਾ ਗੁਰਾਮ ਕੈ ਸੰਗਿ ॥ ੫ ॥ ਜਾ ਕੈ ਕੀਮਤਿ ਤਰੈ ਸਭ ਭੁ
 ਖਾ ॥ ਜਾ ਕੈ ਕੀਮਤਿ ਜੋਹਿ ਤੁਤਾ ॥ ਜਾ ਕੈ ਕੀਮਤਿ ਗਵਡ ਗਮੁਗਾ ॥ ਜਾ ਕੈ ਕੀਮਤਿ ਹੋਵਹਿ ਤੁ
 ਅਮੁਗਾ ॥ ੬ ॥ ਜਾ ਕੈ ਕਾਰ ਕਉ ਨਹੀ ਭਾਨਾ ॥ ਜਾ ਕੈ ਕਾਰ ਕਉ ਨਹੀ ਥਾਨਾ ॥ ਜਾ ਕੈ ਕਾਰ
 ਗੁਛੈ ਨਹੀ ਲੇਖਾ ॥ ਤਾ ਕੀ ਚਾਕਰੀ ਕਰਹੁ ਥੋਸੇਖਾ ॥ ੭ ॥ ਜਾ ਕੈ ਉਨਨਹੀ ਕਾਹੁ ਬਾਤਾ
 ਏਕਹਿ ਆਪਿ ਅਨੇਕਹਿ ਭੀਤਾ ॥ ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲਾ ॥ ਮਨ ਮੇਰਾ ਕਰਿ
 ਤ ਕੀ ਘਾਲਾ ॥ ੮ ॥ ਨੇਕੇ ਰਤੁ ਰਨਾਹੀ ਕੇ ਮੁਕਾ ॥ ਨੇਕੀ ਨਹੀ ਕੇ ਸੁਗਾ ॥ ਜਿਤੁ ਕੇਲਾਇ
 ਅਤਿ ਸਹੀਲਾਗਾ ॥ ਸੇਸੇ ਵਕਨ ਨਕ ਜਿਸੁ ਭਾਗਾ ॥ ੯ ॥ ॥ ਗਉੜੀ ਮਹਲਾ ੫ ॥
 ਬਿਨੁ ਸਿਮਰਨ ਸੇਸਰਪ ਆਗਾ ॥ ਤਿਉ ਜੀਵਹਿ ਸਾਕਤ ਨ ਮੁਖਿ ਸਾਗੀ ॥ ੧ ॥ ਏਕ
 ਨਿਮਖ ਜੇ ਸਿਮਰਨ ਮਹਿ ਜੀਆ ॥ ਕੇਤਿ ਦਿਨ ਸੁਲਾਖ ਸਦਾ ਬਿਰੁਧੀਆ ॥ ੨ ॥ ਹਰਉ ॥

ਬਿਨੁ ਸਿਮਰਨ ਪਿਗਰ ਮਕਰ ਸਾਕਾ ਬਤਨ ਬਿਸਟ ਮਹਿ ਵਾਸਾ ॥ ੨ ॥ ਬਿਨੁ ਸਿਮਰਨ
 ਕਰ ਕਰ ਕਰ ਮਾਸਾ ਕਤ ਬੇਸੁਆ ਪੁਤ ਨਿਨਾਮਾ ॥ ੩ ॥ ਬਿਨੁ ਸਿਮਰਨ ਜੈ ਸੇ ਸੇ ਸੇ ਸੇ
 ਗਾ ਬੇਲ ਚਿਕੁ ਕੁਸਾ ਕਤ ਮੁਖ ਕਾਗਾ ॥ ੪ ॥ ਬਿਨੁ ਸਿਮਰਨ ਗਰਧਤ ਕੀ ਨਿਆਈ ॥ ਸਾਕ
 ਤ ਬਨ ਭਰਿਸਟ ਫਿਰਾਈ ॥ ੫ ॥ ਬਿਨੁ ਸਿਮਰਨਿ ਕੁਕਰੁ ਹਰਾਇਆ ਸਾਕ ਤਲੇ ਭੀ ਬੰਧ
 ਨ ਪਾਇਆ ॥ ੬ ॥ ਬਿਨੁ ਸਿਮਰਨ ਜੈ ਆਤਮ ਪਾਤੀ ॥ ਸਾਕ ਤਨੀ ਚਤਿ ਸੁਤੁ ਲੁਨੀ ਜਾ
 ਤੀ ॥ ੭ ॥ ਜਿਸੁ ਕਉ ਆਕਿ ਪਾਲੁ ਤਿਸੁ ਤਸੀ ਗਿ ਮਲਾਇਆ ਕਰੁਨ ਨ ਕਗੁ ਰਿਜਗ
 ਤੁਤਗਇਆ ॥ ੮ ॥ ਗਉੜੀ ਮਹਲਾ ੫ ਗੁਰ ਕੈ ਬਚਨਿ ਮੇਰਿ ਪੁਰ ਮਗਤਿ ਪਾ
 ਈ ਗੁਰਿ ਪੁਰੇ ਮੇਰੀ ਪੈਜ ਰਖਾਈ ॥ ੧ ॥ ਗੁਰ ਕੈ ਬਚਨਿ ਪਿਆਇ ਓ ਸੋਹਿਨਾਉ ॥ ਗੁਰ ਪ
 ਰਸਾਦਿ ਮੇਰਿ ਮਿਲਿਆ ਥਾਉ ॥ ੨ ॥ ਗੁਰ ਕੈ ਬਚਨਿ ਸੁਨਿ ਰਸਨ ਵਖਾਣੀ ॥ ਗੁਰ
 ਗੁਰਿ ਰਹੇ ਤੇ ਅੰਮ੍ਰਿਤ ਮੇਰੀ ਬਾਣੀ ॥ ੩ ॥ ਗੁਰ ਕੈ ਬਚਨਿ ਮਿਟਿਆ ਮੇਰਾ ਭਗੁਮਾ ॥ ਗੁਰ ਕੈ
 ਬਚਨਿ ਪੈਖਿ ਸਭ ਬੁਧਮਾ ॥ ੪ ॥ ਗੁਰ ਕੈ ਬਚਨਿ ਕੀਨੈ ਰਾਜੇ ਜਗਾ ॥ ਗੁਰ ਕੈ ਸੰਗਿ ਰਹਿ
 ਆਸ ਭੁਲੇਗਾ ॥ ੫ ॥ ਗੁਰ ਕੈ ਬਚਨਿ ਮੇਰੇ ਕਾਜਿ ਸਿਧਿ ॥ ਗੁਰ ਕੈ ਬਚਨਿ ਪਾਇਆ ਨ
 ਉਨਿ ਪਿਧਿ ॥ ੬ ॥ ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥ ਤਿਸ ਕੀ ਕਟੀ ਐਜ ਮਕੀ ਫਾਸ
 ॥ ੭ ॥ ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥ ਨਨਕ ਗੁਰੁ ਭੋਇਆ ਪਰ ਬੁਧਮੁ ॥ ੮ ॥
 ਗਉੜੀ ਮਹਲਾ ੫ ਤਿਸੁ ਗੁਰ ਕਉ ਸਿਮਰੁ ਸਿਸਾ ਸਿਸਾ ॥ ਗੁਰ ਮੇਰੇ ਪ੍ਰਾਣ
 ਤਿਸੁ ਗੁਰੇ ਮੇਰੇ ਗਾਸਿ ॥ ੧ ॥ ਗੁਰ ਕਾ ਦਰਸਨੁ ਦੇਖਿ ਦੇਖਿ ਜੀਵਾ ॥ ਗੁਰ ਕੈ ਚਰਣਿ
 ਧੋਇ ਧੋਇ ਪੀਵਾ ॥ ੨ ॥ ਗੁਰ ਕੀ ਮੇਲ ਨਿਤ ਮਜਨ ਕਰਉ ॥ ਜਨ ਮਜਨ ਮਕੀ ਉਧੈ ਮੈ
 ਲੁ ਹਰਉ ॥ ੩ ॥ ਤਿਸੁ ਗੁਰ ਕਉ ਝੁਲਾਵਉ ਪਾਖਾ ॥ ਮਹਾ ਅਗਨਿ ਤੇ ਹਰਉ ਦੇਖਾ ॥ ੪ ॥
 ਤਿਸੁ ਗੁਰ ਕੈ ਗਿਰਿ ਫਿਦੈ ਉਪਾਈ ॥ ਜਿਸੁ ਗੁਰੁ ਤੇ ਅਕਲ ਗਤਿ ਜਾਣੀ ॥ ੫ ॥ ਤਿਸੁ ਗੁਰ ਕੈ
 ਗਿਰਿ ਪੀਸਉ ਨੀਤਾ ॥ ਜਿਸੁ ਪ੍ਰਸਾਦਿ ਵੈਰੀ ਸਭ ਮੀਤਾ ॥ ੬ ॥ ਜਿਨਿ ਗੁਰਿ ਮੈ ਕਉ ਦੀਨਾ ਜੀ
 ਉ ॥ ਆਪਨਾ ਦੁਸੁ ਆਪੇ ਮੁਲਿ ਲੀਉ ॥ ੭ ॥ ਅਪੇਲਾਇ ਓ ਅਪਨਾ ਪਿਆਗਾ ਸਦਾ
 ਸਦਾ ਤਿਸੁ ਗੁਰ ਕਉ ਨਮਸਕਾਰੁ ॥ ੮ ॥ ਕਲਾ ਕਲੇ ਸਭੇ ਭੁਮਦੁ ਖਲਾ ਥਾ ॥ ਕਰੁਨ ਨ ਕ
 ਮੇਰਾ ਗੁਰ ਸਮਾਥਾ ॥ ੯ ॥ ਗਉੜੀ ਮਹਲਾ ੫ ਮਿਲਿ ਮੇਰੇ ਗਾਥਿ ਅਪਨਾ
 ਨਾਮੁ ਦੋਨਾ ॥ ਨਾਮ ਬਿਨਾ ਪਿਗੁ ਪਿਗੁ ਅਸਨੇ ॥ ੧ ॥ ਗੁਰੁ ॥ ਨਾਮ ਬਿਨਾ ਜੇ ਪਰ ਕੈ ਥਾਇ
 ॥ ਜਿਉ ਝੁਕਰੁ ਠਨ ਮਹਿ ਪਾਇ ॥ ੨ ॥ ਨਾਮ ਬਿਨਾ ਜੇ ਤਾ ਬਿਉਰਾਗੁ ॥ ਜਿਉ ਮਿਤ ਕੀ ਮਿ
 ਥਿਆ ਸੀ ਗੁਰੁ ॥ ੩ ॥ ਨਾਮ ਬਿਨਾ ਰਿਕੇਰੇ ਸਭੇ ਗਾ ॥ ਸੁਖੁ ਸੁਖੁ ਪੈਨੀ ਤਨ ਮਹਿ ਰੇਗਾ ॥ ੪ ॥

ਨਾਮੁ ਤਿਆਗਿ ਕਰੇ ਅਨ ਕਾਜਾ ॥ ਬਿਨ ਸਿਜਾਇ ਝੁਠੇ ਸਭ ਪਾਜਾ ॥ ੪ ॥ ਨਾਮਿ ਸੰਗਿ ਮਨਿ ਪੀ
 ਤਿਨ ਲਾਵੈ ॥ ਕੋਟਿ ਕਰਮ ਕਰੇ ਤਨ ਗਕਿ ਜਾਵੈ ॥ ੫ ॥ ਹਰਿ ਕਾ ਨਾਮੁ ਜਿਨਿ ਮਨਿ ਨਾ ਅਰਾਧਾ
 ॥ ਚਰਿ ਕੀ ਨਿਆਈ ਜਮ ਪੁਰਿ ਬਾਧਾ ॥ ੬ ॥ ਲਾਖ ਅਡੰਬਰ ਬਹੁਤ ਬਿਸਥਾਰਾ ॥ ਨਾਮ
 ਬਿਨ ਝੁਠੇ ਪਾਸਾਗਾ ॥ ੭ ॥ ਹਰਿ ਕਾ ਨਾਮੁ ਸੇਈ ਜਨ ਲੇਇ ॥ ਕਰਿ ਕਿਰਪਾ ਨਾਨਕ ਜਿਸੁ
 ਦੇਇ ॥ ੮ ॥ ਗਉੜੀ ਮਹਲਾ ੫ ਆਦਿ ਮਧਿ ਜੇ ਅੰਤਿ ਨਿਬਾਠੈ ॥ ਸੋਸਾ ਜਨੁ
 ਮੇਰਾ ਨਹਾਠੈ ॥ ੧ ॥ ਹਰਿ ਕੀ ਪੀਤਿ ਸਦਾ ਸੰਗਿ ਚਲੈ ॥ ਵਇਆਲ ਪੁਰਖ ਪੁਰਨ ਪ੍ਰਤਿ
 ਲੇ ॥ ੨ ॥ ਗਉੜੀ ਮਹਲਾ ੫ ਬਿਨ ਸਤ ਨਾਮੀ ਛੇਡਿ ਨ ਜਾਇ ॥ ਜਹ ਪੇਖਾਤ ਹਰਿ ਆਸ ਮਾਇ ॥
 ੩ ॥ ਸੁੰਦਰੁ ਸੁਖ ਝੁਕਤੁ ਰੁਜੀ ਅਦਾਤਾ ॥ ਭਾਈ ਪੁਤ ਪਤ ਪ੍ਰਭਾਤਾ ॥ ੪ ॥ ਜੀਵਨ
 ਧਨ ਅਧਾਰ ਮੇਰੇ ਗਾਸਿ ॥ ਪੀਤਿ ਲਾਈ ਕਰਿ ਰਿਦੈ ਨਿਵਾਸਿ ॥ ੫ ॥ ਮਾਇਆ ਸਿਲਕ ਕਾ
 ਟੀਗੇ ਪਲਾ ॥ ਕਰਿ ਅਪਨਾ ਲੀਨੇ ਨਦਰਿ ਨਿਹਲ ॥ ੬ ॥ ਸਿਮਰਿ ਸਿਮਰਿ ਕਾਟੇ ਸਭੇ
 ਗਾ ॥ ਚਰਨ ਪਿਆਨ ਸਰਬ ਸੁਖ ਭੋਗਾ ॥ ੭ ॥ ਪੁਰਨ ਪੁਰਖੁ ਨ ਵਤਨ ਨਿਤ ਬਾਲਾ ॥ ਹਰਿ
 ਅੰਤ ਬਿਬਾਹਰਿ ਸੰਗਿ ਰਖਵਾਲਾ ॥ ੮ ॥ ਕਰੁਨਾ ਨ ਕਹਹਿ ਰਹਿ ਪਦੁ ਗੀਨਾ ॥ ਸਰਬ ਸੁਨਾ
 ਮੁਭਗਤ ਨ ਕਉ ਦੀਨਾ ॥ ੯ ॥ ਗਉੜੀ ਮਹਲਾ ੫ ਬੇਜਤ ਫਿਰਹਿ ਅੰ
 ਸੰਖ ਅੰਤੁ ਪਾਗੀਆ ॥ ਸੇਈ ਹੋਏ ਭਗਤਿ ਜਿਨ ਕਿਰਪਾ ਗੀਆ ॥ ੧ ॥ ਹਉ ਵਰੀ ਆਹ
 ਰਿ ਵਰੀਆ ॥ ੨ ॥ ਗਉੜੀ ਮਹਲਾ ੫ ਸੁਣਿ ਸੁਣਿ ਪ੍ਰਬੁਭਾਉ ਬਹੁਤੁ ਭੈਰਾਗੀਆ ॥ ਮੈਤ ਕੀ ਓਟ
 ਸੰਤ ਹਲੇ ਹਉ ਬਾਗੀਆ ॥ ੨ ॥ ਮੇਰਨ ਲਾਲ ਅਨੁਪ ਸਰਬ ਸਾਧਾ ਗੀਆ ॥ ਗੁਰ ਨਿਵਿਨਿ
 ਵਿਲਾ ਗਉਪਾਇ ਦੇਹੁ ਦਿਖਾ ਗੀਆ ॥ ੩ ॥ ਮੈ ਕੀਏ ਮਿਤ ਅਨੇਕ ਇਕ ਸੁਥਲਿ ਹਾਗੀਆ
 ॥ ਸਭ ਗੁਣ ਕਿਸੀ ਨਾਹਿ ਰਹਿ ਪੁਰਿ ਭੰਡ ਗੀਆ ॥ ੪ ॥ ਚਹੁ ਦਿਸਿ ਜਪੀ ਐਨਾ ਉਸੁਖਿ
 ਸਵਾਗੀਆ ॥ ਮੈ ਆਹਿ ਛਿਤੁ ਹਾਰਿਨ ਨ ਕਥਲਿ ਹਾਗੀਆ ॥ ੫ ॥ ਗੁਰਿ ਕਾ ਛਿਓ ਭੁਜਾ
 ਪਸਾਰਿ ਮੈ ਕਿਉ ਪਾਗੀਆ ॥ ਮੈ ਜੀਤਿ ਚੰਨ ਮੁਖ ਪਰ ਬਹੁਤ ਜਿਨ ਹਾਗੀਆ ॥ ੬ ॥ ਮੈ ਪਾਇ
 ਓਸ ਬਿਨਾ ਪਾਨੁ ਅਕੁ ਬੁਥਾ ਗੀਆ ॥ ਹਰਿ ਦਰਸਨ ਸੇਭਾ ਵੰਤ ਬਾਹੁ ਲਾਗੀਆ ॥ ੭ ॥
 ਜਨ ਨਾਨਕ ਲਾਧਾਰਨੁ ਅਮੁਲੁ ਅਪਾਗੀਆ ॥ ਗੁਰੇ ਸਵਾਭਉ ਜਲੁ ਤੁਰੀ ਐਕਉ
 ਪੁਕਾਰੀਆ ॥ ੮ ॥ ਗਉੜੀ ਮਹਲਾ ੫ ਨਾਮੁ ਲਿਖਹਿ ਰਿਗਿ ਰੰਗੀ ॥ ਜਪਿ
 ਜਪਿ ਜੀਵਹਿ ਦੇਹੁ ਮੰਗੀ ॥ ੧ ॥ ਗਉੜੀ ਮਹਲਾ ੫ ਤਜਿ ਉਧੈ ਮੈ ਗੁਰ ਗਿਆਨੁ ਭੋਗੀ ॥ ਮਿਲਿ ਸੰਗ
 ਤਿਉ ਰਿਕੁ ਮੁਲਿ ਖਿਓ ॥ ੨ ॥ ਜੇ ਦੀਸੈ ਸੇ ਸੰਗਿ ਨ ਗਇਓ ॥ ਸਾਕਤ ਮੁਕਲਾਹੇ ਪਚਿ ਮੁ
 ਇਓ ॥ ੩ ॥ ਮੇਰਨ ਨਾਮੁ ਸਦਾ ਰਹਿ ਓ ॥ ਕੋਟਿ ਮਧਿ ਕੈ ਨੈਗੁ ਮੁਖਿ ਲਾਹਿਓ ॥ ੪ ॥ ਹਰਿ
 ਸੰਤ ਕਰਿ ਮੇਰਨ ਮੇ ॥ ਨਉ ਨਿਧਿ ਪਾਵਹਿ ਅਤੁਲੁ ਸੁਖ ॥ ੫ ॥ ਨੈਨ ਅਲੇਵੁ ਉਸਾਧ ਜ

ਨੇ। ਹਿਰੈ ਗਾਵਹੁ ਨਾਮਨਿਯੋ॥੧॥ ਕਾਮੁ ਕੁਪੁਲੇਕੁ ਮੋਹਤੁ ਜੋ। ਜਨਮ ਮਰਨ ਦੁਹੋਤਰ
 ਹਿਓ॥੬॥ ਤੁਧੁ ਅੰਧੇਰਾ ਘਰੇ ਮਇਓ। ਗੁਰਗਿਆਨੁ ਦਿਕਾਇਓ ਦੀਪੁ ਬਲਿਓ॥
 ॥੧॥ ਜਿਨਿ ਸੇਵਿਓ ਸੋ ਪਾਪਿ ਰਿਖਿ। ਜਨਨਾਨਕ ਗੁਰਮੁਖਿ ਜਗਤੁ ਰਿਖਿ॥੮॥੧੩
 ॥ ਗਉੜੀ ਮਹਲਾ ੫ ॥ ਹਰਿਹਰਿ ਗੁਰੁ ਕਰਤ ਕੁਮਾਰੇ। ਮੇਰੇ ਮਨਿ ਸਭਿ ਸੁਖੁ ਪਾ
 ਇਓ॥੧॥ ਹਰਾਉ॥ ਬਲਤੋ ਜਲਤੋ ਭੰਭਿਕਾ ਗੁਰਚੰਦਨ ਸੀਤਲਾਇਓ॥੧॥ ਅ
 ਗਿਆਨੁ ਅੰਧੇਰਾ ਮਇ ਗਇਆ ਗੁਰਗਿਆਨੁ ਦੀਪਾਇਓ॥੨॥ ਪਾਵਕੁ ਸਾਗੁ ਗਹਰੇ
 ਰਿਸੀਤਨਾ ਵਤਗਾਇਓ॥੩॥ ਨਾਮਕਰਮਨ ਧਰਮ ਸੁਚ ਪ੍ਰਤਿਗਧਿ ਭੁਜਾ ਅਪਾਇਓ
 ॥੪॥ ਭਉਖੰਡਨੁ ਦੁਖੁ ਭੰਜਨੁ ਭਗਤ ਵਡਲੁ ਹਰਿਨਾਇਓ॥੫॥ ਅਨਥਾਨੁ ਥਾਉ
 ਪਾਲੁ ਦੀਨ ਸਿਮਿ ਸਿਖਿ ਤੋਤਾਇਓ॥੬॥ ਨਿਗੁਨੀ ਅੰਗੇਰੀ ਬੇਨਤੀ ਦੇਹੁ ਦਰਸੁ ਹਰਿ
 ਗਇਓ॥੭॥ ਨਾਨਕ ਸਗਨਿ ਤੁਹਾ ਗੀਤੁ ਕਰਿ ਸੇਵਕੁ ਦੁਆਰੈ ਆਇਓ॥੮॥੧੪॥ ਗਉੜੀ
 ਮਹਲਾ ੫ ॥ ਗੰਗੇ ਸਿਰੀਥਿ ਖਿਅਕੇ ਭੋਗਾ। ਇਨ ਸੰਗਿ ਅੰਧੁਨ ਜਾਨੀ॥੧॥ ਹਉ ਸੰ
 ਚਉ ਉਧਾਤਾ ਸਗਲੀ ਅਵਧ ਬਿਧਾਨੀ॥੧॥ ਹਰਾਉ॥ ਹਉ ਸੁਗਧ ਧਨੁ ਹਉ ਕੇ
 ਨਹੀ ਮੁਠੈ ਸਮਾਨੀ॥੨॥ ਜੋ ਬਨਵਤ ਅਚਰ ਕੁਲੀਨ ਮਨ ਮਹਿ ਹੋਇ ਗੁਮਾਨੀ॥੩॥
 ਜਿਉ ਉਰਿ ਭਾਇਓ ਬਲਾ ਬੁਧਿ ਕਾ ਮਿਤ ਅਨਹੀ। ਬਿਸਰਾਨੀ॥੪॥ ਭਾਈ ਸੀਤਥ
 ਧਪਸ ਥਪਾਛੈ ਤਿਨੁ ਕਉ ਸੰਪਾਨੀ॥੫॥ ਜਿਤੁ ਲਾਗੇ ਮਨੁ ਥਾਸਨਾ ਅੰਤਿ ਸਾਈ ਪ੍ਰ
 ਗਟਾਨੀ॥੬॥ ਅੰਧੁ ਪਿਸੁਚਿ ਕਰਮ ਕਰਿ ਇਥੈ ਧਨ ਥੈਧਾਨੀ॥੭॥ ਦਇਆਲ
 ਪੁਰਖ ਕਿਹਾ ਕਰਹੁ ਨਾਨਕ ਦਾਸ ਦਾਸਾਨੀ॥੮॥੧੫॥੧੪॥ ਮਃ ੧॥੧੮॥ ਮਃ ੩
 ॥੯॥ ਮਃ ੪॥੨॥ ਮਃ ੫॥੧੫॥ ਤਿਨ ਕਾ ਜੁਮਲਾ॥੪੪॥

੬੬੬

ਗਗਉੜੀ ਪ੍ਰਬੰਧ ਛੰਤ ਮਹਲਾ ੧ ॥ ੧ ॥ ਭਸਤਿ ਗੁਰ ਪ੍ਰਸਾਦਿ
 ਮੁੰਧੈ ਏਹੋ ਲੋਕੁ ਭੀ ਆਜੀਉ ਨੀਦਨ ਆਵੈ॥ ਸਾਧਨ ਦੁਬਲੀ ਆਜੀਉ ਪਿਰ ਕੈਰਾਵੈ
 ॥ ਧਨ ਥੀਉ ਦੁਬਲਿ ਕੰਤੁ ਭਾਵੈ ਕੇਵਲੀ ਦੇਖੈ॥ ਸੀਗਰੀ ਮਠਸ ਭੋਗ ਭੋਜਨ ਸਭੁ
 ਤੁਕਿ ਤਨੇ ਲਖੈ॥ ਮੈਮਤ ਜੋ ਬਨਿ ਗਧਿ ਗਲੀ ਦੁਪਾਥਣੀ ਨ ਆਵੈ॥ ਨਾਨਕ ਸਾਧਨ
 ਮਿਲੈ ਮਿਲਾਈ ਬਿਨੁ ਪਿਰ ਨੀਦਨ ਆਵੈ॥੧॥ ਮੁੰਧੈ ਮਿਨ ਭੀ ਆਜੀਉ ਬਿਨੁ ਪਨੀਪਿ
 ਅੰਗੇ। ਕਿਉ ਸੁਖੁ ਪਵੈ ਗੀ ਬਿਨੁ ਉਧਾਗੇ। ਨਾਨਕ ਬਿਨੁ ਪਾਵਿ ਸੁਨਾਹੀ ਪੁਛਹੁ ਸਖੀਸ

ਹੋਲੀਆ॥ ਬਿਨੁ ਨਾਮੁ ਪ੍ਰੀਤਿ ਪਿਆਰੁ ਨਹੀ ਵਸਹਿ ਸਾਚਿ ਸੁਹੇਲੀਆ॥ ਸਚੁ ਮਨਿ ਸਾ
 ਜਨ ਸਤੋਖਿ ਮੇਲਾ ਗੁਰਮਤੀ ਸੁਹਜਾਇਆ॥ ਨਾਨਕ ਨਾਮੁ ਨ ਛੋਡੈ ਸਾਧਨਾ ਨੀਮਿਸਹ
 ਜਿਸ ਸਾਈਆ॥੨॥ ਮਿਲੁ ਸਖੀ ਸੋਲੈ ਤੀਹੋ ਮਪਿ ਗੁਰਾਵੈ॥ ਗਾਗਿ ਪੁਛਿ ਲਿਖ
 ਉਗੀ ਜੀਉ ਸਬਦਿ ਸਨੇਹਾ॥ ਸਬਦੁ ਸਾਚਾ ਗੁਰਿ ਦਿਖਾਇਆ ਮਨੁ ਥੀ ਪਛਤਾਈ
 ਆ॥ ਨਿਕਸਿਜਾਤਉ ਹੋਏ ਅਸਥਿਰ ਜਾਮਿ ਸਚੁ ਪਛਾਇਆ॥ ਸਾਚਿ ਕੀਮਤਿ ਸਦਾ
 ਨਵਤਿ ਸਬਦਿ ਨੇਹਨ ਵੇਲਓ॥ ਨਾਨਕ ਨਦਰੀ ਸਹਜਿ ਸਾਚੀ ਮਲਹੁ ਸਖੀ ਸੋਹੇਲੀ
 ਹੋ॥੩॥ ਮੇਰੀ ਇਛੁ ਪ੍ਰੀਤੀ ਜੀਉਹੁ ਮਧਾ ਸਿਸਾ ਜਨੁ ਆਇਆ॥ ਮਿਲਿ ਵਰੁਨਾ ਗੀ ਮੰਗਲੁ
 ਗਾਇਆ॥ ਗੁਣ ਗਾਇਆ ਮੰਗਲੁ ਪ੍ਰੇਮ ਹਸੀ ਮੁੰਧਨ ਭਾਮਾ ਚਾਜਨਾ ਹੋਸੇ ਦੁਸ
 ਰਵਿ ਆਪੈ ਸਾਚੁ ਜਪਿ ਸਚੁ ਲਾਹੀ॥ ਕਰਜੋ ਡਿਸਾਧਨ ਕੇ ਬਿਨਤੀ ਗੇਟਿ ਦਿਨੁ ਗੋਸਿਓ
 ਨੀਆ॥ ਨਾਨਕ ਪ੍ਰਿਧਨ ਕਰਹਿ ਹੋਲੀ ਆਇਓ ਮੇਰੀ ਪ੍ਰੀਤੀਆ॥੪॥੧॥ ਗਉੜੀ ਮਹ
 ਲਾ ੧ ॥ ਛੰਤ ॥ ਸੁਣਿ ਨਾਪੁ ਭੂਜੀ ਏਕਲ ਭੀ ਬਨਾਹੇ॥ ਕਿਉ ਪੀਰੇ ਗੀਤ ਚ ਬਿਨਾਪੁ
 ਭਵੇ ਪਰਵੇਹੇ॥ ਧਨ ਨਾਪਿ ਬਾਣੁ ਹਰਿ ਨਾਮ ਕੈ ਬਿਖ ਮੇਰੇ ਘਟੇ ਹੀਆ॥ ਨਹੀ ਨੀਦ
 ਆਵੈ ਪ੍ਰੇਮੁ ਭਵੈ ਸੁਣਿ ਬੇਨਤੀ ਮੇਰੀਆ॥ ਬਾਣੁ ਪਿਆਰੇ ਇਨ ਸਾਹੇ ਏਕਲ ਭੀ ਕੁਲਾ
 ਏ॥ ਨਾਨਕ ਸਾਧਨ ਮਿਲੈ ਮਿਲਾਈ ਬਿਨੁ ਪ੍ਰੀਤ ਮਦੁ ਖੁਏ॥੧॥ ਪਿਰਿ ਛੋਡਿ ਅਤੀਜੀ
 ਉਕਵਣੁ ਮਿਲਾਵੈ॥ ਗਸਿ ਪ੍ਰੇਮ ਮਿਲੀ ਜੀਉ ਸਬਦਿ ਸੁਹਾਵੈ॥ ਸਬਦੇ ਸੁਹਾਵੈ ਤਾਪ
 ਤਿਪਾਵੈ ਦੀਪਕ ਦੇਹੁ ਜਾਗੈ॥ ਸੁਣਿ ਸਖੀ ਸੋਹੇਲੀ ਸਾਚਿ ਸੁਹੇਲੀ ਸਾਚੇ ਕੰਗੁਣ ਸਾਹੈ
 ॥ ਸਤਿਗੁਰਿ ਮੇਲੀ ਤਾਪਿ ਰਿਗਵੀ ਬਿਗਸੀ ਅੰਮ੍ਰਿਤ ਬਣੀ॥ ਨਾਨਕ ਸਾਧਨ ਤਾਪਿ ਗੁਰਾ
 ਵੈ ਜਾਤਿ ਸਕੈ ਮਨਿ ਭਾਣੀ॥੨॥ ਸਾਇਆ ਮੋਹਣੀ ਨੀਧਰੀ ਆਜੀਉ ਕੁਕੁ ਮੁਠੀ ਕੁਕਿ
 ਅੰਗੇ। ਕਿਉ ਖੁਲੇ ਗਲਿ ਜੇਵ ਭੀ ਆਜੀਉ ਬਿਨੁ ਗੁਰ ਅਤਿ ਪਿਆਰੇ॥ ਹਰਿ ਪ੍ਰੀਤਿ ਪਿਆ
 ਰੇ ਸਬਦਿ ਵੀਚਰੇ ਤਿਸਹੀ ਕਾ ਸੋਹੈ॥ ਪੁੰਦਰਾਨ ਅਨੇਕ ਨਾਵਨਿ ਕਿਉ ਅੰਤ ਮਲੁਧੈ
 ਵੈ॥ ਨਾਮ ਬਿਨ ਗਤਿ ਕੇ ਇਨ ਪਾਵੈ ਹਰਿ ਨਿਗੁ ਥੋਥੈ॥ ਨਾਨਕ ਸਚਿ ਘਰੁ ਸਬਦਿ
 ਸਿਵ ਪੈਦੁ ਬਿਧਾ ਮਹਲੁ ਕਿਜੈ॥੩॥ ਤੇਰਾ ਮੁਸਚਾ ਜੀਉ ਸਬਦੁ ਸਚਾ ਵੀਚਰੇ॥
 ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਪਾਰੇ॥ ਨਾਮ ਕਾ ਵਪਾਰੁ ਮੀਠ ਭਗਤਿ ਲਾਹਾ ਆ
 ਨਦਿਨੇ॥ ਤਿਸੁ ਬਾਣੁ ਦੁਖੁ ਕੇ ਇਨ ਸੁਠੈ ਨਾਮੁ ਲੇਵਹੁ ਬਿਨੁ ਧਿਨੇ॥ ਪਾਖਿ ਲੇਖਾਨ ਦਰਿਸਾ
 ਚੀ ਕਰਮ ਪੁਰੋ ਪਾਇਆ॥ ਨਾਨਕ ਨਾਮੁ ਮਹਾਰਸੁ ਮੀਠ ਗੁਰਿ ਪੁਰੇ ਸਚੁ ਪਾਇਆ॥੪॥੨॥

ਮਿਕਿਲਵਿਖਕਟੇਭੇਪਵਿਤ੍ਰਸਰੀਗਾ। ਨਾਨਕਰਾਮਨਾਮਨਿਸਤਾਰਕੰਚਨਭੇਮ
 ਨੁਗਾ। ੧॥ ਇਸਤੀਪੁਰਖਕਾਮਿਵਿਅਪੈਜੀਉਗਾਮਨਾਮਕੀਥਿਪਿਨੀਜਾਣੀ॥ ਮ
 ਤਪਤਸੁਤਭਾਈਖਰੇਪਿਆਰੇਜੀਉਭੁਥਿਮੁਏਬਿਨੁਪਾਣੀ॥ ਭੁਥਿਮੁਏਬਿਨੁਪਾ
 ਣੀਗਤਿਨੀਜਾਣੀਹਉਮੈਪਾਥੁਸੰਸਾਰੇ॥ ਜਿਅਇਆਸੇਸੁਭਕੇਜਾਸੀਉਥੇਗੁਰਿ
 ਚਾਗੇ॥ ਗੁਰਮੁਖਿਹੋਵੈਰਾਮਨਾਮੁਵਖਣੈਆਪਿਤਰੈਕੁਲਤਾਗੇ॥ ਨਾਨਕਨਾਮੁਵਸਘਟ
 ਅੰਤਰਿਗੁਰਮਤਿਮਿਲੈਪਿਆਰੇ॥ ੨॥ ਰਾਮਨਾਮੁਥਿਨਕੈਥਿਨਾਹੀਜੀਉਥਾਜੀਹੋਸ
 ਸਾਗਾ॥ ਵਿਭੁਭਗਤਿਸਚੀਜੀਉਗਾਮਨਾਮੁਵਪਾਗਾ॥ ਰਾਮਨਾਮੁਵਪਾਗਾਅਗਮਅਪਗ
 ਗੁਰਮਤੀਧਨੁਪਾਣੀਐ॥ ਸੇਵਾਸੁਗਤਿਭਗਤਿਇਹਸਾਚੀਵਿਚਹੁਅਪੁਗਵਾਈਐ॥
 ਹਮਸਤਿਹੰਦਮੁਖਮੁਖਧਾਐਪੇਸਤਿਗੁਰਮਾਰਗਪਾਏ॥ ਨਾਨਕਗੁਰਮੁਖਿਸਥਦਿਸੁ
 ਹਵੈਅਨਦਿਨੁਹਿਗੁਣਗਏ॥ ੩॥ ਆਪਿਕਰਏਕਰੇਆਪਿਜੀਉਆਪੇਸਥਦਿਸ
 ਵੇਗੇ॥ ਆਪੇਸਤਿਗੁਰੁਆਪਿਸਥਤੁਜੀਉਹੁਗੁਰੁਗੁਭਗਤਿਪਿਆਰੇ॥ ਜੁਗੁਰੁਗੁਭ
 ਗਤਿਪਿਆਰੇਹਉਆਪਿਸਵਰੇ॥ ਆਪੇਭਗਤੀਛਾਏ॥ ਆਪੇਦਾਨਾਅਪੇਥੀਨਾਅਪੇ
 ਸੇਵਕਰਾਏ॥ ਆਪੇਗੁਣਦਾਤਾਅਵਗਣਕਾਟੇਹਿਰਦੈਨਾਮੁਵਸਏ॥ ਨਾਨਕਸਦਥਲਿ
 ਹਰੀਸਚੇਵਿਟਹੁਆਪੇਕਰੇਕਰਾਏ॥ ੪॥ ੪॥ ਗੁਰੂਤੀਛੰਤਮਹਲਾ ੩ ਗੁਰਕੀਸੇਵ
 ਕਰਿਪਿਰਾਜੀਉਹਿਨਾਮੁਪਿਆਰੇ॥ ਮੰਤ੍ਰਹੁਦੁਹਿਜਾਹਿਪਿਰਾਜੀਉਘਰਿਥੈਠਿਆ
 ਹਰਿਪਾਏ॥ ਘਰਿਥੈਠਿਆਹਰਿਪਾਏਸਦਾਚਿਤੁਲਾਏਸਹਜੇਸਤਿਸੁਭਾਏ॥ ਗੁਰਕੀਸੇਵ
 ਖਰੀਸੁਖਾਣੀਜਿਸਨੇਆਪਿਕਰਾਏ॥ ਨਾਮੇਥੀਜੈਨਾਮੇਜੈਨਾਮੇਜੈਨਿਵਸਾਏ॥ ਨਾਨਕਸ
 ਚਿਨ੍ਹਮੁਵਡਿਆਈਪੁਰਖਿਲਿਖਿਆਪਾਏ॥ ੧॥ ਹਰਿਕਾਨਾਮੁਮੀਠਾਪਿਰਾਜੀਉਜਿਰਖ
 ਹਿਚਿਤੁਲਾਏ॥ ਰਸਨਾਹਰਿਸੁਚਾਖਿਮੁਈਐਜੀਉਅਨਰਸਸਾਵਗਵਾਏ॥ ਸਦਾਹ
 ਰਿਗੁਸੁਪਏਜਾਹਰਿਭਾਏਰਸਨਾਸਥਦਿਸੁਹਾਏ॥ ਨਾਮੁਪਿਆਰੇਸਦਾਸੁਖਪਾਏਨਾਮਿਰ
 ਹੋਵਿਵਲਾਏ॥ ਨਾਮੇਉਪਜੈਨਾਮੈਥਿਨਾਮੈਸਚਿਸਮਏ॥ ਨਾਨਕਨਾਮੁਗੁਰਮਤੀਪਾਈ
 ਐਆਪੇਲੇਲਵਾਏ॥ ੨॥ ਏਹਵਿਛਾਣੀਚਾਕਰੀਪਿਰਾਜੀਉਧਨਛੋਡਿਪਰਵੇਸਿਸਿ
 ਧਾਏ॥ ਦੂਜੈਕੈਨੇਸੁਖਨਪਾਇਓਪਿਰਾਜੀਉਥਿਖਿਆਛੋਡਿਲੁਭਾਏ॥ ਥਿਖਿਆਲੋਡਿ
 ਲੁਭਾਏਭਗੀਮਭੁਲਾਏਹਉਕਿਉਕਿਸੁਖਪਾਏ॥ ਚਾਕਰੀਵਿਛਾਣੀਖਰੀਦੁਖਾਣੀਆ
 ਪੁਵੇਚਿਧਮੁਗਵਾਏ॥ ਮਾਇਆਥਪਨਦਿਕੈਨਾਹੀਖਿਨੁਖਿਨੁਦੁਖਸੰਤਾਏ॥ ਨਾਨਕ
 ਮਾਇਆਕਾਦੁਖਤਵੈਦੂਕੈਜਗੁਰਸਥਦੀਚਿਤੁਲਾਏ॥ ੩॥ ਮਨਮੁਖਮੁਗਧੁਗਵਰੁ
 ਪਿਰਾਜੀਉਸਥਦਮਨਿਨਵਸਾਏ॥ ਮਾਇਆਕਾਭ੍ਰਮੁਅੰਧੁਪਿਰਾਜੀਉਹਿਮਾਰਗੁਕਿਉ

ਪਾਏ॥ ਕਿਉਮਾਰਗਪਾਏਬਿਨੁਸਤਿਗੁਰਭਾਏਮਨਮੁਖਿਆਪੁਗਵਾਏ॥ ਭਰਿਕੇਚਾਕ
 ਰਿਸਦਾਸੁਹੋਲੇਗੁਰਚਰਣੀਚਿਤੁਲਾਏ॥ ਜਿਸਨੇਹਰਿਜੀਉਕੇਗਕਿਰਪਾਸਦਾਹਰਿਕੇ
 ਗੁਣਗਾਏ॥ ਨਾਨਕਨਾਮੁਰਤਨੁਜਗਿਲਾਹਾਗੁਰਮੁਖਿਆਪਿਰੁਛਾਏ॥ ੪॥ ੫॥ ੧॥

(੬੬)

ਗੁਰਗਉਤੀਪੁਰਖੀਛੰਤਮਹਲਾ ੫ ੧ਓਸਤਿਗੁਰਪ੍ਰਸਾਦਿ
 ਮੇਰੇਮਨਿਥੈਗੁਰੁਭਇਆਜੀਉਕਿਉਦੇਖਾਪ੍ਰਭਦਾਤੇ॥ ਮੇਰੇਮੀਤਸਖਾਹਰਿਜੀਉਗੁਰ
 ਪੁਰਖਥਿਪਾਤੇ॥ ਪੁਰਖਥਿਪਾਤੇਏਕਸ੍ਰੀਧਰਕਿਉਮਿਲਹਤੁਏਉਡੀਣੀਆ॥ ਕਰਕ
 ਰਹਿਸੇਵਾਸੀਸੁਚਰਣੀਮਨਿਆਸਦਰਸਨੀਮਾਣੀਆ॥ ਸਾਸਿਸਾਸਿਨਘਡੀਵਿ
 ਸੇਧਲੁਮੁਗਤਿਦਿਨੁਗਤੇ॥ ਨਾਨਕਸਰੰਗਜੀਉਪਿਆਸੇਕਿਉਮਿਲੀਐਪ੍ਰਭਦਾ
 ਤੇ॥ ੧॥ ਇਕਬਿਨਉਕਰਉਜੀਉਸੁਣਿਕੰਤਪਿਆਰੇ॥ ਮੇਰਾਮਨਤਨੁਮੋਹਿਲੀਆ
 ਜੀਉਦੇਖਿਚਲਤਤੁਮੇਰੇ॥ ਚਲਤਤੁਮੇਰੇਦੇਖਿਮੋਹਿਉਦਾਸਧਨਕਿਉਧੀਰੇ॥
 ਗੁਣਵੰਤਨਾਹਿਦਇਆਲੁਥਾਲਾਸਰਬਗੁਣਭਰਪੂਰੇ॥ ਪਿਰੇਸੁਨਾਹੀਸੁਖ
 ਹਿਦਾਤੇਹਉਵਿਛੁਡੀਥੁਰਿਆਰੇ॥ ਬਿਨਵੰਤਨਾਨਕਦਇਆਧਰੁਪਧਿਆਵ
 ਹਨਾਹਿਪਿਆਰੇ॥ ੨॥ ਹਉਮਨੁਅਰਪੀਸਭਤਨੁਅਰਪੀਅਰਪੀਸਭੇਦੇਸਾ॥ ਹਉ
 ਸਿਰੁਅਰਪੀਤਿਸੁਮੀਤਪਿਆਰੇਜੋਪ੍ਰਭਦੇਇਸੰਦੇਸਾ॥ ਅਰਪਿਆਤਸੀਸੁਥਾਨਿ
 ਗੁਰਪਹਿਸੰਗਿਪ੍ਰਭੁਦਿਖਾਇਆ॥ ਖਿਨਮਾਹਿਸਗਲਾਦੁਖਮਿਟਿਆਮਨਹਉਚਿੰਦਿ
 ਆਪਾਇਆ॥ ਦਿਨੁਗੈਣਿਹਣੀਆਕਰੈਕਾਮਣਿਮਿਟੇਸਗਲਾਏਦੇਸਾ॥ ਬਿਨਵੰਤ
 ਨਾਨਕਕੰਤਮਿਲਿਆਲੋਕਤੇਹਮਜੈਸਾ॥ ੩॥ ਮੇਰੇਮਨਿਆਨੰਦੁਭਇਆਜੀਉਵਜੀ
 ਵਧਾਈ॥ ਘਰਿਲਾਲੁਆਇਆਪਿਆਰਾਸਭਤਖਿਥੁਛਾਈ॥ ਮਿਲਿਆਤਲਾਲੁ
 ਗੁਪਲੁਠਕੁਰੁਸਖੀਮੰਗਲੁਗਾਇਆ॥ ਸਭਮੀਤਥੰਧਪਹਰੁਖੁਉਪਜਿਆਦੁਤਥਾ
 ਉਗਵਾਇਆ॥ ਅਨਹਤਵਜੇਵਜਹਿਘਰਮਹਿਪਿਰਸੰਗਿਸੇਜਵਿਛਾਈ॥ ਬਿਨਵੰਤ
 ਨਾਨਕਸਧਿਰਹੈਹਰਿਮਿਲਿਆਕੰਤਸੁਖਦਾਈ॥ ੪॥ ੧॥ ਗੁਰੂਤੀਛੰਤਮਹਲਾ ੫
 ਮੇਰਨਤੋਰੇਉਚੇਮੰਦਰਮਹਲਾਅਪਾਗਾ॥ ਮੇਰਨਤੋਰੇਸੋਹਨਿਦੁਆਰਾਜੀਉਸੰਤਧਰਮਸਾ
 ਲਾ॥ ਧਰਮਸਾਲਾਅਪਾਗਵੈਆਰਠਕੁਰੁਸਦਾਕੀਰਤਨੁਗਵਾਏ॥ ਜਹਸਾਧਸੰਤਇਕਤ੍ਰ
 ਹੋਵਹਿਤਹਤੁਛਹਿਧਿਆਵਹੇ॥ ਕਰਿਦਇਆਮਇਆਦਇਆਲੁਸੁਆਮੀਹੋਹਦੀ

ਨਕਿਰਪਾਗਾ ਬਿਨਵੰਤਨਾਨਕਰਸਪਿਆਸੇਮਿਲਿਵਰਸਨਸੁਖਸਾਗਾ॥੧॥ ਮੇਰਨ
 ਤੋਰਬਚਨਾਨੁਪਚਾਲਨਿਗਲੀ॥ ਮੇਰਨਤੁਮਾਨਹਿਏਕੁਜੀਅਵਰਸਭਾਣੀ॥ ਮਨ
 ਚਿਏਕੁਅਲਖੁਠਕੂਜਿਨਹਿਸਭਕਲਧਰੀਆ॥ ਤੁਧੁਬਚਨਗੁਰਕੈਵਸਿਕੀਆ
 ਆਦਿਪੁਰਖੁਬਨਵਰੀਆ॥ ਤੁਧੁਆਪਿਚਲਿਆਆਪਿਰਹਿਆਆਪਿਸਭਕਲਧਰੀ
 ਆ॥ ਬਿਨਵੰਤਨਾਨਕਪੈਰਾਖੁਪੁਸਭਸੇਵਕਸਗਨਿਤਮਰੀਆ॥ ੨॥ ਮੇਰਨਤੁਪੁਸ
 ਤਸੰਗਤਿਧਿਆਵੈਰਸਧਿਆਨਾ॥ ਮੇਰਨਜਮੁਨੇਕਿਨਆਵੈਤੁਪੁਜਪਹਿਨਿਵਾਨ
 ॥ ਜਮਕਲਤਿਨਕੁਓਲਗੈਨਹੀਜੇਇਕਮਨਿਧਿਆਵੇ॥ ਮਨਿਬਚਨਿਕਰੀਮਜਿ
 ਤੁਧੁਅਗਪਹਿਸੇਭਫਲਪਵੇ॥ ਮਲਮੂਤਮੂੜਜਿਮੁਗਧੋਤੇਸਿਦੇਖਿਰਸੁ
 ਸੁਗਿਆਨਾ॥ ਬਿਨਵੰਤਨਾਨਕਗੁਜਿਨਚਲੁਪੁਗਨਪੁਰਖਭਗਵਾਨਾ॥ ੩॥ ਮੇਰਨਤੁ
 ਸੁਭਲੁਫਲਿਆਸਲੁਪਫਵੇ॥ ਮੇਰਨਮੁਤਮੀਤਭਈਕੁਟੰਬਸਭਤਗੇ॥ ਤਰਿਆ
 ਜਹਾਨਲਹਿਆਅਭਮਨੁਜਿਨੀਦਰਸਨਪਾਇਆ॥ ਜਿਨੀਤੁਧੋਨੇਪੰਨੁਕਹਿਆਤਿ
 ਨਜਮੁਨੇਕਿਨਆਇਆ॥ ਬਿਅੰਤਗੁਣਤੋਰਕਬੈਨਾਹੀਸਤਿਗੁਰਪੁਰਖਮੁਰਗੇ॥ ਬਿ
 ਨਵੰਤਨਾਨਕਦੇਰਾਖੀਜਿਤੁਲਗਿਤਰਿਆਸੀਸਾਗੇ॥ ੪॥ ੧॥ ਗਉੜੀਮਹਲਾ ੫
 ॥ ਸਲੋਕੁ ॥ ਪਤਿਤਅਸੰਖਪੁਨੀਤਕਰਿਪੁਨਹਪੁਨਥਲਿਹਾਗਾ॥ ਨਾਨਕਰਾਮਨਾਮ
 ਪਪਵਕਤਿਨਕਿਲਵਿਖਦਾਹਨਹਾ॥ ੧॥ ਛੰਤੁ॥ ਜਪਿਮਨਾਤੁਰਾਮਨਾਇਕਗੋਵਿ
 ਦਾਹਰਿਮਧੋ॥ ਬਿਅਇਮਨਮੁਰਗਮੁਕੈਦੇਕਈਐਕਾਲੁਦੁਖਫਧੋ॥ ਦੁਖਹਰਦਈ
 ਨਸਰਣਸ੍ਰੀਧਰਚਰਣਕਮਲਅਗਧੀਐ॥ ਜਮਪੰਥਬਿਖੜਾਅਗਨਸਾਗਨਿਸਖ
 ਸਿਮਰਤਸਧੀਐ॥ ਕਲਿਮਲਹਿਚਹਤਸੁਧਕਰਤਾਦਿਨਸੁਗੈਣਿਅਗਧੋ॥ ਬਿਨਵੰ
 ਤਨਾਨਕਰਹੁਕਿਰਪਗੇਪਾਲਗੇ॥ ਬਿਦਮਧੋ॥ ੧॥ ਸਿਮਰਿਮਨਾਦਮੇਰਦੁਖਹਰੁਭੈ
 ਭੰਜਨੁਹਰਿਗਇਆ॥ ਸ੍ਰੀਰੰਗੇਦਇਆਲਮਨੇਹਰੁਭਗਤਿਵਛਲੁਖਿਰਦਇਆ॥
 ਭਗਤਿਵਛਲੁਪੁਰਖੁਪੁਰਨੁਮਨਹਿਚਿਦਿਆਪਾਈਐ॥ ਤਮਅੰਧਕੁਪਤੇਓਧੈਨਾਮੁ
 ਮੈਨਿਵਸਾਈਐ॥ ਸੁਗਸਿਧਲਗੀਧਰਥਮੁਜਿਨਗੁਣਅਨਿਕਭਗਤੀਗਇਆ॥ ਬਿ
 ਨਵੰਤਨਾਨਕਰਹੁਕਿਰਪਪਾਗਥੁਮਹਰਿਗਇਆ॥ ੨॥ ਚੇਤਿਮਨਾਪਾਗਥੁਮਪਗੇ
 ਸਗੁਸਰਬਕਲਾਜਿਨਿਪਾਰੀ॥ ਕਰੁਣਾਮੈਸਮਰਥੁਸੁਆਮੀਘਟਿਘਟਿਪੁਣਅਧਾਰੀ॥
 ਪ੍ਰਣਮਨਤਨਜੀਅਦਾਤਥੈਅੰਤਅਗਮਅਪਾਰੇ॥ ਸਗਣਿਜੋਗਸਮਰਥੁਮੇਹਨਸਰ
 ਬਦੇਖਬਿਦਗੇ॥ ਰੋਗੇਸਾਸਭਦੇਖਬਿਨਸਹਿਜਪਤਨਾਮੁਮੁਰਗੇ॥ ਬਿਨਵੰਤਨਾਨਕਰ
 ਹੁਕਿਰਪਸਮਰਥੁਸਭਕਲਧਰੀ॥ ੩॥ ਗੁਣਗਉਮਨਾਅਚਤਅਥਿਨਾਸੀਸਭਤੇਉ

ਚਦਇਆਲਾ॥ ਬਿਸੰਭਰਦੇਵਨਕਉਏਕੈਸਰਬਕਰੈਪ੍ਰਤਿਪਲਾ॥ ਪ੍ਰਤਿਪਲਮਹਾ
 ਦਇਆਲਦਾਨਦਇਆਧਰੇਸਭਕਿਸੈ॥ ਕਲੁਕੰਦਕੁਲੇਭੁਮੇਹਨਸੈਜੀਅਜਾਕੈਪ੍ਰ
 ਭੁਥਸੈ॥ ਸੁਪਸੰਨਦੇਵਸਫਲਸੇਵਭਈਪੁਰਨਘਾਲਾ॥ ਬਿਨਵੰਤਨਾਨਕਇਛਪੁਨੀ
 ਜਪਤਈਨਦਇਆਲਾ॥ ੪॥ ੩॥ ਗਉੜੀਛੰਤਮਹਲਾ ੫ ਸੁਣਿਸਖੀਏਮਲਿ
 ਉਦਮੁਕੇਹਾਮਨਾਇਲੈਹਿਹਰਿਕੰਤੈ॥ ਮਨੁਤਿਆਗਿਕਰਿਭਗਤਿਠਗਉਗੇਮੇਹਹਿਸਾ
 ਧੁਮੰਤੈ॥ ਸਖੀਵਸਿਆਇਆਫਿਰਿਛੋਡਿਨਜਾਈਇਹਹੀਤਭਲੀਭਗਵੰਤੈ॥ ਨਾਨਕ
 ਜਗਮਰਣਭੈਨਰਕਨਿਵਾਰੈਪੁਨੀਤਕਰੈਤਿਸੁਜੰਤੈ॥ ੧॥ ਸੁਣਿਸਖੀਏਇਹਭਲੀਬਿ
 ਨਤੀਏਹਮਥੰਤੁਪਕਾਈਐ॥ ਸਹਜਿਸੁਭਾਇਉਪਾਧਿਰਹਤਹੇਇਹੀਤਗਵੈਦਹਿ
 ਗਈਐ॥ ਕਲਿਕਲੇਸਮਿਟਹਿਭ੍ਰਮਨਾਸਹਿਮਨਿਚਿਦਿਆਫਲੁਪਾਈਐ॥ ਪਾ
 ਰਥੁਮਪੁਰਨਪਗੇਸਰਨਾਨਕਨਾਮੁਧਿਆਈਐ॥ ੨॥ ਸਖੀਇਛਕਰੀਨਿਤਸੁਖਮੰ
 ਨਈਪ੍ਰਭਮੇਰੀਆਸਪੁਜਾਈ॥ ਚਰਨਪਿਆਸੀਦਰਸਬੈਰਗਣਿਪੇਖਉਥਲਸਚਾਈ
 ॥ ਖੇਲਿਲਹਉਹਰਿਸੰਤਜਨਸੰਗੁਸੰਮੁਖਪੁਰਖਮਿਲਾਈ॥ ਨਾਨਕਤਿਨਮਿਲਿਆ
 ॥ ਸੁਗਨਸੁਖਦਾਤਾਤੇਵਭਭਾਗੀਮਾਏ॥ ੩॥ ਸਖੀਨਲਿਵਸਾਪਨੇਨਾਹਿਪਿਆ
 ਰੇਮੇਰਮਨੁਤਹਰਿਸੰਗਿਹਿਲਿਆ॥ ਸੁਣਿਸਖੀਏਮੇਰੀਨਦਭਲੀਮੈਅਪਨਕਪਿਰੁ
 ਮਿਲਿਆ॥ ਭ੍ਰਮੁਖੇਇਓਸੀਤਿਸਹਜਿਸੁਆਮੀਪਰਗਾਸੁਭਇਆਕਉਲਖਿਲਿਆ
 ॥ ਵਰੁਪਇਆਪੁਭੁਅੰਤਰਜਾਮੀਨਨਕਸੁਹਾਗੁਨਟਲਿਆ॥ ੪॥ ੪॥ ਮਃ ੧॥ ੨॥
 ਮਃ ੩॥ ੫॥ ਮਃ ੫॥ ੪॥ ਤਿਨਕਾਜੁਮਲਾ॥ ੧੧॥

ੴ

ੴ ਸਤਿਗੁਰਪ੍ਰਸਾਦਿ

ਗਗਉੜੀਬਾਵਨਅਖਰੀਮਹਲਾ ੫

॥ ਸਲੋਕੁ ॥ ਗੁਰਦੇਵਮਾਤਗੁਰਦੇਵਪਿਤਗੁਰਦੇਵਸੁਆਮੀਪਗੇਸੁਗਾ॥ ਗੁਰਦੇਵਸਖ
 ਅਗਿਆਨਭੰਜਨੁਗੁਰਦੇਵਥੀਪਸਹੋਰਗਾ॥ ਗੁਰਦੇਵਦਾਤਹਿਨਾਮੁਧਿਪਦੈਸੈਗੁਰ
 ਦੇਵਮੰਤ੍ਰਨਿਰੋਧਗਾ॥ ਗੁਰਦੇਵਸੀਤਿਸਤਿਭੁਧਿਮੁਗਤਿਗੁਰਦੇਵਪਾਗਸਪਸਪਾਗਾ॥
 ਗੁਰਦੇਵਤੀਰਥੁਅੰਮ੍ਰਿਤਸਰੋਵਰੁਗੁਗਿਆਨਮਜਨੁਅਪਰੰਪਰਾ॥ ਗੁਰਦੇਵਕਰਤਾ
 ਸਭਪਾਪਹਤਾਗੁਰਦੇਵਪਤਿਪਵਿਤਕਾਗਾ॥ ਗੁਰਦੇਵਆਦਿਜਗਾਦਿਜੁਗੁਜੁਗੁ

ਗੁਰਦੇਵ ਮੰਤ੍ਰ ਹਰਿ ਜਪਿ ਧਿਆ ਗੁਰਦੇਵ ਸੰਗਤਿ ਪ੍ਰਭੋ ਲੋਕ ਗਿਰਿ ਰਾਮ ਮੁਖ
ਪਾਪੀ ਜਿਤੁ ਲਾਗਿ ਤਗਾ ਗੁਰਦੇਵ ਸਤਿ ਗੁਰ ਪਰਬੁ ਮਪ ਮੇ ਸਰਗੁ ਦੇਵ ਨ ਕਰ
ਰਿਨ ਸਕਰਾ ॥੧॥ ਸਲੋਕੁ ॥ ਅਪਹਿਰੀ ਆਕਰਾਇ ਅਪਹਿਰਨੈ ਜੋਗਾ ॥ ਨਨਕ
ਏਕੋ ਵਿਰਹਿ ਆਦੁ ਸੁਹੇ ਆਨਹੇ ॥੧॥ ਪਉੜੀ ॥ ਓਅੰ ਸਾਧਸਤਿ ਗੁਰਨ ਸਕਰਾ
॥ ਆਦਿ ਮਧਿ ਅੰਤਿ ਨਿਰੰਕਾਰੀ ॥ ਅਪਹਿਸੁਨ ਅਪਹਿਸੁਖ ਅਸਨਾ ॥ ਅਪਹਿਸੁਨਤ
ਅਪਹਿਜਾਸਨਾ ॥ ਅਪਨਾਪੁ ਅਪਹਿਉ ਪਾਇਓ ॥ ਅਪਹਿਬਪੁ ਅਪਹਿਮਾਇ
ਓ ॥ ਅਪਹਿਸੁਖਮ ਅਪਹਿ ਅਸੁਭੁਲਾ ॥ ਲਖੀ ਜਾਈ ਨਾਨਕ ਲੀਲਾ ॥੧॥ ਕਹਿ
ਕਿਰਪ ਪ੍ਰਭ ਦੀ ਨਦਇ ਆਲਾ ॥ ਤੇਰੇ ਸੰਤ ਕੀ ਮਨੁ ਹੋਇ ਰਵਾਲਾ ॥੧॥ ਰਹਉ ॥
ਸਲੋਕੁ ॥ ਨਿਰੰਕਾਰ ਆਕਰਾਇ ਨਿਰੰਗੁਨ ਸਰਗੁ ਏਕਾ ॥ ਏਕਹਿ ਏਕ ਬਖਾਨੈ ਨਨਕ
ਏਕ ਐਨੇਕ ॥੧॥ ਪਉੜੀ ॥ ਓਅੰ ਗੁਰਮੁਖਿ ਕੀ ਓਅੰ ਕਰਾ ॥ ਏਕਹਿ ਸੁਤ ਪਰੇਵ ਨਹਾ
॥ ਭਿੰਨ ਭਿੰਨ ਤੇਰੇ ਬਿਸਥਾਗਾ ॥ ਨਿਰੰਗੁਣ ਤੇ ਸਰਗੁਣ ਦ੍ਰਿਸਟੀ ॥ ਸਗਲਾ ਭੀ ਤਿਕ
ਰਿਕ ਹਉ ਪਾਇਓ ॥ ਜਨਮ ਮਰਨ ਮੇਰੇ ਬਚਾਇਓ ॥ ਦੁਹੰਤ ਤੇ ਆਪਿ ਨਿਰੰਗਾ
ਨਨਕ ਅੰਤੁ ਪਰਵਾਹਾ ॥੨॥ ਸਲੋਕੁ ॥ ਸਈ ਸਾਹਤ ਗਵੰਤ ਸੇ ਮਚੁ ਸੰਪੈ ਪਰਿਗਾਸਿ
ਨਨਕ ਸਚੁ ਸੁਚਿ ਪਾਈ ॥ ਐਤਿ ਸੰਤ ਕੇ ਪਸਿ ॥੧॥ ਪਉੜੀ ॥ ਸਸਾਸਤਿ ਸਤਿ ਸਤਿ
ਉ ॥ ਸਤਿ ਪੁਰਖ ਤੇ ਭਿੰਨ ਕੇ ਉ ॥ ਸਉ ਸਰਨਿ ਪਰੇ ਜਿਹ ਪਾਯੀ ॥ ਸਿਮਰਿ ਸਿਮਰਿ ਗੁਰਾਇ
ਸੁਨਾਯੀ ॥ ਸੈਸੈ ਗੁਰਮੁਖੀ ਕਛੁ ਬਿਅਪਤਾ ॥ ਪ੍ਰਗਟੁ ਪ੍ਰਤਪਤਾ ॥ ਹੁਕਮ ਪਤਾ ॥ ਸਿਸਾਧੁ
ਇਹੁ ਪੁਰਨਹਾਗਾ ॥ ਨਨਕ ਕੈ ਸਦ ਬਲਿਹਾਰਾ ॥੩॥ ਸਲੋਕੁ ॥ ਧਨੁ ਧਨੁ ਕਹਾ ਪੁਕਰੇ
ਮਾਇਆ ਮੇਰੇ ਸਭ ਕੁਗਾ ॥ ਨਾਮ ਬਿਪੁਨੈ ਨਨਕਾ ਹੋਤ ਜਾਤ ਸਭ ਧੁਗਾ ॥੧॥ ਪਉੜੀ ॥ ਧਧ
ਧੁਰਿ ਪੁਨੀਤ ਤੇ ਰੇਜਨੁ ਆਪਨਿ ਤੇ ਉਜਿਹਿ ਰਿਅਮਨੁ ਆਪਨੁ ਨਹੀ ਛਾਡਿ ਸੁਗ
ਨਹੀ ਆਛਹਿ ॥ ਅਤਿ ਪ੍ਰਾਪੀ ਤਿਸਾ ਪਰਜਾ ਰਚਿ ॥ ਪੈਧੇ ਕਹਾ ਬਿਅਪਹਿਤਾ ॥ ਜਿ
ਏਕ ਛਾਡਿ ਅਨਕਤ ਹਿਨ ਜਾਤਾ ॥ ਜਾ ਕੈ ਹੋ ਐਦਿ ਪ੍ਰਭ ਨਾਮਾ ॥ ਨਨਕ ਸਾਧ ਪੁਰਨਭ ਗਵ
ਨ ॥੪॥ ਸਲੋਕੁ ॥ ਅਨਿਕ ਭੇਖ ਅਗੁਛਿ ਆਨਿ ਅਨਮਨ ਹਠੀ ਮਲਿ ਚਿਨਕੇ ਏਕਾ ॥ ਕੁ
ਨਨਕ ਕਿਰਪਾ ਭੀ ਭਗਤੁ ਛਿ ਆਨੀ ਸੇਇ ॥੧॥ ਪਉੜੀ ॥ ਛਿ ਛਿ ਆਨੁ ਨਹੀ ਮੁਖ ਬਤ
ਉ ॥ ਅਨਿਕ ਜੁਗਤਿ ਸਾਸਤ ਕਰਿ ਭੀ ਤਉ ॥ ਛਿ ਆਨੀ ਸੇਇ ਜਾ ਕੈ ਦ੍ਰਿੜ ਸੇਉ ॥ ਕਪਤ ਸੁਨ
ਕਛੁ ਜੋਗੁ ਨਹੇਉ ॥ ਛਿ ਆਨੀ ਰਹਤ ਆਗਿਆ ਦ੍ਰਿੜ ਜਾ ਕੈ ॥ ਉਸਨ ਸੀਤ ਸਮ ਸਰਿ ਸਭ ਤਕੈ
॥ ਛਿ ਆਨੀ ਤਤੁ ਗੁਰਮੁਖਿ ਬੀਚਰੀ ॥ ਨਨਕ ਜਾ ਕਉ ਕਿਰਪਾ ਪਾਗੀ ॥੫॥ ਸਲੋਕੁ ॥ ਆਵਨ
ਅਏ ਸਿਸਟ ਮਹਿ ਬਿਨੁ ਬੁਝੈ ਪਸੁ ਚੰਗਾ ॥ ਨਨਕ ਗੁਰਮੁਖਿ ਸੇ ਬੁਝੈ ਜਾ ਕੈ ਭਾਗ ਸੰਗਾ

॥੧॥ ਪਉੜੀ ॥ ਆਨੁ ਗਮਹਿ ਏਕਹਿ ਕਉ ਆਇਆ ॥ ਜਨਮ ਤੇ ਮੇਰਿ ਚਿਮਟੀ ਮਾਇਆ
॥ ਗਰਭ ਕੰਟ ਮਹਿ ਉਰਧਤ ਪੁਕਰੇਤਾ ॥ ਸਾਸਿ ਸਾਸਿ ਸਿਮਰਿ ਤਿ ਪ੍ਰਭੁ ਰਹੇਤਾ ॥ ਉਗਛਿ ਪਰੇ ਜੋ ਛੇਰਿ
ਛਰਨਾ ॥ ਦੇਵਨਹਾਰ ਮਨਹਿ ਬਿਸਰਾਨਾ ॥ ਪਾਹੁ ਕਿਰਪਾ ਜਿਸਹਿ ਗੁਸਾਈ ॥ ਇਤ ਉਤਨ
ਕਤਿ ਸੁਖਿ ਸਰਹੁ ਨਹੀ ॥੬॥ ਸਲੋਕੁ ॥ ਆਵਤੁ ਕਮ ਬਿਨਾ ਸੁਕਮ ਆਗਿਆ ਭਿੰਨ ਕੇ
ਇਆ ਵਨ ਜਾਨਾ ਤਿਹਿ ਮਿਟੈ ਨਨਕ ਜਿਹਿ ਮਨਿ ਸੇਇ ॥੧॥ ਪਉੜੀ ॥ ਏਉ ਜੀ ਅਬਹੁਤ
ਗੁਣ ਸੋ ਮੇਰੇ ਮਗਨ ਮੀਠੇ ਜੀ ਨਿਛੋਸੇ ॥ ਇਨਿ ਮਾਇਆ ਤੇ ਗੁਣ ਬਸਿ ਕੀਨੇ ॥ ਆਪਨ
ਮੇਰਿ ਘਟੇ ਘਟਿ ਦੀਨੇ ॥ ਏਸ ਜਨਕ ਛੁਕਰਹੁ ਉਪਾਇਆ ॥ ਜਾ ਤੇ ਤਰਹਿ ਬਿਖਮ ਇਹ
ਮਾਇਆ ॥ ਕਹਿ ਕਿਰਪਾ ਸਤ ਸੰਗਿ ਮਿਲਾਈ ॥ ਨਨਕ ਤ ਕੈ ਨਿਕਟਿ ਨਮਾਏ ॥੧॥ ਸਲੋ
ਕੁ ॥ ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭ ਆਪਾ ॥ ਪਸੁ ਆਪਨਹੁ ਉਹ ਉਕਰੈ
ਨਨਕ ਬਿਨੁ ਹਰਿ ਕਾ ਕਮਾਤਿ ॥੧॥ ਪਉੜੀ ॥ ਏਕਹਿ ਆਪਿ ਕਰਾਵਨਹਾਗਾ ॥ ਆਪ
ਹਿ ਪਪੁ ਪੁਨ ਬਿਸਥਾਗਾ ॥ ਇਆਨੁ ਗਜਿਤੁ ਜਿਤੁ ਆਪਹਿ ਲਾਇਓ ॥ ਸੇਸੇ ਪਾਇ ਚਿਨੁ
ਆਪਿ ਦਵਾਇਓ ॥ ਉਆਕਾ ਅੰਤੁ ਜਾਨੈ ਕਉ ॥ ਜੋ ਜੋ ਕਰੇ ਸੇਉ ਛੁਨਿਹੋਉ ॥ ਏਕਹਿ
ਤੇ ਸਗਲਾ ਬਿਸਥਾਗਾ ॥ ਨਨਕ ਆਪਿ ਸਵਾਹਨਹਾਰਾ ॥੧॥ ਸਲੋਕੁ ॥ ਗਚਿ ਹੋ ਬਨਿ
ਤ ਬਿਨੈ ਦੁਸਮਰੰਗ ਬਿਖਸੇਗਾ ॥ ਨਨਕ ਤਿਹ ਸਰਨੀ ਪਰਉ ਬਿਨ ਸਿਜਾਇ ਮੇਰੇ ॥੧॥
ਪਉੜੀ ॥ ਗੇਮਨ ਬਿਨੁ ਹਰਿ ਜਿਹ ਰਚਤੁ ਰਚਤੁ ਰਚਤੁ ਰਚਤੁ ਰਚਤੁ ਰਚਤੁ ਰਚਤੁ ਰਚਤੁ ਰਚਤੁ
ਛੁਟੀ ਐਸਾ ਕਤ ਤੇ ਉਕਮਾਹਿ ॥ ਹਉ ਉਕਰੇ ਤੇ ਕਰਮਗਤਿ ਤੇ ਕੇ ਭਾਗ ਅਭਾਗਾ ॥ ਪ੍ਰੀਤ
ਨਹੀ ਜਿਉ ਨਾਮ ਸਿਉ ਤ ਉਏਉ ਕਰਮ ਬਿਕਾਰਾ ॥ ਬਧੇ ਜਮ ਕੀ ਜੇਵਗੀ ਮੀਠੀ ਮਾਇਆ
ਗਾਭੁ ਮੇਰੇ ਮੇਰੇ ਹਿ ਬੁਝਹਿ ਸੇ ਪ੍ਰਭ ਸਦੁ ਸੰਗਾ ॥ ਲੇਖੈ ਗਣਨ ਛੁਟੀ ਐਕਾ ਚੀ ਭੀ
ਤਿਨੁ ਸੁਪਿਆ ॥ ਜਿਸਹਿ ਬੁਝਾਏ ਨਨਕਾ ॥ ਤਿਹ ਗੁਰਮੁਖਿ ਨਿਰਮਲ ਬੁਧਿ ॥੭॥ ਸਲੋਕੁ ॥
ਦੁਟੇ ਬੰਧਨ ਜਾ ਸੁਕੇਹੇ ॥ ਆਸਾਧੁ ਸੰਗਾ ॥ ਜੇਗੇ ਤੇਰੇ ਗਏ ਕੈ ਨਨਕ ਗੁਰੰਗੁ ॥੧॥ ਪਉੜੀ
॥ ਗੰਗੇ ਗਹੁਇ ਆਮਨੁ ਅਪਨਾ ॥ ਹਰਿ ਹਰਿ ਨਾਮੁ ਜਪੁ ਜਪੁ ਪੁਰਸਨਾ ॥ ਗੇਰੇ ਗਗਨ ਕਰੈ
ਨਕਉ ॥ ਅਉਥੈ ਥੈ ਥੈ ਆਦੁ ਰਸ ਭਟੇਉ ॥ ਉਆਮਹੀ ਪਾਵਹਿ ਤੁਝਾ ਸਾ ॥ ਜਨਮ ਮ
ਗਨ ਹਿਹੇ ਬਿਨਾ ਸਾ ॥ ਮਸਤ ਕਿਰਮੁ ਲਿਖਿ ਧੁਰਿ ਜਾ ਕੈ ॥ ਹਰਿ ਸੇ ਪੈਨ ਨਕ ਘਰਿ
ਤ ਕੈ ॥੧॥ ਸਲੋਕੁ ॥ ਲਾਲਾ ਚੁਛੁ ਠਹਿਕਾਰੇ ਮੇਰਿ ਬਿਅਪਤ ਮੁਛੈ ਐਧਾ ॥ ਲਾਗਿ ਪ
ਰੇਤੁ ਗੰਧ ਸਿਉ ਨਨਕ ਮਾਇਆ ਬੰਧ ॥੧॥ ਪਉੜੀ ॥ ਲਾਲਾ ਲਪਟਿ ਬਿਖੇਰੇ ਸਗਤੇ
॥ ਅਹੰ ਬੁਧਿ ਮਾਇਆ ਮਦਿ ਮਾਤਾ ॥ ਇਆਮਾਇਆ ਸਹਿ ਜਨਮ ਹਿ ਮਗਨਾ ॥ ਜਿਉ ਜਿਉ
ਉਕਮ ਤਿਵੈ ਤਿਉ ਕਰਨਾ ॥ ਕਉ ਉਨਨੇ ਕਉ ਪੁਗਾ ॥ ਕਉ ਸੁਧਰਨੇ ਕਉ ਮੁਗਾ ॥ ਜਿਤ ਜਿ

ਤਲਾਵਹਤਿਤਤੁਲਗਨਾ॥ਨਨਕਾਕੁਰਸਦਾਅਲਿਪਨ॥੧੧॥ਸਲੋਕੁ॥ਲਾਲ
 ਗੋਪਲੋਗੋਬਿਦਪੁਰਗਹਗਭੀਰਥਾ॥ਦੁਸਰਨੀਅਵਰੁਕਨਨਕਬੋਧਵਰ
 ॥੧੨॥ਪਉੜੀ॥ਲਾਲਾਤਕੋਲਵੈਨਕੋਉ॥ਏਕਹਿਅਪਿਅਵਰੁਨਹਿਉ॥ਹੋਵਨਹਰਿ
 ਤਸਦਾਇਆ॥ਉਕਾਕਾਉਤਨਕਾਪੁਪਾਇਆ॥ਕੀਤਤਸਤਮਪਿਪੁਰਸਮਨੋ॥ਪੁ
 ਗਟਪੁਰਖਸਭਾਉਜੈਨੈ॥ਜਾਕਉਦੀਨੋਹਰਿਸੁਅਪਨਾ॥ਨਨਕਗੁਰਮੁਖਿਹਰਿਹਰਿਤਿ
 ਹਜਪਨਾ॥੧੩॥ਸਲੋਕੁ॥ਅਤਮਰਸੁਜਿਹਿਜਾਨਿਆਹਰਿਗਸਹਜੇਮਾਣੁ॥ਨਨਕਧਨਿ
 ਧਨਿਧੀਨਿਜਨਾਏਤੋਪਰਵਣੁ॥੧੪॥ਪਉੜੀ॥ਅਇਆਸਫਲੁਤਾਉਕੋਗਨੀਐ॥ਜਾਸੁ
 ਰਸਨਹਰਿਹਰਿਸੁਭਨੀਐ॥ਅਇਥਸਹਿਸਾਪੁਕੈਸੰਗੋ॥ਅਨਦਿਨਨਮੁਖਿਆਵਹਿ
 ਗੋ॥ਅਵਤਸੇਜਨੁਨਾਮਹਿਰਤਾ॥ਜਾਕਉਦਇਅਮਇਆਥਿਪਾਤਾ॥ਏਕਹਿਅਵਨ
 ਫਿਰਿਜੇਨਿਨਾਇਆ॥ਨਨਕਹਰਿਕੈਰਸਸਮਾਇਆ॥੧੫॥ਸਲੋਕੁ॥ਅਸੁਜਪਤ
 ਮਨਿਹੋਇਅਨੰਦੁਬਿਨਸੈਦੁਜਾਭਾਉ॥ਦੁਖਦਰਦਤਿਸਨਾਬੁਝੈਨਾਨਕਨੀਮਸਮਾਉ॥
 ॥੧੬॥ਪਉੜੀ॥ਅਯਾਜਾਗਉਦੁਗਤਿਦੇਉ॥ਤਿਸਹਿਤਿਅਗਿਸੁਖਸਹਜੇਸੇਉ॥ਅਯਾ
 ਜਇਪਰਹੁਸੰਤਸਰਨਾ॥ਜਿਹਅਸਹਇਅਭਉਜਲੁਤਰਨਾ॥ਅਯਾਜਨੀਮਨਅਵੈ
 ਸੇਉ॥ਏਕਨਾਮਲੇਮਨਹਿਪਰੇਉ॥ਅਯਾਜਨਮੁਨਹਰੀਐਗੁਰਿਪੁਰੈਕੀਟੇਕ॥ਨਨਕਤਿ
 ਹੁਸੁਖਇਆਜਾਕੈਦੀਅਏਕ॥੧੭॥ਸਲੋਕੁ॥ਅੰਤਰਿਮਨਿਤਨਿਥਸਿਰਹੋਈਤਉ
 ਤਕੈਮੀਤਾ॥ਗੁਰਿਪੁਰੈਉਪਦੇਸਿਆਨਨਕਪੀਐਨੀਤ॥੧੮॥ਪਉੜੀ॥ਅਨਦਿਨੁਸਿਮ
 ਹਰਤਸਕਉਜੇਅੰਤਸੰਤਹੋਇ॥ਇਹੋਬਿਖਿਆਦਿਨਚਾਰਿਛਿਅਛਾਡਿਚਲਿਓਸਭਕੋ
 ਇ॥ਕੋਕੈਮਤਪਿਤਾਸੁਤਪੀਆ॥ਗਿਹਥਨਤਕਿਛੁਸੰਗਿਨਲੀਆ॥ਐਸੀਸਿਚਿਜੁਥਿਨ
 ਤਿਨਹੀ॥ਪਤਿਸੇਤੀਅਪਨੈਘਾਜਿਹੀ॥ਸਾਧਸੰਗਿਕਲਿਕੀਰਤਨੁਗਾਇਆ॥ਨਨਕਤੋਤੋ
 ਬੁਹਿਨਆਇਆ॥੧੯॥ਸਲੋਕੁ॥ਅਤਿਸੁੰਦਰਕੁਲੀਨਚਤੁਰਮੁਖਿਗਿਆਨੀਧਨਵੰਤਾ॥
 ਮਿਰਤਕਕਹੀਐਨਨਕਾਜਿਹਪ੍ਰੀਤਨਹੀਭਗਵੰਤ॥੨੦॥ਪਉੜੀ॥ਝੰਝਖਟੁਸਾਸਕਹੋਇਝੰ
 ਅਤਾ॥ਪੁਰਕੁਭਕਰੋਚਕਕਰਿਮਤਾ॥ਛਿਆਨਪਿਆਨਤੀਰਥਇਸਨਾਨੀ॥ਸੋਮਪਾਕਅ
 ਪਰਸਉਦਿਆਨੀ॥ਗਮਨਾਮਸੰਗਿਮਨਿਹੋਤਾ॥ਜਿਕਿਛੁਕੀਨੋਸੇਈਅਨੋਤਾ॥ਉਅੰਤੋ
 ਉਤਮੁਗਉਚੰਡਲਾ॥ਨਨਕਜਿਹਮਨਿਥਸਹਿਗੁਪਾਲਾ॥੨੧॥ਸਲੋਕੁ॥ਕੁੰਦਚਰਦ
 ਹਦਿਸਿਝਮੇਕਰਮਕਿਰਤਕੀਰੇਖਾ॥ਸੁਖਦੁਖਮੁਕਤਿਜੇਨਨਕਲਿਖਿਓਲੇਖ॥੨੨॥
 ਪਉੜੀ॥ਕਾਕਾਕਨਕਰਤਾਸੇਉ॥ਲਿਖਿਓਲੇਖੁਨਮੇਤਤਕੋਉ॥ਨਹੀਂਤਕਛੁਦੇਉਥ
 ਗਾਕਰੈਨਹੁਨਭੁਲਨਹਾਗਾ॥ਕਾਹੁਪੰਥੁਦਿਖੈਆਪੋ॥ਕਾਹੁਉਦਿਆਨਤਮਤਪਛੁਤ

ਪੈ॥ਅਪਨਖੇਲੁਅਪਹੀਕੀਨੋ॥ਜੇਜੇਦੀਨਸੁਨਾਨਕਲੀਨੋ॥੨੩॥ਸਲੋਕੁ॥ਖਤਖਰ
 ਚਭਾਬਿਲਛਤਹੋਟੁਟਿਨਜਾਹਿਭੰਡਾਗਾ॥ਹਰਿਹਰਿਜਪਤਅਨੰਕਜਨਨਾਨਕਨਹਿ
 ਸੁਮਗਾ॥੨੪॥ਪਉੜੀ॥ਖਖਖੁਨਕਿਛੁਨਹੀਤਿਹਸੰਮਖਕੈਪਾਹੋਜੇਦੇਨਸੇਦਹਹਿ
 ਓਛਵੈਤਤਤਰਜਾਇ॥ਖਰਚੁਖਜਾਨਨਮੁਖੁਇਅਭਗਤਨਕੀਰਸਿ॥ਖਿਮਾਗਰੀ
 ਬੀਅਨਦਸਹਜਜਪਤਰਹਿਗੁਣਤਾਸਾ॥ਖੇਲਹਿਧਿਗਹਿਅਨਦਸਿਉਜਾਕਉ
 ਰੇਤਕ੍ਰਿਪਲਾ॥ਸਦੀਵਗਨੀਵਸੁਹਵਨੇਰਾਮਨਮਗਿਹਿਮਾਲਾ॥ਖੇਦਨਦੁਖਨਭਾਨੁ
 ਤਿਹਜਾਕਉਨਦਰਿਕਗੀ॥ਨਨਕਜੇਪ੍ਰਭਭਾਇਆਪੁਰੀਤਿਨਪਗੀ॥੨੫॥ਸਲੋਕੁ॥
 ਗਨਿਮਨਿਦੇਖਹੁਮਨੈਮਹਿਸਹਪੁਰਚਲੇਨੇਲੇਗਾ॥ਅਸਅਨਿਤਗੁਰਮੁਖਿਮਿਟੈਨਨਕ
 ਨਮਅੰਗੇਗਾ॥੨੬॥ਪਉੜੀ॥ਗਗਗੋਬਿਦਗੁਣਦੁਹਸਸਿਸਾਜਿਪੀਨੀਤਾ॥ਕਹਾਥਿ
 ਸਾਸਦੇਰਾਬਿਲਮਨਕਹੋਮੀਤਾ॥ਨਿਬਰਕਨਹੋਜੈਨੈਨਹਿਬਿਰਪੀਕਛੁਬਿਪ
 ਛਿਓਬਰਨਹਿਭੁਈਐਜਉਆਇਪਰੈਜਮੰਧਾ॥ਗਿਆਨੀਪਿਆਨੀਚਤੁਰਪੇਖਿਰ
 ਹਨਿਨਹੀਇਹਠਾਇ॥ਛਾਡਿਛਾਡਿਸਗਲੀਗਈ॥ਮੁੜਤਹਲਾਪਟਾਹਿ॥ਗੁਰਪੁਸਾ
 ਦਿਸਿਮਗਤਿਹੋਜਾਹੁਮਸਤਕਿਤਗਾ॥ਨਨਕਐਸਫਲਤੋਜਾਕਉਪਿਅਹਿਸੁਹਾ
 ਗਾ॥੨੭॥ਸਲੋਕੁ॥ਘੋਖੇਸਾਸਤਬੇਦਸਭਾਅਨਨਕਬਤਉਕੇਇ॥ਅਦਿਜੁਗਾਦੀ
 ਹੁਣਹੋਵਤਨਨਕਏਕੈਸੇਇ॥੨੮॥ਪਉੜੀ॥ਘਘਘਾਲਹੁਮਨਹੋਇਥਿਨਹਰਿਤੁ
 ਸਰਨਹਿ॥ਨਹੋਨਹੋਹੋਵਨਜਤਕਤਓਹੀਸਮਾਹਿ॥ਘੁਲਾਹਿਤਉਮਨਜਉਆਵਹਿ
 ਸਰਨਾ॥ਨਮਤਤੁਕਲਿਮਹਿਪੁਨਹਰਗਨਾ॥ਘਾਲਿਘਾਲਿਅਨਿਕਪਛੁਤਾਵਹਿ॥
 ਬਿਨੁਹਰਿਗਤਕਿਰਾਥਿਤਿਪਾਵਹਿ॥ਘੇਲਿਮਹਰਸੁਅੰਮ੍ਰਿਤਤਹਿਪੀਆ॥ਨਨ
 ਕਹਰਿਗਿਜਾਕਉਦੀਆ॥੨੯॥ਸਲੋਕੁ॥ਙੁਣਿਘਾਲੇਸਭਾਦਿਵਸਸਾਸਨਹਿਬ
 ਛਨਘਟਨਤਿਲੁਸਾਗਾ॥ਜੀਵਨੇਲਹਰਿਭਗਮਸੇਹਨਨਕਤੋਉਗਵਰ॥੩੦॥ਪਉੜੀ॥
 ਙੁਣੁਙੁਣੁਸੈਕਲੁਤਿਹੋਜੇਸਾਕਤਪ੍ਰਭਕੀਨਾ॥ਅਨਿਕਜੇਨਿਜਨਮਹਿਮਗਹਿਆ
 ਤੰਮਹਮੁਨਰੀਨਾ॥ਙੁਣਿਅਨਪਿਆਨਤਾਹੁਕਉਆਏ॥ਕਰਿਕਿਰਪਾਜਿਹਿਆਪਦਿ
 ਵਏ॥ਙੁਣਤੀਙੁਣਨਹੀਕਉਙੁਟੋ॥ਕਾਚੀਗਾਗਿਸਹਪਰਙੁਟੋ॥ਸੇਜੀਵਤਜੀਹਿ
 ਜੀਵਤਜਪਿਆਪ੍ਰਗਟਭਏਨਾਨਕਨਹਿਛਪਿਆ॥੩੧॥ਸਲੋਕੁ॥ਚਿਤਚਿਤ
 ਵਉਚਰਗੁਬਿਦਉਧਕਵਲਾਬਿਗਸੀਤਾ॥ਪ੍ਰਗਟਭਏਆਪਹਿਗੋਬਿਦਨਾਨਕਸੇ
 ਤਮਤਤਾ॥੩੨॥ਪਉੜੀ॥ਚਚਾਚਰਨਕਮਲਗੁਰਲਾਗਾ॥ਧਨਿਧਨਿਉਆਦਿਨਸੇਜੇ
 ਗਸਭਾਗਾ॥ਚਾਰਿਕੁੰਦਦਹਦਿਸਭੀਮਆਇਓ॥ਭਈਕ੍ਰਿਪਤਬਦਰਸੁਨਪਾਇਓ॥

ਨਸਾਥਾ॥੧੨॥**ਪਉੜੀ**॥ ਬਥਾਥਿਰੇਕਉਨੀਕਾਇਪਸਾਹੁਪਾਵਾ॥ ਅਨਿਕਬੰਚਬਲਭਲ
 ਕਰੁਮਾਇਆਏਕਉਪਾਵਾ॥ ਬੋਲੀਸੰਚਰੁਸੁਮਰਹੁਥਾਕਿਪਰਹੁਗਾਵਾ॥ ਮਨੇਕੇਕੀਮਨ
 ਆਵਈਅਤੇਅਉਸਰਿਥਾਗਿ॥ ਬਿਤਪਾਵਹੁਗੇ॥ ਬਿੰਦਤਜਪੁਸੰਤਰਕੀਸਿਖਲੇਹੁ॥ ਪ੍ਰ
 ਤਕਰਹੁਸਦੈਕਸਿਉਇਆਸਾਚਾਸਨੇਹੁ॥ ਕਾਗਨਕਰਨਕਰਾਵੇਨਸਭਾਥਿਧਿਏਕੋ
 ਥਿ॥ ਜਿਤਜਿਤਲਾਵਹੁਤਿਤ੍ਰਤਿਤਲਾਗਿਨਾਨਕਜੀਤਅਨਥਾ॥੩੩॥**ਸਲੋਕੁ**॥ ਦਸ
 ਹਿਏਕੁਨਿਹਾਰਿਆਸਭਕਿਛਦੇਵਨਹਾ॥ ਸਾਸਿਸਾਸਿਸਿਮਰਤਿਰਹਿਨਾਨਕਦਰਸਅਪ
 ਗਾ॥੧੧॥**ਪਉੜੀ**॥ ਦਦਾਦਾਤ੍ਰੇਕੁਸੋਭਕਉਦੇਵਨਹਾ॥ ਦਿਦੇਤਿਨਾਵਈਅਗਨਤ
 ਭਰੇਭੰਡਾ॥ ਦੈਨਹਸਦਜੀਵਨਹਾਮਨਮੁਖਕਉਤਾਹਿਥਿਸਾਗਾ॥ ਦੈਸੁਨਯੋਕਹੁ
 ਕਉਮੀਤਾ॥ ਮਾਇਆਮੋਹਬੰਧਪ੍ਰਭਿਕੀਤਾ॥ ਦਰਦਨਿਵਹਰਿਜਾਕੇਆਪੋ॥ ਨਾਨਕਭੇਭੇਗੁ
 ਮੁਖਿਧੁਪੋ॥੩੪॥**ਸਲੋਕੁ**॥ ਧਰਜੀਅਗੇਇਕਦੇਕਤੁਲਾਹਿਥਿਛਾਨੀਆਸਾ॥ ਨਾਨਕਨਾਮੁ
 ਧਿਆਈਐਕਾਗੁਜਾਵੈਰਸਿ॥੧੧॥**ਪਉੜੀ**॥ ਧਧਾਧਾਵਤਤਉਮਿਦੈਸੰਤਸੰਗਿਹੋਇਥਾ
 ਸਾ॥ ਧਰੰਤਕਿਰਪਾਕਰਹੁਆਪਿਤਉਹੋਇਮਨਹਿਪਗਸਾ॥ ਧਨੁਸਾਚਾਤੇਉਸਚਰਾਜਾ॥
 ਹਰਿਹਰਿਪ੍ਰੀਤਾਮੁਖਿਸਾਧਾ॥ ਧੀਰਜਜਸੁਸੋਭਤਿਭਨਿਆ॥ ਹਰਿਹਰਿਨਾਮੁਸੁਵਨਜਿਹ
 ਸੁਨਿਆ॥ ਗੁਰਮੁਖਿਜਿਹਘਿਰੈਹੈਸਮਾਈ॥ ਨਾਨਕਤਿਹਜਨਮਿਲੀਵਡਾਈ॥੩੫॥
ਸਲੋਕੁ॥ ਨਾਨਕਗਮਨਮੁਜਪੁਜਪਿਅਅੰਤਰਿਥਾਹਰਿਗੰਗਿ॥ ਗੁਰਿਪ੍ਰੇਰੈਉਪਦੇਸਿਆ
 ਨਰਕੁਨਾਪਿਸਧਸੰਗਿ॥੧੧॥**ਪਉੜੀ**॥ ਨਾਨਕਪਗਹਿਤੇਨਾਹੀ॥ ਜਾਕੈਮਨਿਤਨਿਨਾਮੁਖਸ
 ਯੀ॥ ਨਾਮੁਨਿਧਾਨਗੁਰਮੁਖਿਜੋਜਪਤੋ॥ ਬਿਧੁਮਾਇਆਮਹਿਨਾਓਇਖਪਤੋ॥ ਨਾਨਕਗੁਰੂਤੋ
 ਤਾਕਹਾ॥ ਨਾਮੁਮੰਤ੍ਰਗੁਰੀਨੋਜਾਕਹਾ॥ ਨਿਧਿਨਿਧਾਨੁਹਰਿਅੰਮ੍ਰਿਤਪੁਰੇ॥ ਤਤਥਾਜੋਨਾਨਕਅ
 ਨਦਤ੍ਰੇ॥੩੬॥**ਸਲੋਕੁ**॥ ਪਤਿਗਾਧੀਗੁਪਾਥੁਮਤਜਿਪਰਪੰਚਮੇਹਥਿਕਾਗਾਨਾ
 ਨਕੇਸਉਅਗਧੀਐਅੰਤਨਪਰਾਵਰੁ॥੧੧॥**ਪਉੜੀ**॥ ਪਪਪਗਮਤਿਪਾਰੁਨਪਾਇਆਪ
 ਤਿਤਪਾਵਨਅਗਮਹਰਿਗਿਆਰੇਤਪੁਨੀਤਕੋਟਅਪਗਧਾ॥ ਅੰਮ੍ਰਿਤਨਾਮੁਜਪਹਿਮਿਲਿ
 ਸਾਧਾ॥ ਪਰਪੰਚਪ੍ਰੇਮੇਮੀਮਨਈ॥ ਜਾਕਉਗਥੁਆਪਿਗੁਸਈ॥ ਪਾਤਿਸਾਹੁਛਤਿਸਿਰਿ
 ਸੇਉ॥ ਨਾਨਕਦੁਸ਼ਮਾਵਰੁਨਕਉ॥੩੭॥**ਸਲੋਕੁ**॥ ਛਪੇਕਦੇਮਿਦੇਗਵਨਛਤਭਈਮ
 ਨਿਜੀਤਾ॥ ਨਾਨਕਗੁਰੇਥਿਤਈਫਿਗੰਮਿਦੈਨਿਤੀਤਾ॥੧੧॥**ਪਉੜੀ**॥ ਛਛਛਿਗਤਿਛਿ
 ਗਤਿਤ੍ਰੇਅਇਆ॥ ਦੁਲਭਦੇਹਕਲਜਗਮਹਿਪਇਆ॥ ਛਿਛਿਛਿਅਅਉਸਰਚਰੇਨਾ
 ਥਾ॥ ਨਾਮੁਜਪਹੁਤਉਕਦੀਅੰਛਿਛਾਛਿਛਿਛਿਅਵਨਾ॥ ਨੁਨੇਈ॥ ਏਕਹਿਏਕਥਾ
 ਹੁਜਪੁਸੇਈ॥ ਕਰਹੁਕਿਰਪਾਪਭਕਰੇਨਾਗੇ॥ ਅਲਿਲੇਪੁਨਾਨਕਬੋਚਾਗੇ॥੩੮॥**ਸਲੋਕੁ**

ਬਿਨਉਸੁਨਹੁਤਮਪਾਥੁਮਦੀਨਦਇਆਲਗੁਪਾਲਾ॥ ਸੁਖਸੰਪੈਥੁਹੋਭਗਸਨਾਨਕ
 ਸਾਧਵਲਾ॥੧੧॥**ਪਉੜੀ**॥ ਬਥਾਥੁਮੁਜਾਨਤਤੇਥੁਮਾ॥ ਬੈਸਨੇਤੇਗੁਰਮੁਖਿਸੁਚਥਾ
 ਮਾ॥ ਥੀਰਾਪਨਥੁਰਮਿਦਾਵੈ॥ ਤਾਤੁਥੁਰਨਿਕਟਿਥੀਆਵੈ॥ ਬਾਧਿਓਆਪਨਾਹੁਉ
 ਉਥੁਪਾ॥ ਦਿਸੁਦੇਤਾਗਹਿਕਉਅੰਧਾ॥ ਬਾਤਚੀਤਸਭਹੀਸਿਆਨਪਾ॥ ਜਿਸਹਿਜਿਨਾ
 ਵਹੁਸੇਜਨੈਨਾਨਕ॥੩੯॥**ਸਲੋਕੁ**॥ ਭੈਭੰਜਨਅਧੁਖਨਾਸਮਨਹਿਅਗਧਿਹੋਗਾ॥ ਸੰਤ
 ਸੰਗਿਜਿਹਿਰਿਥਸਿਥਿਨਾਨਕਤੇਨਤ੍ਰੇ॥੧੧॥**ਪਉੜੀ**॥ ਭਭਭਮੁਮਿਦਾਵਹੁਅਪਨਾ॥
 ਇਆਸੰਸਾਰਸਗਲੈਸੁਪਨਾ॥ ਭਰੇਸੁਸੁਨਾਹਦੈਵੀਦੇਵਾ॥ ਭਰੇਸਿਧਿਸਧਕਥੁਮੇ
 ਵਾ॥ ਭਗਮਭਗਮਾਨੁਖਭਰਕਏ॥ ਦੁਤਰੁਮਹਾਥਿਖਮਏਹਮਏ॥ ਗੁਰਮੁਖਿਭੁਮਭੇਮੇ
 ਰਿਮਦਇਆ॥ ਨਾਨਕਤੇਤਪਰਮਸੁਖਪਾਇਆ॥੪੦॥**ਸਲੋਕੁ**॥ ਮਾਇਆਭੋਲੇਥਹੁ
 ਬਿਧੀਮਨੁਲਪਦਿਓਤਿਹਸੰਗਿ॥ ਮਾਗਨਤੇਜਿਹੁਮਖਹੁਸੁਨਾਨਕਨਾਮਹਿਗੰਗਾ॥੧੧॥
ਪਉੜੀ॥ ਮੀਮਾਗਨਹਾਹੁਇਆਨਾ॥ ਦੇਵਹਾਰੇਹਰਿਓਜੁਜਾਨਾ॥ ਜੇਦੀਨੇਸੇਏਕਥਿਥਾ
 ਗਮਨਮੁਗੁਰੁਖਕਰਕਹਿਪੁਕਾਗਾ॥ ਜਉਮਾਗਹਿਤਉਮਾਗਹਿਥੀਆ॥ ਜਾਤੇਕੁਸਲੁ
 ਨਕਹੁਥੀਆ॥ ਮਾਗਨਮਾਗਤਏਕਹਿਮਾਗਾ॥ ਨਾਨਕਜਾਤੇਪਗਹਿਪਗਾ॥੪੧॥**ਸਲੋਕੁ**॥
 ਮਤਿਪੁਰੀਪਰਧਾਨਤੇਗੁਰਪੁਰੇਮਨਮੰਤਾ॥ ਜਿਹਿਜਾਨਿਓਪ੍ਰਭੁਆਪਨਾਨਕਤੇਭਗਵੰਤ
 ॥੧੧॥**ਪਉੜੀ**॥ ਮੀਮਾਜਾਹੁਮਹੁਪਛਾਨਾ॥ ਭੇਤਸਾਧਸੰਗਿਪਤੀਆਨਾ॥ ਦੁਖਸੁਖਉ
 ਆਕੈਸਮਤਈਚਾਰਾ॥ ਨਰਕਸੁਗਰਹਤਅਉਤਾਰਾ॥ ਤਾਤੁਸੰਗਿਤਾਹੁਨਿਰਲੇਪਾ॥
 ਪੁਰਨਘਟਿਘਟਿਪੁਰਖਾਥਿਸੇਖਾ॥ ਉਅਰਸਮਹਿਉਆਹੁਸੁਖਪਾਇਆ॥ ਨਾਨਕਲਿਪ
 ਤਨਹੀਤਿਹਿਮਾਇਆ॥੪੨॥**ਸਲੋਕੁ**॥ ਯਾਗਮੀਤਸੁਨਸਾਜਨਹੁਬਿਨੁਹਿਛੁਟਨੁਨਾਹਿ॥
 ਨਾਨਕਤਿਹਥੰਧਨਕਦੈਗੁਰਕੀਚਰਨੀਪਾਹਿ॥੧੧॥**ਪਉੜੀ**॥ ਯਯਾਜਤਨਕਰਤਥਹੁਥਿ
 ਧੀਆਏਕਨਾਮਥਿਨੁਕਲਉਸਿਧੀਆ॥ ਯਾਹੁਜਤਨਕਰਿਹੋਤਛੁਟਗਾ॥ ਉਆਹੁ
 ਜਤਨਸਾਧਸੰਗਾਰਾ॥ ਯਾਉਥਰਨਪਾਗੈਸੁਭਕਉ॥ ਉਆਹਿਜਪੈਥਿਨੁਥਰਨਹੋਉ
 ॥ ਯਾਹੁਤਰਨਤਰਨਸਮਾਥਾ॥ ਰਾਖਿਲੇਹੁਨਿਗੁਨਨਗਨਥਾ॥ ਮਨਥਚਕਰਮਜਿਹ
 ਅਪਿਜਨਈ॥ ਨਾਨਕਤਿਹਮਤਿਪੁਗਈਅਈ॥੪੩॥**ਸਲੋਕੁ**॥ ਰੇਸੁਨਕਾਹੁਸੰਗਿ
 ਕਰਹੁਆਪਨਾਪੁਥੀਚਗਿ॥ ਹੋਇਨਿਮਾਨਜਗਿਹੁਨਾਨਕਦਰੀਪਾਗਿ॥੧੧॥**ਪਉ**
ੜੀ॥ ਰਾਗੇਨੇਤੋਤਸਭਜਾਕੀ॥ ਤਜਿਅਤਿਮਾਨੁਛੁਟੈਤੇਗਥਾਕੀ॥ ਗਟਿਦਰਗਹਤ
 ਉਮੀਛੁਭਿਛਈ॥ ਜਉਗੁਰਮੁਖਿਗਮਨਾਮਲਿਵਲਾਈ॥ ਗਤਹਤਗਹਿਜਾਹਿਥਿ
 ਕਾਗਾ॥ ਗੁਰਿਪ੍ਰੇਰੈਕੈਸਥਦਿਅਪਗਾਰੇਤੇਗਨਾਮਸਮਾਤਾ॥ ਨਾਨਕਹਰਿਗੁਰਕੀਨੀ

ਦਾਤੋ॥੪੪॥ਸਲੋਕ॥ਲਾਲਚਛੁਠਥਿਕੈਥਿਆਧਿਐਦੇਹੀਮਥਿਸਾਹਰਿ
 ੧੨੧॥ਮੁਤਗੁਗੁਮੁਖੀਆਨਨਕਸੁਖਨਿਵਸਾ॥੧੧॥ਪਉੜੀ॥ਲਾਲਾਲਾਵਉਅਉਖੁ
 ਜਾਹੁ॥ਦੁਖਰਦਤਹਿਮਟਹਿਖਿਨਾਨਾਮੁਅਉਖੁਜਿਹਿਹਿਦੈਹਿਤਾਵੈ॥ਤਹਿ
 ਰਿਗਸੁਪਨੈਨਹਿਆਵੈ॥ਹਰਿਅਉਖੁਸਭਘਰੈਭਈ॥ਗੁਰਿਪੁਰੇਖਿਨਿਥਨ
 ਈ॥ਗੁਰਿਪੁਰੇਖਿਜਮੁਕਰਿਦੀਆ॥ਨਨਕਤਉਠਿਹਿਦੁਖਨਥੀਆ॥੪੫॥ਸਲੋਕ॥ਵ
 ਸੁੰਦਰਸਰਬਤਸੈਉਨਨਕਤਹੁਣਇ॥ਅੰਤਰਿਥਾਹਰਿਸੰਗਿਹੈਨਨਕਾਇਦੁਗਾਇ॥੧
 ॥੫ਉੜੀ॥ਵਦਾਵੈਰਨਕਰੀਐਕਾਹਾਘਟਘਟਾਅੰਤਰਿਥਾਹਰਿਸੁਮਾਹਾ॥ਵਾਸਦੇ
 ਵਜਲਥਲਮਹਿਹਦਿਆ॥ਗੁਰੁਪੁਸਾਦਿਵਿਹਲੈਯੋਗਵਿਆ॥ਵੈਗਵਿਰੋਧਮਿਟੇਤਿ
 ਹਮਨਤੋ॥ਹਰਿਕੀਰਤਨੁਗੁਮੁਖਿਜੈਸੁਨੇਤੋ॥ਵਰਨਚਿਹਨਸਗਲਾਹੇਤਹਤਾ॥ਨਨਕ
 ਹਰਿਹਰਿਗੁਮੁਖਿਜੈਕਰਤਾ॥੪੬॥ਸਲੋਕ॥ਹਉਹਉਕਰਤਥਿਪਾਨੀਆਸਾਕਤ
 ਮਗਧਅਜਨਾ॥ਕੁੜਕਿਮੁਏਜਿਉਤ੍ਰਿਖਾਵੰਤਨਨਕਕਿਰਤਕਮਾਨ॥੧॥੫ਉੜੀ॥
 ਕਾਕਾਕਾਕਿਮਿਟੇਸੰਗਿਸਾਧੁ॥ਕਰਮਧਰਮਤਤਨਮੁਅਗਧਾ॥ਗੁੜ੍ਹਜਿਹਿਥਸਿਥਿ
 ਰਮਾਹੀ॥ਉਅਕੀੜਾਕਿਮਿਟਤਥਿਨਸਾਹੀ॥ੜਾਕਿਕਰਤਸਾਕੰਤਗਵਾਹਾ॥ਜਿਹਿ
 ਹੀਐਅਹੰਬੁਧਿਕਿਕਾਰਾ॥ੜਾਕੁਗੁਮੁਖਿੜਾਕਿਮਿਟਾਈ॥ਨਿਮਖਮਾਹਿਨਨਕਸ
 ਮਣਾਈ॥੪੭॥ਸਲੋਕ॥ਸਾਧੁਕੀਮਨਿਓਟਿਹਉਕਤਿਸਿਆਨਪਤਿਅਗਾ॥ਗੁ
 ਰਿਦੀਖਿਆਜਿਹਿਮਨਿਥਸੈਨਾਨਕਮਸਤਕਿਭਾਗੁ॥੧॥੫ਉੜੀ॥ਸਸਾਸਗਨਿਪਰੇ
 ਅਥਹਾਗੇ॥ਸਾਸਤਸਿਮਿਤਿਥੇਦੁਪਕਾਰੇਸੇਧਤਸੇਧਤਸੇਧਿਚੀਦਾਰਾ॥ਥਿਨੁਹਰਿ
 ਭਜਨਨਹੀਛੁਟਕਾਰਾ॥ਸਾਸਿਸਾਸਿਹਮਭੁਲਨਹਾਗੇ॥ਤੁਮਸਮਰਥਅਗਨਤਅਪਾ
 ਗੇ॥ਸਗਨਿਪਰੇਕੀਰਖਦਿਆਲਾ॥ਨਨਕਤਮਰੇਥਾਲਗੁਪਾਲਾ॥੪੮॥ਸਲੋਕ॥ਭੁ
 ਦੀਮਿਟੀਤਬੁਸੁਖਭਏਮਨਤਭਏਅਗੇ॥ਨਨਕਵਿਸਦੀਆਇਆਉਸਤਤਿਕਰ
 ਨੈਜੇਗੁ॥੧॥੫ਉੜੀ॥ਖਖਖਸਾਗਹਉਤਾਉਜਿਥਿਨਮਹਿਉਨੇਸੁਭਰਭਾਹਾ॥ਖਰ
 ਨਿਮਨਹੋਤਪਰਨੀ॥ਅਨਦਿਨਜਾਪੈਪੁਭਨਿਥਨੀ॥ਭਵੈਖਸਮੁਤਉਅਸੁਖਦੇਤਾ
 ॥ਪਰਬ੍ਰਹਮਾਐਸੇਅਗਨਤਾ॥ਅਸੰਖਭਤੰਖਿਨਥਖਸਨਹਾਗੇ॥ਨਨਕਸਾਹਿਬੁਸਦ
 ਦਇਆਰਾ॥੪੯॥ਸਲੋਕ॥ਸਤਿਕਰਉਸੁਨਿਮਨਮੇਰੇਸਗਨਿਪਰਹਉਰਿਹਾਇ॥ਉਕ
 ਤਿਸਿਆਨਪਸਗਲਤਿਅਗਿਨਨਕਲਏਸਮਾਇ॥੧॥੫ਉੜੀ॥ਸਸਾਸਿਆਨਪਭ
 ਭਇਆਨਾ॥ਹਿਕਮਤਿਹੁਕਮਿਨਪਭੁਪਤੀਆਨਾ॥ਸਸਭਤਿਕਰਹਿਚਰਤੁਰਈ॥
 ਸੰਗਤਹਰੇਕਨਜਾਈ॥ਸਉਸਉਜਪਦਿਨੁਗਤੀ॥ਗੇਜੀਅਚਲੈਤੁਹਾਰੈਸਾਖੀ॥

ਸਧਸੇਵਲਾਵੈਜਿਹਿਆਪੈ॥ਨਨਕਤਕਉਦੁਖਨਥਿਆਪੈ॥੫੦॥ਸਲੋਕ॥ਹਰਿ
 ਹਰਿਮੁਖਭੋਲਨਾਮਨਿਵੁਠੈਸੁਖਹੋਇ॥ਨਨਕਸਭਮਹਿਹਰਿਹਿਆਥਨਥਨਤ
 ਰਸਇ॥੧॥੫ਉੜੀ॥ਹੋਰਉਘਟਿਘਟਿਸਗਲਕੈਪੁਰਿਹੋਭਗਵਾਨਾਹੋਵਤਆ
 ਇਸਦਸੀਵਦੁਖਤੰਜਨਗੁਗਿਆਨਾ॥ਹਉਛੁਟਕੈਹੋਇਅਨੰਦਹਉਹਉਨਾਹੀਤ
 ਹਆਪਿਪਾਹੋਤਦੁਖਜਨਮਮਰਨਸੰਤਸੰਗਪਰਤਾਪਾ॥ਹਿਤਕਰਿਨਮੁਵਿਕੈਦਇਆ
 ਲਾ॥ਸੰਤਸੰਗਹੋਤਕਿਰਪਾਲਾ॥ਓਰਕਛੁਨਕਿਨੁਕੀਆ॥ਨਨਕਸਭਕਿਛੁਪੁ
 ਭਤੇਹੁਆ॥੫੧॥ਸਲੋਕ॥ਲੇਖੈਕਤਹਿਨਛੁਟੀਐਖਿਨੁਖਿਨੁਭੁਲਨਹਾਗੇ॥ਥਖ
 ਸਨਹਾਰਥਖਸਿਲੈਨਾਨਕਪਾਹਉਤਾਹੁ॥੧॥੫ਉੜੀ॥ਲੂਣਹਾਮੀਗੁਨਹਗਾਰ
 ਥੇਗਾਨਅਲਪਮਤਿ॥ਜੀਉਪਿੰਡੁਜਿਨਿਸੁਖਦੀਏਤਾਹਿਨਜਾਨਤਤਤਿ॥ਲਾਰਾ
 ਮਇਆਕਰੇਨਹਦਿਸਭੁਛਨਿਜਾਇ॥ਦੇਵਨਹਾਰਭਤਾਰਪੁਭਨਿਮਖਨਮਨਹਿ
 ਥਸਾਇ॥ਲਾਲਚਛੁਠਥਿਕਰੇਮਹਇਆਸੰਪੈਮਨਮਾਹਿ॥ਲਪਦੇਰਗਿਨਿਦਕਮ
 ਹਤਿਨੁਪਸੰਗਿਥਹਾਇ॥ਤੁਧੁਭਵੈਤਾਥਖਸਿਲੈਹਿਧੈਸੰਗਿਖਰੇ॥ਨਨਕਭਾਵੈ
 ਪਾਥੁਹਮੁਪਹਨਹੀਰਤਰੇ॥੫੨॥ਸਲੋਕ॥ਥਤਪੀਤਖੇਲਤਹਸਤਭਰੇਜਨਮ
 ਐਕਾਭਵਜਲਤੇਕਾਛਹੁਪੁਭੁਨਾਨਕਤੰਗੀਟੇਕ॥੧॥੫ਉੜੀ॥ਖੇਲਤਖੇਲਤ
 ਆਇਓਅਨਿਕਜੋਨਿਦੁਖਪਾਇ॥ਖੇਦੁਮਿਟੈਸਾਧੁਮਿਲਤਸਤਿਗੁਰਥਚਨਸਮਾ
 ਇ॥ਖਿਮਾਗਹੀਸਚੁਸੀਚਿਆਖਾਇਓਅੰਮ੍ਰਿਤਨਾਮੁ॥ਖਗੀਕ੍ਰਿਪਾਠਕਰਭਈਅਨ
 ਦੁਸੁਖਥਿਸਮਾ॥ਖਿਪਨਿਥਾਹੀਥਹਤੁਲਾਭੁਘਰਿਅਏਪਤਿਵੰਤਾਖਗਦਿਲਾ
 ਸਗੁਰਿਦੀਅਆਇਮਿਲੈਭਗਵੰਤਾ॥ਆਪਨਕੀਅਕਰਹਿਆਪਿਆਗੈਪਾਛੈਆ
 ਪਿਆਨਨਕਸੇਉਸਗਾਐਜਿਘਟਿਘਟਿਹਰਿਆਥਿਆਪਿ॥੫੩॥ਸਲੋਕ॥ਆ
 ਏਪੁਭਸਣਾਗਤੀਕਿਰਪਾਨਿਧਿਦਇਆਲਾ॥ਏਕਅਖਰਹਰਿਮਨਿਥਸਤਨਨਕ
 ਹੋਤਨਿਹਾਲ॥੧॥੫ਉੜੀ॥ਅਖਰਮਹਿਤਿਭਵਦਿਪ੍ਰਥਧਾਗੇ॥ਅਖਰਕਰਿਕਰਿ
 ਥੇਰਥੀਚਰੇ॥ਅਖਰਸਾਸਤਸਿਮਿਤਿਪੁਰਾਨਾ॥ਅਖਰਨਦਕਥਨਵਖਿਆਨਾ॥
 ਅਖਰਮੁਕਤਿਜੁਗਤਿਭੈਭਗਮਾ॥ਅਖਰਕਰਮਕਿਰਤਸੁਚਧਰਮਾ॥ਵਿਸਟਮਾਨ
 ਅਖਰਹੈਜੋਤਾ॥ਨਨਕਪਾਰਥੁਮਹਿਨਰੇਲਪਾ॥੫੪॥ਸਲੋਕ॥ਹਥਿਕਲਮਅ
 ਗੰਮਸਤਕਿਲਿਖਾਵਤੀ॥ਉਗਣਿਹਰਿਸਭਸੰਗਾ॥ਅਨੁਪਰੁਪਾਵਤੀ॥ਉਸਤਤਿ
 ਕਹੀਨਜਾਇਮੁਖਹੁਤੁਹਾਰੀਆਮੇਹੀਦੇਖਿਦਗਸੁਨਾਨਕਥਲਿਹਾਰੀਆ॥੧॥
 ॥੫ਉੜੀ॥ਹੋਅਚਤਹੋਪਾਰਥੁਮਅਥਨਾਸੀਅਘਨਸਾਹੋਪੁਰਨੇਸਰਥਮੈ

ਦਖਤੰਜਨਗੁਣਤਾਸਾਹਿਸੰਗੀਹੇਨਿਰੰਕਾਰਹੇਨਿਗੁਣਸਭਟੇਕਾਹੇਗੋਬਿੰਦਹੇਗੁਣ
 ਨਿਧਨਜਾਕੈਸਦਾਬਿਬੇਕਾਹਿਅਪਰੰਪਰਹਰਿਹਰਹਿਭੀਹੇਵਨਹਾਗਹਿਸੰਤਹਕੇ
 ਸਦਾਸੰਗਿਨਿਧਾਅਧਾਰਾਹਿਠਾਕੁਰਹਿਦਾਸਰੰਮੈਨਿਗੁਣਗੁਨਨਹੀਕੇਇੰਨਾਨਕ
 ਦੀਜੈਨਾਮੁਨਾਖਉਧੀਐਪੋਹੇ॥੧੫॥ਸੋਲੇਕਾ॥ਗੁਰਦੇਵਮਾਤਗੁਰਦੇਵਪਿਤਾ
 ਗੁਰਦੇਵਸੁਆਮੀਪਰਮੇਸੁਰਾਗੁਰਦੇਵਸਖਾਅਗਿਆਨਭੰਜਨਗੁਰਦੇਵਬੰਧਪੰਜ
 ਦਗਾਗੁਰਦੇਵਦਾਤਾਰਿਨਾਮੁਉਪਦੇਸੈਗੁਰਦੇਵਸੰਤਨਿਰੋਧਗਾਗੁਰਦੇਵਸਾਤਿਸ
 ਤਿਥੁਧਿਮੁਰਤਿਗੁਰਦੇਵਪਰਸਪਰਸਪਗਾਗੁਰਦੇਵਤੀਰਥੁਅੰਮ੍ਰਿਤਸਰੋਵਰਗੁਰ
 ਗਿਆਨਮਜਨੁਅਪਰੰਪਰਾਗੁਰਦੇਵਕਰਤਾਸਭਿਪਾਪਹਰਤਗੁਰਦੇਵਪਤਿਤਪ
 ਵਿਤਕਰਾਗੁਰਦੇਵਆਦਿਜਗਾਦਿਜਗੁਜਗੁਗੁਰਦੇਵਮੰਤ੍ਰਹਰਿਜਪਿਓਧਗਾ
 ਗੁਰਦੇਵਸੰਗਤਿਪ੍ਰਭੋਮੇਲਿਕਰਿਕਿਰਪਾਹਮੁਕੁਪਾਪੀਜਿਤੁਲਾਗਿਤਗਾਗੁਰਦੇ
 ਵਸਤਿਗੁਰਪਰਬ੍ਰਹਮੁਪਰਮੇਸੁਰਗੁਰਦੇਵਨਾਨਕਹਰਿਨਾਮਸਕਰਾ॥੧॥ਏਹਸੋਲੇਕੁ
 ਆਦਿਅੰਤਿਪੜਣਾ॥

ਗਗੁਉਕੀਸੁਖਮਨੀਮਹਲਾ ੫ ॥ ੧੭ ਸਤਿਗੁਰਪੁਸ਼ਾਦਿ -
 ॥ਸੋਲੇਕਾ॥ਆਦਿਗੁਰੇਨਮਹਾਜੁਗਾਦਿਗੁਰੇਨਮਹਾਸਤਿਗੁਰੇਨਮਹਾਸੀ
 ਗੁਰਦੇਵੇਨਮਹਾ॥੧॥ਅਸਟਪਦੀ॥ਸਿਮਰਉਸਿਮਰਿਸਿਮਰਿਸੁਖਪਾਵਉ॥ਕ
 ਲਿਕੇਲੇਸਤਨਮਾਹਿਮਿਟਵਉ॥ਸਿਮਰਉਜਸੁਬਿਸੰਤਹਕੈ॥ਨਾਮੁਜਪਤਅਗ
 ਨਤਅਨੈਕੈ॥ਬੇਦਪੁਰਾਨਸਿਮ੍ਰਿਤਿਸੁਪਾਧਗਾਕੀਨੇਰਮਨਮਇਕਾਖਗਾ॥ਕਿਨਕ
 ਏਕਜਿਸੁਜੀਅਬਸਾਵੈ॥ਤੰਕੀਮਹਿਮਾਗਨੀਨਾਵੈ॥ਕੰਖੀਏਕੈਦਰਸੁਤਿਹਾਗਨ
 ਨਕਉਨਸੰਗਿਮਹਿਓਧਰੇ॥੧॥ਸੁਖਮਨੀਸੁਖਅੰਮ੍ਰਿਤਪ੍ਰਭਨਾਮਾਭਗਤਜਨਕੈਮ
 ਨਿਬਿਸਮੁ॥੧॥ਹਰਉ॥ਪ੍ਰਭਕੈਸਿਮਰਨਿਗਭਭਿਨਥਸੈ॥ਪ੍ਰਭਕੈਸਿਮਰਨਿਦੁਖਜ
 ਮੁਨਸੈ॥ਪ੍ਰਭਕੈਸਿਮਰਨਿਕਾਲੁਪਰਹੈ॥ਪ੍ਰਭਕੈਸਿਮਰਨਿਦੁਸਮਨੁਟਹੈ॥ਪ੍ਰਭਸਿਮਰ
 ਤਕਭੁਬਿਧਨੁਨਲਾਗੈ॥ਪ੍ਰਭਕੈਸਿਮਰਨਿਅਨਦਿਨੁਜਾਗੈ॥ਪ੍ਰਭਕੈਸਿਮਰਨਿਭਉ

ਨਥਿਅਪੈ॥ਪ੍ਰਭਕੈਸਿਮਰਨਿਦੁਖਨਾਸੰਤਪੈ॥ਪ੍ਰਭਕਸਿਮਰਨੁਸਾਧਕੈਸੰਗਿਅਸਰ
 ਬਨਿਧਨਾਨਕਹਰਿਗੰਗਿ॥੨॥ਪ੍ਰਭਕੈਸਿਮਰਨਿਗਿਧਿਸਿਧਿਨਉਨਿਧਿ॥ਪ੍ਰਭਕੈ
 ਸਿਮਰਨਿਗਿਆਨੁਪਿਆਨੁਤਤੁਧਿ॥ਪ੍ਰਭਕੈਸਿਮਰਨਿਜਪੁਤਪੁਪੁਜਾ॥ਪ੍ਰਭਕੈਸਿ
 ਮਰਨਿਬਿਨਸੈਦੁਜਾ॥ਪ੍ਰਭਕੈਸਿਮਰਨਿਤੀਰਥਇਸਨਾਨੀ॥ਪ੍ਰਭਕੈਸਿਮਰਨਿਦਰਗਹ
 ਮਾਨੀ॥ਪ੍ਰਭਕੈਸਿਮਰਨਿਹੋਇਸੁਭਲਾ॥ਪ੍ਰਭਕੈਸਿਮਰਨਿਸਫਲਫਲਾ॥ਸਿਮਰਨਿ
 ਜਿਨਿਆਪਿਸਿਮਰੇ॥ਨਾਨਕਤਾਕੈਲਾਗਉਪਏ॥੩॥ਪ੍ਰਭਕਸਿਮਰਨੁਸਭਤਉ
 ਚਾ॥ਪ੍ਰਭਕੈਸਿਮਰਨਿਉਧੋਗੁਚਾ॥ਪ੍ਰਭਕੈਸਿਮਰਨਿਤਿਸਨਾਭੁਣੈ॥ਪ੍ਰਭਕੈਸਿਮਰਨਿ
 ਸਭਕਿਛੁਸੁਣੈ॥ਪ੍ਰਭਕੈਸਿਮਰਨਿਨਾਹੀਜਮਤਾਸਾ॥ਪ੍ਰਭਕੈਸਿਮਰਨਿਪੁਰਨਾਸਾ॥
 ਪ੍ਰਭਕੈਸਿਮਰਨਿਨਕੀਮਲੁਜਾਇ॥ਅੰਮ੍ਰਿਤਨਾਮੁਹਿਦਮਾਹਿਸਮਾਇ॥ਪ੍ਰਭਜੀਬਸ
 ਹਿਸਾਧੀਰਗਸਨਾ॥ਨਾਨਕਜਨਕਾਦਾਸਨਦਸਨਾ॥੪॥ਪ੍ਰਭਕਉਸਿਮਰਹਿਸੇਪਨਵੰ
 ਤੇ॥ਪ੍ਰਭਕਉਸਿਮਰਹਿਸੇਪਤਿਵੰਤੇ॥ਪ੍ਰਭਕਉਸਿਮਰਹਿਸੇਜਨਪਰਵਾਨਾ॥ਪ੍ਰਭਕਉ
 ਸਿਮਰਹਿਸੇਪੁਰਖਪਰਧਾਨਾ॥ਪ੍ਰਭਕਉਸਿਮਰਹਿਸੇਬ੍ਰਹਮੁਹਿਤਾਜੋ॥ਪ੍ਰਭਕਉਸਿਮਰਹਿ
 ਸੇਸਰਬਕੇਰਾਜੋ॥ਪ੍ਰਭਕਉਸਿਮਰਹਿਸੇਸੁਖਵਾਸੀ॥ਪ੍ਰਭਕਉਸਦਾਅਥੁਨਾਸੀ॥ਪ੍ਰ
 ਸਿਮਰਨਿਤਲਾਗੋਜਿਨਿਆਪਿਦਇਆਲਾ॥ਨਾਨਕਜਨਕੀਮੰਗੈਰਵਾਨਾ॥੫॥
 ਪ੍ਰਭਕਉਸਿਮਰਹਿਸੇਪਰਉਪਕਾਗੀ॥ਪ੍ਰਭਕਉਸਿਮਰਹਿਤਿਨਸਦਥਲਿਹਾਗੀ॥ਪ੍ਰ
 ਭਕਉਸਿਮਰਹਿਸੇਮੁਖਸੁਹਾਵੈ॥ਪ੍ਰਭਕਉਸਿਮਰਹਿਤਿਨਸੁਖਬਿਹਾਵੈ॥ਪ੍ਰਭਕ
 ਉਸਿਮਰਹਿਤਿਨਅਤਮੁਜੀਤਾ॥ਪ੍ਰਭਕਉਸਿਮਰਹਿਤਿਨਿਰਮਲਗੀਤਾ॥ਪ੍ਰਭ
 ਕਉਸਿਮਰਹਿਤਿਨਅਨਦਘਨੇਗੇ॥ਪ੍ਰਭਕਉਸਿਮਰਹਿਬਸਹਿਹਰਿਨੇਗੇ॥ਸੰਤਕਿ
 ਰਪਤਅਨਦਿਨੁਜਾਗੀ॥ਨਾਨਕਸਿਮਰਨਿਪੂਰੋਭਾਗਿ॥੬॥ਪ੍ਰਭਕੈਸਿਮਰਨਿਕਾਰਜ
 ਪੁੰਗਾ॥ਪ੍ਰਭਕੈਸਿਮਰਨਿਕਬਹੁਨਣੁਗੇ॥ਪ੍ਰਭਕੈਸਿਮਰਨਿਹਰਿਗਨਬਾਨੀ॥ਪ੍ਰਭਕੈਸਿ
 ਮਰਨਿਸਹਜਿਸਮਾਨੀ॥ਪ੍ਰਭਕੈਸਿਮਰਨਿਨਿਚਲੁਆਸਨਾ॥ਪ੍ਰਭਕੈਸਿਮਰਨਿਕਮ
 ਲਾਭਿਗਾਸਨਾ॥ਪ੍ਰਭਕੈਸਿਮਰਨਿਅਨਦਦੁਨਕਾਗਾਸੁਪ੍ਰਭਸਿਮਰਨਕਾਅੰਤੁਨ
 ਪਾਗਾ॥ਸਿਮਰਹਿਸੇਜਨਜਿਨਕਉਪ੍ਰਭਮਇਆਨਾਨਕਤਿਨਜਨਸਗਨੀਪਇਆ॥੭॥
 ਹਰਿਸਿਮਰਨੁਕਰਿਭਗਤਪ੍ਰਗਟਾਏ॥ਹਰਿਸਿਮਰਨਿਲਾਗਿਬੇਦਉਪਾਏ॥ਹਰਿਸਿਮ
 ਰਨਿਭੇਸਿਧਜਤੀਦੇਤੋ॥ਹਰਿਸਿਮਰਨਿਨੀਚਚੁਭੰਟੀਜਾਤੋ॥ਹਰਿਸਿਮਰਨਿਧਾ
 ਗੀਭਧਰਨਾ॥ਸਿਮਰਿਸਿਮਰਿਹਰਿਕਾਰੁਨਕਰਨਾ॥ਹਰਿਸਿਮਰਨਿਕੀਓਸਗਲਾਕਾ
 ਗਾ॥ਹਰਿਸਿਮਰਨਿਮਹਿਆਪਿਨਿਰੰਕਾਰਾ॥ਕਰਿਕਿਰਪਾਜਿਸੁਆਪਿਭੁਣਾਇਆਨ

ਨਕਗਮੁਖਿਹੰਸਿਮਿਨਤਿਨਿਪਇਆ॥੧॥ਸਲੋਕ॥ਦੀਨਰਦਦੁਖਭੰਜ
 ਨਾਘਟਿਘਟਿਨਾਖਅਨਥਾਸਗਣਿਤਸਮੀਆਇਥਿਨਕਕੇਪ੍ਰਭਾਸਾ॥੧॥
 ਅਸਟਪਦ॥ਜਪਾਮਤਪਤਾਸੁਤਮੀਤਨਭਾਈ॥ਮਨਉਹਾਨਮੁਤਰੈਸੀਗਿਸਹ
 ਈ॥ਜਹਮਹਾਭਇਅਨਦੁਤਾਮਲੈ॥ਤਰੇਵੇਲਨਾਮੁਸੀਗਿਤੈਚਲੈ॥ਜਹਮੁ
 ਸਕਲਪਦੈਅਤਿਭਾਗੀ॥ਹਰਿਕੈਨਾਮੁਖਿਨਮਾਹਿਉਧਰੀ॥ਅਨਿਕਪੁਨਹਰਨਕ
 ਰਤਨਹੀਤਗੈ॥ਹਰਿਕੈਨਾਮੁਕੇਟਪਪਧਰਗੈ॥ਗੁਰਮੁਖਿਨਾਮੁਜਪਹਮਨਮੈਗੈ॥ਨਾਨ
 ਕਪਾਵਹੁਸੁਖਘਨੇ॥ਸਗਲਸਿਸਟਿਕੋਰਜਾਦੁਖੀਆ॥ਹਰਿਕਾਨਾਮੁਜਪਤਰੇ
 ਇਸੁਖੀਆ॥ਲਾਖਕੋਰੀਥੀਧਨਪੈਗੈ॥ਹਰਿਕਾਨਾਮੁਜਪਤਨਿਸਤਗੈ॥ਅਨਿਕਮਇ
 ਆਰੰਗਤਿਖਨਬੁਝਵੈ॥ਹਰਿਕਾਨਾਮੁਜਪਤਅਘਾਵੈ॥ਜਿਹਿਮਾਰਗਇਹਜਾਤਇ
 ਕੇਲਾ॥ਤਹਹਰਿਕਾਨਾਮੁਸੀਗਿਹੇਤਸੁਹੇਲਾ॥ਐਸਾਨਾਮੁਨਿਸਦਾਧਿਆਈਐ॥
 ਨਨਕਗੁਰਮੁਖਿਪਰਮਗਤਿਪਾਈਐ॥੨॥ਛੁਟਨਾਹੀਕੇਟਲਖਥਾਯੀ॥ਨਾਮੁਜਪ
 ਛਰਪਥਿਪਥਾਯੀ॥ਅਨਿਕਥਿਘਨਜਹਾਇਸੰਘਾਗੈ॥ਹਰਿਕਾਨਾਮੁਤਤਕਲਉਧੈਗੈ॥ਅ
 ਨਿਕਜੋਜਿਨਨੈਮੈਰਿਜੀਮਾ॥ਨਾਮੁਜਪਤਪਾਵੈਬਿਸ੍ਵਾਮੁ॥ਹਉਮੈਲਾਮਲੁਕਥਹੁਨੇਧੈ॥
 ॥ਹਰਿਕਾਨਾਮੁਕੇਟਪਾਧੈਵੈ॥ਐਸਾਨਾਮੁਜਪਹਮਨਗੰਗਾਨਨਕਪਾਈਐਸਾਧਕੈਸੀ॥੩॥
 ॥ਜਿਹਿਮਾਰਗਕੋਗੰਗਾਹਿਨਕੋਸਾ॥ਹਰਿਕਾਨਾਮੁਉਹਸੀਗਿਤਸਾ॥ਜਿਹਿਪੈਡਮਹਾਐਧ
 ਗੁਥਾਗਾ॥ਹਰਿਕਾਨਾਮੁਸੀਗਿਉਜੀਆਭਾ॥ਜਹਪਥਿਭੇਤਰੇਕੋਇਨਿਸਿਵਾਨੁ॥ਹਰਿਕਾਨਾਮੁ
 ਤਹਾਨਾਇਪਛਾਨੁ॥ਜਹਮਹਾਭੈਅਨਤਪਤਿਥੁਪਘਾਮਾ॥ਤਹਹਰਿਕੈਨਾਮਕੀਤਮਉ
 ਪਹਿਛਾਮਾ॥ਜਾਤਿਖਾਮਨਤੁਛਾਇਕਥੈ॥ਭਛਨਨਕਹਰਿਹਰਿਅੰਮ੍ਰਿਤਬਰਖੈ॥
 ॥੪॥ਭਗਤਜਨਾਕੀਥਰਤਨਾਮੁ॥ਸੰਤਜਨਕੇਮਨਿਬਿਸ੍ਵਾਮੁ॥ਹਰਿਕਾਨਾਮੁਦਾਸਕੀ
 ਓਟਾ॥ਹਰਿਕੈਨਾਮੁਉਧੈਰੋਜਨਕੇਟਾ॥ਹਰਿਜਸੁਕਰਤਸੰਤਦਿਨੁਗਤਿ॥ਹਰਿਹਰਿਅਵ
 ਥਪੁਸਾਧਕਮਾਤਾ॥ਹਰਿਜਨਕੇਹਰਿਨਾਮੁਨਿਧਾਨੁ॥ਪਾਧਬਹੁਮੁਜਨਕੀਨਿਦਾਨਾ॥ਸਨਤਨ
 ਐਸਤੰਗਏਕੈ॥ਨਨਕਜਨਕੈਬਿਗਤਿਥਿਥੈਕੈ॥੫॥ਹਰਿਕਾਨਾਮੁਜਨਕਉਮੁਕਤਿਉ
 ਗਤਿ॥ਹਰਿਕੈਨਾਮਿਜਨਕਉਤਿਪਤਿਭੁਗਤਿ॥ਹਰਿਕਾਨਾਮੁਜਨਕਉਪੁਰੰਗਾ॥ਹਰਿਨਾਮੁ
 ਜਪਤਕਥਪੈਨਤੰਗਾ॥ਹਰਿਕਾਨਾਮੁਜਨਕੀਵਡਿਓਈ॥ਹਰਿਕੈਨਾਮਿਜਨਕਉਤਪਈ
 ॥ਹਰਿਕਾਨਾਮੁਜਨਕਉਭੰਗੋਜੰਗਾ॥ਹਰਿਨਾਮੁਜਪਤਕਛੁਨਹੀਥਿਓਗਾ॥ਜਨਗਤਹਰਿ
 ਨਾਮਕੀਸੇਵਾ॥ਨਨਕਪੁਜੋਹਰਿਹਰਿਦੇਵਾ॥੬॥ਹਰਿਹਰਿਨਕੈਮਾਲੁਖਜੀਨਾ॥ਹਰਿਪ
 ਨੁਜਨਕਉਆਪਿਪ੍ਰਭਿਦੀਨਾ॥ਹਰਿਹਰਿਨਕੈਓਟਸਤਾਣੀ॥ਹਰਿਪ੍ਰਤਾਪਿਜਨਅਵ

ਨਜਾਣੀ॥ਚਿਤਿਪਤਿਜਨਹਰਿਸਿਰੀਤਾ॥ਸੁਨਸਮਾਧਿਨਾਮਿਸਿਮਾਤਾ॥ਅਠਪਹਰਜਨਹੁ
 ਰਿਹਰਿਜਪੈ॥ਹਰਿਕਾਭਗਤਪ੍ਰਗਟਨਹੀਛਪੈ॥ਹਰਿਕੀਭਗਤਿਮੁਕਤਿਥੁਪਕੈ॥ਨਨਕਜਨ
 ਸੀਗਿਕੇਤੇਤੇ॥੭॥ਪਾਹਜਾਤਏਹੁਹਰਿਕੈਨਾਮਾਕਾਮਧੇਨਹਰਿਹਰਿਗੁਣਗਾਮਾਸਭਤੇਉ
 ਤਮਹਰਿਕੀਕਥਾ॥ਨਾਮੁਸੁਨਤਦਰਦੁਖਲਥਾ॥ਨਾਮਕੀਮਹਿਮਾਸੰਤਰਿਦਵਸੈ॥ਸੰਤ
 ਪ੍ਰਤਪਦਰੁਤਸਭਨਸੈ॥ਸੰਤਕਾਸੰਗੁਵਡਭਾਗੀਪਾਈਐ॥ਸੰਤਕੀਸੇਵਾਨਾਮੁਧਿਆਈ
 ਐ॥ਨਾਮੁਤਲਿਕਛੁਅਵਹੁਨੇਹੋਇ॥ਨਨਕਗੁਰਮੁਖਿਨਾਮੁਪਾਵੈਜਨਕਉ॥੮॥
 ਸਲੋਕ॥ਬਹੁਸਾਸਤ੍ਰਬਹੁਸਿਮ੍ਰਤੀਪੈਸੋਰਥਛੰਢੇਲਾ॥ਪੁਜਸਿਨਾਹੀਹਰਿਹੋਰਨਾਨ
 ਕਨਮਅਮੇਲਾ॥੧॥ਅਸਟਪਦੀ॥ਜਾਪਤਪਗਿਆਨਸਭਧਿਆਨਾ॥ਖਟਸਾਸਤ੍ਰਸਿ
 ਮ੍ਰਿਤਿਵਖਿਆਨਾ॥ਜਿਗਅਭਿਆਸਕਰਮਧਰਮਕਿਰਿਆ॥ਸਗਲਤਿਆਗਿਥਨਮਧੇ
 ਫਿਰਿਆ॥ਅਨਿਕਪਰਕਾਰਕੀਏਬਹੁਜਤਨਾ॥ਪੁਨਦਾਨਹੋਮੈਬਹੁਤਨਾ॥ਸਗੁਰਕਾ
 ਇਉਮੈਕਰਿਗਤੀ॥ਵਰਤੇਨਮਕੈਬਹੁਭੰਤੀ॥ਨਹੀਤਲਿਗਮਨਮਥੀਚਾਗਿਨਾਨ
 ਕਗੁਰਮੁਖਿਨਾਮੁਜਪੀਐਇਕਿਥਾਗਾ॥ਨਉਥੰਛਪ੍ਰਥਮੀਫਿਰੇਚਿਹੁਜੀਵੈ॥ਮਹਾਉਚ
 ਸੁਤਪੀਸਰਬੀਵੈ॥ਅਗਨਿਮਾਹਿਭੇਮਤਪ੍ਰਨਾਕਨਿਕਅਸਵੈਦੇਹਭੁਮਦਾਨਾ॥ਨਿਉ
 ਣੀਕਰਮਕੈਬਹੁਆਸਨਾ॥ਜੈਨਮਾਰਗਜੰਜਮਅਤਿਸਾਧਨਾ॥ਨਿਮਖਨਿਮਖਕਰਿਸ
 ਗੁਰਕਾਵੈ॥ਤਉਭੀਹਉਮੈਮੈਲੁਨਜਾਵੈ॥ਹਰਿਕੈਨਾਮਿਸਮਸਹਿਕਛੁਨਹਿ॥ਨਾਨਕ
 ਗੁਰਮੁਖਿਨਾਮੁਜਪਤਗਤਿਪਾਹੀ॥੨॥ਮਨਕਾਮਨਤੀਰਥਦੇਹਭੁਟੈਗਾਬੁਧਮਾਨੁ
 ਮਨਤਹੁਟੈ॥ਸੋਚਿਕੈਰੇਦਿਨਸੁਅਰੁਗਤਿ॥ਮਨਕੀਮੈਲੁਨਤਨਤੇਜਾਤਿ॥ਇਸੁਦੇਹੀਕਉ
 ਬੁਧਸਾਧਨਕੈਗੈ॥ਮਨਤੇਕਥਹੁਨਥਿਥਿਆਟੈਗੈ॥ਜਲਹੋਧੈਵੈਬਹੁਦੇਹਅਨੀਤਿਸੁਸੁ
 ਧਕਹਹੋਇਕਾਚੀਭੀਤਿ॥ਮਨਹਰਿਕੈਨਾਮਕੀਮਹਿਮਾਉਚਾਨਨਕਨਾਮਿਉਧਰੋਪਤਿ
 ਥਥਹੁਮੁਚ॥੩॥ਬਹੁਤਸਿਆਣਪਜਮਕਾਭਉਥਿਆਪੈ॥ਅਨਿਕਜਤਨਕਥੈਰਿ
 ਸਨਨਹੀਧਪੈ॥ਭਖਅਨੇਕਅਗਨਿਨਹੀਭੁਣੈ॥ਕੋਟਿਉਪਾਵਦਰਗਹਨਹੀਸਿਣੈ॥ਛੁ
 ਟਸਿਨਹੀਭਿਪਇਅਲਿਅਮੋਧਿਥਿਆਪਹਿਮਾਇਆਜਾਣਿ॥ਅਵਰਕਰਤੁਭਿਸ
 ਗਲੀਜਮੁਭੈਨਾਗੋਬਿੰਦਭਜਨਥਿਨਤਿਲੁਨਹੀਮਨੈ॥ਹਰਿਕਾਨਾਮੁਜਪਤਤੁਖਜਾਇ
 ਨਾਨਕਥਲੈਸਹਜਿਸੁਭਾਇ॥੪॥ਚਾਹਿਪਦਾਰਥਜੋਕੈਮਾਗੈ॥ਸਾਧਜਨਕੀਸੇਵਲਾ
 ਗੈ॥ਜੋਕੈਅਪਨਾਦੁਖਮਿਟਾਵੈ॥ਹਰਿਹਰਿਨਾਮੁਹਿਦੈਸਦਗਾਵੈ॥ਜੋਕੈਅਪਨੀਸੇਭਲੈ
 ਗੈ॥ਸਾਧਸੀਗਿਹਉਹਉਮੈਛੰਡੈ॥ਜੋਕੈਜਨਮਮਰਨਤੇਭੈ॥ਸਾਧਜਨਕੀਸਰਨਪੈਗੈ॥
 ਜਿਸੁਜਨਕਉਪ੍ਰਭਦਰਸਪਿਆਸਾ॥ਨਨਕਤਾਕੈਬਲਿਬਲਿਜਾਸਾ॥੫॥ਸਗਲ

ਪ੍ਰਥਮ ਪਿਪ੍ਰਥੁਪਧਾਨਾ ਸਾਧਸੰਗਿ ਜਾ ਕੀ ਮੈ ਏਭਿ ਮਾਨਾ ਅਪਸਕਉ ਜੋ ਜੈ ਨੈ
ਨੀਚਾ ਸਉਗਨੀ ਐਸੋਤਉ ਚਾ ਜਾ ਕਾ ਮਨੁ ਹਿਸਗਲ ਕੀ ਗੀਨਾ ਹਿਗਹਿਨਾ ਮੁਤਿ
ਘਟਿ ਘਟਿ ਚੀਨਾ ਮਨਿ ਅਪਨੇ ਤੇ ਭੁਗਿ ਮਾਨਾ ਪੈ ਬੈਸਗਲ ਸਿਸਟਿ ਸਾਜਨਾ ਸੁ
ਖ ਦੁਖ ਜਨ ਸਮਝਿ ਸੇ ਤਾ ਨਾਨਕ ਪਪ੍ਰਨ ਪੀਲਾ ਪਾ ॥ ਨਿਗੁਨ ਕਉ ਧਨੁ ਤੇ
ਨਉ ਨਿਬਾਢੇ ਕਉ ਨਉ ਤੇ ਗਥਾਉ ਨਿਮਕਉ ਪੁਤੋ ਗੇਮਾਨਾ ਸਗਲ ਘਟਾ ਕਉ
ਦੇਵਉ ਚਾਨਾ ਕਰਨ ਕਾ ਵਨ ਨਾਹੁ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਅਪ
ਨੀਗਤਿ ਮਿਤਿ ਜਨ ਪੁਆਪੋ ਆਪਨ ਸੰਗਿ ਆਪਿ ਪ੍ਰਭਿਗਤੋ ਤੁਮਹੀ ਉਸਤਤਿ
ਮੰਤੋ ਹੋਇ ਨਾਨਕ ਅਵਰੁ ਜਾਨ ਸੋਕੇਇ ॥ ੧ ॥ ਸਰਬ ਪਰਮ ਪਿਸੇ ਸਤ ਪਰਮਾਹ
ਰਿਕੰਨ ਮੁਜਿ ਪਿਨਿਗਮਲ ਕਰਮੁ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧਸੰ
ਗਿ ਦੁਰਮ ਤਿਮਲੁ ਪਰਿਆ ਸਗਲ ਉਦਮ ਮਹਿ ਉਤਮੁ ਭਲਾ ਹਰਿ ਕਾਨ ਮੁਖ ਪੁ
ਰਜੀ ਅਸਦਾ ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ਹਰਿ ਕਾ ਸੁਸੁਨਿਗਸਨ ਬਖਸਿ
ਸਗਲ ਬਾਨੁ ਤਉ ਉਤਮੁ ਬਾਨਾਨਾਨਕ ਜਿਹ ਘਟਿ ਬੈਸੋਹਿਨਾ ਮੁ ॥ ੧ ॥ ੩ ॥
ਸੋਲੋਕੁ ॥ ਨਿਗੁਨੀ ਅਗੋਇ ਨਿਅਸੋ ਪ੍ਰਭੁ ਸਦਾ ਸਮਾਇ ॥ ਜਿਨਿ ਕੀ ਆਤਿ ਸੁਖਿ
ਤਿਗੁਨ ਨਕ ਨਿਬੀਨਾਇ ॥ ੧ ॥ ਅਸਟ ਪਦੀ ॥ ਮਈ ਅੰਕੇ ਗੁਨ ਚੇਤਿ ਪਰਨੀ
ਕਵਨ ਮੁਲ ਤੇ ਕਵਨ ਦਿਸਟਾਨੀ ॥ ਜਿਨਿ ਤੁਸਾ ਜਿਸਦਾ ਹਿਸੀ ਗਾਰਿਆ ਗਰਭ ਅ
ਗਨ ਮਹਿ ਜਿਨਿ ਪਿਉ ਬਹਿਆ ਬਾਗ ਬਿਵਸਥਾ ਭਵੇ ਪਿਪਿਅ ਹੋਏ ਧਾਭ ਜੋ ਬਨ
ਭੋਜਨ ਸੁਖ ਸੁਧਾ ਬਿਗਧਿ ਭਇਆ ਉਪਰਿ ਸਾਕੈ ਸੈਨਾ ਮੁਖਿ ਅਪਿਅ ਉਥੈ ਕੋਊ
ਨਾ ॥ ਇਹ ਨਿਗੁਨੁ ਗੁਨ ਕਉ ਭੁਝੈ ॥ ਬਖਸਿਲੇ ਪੁਤਉ ਨਾਨਕ ਸੀ ॥ ੧ ॥ ਜਿਹ ਪ੍ਰਸਾ
ਦਿ ਪਰਉਪਰਿ ਸੁਖ ਬਸਿਆ ਸੁਤ ਕ੍ਰਤਮੀ ਤਥਾ ਜਿਹਿ ਗਿਹ ਸਹਿ ॥ ਜਿਹਿ ਪ੍ਰਸਾਦਿ
ਪੀਵਹਿ ਸੀਤਲ ਜਲਾ ਸੁਖਦਾਈ ਪਦਨੁ ਪਾਵਰੁ ਅਮੁਲਾ ॥ ਜਿਹਿ ਪ੍ਰਸਾਦਿ ਭੋਗ
ਹਿ ਸਭਿ ਗਸਾ ਸਗਲ ਸਮਗੀ ਸੰਗਿ ਸਾਥਿ ਬਸਾ ॥ ਦੀਨੇ ਸਤ ਪਾਵਰਨੇ ਤੇਰੇ ਸਨ
ਤਿਸਹਿ ਤਿਅਗਿ ਅਵਰੁ ਸੰਗਿ ਰਨਾ ॥ ਐਸੇ ਦੇਖੁ ਮੁਕੁ ਅਧਾ ਬਿਅਪੈ ॥ ਨਾਨਕ ਕਹਿ
ਲੇਹੁ ਪ੍ਰਭ ਅਪੋ ॥ ੨ ॥ ਆਦਿ ਅੰਤਿ ਜੋ ਗਖਨਾਹੁ ॥ ਤਿਸਹਿ ਪ੍ਰੀਤਿ ਕਰੇ ਗਾਵਹੁ ॥ ਜੋ
ਕੀਸੇ ਵਨ ਨਿਪਿਧਾਵੈ ॥ ਤਸਿਉ ਮੁਕੁ ਮਨੁ ਨੀਲਾਵੈ ॥ ਜੋ ਠਾਕੁ ਸਦਾ ਸਦਾ ਹੋਹੁ ॥
ਤਕਉ ਅਧਾ ਜਾਨਤੁ ਦੁਗਾ ਜਾ ਕੀ ਵਹਲ ਪਾਵੈ ਵਰਗ ਮਾਨਾ ॥ ਤਿਸਹਿ ਬਿਸੇ ਮੇਰੁ
ਧਾਜਾਨਾ ॥ ਸਦਾ ਸਦਾ ਇਹੁ ਭੁਲਨਾਹੁ ॥ ਨਾਨਕ ਗਖਨਾਹੁ ਅਪਾਹੁ ॥ ੩ ॥ ਰਤਨ ਤਿਅ
ਗਿ ਕਉ ਭੀ ਸੰਗਿ ਰਚੈ ॥ ਸਾਹਿਬੁ ਭੀ ਭੁਲੈ ਗਿ ਮਚੈ ॥ ਜੋ ਭਫਨਾ ਸੁ ਅਸਥਿ ਮਨੀ ਜੋ

ਵਨੇਸੁਤੁਹਿਪਰਨੈਛੋਰਿਜਾਇਤਿਸਕਾਸੁਮੁਕਰੈਸੰਗਸਹਾਈਤਿਸੁਪਹਰੈ॥ਚੰਦ
 ਨਲੇਪੁਉਤਰੈਪੈਇਆਗਰਧਥਪ੍ਰੀਤਿਭਸਮਸੰਗਿਹੋਇਆਐਧੁਕੁਪਮਹਿਪਤਿਤਥਿਕ
 ਰਲਾਨਾਨਕਕਾਢਿਲੇਪੁਪੁਤਦਇਆ॥੪॥ਕਰਤੁਤਿਪਸੂਕੀਮਾਨਸਜਾਤਾਲੇ
 ਕਪਚਰਕਰੈਦਿਨੁਗਤਾਥਾਹਿਭੇਖਐਤਹਿਮਲੁਮਾਇਆਛਪਸਿਨਾਹਿਕਛੁਕ
 ਰੋਛਪਾਇਆਥਾਹਿਗਿਗਾਨਪਿਆਨਇਸਨਾਨਾਅੰਤਹਿਥਿਆਪੈਲੇਭਸੁਆਨ
 ਅੰਤਹਿਅਗਨਿਥਾਹਿਤਨੁਸੁਆਨਾਗਲਪਥਰਕੈਸੇਤਰੇਅਥਾਹਾਜਾਕੈਅੰਤ
 ਹਿਜੈਪੁਖੁਆਪਿਆਨਾਨਕਤੋਜਨਸਹਜਿਸਮਤਿ॥੫॥ਸੁਨਿਐਧਾਕੈਸੇਮਾਗੁਪਾਵੈ
 ॥ਕਰੁਗਹਿਲੇਪੁਭਿਕਿਨਿਥਏਵੈ॥ਕਾਥੁਣਾਰਤੁਭੁਣੈਭੋਗਨਿਸਿਕਹੀਐਤਉਸਮਣੈ
 ਭੋਗਾਕਾਥਿਸਨਪਦਗਵੈਗੁੰਗਾਜਛਨਕਰੈਤਉਭੀਸੁਰਭੰਗਾਕਾਪੁੰਗਲਪਗਰ
 ਤਪਭਵਨਾਨਾਹੀਹੋਤਉਪਾਉਭਗਵਨਾ॥ਕਰਤਾਰਕੁਰਣਾਮੈਦੀਨਬੇਨਤੀਕਰੈ॥ਨਾ
 ਨਕੁਤਮਹੀਕਿਰਪਤਰੈ॥੬॥ਸੰਗਿਸਹਾਈਸੁਆਵੈਨਚੀਤਿਜਿਥੇਗਈਤਸਿਉ
 ਪ੍ਰੀਤਿਥਾਥਲੁਆਕੇਗਿਹਿਭੀਤਹਿਥਸੈ॥ਅਨਦਕਲਮਾਇਅੰਗਸੈ॥ਵਿਦੁਕਰਿਮੈ
 ਮਨਹਿਪਰਤੀਤਿ॥ਕਾਲੁਨਾਦੈਮੂਕੈਰੀਤਿ॥ਬੈਥਬੈਥਪਕਮੰਕੁਪਮੇਯਾਛੁਭਿਕਾ
 ਮਹਾਲੇਭਯੋ॥ਇਆਤੁਜੁਗਤਿਥਿਨੈਕਤੀਜਨਮਾਨਾਨਕਰਾਖਿਲੇਪੁਅਪਨਕ
 ਰਿਕਮ॥੭॥ਤੁਭਾਕੁਰਤੁਮਪਹਿਅਰਾਸਿਜੀਉਪਿੰਡਸਭੁਤੋਗੈਸਿ॥ਤੁਮਮਾਤ
 ਪਿਤਾਮਥਾਰਕਤੋਗੈ॥ਤੁਮਹੀਕਿਰਪਾਮਹਿਸੁਖਘਨੇਗੈਕੋਇਨਜੈਤੁਮਹਾਅੰਤਾਉ
 ਰੋਤੇਉਚਭਗਵੰਤਾਸਗਲਸਮਗੀਤੁਮੈਸੁਤਿਧਗੀ॥ਤੁਮਤੋਹੋਇਸੁਆਗਿਆਕ
 ਗੀ॥ਤੁਮਹੀਗਤਿਮਿਤਿਤੁਮਹੀਜਨੀ॥ਨਾਨਕਦਾਸਦਾਕੁਰਥਨੀ॥੮॥ਸਲੋਕੁ॥
 ਦੇਨਾਹੁਪੁਭੁਛੋਡਿਕੈਲਾਗਹਿਆਨਸੁਆਇ॥ਨਾਨਕਕੁਨਸੀਣਹੀਥਿਨਾਵੈਪ
 ਤਿਜਾਇ॥੧॥ਅਸਟਪਦੀ॥ਦਸਥਸਤੁਲੇਪਾਛੈਪਾਵੈ॥ਏਕਥਸਤੁਕਰਨਿਥਿਥਿ
 ਗਵੈ॥ਏਕਭੀਨਦੇਇਸਭੀਹਿਹਿਲੇਇ॥ਤਉਮੂੜਾਕੁਕਾਰਕੇਗਇ॥ਜਿਸੁਹਕੁਰ
 ਸਿਉਨਾਹੀਚਗਾ॥ਤਾਕਉਕੀਜੈਸਦਾਨਸਕਾਰਾ॥ਜਾਕੈਮਨਿਲਾਗਪ੍ਰਭੁਮੀਠਾ॥ਸ
 ਰਥਸੁਖਤਾਤੁਮਨਿਦੁਠਾ॥ਜਿਸੁਜਨਅਪਨਾਹੁਕਮੁਮਨਇਆ॥ਸਰਬੋਥਕਨਨਕਤਿ
 ਨਿਪਾਇਆ॥੧॥ਅਗਨਤਸਾਹੁਅਪਨੀਦੇਗਸਿ॥ਖਾਤਪੀਤਥਰਤੈਅਨਦਉਲਾਸ
 ॥ਅਪਨੀਅਮਨਕਛੁਧਹਿਸਾਹੁਲੇਇਆਅਗਿਆਨੀਮਨਿਹੇਸੁਕੇਇ॥ਅਪਨੀਪ
 ਰਤੀਤਿਅਪਹੀਥੈਵੈ॥ਥਾਹੁਹਿਉਸਕਾਥਿਸਵਾਸੁਨਹੋਵੈ॥ਜਿਸਕੀਥਸਤਤਿਸੁਆਗੈ
 ਰਖੈ॥ਪ੍ਰਭੁਕੀਆਗਿਆਮਨੋਮਾਥੈ॥ਉਸਤੋਚਉਗਨਕਰੈਨਾਨਾ॥ਨਾਨਕਸਾਹਿਬੁਸ

ਦਵਦਿਆਲਾ॥੨॥ਅਨਿਕਭੀਤਿਮਾਇਕੋਤਾਸਰਪਰੋਵਤਜਾਨਅਨੇਤਾ॥ਬਿਰ
ਖਕੀਛਾਇਆਸਿਉਗੁਲਾਵੈ॥ਬਿਹੁਬਿਨਸੈਓਮਨਿਪਛੁਤਾਵੈ॥ਜੇਦੀਸੈਸੇਰਲ
ਨਹਾਗੁਲਪਟਹਿਓਤੰਓਪਐਧਗਾ॥ਬਟਾਉਸਿਉਜੋਲਾਵੈਨਹਾਤਕੈਉਭਿ
ਨਾਵੈਕੇਹਾ॥ਮਨਿਹਰਿਕੇਨਾਮਕੀਪੀਤੁਸੁਖਦਾਈ॥ਕਰਿਕਿਰਪਾਨਨਕਆਪਿਲਾਈ
ਲਾਈ॥੩॥ਮਿਥਿਆਤਨਪਨਕੁੰਥੁਸਥਾਇਆ॥ਮਿਥਿਆਹਉਮੈਮਤਮਾਇਆ॥ਮਿਥਿ
ਆਗੇਜਨਪਨਮਾਲਾ॥ਮਿਥਿਆਕਮਕ੍ਰੋਧਥਿਕਰਲਾ॥ਮਿਥਿਆਥਧਸਤੀਅਸੂਥ
ਸਤਾ॥ਮਿਥਿਆਗੰਗਾਸੰਗਿਮਾਇਆਪੇਖਿਹਸਤਾ॥ਮਿਥਿਆਧ੍ਰੋਹੁਮੇਹੁਅਭਮਾਨਾ॥ਮਿਥਿਆ
ਆਪਸੁਧਿਪਰਿਕਰਤਗਮਨਾ॥ਅਸਥਿਰਭਗਤਸਾਧਕੀਸਰਨਾ॥ਨਾਨਕਜਪਿਜਪਿਜੀਵੈ
ਹਰਿਕੇਚਰਨ॥੪॥ਮਿਥਿਆਸੁਣਨਪਰਨਿਦਾਸੁਨਹਿ॥ਮਿਥਿਆਹਸਤਪਰਕਰਥਕ
ਉਹਿਗੰ॥ਮਿਥਿਆਨੇਤ੍ਰਪੇਖਤਪਗਤਿਅਰੂਪਾਦਾ॥ਮਿਥਿਆਰਸਨਭੋਜਨਅਨਸ਼ੁਦਾ॥
ਮਿਥਿਆਚੰਨਪਰਥਿਕਾਰਕਉਪਾਵਹਿ॥ਮਿਥਿਆਮਨਪਰਲੋਤਲੁਭਾਵਹਿ॥ਮਿਥਿਆ
ਤਨਨਾਪਿਪਰਉਪਕਾਰਾ॥ਮਿਥਿਆਥਾਸੁਲੇਤਥਿਕਾਰਾ॥ਬਿਨੁਭੁਭੈਮਿਥਿਆਸਭਤੇ
॥ਸੁਫਲਦੇਹਨਨਕਹਰਿਹਰਿਨਮੁਲਾਈ॥੫॥ਬਿਰਥੀਸਾਕਤਕੀਆਰਜਾ॥ਸਾਚਬਿਨਾ
ਕਹੋਵਤਸੁਚਾ॥ਬਿਰਥਾਨਾਮਬਿਨਤਨੁਅੰਧਾ॥ਮੁਖਆਵਤਤਕੈਦੁਗੰਧਾ॥ਬਿਨਸਿਮ
ਗਨਦਿਨੈਨੈਬਿਰਥਾਵਿਹਾਇ॥ਮੇਘਬਿਨਜਿਉਥੀਜਾਇ॥ਗੋਬਿਦਭਜਨਬਿਨੁਬਿਰ
ਥੇਸਭਕਾਮਾ॥ਜਿਉਕਿਰਪਨਕੇਨਿਰਸਥਾਦਾ॥ਧੀਨਿਧੀਨਿਤਜਨਜਿਹਪਟਿਥਸਿਓ
ਹਰਿਨਾਉ॥ਨਾਨਕਤਕੈਥਲਿਥਲਿਜਾਉ॥੬॥ਹਤਅਵਰਕਛੁਅਵਰਕਮਾਦਤ
॥ਮਨਿਨਹੀਪੀਤਿਮੁਖਹੁਗੰਢੁਲਾਵਤਾ॥ਜਾਨਹਾਰਪ੍ਰਭੁਪ੍ਰਥੀਨਾ॥ਥਾਹਰਿਭੇਖਨਕ
ਹੁਤੀਨਾ॥ਅਵਰਉਪਦੇਸੈਆਪਿਨਕੈਗੈ॥ਆਵਤਜਾਵਤਜਨਮੈਮੈਗੈ॥ਜਿਸਕੈਅੰਤਬਿਥ
ਸੈਨਿਰਕਾਗੁ॥ਤਿਸਕੀਸਿਖਤੰਗੈਸੰਸਾਰੁ॥ਜਿਤੁਮਭਨੇਤਿਨਪ੍ਰਭਜਾਤਾ॥ਨਾਨਕਉਨਜਨ
ਚਰਨਪਰਤਾ॥੭॥ਕਰਉਸ਼ੇਨਤੀਪ੍ਰਥੁਰਮੁਸਭਜਾਨੈ॥ਆਪਨਕੀਆਆਪਹਿਮਾ
ਨੈ॥ਆਪਹਿਆਪਿਆਪਿਕਰਤਨਿਥੇਗਾ॥ਕਿਸੇਦੂਰਿਜਨਾਵਤਕਿਸੇਬੁਝਾਵਤੇਨਗੈ॥
ਉਪਾਵਸਿਆਨਪਸਗਲਤੇਹਰਤਾ॥ਸਭਕੁਛਜਾਨੈਆਤਮਕੀਹਰਤਾ॥ਜਿਸਭਾਵੈਤਿ
ਸੁਲਾਏਲਾਛਿਲਾਇ॥ਥਾਨਥਨਤਹਿਹਿਆਸਮਾਇਆਸੈਸੇਵਕੁਜਿਸੁਕਿਰਪਾਕਰੀ॥
ਨਿਮਖਨਿਮਖਜਪਿਨਾਨਕਹਰੀ॥੮॥੫॥ਸਲੋਕੁ॥ਕਾਮਕ੍ਰੋਧਅੰਗੁਲੇਭਮੇਹਬਿਨਸਿ
ਜਾਇਅੰਮੇਵਾ॥ਜਨਕਪ੍ਰਭਸਣਾਗਤੀਕਰਿਪ੍ਰਸਾਦੁਗੁਰਦੇਵ॥੧॥ਅਸਟਪਦੀ॥
ਜਿਹਿਪ੍ਰਸਾਦਿਛਤੀਹਅੰਮ੍ਰਿਤਖਾਹਿ॥ਤਿਸੁਭਕੁਰਕੁਉਰਖੁਮਨਮਾਹਿ॥ਜਿਹਿਪ੍ਰਸਾ

ਦਿਸੁਗੰਧਤਨਿਲਾਵਹਿ॥ਤਿਸਕਉਸਿਮਗਤਿਪਰਮਗਤਿਪਾਵਹਿ॥ਜਿਹਪ੍ਰਸਾਦਿਥਸ
ਰਿਸੁਖਮੰਦਗਿ॥ਤਿਸਹਿਧਿਆਇਸਦਾਮਨਿਅੰਦਗਿ॥ਜਿਹਿਪ੍ਰਸਾਦਿਗਿਹਸੰਗਿਸੁਖ
ਬਸਨਾ॥ਆਠਪਹਰਸਿਮਹਰੁਤਿਸੁਰਸਨਾ॥ਜਿਹਿਪ੍ਰਸਾਦਿਗੰਗਸਭੇਗਾ॥ਨਾਨਕਸਦਾ
ਪਿਆਈਐਪਿਆਵਨਜੇਗੁ॥੧॥ਜਿਹਿਪ੍ਰਸਾਦਿਪਟਪਟੰਥਗੁਛਾਵਹਿ॥ਤਿਸਹਿਤਿ
ਆਗਿਕਤਅਵਰਲੁਭਾਵਹਿ॥ਜਿਹਿਪ੍ਰਸਾਦਿਸੁਖਸੇਜੇਸੀਜੈ॥ਮਨਆਠਪਹਰਤਾ
ਕਾਜਸੁਗਾਵੀਜੈ॥ਜਿਹਿਪ੍ਰਸਾਦਿਤੁਭੁਸਭਕਉਮੈਨੈ॥ਮੁਖਤਾਕੇਜਸੁਰਸਨਾਥਖਾਨੈ
ਜਿਹਿਪ੍ਰਸਾਦਿਤੇਰੋਹਤਾਧਰਮੁ॥ਮਨਸਦਾਪਿਆਇਕੇਵਲਪਰਬ੍ਰਹਮੁ॥ਪ੍ਰਭਜੀ
ਜਪਤਰਗਹਮਨੁਪਾਵਹਿ॥ਨਾਨਕਪਤਿਸੇਤੀਘਰਿਜਾਵਹਿ॥੨॥ਜਿਹਿਪ੍ਰਸਾਦਿਅ
ਰੋਗਕੰਚਨਦੇਹੀ॥ਲਿਵਲਾਵਹੁਤਿਸੁਰਮਸੇਨਹੀ॥ਜਿਹਿਪ੍ਰਸਾਦਿਤੇਰੋਲਾਰਹਤਾਮ
ਨੁਸੁਖਪਾਵਹਿਹਿਹਿਜਸੁਕਤਾ॥ਜਿਹਿਪ੍ਰਸਾਦਿਤੇਰੋਸਗਲੇਛਿਵਦਕੈ॥ਮਨਿਸਰ
ਨੀਪਰਭਕੁਰਪ੍ਰਭਤਕੈ॥ਜਿਹਿਪ੍ਰਸਾਦਿਤੁਭੁਕੇਨਪਹੁਚੈ॥ਮਨਿਸਾਸਿਸਾਸਿਸਿਮਹਰੁਪ੍ਰ
ਭਉਚੈ॥ਜਿਹਿਪ੍ਰਸਾਦਿਪਈਦੁਰਲੰਭਦੇਹਾ॥ਨਾਨਕਤਕੀਭਗਤਿਕੇਹੋ॥੩॥ਜਿਹਿਪ੍ਰ
ਸਾਦਿਅਭੁਖਨਪਹਿਗੀਜੈ॥ਮਨਿਤਿਸੁਸਿਮਗਤਿਕਉਆਲਾਸੁਕੀਜੈ॥ਜਿਹਿਪ੍ਰਸਾਦਿਅ
ਸੂਰਤਾਅਸਵਰੀ॥ਮਨਤਿਸੁਪ੍ਰਭਕਉਕਬਹੁਨਬਿਸਾਗੀ॥ਜਿਹਿਪ੍ਰਸਾਦਿਥਗੀਮਲ
ਖਧਨਾ॥ਹਥੁਪ੍ਰਗੇਪ੍ਰਭਅਪਨੇਮਨਾ॥ਜਿਨਿਤੀਗੰਮਨਿਥਨਤਥਨਾਈ॥ਉਠਤਥੈਠਤਮ
ਦਤਿਸਹਿਧਿਆਈ॥ਤਿਸਹਿਧਿਆਇਜੇਦੁਕਅਲਖੈ॥ਈਹਉਠੇਰੋਗੀਜੈ॥੪॥
ਜਿਹਿਪ੍ਰਸਾਦਿਕਗਹਿਪ੍ਰਿਨਥਹੁਛਾਨਾ॥ਮਨਆਠਪਹਰਕਤਿਸਕਾਪਿਆਨੁ॥ਜਿਹਿਪ੍ਰਸਾ
ਦਿਤੁਆਚਾਰਥਿਉਹੀ॥ਤਿਸੁਪ੍ਰਭਕਉਸਾਸਿਸਾਸਿਚਿਤੀਗੀ॥ਜਿਹਿਪ੍ਰਸਾਦਿਤੇਰੋਸੁੰਦਰੁ
ਰੁਪਾਸਿਪ੍ਰਭਸਿਮਹਰੁਸਦਾਅਨੁਪਾ॥ਜਿਹਿਪ੍ਰਸਾਦਿਤੇਰੀਨੀਕੀ॥ਸਿਪ੍ਰਭਸਿਮਹਿਸਦਾਦਿ
ਰੁਗੀ॥ਜਿਹਿਪ੍ਰਸਾਦਿਤੇਰੀਪਤਿਰੋਗੈ॥ਗੁਰਪ੍ਰਸਾਦਿਨਾਨਕਜਸੁਕੈ॥੫॥ਜਿਹਿਪ੍ਰਸਾਦਿ
ਸੁਨਹਿਕਰਨਾ॥ਜਿਹਿਪ੍ਰਸਾਦਿਪੇਖਹਿਥਿਸਮਾਦਾ॥ਜਿਹਿਥਲਹਿਅੰਮ੍ਰਿਤਰਸਨਾ॥
ਜਿਹਿਪ੍ਰਸਾਦਿਸੁਖਸਹਜੇਥਸਨਾ॥ਜਿਹਿਪ੍ਰਸਾਦਿਸਤਕਰਿਚਲਹਿ॥ਜਿਹਿਪ੍ਰਸਾਦਿ
ਸੁਪੁਰਨਲਹਿ॥ਜਿਹਿਪ੍ਰਸਾਦਿਪਰਮਗਤਿਪਾਵਹਿ॥ਜਿਹਿਪ੍ਰਸਾਦਿਸੁਖਸਹਜੇਸ
ਮਾਵੈਗੀ॥ਐਸਪ੍ਰਭੁਤਿਆਗਿਅਵਰਕਤਲਾਗਾ॥ਗੁਰਪ੍ਰਸਾਦਿਨਾਨਕਮਨਿਜਾਗਾ॥
੬॥ਜਿਹਿਪ੍ਰਸਾਦਿਤੁਪ੍ਰਗਟਸੰਸਾਰੀ॥ਤਿਸੁਪ੍ਰਭਕਉਮੁਲਿਨਮਨੁਥਿਸਾਗੀ॥ਜਿਹਿ
ਪ੍ਰਸਾਦਿਤੇਰੋਪ੍ਰਭਤਪ੍ਰਾਗੇਮਨੁਕੇਤੁਤਕਉਥਾਪਾ॥ਜਿਹਿਪ੍ਰਸਾਦਿਤੇਰੋਕਾਜਪੁਗਾ॥ਤਿ
ਸਹਿਜਾਮਨਸਦਾਹੁਗੈ॥ਜਿਹਿਪ੍ਰਸਾਦਿਤੁਪਾਵਹਿਸਾਚਾ॥ਗੇਮਨਮੈਰੇਤੁਤਾਸਿਉਹਾਉ

ਪ੍ਰਭਾਤ

॥ਜਿਹਿਪ੍ਰਸਾਦਿਸਭਕੀਗਤਿਹੋਇ॥ਨਨਕਜਪੁਜਪੈਜਪੁਸੇਇ॥੧॥ਆਪਿਜਪ
ਏਜਪੈਸੇਨਾਏ॥ਆਪਿਗਵਏਸੋਹਗਿਗੁਣਗਾਉ॥ਪ੍ਰਕਿਰਪਾਹੋਇਪ੍ਰਗਾਸੁਪ੍ਰਭੁ
ਇਅੰਤਕਮਲਪ੍ਰਗਾਸਾਪ੍ਰਭੁਸੁਪ੍ਰੀਨਥਸੈਮਨਿਸੇਇ॥ਪ੍ਰਭੁਇਅੰਤਮਤਿਉਤਮਹੋਇ
॥ਸਰਬਨਿਧਨਪ੍ਰਭਤੇਗੀਮਇਆ॥ਆਪੁਕਛੁਨਕਿਨਤੁਲਾਇਆ॥ਜਿਤੁਜਿਤੁਲਾ
ਵਹਤਿਤੁਤਿਤੁਲਗਹਿਹਿਨਾਥ॥ਨਨਕਇਨਕੋਕਛੁਨਾਥ॥੮॥੬॥ਸਲੋਕ॥ਅਗ
ਮਅਗਾਪਿਪ੍ਰਥੁਮੁਸੇਇ॥ਜੇਜਕੈਸੋਮੁਕਤਹੋਇ॥ਸੁਨਿਮੀਤਾਨਾਨਕਬਿਨਵੰਤਾ॥
ਸਾਧਜਨਕੀਅਚਰਜਕਥਾ॥੧॥ਅਸਟਪਦੀ॥ਸਾਧਕੈਸੰਗਿਮੁਖਉਜਲਹੋਤਾ॥ਸਾ
ਧਸੰਗਿਮਲਸਗਲੀਖੇਤਾ॥ਸਾਧਕੈਸੰਗਿਮਿਏਅਭਮਨਾ॥ਸਾਧਕੈਸੰਗਿਪ੍ਰਗਟੈਸੁਗਿ
ਅਨਾ॥ਸਾਧਕੈਸੰਗਿਬੁਝੈਪ੍ਰਭਨਾ॥ਸਾਧਸੰਗਿਸਭਹੋਤਨਿਥਗਾ॥ਸਾਧਕੈਸੰਗਿਪ੍ਰਏਨਾ
ਮੁਹਤਨਾ॥ਸਾਧਕੈਸੰਗਿਏਕਉਪਹਿਜਤਨਾ॥ਸਾਧਕੀਮਧਾਥਗੈਕਉਨੁਪਾਨੀ॥ਨਨਕਸਾ
ਧਕੈਸਿਭਾਪ੍ਰਭਾਹਿਮਮਨੀ॥੧॥ਸਾਧਕੈਸੰਗਿਅਗਚਰੁਮਿਲੈ॥ਸਾਧਕੈਸੰਗਿਸਦਪ
ਰੁਛਲੈ॥ਸਾਧਕੈਸੰਗਿਅਵਹਿਸਿਧਿਚੰਚਾ॥ਸਾਧਸੰਗਿਅੰਤਰਸੁਭੰਚਾ॥ਸਾਧਸੰਗਿ
ਹੋਇਸਭਕੀਰੇਨਾ॥ਸਾਧਕੈਸੰਗਿਮਨੋਹਥੈਨਾ॥ਸਾਧਕੈਸੰਗਿਨਕਤੁਪਾਵੈ॥ਸਾਧਸੰਗਿ
ਅਸਥਿਤਿਮਨੁਪਾਵੈ॥ਸਾਧਕੈਸੰਗਿਮਾਇਅਤੇਭਿਨਾ॥ਸਾਧਸੰਗਿਨਾਨਕਪ੍ਰਭਸੁਪ੍ਰਸੰਨ
॥੨॥ਸਾਧਸੰਗਿਦੁਸਮਨਸਭਮੀਤਾ॥ਸਾਧੁਕੈਸੰਗਿਮਹਪੁਨੀਤਾ॥ਸਾਧਸੰਗਿਕਿਸਸਿਉਨ
ਹੀਬੈਗਾ॥ਸਾਧਕੈਸੰਗਿਨਥੀਗਾਬੈਗਾ॥ਸਾਧਕੈਸੰਗਿਨਾਹੀਕੈਮੰਦਾ॥ਸਾਧਸੰਗਿਜਨੈਪਰਮ
ਨੰਦਾ॥ਸਾਧਕੈਸੰਗਿਨਾਹੀਹੋਤਪ੍ਰਾ॥ਸਾਧਕੈਸੰਗਿਤਜੈਸੁਭਾਪ੍ਰਾ॥ਆਪੇਜਨੈਸਾਧ
ਭਈ॥ਨਨਕਸਾਧਪ੍ਰਭੁਥਨਿਆਈ॥੩॥ਸਾਧਕੈਸੰਗਿਨਕਥੁਪਾਵੈ॥ਸਾਧਕੈਸੰਗਿ
ਦਾਸੁਖਪਾਵੈ॥ਸਾਧਕੈਸੰਗਿਬਸਤੁਅਗੋਚਰੁਲਾਪੈ॥ਸਾਧੁਸੰਗਿਅਜਰੁਸੋਪੈ॥ਸਾਧਕੈ
ਸੰਗਿਥੈਸਥਾਨਉਚੈ॥ਸਾਧਕੈਸੰਗਿਮਹਲਿਪਹੁਚੈ॥ਸਾਧਕੈਸੰਗਿਵਿਕੈਸਭਿਧਮਾਸਾ
ਧਕੈਸੰਗਿਕੇਵਲਪ੍ਰਥੁਮਾ॥ਸਾਧਕੈਸੰਗਿਪ੍ਰਏਨਾਮਨਿਧਾਨਾ॥ਨਨਕਸਾਧੁਕੈਕੁਰਬਾਨ
॥੪॥ਸਾਧਕੈਸੰਗਿਸਭਕੁਲਉਧਾਗੈ॥ਸਾਧਸੰਗਿਸਾਜਨਮੀਤਕੁਟਬਨਿਸਤਗੈ॥ਸਾਧੁਕੈਸੰ
ਗਿਸੇਧਨੁਪਾਵੈ॥ਜਿਸੁਧਨਤੇਸਭਕੈਵਰਸਾਵੈ॥ਸਾਧਸੰਗਿਧਰਮਗਇਕੈਰੈਸੇਵਾ॥ਸਾਧਕੈਸੰ
ਗਿਸਭਾਸੁਰਦੇਵਾ॥ਸਾਧੁਕੈਸੰਗਿਪਪਲਾਇਨਿ॥ਸਾਧਸੰਗਿਅੰਮਿਤਗੁਨਗਾਇਨਿ॥ਸਾ
ਧਕੈਸੰਗਿਸੁਥਾਨਗੀਮਾ॥ਨਨਕਸਾਧਕੈਸੰਗਿਸਫਲਜਨੰਮ॥੫॥ਸਾਧਕੈਸੰਗਿਨਹੀਕਛੁ
ਘਾਲਾ॥ਦਰਸਨੁਭੇਤਹੋਤਨਿਧਾਲਾ॥ਸਾਧਕੈਸੰਗਿਕਲੁਖਤਹੋਗੈ॥ਸਾਧਕੈਸੰਗਿਨਕ
ਪਰਹੋਗੈ॥ਸਾਧਕੈਸੰਗਿਏਹਾਉਹਾਸੁਹੋਲਾ॥ਸਾਧਸੰਗਿਬਿਛੁਰਤਹਿਮੇਲਾ॥ਜੇਇਕੈ

ਇਕੋਲੁਪਾਵੈ॥ਸਾਧਕੈਸੰਗਿਨਬਿਰਥਾਜਾਵੈ॥ਪ੍ਰਥੁਮੁਸਾਧਿਰਥਸੈ॥ਨਨਕਉਧਰੈਸਾਧ
ਸੁਨਿਰਸੈ॥੬॥ਸਾਧਕੈਸੰਗਿਸੁਨਉਹਿਨਾਉ॥ਸਾਧਸੰਗਿਹਰਿਕੈਗੁਨਗਾਉ॥ਸਾਧਕੈਸੰਗਿਨ
ਮਨਤੇਬਿਸੈਗੈ॥ਸਾਧਸੰਗਿਸਰਪਹਨਿਸਤਹੋਗੈ॥ਸਾਧਕੈਸੰਗਿਲਗੈਪ੍ਰਭਮੀਠਾ॥ਸਾਧੁਕੈਸੰਗਿ
ਘਟਿਘਟਿਭੀਠਾ॥ਸਾਧਸੰਗਿਭਏਅਗਿਅਕਗੈ॥ਸਾਧਸੰਗਿਗਤਿਭਈਹਮਾਗੈ॥ਸਾਧਕੈ
ਸੰਗਿਮਿਏਸਭਰੇਗਾ॥ਨਨਕਸਾਧਕੈਸੰਗਿਜੋਗੈ॥੭॥ਸਾਧਕੀਮਹਿਮਾਥੈਨਾਨਾ॥ਜੇਤਾਸੁ
ਨਹੋਤਤਾਥਖਾਨਾਨਾ॥ਸਾਧਕੀਉਪਸਾਇਹੁਲਟੇਤੁਹਿ॥ਸਾਧਕੀਉਪਮਾਹੀਭਰਪੁ
ਗਿ॥ਸਾਧਕੀਸਿਭਾਕਾਨਾਹੀਅੰਤਾ॥ਸਾਧਕੀਸਿਭਾਸਦਾਥਿਅੰਤਾ॥ਸਾਧਕੀਸਿਭਾਉਚਤੰ
ਉਚੀ॥ਸਾਧਕੀਸਿਭਾਮੁਚਤੇਮੁਚੀ॥ਸਾਧਕੀਸਿਭਾਸਾਧਥਨਿਆਈ॥ਨਨਕਸਾਧਪ੍ਰਭਭੇ
ਦਨਭਈ॥੮॥੬॥ਸਲੋਕ॥ਮਨਿਸਾਚਾਮੁਖਿਸਾਚੈਸੇਇ॥ਅਵਰੁਨਪੈਏਕਸਾਥਿਨਕੈਇ
॥ਨਨਕਇਲਛਣਬ੍ਰਹਮਗਿਆਨੀਹੋਇ॥੧॥ਅਸਟਪਦੀ॥ਬ੍ਰਹਮਗਿਆਨੀਸਦਾਨਿਰ
ਲੇਪਾ॥ਜੈਸੋਜਲਸਾਧਿਕਮਲਅਲੇਪਾ॥ਬ੍ਰਹਮਗਿਆਨੀਸਦਾਨਿਰਦੇਖਾ॥ਜੈਸੋਸੁਗਰਬ
ਕਉਸੇਖਾ॥ਬ੍ਰਹਮਗਿਆਨੀਕੈਵਿਸਟਿਸਮਾਨਿ॥ਜੈਸੋਗਜਰਕਉਲਾਗੈਤੁਲਿਪਵਨ
॥ਬ੍ਰਹਮਗਿਆਨੀਕੈਪੀਰਜੁਏਕਾ॥ਜਿਉਬਸੁਧਕਉਪਦੈਕਉਚਰਨਲੇਪਾ॥ਬ੍ਰਹਮਗਿਆ
ਨੀਕੈਇਹੁਨਾਉ॥ਨਨਕਜਿਉਪਾਵਕਾਸਹਜਿਸੁਭਾਉ॥੧॥ਬ੍ਰਹਮਗਿਆਨੀਨਿਰਮ
ਲਤੇਨਿਰਮਲਾ॥ਜੈਸੋਮੈਲੁਨਲਾਗੈਜਲਾ॥ਬ੍ਰਹਮਗਿਆਨੀਕੈਮਨਿਹੋਇਪਰਗਾਸਾ॥ਜੈ
ਸੋਪਉਪਰਿਆਕਾਸਾ॥ਬ੍ਰਹਮਗਿਆਨੀਕੈਮਿਤ੍ਰਸਤ੍ਰਸਮਾਨਾ॥ਬ੍ਰਹਮਗਿਆਨੀਕੈਨਹੀਅਭ
ਮਨਾ॥ਬ੍ਰਹਮਗਿਆਨੀਉਚਤੇਉਚਾ॥ਸਾਧਸੰਗਿਨੈਸੁਭੰਚੈਰਾ॥ਬ੍ਰਹਮਗਿਆਨੀਸੋ
ਜਭਈ॥ਨਨਕਜਿਨਿਪੁਭੁਆਪਿਕਹੋਇ॥੨॥ਬ੍ਰਹਮਗਿਆਨੀਸਗਲਕੀਗੰਨਾ॥ਅਤਮ
ਗੁਥੁਬ੍ਰਹਮਗਿਆਨੀਚੀਨਾ॥ਬ੍ਰਹਮਗਿਆਨੀਕੀਸਭਉਪਰਿਮਇਆ॥ਬ੍ਰਹਮਗਿਆਨੀਤੇ
ਕੁਭੁਗਨਭਇਆ॥ਬ੍ਰਹਮਗਿਆਨੀਸਦਾਸਮਦਰਸੀ॥ਬ੍ਰਹਮਗਿਆਨੀਕੀਵਿਸਟਿਅੰ
ਮਿਤ੍ਰਬਰਸੀ॥ਬ੍ਰਹਮਗਿਆਨੀਥੰਪਨਤੇਮੁਕਤਾ॥ਬ੍ਰਹਮਗਿਆਨੀਕੀਨਿਰਮਲਗੁਣਾ॥
ਬ੍ਰਹਮਗਿਆਨੀਕਾਭੋਜਨਗਿਆਨਾ॥ਨਨਕਬ੍ਰਹਮਗਿਆਨੀਕਾਬ੍ਰਹਮਪਿਆਨੁ॥੩॥ਬ੍ਰ
ਹਮਗਿਆਨੀਕੀਏਕਉਪਰਿਆਸਾ॥ਬ੍ਰਹਮਗਿਆਨੀਕਾਨਹੀਥਿਨਾਸਾ॥ਬ੍ਰਹਮਗਿਆਨੀਕੈਗ
ਰੀਬੀਸਮਾਧਾ॥ਬ੍ਰਹਮਗਿਆਨੀਪਰਉਪਕਾਰਉਮਾਧਾ॥ਬ੍ਰਹਮਗਿਆਨੀਕੈਨਹੀਧਾ॥ਬ੍ਰ
ਹਮਗਿਆਨੀਲੇਖਾਵਤੁਥੰਧਾ॥ਬ੍ਰਹਮਗਿਆਨੀਕੈਹੋਇਸਭਲਾ॥ਬ੍ਰਹਮਗਿਆਨੀਸੁਫਲੇਫ
ਲਾ॥ਬ੍ਰਹਮਗਿਆਨੀਸੰਗਿਸਗਲਉਧਾਗਾ॥ਨਨਕਬ੍ਰਹਮਗਿਆਨੀਜਪੈਸਗਲਸੇਸਾ॥੪॥
ਬ੍ਰਹਮਗਿਆਨੀਕੈਏਕੋਗੈ॥ਬ੍ਰਹਮਗਿਆਨੀਕੈਥੈਪ੍ਰਭਸੰਗਿ॥ਬ੍ਰਹਮਗਿਆਨੀਕੈਨਾਮੁਅ

ਧਰਮਾਥੁਮਗਿਆਨੀਕੋਨਾਮਪੁਰਵਾਥੁਮਗਿਆਨੀਸਦਾਸਦਾਜਗਤਾਥੁਮਗਿਆਨੀਅੰਤਰਿਧਿਤਿਅਗਤਾਥੁਮਗਿਆਨੀਕੋਮਨਿਪਰਮਾਨੰਦਾਥੁਮਗਿਆਨੀਕੋਪਸਦਾਨੰਦਾਥੁਮਗਿਆਨੀਸੁਖਸਤ੍ਰਿਧਿਤਿਵਸਾਨਨਕਥੁਮਗਿਆਨੀਕਾਨਪੀਥਿਨਮ॥੫॥ਥੁਮਗਿਆਨੀਬੁਧਮਕਾਥੇਤਾਥੁਮਗਿਆਨੀਏਕਸੰਗਿਏਤਾਥੁਮਗਿਆਨੀਕੋਏਏਅੰਤਾਥੁਮਗਿਆਨੀਕਾਨਿਗਮਲਸੰਤਾਥੁਮਗਿਆਨੀਜਿਸੁਕਰੈਪ੍ਰਭਾਅਪਿਥੁਮਗਿਆਨੀਕੈਥਤਪਰਤਪਾਥੁਮਗਿਆਨੀਕਾਦਸੁਬਭਗੀਪਾਈਐਥੁਮਗਿਆਨੀਕਉਥਲਿਥਲਿਜਾਈਐਥੁਮਗਿਆਨੀਕਉਥੇਜਪਿਮਹੇਸੁਗਾਨਨਕਥੁਮਗਿਆਨੀਪਿਪਰਮੇਸੁਗ॥੬॥ਥੁਮਗਿਆਨੀਕੀਕੀਮਤਿਨਾਥੁਮਗਿਆਨੀਕੇਸਗਲਮਨਾਥੁਮਗਿਆਨੀਕਾਕਉਨਜਾਣੈਤੇਤਾਥੁਮਗਿਆਨੀਕਉਸਦਅੰਦੇਸਾਥੁਮਗਿਆਨੀਕੁਥਿਅਨਾਇਅਧਕਥੁਮਗਿਆਨੀਸਰਬਕਾਠਕੁਥੁਮਗਿਆਨੀਕੀਮਤਿਕਉਥਖਾਨੋਥੁਮਗਿਆਨੀਕੀਗਤਿਥੁਮਗਿਆਨੀਜੋਨਾਥੁਮਗਿਆਨੀਕਅੰਤੁਨਪਗਾਨਨਕਥੁਮਗਿਆਨੀਕਉਸਦਾਨਮਸਕਾਗੁ॥੭॥ਥੁਮਗਿਆਨੀਸਤਸਿਸਟਿਕਕਤਾਥੁਮਗਿਆਨੀਸਦਾਜੀਵਨਾਹੀਮਤਾਥੁਮਗਿਆਨੀਮਕਤਿਜੁਗਤਿਜੀਅਕਾਦਤਾਥੁਮਗਿਆਨੀਪੁਰੁਪੁਰਖੁਥਿਧਤਾਥੁਮਗਿਆਨੀਅਨਖਕਾਨਥੁਮਗਿਆਨੀਕਸਭਉਪਹਿਤਥੁਮਗਿਆਨੀਕਸਗਲਾਕਗਾਥੁਮਗਿਆਨੀਅਪਿਨਿਰੰਕਾਥੁਮਗਿਆਨੀਕੀਸੇਤਾਥੁਮਗਿਆਨੀਬਨੀਨਨਕਥੁਮਗਿਆਨੀਸਰਬਕਾਧਨੀ॥੮॥ਸੋਲਕੁ॥ਉਥਿਧੈਰੋਜੋਅੰਤਰਿਨਾਮੁਸਰਬਾਧੈਧੈਭਗਵਾਨੁਨਿਮਖਨਿਮਖੰਕਰਨਮਸਕੈਗਾਨਨਕਉਪਰਸੁਸਗਲਾਨਿਸਤਾਗੈ॥੧॥ਅਸਟਪਦੀ॥ਮਿਥਿਅਨਪੀਰਸਨਪਰਸਾਮਨਮਹਿਪ੍ਰੀਤਨਿਰੰਜਨਦਰਸਾਪਰਤ੍ਰਿਅਰੂਪਨਪੈਨੇਕਸਧਕੀਟਲਸੰਤਸੰਗਿਏਤਾਕਰਨਮਸੈਨਕਾਹੁਕੀਨਿਦਾਸਭਤੇਜਨੈਅਪਸਕਉਮੰਦਗੁਰਪਰਸਾਦਿਥਿਅਪਰਹੈਮਨਕੀਬਾਸਨਮਨਤੇਤਾਏਈਜਿਤਪੰਚਦੇਖਤੇਤਾਨਨਕਕੋਟਿਮਧੈਕੋਐਸਾਪਰਸਾ॥੨॥ਧੈਸਨੇਸੋਜਿਸੁਧਿਗਿਸੁਪਸੰਨਾਥਿਸਨਕੀਇਆਤੇਏਭੰਨਾਕਰਮਕਰਤੇਵੈਨਿਰਕਰਮਾਤਿਸੁਥੈਸਨੇਕਾਨਿਰਮਲਾਧਰਮਾਕਾਠਲਾਕੀਏਭਨਾਥੈਛੋਕੇਵਲਭਗਤੀਕਰਤਮੰਗਿਰਾਏਮਨਿਤਨਿਅੰਤਰਿਸਿਸਰਨਗੋਪਲਾਸਭਉਪਹਿਰੇਤਕਿਰਪਲਾਅਪਿਧਿਵੈਅਵਹਨਮੁਜਪਾਵੈਨਾਨਕਉਧੈਸਨੇਪਰਮਗਤਿਪਾਵੈ॥੩॥ਭਗਉਤੀਭਗਵੰਭਗਤਿਕਾਰੰਗੁਸਗਲਤਿਅਗੈਤਸਦਕਸੰਗਾਮਨਤੇਥਿਨਸੈਸਗਲਭਗਮਾਕਰਿਪ੍ਰਜੈਸਗਲਪਰਬ੍ਰਹਮਾਸਾਧਸੰਗਿਪਾਮ

ਉਥੈ॥ਤਿਸੁਭਗਉਤੀਕੀਮਤਿਉਤਮੁਹੈ॥ਭਗਵੰਤਕੀਟਲਕਰੈਨਿਤੀਤਾਮਨਤਨੁਅਪੈਥਿਸਨਪਗੀਤਾਹਰਿਕਚਰਨਹਿਰੇਥਸਾਵੈਨਾਨਕਐਸਾਭਗਉਥੰਭਗਵੰਤਕਉਪਾਵੈ॥੪॥ਸੋਪੰਡਿਤੋਜੇਮਨਪਰਬੈਧੈਗਮਨਾਮੁਆਤਮਹਿਥੈਧੈਗਮਨਾਮੁਸਾਹਰਸੁਪੀਵੈਉਸਪੰਡਿਤਕਉਪਦੇਸਿਜਗੁਜੀਵੈਹਰਿਕੀਕਥਾਹਿਰੇਥਸਾਵੈਸੋਪੰਡਿਤਭਿਥਿਜਨਿਨਾਵੈਥੇਦਪੁਰਾਸਿਮਿਤਿਥੁਏਮੁਲਾਸੁਖਮਮਹਿਜਨੈਅਸਥੁਲਾਚਹੁਵਰਨਾਕਉਦਉਦੇਸਾਨਨਕਉਸਪੰਡਿਤਕਉਸਦਾਅੰਦੇਸਾ॥੫॥ਥੀਜਮੰਤ੍ਰਸਰਬਕੋਗਿਆਨਚਹੁਵਰਨਾਮਹਿਜਪੈਕਉਨਾਮੁਜੋਜੋਜਪੈਤਿਸਕੀਗਤਿਏਇਸਾਧਸੰਗਿਪਾਵੈਜਨਕਉਕਰਿਕਿਰਪਅੰਤਰਿਓਰਪਾਧਪੁਸੁਪ੍ਰਤਮੁਗਧਪਾਥਕਉਤਾਗੈਸਰਬਰੇਗਕਾਅਉਖਪੁਨਾਮਕਲਿਅਣੁਪਮੰਗਲਗੁਣਗਾਮਾਕਾਨੁਗਤਿਕੈਤਨਪਾਈਐਧੰਮੀਨਾਨਕਤਿਸੁਐਯੋਜਿਸੁਲਿਖਿਆਪੁਰਿਕਰਮਿ॥੬॥ਜਿਸਕੋਮਨਿਪਰਬ੍ਰਹਮਕਾਨਿਵਾਸਾਤਿਸਕਾਨਮੁਸਤਿਰਮਦਾਸੁਆਤਮਰਮੁਤਿਸੁਨਰਗੈਆਇਆਦਸਦਸੰਤਤਿਭਾਇਤਿਨਿਪਾਇਆਸਦਾਨਿਕਟਿਨਿਕਟਿਹਰਿਜਾਨਾਸੇਦਾਸਦਗਧਿਪਰਵਾਨੁਅਪਨੈਦਾਸਕਉਥਾਪਿਕਿਰਪਕੈਗੈਤਿਸੁਦਾਸਕਉਸਭਸੇਈਪੈਗੈਸਗਲਸੰਗਿਆਤਮਉਦਾਸੁਐਸੀਜੁਗਤਿਨਨਕਰੰਮਦਾਸੁ॥੭॥ਪ੍ਰਭਕੀਅਗਿਆਤਮਹਿਤਾਵੈਜੀਵਨਮੁਕਤਸੋਉਕਾਵੈਤੈਸਾਹੁਖੁਤੈਸਉਸੋਸੋਗਾਸਦਾਅਨੰਦਤਨਪੀਥਿਭਿਗਾਤੈਸਾਦਰਨਤੈਸੀਉਸਮਟੀਤੈਸਾਅੰਮ੍ਰਿਤਤੈਸੀਥਿਖੁਖਟੀਤੈਸਾਮਨੁਤੈਸਾਅਭਮਨੁਤੈਸਾਕੁੰਤੈਸਾਜਾਨੁਜਿਵਤਏਸਾਈਜੁਗਤਿਨਨਕਉਪੁਰਖੁਕਹੈਐਜੀਵਨਮੁਕਤੀ॥੮॥ਪਰਬ੍ਰਹਮਕੋਸਗਲਠਉਜਿਤੁਜਿਤੁਪਰਿਗਥੈਤੈਸਤਿਨਿਨਾਉਆਪੇਕਰਨਕਰਵਨਜੋਗਾਪ੍ਰਭਵੈਸੈਸੀਫੁਨਿਏਗਾਪਸਰਿਓਆਪਿਏਅਨਤਤਰੰਗਾਲਥੇਨਾਜਪਿਪਰਬ੍ਰਹਮਕੋਗੈਜੈਸੀਮਤਿਏਇਤੈਸਾਪਰਗਾਸੁਪਰਬ੍ਰਹਮਕਰਤਾਥਿਨਾਸੁਸਦਾਸਦਾਸਦਾਇਆਲਿਸਿਮਿਸਿਮਿਨਨਕਭਏਨਿਹਾਲਾ॥੯॥ਸੋਲਕੁ॥ਉਸਭਤਿਕਰਹਿਅਨੇਕਜਨਅੰਤੁਨਪਾਵਗਾਨਨਕਰਚਨਪ੍ਰਭਿਰਚੀਥਧਥਿਧਿਅਨਿਕਪਕਾਗੈ॥੧॥ਅਸਟਪਦੀ॥ਕਈਕੋਟਿਹੋਏਪ੍ਰਜਾਗੀਕਈਕੋਟਿਅਚਾਰਥਿਉਹੀਗੀਕਈਕੋਟਿਭੇਤੀਰਥਵਾਸੀਕਈਕੋਟਿਥਨਭ੍ਰਮਹਿਉਦਾਸੀਕਈਕੋਟਿਥੇਦਰੋਸੇਤਾਕਈਕੋਟਿਤਪੀਸੁਹਰੇਤਾਕਈਕੋਟਿਅਤਮਧਿਆਨਧਾਰਿਨਾਕਈਕੋਟਿਕਥਿਥਿਥਿਥਿਚਰਮਾਕਈਕੋਟਿਨਵਜਨਨਮੁਖਿਅਵਧਿਨਾਨਨਕਕਰਤੇਕਾਅੰਤੁਨਪਾਵਹਿ॥੧॥ਕਈਕੋਟਿਭੇਤਾਭਮਨੀਕਈ

ਕੋਟਿਅੰਧਅਗਿਆਨੀ॥ਕਈਕੋਟਿਕਿਰਪਨਕਰੇਗਾ॥ਕਈਕੋਟਿਅਭਿਗਾਤਮਨਿਕਰੇ॥
 ਕਈਕੋਟਿਪਰਦਰਬਕਉਹਿਗਿਆ॥ਕਈਕੋਟਿਪਰਦੁਖਨਕਰਗਿਆ॥ਕਈਕੋਟਿਮਾਇਆ
 ਸੁਮਾਹਿ॥ਕਈਕੋਟਿਪਰਦੇਸਿਭਰਮਾਹਿ॥ਜਿਤੁਜਿਤੁਲਾਵਹੁਤਿਤਿਤੁਲਗਨਾ॥ਨਨ
 ਕਕਰਤੇਕੀਜਨੈਕਰਤਾਰਨਾ॥੨॥ਕਈਕੋਟਿਸਿਧਜਤੀਜਗੀ॥ਕਈਕੋਟਿਗੋਜੋਸੁ
 ਭੰਗੀ॥ਕਈਕੋਟਿਪੀਖੀਸਰਪਉਪਏ॥ਕਈਕੋਟਿਪਾਥਗਥਿਰਖਨਿਪਜਾਏ॥ਕਈਕੋ
 ਟਿਪਵਲਪਾਣੀਥੈਸੰਤਗੀ॥ਕਈਕੋਟਿਦੇਸਭੁਮੰਡਲਾ॥ਕਈਕੋਟਿਸਸੀਅਰਸੂਰਜ
 ਤਾ॥ਕਈਕੋਟਿਦੇਵਦਾਨਵਇੰਦ੍ਰਸਿਰਿਛਤਾ॥ਸਗਲਸਮਗੀਅਪੁਨੈਸੁਤਿਪਾਗੇ॥ਨਾ
 ਨਕਜਿਸੁਜਿਸੁਭਾਵੈਤਿਸੁਤਿਸੁਨਿਸਤਾਰੈ॥੩॥ਕਈਕੋਟਿਗਾਜਸਿਤਾਮਸਿਸਤ
 ਕਾ॥ਕਈਕੋਟਿਥੇਦਪੁਗਨਸਿਮ੍ਰਿਤਿਅਗੁਸਾਸਤਾ॥ਕਈਕੋਟਿਕੀਏਰਤਨਸਮੁੰਦਰਾ॥
 ਕਈਕੋਟਿਨਾਪ੍ਰਕਾਰਜੰਤਾ॥ਕਈਕੋਟਿਕੀਏਚਿਰਜੀਵੇ॥ਕਈਕੋਟਿਗਿਗੀਮੇਰਸੁਦ
 ਗਨੀਵੇ॥ਕਈਕੋਟਿਜਖਨਿਗਪਿਸਾਚਾ॥ਕਈਕੋਟਿਭੁਤਪੇਤਸੁਕਰਮਿਗਾਚਾ॥ਸਭ
 ਤੇਨੇਸਭਪੁਤੇਦੁਗਿ॥ਨਾਨਕਆਪਿਅਲਿਪਤੁਹਿਅਭਰਪੁਰਿ॥੪॥ਕਈਕੋਟਿਪ
 ਤਲਕੇਵਾਸੀ॥ਕਈਕੋਟਿਨਰਕਸੁਗਨਿਵਾਸੀ॥ਕਈਕੋਟਿਜਨਮੁਹਿਜੀਵਹਿਮਰ
 ਗਿ॥ਕਈਕੋਟਿਬੁਧੋਜੀਠਿਗਹਿ॥ਕਈਕੋਟਿਥੈਠਹੀਖਾਹਿ॥ਕਈਕੋਟਿਪਾਲਹਿ
 ਥਕਿਪਾਹਿ॥ਕਈਕੋਟਿਕੀਏਧਨਵੰਤਾ॥ਕਈਕੋਟਿਮਾਇਆਮਹਿਚਿਤਾ॥ਜਹਜਹਤ
 ਟਾਤਹਤਹਥੇ॥ਨਾਨਕਸਭੁਕਿਛੁਪੁਭੋਰਥੇ॥੫॥ਕਈਕੋਟਿਭੇਦਥੈਰਗੀ॥ਗਮ
 ਨਾਮਸੰਗਿਤਿਨਲਿਵਲਾਗੀ॥ਕਈਕੋਟਿਪੁਰਕਉਖੇਜੰਤੋਆਤਮਮਹਿਪਰਬ੍ਰਹਮ
 ਲਹੰਤਾ॥ਕਈਕੋਟਿਰਸਨਪ੍ਰਤਿਪਾਸਾ॥ਤਿਨਕਉਮਲਿਓਪੁਭੁਅਥਨਾਸਾ॥ਕਈ
 ਕੋਟਿਮਾਗਹਿਸਤਸੰਗਾ॥ਪਰਬ੍ਰਹਮਤਿਨਲਾਗਾਰੰਗਾ॥ਜਿਨਕਉਹੋਏਆਪਿਸੁਪ੍ਰਸੰਨਾ॥
 ਨਨਕਤੇਜਨਸਦਾਪੀਨੈਪੀਨੈ॥੬॥ਕਈਕੋਟਿਖਾਣੀਅਰੁਖੰਡਾ॥ਕਈਕੋਟਿਅਕਾਸਬੁ
 ਮੰਡਾ॥ਕਈਕੋਟਿਹੋਏਅਵਤਾਰਾ॥ਕਈਜੁਗਤਿਕੀਨੇਥਿਸਥਾਗਾ॥ਕਈਬਰਪਸਰਿਓ
 ਪਸਾਗਾਸਦਾਸਦਾਇਕੁਏਕੰਕਾਗਾ॥ਕਈਕੋਟਿਕੀਨੇਬੁਭੰਤਾ॥ਪੁਭਤਹੋਏਪੁਭਮਾਮ
 ਮਤਿਤਾਤਕਾਅੰਤੁਜਨੈਕੇਇਆਪੋਆਪਿਨਨਕਪ੍ਰਭੁਸੇਇ॥੭॥ਕਈਕੋਟਿਪਰਬ੍ਰ
 ਹਮਕੇਵਾਸਾ॥ਤਿਨਹੋਵਤਆਤਮਪਰਗਾਸਾ॥ਕਈਕੋਟਿਤਤਕੇਬੋਤਾ॥ਸਦਾਨਿਹਾਗੇਏ
 ਕੇਨੇਏ॥ਕਈਕੋਟਿਨਮੁਗਸੁਪੀਵਹਿ॥ਅਮਰਭੇਸਦਸਦਹੀਜੀਵਹਿ॥ਕਈਕੋਟਿਨ
 ਮਗਨਗਾਵਹਿ॥ਆਤਮਸਿਸੁਖਸਹਜਿਸਮਾਵਹਿ॥ਅਪਨੇਜਨਕਉਸਾਸਿਸਾਸਿਸਮੇਰੇ॥

ਨਨਕਓਇਪਰਮੇਸੁਰਕੋਪਿਅਰੇ॥੮॥੧੦॥ਸਲੋਕੁ॥ਕਰਨਕਾਰਨਪੁਭੇਕੁਹੋਦੁਸਰ
 ਨਾਹੀਕੋਇ॥ਨਾਨਕਤਿਸੁਥਲਿਹਾਰੇ॥ਜਲਿਥਲਿਮਯੋਅਲਿਸੇਇ॥੧੧॥ਅਸਦ
 ਪ੍ਰੀ॥ਕਰਨਕਾਰਨਕਰਨੈਜੋਗਾ॥ਜਿਤਿਸੁਭਾਵੈਸੇਈਹੋਗਾ॥ਖਿਨਮਹਿਥਾਪਿਉਥਾ
 ਪਨਾਗਾ॥ਅੰਤੁਨਹੀਕਿਛੁਪਾਵਾਗਾ॥ਹੁਕਮੈਧਰਿਅਧਰਹਵੇ॥ਹੁਕਮੈਉਪਜੈਹੁ
 ਕਮਿਸਮਾਵੇ॥ਹੁਕਮੈਉਛਨੀਚਥਿਉਹਾਗਾ॥ਹੁਕਮੈਅਨਿਕਰੰਗਪਰਕਾਗਕਰਿਕਰਿ
 ਵੇਖੈਅਪਨੀਵਡਿਆਈ॥ਨਾਨਕਸਭਮਹਿਗਹਿਅਸਮਾਈ॥੧੨॥ਪੁਭਤਵੈਮਨੁ
 ਭੁਗਤਿਪਾਵੈ॥ਪੁਭਤਵੈਤਾਪਾਥਰਤਾਰਵੈ॥ਪੁਭਤਵੈਬਿਨੁਸਾਸਤਰਖੈ॥ਪੁਭਤ
 ਵੈਤਾਰਿਗੁਣਭਾਖੈ॥ਪੁਭਤਵੈਤਾਪਤਿਤਉਪਾਗੈ॥ਅਪਿਕਰੈਅਪਨਾਥੀਚਰੈ॥
 ਦੁਹਸਿਰਿਅਕਾਆਪਿਸੁਆਮੀ॥ਖੇਲੈਥਿਗਸੈਅੰਤਰਜਾਮੀ॥ਜੋਭਵੈਸੇਕਾਰਕਰ
 ਵੈ॥ਨਾਨਕਇਸਟੀਅਵਰੁਆਵੈ॥੧੩॥ਕੁਪਮਨੁਖਤੇਕਿਅਹੋਇਆਵੈ॥ਜਿਤਿਸੁਭਾਵੈ
 ਸੇਈਕਰਵੈ॥ਇਸਕੈਥਾਥਿਹੋਇਤਾਸੁਭਕਿਛੁਲਾਇ॥ਜਿਤਿਭੁਵੈਸੇਈਕਰੇਇ॥ਅਨ
 ਜਾਨਤਥਿਖਿਆਮਹਿਰਚੈ॥ਜੇਜਾਨਤਾਪਨਅਪੁਥਚੈ॥ਭਗੇਭੁਲਾਦਹਿਸਧਾ
 ਵੈ॥ਨਿਮਖਮਾਹਿਚਾਰਿਕੰਟਫਿਰਿਆਵੈ॥ਕਰਿਕਰਪਾਜਿਸੁਅਪਨੀਭਗਤਿਹੋਇ॥
 ਨਨਕਤੇਜਨਿਨਾਮਿਮੇਲੇਇ॥੧੪॥ਖਿਨਮਹਿਨੀਚਕੀਟਕਉਗਾਜਾ॥ਪਰਬ੍ਰਹਮਗੀਥਾ
 ਨਿਵਾਜਾ॥ਜਾਕਾਇਸਟਿਕਛੁਨਾਵੈ॥ਤਿਸੁਤਤਕਲਦਹਿਸਧੁਗਟਾਵੈ॥ਜਾਕਉ
 ਅਪਨੀਕਰੈਥਖਮੀਸਾ॥ਤਕਾਲੇਖਾਨਗੈਨਜਗਦੀਸਾ॥ਜੀਉਪਿੰਡਸਭਤਿਸਕੀਗਸਿ
 ਘਾਪਿਟਪਟਿਪੂਰਨਬ੍ਰਹਮਪਰਗਾਸਾ॥ਅਪਨੀਥਨਤਾਅਪਿਥਨਾਈ॥ਨਾਨਕਜੀਵੈ
 ਦੇਖਿਭਡਾਈ॥੧੫॥ਇਸਕਾਬਲਨਹੀਇਸੁਥਾਥਾ॥ਕਰਨਕਾਰਨਸਭਕੇਨਥਾਆ
 ਗਿਆਕਾਗੀਥਪੁਰਾਜੀਉ॥ਜਿਤਿਸੁਭਾਵੈਸੇਈਫੁਨਿਥੀਉ॥ਕਥਹੁਉਚਨੀਚਮਹਿਥ
 ਸੈ॥ਕਥਹੁਸੇਗਹਰਖੁਰੰਗਸੈ॥ਕਥਹੁਨਿੰਦਰਿਚਿਓਥਿਉਹਾਗਾ॥ਕਥਹੁਉਭਅਕਾ
 ਸਪਇਅਲਾ॥ਕਥਹੁਬੋਤਾਬ੍ਰਹਮਥੀਚਾਰੰਗਾ॥ਨਾਨਕਆਪਿਮਲਾਵਨਹਾਰਾ॥੧੬॥ਕ
 ਥਹੁਨਿਗਤਿਕਰੈਬੁਭੰਤਾ॥ਕਥਹੁਸੇਇਹੋਦੈਨੁਗਤਿ॥ਕਥਹੁਮਹਾਰੋਪਥਿਕਰਲਾ॥
 ਕਥਹੁਸਥਕੀਹੋਤਵਲਾ॥ਕਥਹੁਹੋਇਥੈਓਭਭਜਾ॥ਕਥਹੁਭਿਖੀਨੀਚਕਾਸਾ
 ਜਾ॥ਕਥਹੁਅਪਕੀਰਤਿਮਹਿਅਵੈ॥ਕਥਹੁਭਲਾਭਲਾਕਹਾਵੈ॥ਜਿਉਪੁਭਰਥੈਤਿ
 ਵਹੀਰੈ॥ਗੁਰਪਰਸਾਦਿਨਾਨਕਸਚੁਕਰੈ॥੧੭॥ਕਥਹੁਹੋਇਥਿਭਿਤਕਰੈਥਖਨਾ॥ਕ
 ਥਹੁਮੇਨਿਧੀਗੀਲਾਵੈਧਿਆਨਾ॥ਕਥਹੁਤਤੀਰਥਇਸਨਾ॥ਕਥਹੁਸਿਧਸਾਧਿਕਮੁ
 ਥਿਗਿਆਨਾ॥ਕਥਹੁਕੀਟਹਸਤਪਤੰਗਹੋਇਜੀਆ॥ਅਨਿਕਜਨਿਭਗੇਭਰਮੀਆ॥

ਨਾਨਕੁ ਜਿਉ ਬੁਧੀ ਦਿਖਾਵੈ ॥ ਜਿਉ ਭਵੈ ਤਿਵੈ ਨ ਚਾਹੈ ॥ ਜੇ ਤਿਸੁ ਭਵੈ ਸੇਈ ਹੋਇ ॥
 ਨਾਨਕ ਦੁਜਾ ਅਵਗੁਨ ਕੋਇ ॥ ੧ ॥ ਕਥਹੁ ਸੁਧ ਸੰਗਤਿ ਇਹੁ ਪਾਵੈ ॥ ਉਸ ਅਸਥਾਨ ਤੇ
 ਬਹੁ ਹੋਇ ॥ ਅੰਤਰਿ ਹੋਇ ਗਿਆਨ ਪਗਸਾ ॥ ਉਸ ਅਸਥਾਨ ਨਾਹੀ ਬਿਨਸਾ ॥ ਮ
 ਨਿਤ ਨਿਮਰਤਿ ਇਕ ਗੰਗਾ ॥ ਸਦਾ ਬਸਹਿ ਪਰਬਰਮ ਕੈ ਸੰਗਿ ॥ ਜਿਉ ਜਲ ਮਹਿ ਜਲ
 ਆਇ ਬਟਾਨਾ ॥ ਤਿਉ ਜੋ ਜੀ ਸੰਗਿ ਜੋਤਿ ਸਮਾਨਾ ॥ ਮਿਟਿ ਗਏ ਗਵਨ ਪਾਏ ਬਿਸਮਾਨਾ ॥
 ਨਕਪੁ ਭਕੈ ਸਦਕਰ ਬਾਨ ॥ ੧੧ ॥ ਸਲੋਕੁ ॥ ਸੁਖੀ ਬਸਹਿ ਮਸਕੀਨੀ ਆਅਪੁ
 ਨਿਵਾਰਿਤ ਲੋਏ ॥ ਬਥੇ ਬਥੇ ਅਹੰਕਾਰੀ ॥ ਨਾਨਕ ਗੰਗ ਬਿਗਲੇ ॥ ੧੧ ॥ ਅਸਟ ਪਦੀ ॥
 ਜਿਸ ਕੈ ਅੰਤਰਿ ਰਾਜੁ ਅਭ ਮਨੁ ॥ ਸੇਨਕ ਪਾਤੀ ਓਵਤੁ ਸੁਆਨੁ ॥ ਜੋ ਜਨੈ ਸੈ ਜੋ ਬਨਵੈ
 ਤਾ ਸੋ ਭਵਤੁ ਬਿਸਟਾਕਾ ਜੰਤੁ ॥ ਆਪਸ ਕਉ ਕਰਮ ਵੰਤੁ ਕਰਾਵੈ ॥ ਜਨ ਮਿਮਰ ਬਹੁ
 ਜੋ ਨਿਰਮਮ ਵੈ ॥ ਧਨ ਭੁਮਕਾ ਜੋ ਕਰੈ ਗਮਨੁ ॥ ਸਿਮਰੁ ਖੁਐ ਧਾਗਿਆਨੁ ॥ ਕਰਿ ਕਿਰ
 ਪਾ ਜਿਸ ਕੈ ਹਿਰੈ ਗੰਗੀ ਬਿਸਾਵੈ ॥ ਨਾਨਕ ਈਹੁ ਮੁਕਤੁ ਅਗੈ ਸੁਖੁ ਪਾਵੈ ॥ ੧੧ ॥ ਧਨ
 ਵੰਤੋ ਇਕ ਗਰਬ ਵੈ ॥ ਤਿਨ ਸਮਾਨ ਕਛੁ ਸੰਗਿ ਨ ਜਾਵੈ ॥ ਬਹੁਲ ਸਕਰਮ ਨੁ ਖੁਭੁ
 ਰਿਕੈ ਆਸਾ ਪਲਾਤੀ ਤਰਿ ਤਾਰੋਇ ਬਿਨਸਾ ॥ ਸਤਤੋ ਆਪਿ ਜਨੈ ਬਲਵੰਤੁ ॥ ਖਿ
 ਨ ਮਹਿ ਹੋਇ ਜਾਇ ਸਮੰਤੁ ॥ ਕਿਸੈ ਨਾਥ ਦੈ ਆਪਿ ਅਹੰਕਾਰੀ ॥ ਧਰਮ ਗਇਤਿ ਸੁਕੈ
 ਖੁਆਗੀ ॥ ਗੁਰ ਪ੍ਰਸਾਦਿ ਜਾ ਕਾ ਮਿਟੈ ਅਭ ਮਨੁ ॥ ਸੋ ਜਨੁ ਨਾਨਕ ਦਰਗਹ ਪਰਵਾਨੁ ॥
 ੧੨ ॥ ਕੋਟਿ ਕਰਮ ਕਰੈ ਹਉ ਪੈਗੈ ॥ ਸੁਮੁਖੈ ਵੈਸ ਗਲੇ ਬਿਰਥਾਗੈ ॥ ਅਨਿਕਤ ਪਸਿਆ ਕ
 ਰੈ ਅਹੰਕਾਰ ॥ ਨਾਨਕ ਸੁਗਠਿ ਰਿਅਵਤ ਗਾ ॥ ਅਨਿਕਤ ਤਨਕ ਰਿਅਤ ਮਨਹੀਤ
 ਵੈ ॥ ਹਰਿ ਦਰਗਹ ਕਹੁ ਕੈ ਸੇਗ ਵੈ ॥ ਆਖੁ ਸਕਉ ਜੋ ਭਲਾ ਕਰਾਵੈ ॥ ਤਿਸ ਹਿਭਲਾ
 ਈ ਨਿਕਟਿ ਨ ਆਵੈ ॥ ਸਰਬ ਕੀਰਨ ਜਾ ਕਾ ਮਨੁ ਹੋਇ ॥ ਕਹੁ ਨਾਨਕ ਤਾ ਕੀ ਨਿਰਮਲੁ ਸੋ
 ਇ ॥ ੧੩ ॥ ਜਥਲ ਗੁਜਾਨੈ ਮੁਣਤ ਕਛੁ ਹੋਇ ॥ ਤਬ ਇਸ ਕਉ ਸੁਖੁ ਨਾਹੀ ਕੋਇ ॥ ਜ
 ਬਇਹੁ ਜਾਨੈ ਮੈ ਕਿਛੁ ਕਰੰਤਾ ॥ ਤਥਲ ਗੁਗਰ ਭਜੈ ਨਿਮਹਿ ਫਿਰਤਾ ॥ ਜਥ ਧਧੈ ਕੋ
 ਉਥੈ ਗੰਮੀਤੁ ॥ ਤਥਲ ਗੁਨਿ ਹੋਚਲੁ ਨਾਹੀ ਚੀਤੁ ॥ ਜਥਲ ਗੁਮੈ ਮਹਾਨ ਸੰਗਿ
 ਮਾਇ ॥ ਤਥਲ ਗੁਪਰਮ ਗਇਦੇ ਇਸ ਜਾਇ ॥ ਪ੍ਰਭ ਕਿਰਪਾ ਤੇ ਬੰਧਨ ਤੁਟੈ ॥ ਗੁਰ
 ਪਸਾਦਿ ਨਾਨਕ ਹਉ ਛੁਟੈ ॥ ੧੪ ॥ ਸਹਸਰ ਖਟੋਲ ਖਕਉ ਉਠਿ ਪਾਵੈ ॥ ਤਿਪਤਿ ਨ ਆ
 ਵੈ ਮਾਇ ਆਪ ਛੁਪਾਵੈ ॥ ਅਨਿਕਤ ਗਾਥਿ ਖਿਅਕੈ ਕਰੈ ॥ ਨਹਿ ਤਿਪਤ ਵੈ ਖਪਿ ਖ
 ਪਿਸ ਗੈ ॥ ਬਿਨਾ ਸੰਤ ਖਨਹੀ ਕੋਇ ॥ ਸੁਪਨ ਮਨਰਥ ਬਿਰਥੇ ਸਭ ਕਾ ਜੋ ॥ ਨਾਮ ਸੰਗਿ
 ਸਰਬ ਸੁਖੁ ਹੋਇ ॥ ਵਡਭਾਗੀ ਕਿਸੈ ਪਰਾਪਤਿ ਹੋਇ ॥ ਕਰਨ ਕਰਾਵਨ ਆਪੇ ਆਪਿ ॥

ਸਦਾ ਸਦਾ ਨਾਨਕ ਹਰਿ ਜਾਪਿ ॥ ੧੫ ॥ ਕਰਨ ਕਰਾਵਨ ਕਰੇ ਹੋਗਾ ॥ ਇਸ ਕੈ ਹਾਥਿ ਕਹਾ
 ਬੀਰਗੁ ॥ ਜੋ ਸੀਤਿ ਸਟਿਕੈ ਤੇ ਸਾਹੋਇ ॥ ਆਪੇ ਆਪਿ ਅਪਿ ਪ੍ਰਭੁ ਸੋਇ ॥ ਜੋ ਕਿਛੁ ਕੀ
 ਨੁ ਸੁਆਪਨੈ ਗੰਗਾ ॥ ਸਭ ਤੇਤੁ ਹਿਸਭਤੁ ਕੈ ਸੰਗਿ ॥ ਬੁਝੈ ਵੈ ਧੈਰਵ ਬਿਬੇਕਾ ॥ ਆਪ ਹੋਇ
 ਕਾ ਆਪਿ ਅਨੇਕਾ ॥ ਮਰੈ ਨ ਬਿਨ ਸੈਆ ਵੈ ਨ ਜਾਇ ॥ ਨਾਨਕ ਸਦਾ ਹਰਿ ਆਸਮਾਇ ॥ ੧੫ ॥
 ਆਪਿ ਉਪਦੈ ਸੈਸਮਣੈ ਆਪਿ ॥ ਆਪੇ ਹਰਿ ਆਸਭ ਕੈ ਸਾਥਿ ॥ ਆਪਿ ਕੀਨੈ ਆਪਨ
 ਬਿਸਥਾਗ ॥ ਸਭ ਕਿਛੁ ਉਸ ਕਾ ਹਉ ਕਰੈ ਹੋਗਾ ॥ ਉਸ ਤੋ ਭਿਨ ਕਹੁ ਕਉ ਛੁਹੋਇ ॥ ਬਾਨ
 ਬਨ ਤਰੈ ਕੈ ਸੋਇ ॥ ਅਪਨੈ ਚਲਿਤ ਆਪਿ ਪਕਰੈ ਹੋਗਾ ॥ ਕਉ ਤਕ ਕਰੈ ਗੋਗ ਅਪਗਾ
 ਮਨ ਮਹਿ ਆਪਿ ਮਨੁ ਅਪਨੈ ਮਾਹਿ ॥ ਨਾਨਕ ਕੀ ਮਤਿ ਕਹੁ ਨ ਜਾਇ ॥ ੧੬ ॥ ਸਤਿ ਸਤਿ
 ਸਤਿ ਪ੍ਰਭੁ ਸੁਆਮੀ ॥ ਗੁਰ ਪਰਸਾਦਿ ਕਿਨੈ ਵਖਿ ਆਨੀ ॥ ਸਦੁ ਸਦੁ ਸਦੁ ਸੁਭ ਕੀ ਨ
 ਕਿਟਿ ਮਧੋ ਕਿਨੈ ਬਿਗਲੈ ਚੀਨਾ ॥ ਭਲਾ ਭਲਾ ਭਲਾ ਤੇ ਗੁਪੁ ॥ ਅਤਿ ਸੁੰਦਰ ਅਪ
 ਰਾਨੁ ਪੁ ॥ ਨਿਰਮਲਾ ਨਿਰਮਲਾ ਨਿਰਮਲਾ ਤੇ ਗੰਥਾ ॥ ਘਟਿ ਘਟਿ ਸੁਨੀ ਸ੍ਵਨ ਬ
 ਖਣੀ ॥ ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤਾ ॥ ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥ ੧੭ ॥ ੧੨ ॥
 ੧ ॥ ਸਲੋਕੁ ॥ ਸੰਤ ਸਗਨਿ ਜੋ ਜਨੁ ਪਰੈ ਸੈ ਜਨੁ ਉਪਰਨਾਗਾ ॥ ਸੰਤ ਕੀ ਨਿਦਾਨਾ ਨਾਕਾ ਬਹੁ
 ਰਿਬੁ ਹਰਿ ਅਵਤਾਰ ॥ ੧ ॥ ਅਸਟ ਪਦੀ ॥ ਸੰਤ ਕੈ ਦੁਖ ਨਿਅਰਾਜਾ ਘਟੈ ॥ ਸੰਤ ਕੈ ਦੁ
 ਨਿਜ ਮਤਿ ਨਹਿ ਛੁਟੈ ॥ ਸੰਤ ਕੈ ਦੁਖ ਨਿਸੁਖ ਸੁਭ ਜਾਇ ॥ ਸੰਤ ਕੈ ਦੁਖ ਨਿਰਕਮ ਹਿਪ
 ਇ ॥ ਸੰਤ ਕੈ ਦੁਖ ਨਿਮਤਿ ਹੋਇ ਮਲੀਨਾ ॥ ਸੰਤ ਕੈ ਦੁਖ ਨਿਸਭ ਤੋਹੀਨਾ ॥ ਸੰਤ ਕੋ ਹੋਤ ਕ
 ਉਰਖੈ ਨ ਕੋਇ ॥ ਸੰਤ ਕੈ ਦੁਖ ਨਿਬਾਨੁ ਭੁਸਟੋ ਹੋਇ ॥ ਸੰਤ ਕ੍ਰਿਪਾਲ ਕ੍ਰਿਪਾ ਜੋ ਕਰੈ ॥ ਨਾ
 ਨਕ ਸੰਤ ਸੰਗਿ ਨਿਦ ਕੁਭੀ ਤਰੈ ॥ ੧ ॥ ਸੰਤ ਕੈ ਦੁਖ ਨਿਤੋ ਮੁਖ ਭਵੈ ॥ ਸੰਤ ਕੈ ਦੁਖ ਨਿਕਾਗ ਨਿ
 ਭਲਵੈ ॥ ਸੰਤ ਕੈ ਦੁਖ ਨਿਸਰਪ ਜੋ ਨਿਪਾਇ ॥ ਸੰਤ ਕੈ ਤ੍ਰਿਗਣਿ ਜੋ ਨਿਕਰਮਾਇ ॥ ਸੰਤ ਕੈ ਦੁ
 ਖ ਨਿਤਿ ਸਨਾਮ ਹਿਜਲੈ ॥ ਸੰਤ ਕੈ ਦੁਖ ਨਿਸਭੁ ਕੋ ਛਲੈ ॥ ਸੰਤ ਕੈ ਦੁਖ ਨਿਤੇ ਜੁ ਸਭ ਜਾਇ
 ॥ ਸੰਤ ਕੈ ਦੁਖ ਨਿਨੀ ਚੁਨੀ ਚਾਇ ॥ ਸੰਤ ਕੈ ਖੀਕਾ ਖਾਉ ਕੋ ਨਾਹਿ ॥ ਨਾਨਕ ਸੰਤ ਭਾਵੈ ਤਥ
 ਇਭੀ ਗਤਿ ਪਾਹਿ ॥ ੨ ॥ ਸੰਤ ਕਾ ਨਿਦ ਕੁਮਹਾ ਅਤਤਾਈ ॥ ਸੰਤ ਕਾ ਨਿਦ ਕੁਖਿ ਨੁਟਿਕ
 ਨਾਪਾਈ ॥ ਸੰਤ ਕਾ ਨਿਦ ਕੁਮਹਾ ਹਤਿ ਆਗਾ ॥ ਸੰਤ ਕਾ ਨਿਦ ਕੁਪਰ ਮੇਸਰਿ ਮਾਗਾ ॥ ਸੰਤ
 ਕਾ ਨਿਦ ਕੁਮਾ ਜਤੋਹੀਨਾ ॥ ਸੰਤ ਕਾ ਨਿਦ ਕੁਖੀ ਆਅਰੁ ਚੀਨਾ ॥ ਸੰਤ ਕੈ ਨਿਦ ਕਕਉ ਸ
 ਰਬ ਗਾ ॥ ਸੰਤ ਕੈ ਨਿਦ ਕਕਉ ਸਦਾ ਬਿਜੋਗਾ ॥ ਸੰਤ ਕੀ ਨਿਦਾਵੈ ਖਮ ਹੋਇ ਖਾ ॥ ਨਾਨਕ
 ਸੰਤ ਭਾਵੈ ਤਾਉ ਸਕਾਭੀ ਹੋਇ ਮੁਖ ॥ ੩ ॥ ਸੰਤ ਕਾ ਦੋਖੀ ਸਦਾ ਅਪਵਿਤੁ ॥ ਸੰਤ ਕਾ
 ਦੋਖੀ ਕਿਸੈ ਕਾਨਾਹੀ ਮਿਤੁ ॥ ਸੰਤ ਕੈ ਦੋਖੀ ਕਉ ਭਨੁ ਲਾਗੈ ॥ ਸੰਤ ਕੈ ਦੋਖੀ ਕਉ ਸਭ ਤਿ

ਦੁਖ ਨਿ

ਆਗੈ॥ ਸਤ ਕੇ ਦੇਖੀ ਮਹਾ ਅੰਕ ਗੀ॥ ਸਤ ਕੇ ਦੇਖੀ ਸਦਾ ਬਿਕਾਗੀ॥ ਸਤ ਕੇ ਦੇ
 ਖੀ ਜਨ ਮੈ ਮੈਗੈ॥ ਸਤ ਕੀ ਦੁਖ ਨ ਸੁਖ ਤੇ ਠੈ॥ ਸਤ ਕੇ ਦੇਖੀ ਕਉ ਨਾ ਹੀ ਠਉ॥ ਨਾਨਕ
 ਸਤ ਭਵੈ ਤਾਲੇ ਮਿਲਾਇ॥੪॥ ਸਤ ਕੇ ਦੇਖੀ ਅਧ ਬੀਚ ਤੇ ਤੁਟੈ॥ ਸਤ ਕੇ ਦੇਖੀ
 ਕਿਤੇ ਕਾ ਜਿਨ ਪਹੁ ਚੈ॥ ਸਤ ਕੇ ਦੇਖੀ ਕਉ ਉਦਿਆਨ ਭਰਮਾਈ ਐ॥ ਸਤ ਕੇ ਦੇਖੀ
 ਉਛੜਿ ਪਈ ਐ॥ ਸਤ ਕੇ ਦੇਖੀ ਅੰਤ ਹਿਤੋ ਬੋਥਾ॥ ਜਿਉ ਸਾਸ ਬਿਨਾ ਮਿਰਤ ਕਰੀ
 ਲੇਖਾ॥ ਸਤ ਕੇ ਦੇਖੀ ਕੀ ਜੜ ਕਿਛੁ ਨਾ ਹਿਅਪਨ ਬੀਜ ਅਪੇ ਹੀ ਖਾਹਿ॥ ਸਤ ਕੇ ਦੇ
 ਖੀ ਕਉ ਅਵਗੁਨਾ ਖਨ ਹੁ॥ ਨਾਨਕ ਸਤ ਭਵੈ ਤਾਲੇ ਉਥਾਹਿ॥੫॥ ਸਤ ਕੇ ਦੇਖੀ
 ਇਉ ਬਿਲ ਲਾਇ॥ ਜਿਉ ਜਲ ਬਿਧੁ ਨ ਮਛੁ ਲੀਤ ਛੁਡਾਇ॥ ਸਤ ਕੇ ਦੇਖੀ ਭੂਖਨ
 ਹਿਰਾਜੈ॥ ਜਿਉ ਪਾਵ ਕੁਈ ਧਨ ਨ ਹੀ ਪੈ॥ ਸਤ ਕੇ ਦੇਖੀ ਛੁਟੈ ਇਕੇ ਲਾ॥ ਜਿਉ ਬੁਝਾ ਭੁ
 ਤਿ ਲੇਖੇ ਤਮਾਹਿ ਦੇਹੇ॥ ਸਤ ਕੇ ਦੇਖੀ ਧਰਮ ਤੇ ਰਹਤਾ॥ ਸਤ ਕੇ ਦੇਖੀ ਸਦਾ ਮਿਥਿਆ
 ਕਹਤਾ॥ ਕਿਰਤ ਨਿਦਕ ਕਾ ਧਰਮ ਪਇਆ॥ ਨਾਨਕ ਜੋ ਤਿਸੁ ਭਾਵੈ ਸੇਈ ਬਿਆ॥੬॥ ਸ
 ਤ ਕੇ ਦੇਖੀ ਬਿਗੜੁ ਪੁਰੋ ਹੋਇ ਜਾਇ॥ ਸਤ ਕੇ ਦੇਖੀ ਕਉ ਦਰਗਹ ਮਿਲੈ ਸਜਾਇ॥ ਸਤ
 ਕਾ ਦੇਖੀ ਸਦਾ ਸਹਾਈ ਐ॥ ਸਤ ਕੇ ਦੇਖੀ ਨਾਮੈ ਨਾ ਜੀਵਾਈ ਐ॥ ਸਤ ਕੇ ਦੇਖੀ ਕੀ
 ਧੁਜੈ ਨਾ ਸਾ॥ ਸਤ ਕੇ ਦੇਖੀ ਉਚਿ ਲੈ ਨਿਰਾਸਾ॥ ਸਤ ਕੇ ਦੇਖੀ ਨ ਤਿਸੈ ਦੇ ਕੋਇ॥ ਸ
 ਭਾਵੈ ਤੇ ਸਾ ਕੋਈ ਹੋਇ॥ ਪਇਆ ਕਿਰਤ ਨ ਮੈ ਦੇ ਕੋਇ॥ ਨਾਨਕ ਜਾਣੈ ਸਚਾ ਸੋਇ
 ॥੭॥ ਸਭ ਪਇਤਿ ਸੇ ਕਉ ਕਰਨੈ ਹੁ॥ ਸਦਾ ਸਦਾ ਤਿਸ ਕਉ ਨ ਮਸਕਾਹੁ॥ ਪ੍ਰਭ ਕੀ
 ਉਸਤਤਿ ਕਹੁ ਦਿਨ ਰਾਤਿ॥ ਤਿਸ ਹਿਧਿਆ ਵਹੁ ਸਾਸਿ ਗਿਰਾਸਿ॥ ਸਭ ਕੁਛ ਵਰੈ
 ਤਿਸ ਕਾ ਕੀਆ॥ ਜੈਸਾ ਕਰੈ ਤੈਸਾ ਕੋਈਆ॥ ਅਪਨ ਖੇਲ ਅਪਿ ਕਰਨੈ ਹੁ॥ ਦੁਸ
 ਰ ਕਉ ਨ ਕਰੈ ਬੀਚਰਾ॥ ਜਿ ਸਨੇ ਕ੍ਰਿਪਾ ਕਰੈ ਤਿਸੁ ਅਪਨਾ ਮੁਦੇਇ॥ ਬਡ ਭਾਗੀ ਨ
 ਨਾਨਕ ਜਨਿ ਸੇਇ॥੮॥੧੩॥ ਸਲੋਕ॥ ਤਜੁ ਹੁਸਿਆਨ ਪੁਸੁਰ ਜਨੁ ਸਿਮਰੁ ਹਰਿ
 ਗਿਰਾਇ॥ ਏਕਾ ਸਹਿ ਮਨਿ ਰਖੁ ਨਾਨਕ ਭੁਖ ਭਰਮੁ ਭਉ ਜਾਇ॥੧॥ ਅਸਤ ਪੁ
 ਮਾਨੁ ਖਕੀਟੇ ਕਥਿ ਰਖੀ ਸਭ ਜਾਨ॥ ਦੇਵ ਨ ਕਉ ਏਕੈ ਭਗਵਨ॥ ਜਿਸ ਕੈ ਦੇਹੇ
 ਹੋ ਅਪਾਇ॥ ਬਹੁ ਹਿਨ ਤਿਸ ਨਾਲਾ ਗੈ ਆਇ॥ ਮਾਰੈ ਰਾਖੈ ਏਕੇ ਆਪਿ॥ ਮਾਨੁ ਖਕੈ
 ਕਿਛੁ ਨ ਹੀ ਭਾਇ॥ ਤਿਸ ਕਾ ਹੁਕਮੁ ਬੁਝਿ ਸੁਖੁ ਹੋਇ॥ ਤਿਸ ਕਾ ਨਾਮੁ ਰਖ ਕੈ ਠਿਪ ਗੋਇ॥
 ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ॥ ਨਾਨਕ ਬਿਖੁਨੁ ਲਾਗੈ ਕੋਇ॥੧॥ ਉਸਤਤਿ ਮਨ
 ਰਿਕ ਹਿਨਿ ਰੰਗ ਰਾਗਿ ਮਨ ਮੇਰੇ ਸਤਿ ਬਿਉਹਾਗ॥ ਨਿਰਮਲ ਗੁਣ ਅੰਮ੍ਰਿਤੁ ਪੀਉ॥
 ਸਦਾ ਸੁਹੇਲਾ ਕਹਿ ਲੇਹਿ ਜੀਉ॥ ਨੈਨੁ ਪੇਖਿ ਠਾਕੁਰ ਕਾ ਰੰਗ॥ ਸਾਧ ਸੰਗਿ ਬਿਨੈ ਸੋ

ਸੰਗ॥ ਰਨ ਚਲਉ ਮਾਗਿ ਗੋਬਿੰਦਾ॥ ਮਿਟਹਿ ਪਾਪ ਪਾਪੀ ਐਹਿ ਗੋਬਿੰਦਾ॥ ਕਹੁ
 ਰਕਮ ਸੁਣਨ ਹਿ ਕਥਾ॥ ਹਰਿ ਦਰਗਹ ਨਾਨਕ ਉਜਲੁ ਮਥਾ॥੨॥ ਬਡ ਭਾਗੀ
 ਤੇਜ ਨਾਮ ਗਾਹਿ॥ ਸਦਾ ਸਦਾ ਹਰਿ ਕੇ ਗੁਨ ਗਾਹਿ॥ ਰਾਮ ਨਾਮੁ ਜੋ ਕਰਹਿ ਬੀਚਰਾ ਸੇਧ
 ਨਵੈ ਤਸੀ ਸੰਸਾਰਾ॥ ਮਨਿ ਤਨਿ ਮੁਖਿ ਬੋਲਹਿ ਹਿਮੁ ਖੀ॥ ਸਦਾ ਸਦਾ ਜਨ ਹੁਤੇ ਸੁ
 ਖੀ॥ ਏਕੈ ਕੇ ਕੁਪ ਛਾਨੈ॥ ਇਉ ਤਿ ਕੀ ਹਿਉ ਸੇਈ ਜਾਨੈ॥ ਨਾਮ ਸੰਗਿ ਜਿਸ ਕਾ ਮਨੁ
 ਮਨਿਆ॥ ਨਾਨਕ ਤਿਨ ਹਿਨਿ ਰੰਗੁ ਜਾਨਿਆ॥੩॥ ਗੁਰ ਪ੍ਰਸਾਦਿ ਆਪਨਾ ਪੁਸੁ
 ਛੈ॥ ਤਿਸ ਕੀ ਜਾਨੁ ਤਿਸ ਨਾ ਬੁਝੈ॥ ਸਾਧ ਸੰਗਿ ਹਰਿ ਹਰਿ ਕੁਹਤਾ॥ ਸਰ ਬਰੇ ਗ
 ਤੇ ਹੁਹਿ ਜਨੁ ਰਹਤਾ॥ ਅਨਦਿਨੁ ਕੀਰਤਨੁ ਕੇਵਲ ਬਖਾਨੈ॥ ਗਿਹ ਸਤ ਮਹਿ ਸੇਈ
 ਨਿਰਬਾਨਾ॥ ਏਕ ਉਪਹਿ ਜਿਸੁ ਜਨ ਕੀ ਆਸਾ॥ ਤਿਸ ਕੀ ਕਟੀ ਐ ਜਮ ਕੀ ਛਾਸਾ॥
 ਪਰ ਬ੍ਰਹਮ ਕੀ ਜਿਸੁ ਮਨਿ ਭੁਖਾ॥ ਨਾਨਕ ਤਿਸ ਹਿਨ ਲਾਗੈ ਦੁਖਾ॥੪॥ ਜਿਸੁ ਕਉ
 ਹਰਿ ਪ੍ਰਭੁ ਮਨਿ ਚਿਤਿ ਆਵੈ॥ ਸੇ ਸਤੁ ਸੁਹੇਲਾ ਨ ਹੀ ਭੁਲਾਵੈ॥ ਜਿਸੁ ਪ੍ਰਭੁ ਅਪ
 ਨ ਕਿਰਪਾ ਕਰੈ॥ ਸੇ ਸੇਵਕ ਕੁਹ ਕਿਸੇ ਤੇ ਭਗੈ॥ ਸਾਸ ਤੇ ਸਾਹਿ ਸਦਾਇਆ॥ ਅਪ
 ਨ ਕਰਮ ਹਿ ਆਪਿ ਸਮਾਇਆ॥ ਸਿਧ ਤੇ ਸਿਧ ਤੇ ਸਿਧ ਤੇ ਸੀਝਿਆ॥ ਗੁਰ ਪਰਸਾ
 ਦਿ ਤਤੁ ਸਭ ਬੁਝਿਆ॥ ਜਬ ਦੇਖ ਉਤ ਬਸ ਭਉ ਕਿਛੁ ਮੁਲਾ॥ ਨਾਨਕ ਸੇਖੁ ਮੁਸੈ
 ਈ ਅਸੁ ਭੁਲਾ॥੫॥ ਨਹ ਕਿਛੁ ਜਨ ਮੈ ਨਹਿ ਕਿਛੁ ਮੈਗੈ॥ ਅਪਨ ਚਲਿਤੁ ਅਪਹੀ ਕਰੈ॥
 ਆਵਨੁ ਜਾਵਨੁ ਦਿਸੈ ਅਨਦਿਸੈ॥ ਆਗਿਆ ਕਾਗੀ ਧਰੀ ਸਭ ਸਿਸਟਿ॥ ਆਪੇ
 ਆਪਿ ਸਗਲ ਮਹਿ ਆਪਿ॥ ਅਨਿਕ ਜਗਤਿ ਹਰਿ ਬੀਧਿ ਪ੍ਰਥਿ ਪਾਪਾ॥ ਅਬਨਾ ਸੀਨਾ
 ਹੀ ਕਿਛੁ ਖੰਡਾ॥ ਧਾਰਣ ਧਾਰਿ ਹਰਿ ਬ੍ਰਹਮੰਡਾ॥ ਅਲਖ ਅਭੇਦ ਪੁਰਖ ਪਰਤਾਪਾ॥
 ਅਪਿ ਜਪਾਏ ਤਨ ਕਾ ਜਪਾ॥੬॥ ਜਿਨਿ ਪ੍ਰਭੁ ਜਾਤੁ ਸੇਭਾ ਵੰਤਾ॥ ਸਗਲਾ ਸੰਸਾਰੁ
 ਉਧੈ ਤਿਨ ਮੰਤਾ॥ ਪ੍ਰਭ ਕੇ ਸੇਵਕ ਸਗਲ ਉਧਾਰਣਾ॥ ਪ੍ਰਭ ਕੇ ਸੇਵਕ ਦੁਖ ਬਿਸਰਣ
 ਆਪੇ ਮੇਲਿ ਲੇਹਿ ਕਿਰਪਾਲਾ॥ ਗੁਰ ਕਾ ਸਬਦੁ ਜਪ ਭਏ ਨਿਹਲਾ॥ ਉਨ ਕੀ ਸੇਵ
 ਸੇਈ ਲਾਗੈ॥ ਜਿਸੇ ਨੇ ਕ੍ਰਿਪਾ ਕਰਹਿ ਬਡ ਭਾਗੈ॥ ਨਾਮੁ ਜਪਤ ਪਾਵਹਿ ਬਿਸੁ ਮਾਨ
 ਨਕ ਤਿਨ ਪੁਰਖ ਕਉ ਉਤੁ ਮੁਕ ਰਿਮਾਨ॥੭॥ ਜੋ ਕਿਛੁ ਕਰੈ ਸੁਪ੍ਰਭ ਕੈ ਰੰਗਿ॥ ਸਦਾ ਸ
 ਦਾ ਬੈਸੇ ਹਰਿ ਸੰਗਿ॥ ਸਹ ਜਿਸੁ ਭਾਇ ਵੈ ਸੋ ਹੋਇ॥ ਕਰਣੇ ਹੁਪ ਛਾਣੈ ਸੋਇ॥ ਪ੍ਰਭ
 ਕਾ ਕੀਆ ਜਨ ਮੀਠ ਲਾਗਾ॥ ਜੈਸਾ ਸਾਸ ਤੇ ਸਾਹਿ ਸਦਾ॥ ਜਿਸੇ ਤੇ ਪ੍ਰਭੁ ਤਿਸੁ ਮ
 ਹਿ ਸਮਾਇ॥ ਉਇ ਸੁਖ ਨਿਧਾਨ ਉਨੁ ਹੁਖ ਨਿਧਾਇ॥ ਆਪ ਸਕਉ ਆਪਿ ਦੇਨੈ ਮਾਨ॥
 ਨਾਨਕ ਪ੍ਰਭ ਜਨੁ ਦੇ ਕਾਨੁ॥੮॥੧੪॥ ਸਲੋਕ॥ ਸਰ ਬਲਾ ਭਰ ਪੁਰ ਪ੍ਰਭ ਬਿਰਥਾ

ਜ

ਜਨਨਹਗਜਕੈਸਿਮਹਿਓਧਰੀਐਨਕਤਿਸੁਬਲਿਹਰੈ॥੧॥ਅਸਟਪਦੀ
ਦੁਟੀਗੰਢਨਹਰੇਪਲਾਸਰਬਜੀਅਪੋਪੁਤਿਪਲਾਸਗਲਕੀਚਿਤਾ
ਜਿਸੁਮਨਮਹਿਤਿਸੋਬਿਰਥਕੋਈਨਹਿਗਮਨਮੇਰੇਸਦਹਰਿਜੀਪਿਆ
ਬਿਨਾਸੀਪ੍ਰਕਾਪੋਆਪਿਆਪਨਕੀਆਕਛੁਨਹੋਇ।ਜੇਸਉਪ੍ਰਣੀਲੇਖੈ
ਇ।ਤਿਸੁਬਿਨਾਹੀਤੇਰੈਕਿਛਕਾਮਿ।ਗਤਿਨਾਨਕਜਪਿਏਕਹਰਿਨਾਮਿ॥੧॥ਤੁ
ਪਵੰਤਹੋਇਨਹੀਮੈਪ੍ਰਕੀਜੇਤਿਸਗਲਪਟਸੈਪੈ।ਧਨਵੰਤਹੋਇਕਿਅ
ਕੇਗਰਬੈ।ਜਾਸੁਕਿਛਤਿਸਕਾਦੀਆਦਰਬੈ।ਅਤਿਸੁਰਾਜੇਕੋਓਕਾਵੈ।ਪ੍ਰਭ
ਕੀਕਲਾਬਿਨਾਕਪਵੈ।ਜੇਕੋਹੋਇਥੁਰਦਾਤਗਾਤਿਸੁਦੇਨਹਰਾਜਨੈਗਵਾਗੁ।
ਜਿਸੁਗੁਪ੍ਰਸਾਦਿਤੁਟੋਹਉਰੇਗਾ।ਨਾਨਕਜੇਜਨੁਸਦਾਅਰੇਗੁ॥੨॥ਜਿਉਮੈਦੁਰਕ
ਉਥਮੈਮਨੁ।ਤਿਉਗੁਰਕਾਸਬਦੁਮਨਹਿਅਸਥੰਮਨੁ।ਜਿਉਪਖਣਨਾਵਚੰ
ਤਗੋਪ੍ਰਣੀਗੁਰਚਰਨਲਗਤਿਸਤਗੈ।ਜਿਉਅੰਧਕਾਰਦੀਪਕਪਰਗਾਸੁ।ਗੁਰ
ਦਸਨੁਦੇਖਿਮਨੁਹੋਇਬਿਗਸੁ।ਜਿਉਮਹਾਉਦਿਆਨਮਹਿਮਾਰਗੁਪਵੈ।ਤਿ
ਉਸਾਪੁਸੀਗਿਮਲਿਜੇਤਿਪ੍ਰਗਟਵੈ।ਤਿਨਸੰਤਨਕੀਬਛਉਧੁਗਿ।ਨਨਕਕੀ
ਹਰਿਲੋਚਾਪੁਰਿ॥੩॥ਮਨਮੁਰਖਕਾਰੋਬਿਲਲਾਈਐ।ਪੁਰਖਲਿਖੈਕਾਲਿਖ
ਆਪਾਈਐ।ਦੁਖਸੁਖਪ੍ਰਭਦੇਵਨਹਾਗੁ।ਅਵਗਤਿਆਗਿਤੁਤਿਸਹਿਚਿਤਗੁ
ਜੇਕਛੁਕੋਰੈਸੇਈਸੁਖਮਨੁ।ਭੁਲਾਕਾਰੋਫਿਰਹਿਅਜਾਨਾ।ਕਉਨੁਬਸਤੁਆਈਤੇ
ਰੈਸੀਗਿ।ਲਪਟਿਹਰਿਓਸਲੋਭੀਪਤੰਗਾ।ਰਾਮਨਾਮਜਪਿਹਿਰਦੇਮਹਿ।ਨਨਕ
ਪਤਿਸੇਤੀਘਰਿਜਾ।੪॥ਜਿਸੁਦਖਰਕਓਲੈਨਿਤੁਆਇਆ।ਗਾਮਨਾਮੁਸੰਤਨ
ਘਰਿਪਾਇਆ।ਤਜਿਅਭਾਮਨੁਲੇਹਮਨਮੋਲੀ।ਗਾਮਨਾਮੁਹਿਰਦੈਸਹਿਤੇਲੀ
ਲਾਦਿਖੇਪਸੰਤਹਸੀਗਚਲਾ।ਅਵਗਤਿਆਗਿਬਿਖਿਆਜੰਜਲਾ।ਪੀਨੀਪੀਨਿ
ਕੋਸਭੁਕੋਇ।ਮੁਖਉਜਲਹਰਿਦਰਗਹੋਇ।ਇਹਵਪੁਗਵਿਰਲਾਵਪੈ।
ਨਨਕਤਕੈਸਦਬਲਿਹਰੈ॥੫॥ਚਰਨਸਾਧਕੈਧੋਇਧੋਇਪੀਉ।ਅਰਪਿਸਾਧਕ
ਉਅਪਨਾਜੀਉ।ਸਾਧਕੀਧੁਰਿਕਹਹੋਇਸਨਾ।ਸਾਧਉਪਰਿਜਾਣੀਐਕਰਬਨਾ।
ਸਧਸੇਵਾਵਡਭਗੀਪਾਣੀਐ।ਸਾਧਸੀਗਿਹਰਿਕੀਰਤਨੁਗਾਣੀਐ।ਅਨਿਕਬਿ
ਘਨੇਤਸੁਧਰਖੈ।ਹਰਿਗੁਨਗਾਇਅੰਮ੍ਰਿਤਹਰੁਚਖੈ।ਓਟਗੀਸੰਤਹਰਿਆਇ
ਆ।ਸਰਬਸੁਖਨਾਨਕਤਿਪਿਆਇ॥੬॥ਮਿਰਤਕਕਉਜੀਵਲਨਹਾਗੁਭੁਖੈ
ਕਉਦੇਵਤਾਧਾਗੁ।ਸਰਬਨਿਧਾਨਾਕੀਵਿਸਟੀਮਹਿ।ਪੁਰਖਲਿਖੈਕਾਲ

ਦਾਪਹਿ।ਸਭਕਿਛਤਿਸੁਕਾਉਕਰਨੈਜੋਗਾ।ਤਿਸੁਬਿਨੁਸੁਰਹੋਆਨਹੋਗਾ।ਜਪ
ਜਨਸਦਾਸਦਾਦਿਨੈਰੋਣੀ।ਸਭਤੇਉਚਨਿਗਮਲਾਇਕਰੋਣੀ।ਕਰਿਕਿਰਪਾਜਿ
ਸਕਉਨਮੁਦੀਆ।ਨਾਨਕਜੇਜਨੁਨਿਗਮਲਾਈਆ॥੧॥ਜਾਕੈਸਨਿਗੁਰਕੀਪ
ਰਤੀਤਿ।ਤਿਸੁਜਨਾਵੈਹਰਿਪ੍ਰਭਚੀਤ।ਭਗਤਭਗਤਸੁਨੀਐਤਿਉਲਾਇ।
ਜਾਕੈਹਿਰਦੈਏਕੋਹੋਇ।ਸਚਕਰਣੀਸਚੁਤਾਕੀਰਤ।ਸਚਹਿਰਦੈਸਤਿਮੁਖਿਕ
ਹਤ।ਸਚੀਵਿਸਟਿਸਚਾਆਕੁਗੁ।ਸਚੁਦਰਸੈਸਚਾਪਾਸਗਾਪਾਥਪੁਜਿਨਿ।
ਸਚੁਕਰਿਜਾਤਾ।ਨਾਨਕਜੇਜਨੁਸਚਿਸਮਾਤਾ॥੧੧॥ਸਲੋਕ॥ਗੁਪਨਰੇਖਨਰੇਗੁ
ਕਿਛੁਤਿਉਗੁਣਤੇਪ੍ਰਭਭਿਨਾ।ਤਿਸਉਥੁਛਾਏਨਾਨਕਾਜਿਸੁਹੋਵੈਸੁਪ੍ਰਸੰਨ॥੧॥
ਅਸਟਪਦੀ।ਅਥਨਾਸੀਪ੍ਰਭਮਨਮਹਿਰਖਾ।ਮਨੁਖਕੀਤੁਪ੍ਰੀਤਤਿਆਗਾ।ਤਿਸ
ਤੇਪਰੇਨਹੀਕਿਛੁਕੋਇ।ਸਰਬਨਿਰੰਤਰਿਏਕੋਸੇਇ।ਅਪੇਬੀਨਾਅਪੇਦਾਨਾ।ਗ
ਹਰਗੰਭੀਰਗਹੀਰੁਸੁਜਾਨਾ।ਪਾਥਪੁਰਮਪਰਮੇਸਰਗੋਬਿੰਦਾ।ਕ੍ਰਿਪਾਨਿਧਾਨਦਇ
ਅਲਬਖਸੰਦਾ।ਸਾਧਤੇਰੇਕੀਚਰਨੀਪਾਉ।ਨਾਨਕਕੈਮਨਿਉਹੋਅਨਹਾਉ॥੧॥ਮ
ਨਸਪੁਰਨਸਰਨਾਜੋਗਾ।ਜੇਕਰਿਪਾਇਆਸੇਈਹੋਗਾ।ਹਰਨਭਰਨਾਕਾਨੇਕਭੰਗ
ਤਿਸਕਾਮੰਤ੍ਰਨਾਨੈਹੋਗਾ।ਅਨੰਦਰੂਪਮੰਗਲਾਸਦਾਕੈ।ਸਰਬੋਥਕਸੁਨੀਅਹਿ
ਘਰਿਤਕੈ।ਰਾਜਮਹਿਰਾਜੁਜੋਗਮਹਿਜੋਗੀ।ਤਪਮਹਿਤਪੀਸੁਗ੍ਰਿਹਸਤਮਹਿ
ਭੰਗੀ।ਧਿਆਇਧਿਆਇਭਗਤਾਸੁਖਪਾਇਆ।ਨਾਨਕਤਿਸੁਪੁਰਖਕਾਕਿਨੈਅ
ਤਨਪਾਇਆ॥੨॥ਜਾਕੀਲੀਲਾਕੀਮਤਿਨਹਿ।ਸਗਲਦੇਵਹੋਅਵਗਾਹਿ
ਪਿਤਾਕਾਜਨਮੁਕਿਜਾਨੈਪੁਤਾ।ਸਗਲਪਰੇਈਅਪਨੈਸੁਤਿ।ਸੁਮਤਿਗਿਆਨੁ
ਧਿਆਨੁਜਿਨੁਦਇ।ਜਨਦਾਸਨਾਮੁਧਿਆਵਹਿਸੇਇ।ਤਿਉਗੁਣਮਹਿਜਾਕਉਭ
ਰਮੇ।ਜਨੀਮਮੈਫਿਰਾਵੈਜਾਣੀਉਚਨੀਚਤਿਸਕੈਅਸਥਾਨਜੈਸਾਜਨਾ
ਵੈਤਸਾਨਾਨਕਾਨਾ॥੩॥ਨਾਨੁਪਾਨਾਜਾਕੋਰਗਾ।ਨਾਨਭਖਰੈਏਕਰੰਗਾ।ਨਾਨਾ
ਬਿਧਿਕੀਨੋਬਿਸਥਾਗਾ।ਪ੍ਰਭਅਥਨਾਸੀਏਕਰੰਗਾ।ਨਾਨਚਲਿਤਕਰੈਖਨਮਾਹਿ
ਪੁਰਖਹਿਓਪੁਰਨਸਭਠਾਇ।ਨਾਨਾਬਿਧਿਕਰਿਬਨਤਥਨਈ।ਅਪਨੀਕੀਮਤਿ
ਆਪੇਪਈ।ਸਭਘਟਿਤਿਸਕੈਸਭਤਿਸਕੈਠਾ।ਜਪਿਜਪਿਜੀਵੈਨਾਨਕਹਰਿਨਾ
ਉ॥੪॥ਨਾਮਕਧੋਰੇਸਗਲੇਜੰਤਾ।ਨਾਮਕਧੋਰੇਖੰਡਬੁਧਮੰਡਾ।ਨਾਮਕਧੋਰੇਸਿਮਿਤਿਬੰਦ
ਪੁਰਨਾ।ਨਾਮਕਧੋਰੇਸੁਨਨਗਿਆਨਪਿਆਨਾ।ਨਾਮਕਧੋਰੇਅਗਾਸਪਾਤਲਾ।ਨਾਮਕਧੋ
ਰੇਸਗਲਾਕਾਗਾ।ਨਾਮਕਧੋਰੇਪੁਰੀਆਸਭਭਵਨਾ।ਨਾਮਕੈਸੀਗਿਉਧਰੈਸੁਨਿਸ੍ਵਨਾ॥

ਕਰਿਕਿਰਪਾਜਿਸੁਅਪਨੇਨਿਲਾਏ॥ਨਨਕਚਉਕੇਪਦਮਹਿਸੇਜਨਗਤਿਪਏ॥੫॥
 ਰੂਪਸਤਿਜਾਕਾਸਤਿਅਸਥਾਨ॥ਪੁਰਖਸਤਿਕੇਵਲਪੁਰਖਾਨ॥ਕਰਤੁਤਿਸਤਿਸ
 ਤਿਜਾਕੀਬਾਣੀ॥ਸਤਿਪੁਰਖਸਭਮਾਹਿਸਮਾਣੀ॥ਸਤਿਕਰਮੁਜਾਕੀਰਚਨਾਸ
 ਤਿਅਮੁਲਾਸਤਿਸਤਿਉਤਪਤਿ॥ਸਤਿਕਰਣੀਨਿਗਮਲਾਨਿਗਮਲੀ॥ਜਿਸਚਿ
 ਬੁਝਏਤਿਸਹਿਸਭਲੀ॥ਸਤਿਨਾਮੁਪੁਰਖਸੁਖਦਾਈ॥ਬਿਸੁਦਾਸੁਸਤਿਨਾਨਕ
 ਗੁਰਤੇਪਈ॥੧॥ਸਤਿਬਚਨਸੁਧੁਉਪਦੇਸਾ॥ਸਤਿਤੇਜਨਜਾਕੇਰਿਦੇਪ੍ਰਦੇਸਾ॥ਸ
 ਤਿਨਿਗਤਿਬੁਝੈਜੋਕੇਇ॥ਨਾਮੁਜਪਤਤਾਕੀਗਤਿਹੋਇ॥ਆਪਿਸਤਿਕੀਆਸਭੁ
 ਸਤਿਅਪੇਜਏਅਪਨੀਮਿਤਿਗਤਿ॥ਜਿਸਕੀਸਿਸਟਿਸੁਕਰਣੈਹੁਗਾ॥ਅਵਰਨ
 ਬੁਝਿਕਰਤਬੀਚਗਾ॥ਕਰਤੇਕੀਮਿਤਿਨਾਨਕਏਕੀਆ॥ਨਨਕਜੇਤਿਸੁਭਵੈਸੇਵਰਤ
 ਆ॥੧॥ਬਿਸਮਨਬਿਸਮਭਏਬਿਸਮਾ॥ਜਿਨਿਬੁਝਿਅਤਿਸੁਆਇਅਸੁਵਦਾ
 ਪੁਭਕੈਰੋਗਿਗਚਿਜਨਹੋ॥ਗੁਰਕੈਬਚਨਿਪਦਾਰਸੁਲਹੋ॥ਓਇਦਾਤੇਤੁਖਕਾਨ
 ਹਗਾਜਾਕੈਸਿਗਿਤਰੋਸਸੁਗਾ॥ਜਨਕਾਸੇਵਕਸੇਵਭਭਾਗੀ॥ਜਨਕੈਸੇਗਿਏਕਲਿਵ
 ਲਾਗੀ॥ਗੁਨਗੋਬਿਦਕੀਰਤਜਨੁਗਵੈ॥ਗੁਰਪ੍ਰਸਾਦਿਨਨਕਫਲੁਪਵੈ॥੮॥
 ॥੧੬॥ਸਲੋਕ॥ਅਦਿਸਤੁਜੁਗਾਦਿਸਚੁ॥ਪੈਭੀਸਚੁਨਨਕਹੋਸੀਭਿਸਚੁ॥੧॥
 ਅਸਟਪਦੀ॥ਚਰਨਸਤਿਸਤਿਪਰਸਨਾਗਾਪੂਜਾਸਤਿਸਤਿਸੇਵਦਾਗਦਰ
 ਸਨੁਸਤਿਸਤਿਪੇਖਨਾਗਾਨਾਮੁਸਤਿਸਤਿਪਿਆਵਨਾਗਾ॥ਆਪਿਸਤਿਸਤਿਸ
 ਭਧਾਗੀ॥ਆਪੇਗੁਣਾਪੇਗੁਣਕਾਗੀ॥ਸਬਦੁਸਤਿਸਤਿਪੁਰਖਕਤਾ॥ਸੁਰਤਿਸ
 ਤਿਸਤਿਜਸੁਨਤਾ॥ਬੁਝਨਹਾਰਕਉਸਤਿਸਭਹੋਇ॥ਨਨਕਸਤਿਸਤਿਪੁਰਖੇਇ
 ॥੧॥ਸਤਿਸਰੂਪਰਿਦੈਜਿਨਿਮਾਇਆ॥ਕਰਨਕਰਾਵਨਤਿਨਿਮੁਲੁਖਛਨਿਆ॥
 ਜਾਕੈਰਿਦੈਬਿਸਵਾਸੁਪੁਰਖਾਇਆ॥ਤਤੁਗਿਆਨੁਤਿਸੁਮਨਿਪ੍ਰਗਟਾਇਆ॥ਭੈ
 ਤਨਿਗਭਉਹੋਇਬਸਨਾ॥ਜਿਸੁਤੇਉਪਜਿਆਤਿਸੁਮਾਹਿਸਮਾਨਾ॥ਬਸਤੁਮਾਹਿ
 ਲਬਸਤੁਗਭਾਈਮਤਕਉਭਿਨੁਨਕਪਾਣੀ॥ਬੁਝੈਬੁਝਨਾਹਬਿਬੇਕਾ॥ਨ
 ਹਇਨਿਮੇਲਨਨਕਏ॥੨॥ਠਕੁਰਕਸੇਵਕੁਆਗਿਆਕਾਗੀ॥ਠਕੁਰਸੇਵਕਸ
 ਦਾਪੁਜਾ॥ਠਕੁਰਕਸੇਵਕਕੇਮਨਿਪਰਤੀਤਿ॥ਠਕੁਰਕਸੇਵਕਕੀਨਿਗਮਲਾਗੀ
 ਤਿ॥ਠਕੁਰਕਉਸੇਵਕਜਾਨੈਸੀਗੀ॥ਪੁਰਖਾਸੇਵਕਨਾਮਕੈਰੋਗੀ॥ਸੇਵਕਕਉਪੁਰ
 ਪਾਲਨਾਗਾਸੇਵਕਕੀਰਥੈਨਿਰੰਗਸਾਸੇਸੇਵਕਜਿਸੁਦਇਆਪੁਭਧਾਗੀ॥ਨਨਕ
 ਸੇਸੇਵਕਸਾਸਿਸਾਸਿਸਮਾਏ॥੩॥ਅਪਨੇਜਨਕਾਪਰਦਾਵਾਕੈ॥ਅਪਨੇਸੇਵਕਕੀ

ਸਰਪਰਗਥੈ॥ਅਪਨੇਨਾਸਕਉਦੇਇਵਡਿਆਈ॥ਅਪਨੇਸੇਵਕਕਉਨਾਮੁਜਪਾਈ
 ॥ਅਪਨੇਸੇਵਕਕੀਆਪਿਪਤਿਗਥੈ॥ਤਾਕੀਗਤਿਮਿਤਿਕੇਇਨਲਾਥੈ॥ਪੁਰਕਸੇਵਕ
 ਕਉਕੈਨਪਸੁਝੈ॥ਪੁਰਕਸੇਵਕਉਚਤੇਉਚੈ॥ਜੇਪੁਰਖਾਪਨਾਸੇਵਲਾਇਆ॥ਨਨ
 ਕਸੇਸੇਵਕਦਹਦਿਸਿਪ੍ਰਗਟਾਇਆ॥੪॥ਨੀਕੀਕੀਗਮਹਿਕਲਾਥੈ॥ਭਸਮਕਰੈ
 ਲਸਕਰਕੇਇਲਾਥੈ॥ਜਿਸਕਾਸਾਸੁਨਾਕਾਚਤਾਐ॥ਤਾਕਉਗਾਖਤਕੇਕਹਿਥਾ॥
 ਮਨਜਤਨਕਰਤਬੁਧੁਭੰਤਿ॥ਤਿਸਕੇਕਰਤਬਿਰਥੇਜਾਤਾ॥ਮਰੇਗਥੈਅਵਰਨ
 ਕੋਇ॥ਸਰਬਜੀਆਕਾਥਾਸੇਇ॥ਕਾਹੋਸਚਕਰਹਿਪ੍ਰਣੀ॥ਜਪਿਨਾਨਕਪੁਰਖ
 ਲਖਵਿਭਾਣੀ॥੫॥ਬਾਰੰਬਾਰਪੁਰਖਪੀਐ॥ਪੀਅੰਮ੍ਰਿਤੁਇਹਮਨੁਤਨਧੁਪੀ
 ਐ॥ਨਾਮਰਤਨੁਜਿਨਿਗੁਰਮੁਖਿਪਾਇਆ॥ਤਿਸੁਕਿਛੁਅਵਰਨਾਹੀਵਿਸਟਾਇਆ॥
 ਨਾਮੁਧਨਮੇਰੂਪਰੰਗਾ॥ਨਾਮੇਸੁਖਹਰਿਨਾਮਕਾਸੰਗਾ॥ਨਾਮਸਿਜੋਜਨਤਿਪਤਨੇ॥ਮਨ
 ਤਨਾਮਹਿਨਾਮਿਸਮਾਨੇ॥ਉਠਤਬੈਠਤਸੇਵਤਨਾਮਾ॥ਕਪਨਾਨਕਜਨਕੈਸਦਕਾਮ
 ॥੬॥ਬੋਲੁਪ੍ਰਸਾਦਿਜਿਥਾਦਿਨੁਗਤਿ॥ਪੁਰਖਅਪਨੇਜਨਕੀਨੀਦਾਤਿ॥ਕਹਹਿਭਗਤ
 ਅਤਮਕੈਚਾਇ॥ਪੁਰਖਅਪਨੇਸਿਉਹਰਹਿਸਮਾਇ॥ਜੇਹੋਅਹੇਤਸੇਜਾਨੈ॥ਪੁਰਖ
 ਪਨੇਕਹੁਕਮੁਪਛਾਨੈ॥ਤਿਸਕੀਮਹਿਮਾਕਉਨਥਖਨਉ॥ਤਿਸਕਾਗੁਨਕਹਿਏਕਨ
 ਜਨਉ॥ਅਠਪਰਪੁਰਖਸਹਿਯੁਗੇ॥ਕਪਨਾਨਕਸੇਈਜਨਪੁਗੇ॥ਮਨਮੇਰੇ
 ਤਿਸਕੀਓਟਿਲਹਿ॥ਮਨੁਤਨਾਪਨਾਤਿਨਿਜਨਦੇਹਿ॥ਜਿਨਿਜਨਿਅਪਨਾਪੁਰਖ
 ਭਤਾ॥ਸਿਜਨੁਸਰਬਥੈਕੰਢੂਤਾ॥ਤਿਸਕੀਸਗਨਿਸਰਬਸੁਖਪਾਵਹਿ॥ਤਿਸਕੇਦਰ
 ਸਭਿਪਾਪੀਮਟਾਵਹਿ॥ਅਵਗਸਿਆਨਪਸਗਲੀਛਾਡਾ॥ਤਿਸਜਨਕੀਤੁਸੇਵ
 ਲਾਗਾ॥ਅਵਨਾਜਨੁਨਹੋਵੀਤੇਗਾ॥ਨਨਕਤਿਸੁਜਨਕੇਪੁਜਾਹਸਦਪੈਗਾ॥੭॥੧੧॥
 ਸਲੋਕ॥ਸਤਿਪੁਰਖੁਜਿਨਿਜਾਨਿਆਸਤਿਗੁਰੁਤਿਸਕਾਨਉ॥ਤਿਸਕੈਸੀਗਿਸਿਖਉ
 ਧਰੈਨਨਕਹਰਿਗੁਨਗਉ॥੧॥ਅਸਟਪਦੀ॥ਸਤਿਗੁਰਸਿਖਕੀਕਰੋਪੁਤਿਪਲਾਸੇ
 ਵਕਉਗੁਰੁਸਦਾਇਆਲਾ॥ਸਿਖਕੀਗੁਰੁਦੁਗਮਤਿਮਲੁਹਿਗੈ॥ਗੁਰਬਚਨੀ
 ਹਰਿਨਾਮਉਚੈਗੈ॥ਸਤਿਗੁਰਸਿਖਕੈਬੰਧਨਕਟੈ॥ਗੁਰਕਾਸਿਖਥਿਕਾਰੇਤਹਟੈ॥ਸਤਿਗੁ
 ਰਸਿਖਕਉਨਾਮੁਧਨਦੇਇ॥ਗੁਰਕਾਸਿਖਵਭਭਾਗੀ॥ਸਤਿਗੁਰਸਿਖਕਾਹਲਤੁਪਲਤੁ
 ਸਵੈਗੇ॥ਨਨਕਸਤਿਗੁਰਸਿਖਕਉਜੀਅਨਾਲਿਸਮਧੈ॥੧॥ਗੁਰਕੈਗਿਪਿਸੇਵਕੁਜੋਹੈ
 ॥ਗੁਰਕੀਆਗਿਆਮਨਮਹਿਸੋਯੋ॥ਆਪਸਕਉਕਰਿਕਛੁਨਜਨਾਵੈ॥ਹਰਿਹਰਿਨਾਮਹਿ
 ਦੈਸਦਧਿਆਵੈ॥ਮਨੁਥੈਚੈਸਤਿਗੁਰਪ੍ਰਸਾਦਿ॥ਤਿਸੇਵਕਕੈਕਗਜਿਗਸਿ॥ਸੇਵਕਰ

ਤਹੇਇਨਿਕਾਮੀ॥ ਇਸਕਉਤੇਤਪਰਪਤਸੁਆਮੀ॥ ਅਪਨੀਕਿਰਪਾਜਿਸੁਆਪਿਕੇ
 ਇ॥ ਨਨਕਸੇਸੇਵਕੁਗੁਰੀਮਤਿਲੇਇ॥ ੨॥ ਬੀਸਾਬਿਸਵੈਗੁਰਕਾਮਨਮੋ॥ ਸੇਸੇਵਕੁ
 ਪਰਮੇਸਰਕੀਗਤਿਨੈ॥ ਸੇਸਤਿਗੁਰਜਿਸੁਰਿਦੈਹਿਨਾਉ॥ ਅਨਿਕਥਾਗੁਰਕਉਥਾ
 ਲਿਜਾਉ॥ ਸਰਬਨਿਧਾਨਜੀਅਕਾਦਤਾ॥ ਅਠਪਰਪਰਬੁਮਰੰਗਤਾ॥ ਬੁ
 ਹਮਹਿਜਨਨਮਹਿਪਰਬੁਮੁ॥ ਏਕਹਿਅਪਨਹੀਕਿਛੁਭਗੁ॥ ਸਹਸਸਿਅ
 ਨਪਲਾਇਅਨਜਈਐ॥ ਨਨਕਾਐਸਾਗੁਰਬਡਭਾਗੀਪਈਐ॥ ੩॥ ਸਫਲਦਰ
 ਨਪੇਖਤਪੁਨੀਤਾ॥ ਪਰਸਤਚਰਨਗਤਿਨਿਰਮਲਗੀਤਾ॥ ਤੇਤਸੀਗਿਰਾਮਗੁਨਰਵੈ॥
 ਪਰਬੁਹਮਕੀਦਰਗਹਵੈ॥ ਸੁਨਿਕਰਿਬਚਨਕਰਨਅਪਨੇ॥ ਮਨਿਸੇਤਖੁਆਤਮਪ
 ਤੀਆਨੇ॥ ਪੁਰਗੁਰੁਆਖਿਓਕਾਮੰਤ੍ਰ॥ ਅੰਮ੍ਰਿਤਤ੍ਰਿਸਟਿਪੈਥੈਏਇਸੰਤਾ॥ ਗੁਣਬੇ
 ਅੰਤਰੀਮਤਿਨਹੀਪਾਇ॥ ਨਨਕਜਿਉਭਵੈਤਿਸੁਭਈਮਲਾਇ॥ ੪॥ ਜਿਹਬਏਕ
 ਉਸਤਤਿਅਨੇਕਾ॥ ਸਤਿਪੁਰਖਪੁਰਨਬੇਬੇਕਾ॥ ਕਉਬੋਲਨਪੁਤ੍ਰਪ੍ਰਾਣੀ॥ ਅਗਮ
 ਅਗੋਚਰਪ੍ਰਭਿਰਥਨੀ॥ ਨਿਰੰਗਰਨਿਰੰਦੈਸੁਖਦਾਈ॥ ਤਾਰੀਕੀਮਤਿਕਿਨੈ
 ਪਾਈ॥ ਅਨਿਕਭਗਤਬੰਦਨਤਿਕਰਹਿ॥ ਚਰਨਕਮਲਹਿਰਦੈਸਿਮਰਹਿ॥ ਸ
 ਦਬਲਿਹਾਗੀਸਤਿਗੁਰਅਪਨੇ॥ ਨਨਕਜਿਸੁਪੁਸਾਦਿਐਸਾਪ੍ਰਭਜਪਨੇ॥ ੫॥
 ਇਹਹਿਗੁਰਸੁਪਾਦੈਜਨਕੋਇ॥ ਅੰਮ੍ਰਿਤਪੀਵੈਅਮਰਸੇਹੋਇ॥ ਉਸੁਪੁਰਖਕਾਨ
 ਹੀਕਦੋਬਿਨਾਸਾ॥ ਜਕੈਮਨਿਪ੍ਰਗਟੈਗੁਣਤਾਸੁ॥ ਅਠਪਰਪਰਗਿਰਾਮੁਲੇਇ॥
 ਸਤਉਪਦੇਸੁਸੇਵਕਕਉਦੇਇ॥ ਮਹਿਮਾਇਅਕੈਸੰਗਿਨਲੇਪਾ॥ ਮਨਮਹਿਰਬੈਰ
 ਹਿਰਹਿਏਕਾ॥ ਅੰਧਕਾਰਦੀਪੁਕਪਰਗਾਸੋ॥ ਨਨਕਭਗਮੋਖੋਪਦੁਖਤਤੋਨਸੇ॥ ੬॥
 ਤਪਤਿਮਹਿਛਾਢਿਵਰਤਈ॥ ਅਨਦੁਭਇਆਦੁਖਨਠੇਭਈ॥ ਜਨਮਮਰਨਕੋਮਿ
 ਏਅੰਦੋਸੋ॥ ਸਾਧੁਕੋਪੁਰਨਉਪਦੇਸੋ॥ ਭਉਕੁਕਾਰਿਭਭਉਦੇਇਬਸੋ॥ ਸਗਲਾਬਿਅ
 ਧਿਮਨਤਖੈਨਸੋ॥ ਜਿਸਕਾਸਾਤਿਨਿਕਿਰਪਾਗੀ॥ ਸਾਧਸੰਗਿਜਪਿਨਾਮੁਸੁਗੀ॥ ਬਿ
 ਤਪਈਚੁਕੇਭ੍ਰਮਗਵਨਾ॥ ਸੁਨਿਨਨਕਹਰਿਹਰਿਜਿਸੁਸੁਣਨਾ॥ ੭॥ ਨਿਰਗੁਨਆਪਿਸਰ
 ਗੁਨਭੀਓ॥ ਕਲਾਧਾਰਿਜਿਨਿਸਗਲੀਮੇਧੀ॥ ਅਪਨੈਚਲਿਤੁਖੁਭਿਐਆਪਿਬਨ
 ਏ॥ ਅਪਨੀਕੀਮਤਿਅਪੇਪਾਏ॥ ਹਰਿਬਿਨੁਤ੍ਰਾਨਈਕੋਇ॥ ਸਰਬਨਿਰੰਤਰਿਏਕੋ
 ਸੇਇ॥ ਓਤਿਪੋਤਿਗਵਿਅਰੁਪਗੰਗਾ॥ ਭਏਪ੍ਰਗਾਸਸਾਧੁਕੈਸੰਗਿ॥ ਗਚਿਰਚਨਅਪਨੀ
 ਕਲਧਾਗੀ॥ ਅਨਿਕਥਾਗੁਨਨਕਬਲਿਹਾਗੀ॥ ੮॥ ੧੮॥ ਸਲੋਕੁ॥ ਸਾਧਿਨਚਲੈਬਿ
 ਭਜਨਬਿਖਿਆਸਗਲੀਛੁਗਾ॥ ਹਰਿਹਰਿਨਾਮੁਕਮਾਵਨਨਨਕਇਹੁਪਨਸੁਗਾ॥

੧੨੮
 ਅਸਟਪਦੀ॥ ਸੰਤਜਨੀਮਲਿਕਹੁਬੀਚਾਰਾ॥ ਏਕਸਿਮਹਿਨਾਮੁਆਪਾਗੁ॥ ਅਵਰਿ
 ਉਪਾਦਸਭਮੀਤਿਬਿਸਾਰਹਾ॥ ਚਰਨਕਮਲਹਿਰਦਮਹਿਉਭਿਪਾਰਹਾ॥ ਕਰਨਕਰਾਵਨਸੇ
 ਪ੍ਰਭਸਮਰਾ॥ ਤ੍ਰਿਕੁਕਰਿਗਹੁਨਾਮੁਹਿਵਥਾ॥ ਇਹੁਪੁਨਸੰਚਹੁਦੇਵਤੁਭਗਵੰਤੁ
 ਸੰਤਜਨਕਾਨਿਰਮਲਮੰਤਾ॥ ਏਕਾਸਰਾਖੁਪਨਮਾਧਿ॥ ਸਰਬਰੰਗਨਨਕਮਿ
 ਟਿਜਾਹਿ॥ ੧॥ ਜਿਸੁਪਨਕਉਚਾਹਿਤੰਉਠਿਧਾਵਹਿ॥ ਸੇਪਨਹਿਸੇਵਤੇਪਾਵਹਿ॥
 ਜਿਸੁਸੁਖਕਉਨਿਤਬਾਛਹਿਮੀਤਾ॥ ਸਿਸੁਖਸਾਧੁਸੰਗਿਪਗੀਤਾ॥ ਜਿਸੁਸੇਭਾਕਉਕ
 ਰਭਿਲੀਕਰਨੀ॥ ਸਾਸੇਭਾਭਜੁਹਰਿਕੀਸਰਨੀ॥ ਅਨਿਕਉਪਾਵੀਰਗੁਨਜਾਇ॥ ਰੇ
 ਗੁਮਿਟੈਹਿਅਵਖਪੁਲਾਇ॥ ਸਰਬਨਿਧਾਨਮਹਿਹਰਿਨਾਮੁਨਿਧਾਨਾ॥ ਜਪਿਨਾਨ
 ਕਦਰਗੁਪਰਵਨ॥ ੨॥ ਮਨੁਪਰਬੋਧਹਰਿਕੈਨਾਇ॥ ਦਰਦਿਸਪਾਵਤਅਵੈ
 ਭਇ॥ ਤੰਕਉਬਿਘਨੁਨਲਾਗੈਕੋਇ॥ ਜਾਕੈਰਿਦੈਬਸੈਹਰਿਸੇਇ॥ ਕਲਿਤਤੀਰ
 ਛਹਿਨਾਉ॥ ਸਿਮਹਿਸਿਮਹਿਸਦਾਸੁਖਪਾਉ॥ ਭਉਬਿਨਸੈਪੁਰਨਹੋਇਆਸਾ॥ ਭਗ
 ਤਿਭਾਇਅਤਮਪਰਗਾਸਿ॥ ਤਿਤੁਘਰਿਜਾਇਬਸੈਅਥਨਾਸੀ॥ ਕਪਨਨਕਕਾਟੀਜ
 ਮਫਸੀ॥ ੩॥ ਤਤੁਬੀਚਾਰੁਕਹੈਜਨਸਾਚਾ॥ ਜਨਮਿਮਰੰਸੇਕਾਚੋਕਾਚਾ॥ ਆਵਾਗ
 ਵਹੁਮਿਦੈਪ੍ਰਭਸੇਵਾ॥ ਆਪੁਤਿਆਗਿਸਰਨਗੁਰਦੇਵਾ॥ ਇਉਰਤਜਨਮਕਾਹੋਇਉ
 ਧੁਗਾ॥ ਹਰਿਹਰਿਸਿਮਹਿਪ੍ਰਾਨਅਧਾਗਾ॥ ਅਨਿਕਉਪਾਵਨਛੁਟਨਹੋਗੇ॥ ਸਿਮ੍ਰਿਤਿਸਾਸ
 ਕਥੇਦੀਚਰਾ॥ ਹਰਿਕੀਭਗਤਿਕਰਹੁਮਨੁਲਾਇ॥ ਮਨਿਬੀਛਤਨਨਕਫਲਪਾ
 ਇ॥ ੪॥ ਸੰਗਿਨਚਾਲਸਿਤੇਰੇਧਨਾ॥ ਤੁਕਿਆਲਪਦਾਵਹਿਮੁਖਮਨਾ॥ ਸੁਤਮੀਤ
 ਕੁੰਥਾਅਰਥਨਿਤਾ॥ ਇਨਤੇਕਹੁਤਮਕਵਨਸਨਥਾ॥ ਗਤੰਗਮਾਇਆਬਿਸ
 ਥਾਗਾ॥ ਇਨਤੇਕਹੁਕਵਨਛੁਟਕਾਗਾ॥ ਅਸੁਸਤੀਰਥਅਸਦਾਗੀ॥ ਛੁਟਾਛੁਟਾਛੁਟਾ
 ਪਸਾਗੀ॥ ਜਿਨਿਦੀਏਤਿਸੁਬੁਛੈਨਾਬਿਗਾਨਾ॥ ਨਾਮੁਬਿਸਾਰਿਨਨਕਪਛੁਤਾਨਾ॥ ੫॥
 ਗੁਰਕੀਮਤਿਤੁਲੈਹਿਏਅਨੋ॥ ਭਗਤਬਿਨਾਬੁਭਵੈਸਿਅਨੋ॥ ਹਰਿਕੀਭਗਤਿਕ
 ਰੁਮਨਮੀਤਾ॥ ਨਿਰਮਲਹੋਇਤੁਮੋਰੇਚੀਤਾ॥ ਚਰਨਕਮਲਰਾਖੁਪਨਮਾਧਿ॥ ਜਨ
 ਮਜਨਮੇਕਕਿਲਾਬਿਖਜਾਹਿ॥ ਆਪਿਜਪਹੁਅਵਹਨਾਮੁਜਪਾਵਹੁ॥ ਸੁਨਤਕ
 ਹਤਹਤਗਤਿਪਾਵਹੁ॥ ਸਰਭੁਤਸਤਿਹਰਿਕੈਨਾਉ॥ ਸਹਜਿਸੁਭਾਇਨਨਕਗੁਨ
 ਗਉ॥ ੬॥ ਗੁਨਗਵਤਤੇਗੀਉਤਰਸਿਮੈਲਾ॥ ਬਿਨਸਿਜਾਇਉਧੈਬਿਖਫੈਲਾਹਿ
 ਇਅਚਿਤਬਸੈਸੁਖਨਲਿ॥ ਸਾਸਿਗਿਰਾਸਿਹਰਿਨਾਮੁਸਮਾਲਾ॥ ਛਾਡਿਸਿਅਨਪ
 ਸਗਲੀਮਨਾ॥ ਸਾਧਸੰਗਿਪਾਵਹਿਸਚੁਧਨਾ॥ ਹਰਿਪੁਜੀਸਿਚਿਕਹੁਭਉਹੁਗਾ॥

ਪਤਾਵੈ॥ ਕਰਨਕਰਾਵਨਕਰਨੈਹਾ॥ ਨਨਕਕਰਤੇਕਾਨਹਿਸੁਮਾ॥੪॥ ਜਥਾਪਨੀਸ
 ਰਾਪਨਸੀਗਿਬਨਾਈ॥ ਤਥਕਵਨਮਾਇਥਪਮਿਤਸੁਤਭਾਈ॥ ਜਹਸਰਬਕਲ
 ਆਪਹਿਪਰਬੀਨਾ॥ ਤਥੇਕਰਤੇਥਕਾਕਉਚੀਨਾ॥ ਜਥਾਪਨਆਪਿਪਾਪਿਉਪਿ
 ਗੋ॥ ਤਥਸਗਨਾਪਸਗਨਕਰਾਬੀਚਗੈ॥ ਜਹਾਪਨਉਚਰਾਪਨਆਪਿਨੇਗਾ॥ ਤਥ
 ਉਨਠਕਰਕਉਨਕਹੀਐਚੇਗਾ॥ ਬਿਸਮਨਬਿਸਮਹਰਬਿਸਮਾ॥ ਨਨਕਅਪਨੀ
 ਗਤਿਜਨਹੁਆਪਿ॥੫॥ ਜਹਅਛਲਾਛੰਦਾਛੇਦਸਮਾਇਆ॥ ਉਹਾਕਿਸਹਿਥਿ
 ਆਪਤਿਮਾਇਆ॥ ਪਸਕਉਆਪਹਿਦੇਸੁ॥ ਤਿਹੁਗੁਣਕਾਨਾਹੀਪਰਵੇਸੁਜ
 ਹਏਕਹਿਏਕਏਕਭਗਵੰਤਾ॥ ਤਹਕਉਨਾਚਿਤੁਕਿਸੁਲਾਗੈਚਿਤਾ॥ ਜਹਆਪਨਾ
 ਪੁਆਪਿਪਤੀਆਗਾ॥ ਤਹਕਉਨਕਥੈਕਉਨਸੁਨੈਹਰਾ॥ ਬਹੁਬੈਅੰਤੁਉਚੇਤਉਚਾ॥
 ਨਨਕਆਪਸਕਉਆਪਹਿਪਹੁਚਾ॥੬॥ ਜਹਆਪਿਗਰਿਓਪਰਪੰਚੁਅਕਾਗਤਿ
 ਹੁਗੁਣਮਹਿਕੀਨੇਬਿਸਥਗੁ॥ ਪਾਪਪੁਨੁਤਰਭਈਕਰਾਵਤਾ॥ ਕਉਨਕਕਉਨਸੁਗ
 ਬੰਢਵਤਾ॥ ਆਲਾਜਾਲਾਮਾਇਆਜੰਜਾਲਾ॥ ਹਉਮੈਮੋਹਭਗਭੰਭਗਾਦੁਖਸੁਖ
 ਮਨਅਪਮਾਨਾ॥ ਅਨਿਕਪ੍ਰਕਾਰਕੀਓਥਖਾਨਾ॥ ਆਪਨਖੇਲੁਆਪਿਕਹਿਏਖੈਓਖੈ
 ਸੰਕੇਰੇਤਉਨਨਕਏਕੈ॥੭॥ ਜਹਅਥਗਤਭਗਤਤਹਆਪਿ॥ ਜਹਪਸੈਪਸਹੁਸੰ
 ਪਰਤਪਾਦੁਪੁਖਕਾਆਪਹਿਧਨੀ॥ ਉਨਕੀਸੋਭਉਨਹੁਬਨੀ॥ ਆਪਹਿਕਉਤਕ
 ਕਰੈਅਨਦੇਚਜਾ॥ ਆਪਹਿਸੋਭਗਨਨਿਰੋਜਗਾ॥ ਜਿਸੁਭਾਵੈਤਿਸੁਆਪਨਇਲਾ
 ਵੈ॥ ਜਿਸੁਭਾਵੈਤਿਸੁਖੇਲਾਖਿਲਾਵੈ॥ ਬੇਸੁਮਾਹਾਥਾਹਅਗਨਤਅੰਤਲੈ॥ ਜਿਉਪੈ
 ਲਾਵੁਤਉਤਿਨਨਕਦਾਸੁਖੈਲੈ॥੮॥੨੧॥ ਸੋਲਕ੍ਰ॥ ਜੀਅਜੰਤਕੇਫਕਰਾਅਪੇਖੈ
 ਤਣਹਾਗਾਨਨਕਏਕੋਪਸਰਿਆਦੁਜਾਕਹੁਇਸਟਾ॥੧॥ ਅਸਟਪਦੀ॥ ਆਪਿਕਥੈ
 ਪਿਸੁਨੈਹਾਗਾ॥ ਆਪਹਿਏਕਅਪਿਬਿਸਥਾਗਾ॥ ਜਾਤਿਸੁਭਾਵੈਤਸਿਸਟਿਉਪਾਈ॥
 ਪਨੈਭਣੈਲਾਏਸਮਏ॥ ਤੁਮਤੇਭਿਨਹੀਕਛੁਹੇਇ॥ ਆਪਨਸੁਤਿਸੁਭਜਗਤਪੁਰੇਇ
 ॥ ਜਾਕਉਪ੍ਰਭਜੀਉਆਪਿਬੁਝਾਏ॥ ਸਚਨਾਮੁਸੇਈਜਨੁਪਾਈ॥ ਸੇਸਮਦਸੀਤਤ
 ਬੇਤਾ॥ ਨਨਕਸਗਲਸਿਸਟਿਕਾਜੇਤਾ॥੧॥ ਜੀਅਜੰਤਸਭਤਕੋਹਾਥਾ॥ ਵੀਨਦਇ
 ਲਾਅਨਥਕਨਾਥਾ॥ ਜਿਸੁਗਥੈਤਿਸੁਕਹਿਨਮਗੈ॥ ਸੁਮੁਆਜਿਸੁਮਨਹੁਵਿਸਾਗੈ॥ ਤਿਸੁ
 ਜਿਅਵਕਹਾਕੋਜਾਇ॥ ਸਭਸਿਰਿਏਕੁਨਿਰੋਜਨਾਇ॥ ਜੀਅਕੀਜੁਗਤਿਜਕੈਸਭਿ
 ਥਾ॥ ਅੰਤਰਿਥਾਰਹਿਜਨਹੁਸਾਥਿ॥ ਗੁਨਨਿਧਨਥੈਅੰਤਪਧਾਨਾਨਕਦਾਸਸਦਾ
 ਲਿਹਾਗਾ॥੨॥ ਪੁਨਪੁਰਿਹੋਦਇਆਲਾ॥ ਸਭਉਪਹਿਰੇਵਤਕਿਰਪਾਲਾ॥ ਅਪਨੈਕ

ਤਥਜਨੈਆਪਿਅੰਤਰਿਜਾਮੀਹਹਿਓਥਿਆਪਿ॥ ਜੋਜੋਹਚਿਓਸੁਤਿਸਹਿਪਿਆਤਿ॥
 ਜਿਸੁਭਾਵੈਤਿਸੁਲਾਈਮਲਾਇ॥ ਭਗਤਿਕਹਹਿਹਰਿਕੇਗੁਨਗਾਇ॥ ਮਨਿਅੰਤਰਿਥਿਸ
 ਵਾਸੁਕਮਿਨਿਆ॥ ਕਰਨਹੁਨਾਨਕਇਕ੍ਰਾਂਤਿਆ॥੩॥ ਜਨੁਲਾਗਹਿਏਕੋਨਾਇ॥
 ਤਿਸੀਅਸਨਬਿਗਬੀਜਾਇ॥ ਸੇਵਕਕਉਸੇਵਾਥਿਨਾਈ॥ ਹੁਕਮੁਬੁਝਿਪਰਮ
 ਪਦੁਪਈ॥ ਇਸਤੇਉਪਹਿਨਾਹੀਬੀਚਗੁ॥ ਜਾਕੈਮਨਿਥਸਿਆਨਿਰੋਕਾ॥ ਬਿਧਨੇਤਰਿ
 ਭਏਨਿਰੋਵੈਗਾ॥ ਅਨਦਿਨੁਪੁਜਹਿਗੁਰਕੋਪੈਗਾ॥ ਇਹੋਲੋਕਸੁਖੀਏਹੋਲੋਕਸੁਖੋਲਾ॥ ਨਨ
 ਕਹਿਪਭਿਅਪਹਿਮੇਲਾ॥੪॥ ਸਾਧਸੰਗਿਮਲਿਕਰਹੁਅਨੰਦਾ॥ ਗੁਨਗਾਵਹੁਪ੍ਰਭਪ
 ਰਮਾਨੰਦਾ॥ ਰਾਮਨਾਮਤਤੁਕਰਹੁਬੀਚਗੁ॥ ਵਲੰਭਦੇਕਾਕਰਹੁਉਪਗੁ॥ ਅੰਮ੍ਰਿਤਬਚ
 ਨਹਿਕੇਗੁਨਗਾਉ॥ ਪ੍ਰਾਨਤਰਨਕਾਇਹੋਸੁਆਉ॥ ਆਠਪਰਪ੍ਰਭਪੇਖਹੇਨਗਾ॥ ਮਿ
 ਏਅਗਿਆਨੁਥਿਨਸੈਅੰਧੇਗਾ॥ ਸੁਨਿਉਪਦੇਸੁਹਿਦੇਥਸਾਵਹੁ॥ ਮਨਿਇਛੈਨਾਨਕ
 ਫਲਪਾਵਹੁ॥੫॥ ਹਲਤੁਪਲਤੁਤਇਲੇਹੁਸਵਾਗਿ॥ ਰਾਮਨਾਮਅੰਤਰਿਉਹਿਧਾ
 ਗਿ॥ ਪੁਰੋਗੁਰਕੀਪੁਰੀਦੀਖਿਆ॥ ਜਿਸੁਮਨਿਥਸੈਤਿਸੁਸਾਚੁਪਹੀਖਿਆ॥ ਮਨਿਤ
 ਨਿਨਾਮੁਜਪਹੁਲਿਵਲਾਇ॥ ਤੁਖੁਦਰਹੁਮਨੋਭਏਜਾਇ॥ ਸਚਵਾਪੁਰਕਹੁ
 ਵਪਗੀ॥ ਦਰਗਹਨਿਥਹੋਖੇਪਤਮਾਗੀ॥ ਇਕਾਦੋਰਕਹੁਮਨਮਾਹਿ॥ ਨਾਨਕਬਹੁਰਿ
 ਨਾਵਹਿਜਾਹਿ॥੬॥ ਤਿਸਤੇਦੁਰਿਕਾਰੋਜਾਇ॥ ਉਥੇਗਰਖਨਹਾਰਹਿਐਆਇ॥
 ਨਾਵਹਿਜਾਹਿ॥੬॥ ਤਿਸਤੇਦੁਰਿਕਾਰੋਜਾਇ॥ ਉਥੇਗਰਖਨਹਾਰਹਿਐਆਇ॥
 ਨਿਰਭਉਜਪੈਸਗਲਭਉਮਿਟੈ॥ ਪ੍ਰਭਕਿਰਪਤੇਪ੍ਰਣੀਛੁਟੈ॥ ਜਿਸੁਪ੍ਰਭਾਥੈਤਿ
 ਸੁਨਹੀਤੁਖਾ॥ ਨਾਮੁਜਪਤਮਨਿਹੋਵਤਸੁਖਾ॥ ਚਿਤਾਜਾਇਮਿਟੈਅੰਕਾਗੁ॥ ਤਿਸੁ
 ਜਨਕਉਕੇਇਨਪਹੁਚਨਹਾਗੁ॥ ਸਿਰਉਪਹਿਠਾਛਾਗੁਸੁਗਾ॥ ਨਾਨਕਤਕੋਕਾਰਜ
 ਪੁਰਾ॥੭॥ ਮਤਿਪੁਰੀਅੰਮ੍ਰਿਤਭਕੀਵਿਸਟਿ॥ ਦਰਸਨੁਪੇਖਤਉਧਰਤਸਿਸ
 ਟਿ॥ ਚਰਨਕਮਲਜਾਕੈਅਨੁਪਾਸਫਲਦਰਸਨਸੁੰਦਰਹਰਿਗੁਪਾ॥ ਪੰਨੁਸੇਵਾ
 ਸੇਵਕਪਰਵਲਾ॥ ਅੰਤਰਜਾਮੀਪੁਰਖੁਪਰਧਨਾ॥ ਜਿਸੁਮਨਿਥਸੈਸੁਹੋਤਿਨਹਾਲੁ
 ਤਕੈਨਿਕਟਿਨਆਵਤਕਾਲਾ॥ ਅਮਰਭਏਅਮਰਪਦੁਪਾਇਆ॥ ਸਾਧਸੰਗਿ
 ਨਨਕਹਹਿਪਿਆਇਆ॥੮॥੨੨॥ ਸੋਲਕ੍ਰ॥ ਗਿਆਨਅੰਜਨੁਗੁਰਿਦੀਆਅਗਿ
 ਆਨੁਅੰਧੇਗੁਥਿਨਾਸੁ॥ ਹਰਿਕਿਰਪਤੇਸੰਤਭੇਇਆਨਾਨਕਮਨਿਪਰਗਾਸੁ॥੧॥
 ਅਸਟਪਦੀ॥ ਸੰਤਸੰਗਿਅੰਤਰਿਪ੍ਰਭਭੀਠਾ॥ ਨਾਮੁਪ੍ਰਭੁਕਾਲਾਗਾਮੀਠਾ॥ ਸਗਲ
 ਸਮਗੀਏਕਸੁਘਟਮਾਹਿ॥ ਅਨਿਕਰੰਗਨਨਾਵਿਸਟਾਹਿ॥ ਨਉਨਿਧਿਅੰਮ੍ਰਿਤਪ੍ਰਭ
 ਕਾਨਾਉ॥ ਏਹੀਮਹਿਇਸਕਾਥਿਸਾਮੁ॥ ਸੁਨਸਮਾਧਿਅਨਤਤਹਨਦਿ॥ ਕਹਨੁਨ

ਜਾਈਅਚਰਜੁਬਿਸਮਾਦੁ॥ਤਿਨਿਦੇਖਿਆਜਿਸੁਆਖਿਦੇਖਾਏ॥ਨਨਕਤਿਸੁਜਨਸੇ
 ਝਪਾਏ॥੧॥ਸੇਅੰਤਰਿਸੇਬਾਰਿਅੰਨਤਾ॥ਘਟਿਘਟਿਥਿਆਪਿਗਹਿਓਭਗਵੰਤੁ॥
 ਧਰਮਿਅਹਿਅਕਸਿਪਾਇਆਲਾ॥ਸਰਬਲੋਕਪੁਰਨਪੁਤਿਪਣਾ॥ਥਨਿਤਨਿਪਰਬਰ
 ਪੇਪਰਬਰਮੁ॥ਜੈਸੀਆਗਿਆਤੈਸਾਕਰਮੁ॥ਪਉਣਪਾਣੀਬੈਸੰਤਰਿਮਾਹਿ॥ਚਰਿ
 ਕੰਨਹਦੇਸੇਸਮਾਹਿ॥ਤਿਸੰਤੋਭੰਨਹੈਕੋਠਉ॥ਗੁਰਪਰਸਾਦਿਨਨਕਸੁਖਪਉ
 ॥੨॥ਬੈਰਪੁਰਨਸਿਮਿਤਿਮਹਿਦੇਖੁ॥ਸਸੀਅਗੁਸੁਗਨਖੜਮਹਿਏਕੁ॥ਬਾਣੀਪੁਰਕੀ
 ਸਭੁਕੋਥੈਲਾ॥ਆਪਿਅੰਡਲਨਕਬਹੁਡੋਲੈ॥ਸਰਬਕਲਾਕਰਿਖੈਲੋਖੈਲਾ॥ਮੇਲਿ
 ਨਪਾਈਐਗੁਣਹਅਮੇਲਾ॥ਸਰਬਜੇਤਿਮਹਿਜਾਕੀਜੋਤਿ॥ਧਾਰਿਹਿਓਸੁਆਮੀ
 ਓਤਿਪੋਤਿ॥ਗੁਰਪਰਸਾਦਿਭਰਮਕਾਨਸੁ॥ਨਨਕਤਿਨਮਹਿਏਹੁਬਿਸਾਸੁ॥੩॥ਸੰ
 ਤਜਨਕਾਪੇਖਨੁਸਭੁਬੁਧਮਾ॥ਸੰਤਜਨਕੈਹਿਰੈਸਭਿਧਰਮਾ॥ਸੰਤਜਨਸੁਨਹਿ
 ਸੁਭਬਚਨਾ॥ਸਰਬਥਿਆਪੀਰਮਸੀਗਿਰਚਨਾ॥ਜਿਨਿਜਾਤਾਤਿਸਕੀਇਹਰ
 ਰਤਾ॥ਸਤਿਬਚਨਸਪੁਸਭਕਹਤਾ॥ਜੇਜੇਹੋਇਸੇਈਸੁਖਮਾਨੈ॥ਕਰਨਕਰਵਨਹ
 ਰੁਪੁਭਜਨੈ॥ਅੰਤਰਿਬੈਸਾਧਰਭੀਓਹੀ॥ਨਨਕਦਰਸਨੁਦੇਖਿਸਭਮਹੀ॥੪॥
 ਆਪਿਸਤਿਕੀਆਸਭੁਸਤਿ॥ਤਿਸੁਪੁਭਤੋਸਗਲੀਉਤਪਤਿ॥ਤਿਸੁਭਵੈਤਰ
 ਹੇਬਿਸਥਗੁ॥ਤਿਸੁਭਵੈਤਾਏਕੰਗੁ॥ਅਨਿਕਕਲਾਲਖੀਨੁਜਾਇ॥ਜਿਸੁਭਵੈ
 ਤਿਸੁਲਾਇਮਿਲਾਇ॥ਕਵਨਨਿਕਟਿਕਵਨਕਹੀਐਦੁਗਿ॥ਆਪੇਆਪਿਅ
 ਪਿਭਰਪੁਗਿ॥ਅੰਤਰਿਗਤਿਜਿਸੁਆਪਿਜਨਏ॥ਨਨਕਤਿਸੁਜਨਆਪਿਧੁਰ
 ਏ॥੫॥ਸਰਬਭੁਤਆਪਿਵਰਤਗਾ॥ਸਰਬੈਨਨਆਪਿਪੇਖਨਹਾਗਾ॥ਸਗਲਸ
 ਮਗੀਜਾਕਾਤਨਾ॥ਆਪਨਜਸੁਆਪੀਸੁਨਾ॥ਆਵਨਜਨੁਇਕਖੇਲੁਬਾਨਿ
 ਆ॥ਆਗਿਆਂਗੀਨੀਮਾਇਆ॥ਸਭਕੋਮਧਿਅਲਿਪੋਤਰਹੈ॥ਜੇਕਿਛੁਕਾ
 ਣਾਸੁਆਪੇਕਹੈ॥ਆਗਿਆਵੈਆਗਿਆਜਾਇ॥ਨਨਕਜਾਭਵੈਤਲਾਏਸ
 ਮਾਇ॥੬॥ਇਸਤੋਹੋਇਸੁਨਾਹੀਥੁਗਾ॥ਓਕਹਹੁਕਿਨੈਕਿਛੁਕਰਾ॥ਆਪਿਭਰ
 ਕਰਤੁਤਿਅਤਿਨੀਕੀ॥ਆਪੇਜਨੈਅਪਨੇਜੀਕੀ॥ਆਪਿਸਚੁਧਾਗੀਸਭਸਾਚੁ
 ਓਤਿਪੋਤਿਅਪਨਸੀਗਿਰਚੁ॥ਤਾਰੀਗਤਿਮਤਿਕਹੀਨਜਾਇ॥ਦੁਸਰਹੋਇ
 ਸੇਈਪਾਇ॥ਤਿਸੁਕੀਆਸਭੁਪਰਵਣਾ॥ਗੁਰਪਰਸਾਦਿਨਨਕਇਹੁਜਾਨਾ॥
 ਜੇਜਾਨੈਤਿਸੁਸਦਾਸੁਖਹੋਇ॥ਆਪਿਮਿਲਾਇਲਏਪੁਭਸੇਇ॥ਓਹੁਪਨਵੈਤੁ
 ਲਵੈਤਪਤਿਵੰਤੁ॥ਜੀਵਨਮੁਕਤਿਜਿਸੁਹਿਦੈਭਗਵੰਤੁ॥ਪੰਨਪੰਨਪੰਨਜਾਨਾ॥

ਇਆ॥ਜਿਸੁਪੁਸਾਦਿਸਭੁਜਗਤਤਰਇਆ॥ਜਨਆਵਨਕਾਇਹੋਸੁਆਓ॥ਜ
 ਨਕੈਸੀਗਿਚਿਤਿਅਵੈਨਉ॥ਆਪਿਮੁਕਤਮੁਕਤਕਰੈਸੀਸਾਗਾ॥ਨਨਕਤਿਸੁਜਨਕ
 ਉਨਮਸਕਾਗੁ॥੭॥੨੨॥ਸਲੋਕੁ॥ਪੁਰਾਪੁਰੁਅਗਧਿਆਪੁਰਾਜਾਕਾਨਉ॥ਨਨ
 ਕਪੁਰਾਪਾਇਆਪੁਰੇਕੋਗੁਨਗਾਉ॥੧॥ਅਸਟਪਦੀ॥ਪੁਰੇਗੁਰਕਾਸੁਨਿਉਪਦੇਸੁ
 ਆਪਰਬੁਮੁਨਿਕਟਿਕਰਿਪੇਖੁ॥ਸਾਸਿਸਾਸਿਸਿਮਿਮਹੁਗੇ॥ਬਿਦਾ॥ਮਨਅੰਤਰਕੀਉਭ
 ਰੋਚਿਦਾ॥ਆਸਅਨਿਤਤਿਅਗਹੁਤਰੰਗਾ॥ਸੰਤਜਨਕੀਧੁਰਿਮਨਮੰਗਾ॥ਆਪੁਛੇਡਿ
 ਬਿਨਤੀਕਰਹਾ॥ਸਾਧਸੰਗਿਅਗਨਸਾਗਰਤਰਹਾ॥ਹਰਿਧਨਕੋਭਰਿਲੇਹੁਭੰਡਾਗੁ॥
 ਨਨਕਗੁਰਪੁਰੇਨਮਸਕਾਗੁ॥੧॥ਖੇਮੁਕੁਸਲਸਹਜਅਨੰਦਾ॥ਸਾਧਸੰਗਿਭਜੁਪਰਮਾ
 ਨੰਦਾ॥ਨਕਨਿਵਾਰਿਉਪਾਰੁਜੀਉ॥ਗੁਨਗੇਬਿਦਾ॥ਮ੍ਰਿਤਗੁਸੁਪੀਉ॥ਚਿਤਚਿਤ
 ਵਨਗਇਣਏਕਾ॥ਏਕੁਰੁਪਜਾਕੈਰੰਗਅਨੇਕਾ॥ਗੋਪਾਲਚਮੇਦਰਦੀਨਦਇਆਲਾ॥
 ਦੁਖਭੰਜਨਪੁਰਨਕਿਰਪਾਲਾ॥ਸਿਮਹਿਸਿਮਹਿਨਮੁਖਾਭੰਥਾਗਾ॥ਨਨਕਜੀਅਕਾਇਹੈ
 ਅਪਹੁ॥੨॥ਉਤਮਸਲੋਕਸਾਧਕੋਬਚਨਾ॥ਅਮੁਲੀਕਲਾਲਾਏਹਿਰਤਨਾ॥ਸੁਨ
 ਤਕਮਾਵਤੋਤਉਧਾਗਾ॥ਆਪਿਤਰੈਲੋਕਹਿਨਿਸਤਗਾ॥ਸਫਲਜੀਵਨਸਫਲਤਾ
 ਕਾਸੰਗੁ॥ਜਾਕੈਮਨਿਲਾਗਾਹਰਿਰੰਗਾ॥ਜੈਜੈਸਬਦੁਆਨਾਹੁਦਵਜੈ॥ਸੁਨਿਸੁਨਿਅ
 ਨਕਰੈਪੁਭਗਾਜੈ॥ਪੁਗਟੈਗੋਪਾਲੁਮਹੰਤਕੈਮਾਥੈ॥ਨਨਕਉਧਰੈਤਨਕੈਸਾਥੈ॥੩॥
 ਸਗੰਜੋਗਿਸੁਨਿਸਰਨੀਆਏ॥ਕਗਿਕਿਰਪਾਭਿਅਪਿਮਿਲਾਏ॥ਮਿਟਿਗਏ
 ਬੈਰਭਏਸਭੰਗੇ॥ਅੰਮ੍ਰਿਤਨਮੁਸਾਧਸੰਗਿਲੈਨਾ॥ਸੁਪਸੰਨਭਏਗੁਰਦੇਵਾ॥ਪੁਰ
 ਨਹੈਸੇਵਕਰੀਸੇਵਾ॥ਆਲਜੰਜਾਂਲਾਬਿਕਾਰੋਤਰਤਾ॥ਗਮਨਮਸੁਨਿਰਸਨਕ
 ਹਤਾ॥ਕਰਿਪੁਸਾਦਿਦਇਆਪੁਭਧਾਗੀ॥ਨਨਕਨਿਬਹੀਖੇਪੁਧਮਾਗੀ॥੪॥ਪੁਭਕੀ
 ਉਭਤਿਕਹਹੁਸੰਤਮੀਤਾ॥ਸਾਵਥਾਥਾਏਕਾਗਰਚੀਤਾ॥ਸੁਖਮਨੀਸਹਜਗੋਬਿੰਦਗੁ
 ਨਨਾਮਾ॥ਜਿਸੁਮਨਿਥਸੈਸੁਹੋਤਨਿਧਨਾ॥ਸਰਬਇਛਤਾਰੀਪੁਰਨਹੋਇ॥ਪ੍ਰਧਨਪੁਰ
 ਖੁਪੁਗਟਸਭਲੇਇ॥ਸਭਤੋਉਚਪਾਏਅਸਥਾਨਾ॥ਬਹੁਹਿਨਹੈਵੈਆਵਨਜਾਨਾ॥ਹ
 ਰਿਧਨੁਖਾਟਿਚਲੈਜਨੁਸੇਇ॥ਨਨਕਜਿਸਹਿਪਰਪਤਿਹੋਇ॥੫॥ਖੇਮਸਾਤਿਗਧਿਨਉ
 ਨਿਧਿ॥ਭੁਧਿਗਿਆਨੁਸਰਬਤਰਸਿਧਿ॥ਬਿਦਿਆਤਪੁੰਜਗੁਪਭਧਿਆਨਾ॥ਗਿਆਨੁ
 ਸਰਸਟਉਤਮਇਸਨਾ॥ਚਰਿਧਦਾਰਥਕਮਲਪਰਗਾਸਾ॥ਸਭਕੋਮਧਿਸਗਲਤੋਉ
 ਦਾਸੁ॥ਸੁੰਦਰਚਤੁਰਤਕਾਥੇਤਾ॥ਸਮਦਰਸੀਏਕਾਇਸੇਤਾ॥ਇਹਫਲਤਿਸੁਜਨਕ
 ਮੁਖਭੰਗਾ॥ਗੁਰਨਨਕਨਾਮਬਚਨਮਨਿਸੁਨੈ॥੬॥ਇਹੁਨਿਧਨੁਜਪੈਮਨਿਕੇਇ॥ਸਭਜਗ

ਕ

ਮਤਿਕੀਗਤਿਹਿ। ਗੁਣ ਗੋਬਿੰਦ ਨਾਮ ਪੁਨਿ ਬਣੀ। ਸਿਮ੍ਹਿਤਿ ਸਾਸਤਰ ਬੰਦ
ਈ। ਸਗਲ ਮਤ ਤਕੇਵ ਲਹਿਨਾ ਮੁਗੋਬਿੰਦ ਭਗਤ ਕੈ ਮਨਿ ਬਿਸੁਆ ਕੇਟਿ ਅਪੁ
ਸਾਧ ਸੰਗਿ ਮੈ। ਸੰਤ ਕ੍ਰਿਪਾ ਤੇ ਜਾਮਤ ਛੁਟੈ। ਜਕੈ ਮਸਤ ਕਿਰਮ ਪੁਭਿ ਪਾਏ। ਸਾਧ
ਸਗਣ ਨਾਨਕ ਤੇ ਆਏ॥੧॥ ਜਿਸੁ ਮਨਿ ਬਸੈ ਸੁਨੈ ਲਾਇ ਪ੍ਰੀਤਿ। ਤਿਸੁ ਜਨ ਅਵੈ ਹਰਿ
ਪੁਤ੍ਰ ਚੀਤਿ। ਜਨ ਮਮਨ ਤਾ ਕਾ ਦੁਖ ਨਿਵੈ। ਦੁਲਭ ਦੇਹ ਤਤਕਾਲ ਉਪਾਏ। ਨਿ
ਰਮਲ ਸੇਭਾ ਅੰਮ੍ਰਿਤਾ ਕੀ ਬਨੀ। ਏਕ ਨਾਮੁ ਮਨਮਾਹਿਸ ਮਾਨੀ। ਦੁਖ ਗੋਬਿੰਦ ਸੇਭ
ਭਗਮਾ। ਸਾਧਨਾ ਮਨਿ ਰਮਲ ਤਾ ਕੇ ਕਰਮ। ਸਭ ਤੇ ਉਚਤਾ ਕੀ ਸੇਭਾ ਬਨੀ। ਨਾਨਕ ਇਹ
ਗੁਣਿ ਨਾਮੁ ਸੁਖ ਮਨੀ॥੮॥੨੩॥੧॥੨॥



ਗੁਗੁਓੜੀ ਥਿਤੀ ਮਹਲਾ ੫

ਭਸਤਿ ਗੁਰ ਪ੍ਰਸਾਦਿ

॥ ਸਲੋਕੁ ॥ ਜਲ ਥਲਾ ਮਹੀ ਅਲ ਪੁਰਿ ਆਸੁ ਆਸੀ ਸਿਰ ਜਨ ਨਾਗਾ ਅਨਿਭੈ ਤੇ
ਪਸਰਿ ਆਨ ਨਕਏ ਕੰਕਾਗ॥੧॥ ਪਉੜੀ॥ ਏਕ ਮਏ ਕੰਕਾਗ ਪੁਤ੍ਰ ਕਰ ਉਬੈ ਦਨਾ ਪਿਆਇ
। ਗੁਣ ਗੋਬਿੰਦ ਗੁਪਾਲ ਪ੍ਰਭ ਸਹਿ ਪਰਉਹਿ ਰਿਗਾਇ। ਤਾ ਕੀ ਆਸ ਕਾਲੇ ਆਣੁ ਸੁਖ
ਜਤ ਸਭ ਕਿਛੁ ਹੋਇ। ਚਾਹਿ ਕੁੰਦ ਦਹਦਿ ਸਭ ਮਿਥਿ ਤਿਸੁ ਬਿਨੁ ਅਵਰੁ ਨ ਕੋਇ। ਬਿੰਦ
ਪੁਰਨ ਸਿਮ੍ਹਿਤਿ ਸੁਨੈ ਬਹੁ ਬਿਧਿ ਕਰ ਉਬੈ ਚਾਗੁ। ਪਤਿਤ ਉਪਾਹਨ ਭੈਰਵ ਰਮੁਖ ਸਾਗ
ਗਨਿ ਰੰਗਾ। ਦਾਤਾ ਭੁਗਤ ਦੇਨਾ ਗੁਤਿ ਸੁ ਬਿਨੁ ਅਵਰੁ ਨ ਜਾਇ। ਜੇਚਾਹੁ ਹੋਇ ਸੀਮਿ
ਲੈਨ ਨਕਹਿ ਗੁਨ ਗਾਇ॥੧॥ ਗੋਬਿੰਦ ਜਸੁ ਗਾਈ ਐਹਿ ਨੀਤਾ। ਮਿਲੈ ਭਨੀ ਐਸਾ
ਸੰਗਿ ਮੇਰੇ ਮੀਤਾ॥੧॥ ਹਰਉ॥ ਸਲੋਕੁ॥ ਕਰਉ ਬੰਦ ਨਾਨਕਿ ਬਾਹਸੁ ਰਿਪੁ ਹਰਿ
ਇ। ਭੁਮਕਟੀ ਐਨਕ ਸਪਸੀ ਗਿਤੀ ਆਭਉ ਮਿਟਾਇ॥੧॥ ਪਉੜੀ॥ ਦੁਤੀ ਆਤਮ
ਮਤਿ ਤੁਰਿਕਿ ਰਿਗੁ ਸੇਵਕ ਗਿਨੀਤਾ। ਗਮਤ ਨੁਮਨਿ ਤਨਿ ਬਸੈ ਤਜਿ ਕਾਮੁ ਕੁਪੁਲੇ ਭੁ
ਤਾ। ਮਹਤੀ ਮੈਟੈ ਵਨੁ ਮਿਲੈ ਬਿਨਸਹਿ ਸਗਲ ਕਲੇਸਾ। ਆਪੁ ਤਜਹੁ ਗੋਬਿੰਦ ਭਗ
ਹੁਤਾ ਉਭਗਤਿ ਪਰੇਵੇਸਾ। ਲਾਭੁ ਮਿਲੈ ਤੇਟਹਿ ਰੇਹੁ ਰਿਦਗਾਪਤਿ ਵੰਤਾ। ਗਮਨ ਮਧੁ
ਸੰਚਵੈ ਸਾਚ ਸਾਧ ਭਗਵੰਤਾ। ਉਠਤ ਬੈਠਤ ਹਰਿ ਭਜਹੁ ਸਾਧੁ ਸੰਗਿ ਪਗੀਤਾ। ਨਾਨਕ ਤ
ਮਤਿ ਛੁਟਿ ਗਈ ਖਾਬੁ ਰਮ ਬਸ ਚੀਤਾ॥੨॥ ਸਲੋਕੁ॥ ਤੀਨਿ ਬਿਆਪਿ ਜਗਤ ਕਰੁ

ਗੁਪਾਪ ਵੈ ਕੋਇ। ਨਾਨਕ ਸੰਤਿ ਨਿਗਲ ਭਏ ਜਿਨ ਮਨਿ ਵਸਿਆ ਸੇਇ॥੧॥ ਪਉੜੀ॥
ਕਿਤੀ ਆਤਮੇ ਗੁਣ ਬਿਖੈ ਫਲ ਕਥਉ ਤਮ ਕਥਨੀ ਚੁ। ਨਰਕ ਸੁਗਭ ਮਤ ਉਪਨੇਸ
ਦ ਸੰਘਰੇ ਮੀਚੁ। ਹਰਖ ਸੇਗ ਸਹਾਸੀ ਸਾਹੁ ਉਉਹਿ ਕਰਤ ਬਿਹਾਇ। ਜਿਨਿ ਕੀਏ ਤਿ
ਸਹਿਨ ਜਾਣਹੀ ਚਿਤਵਹਿ ਅਨਿਕ ਉਪਾਇ। ਆਪਿ ਬਿਆਪਿਉ ਖਾਧਿ ਸਕਬਹੁ
ਨਤੁ ਟੈਤ ਪ੍ਰਾਪਾ ਬਹੁ ਪੁਰਨ ਪਨੀ ਨਾ ਬੁਝੈ ਪਰਤ ਪਾ। ਮੇਰ ਭਗਮ ਬੁਭਤ ਪਾਣਿ
ਹਨ ਰਮਹਿ ਦਾਸਾ। ਕਹਿ ਕਿਰਪਾ ਪੁਭਿ ਰਖਿ ਲੇਹੁ ਨਾਨਕ ਤੇਰੀ ਆਸਾ॥੩॥ ਸਲੋਕੁ॥
ਚਤੁਰਸਿ ਆਣੁ ਸੁਘੜੁ ਸੇਇ ਜਿਨਿ ਤਨਿ ਆਭਮਾਨਾ। ਚਾਹਿ ਪਦਾਰਥ ਆਸਤ ਸਿਧਿ
ਭੁਜਨ ਕਹਿਨਾਮੁ॥੧॥ ਪਉੜੀ॥ ਚਤੁਰਬਚਾਰੇ ਬੇਦ ਸੁਣਿ ਸੋਧਿ ਚਿਤਤ ਬੀਚਾਰੁ
। ਸਰਬ ਖੇਮ ਕਲਿ ਆਣਿ ਨਿਧਿ ਗਮਨਾ ਮਜਪਿ ਸਾਗੁ। ਨਰਕ ਨਿਵੈ ਰੋਦੁ ਖਹੈ ਰੇਤੁ ਦਹਿ
ਅਨਕ ਕਲੇਸਾ। ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀ ਰਤਨ ਪਰੇਵੇਸਾ। ਭਉ ਬਿਨਸੈ ਐਮਿਤੁ ਰ
ਸੇਂਗਿ ਰੇਤਿ ਰੰਗਾ। ਦੁਖ ਦਾਰਦਰ ਅਧਿ ਤਤਾਨਾ ਸਹਿਨੀ ਮਿਅਧਾ। ਸੁਗਨੁ ਮੁਨਜ
ਨਖੇ ਜੇਤੁ ਸੁਖ ਸਾਗਰੇ ਗਪਾਲਾ। ਮਨੁ ਨਿਗਲ ਮੁਖੁ ਉਜਲਾ ਹੋਇ ਨਾਨਕ ਸਾਧੁ ਵਲ
॥੪॥ ਸਲੋਕੁ॥ ਪੰਚ ਬਿਕਾਰ ਮਨਮਹਿ ਬੇਸਾਢੇ ਮਾਇਆ ਸੰਗਿ। ਸਾਧ ਸੰਗਿ ਹੋਇ ਨਿ
ਰਮਲਾਨਾ ਕਪੂਰ ਕੈ ਰੰਗਿ॥੧॥ ਪਉੜੀ॥ ਪੰਚਮ ਪੰਚ ਪਰਧਾਨ ਤੇ ਜਿਹਿ ਜਾਨਿ ਓਪ
ਰਪ੍ਰਾ ਕੁਸਮ ਬਾਸੁ ਬਹੁ ਰੰਗੁ ਪਾਣਿ ਸਭ ਮਿਥਿਆ ਬਲ ਬੰਚੁ। ਨਾਨਕ ਪੈਨ ਬੁ
ਝੀ ਐਨਕ ਛੁਕਰਤ ਬੀਚਾਰੁ। ਸੁਦਰੇ ਮੇਰ ਸਬੋਧਿ ਓਅਗਿਆਨ ਹਰਿ ਓਸੀ ਸਾਗੁ।
ਜਨ ਮਮਨ ਬਹੁ ਜਨਿ ਭ੍ਰਮਣ ਕੀਨੇ ਕਰਮ ਅਨੇਕਾ। ਰਚਨਾ ਹੁਨ ਹਿਸਿ ਮਹਿ ਓਸੀ
ਨ ਬਿਚਾਰਿ ਓ ਬਿਬੇਕਾ। ਭਉ ਭਗਤਿ ਭਗਵਨ ਸੰਗਿ ਮਾਇਆ ਲਿਪਤ ਨਰੰਚਾ। ਨਾਨਕ
ਬਿਠੇ ਪਾਈ ਅਹਿ ਜੇਨਾ ਰਹਿ ਪਰਪੰਚ॥੫॥ ਸਲੋਕੁ॥ ਖਟ ਸਾਸਤ੍ਰ ਚੋਕਹਹਿ
ਅੰਤੁ ਪਰਾਵਣਾ। ਭਗਤ ਸੇਹਹਿ ਗੁਣ ਗਾਵੇ ਤਨਾ ਕਪੂਰ ਕੈ ਵੇਦਾਗਾ॥੧॥ ਪਉੜੀ॥
ਖਟ ਸਮਖਟ ਸਾਸਤ੍ਰ ਕਹਹਿ ਸਿਮ੍ਹਿ ਬਿਕਥਹਿ ਅਨੇਕਾ। ਉਤਮ ਉਚੇਰਾ ਬ੍ਰਹਮ ਗੁਣ
ਬੇਅੰਤੁ ਜਾਣਹਿ ਸੇਖਾ। ਨਾਰਦ ਮੁਨ ਜਨ ਸੁਕ ਬਿਆਸ ਜਸੁ ਗਾਵੇ ਭਗੋਬਿੰਦਾ। ਰਸ
ਗੀਧੇ ਹਿਸਿਉ ਬੀਧੇ ਭਗਤ ਰੇਭ ਗਵੰਤਾ। ਮੇਰ ਮਨ ਭ੍ਰਮੁ ਬਿਨਸਿ ਓਪਾਈ ਸਗਨਿ ਦਇ
ਆਲਾ। ਚਰਨ ਕਮਲ ਮਨਿ ਤਨਿ ਬੇਸੇ ਦਰਸਨੁ ਦੇਖਿ ਨਿਹਾਲਾ। ਲਾਭੁ ਮਿਲੈ ਤੇਟਹਿ
ਸੇਧਾ ਸੰਗਿ ਲਿਵਲਾਇ। ਖਾਟਿ ਖਾਨਾ ਨੁਹਣ ਨਿਧਾ ਹੋਰੇ ਨਕਨਾ ਮੁਪਿਆਇ॥੬॥
॥ ਸਲੋਕੁ॥ ਸੰਤ ਮੰਡਲ ਹਰਿ ਜਸੁ ਕਥਹਿ ਬਲ ਹਿਸਤਿ ਸਭਾਇ। ਨਾਨਕ ਮਨੁ ਸੇਤੋ ਖੀ
ਅੰਦੋਸ ਸਿਉ ਲਿਵਲਾਇ॥੧॥ ਪਉੜੀ॥ ਸਪਤਮ ਸੰਚਹੁ ਨਾਮੁ ਪੁਨਤੁ ਟਿਨ ਜਾਹਿ

ਭੰਗਾਸੀਤਸੰਗਤਿਮਹਿਪਾਈਐਅੰਤਪਾਵਗਾਅਪਤਜਹੋਗੋਬਿੰਦੁਰਨੁਸ
 ਗਨਿਪਹੁਰਹਿਗਇ।ਤੁਖਹੋਭਉਜਲੁਤਰੈਮਨਿਚਿਦਿਅਫਲੁਪਾਇਆਠਪ
 ਹਰਮਨਿਹਿਜਪੈਸਫਲਜਨਮੁਪਵਰਣਾ।ਅੰਤਰਿਥਾਹਿਸਦਾਸੰਗਿਕਰੈਨੇਰੁਪੁ
 ਛਣਾਸੋਜਨੁਸੇਖਮੀਤੁਜੋਹਿਕੀਮਤਿਦੇਇ।ਨਨਕਤਿਸੁਥਲਿਛਰੈਯਹਿ
 ਗਿਨਮੁਜਪੇਇ॥੧॥ਸਲੋਕੁ॥ਅਠਪਹਰਗੁਨਗਈਅਹਿਤਜੀਅਹਿਅਦੁਰਜੋਲ
 ਜਮੁਕੰਕਰੋਹਿਨਸਕਈਨਨਕਪ੍ਰਭੁਦਇਆਲ॥੧॥ਪਉੜੀ॥ਅਸਟਮੀਅਸਟ
 ਸਿਧਨਵਨਿਧਾਸਗਲਪਦਾਰਥਪੁਰਨਬੁਧਿ।ਕਵਲਪਰਗਾਸਸਦਾਅਨੰਦਾਨਿ
 ਰਮਲਗੀਤਿਨਿਰੋਪਮੰਤਾਸਗਲਧਰਮਪਵਿਤ੍ਰਿਸਨਨੁ।ਸਭਮਹਿਉਚਥਿਸਖ
 ਗਿਆਨੁ।ਹਰਿਹਿਭਜਨੁਪੁਰੋਗੁਰਸੰਗਿ।ਜਪਤਗੀਐਨਨਕਨਾਮਹਰਿਗੰਗ॥੨॥ਸ
 ਲੋਕੁ॥ਨਗਇਣੁਨਹਿਸਿਮਰਿਓਮੋਹਿਓਸਵਦਥਿਕਗਾਨਨਕਨਾਮਿਵਿਸਰਿਐਨ
 ਰਕਸੁਗਅਵਤਰਾ॥੧॥ਪਉੜੀ॥ਨਉਮੀਨਵੈਛਿੜਅਪਵਿਤਾਹਰਿਨਮੁਨਜਪਹਿ
 ਕਰਤਥਿਪਗੀਤਾ।ਪਗਤਿਅਮਹਿਥਕਹਿਸਧਨਿਦਾ।ਕਰਨਸੁਨਹੀਹਰਿਜਸੁਥਿ
 ਦਾ।ਹਿਹਿਪਦਾਰਥਉਦਰਕੈਤਈ।ਅਗਨਿਨਿਵੈਰੈਤਿਸਨਨਬੁਝਈ।ਹਰਿਸੇ
 ਵਾਬਿਨੁਏਫਲਲਾਗੇ॥ਨਨਕਪ੍ਰਭਿਸਰਤਮਹਿਜਮਹਿਅਭਗੇ॥੨॥ਸਲੋਕੁ॥
 ਦਹਦਿਸਖੇਜਤਮੈਫਿਰਿਓਤਦੇਖਉਤਤੋਸੇਇ।ਮਨੁਥਸਿਆਵੈਨਨਕਜੇਪੁਰਨਕ
 ਰਪਾਸੇਇ॥੧॥ਪਉੜੀ॥ਦਸਮੀਦਸਦੁਅਰਥਸਿਕੀਨੇ।ਮਨਿਸੰਤੋਖਨਾਮਜਪਿਯੀ
 ਨੇ।ਕਰਨੀਸੁਨੀਐਜਸੁਗੋਪਾਲਾਨੇਨੀਪਖਤਸਧਦਇਆਲਾ।ਰਸਨਗੁਨਗਵੈਥੇ
 ਅੰਤਾਮਨਮਹਿਚਿਤਵੈਪੁਰਨਭਗਵੰਤਾ।ਹਸਤਚਰਨਸੰਤਹਲਕਮਾਈਐ।ਨਨ
 ਕਉਹੋਸੰਜਮੁਪ੍ਰਕਿਰਪਾਈਐ॥੧॥ਸਲੋਕੁ॥ਏਕੋਕੁਥਖਾਨੀਐਥਿਰਲਾਜੈ
 ਸੁਦਾ।ਗੁਣਗੋਬਿੰਦਨਜਾਈਐਨਨਕਸਭੁਥਿਸਮਾਦ॥੧॥ਪਉੜੀ॥ਏਕਦਸੀ
 ਨਿਕਟਿਪਖਹੁਹਰਿਨਾਮੁ।ਇੰਦ੍ਰੀਥਸਿਕਹਿਸੁਣਹੁਹਰਿਨਾਮੁ।ਮਨਿਸੰਤੋਖਸਰਬਜੀਅ
 ਦਇਆ।ਇਨਥਿਥਿਥਰਤਸੰਪੂਰਨੁਭਇਆ।ਧਾਵਤਮਨੁਰਖੈਇਕਠਇ।ਮਨੁਤੁ
 ਸੁਪੁਜਪਤਹਰਿਨਇ।ਸਭਮਹਿਪੁਰਿਹੋਪਾਰਥੁਮੁ।ਨਨਕਹਰਿਕੀਰਤਨੁਕਰਿਅ
 ਟਲੇਏਪਰਮੁ॥੧॥ਸਲੋਕੁ॥ਦਰਮਤਿਹੀਸੇਵਕਗੀਭੇਟੇਸਧਕਿਰਪਾਲਾਨਨਕਪ੍ਰ
 ਭਸਿਉਮਿਲਿਹੋਥਿਨਸੇਸਗਲਜੰਜਲ॥੧॥ਪਉੜੀ॥ਦੁਆਦਸੀਦਨੁਨਾਮੁਇ
 ਸਨਨੁ।ਹਰਿਕੀਭਗਤਿਕਰਹੁਤਜਿਮਨਾ।ਹਰਿਅੰਮ੍ਰਿਤਪਾਨਕਰਹੁਸਧਸੰਗਿ।ਮਨਿ
 ਤ੍ਰਿਪਤਸੈਕੀਰਤਪ੍ਰਭਗਾਕਿਮਲਥਈਸਭਕਉਸੰਤੋਖੈ।ਪੰਚਬੁਝਾਤਮਾਹਰਿ

ਮਹਿਪੈਖੈ।ਗੁਰਪੁਰੋਤਇਹੁਨਿਹਚਉਪਾਈਐ।ਨਨਕਰਮਮਤਫਿਰਿਜੇਨਿਨਾ
 ਈਐ॥੧॥ਸਲੋਕੁ॥ਤੀਨਿਗੁਣਾਮਹਿਥਿਅਪਿਅਪੁਰਨੋਤਨਕਾਮਾਪਤਿਤਉ
 ਧਰਨੁਮਨਿਥੈਸੈਨਕਛੁਟੈਨਾਮ॥੧॥ਪਉੜੀ॥ਤਿਉਦਸੀਤੰਤਪਸੰਸਗਾਅਵ
 ਤਜਾਵਤਨਰਕਅਵਤਗਾ।ਹਰਿਹਿਭਜਨੁਨਮਨਮਹਿਅਇਥਾ।ਸੁਖਸਾਗਰਪ੍ਰਭਨਿ
 ਮਖਨਗਇਥਾ।ਹਰਖਸੇਗਾਦੋਹਕਹਿਥੀਧਿਥੀ।ਦੀਰਘਰਗਮਇਆਅਸਾਧਿ
 ਥਾ।ਵਿਨਹਿਥਿਕਾਰਕਤਸੁਖਪਾਇਥਾ।ਨੇਨੀਨਦਸੁਪਨਥਰਕਾਇਥਾ।ਹਰਿਥਿਸ
 ਰਹੋਵਤਏਹਹਲਾ।ਸਗਣਿਨਨਕਪ੍ਰਭਪੁਰਖਦਇਆਲ॥੧॥ਸਲੋਕੁ॥ਚਰਿ
 ਕੁੰਦਚਉਦਰਭਵਨਸਗਲਥਿਅਪਤਗਾਮਾਨਨਕਉਨਨਦੇਖੀਐਪੁਰਨਤਕੇਕਮ
 ॥੧॥ਪਉੜੀ॥ਚਉਦਹਿਚਾਰਕੁੰਦਪ੍ਰਭਆਪਾ।ਸਗਲਭਵਨਪੁਰਨਪਰਤਪਾਦਸੇ
 ਦਿਸਾਵਦਿਅਪ੍ਰਭੇਕੁ।ਧਰਨਿਅਕਾਸਸਭਮਹਿਪ੍ਰਭਪੈਖਾ।ਜਲਥਲਥਨਪਰ
 ਥਤਪਤਲਾ।ਧਰਮੇਸ਼ੁਰਤਥਸਹਿਦਇਆਲਾ।ਸੁਖਅਸਥੁਲਸਗਲਭਗਵਾ
 ਨਾਨਕਗੁਰਮੁਖਿਥੁਰਮਪਛਨ॥੧॥ਸਲੋਕੁ॥ਅਤਮਜੀਤਗੁਰਮਤੀਗੁਣਗਾ
 ਰੇਗਥੀਤਾ।ਸੰਤਪ੍ਰਸਾਦੀਭੈਮਿਟੈਨਨਕਥਿਨਸੀਚਿਦ॥੧॥ਪਉੜੀ॥ਅਮਾਦਸਿਆ
 ਤਮੁਖੀਭਏਸੰਤੋਖਦੀਆਗੁਰਦੇਵਾ।ਮਨੁਤੁਸੀਤਲੁਸੀਤਿਸਹਜਿਲਾਗਪ੍ਰਭਕੀਸੇ
 ਵਾ।ਭੁਟੇਥੰਧਨਥਉਥਿਕਾਰਸਫਲਪੁਰਨਤਕੇਕਾਮਾਦੁਰਮਤਿਮਟੀਉਮੈਭੁਟੀਸਿ
 ਮਤਹਰਿਕੋਨਾਮਾਸਗਨਿਗਹੀਪਾਰਥੁਮਰੀਮਿਟਿਆਅਵਗਉਨਾ।ਅਪਿਤਰਿਆ
 ਤੁਟਥਸਿਉਗੁਣਗੋਬਿੰਦਪ੍ਰਭਰਵਨਾ।ਹਰਿਕੀਟਹਲਕਮਾਵਣੀਜਪੀਐਪ੍ਰਭਕਾਨਮੁ
 ਗੁਰਪੁਰੋਤਪਾਇਆਨਨਕਸੁਖਥਿਸਾਮੁ॥੧॥ਸਲੋਕੁ॥ਪੁਰਨਕਥਹੁਨਭੋਲਤਾ
 ਪੁਰੀਆਪ੍ਰਭਆਪਿ।ਦਿਨੁਦਿਨੁਰਹੈਸਵਇਅਨਨਕਹੋਤਨਘਟਿ॥੧॥ਪਉੜੀ॥
 ਪੁਰਨਮਪੁਰਨਪ੍ਰਭੇਕੁਕਰਣਕਾਰਣਸਮਰਥਾ।ਜੀਅਜੰਤਦਇਆਲਪੁਰਖੁਸ
 ਭਉਧਿਜਾਕਾਰਥਾ।ਗੁਣਨਿਧਨਗੋਬਿੰਦਗੁਰਕੀਆਜਾਕਹੋਇ।ਅੰਤਰਜਾਮੀਪ੍ਰਭ
 ਸੁਜਨਅਲਖਨਿਰੰਜਨਸੇਇ।ਪਾਰਥੁਮੁਪਰਮੇਸਰਸਭਥਿਧਿਨਾਨਿਹਾਗਾਸੰਤਸ
 ਹਈਸਗਨਿਜੋਗਾਠਪਹਰਨਸਕਗਾਅਕਥਕਥਨਹਿਬੁਝੀਐਸਿਮਹੁਹਰਿਕੇ
 ਚਰਨਾਪਤਿਤਉਧਰਨਅਨਾਥਨਥਨਨਕਪ੍ਰਭਕੀਸਰਨ॥੧॥ਸਲੋਕੁ॥ਤੁਖਥਿਨ
 ਸੇਸਰਸਗਇਓਸਗਨਿਗਹੀਹਰਿਗਾਇ।ਮਨਿਚਿਦੇਫਲਪਾਇਅਨਨਕਹਰਿਗੁਣਗਾ
 ਇ॥੧॥ਪਉੜੀ॥ਕੋਈਗਵੈਕੋਸੁਣੈਕੋਈਕਰੈਥੀਚਗੁਕਉਪਦੇਸੈਕੋਵੈਤਿਸਕਹੋ
 ਇਉਧਗਕਿਲਥਿਖਵਾਟੋਹੋਇਨਿਰਮਲਾਜਨਮਜਨਮਮਲੁਜਾਇ।ਹਲਤਪਲਤ

ਮੁਖਿ ਜਲਾਨਹੁਪੈਤਿਸਮਾਇਸੇਸੁਤਸੇਥੈਸਨੇਸੇਗਿਆਨੀਪਨਵੰਤਾਸੇਸੁਗੁਰੂ
ਵੰਤਸੇਇਜਿਨਿਭਜੇਅਭਗਵੰਤਾਖਤੀਬ੍ਰਮਣੁਸੁਦਥੈਸੁਓਪੈਸਿਮਹਿਚੰਡਲ
ਜਿਨਿਜਨਿਭਪ੍ਰਭੁਆਪਣਾਨਕਤਿਸਹਿਵਲਾ॥੧੧॥੧੧੩॥

੬੬੬

ਗਉੜੀਕੀਵਰਸਲੇਕਾਨਾਲਿਮਢਲਾ ੧੬ਸਤਿਗੁਰਪ੍ਰਸਾਦਿ
॥ਸਲੋਕਮਹਲਾ ੪ ਸਤਿਗੁਰਪ੍ਰਭੁਦਇਆਲੁਪੈਜਿਸਨੇਸਮਤਸਭਕੇਇਏ
ਕਵਿਸੁਦਿਖਦਾਮਨਿਭਾਵਨੀਤਸਿਧਿਹੋਇਸਤਿਗੁਰਵਿਚਿਅੰਮ੍ਰਿਤਹੋਰਹਿਉਤ
ਮੁਹਿਪਦੁਸੇਇ।ਨਾਨਕਕਿਰਪਾਤਹਿਧਿਆਈਐਗੁਰਮੁਖਿਪਾਵੈਕੇਇ॥੧੧ਮ:੪
ਹਉਮੈਸਇਆਸਭਥਿਪੁਰੈਤਿਜਗਿਤਾਸੰਸਾਰਿ।ਲਾਹਹਿਧਨੁਖਟਿਆਗੁਰਮੁਖਿ
ਸਥਤੁਵੀਚਾਗਿ।ਹਉਮੈਲਾਥਿਪੁਓਤਹੋਰਹਿਅੰਮ੍ਰਿਤਹਉਰਿਧਾਗਿ।ਸਭਿਕਰਮ
ਤਿਨਕੇਸਿਧਿਹੋਜਿਨਿਗੁਰਮੁਖਿਕਿਰਪਾਧਾਗਿ।ਨਾਨਕਜੇਹਮਿਮੇਲੇਸੇਮਿਲਿਹੋਰ
ਮਿਮੇਲੇਸਿਜਨਤਹਗ॥੨॥ਪਉੜੀ॥ਤੁਸਚਾਸਾਹਿਬੁਸਚੁਪੈਸਚੁਸਚਾਗੇਸਈ॥
ਤੁਪਨੇਸਭਪਿਆਇਦੀਸਭਲਗੈਤਰੀਪਈ॥ਤੇਰੀਸਿਠਤਿਸੁਆਲਿਓਸੁਹਪੈ
ਜਿਨਿਕੀਤੀਤਿਸੁਪਾਲਿਘਈ॥ਗੁਰਮੁਖਨੇਫਲੁਪਾਇਦਾਸਚਿਨਮਿਸਮਈ॥
ਵਡੇਮੇਸਹਿਥਵਡੀਭੇਗਵਡਿਅਈ॥੧॥ਸਲੋਕਮ:੪ ਵਿਣਨਵੈਹੋਸਲਾਹ
ਣਸਭੁਥੇਲਣੁਫਿਕਾਸਾਦੁ॥ਮਨਮੁਖਅਹੰਕਾਰੁਸਲਾਹਦੇਹਉਮੈਮਤਵਾਦੁ॥ਜਿ
ਨਸਲਾਹਨਿਸੇਮਹਿਪਿਪਾਵੈਸਭੁਅਪਵਾਦੁ॥ਜਨਨਾਨਕਗੁਰਮੁਖਿਓਥੇਜਪ
ਹਰਿਹਰਿਮਨਾਨੁ॥੧॥ਮ:੪ ਸਤਿਗੁਰਹਰਿਪ੍ਰਭੁਦਸਿਨਾਮੁਪਿਆਈਮਨਿਹੀ॥
ਨਾਨਕਾਮੁਪਵਿਤੁਹਰਿਮੁਖਿਥੇਲੀਸਭਤੁਖਪਹਰੀ॥੨॥ਪਉੜੀ॥ਤੁਆਪੇਅਪਿ
ਨਿਰੰਕਾਰੁਪੈਨਿਰੰਜਨਹਰਿਗਇਆ॥ਜਿਨੀਤੁੰਦਿਕਮਨਿਸਚੁਪਿਆਇਆਤਿਕਾਸ
ਭੁਤਖਗਵਾਇਆ॥ਤੇਰਾਸਗੀਕੁਕੰਧੀਜਿਸਨੇਲਵੈਲਾਇਸੁਣਾਇਆ॥ਤੁਪੁਜੇ
ਰੁਦਾਤਹੁਤੁਪੈਨਿਰੰਜਨਤੁਪੈਸਚੁਮੇਰੇਮਨਿਭਾਇਆ॥ਸਚੇਮੇਰੇਸਾਹਿਬਾਸਚੇਸਚੁਨ
ਇਆ॥੨॥ਸਲੋਕਮ:੪ ਮਨਿਅੰਤਰਿਹਉਮੈਰੰਗੁਪੈਭੀਮਭੁਲੇਮਨਮੁਖਤੁਰਨਾਨਕ

ਨਾਨਕਰੰਗੁਗਵਾਇਮਿਲਿਸਤਿਗੁਰਸਾਧੂਜਨਾ॥੧॥ਮ:੪ ਮਨੁਤਨੁਤਰਤੰਗਸਿਉਗੁ
ਰਮੁਖਿਹਰਿਗੁਣਤਾਸਾ॥ਜਨਨਾਨਕਹਰਿਸਰਣਗਤੀਹਰਿਮੇਲੇਗੁਰਸਾਥਸਿ॥੨॥
ਪਉੜੀ॥ਤੁੰਕਰਤਾਪੁਰਖੁਅਗੰਮੁਪੈਕਿਸੁਨਾਨਿਤੁਵਡੀਐ॥ਤੁਪੁਜੇਵਡੇਹੋਇਸੁਆ
ਖੀਐਤੁਪੁਜਤਾਤੁਪੈਪਡੀਐ॥ਤੁਪਾਇਘਟਿਏਕੁਵਰਤਦਾਗੁਰਮੁਖਿਪਗਡੀਐ
॥ਤੁੰਸਚਾਸਭਸਦਾਖਸਮੁਹੈਸਭਦੁਤੁਣਡੀਐ॥ਤੁੰਕਰਹਿਸੁਸਚੈਹੋਇਸੀਤਾਕਾਇ
ਤੁਕਵੀਐ॥੩॥ਸਲੋਕਮ:੪ ਮੈਮਨਿਤਨਿਪ੍ਰਮੁਖਿਮਕਾਅਠੇਪਹਰਲਗੀਨਾਜ
ਨਾਨਕਕਿਰਪਾਧਾਗਿਪ੍ਰਭੁਸਤਿਗੁਰਮੁਖਿਦਸੇਨਿ॥੧॥ਮ:੪ ਜਿਨਾੰਤਰਿਪ੍ਰੀਤਪੁ
ਰਮਕੀਜਿਉਥੇਲਣਿਤਿਵੈਸੇਹੋਨਿ॥ਨਾਨਕਹਰਿਅਪੇਜਾਣਦਾਜਿਨਿਲਾਈਪ੍ਰੀਤਪੁ
ਰੀਨਿ॥੨॥ਪਉੜੀ॥ਤੁੰਕਰਤਾਆਪਿਅਭੁਲਪੈਭੁਲਣਵਿਚਿਨਾਹੀ॥ਤੁੰਕਰਹਿਸੇਸ
ਚੈਭਲਾਹੋਗੁਰਸਥਾਦਿਬੁਝਾਹੀ॥ਤੁੰਕਰਣਕਾਰਣਸਮਰਥੁਪੈਦੁਜਾਕੇਨਾਹੀ॥ਤੁੰਸਾਹਿ
ਬੁਆਗਮੁਦਇਆਲੁਪੈਸਭਤੁਪੁਪਿਆਹੀ॥ਸਭਿਜੀਅੰਤਰੇਤੁੰਸਭਸਦਾਤੁਸਭਛ
ਡਾਹੀ॥੪॥ਸਲੋਕਮ:੪ ਸੁਣਸਾਜਨਪ੍ਰੇਮਸੰਦੇਸਾਅਖੀਤਹਲਗੀਨਾ॥ਗੁਰਿਤੁੰਸ
ਜਣੁਮੇਲਿਆਜਨਨਾਨਕਸੁਖਿਦਸੇਨਿ॥੧॥ਮ:੪ ਸਤਿਗੁਰਦਾਤਾਦਇਆਲੁਪੈ
ਜਿਸਨੇਦਇਆਸਦਾਹੋਇ॥ਸਤਿਗੁਰਅੰਦਹੁਨਿਰਵੈਹੋਸਭਦੇਖੈਬ੍ਰਮੁਖਿਕੁਸੇਇ
॥ਨਿਰਵੈਰੇਨਾਲਿਜਿਵੈਰੁਚਲਾਇਦੇਤਿਨਵਿਚਹੁਤਿਸਇਆਨਕਇ॥ਸਤਿਗੁਰਸਭ
ਨਾਡਲਾਮਨਾਇਦਾਤਿਸਦਾਬੁਧਾਕਿਉਹੋਇ॥ਸਤਿਗੁਰਨੇਜੇਰਾਕੇਇਛਦਾਤੋਹਠ
ਲੁਪਏਕੇਇ॥ਨਾਨਕਕਰਤਾਸਭੁਕਿਛੁਜਾਣਦਾਜਿਤੁਕਿਛੁਗੁਣਨਹੋਇ॥੨॥ਪਉ
ੜੀ॥ਜਿਸਨੇਸਾਹਿਬੁਵਡਕਾਰੈਸੇਈਵਡਜਾਣੀ॥ਜਿਸੁਸਾਹਿਬਭਾਵੈਤਿਸੁਖਖਸਿਲਾ
ਏਸਾਹਿਬਮਨਿਭਾਣੀ॥ਜੇਕੋਓਸਦੀਗੀਸਕਰੇਸੇਮੁਕੁਅਜਾਣੀ॥ਜਿਸਨੇਸਤਿਗੁਰਮੇ
ਲੈਸੁਗਣਵੈਗੁਣਆਖਿਵਖਾਣੀ॥ਨਾਨਕਸਚਾਸਚੁਪੈਬੁਝਿਸਚਿਸਮਾਣੀ॥੫॥
ਸਲੋਕਮ:੪ ਹਰਿਸਤਿਨਿਰੰਜਨੁਅਮਰੁਪੈਨਿਰਭਉਨਿਰੰਵੈਗੁਨਿਰੰਕਾਰੁ॥ਜਿਨਿਜਪਿਆਇ
ਰਮਨਿਏਕਾਚਿਤਿਤਿਨਿਲਥਾਹਉਮੈਭਗੁ॥ਜਿਨਗੁਰਮੁਖਿਹਰਿਅਗਾਧਿਆਤਿਨਸੰ
ਤਨਾਜੈਕਾਗੁ॥ਕੇਈਨਿਦਾਕਰੈਪੁਰੇਸਤਿਗੁਰਕੀਤਿਸਨੇਫਿਟਫਿਟਕਰੈਸਭੁਸੰਸਾਰੁ॥ਸ
ਤਿਗੁਰਵਿਚਿਆਪਿਵਰਤਦਾਹਰਿਅਪੇਰਖਣਹਾਰੁ॥ਧਨੁਧੰਨੁਗੁਰਗੁਣਗਵਾਤਿਸ
ਨੇਸਭਾਸਦਾਨਮਸਕਾਰੁ॥ਜਨਨਾਨਕਤਿਨਕਉਵਾਰਿਆਜਿਨਿਜਪਿਆਸਿਜਨਨਾਹੁ
॥੧॥ਮ:੪ ਆਪੇਪਰਤੀਸਾਜੀਅਨੁਆਪੇਆਕਾਸੁ॥ਵਿਚਿਅਪੇਜੀਤਉਪਾਇਅਨੁ
ਮੁਖਿਅਪੇਦੇਇਗਿਰਾਸੁ॥ਸਭੁਆਪੇਆਪਿਵਰਤਦਾਅਪੇਹੀਗੁਣਤਾਸਾਜਨਨਾਨਕ

ਨਮੁਖਿਆਇਤਿਸਭਕਿਲਾਵਿਖਕਣੈਤਸੁ॥੨॥ਪਉੜੀ॥ਤਿਸਚਾਸਹਿਯੁਸਚੁਯੋ
 ਚੁਸਚੈਭਾਵੈ॥ਜਤਪੁਸਚੁਸਲਾਹਦੇਤਿਨਜਮਕੰਕਰੁਨੇਨਿਆਵੈ॥ਤਿਨਕੰਮੁਖਯੋ
 ਓਜਲੇਜਿਨਹਰਿਹਰੈਸਚਾਭਾਵੈ॥ਕੁੜਿਆਹਪਿਛਾਹਾਸਟੀਅਨਿਕੁਰੁਹਿਰੈਕ
 ਪਟੁਸਹਾਦੁਖਪਾਵੈ॥ਮੁਹਕਾਲੇਕੁੜਿਆਹੀਅਕੁੜਿਆਹਕੁੜੇਹੋਇਜਾਵੈ॥੧੬॥ਸ
 ੧੬੪੪ ਸਤਿਗੁਰੁਪਰੀਤਪਰਮੁਖੈਤਿਸੁਦਿਚਿਜੇਹਕੇਥੀਜੈਤੋਹਫਲੁਪਾਏ॥ਗੁ
 ਰਸਿਖੀਅੰਮ੍ਰਿਤੁਬੀਜਿਆਤਿਨਅੰਮ੍ਰਿਤਫਲੁਹਰਿਪਾਏ॥ਓਨਹਲਤਿਪਲਤਿਮੁ
 ਖਉਜਲਓਇਹਰਿਦਗਹਸਰੀਪੈਨੈਏ॥ਇਕਨਅੰਦਰਿਖੇਦੁਨਿਤਖੇਦੁਕਮਵਹਿ
 ਓਇਜੇਹਾਥੀਜੈਤੋਹਫਲੁਪਾਏ॥ਜਾਸਤਿਗੁਰੁਸਹਾਫਨਦਰਿਕਰਿਦੈਖੈਸੁਆਵਗੀਸ
 ਭਉਖਾਕਿਆਏ॥ਓਇਜੇਹਾਚਿਤਵਹਿਨਿਤਤੋਹਪਾਇਨਿਓਇਤੋਹਜੇਹਦਮਵਜ
 ਏ॥ਨਾਨਕਹੁੰਸਿਗੀਖਸਮੁਆਪੇਵਡੈਤਿਤਕਰਿਕਰਿਦੈਖੈਚਲਤਸਬਏ॥੧੭॥
 ੧੭੪੪ ਇਕਮਨੁਇਕਵਡਤਾਜਿਤੁਲਗੈਸੇਥਾਇਪਾਇਕੋਈਗਲਾਕੇਖਘਣੀ
 ਆਜਿਘਰਿਵਬੁਝੇਵੈਸਈਖਾਇ॥ਬਿਨੁਸਤਿਗੁਰਸੇਈਨਪਵੈਅੰਕੁਰਨਵਿਚ
 ਹੁਜਾਇਅਨੰਕਰੀਅਨੇਦਖਭੁਖਹੈਹੁਤੁਡਹਿਘਰਿਘਰਿਮੰਗਾਇ॥ਕੁੜੁਠਗੀਗੁਣ
 ਨਹੈਮੁਲੰਮਪਾਜੁਲਹਿਜਾਇ॥ਜਿਸੁਹੈਪੁਗਥਿਲਿਖਿਆਤਿਸੁਸਤਿਗੁਰੀਮੈਲੈ
 ਪਭੁਆਇ॥ਜਿਉਲੇਹਾਪਗਸਿਭੇਟੀਐਮਿਲੈਸੰਗਤਿਸੁਵਰੁਹੋਇਜਾਇ॥ਜਨਨਾ
 ਨਕਕੇਪੁਭੁਤੁਪਈਜਿਉਭਾਵੈਤਿਵੈਚਲਾਇ॥੨॥ਪਉੜੀ॥ਜਿਨਹਰਿਹਰੈਸੇਇ
 ਤਿਨਹਰਿਆਪਿਮਿਲਾਏ॥ਗੁਣਕੀਸਾਛਿਤਿਨਸਿਉਕਰੀਸਭਿਅਵਗਣਸਥਾਜਿ
 ਲਾਏ॥ਅਉਗਣਵਿਕਟਿਪਲਗੀਜਿਸੁਹੈਇਸੁਸਚੇਪਾਏ॥ਬਾਲਿਹਾਗੀਗੁਰਿਆਪਏ
 ਜਿਨਿਅਉਗਣਿਮੇਟਿਗੁਣਪਰਗਟੀਅਏ॥ਵਡੀਵਡਿਆਈਛੇਡਕੀਗੁਰੁਮੁਖਿਅ
 ਲਾਏ॥੧॥ਸਲੋਕੁ੧੪੪ ਸਤਿਗੁਰੁਦਿਚਿਵਡੀਵਡਿਆਈਜੇਅਨਦਿਨੁਹਰਿਹਰਿ
 ਮੁਖਿਆਵੈ॥ਹਰਿਹਰਿਨਾਮੁਹਮਤਸੁਚਰਜਮੁਹਰਿਨਾਮੈਹੀਤਿਪਤਾਵੈ॥ਹਰਿਨਾਮੁਤਾ
 ਦੁਹਰਿਨਾਮੁਦੀਬਾਣੁਹਰਿਨਾਮੇਖਕਰਾਵੈ॥ਜੇਚਿਤੁਲਾਇਪੁਜੈਗੁਰੁਮੁਖਿਸੇਮੀਨਿ
 ਛੈਫਲਪਾਵੈ॥ਜੇਨਿਦਕੇਸਤਿਗੁਰੁਪੁਰੋਕੀਤਿਸੁਕਰਤਮਾਰਿਦਿਵਾਵੈ॥ਫਿਰਿਓਹ
 ਲਾਓਸੁਹਥਿਨਾਵੈਓਹੁਆਪਣਾਬੀਜਿਆਪਖਾਵੈ॥ਨਗਕਿਘੈਰਿਮੁਹਕਾਲੇਖਕਿ
 ਆਜਿਉਤਸਕਰੁਪਾਇਗਲਾਵੈ॥ਫਿਰਿਸਤਿਗੁਰਕੀਸਹਣੀਪਵੈਤਉਬੈਰਾਜਹਰਿਹਰਿ
 ਨਮੁਖਿਆਵੈ॥ਹਰਿਥਾਤਾਅਖਿਸੁਣਾਏਨਾਨਕਹਰਿਕਰਤੇਏਵੈਭਾਵੈ॥੧੮॥੪੪ ਪੁਰੋ
 ਗੁਰਕਾਹਕਮੁਨਮੈਓਹਮਨਮੁਖਅਗਿਆਨਮੁਠਾਬਿਖੁਮਾਇਆਓਸੁਅੰਦਰਿ

ਕੁਕੁਕਰਿਥੁਏਅਣਹੋਏਭਗਵੈਦਮਿਓਸੁਦੈਗਲਿਪਾਇਆਓਹੁਗਲਫੇਰਸੀਕ
 ਰੋਬਹੁੰਗੀਓਸਦਾਬੋਲਿਆਕਿਸੇਨਭਾਇਆਓਹੁਘਰਿਘਰਿਓਓਜਿਉਹਨੁਹਾ
 ਗਏਓਸਨਾਨਿਮੁਹੁਜੈਕੋਓਸੁਤੀਲਛਣੁਲਾਇਆ॥ਗੁਰੁਮੁਖਿਹੋਇਸੇਆਲਪਤ
 ਵਡੇਓਸਦਾਪਾਸੁਛਡਿਗੁਰਪਸਿਥਿਜਾਇਆ॥ਜੇਗੁਰੁਪੈਆਪਣਾਸੁਭਲਾ
 ਨਾਹੀਪੁਚਹੁੰਨਿਲਾਹਮੁਲੁਸਭੁਗਵਾਇਆ॥ਪਹਿਲਾਅਗਮੁਨਿਗਮੁਨਨਕੁਆ
 ਖਿਸੁਣਾਏਪੁਰੋਗੁਰਕਾਬਚਨੁਓਪਰਿਆਇਆ॥ਗੁਰਸਿਖਵਡਿਆਈਭਾਵੈਗੁਰੁ
 ਰੋਕੀਮਨੁਖਓਹੁਵੇਲਾਹਥਿਨਾਇਆ॥੨॥ਪਉੜੀ॥ਸਚੁਸਚਾਸਭਤੁਵ
 ਭਾਸੇਲਾਏਜਿਸੁਸਤਿਗੁਰੁਟਿਕੇ॥ਸੇਈਸਤਿਗੁਰੁਜਿਸਚੁਪਿਆਇਦਾਸਚੁਸਚ
 ਸਤਿਗੁਰੁਇਕਾ॥ਸੇਈਸਤਿਗੁਰੁਪੁਰਖੁਹੈਜਿਨਿਪੈਜੈਤੁਤਕੀਤੈਵਸਿਛੈਕਾ॥ਜਿ
 ਬਿਨੁਸਤਿਗੁਰਸੇਵੈਆਪੁਗਣਾਇਦੇਤਿਨਅੰਦਰਿਕੁੜੁਛਟਿਛਟਿਤੁਮੁਹਿਛੈਕਾ॥
 ਓਇਥੋਲਕਿਸੇਨਭਾਵਨੀਮੁਹਕਾਲੇਸਤਿਗੁਰਤੇਚੁਕ॥੧॥ਸਲੋਕੁ੧੪੪ ਚਰਿ
 ਪੁਭਕਸਭੁਖੇਤੁਹੈਰਿਆਪਿਕਰਸਾਣੀਲਾਇਆ॥ਗੁਰੁਮੁਖਿਥਖਸਿਜਮਾਈਅਨੁਮਨ
 ਮੁਖੀਮੁਲੁਗਵਾਇਆ॥ਸਭੁਕੇਥੀਜੈਆਪਣੈਭਲੈਨਹਿਭਾਵੈਸੁਖੇਤੁਜਮਾਇਆ॥
 ਗੁਰੁਮੁਖਿਹਰਿਅੰਮ੍ਰਿਤੁਬੀਜਿਆਹਰਿਅੰਮ੍ਰਿਤਨਾਮੁਫਲੁਅੰਮ੍ਰਿਤਪਾਇਆ॥ਜਮੁਤੁ
 ਹਕਿਸਿਨਿਤਕੁਰਕਦਾਹਰਿਕਰਤੇਮਾਰਿਕਛਾਇਆ॥ਕਿਰਸਾਣੀਜੰਮੀਭਉਕਰਿਹ
 ਥੈਥਲਬਖਸਜਮਾਇਆ॥ਤਿਨਕਾਕਾਵਾਅੰਦੇਸਾਸਭਲਾਹਿਅਨੁਜਿਨੀਸਤਿਗੁ
 ਰੁਪੁਰਖੁਪਿਆਇਆ॥ਜਨਨਾਨਕਨਾਮੁਅਗਪਿਆਆਪਿਤਰਿਆਸਭੁਜਗਤਤਰਾ
 ਏ॥੧॥੧੪੪ ਸਾਹਦਿਨੁਲਾਲਚਿਅਟਿਆਮਨੁਮੁਖਹੋਗੁਲਾਗਾਤਉਘੈ
 ਰਥਿਅਨਵੈਸੇਤਸਭਛਿਲਾਮਨੁਮੁਖਾਵੈਸਿਰਿਜੋਰਾਮਹੁਹੈਨਿਤਦੇਵਹਿਭਲਾ॥
 ਜੇਰਾਅਖਿਅਪੁਰਖਕਮਾਵਦੈਸੇਅਪਵਿਤਅਮੇਧਲਾ॥ਕਾਮਿਦਿਅਪੈਕਸੁ
 ਪਨਸੇਜੋਗਪੁਛਿਚਲਾ॥ਸਤਿਗੁਰਕੇਆਖਿਐਜੇਚਲੈਸੇਸਤਿਪੁਰਖੁਭਲਭਲਾ
 ਜੇਹਪੁਰਸਭਅਪਿਉਪਾਇਨਾਨੁਹਰਿਖੇਲਸਭਿਖਿਲਾ॥ਸਭਤੇਗੀਬਣਤਬਣ
 ਵਣੀਭਲਭਲਾ॥੨॥ਪਉੜੀ॥ਤੁਵੇਪਰਵਾਹੁਅਥਾਹੁਹੈਅਤੁਲਕਿਉਤੁਲੀਐ॥
 ਸੇਵਡਭਾਗੀਜਤੁਪੁਪਿਆਇਦੇਜਿਨਸਤਿਗੁਰਮੀਲੀਐ॥ਸਤਿਗੁਰਕੀਬਾਣੀਸਤਿ
 ਸੁਪੁਰੋਗੁਰਬਾਣੀਬਣੀਐ॥ਸਤਿਗੁਰਕੀਗੈਸੇਹੋਰੁਕਭੁਪਚੁਥੇਲਦੇਸੇਕੁੜਿਆਹਕੁ
 ਰੋਛਕਿਪਈਐ॥ਓਨਾਅੰਦਰਿਹੋਗੁਰੁਮੁਖਿਹੋਰੁਥਿਖੁਮਾਇਅਨੇਛਖਿਮਰਦਕਈਐ
 ੧॥ਸਲੋਕੁ੧੪੪ ਸਤਿਗੁਰਕੀਸੇਵਨਿਗਮਲੀਨਿਗਮਲੁਜਨੁਹੈਸੁਸੇਵਾਘਾਲੇ॥

ਜਿਨ ਅੰਤਰਿ ਕਪਟ ਵਿਕਾਰੁ ਭੁਠਾਇ ਅਪੇਸਚੈ ਵਖਿ ਕਢੇ ਜਮਾਣੇ॥ ਸਚਿਆਰ
ਸਿਖ ਬਿਸਤਿਗੁਰਪਾਸਿ ਘਾਲਹਿ ਭੁਕਿ ਆਗਨ ਲਭਨੀ ਕਿਤੇ ਬਾਇਭਾਣੇ॥ ਜਿਨ ਸਤਿਗੁ
ਰ ਕਾ ਅਖਿਆ ਸੁਖ ਵੈ ਨਹੀ ਤਿਨ ਮੁਹਤਲੇ ਹਫਿਹਿ ਦਮਾਗੇ॥ ਜਿਨ ਅੰਦਰਿ ਪੀ
ਤ ਨਹੀ ਹਰਿ ਕੇ ਗੀਸੇ ਕਿਰਕਰ ਕੁਦੇ ਗਈ ਅਨਿਮਨ ਮੁਖ ਬੇਤਲੇ॥ ਸਤਿਗੁਰ ਨੀ ਮੈਲੇ ਸੁਆ
ਪਣਾ ਮਨੁ ਬਾਇਰ ਕੇ ਧੁੰਧੁ ਆਪਿ ਵਰਤੈ ਆਪਣੀ ਵਥੁ ਨਾ॥ ਜਨ ਨਾਨਕ ਇਕ ਨਗੁਰੇ
ਲਿਸੁਖੁ ਦੇਵੈ ਇਕਿ ਆਪੇ ਵਖਿ ਕਢੇ ਨਗਵਾਣੇ॥੧੧॥੧੪੪॥ ਜਿਨ ਅੰਤਰਿ ਨ ਮੁਨਿ ਪੁਨ
ਹਰਿ ਤਿਨ ਕੇ ਕਾਜ ਦਮਾਦੇ ਹਾਸਿ॥ ਤਿਨ ਚੁਕੀ ਮੁਹਤ ਜੀਲੈ ਕਨਕੀ ਹਰਿ ਪੁਛੁ ਅੰਤੁ
ਕਰਿ ਬੈਠਾ ਪਾਸਿ॥ ਜਾ ਕਰਤਾ ਵਲਿ ਤੋ ਸੰਤੁ ਕੇ ਵਲਿ ਸਭਿ ਦਰਸਨੁ ਦੇਖਿ ਕਹਹਿ ਸਾਖਿ
॥ ਸਾਹੁ ਪਤਿ ਸਾਹੁ ਸਭੁ ਹਰਿ ਕਾ ਕੀ ਆਸ ਭਜਨ ਕਉ ਆਇ ਕਹਹਿ ਹਰਾਸਿ॥ ਗੁਰ ਪੁਰ
ਕੀ ਵਡੀ ਵਡਿਆਈ ਹਰਿ ਵਡੇ ਸੇਵਿ ਅਤੁਲ ਸੁਖੁ ਪਾਇਆ॥ ਗੁਰਿ ਪੁਰੈ ਦਾਨੁ ਦੀ ਆਹਿ
ਨਿਹ ਚਲੁ ਨਿਤ ਬਖਸੈ ਚੈ ਸੇਵਾਇਆ॥ ਕਿਈ ਨਿਦ ਕੁ ਵਡਿਆਈ ਦੇਖਿ ਨ ਸਕੈ
ਕਰਤੈ ਆਪਿ ਪਚਾਇਆ॥ ਜਨੁ ਨਾਨਕ ਗੁਣ ਬੋਲੈ ਕਰਤੈ ਭਗਤ ਨੇ ਸਦਾ ਰਖਦਾ
ਇਆ॥੨॥੫ਉੜੀ॥ ਤੂੰ ਸਾਹਿਬੁ ਅਗਮੁਦ ਇਆਲੁ ਪੈਵਡਦਾ ਤਾਦਾ॥ ਤੁਧੇ
ਵਡੁ ਮੈ ਹੋਰੁ ਕੇ ਦਿਸਿ ਨਾ ਵਣੀ ਤੂੰ ਹੋ ਸੁਖ ਭੁੰਮੈ ਮਨਿ ਭਾਣਾ॥ ਸੇ ਪੁਰੁ ਤੰਬੁ ਦਿਸਿਆ
ਵਦਾ ਸਭੁ ਚਲਣੁ ਹਰਾਵਣ ਜਾਣਾ॥ ਜੋ ਬਿਨੁ ਸਚੈ ਹੋਰੁ ਚਿਤੁ ਲਾਇ ਦੇਸੁ ਕੁ
ਆਰੁ ਕੁ ਤਿਨ ਮਾਣਾ॥ ਨਾਨਕ ਸਚੁ ਪਿਆਇ ਤੂੰ ਬਿਨੁ ਸਚੈ ਪਚਾਚਿ ਮੁਏ ਅਜਾਣਾ॥
੧੧॥੧੪੪॥ ਅਗੇ ਸਤਿਭਾਉ ਨਦਿ ਚੋ ਪਿਛੇ ਦੇ ਆਖਿਆ ਕੀ ਮਿਨ ਆਵੈ
ਧਵਿ ਚਿਛਿ ਮਨ ਮੁਖੁ ਦੇ ਚਾਗਲੀ ਕਿਉ ਸੁਖੁ ਪਾਵੈ॥ ਜਿਸੁ ਅੰਦਰਿ ਪੀਤਿ ਨਹੀ
ਸਤਿਗੁਰ ਕੀ ਸੁਤੁ ਕੀ ਆਵੈ ਕੁੜੀ ਜਾਵੈ॥ ਜੋ ਕ੍ਰਿਪਾ ਕਰੇ ਮੇਰਾ ਹਰਿ ਪੁਛੁ ਕਰਤਾ ਸਤਿ
ਗੁਰੁ ਪਥਰੁ ਮਨ ਦਰੀ ਆਵੈ॥ ਤਾ ਅਪਿ ਓਪੀ ਵੈ ਸਬਦੁ ਗੁਰੁ ਕਰਾ ਸਭ ਕਾ ਭਾਏ
ਸਾਭੁ ਮੁਖੁ ਕਾਵੈ॥ ਸਦਾ ਅਨੰਦਿ ਹੋ ਦਿਨ ਰਾਤੀ ਜਨ ਨਾਨਕ ਅਨੰਦਿ ਨੁਹਿ ਗੁਣ ਗਾਵੈ
੧੧॥੧੪੪॥ ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁਭਲੇ ਕਉ ਠਿਹਿ ਨ ਮੁਖਿ ਆਵੈ॥ ਓ
ਦੁ ਮੁਕੇ ਭਲ ਕੇ ਪਰਤਾਇ ਸਨਾ ਕਰੈ ਅੰਮਿਤ ਸਹਿਨੈ॥ ਓਪਦੇ ਸਗੁਰੁ ਹਰਿ ਹਰਿ
ਜਪੁ ਜਪੈ ਸਭ ਕਿਲਾਵਿ ਪਾਪ ਦੇ ਖਲਹਿ ਜਾਵੈ॥ ਫਿਰਿ ਚੜ੍ਹੈ ਦਿਵਸੁ ਗੁਰ ਬਾਣੀ
ਵੈ ਬਹਿ ਆਉ ਠਹਿ ਆਹਿ ਨ ਮੁਖਿ ਆਵੈ॥ ਜੋ ਸਾਸਿ ਗਿਰ ਸਿਧਿ ਆਏ ਮੇਰਾ ਹਰਿ
ਸੇ ਗੁਰ ਸਿਖੁ ਗੁਰੁ ਮਨਿ ਭਾਵੈ॥ ਜਿਸਨੇ ਦਇਆਲੁ ਹੋਵੈ ਮੇਰਾ ਸੁਆਮੀ॥ ਤਿਸੁ ਗੁਰ ਸਿਖੁ
ਗੁਰੁ ਓਪਦੇ ਸੁਸੁਣਾਵੈ॥ ਜਨੁ ਨਾਨਕ ਪੁਨਿ ਮੰਗੈ ਤਿਸੁ ਗੁਰ ਸਿਖੁ ਕੀ ਜੋ ਆਪਿ ਜਪੈ ਅਵ

ਨ ਮੁਖੁ ਪਾਵੈ॥੨॥੫ਉੜੀ॥ ਜਤੁ ਪੁਸਤੁ ਪਿਆਇ ਦੇਸੇ ਵਿਹਲੇ ਬੋਝੈ॥ ਜੋ ਮਨਿ ਚਿਤਿ
ਇਕੁ ਰਾਗੁ ਦੇ ਤਿਨ ਕੀ ਬਰਕਤਿ ਪਾਹਿ ਅਸੰਖ ਕਰੇ॥ ਤੁਧੇ ਨ ਸਭ ਪਿਆਇ ਦੀਸੇ ਬਾਇ
ਪਣੇ ਜੋ ਸਿਧ ਲੇਖੈ॥ ਬਿਨੁ ਸਤਿਗੁਰ ਸੇਵੈ ਖਾਦੇ ਪੈਨੇ ਸਮੁਏ ਅਭਿਜੰਮ ਹਿ ਕੇ॥ ਓਇ
ਹਰੁ ਗ੍ਰੀਸਥੇ ਬਲਦੇ ਬਾਹਰਿ ਦਿਸੁ ਕਢਹਿ ਮੁਖਿ ਪਏ॥ ਮਨਿ ਖੋਟੇ ਦਮਾਵਿ ਛੇੜੇ॥੧੧॥
੧੪੪॥ ਮਲੂ ਜੁਈ ਭਰਿ ਅਨੀਲ ਕਾਲਾ ਖਿਧੈ ਛੜ ਤਿਨੇ ਮੁਖ ਦੇ ਮੁਖੈ ਨ ਪਾ
ਇਆ॥ ਪਸਿਨ ਦੇਈ ਕੋਈ ਬਹਾਣਿ ਜਗਤ ਮਹਿ ਗੁਰੁ ਪੜ ਸਗਵੀ ਮਲੁ ਲਾਇ ਮਨੁ
ਮੁਆਇਆ॥ ਪਰਾਈ ਜੰਨਿ ਦਾ ਚੁਗਲੀ ਨੇਵੈ ਮੁਖੁ ਕਰਿ ਕੋਭੇ ਜਿ ਆਓ ਬੈਠੀ ਮੁਹ ਕਾਲਾ
ਦੁਹਾਵੇ ਮੁਖਾ ਦਾ ਕਰਾਇਆ॥ ਤੜਸੁਣਿ ਆਸ ਭਤੁ ਜਗਤ ਦਿ ਚਿਭਾਈ ਵੇ ਮੁਖੁ ਬੈ
ਨ ਛੇ ਪਉਲੀ ਪਉਦੀ ਠਵੇ ਹੋਇ ਕੋਉ ਨਿਘਰਿਆਇਆ॥ ਅਗੇ ਸੰਗਤੀ ਕੁ ਕਮੀ ਵੇ ਮੁ
ਖੁ ਲਾਣਾ ਨੀ ਮੈਲੈ ਤਾਵਹੁ ਤੀਭਤੀ ਜੀਠਿ ਗਿਆਣਿ ਘਰਿ ਪਾਇਆ॥ ਹਲਤੁ ਪਲਤੁ
ਦੇਵੇ ਗੇਣਿ ਤੁਭੁ ਭੁਕੇ ਤਿਹਾਇਆ॥ ਪਨੁ ਪਨੁ ਸੁਆਮੀ ਕਰਤ ਪੁਰਖੁ ਪੋਜਿ ਨਿਨਿਆ
ਰੁਸੁ ਰੁਥਹਿ ਆਪਿ ਕਰਾਇਆ॥ ਜੰਨਿ ਦਾ ਕਰੈ ਸਤਿਗੁਰੁ ਪੁਰੈ ਸਿਸਚੈ ਮਹਿ ਪਚਾਇ
ਆਇਉ ਅਖੁ ਗੁਤਿਨਿਆ ਖਿਅ ਜਿਨਿ ਜਗਤੁ ਸਭੁ ਉਪਾਇਆ॥੧੧॥੧੪੪॥ ਸਾਹਿਬੁ
ਜਿਸ ਕਾ ਨਿਗੁਖੁ ਹੋਵੈ ਤਿਸ ਦਾ ਨਛੁਰੁ ਕਿਥੁ ਹਰਿ ਜਿਥਾ॥ ਜਿਸਾਹਿ ਬਕੈ ਘਰਿ ਵਸੁ
ਹੋਵੈ ਸੁਨ ਛੇਰੇ ਬਿਆਵੈ ਅਣਹੋ ਦੀ ਕਿਥੁ ਪਾਏ॥ ਜਿਸ ਦੀ ਸੇਵਾ ਕੀ ਤੀਠਿ ਹਿਲੇ ਖਾ
ਲੇ ਖਾ ਮੰਗੈ ਨ ਕੋਈ॥੨॥੫ਉੜੀ॥ ਨਾਨਕ ਵੀ ਚਾਹਿ ਸੰਤ ਜਨ ਛਹਿ ਵੇਦ ਕਹੰਦੇ॥
ਭਗਤ ਮੁਖੇ ਤੋ ਬੋਲਦੇ ਸੇਵਾ ਚਨੇ ਵੇਦੇ॥ ਪ੍ਰਗਟ ਪਰਾਜੰਪਦਾ ਸਭਿ ਲੋਕ ਸੁਣਦੇ
ਸੁਤੁ ਪਾਇ ਨਿਮੁਗ ਪਨ ਸੰਤ ਨਾਲਿ ਖਹੰਦੇ॥ ਓਇ ਲੋਚਨਿ ਓਨ ਗੁਣੇ ਨੇ ਓਇ ਆ
ਰਕਿ ਸਿਧ ਲੇਖੈ॥ ਓਇ ਵਿਚਾਰੇ ਕਿ ਆਕਰਹਿ ਜੰਭਾ ਗੁਰਿ ਮੰਦੇ॥ ਜੋ ਮਾਗੇ ਤਿਨ ਪਾਗੁ
ਮਾਗਿ ਮੈਨ ਸੰਦੇ॥ ਵੈਰੁ ਕਰਨਿ ਨਿਰਵੈ ਰਨਾਲਿ ਪਰਮਨਿਆਇ ਪਚੰਦੇ॥ ਜੋ ਜੋ ਸੰਤ ਸ
ਪਿਆਸੇ ਠਿਹਰਿ ਭਵੰਦੇ॥ ਪੇਡੁ ਮੁਛਾ ਹੁਕਦਿਆ ਤਿਸੁ ਭਾਲੁ ਸੁਕੰਦੇ॥੧੨॥੧੪੪॥
੧੪੪॥ ਅੰਤਰਿ ਹਰਿ ਗੁਰੁ ਪਿਆਇ ਦਾ ਵਡੀ ਵਡਿਆਈ॥ ਤੁਸਿ ਦਿਤੀ ਪੂਰੇ ਸਤਿ
ਗੁਰੁ ਪਣੇ ਨਹੀ ਇਕੁ ਤਿਲੁ ਕਿਸੇ ਦੀ ਘਟਾਈ॥ ਸਚੁ ਸਾਹਿਬੁ ਸਤਿਗੁਰੁ ਕੇ ਵਲਿ ਪੈਤਾ
ਵੈ ਖੀਛੀ ਮੈ ਸਤਿ ਲੋਕਾਈ॥ ਨਿਦ ਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ
ਜਿਉ ਜਿਉ ਨਿਦ ਕਾ ਨਿਦ ਕਹਹਿ ਤਿਉ ਤਿਉ ਨਿਤ ਨਿਤ ਚੜ੍ਹੈ ਸਵਈ॥ ਜਨ ਨਾਨਕ
ਹਰਿ ਅਗਿਆਤਿ ਨ ਪੈਗੀ ਆਇ ਸਭ ਪਾਈ॥੧੧॥੧੪੪॥ ਸਤਿਗੁਰ ਸੇਤੀ ਗਣਤ ਜਿ

ਰਬੇਹਲਤਪਲਤਸਭਤਿਸਕਾਗਿਆਨਿਤਣਹੀਆਪਾਏ ਫੁਗੁਸਟੈ ਫੁਖਰ
 ਫੁਖਰਾਫੁਕਿਪਇਆਨਿਤਉਪਇਕੈਮਾਇਆਪਨਕਾਹਣਿ ਅਗਲਾਪਨਕਾ
 ਉਨਿਗਇਆਕਿਆਓਹੁਖੈਕਿਆਓਹੁਖੈਵਿਸੁਅੰਦਰਿਸਹਸਦੁਖੁਪਇਆ
 ਨਿਰਵੈਰਨਾਨਿਜਿਵੈਰਚਲਾਏਸਭੁਪਪੁਜਗਤੋਕਾਤਿਨਿਸਿਲਾਇਆਓਸੁਅੰ
 ਪਿਛੈਛੇਈਨਾਹੀਜਿਸੁਅੰਦਰਿਨਿਦਾਮੁਹਿਅੰਬੁਪਇਆਜਿਸੁਇਨੈਨਉਹੁਪੁਪ
 ਏਤਥੇਸੇਤੀਗਲਿਗਇਆਜੇਗੁਰਕੀਸਰਣੀਠਿਰਿਓਹੁਆਵੈਤਪਿਛਲਾਅਉ
 ਗਣਥੰਥਸਿਲਾਇਆਜਨਨਾਨਕਅਨਦਿਨੁਨਾਮੁਪਿਆਇਆਹਰਿਸਿਮਤ
 ਕਿਲਾਵਿਖਪਪਗਇਆ॥੨॥ਪਉੜੀ॥ਤੁਹੋਸਰਾਸਚੁਤੁਸਭਤੁਉਪਿਗੁੰਦੀ
 ਏਜੋਤਪੁਸਚੁਪਿਆਇਦੇਸਚੁਸਵਨਿਸਚੇਤਗਮਾਏਓਨਾਅੰਦਰਿਸਚੁਮੁਖਉ
 ਜਲੇਸਚੁਥੇਲਨਿਸਚੇਤਗਤਾਸੇਭਗਤਜਿਨੀਗੁਰਮੁਖਿਸਲਾਹਿਆਸਚੁਸ
 ਥਦੁਨਿਸਾਏਸਚੁਜੁਸਚੈਸਵਦੇਤਿਨਵਗੀਸਦਕੁਰਥਾਏ॥੧੩॥ਸਲੋਕੁ॥੪॥
 ਪੁਰਿਮਹੇਪੁਰਸਤਿਗੁਰੁਸੇਈਹੁਇਸਤਿਗੁਰਮਾਯੋਜੇਮਲਣਨੇਥੁਹੁਤਰੇਲੇਚੀਅਨ
 ਈਮਿਲਣਕਰਤਗਾਸਤਸੰਗਤਿਛੇਈਨਾਨਲਯਨਿਵਿਚਿਸੰਗਤਿਗੁਰਿਵੀਚਰਗਿ
 ਈਜਾਇਮਲੈਹੁਇਓਨੈਤਿਸੁਮਾਰੇਜਮੁਜੰਦਗੈਗੁਰਿਥਾਥੈਠਿਟਕੇਸੇਠਿਟਕੇ
 ਅੰਗਦਿਕੀਤੇਕੁਕਿਆਗੈਗੁਰਿਤੀਜੀਪੀਛੀਵੀਚਾਰਿਆਕਿਆਹਥਿਏਨਵੇਰਗੈ
 ਗੁਰਚਉਥੀਪੀਛੀਟਿਕੈਅਤਿਨਿਨਿਦਕੁਤੁਸਟਸਭਿਤਗੋਕੋਈਪੁਤਸਿਖੁਸੇਵ
 ਕੈਰੈਸਤਿਗੁਰਕੀਤਿਸੁਕਾਰਜਸਭਿਸਵਾਗੈਜੇਇਛੈਸੇਠਲੁਪਾਇਸੀਪੁਤਪੁਰਖ
 ਥਮੀਜਿਸੁਅੰਦਰਿਹਿਉਰਿਧਗੈਸੇਪਾਏਪੁਰਸਤਿਗੁਰੁਜਿਸੁਲਿਖਿਆਇ
 ਖਤੁਲਿਲਾਗੈਜਨਨਾਨਕਮੈਗੁਪੁਕਿਤਿਨੈਜੋਗੁਰਸਿਖਮਿਤਪਿਆਰੇ॥੧੪॥ਸਲੋਕੁ॥੪॥
 ਜਿਨਕਉਅਪਿਦੇਇਛਿਓਈਨਾਜਗਤੀਆਪਾਇਤਿਨਕਉਪੈਗੋਪਾਏਭਗੋ
 ਤਜੋਕਿਛੁਆਪਿਦੁਕੀਚੈਸਭਕਰਤਆਪਣੀਕਲਾਵਧਾਏਦੇਖਹੁਭਈਏਹੁਅ
 ਫਾਹਿਪੀਤਮਸਚਕਾਛਿਨਿਅਪਣੇਜੋਰਿਸਭਿਅਣਿਨਿਵਾਏਆਪਣਿਅਭਗ
 ਤਕੀਰਖਕੈਰੈਹੁਸੁਆਮੀਨਿਦਕਾਦੁਸਟਕੇਮੁਹਕਾਲੇਕਰੇਏਸਤਿਗੁਰਕੀਵਰਿ
 ਆਈਨਿਤਿਚਕੈਸਵਈਹਰਿਕੀਰਤਿਭਗਤਿਨਤਆਪਿਕਰੇਏਅਨਦਿਨਨਮੁ
 ਜਪਹੁਗੁਰਸਿਖੁਹਰਿਕਰਤਸਤਿਗੁਰੁਘਰੀਵਸਾਏਸਤਿਗੁਰਕੀਥਾਣੀਸਤਿਸ
 ਤਿਕਰਿਜਾਣਹੁਗੁਰਸਿਖੁਹਰਿਕਰਤਆਪਿਮੁਹੁਕਛੇਏਗੁਰਸਿਖਕੇਮੁਹਉਰਿ
 ਲੇਕੈਰਹਿਪਿਆਰਗੁਰਕਾਜੈਕਾਰੁਸੰਸਾਰਿਸਭਤੁਕਰੇਏਜਨਨਾਨਕਹਰਿਕਾਦੁਸ

ਹੋਰਹਿਵਾਸਨਕੀਹਪੈਜਰਖਾਏ॥੨॥ਪਉੜੀ॥ਤੁਹੋਸਰਾਸਚਿਉਆਪਿਹੋਸਚੁਸਹੁ
 ਅਗੈਸਚੁਪੁਜੀਨਾਮੁਇਛਾਇਪੁਭਵਣਜੋਰਥਾਗੈਸਚੁਸੇਵਹਿਸਚੁਵਣਜਿ
 ਲੈਹਿਗਣਕਥਹਿਨਿਰਾਗੈਸੇਵਕਭਾਇਸੇਜਨਮਿਲੈਗੁਰਸਥਦਿਸਵਾਗੈਤੁਸਚਾ
 ਸਹਿਥੁਅਲਖੁਪੈਗੁਰਸਥਦਿਲਖਾਗੈ॥੧੪॥ਸਲੋਕੁ॥੪॥ਜਿਸੁਅੰਦਰਿਤਤਿ
 ਪਰਾਈਹੋਵੈਤਿਸਦਾਕਦੇਨਹੀਭਲਾਓਸਦੈਆਖੈਕੋਇਨਲਗੈਨਿਤਉਜਾਣੀ
 ਪੁਕਰੇਖੜਾਜਿਸੁਅੰਦਰਿਚੁਗਲੀਚੁਗਲੇਵਜੈਕੀਤਕਤਰਿਆਓਸਦਾਸਭੁਗਇ
 ਆਨਿਤਚੁਗਲੀਕਰੇਅਣਹੋਚੀਪਰਾਈਮੁਹਕਛਿਨਸਕੈਓਸਦਾਕਾਲਾਭਇਆ
 ਕਰਮਪਰਤੀਸਗੀਰਕਲਿਜੁਗਵਿਚਿਜੋਰੇਕਈਜੈਤੋਹਕੇਖਾਏਗਲਾਉਪਰਿਤਪਾ
 ਵਸੁਨਹੋਵਈਵਿਸੁਖਪੀਤਤਕਲਾਮਰਿਜਾਏਭਈਵੇਖੁਪਨਿਆਉਸਚੁਕਰਤੋ
 ਕਜੋਰੇਕੀਕਰੇਤੋਹਕੋਈਪਾਏਜਨਨਾਨਕਉਓਸਭਸੇਈਪਈਹਰਿਕਰਿਕੀਆ
 ਥਾਤਆਖਿਸੁਣਾਏ॥੧੫॥ਸਲੋਕੁ॥੪॥ਹੋਵੈਪਰਤਖਿਗੁਰੁਜੇਵੈਛੈਛੈਤਿਨਕਉਦਰਿਛੇਈ
 ਨਾਹੀਕੋਈਜਾਇਮਲੈਤਿਨਿਦਕਾਮੁਹਠਿਕੇਥਕੇਥਕਮੁਹਿਪਾਏਜਿਸਤਿਗੁਰਠਿ
 ਏਕੈਸਤਜਗਤਠਿਟਕੇਨਿਤਭੰਭਲੁਭੁਸੇਖਾਏਜਿਨਿਗੁਰਗੋਪਿਆਪਾਪਲਾਸੇ
 ਲੈਦੇਛਹੁਠਿਗੈਤਿਨਕੀਭੁਖਕਦੇਨਉਤੈਨਿਤਭੁਖਾਭੁਖੁਕਾਹੀਓਨਿਦਾਆ
 ਖਿਅਕੋਨਾਸੁਣੈਨਿਤਹਉਲੇਹਉਲਮਰਾਏਸਤਿਗੁਰਕੀਵਡਿਅਈਵੇਖਿਨਸ
 ਕਨਿਓਨਾਗੈਪਛੈਥਾਓਨਾਹੀਜਿਸਤਿਗੁਰਮਾਯੋਤਿਨਜਾਇਮਲਹਿਹਦੀਖੁਹਦੀ
 ਸਭਪਤਿਗਵਾਈਓਇਆਗੈਕੁਸਟੀਗੁਰਕਠਿਟਕੇਜਿਓਸੁਮਲੈਤਿਸੁਕਸਟਉਠਾ
 ਹੀਹਰਿਤਿਨਕਾਦਰਸਨਨਾਕਰਹੁਜੋਤੁਜੈਭਾਇਚਿਤਲਾਹੀਪੁਰਿਕਰਤੋਆਪਿਲਿਖ
 ਪਾਇਅਤਿਸੁਨਾਨਿਕਿਹੁਚਰਾਨਾਹੀਜਨਨਾਨਕਨਾਮੁਅਗਧਿਤੁਤਿਸੁਅਪਛਿਕਨ
 ਸਕਾਹੀਨਾਵੈਵੀਵਡਿਅਈਵਡੀਹੈਨਿਤਸਵਈਚਕੈਰੇਕਈ॥੨॥ਸਲੋਕੁ॥੪॥
 ਜੋਹੋਗੁਰੁਥਹਿਦਿਕਿਆਤਿਸੁਜਨਕੀਵਡਿਅਈਵਡੀਹੋਈਤਿਸਕਉਜਗਤ
 ਨਿਦਿਆਸਭੁਪੈਗੋਪਾਇਆਜੁਸਵਤਿਅਲੇਈਤਿਸਕਉਖੰਡਭੁਪੰਡਨਮਸ
 ਕਉਕਰਹਿਜਿਸਕੈਮਸਤਕਿਹੁਥੁਪਰਿਆਗੁਰਿਪੂਰੈਸੇਪੁਰਾਹੋਈਗੁਰਕੀਵਡਿਅਈ
 ਨਿਤਚਕੈਸਵਈਅਪਛਿਕੋਇਨਸਕੋਈਜਨਨਾਨਕਉਹਰਿਕਰਤੋਆਪਿਥਹਿਦਿਕਿਆ
 ਅਪੈਪੈਜਰਖੈਪੁਭਸੇਈ॥੩॥ਪਉੜੀ॥ਕਾਇਆਕੋਟਾਪੁਰੁਹੈਅੰਤਹਿਹਟਨਲੇਗੁਰ
 ਮੁਖਿਥਉਦੈਜੋਰੈਹਰਿਵਸੁਤੁਸਮਾਏਨਾਮੁਨਿਧਨੁਹਰਿਵਣਜੀਐਹੋਰੇਪਰਵਲੇ
 ਵਿਣਕਾਇਆਜੋਹੋਰੈਧਨੁਖੋਜਦੇਸੇਮੁਫੁਥੇਤਲਾਸੇਉਛਕਿਭਗਿਭਵਈ

ਅਹਿਜਿਉਣਾਕੀਸਗਭਾਣੇ॥੧੫॥ਸਲੋਕੁਮਃ੪ ਜੇਨਿਦਾਕੈਸਤਿਗੁਰੁਪੁਰਖੁ
 ਅਉਖਾਜਗਸਹਿਯੋਇਆਨਗਯਰੁਦੁਖੁਪੁਰੋਥੈਪਕਰਿਉਹੋਇਆਕੁਰੁ
 ਪੁਕਰੇਨਾਮੁਦੈਓਅਉਖੋਹੋਇਹੋਇਆਓਨਿਹਭਤੁਪਲਤੁਸਤੁਗਵਾਇ
 ਆਲਾਹਮੁਲਸਤੁਖੇਇਆਓਤੁਲੀਸਦਾਬਲਦੁਕਹਿਨਿਤਭਲਕਉਠਿਪਾਏ
 ਜੇਇਆਹਰਿਵੇਖੈਸੁਦੈਨਿਤਸਤੁਕਛੁਜਿਦੁਕਿਛੁਗੁਣਨਹੋਇਆਜੈਸਾਥੀ
 ਜੈਸਲਾਣੈਜੋਪੁਗਥਿਕਿਨੇਬੋਇਆਜਿਸੁਕ੍ਰਿਪਾਕਰੇਪੁਤੁਆਪਦੀਤਿਸੁਗੁਰਕੇਚ
 ਰਨਪੋਇਆਗੁਰਸਤਿਗੁਰਪਿਛੈਤਰਿਗਇਆਜਿਉਲੋਹਕਾਠਿਸਗੋਇਆਜਨ
 ਨਨਕਨਾਮੁਪਿਆਇਤੁਜਪਹਰਿਹਰਿਨਾਮੁਸੁਖੁਹੋਇਆ॥੧੬॥ਸਲੋਕੁਮਃ੪ ਵਡਭਗੀਅ
 ਸੋਹਗਈਜਿਨਗੁਰਮੁਖੀਮਿਲਿਆਹਰਿਗਇਆਐਤਰਿਜੋਤਿਪ੍ਰਗਾਸੀਆਨਨਕਨਾਮਿਸਮ
 ਇ॥੨॥ਪਉੜੀ॥ਇਹਸਗੀਰਸਤੁਪਰਮੁਹੈਜਿਸੁਅੰਦਰਿਸਚਰੀਵਿਚਿਜੋਤਿਗੁਰ
 ਜਰਤਨਵਿਚਿਲਾਕਿਰੋਕੈਈਗੁਰਮੁਖਿਸੇਵਕੁਕਛੋਖਿਤਾਸਤੁਆਤੁਮੁਹਮੁਖਛਾ
 ਟਿਆਤਇਕੁਗਵਾਇਕੁਓਤਿਪੋਤਾਇਕੁਦਖਿਆਇਕੁਮੰਨਿਆਇਕੁਸੁਣਿਆਸੁ
 ਵਣਸੋਗੋਤਾਨਨਕਨਾਮੁਸਲਾਹਿਤੁਸਚੁਸਚੇਸੇਵਾਤੇਗੋਤਾ॥੧੭॥ਸਲੋਕੁਮਃ੪
 ਸਤਿਗੁਰਸਤਿਨਕੈਰਿਦੈਹਧਿਨਿਹਰਿਵਸਿਆਮਨਮਾਹਿ॥ਹਰਿਦਰਗਹਤੇਮੁਖਉਜੇ
 ਤਿਨਕਉਸਭਦੇਖਣਜਾਹਿ॥ਜਿਨਨਿਰਭਉਨਾਮੁਪਿਆਇਆਤਿਨਕਉਭਉਕੇਈ
 ਹਿ॥ਹਰਿਉਤੁਮਤਿਨੀਸੋਗਵਿਆਜਿਨਕਉਪੁਰਿਲਿਖਿਆਆਹਿ॥ਤੇਹਰਿਦਰਗਹ
 ਪੈਨਈਆਹੋਜਿਨਹਰਿਵਡਮਨਮਾਹਿ॥ਓਇਆਪਿਤੋਸਭਕੁਟੰਬਸਿਉਤਿਨਪਿਛੈ
 ਭੁਜਗਤੁਛਡਾਹਿ॥ਜਨਨਾਨਕਕਉਹਰਿਮੇਲਿਜਨਤਿਨਵੇਖਿਵੇਖਿਹਮਜੀਵਹਿ
 ॥੧੮॥ਸਲੋਕੁਮਃ੪ ਸਧਰਤੀਤਈਹਰਿਅਵਲੀਜਿਖੈਮੇਰਸਤਿਗੁਰੁਬੈਠਾਇਆਸੇਜੰਤਰ
 ਏਹਗੀਆਲੋਜਿਨੀਮੇਰਸਤਿਗੁਰਦੇਖਿਆਜਾਇ॥ਧਨੁਧਨੁਪਿਤਾਧਨੁਧਨੁਤੁਲਧੁ
 ਸੁਜਨਨੀਜਿਨਿਗੁਰੁਜਾਣਿਆਮਾਇ॥ਧਨੁਧਨੁਗੁਰੁਜਿਨੀਨਾਮੁਅਰਾਧਿਆਆਪਿ
 ਤਰਿਆਜਿਨੀਡਿਠਾਤਿਨਲੇਏਛਡਾਇ॥ਹਰਿਸਤਿਗੁਰੁਮੇਲਾਹੁਦਾਇਆਕਹਿਜਨੁ
 ਨਕਪੋਵੈਪਾਇ॥੨॥ਪਉੜੀ॥ਸਚੁਸਚਾਸਤਿਗੁਰੁਅਮਰੁਹੈਜਿਸੁਅੰਦਰਿਹਰਿਉਧਿ
 ਧਰਿਆ॥ਸਚੁਸਚਾਸਤਿਗੁਰੁਪੁਰਖੁਹੈਜਿਨਕਾਮੁਕਰੋਧੁਥਿਖਮਾਹਿਆਜਾਡਿਠਪੁ
 ਰਸਤਿਗੁਰੁਤਾਅੰਦਰੁਮਨੁਸਾਧਾਰਿਆਥਲਿਹਰੀਗੁਰੁਆਪਣੇਸਦਾਸਦਾਪੁਸ਼
 ਵਰਿਆ॥ਗੁਰਮੁਖਿਜਿਤਾਮਨਮੁਖਿਹਰਿਆ॥੧੯॥ਸਲੋਕੁਮਃ੪ ਕਹਿਕਿਰਪਾਸਿ
 ਗੁਰਮੇਲਿਓਨਮੁਖਿਗੁਰਮੁਖਿਨਾਮੁਪਿਆਇਸੀ॥ਸੇਕਰੋਜੋਸਤਿਗੁਰੁਭਾਵਸੀਗੁਰੁਪੁ

ਘਰੀਵਸਇਸੀ॥ਜਿਨੀਅੰਦਰਿਨਾਮੁਨਿਪਾਨੁਹੈਤਿਨਕਭਉਸਤੁਗਵਾਇਸੀ॥ਜਿਨਰਖ
 ਟਕਉਹਰਿਆਪਿਹੋਇਹੋਰੇਤੀਛਪਿਛਪਾਇਸੀ॥ਜਨਨਾਨਕਨਾਮੁਪਿਆਇਤੁ
 ਹਰਿਹਰਤਿਪਲਾਤਿਛੋਡਾਇਸੀ॥੨੦॥ਸਲੋਕੁਮਃ੪ ਗੁਰਸਿਖਕੋਮਨਿਭਾਵਦੀਗੁਰਸਤਿਗੁਰ
 ਕੀਵਡਿਆਈ॥ਹਰਿਰਾਖਹੁਪੈਜਸਤਿਗੁਰੁਕੀਨਿਤਚਕੈਸਵਾਈ॥ਗੁਰਸਤਿਗੁਰਕੋਮ
 ਨਿਪਰਬ੍ਰਹਮੁਪੈਪਰਬ੍ਰਹਮਛਡਾਈ॥ਗੁਰਸਤਿਗੁਰਤਾਦਰੀਬਾਣੁਹਰਿਤਿਨਿਸਥਿ
 ਆਣਿਨਵਈ॥ਜਿਨੀਡਿਠਮੇਰਸਤਿਗੁਰੁਭਾਉਕਹਿਤਿਨਕੇਸਥਿਪਾਪਗਵਾਈ॥
 ਹਰਿਦਰਗਹਤੇਮੁਖਉਜੇਲੇਬਹੁਸੇਭਾਪਈ॥ਜਨਨਾਨਕਮੰਗੈਪੁਤ੍ਰਿਤਿਨੇਜਗੁਰਕੋਸਿ
 ਖਮੇਰੇਭਈ॥੨॥ਪਉੜੀ॥ਹਉਆਖਿਸਲਾਹੀਸਿਭਤਿਸਚੁਸਚੁਸਚੇਕੀਵਾਡੇ
 ਆਈ॥ਸਲਾਹੀਸਚੁਸਲਾਹਸਚੁਸਚੁਕੀਮਤਿਕਿਨੇਨਪਈ॥ਸਚੁਸਚਾਰਸੁਜਿ
 ਨਿਚਾਖਿਆਸੇਤਿਪਤਿਹੋਆਘਾਈ॥ਇਹੁਹਰਿਗੁਰੁਸੇਈਜਾਣਦੈਜਿਉਗੁਗੋਮਿਠਾ
 ਈਖਈ॥ਗੁਰਿਪੁਰੋਹਰਿਪੁਭੋਸੇਵਿਆਮਨਿਵਜੀਵਧਈ॥੨੧॥ਸਲੋਕੁਮਃ੪
 ਜਿਨਾਅੰਦਰਿਮਰਥਲਾਸੇਈਜਾਣਨਿਸੁਲੀਆ॥ਹਰਿਜਾਣਹਿਸਈ॥ਬਿਰਹੁਹ
 ਉਤਿਨਵਿਟਹੁਸਦਾਪੁਸਪੋਲੀਆ॥ਹਰਿਮੇਲਾਹੁਸਜਣਪੁਰਖੁਮੇਰਸਿਗਤਿਨਵਿ
 ਟੁਤਲੇਰੇਲੀਆ॥ਜੋਸਿਖੁਗੁਰਕਾਰਕਮਾਵਹਿਉਗੁਲਾਮੁਤਿਨਕਗੋਲੀਆ॥ਹ
 ਰਿਗੰਗਿਚਲੁਲੈਜੋਰਤੇਤਿਨਭੰਨੀਹਰਿਗੰਗਿਚੇਲੀਆ॥ਕਹਿਕਿਰਪਾਨਾਨਕਮੇਲਿ
 ਗੁਰਪਹਿਸਿਰੁਵੇਚਿਆਸੇਲੀਆ॥੨੨॥ਸਲੋਕੁਮਃ੪ ਅਭਿਗਣੀਭਰਿਆਸਗੀਰੁਪੈਕਉਸੰਤੁ
 ਨਿਗਮਲੁਹੋਇ॥ਗੁਰਮੁਖਿਗੁਣਵਿਹਾਈਅਹਿਮਲੁਹਉਮੈਕਛੈਧੋਈ॥ਸਚੁਵਣੰਜ
 ਰਿੰਗਸਿਉਸਚੁਸਉਦਹੋਇ॥ਤੇਟਮੁਲਿਨਾਵਈਲਾਹਾਰਿਭਾਵੈਸੋਇ॥ਨਨ
 ਕਤਿਨਸਚੁਵਣਜਿਆਜਿਨਪੁਰਿਲਿਖਿਆਪਰਪਾਤਿਹੋਇ॥੨॥ਪਉੜੀ॥ਸਲਾ
 ਹੀਸਚੁਸਲਾਹਣਾਸਚੁਸਾਚੁਪੁਰਖੁਨਿਰਾਲੇ॥ਸਚੁਸੇਵੀਸਚੁਮਨਿਵਸੈਸਚੁਸ
 ਚਾਰਿਰਖਵੇਲੇ॥ਸਚੁਸਚਾਜਿਨੀਅਰਾਧਿਆਸੇਜਾਇਲੇਸਚਿਨਲੇ॥ਸਚੁ
 ਸਚਾਜਿਨੀਨਸੇਵਿਆਤੇਮਨਮੁਖਮੁਖਭੇਡਾਣੇ॥ਓਹੁਆਲਪਤਾਲੁਮੁਹੁਧੋ
 ਲੈਦੈਜਿਉਪੀਤੈਮਦਮਤਵਲੇ॥੨੩॥ਸਲੋਕੁਮਃ੩ ਗਉੜੀਗਗਲਖਈ
 ਜੋਖਸਮੋਚਿਤਿਕਰੇਇ॥ਭਾਣੈਚਲੈਸਤਿਗੁਰੁਕੈਐਸਾਸੀਗਾਰੁਕਰੇਇ॥ਸਚਾਸ
 ਥਦਭਤਪੁਰੋਸਦਾਸਦਾਵਾਇ॥ਜਿਉਏਬਲੀਮਜੀਠੈਗੁਗਹਗਾਤਿਉਸਚੈ
 ਨੇਜੀਉਦੇਇ॥ਗੰਗਿਚਲੁਲੈਅਤਿਰਤੀਸਚੇਸਿਉਲਾਗੇਨਾ॥ਕੁੜਠਗੀਗਈਨਾ
 ਗੋਕੁਰੁਮੁਲੀਮਾਪਲੇਟਿਧੇਰਾ॥ਕੁੜੀਕਹਿਨਿਵਡਾਈਆਕੁੜੈਸਿਉਲਾਗੇਨਾ॥ਨਾਨਕ

ਸਚਾਪਿਓਐਨਦਰਿਕੇਹੇ॥੧੧੪੪॥ ਸਤਸੰਗਤਿਮਹਿਹਿਉਸਤਤਿਐਸਿ
ਗਿਸਧੁਮਿਏਪਿਅਰਿਆਓਇਪੁਰਖਪ੍ਰਣੀਪੰਨਜਨਹਉਪਦੇਸੁਕਹਿਪਰਉ
ਪਕਾਰਿਆਹਰਿਨਮੁਦਿਵਾਵਹਿਹਿਨਮੁਸੁਣਾਵਹਿਹਿਨਮੇਜਗਤਿਸਤਿਅੰ
ਗਰੁਵੇਖਣਕਉਸਭਕੇਈਲੈਚੈਨਦਖੰਡਜਗਤਨਮਸਕਰਿਆਤੁਪੁਆਪੋਆ
ਪੁਰਖਿਆਸਤਿਗੁਰੁਵਿਚਿਗੁਰੁਆਪੋਤੁਪੁਸਵਰਿਆਤੁਆਪੋਪੁਜਪਿਪੁਜਕਰਾ
ਵਹਿਸਤਿਗੁਰੁਕਉਸਿਰਜਣਹਰਿਆਕੋਈਵਿਛੁੜਿਜਾਇਸਤਿਗੁਰੁਪਾਸਹਉ
ਸੁਕਲਾਮੁਹੁਜਮਾਰਿਆਤਿਸੁਅੰਗੈਪਿਛੈਛੇਈਨਾਹੀਗੁਰਸਿਖੀਮਨਿਵੀਚਾਰਿਆ
ਸਤਿਗੁਰੁਨੀਮਲੈਸੇਈਜਨਉਥੇਗੇਜਿਨੀਹਿਰੈਨਾਮੁਸਮਾਰਿਆਜਨਨਾਨਕ
ਕੇਗੁਰਸਿਖਪੁਤਹਉਹਿਜਪੁਆਹਉਹਿਸਤਿਅੰ॥੧੧੪੫॥ ਉਮੈਜਗਤੁ
ਭੁਲਾਇਆਦੁਰਮਤਿਥਿਖਿਆਥਿਕਾਗਿਸਤਿਗੁਰੁਮਿਲੈਤਨਹਿਹੋਇਮਨਮੁ
ਖਅੰਧਅੰਧਿਆਗਨਾਨਕਆਪੋਮੇਲਿਲਏਜਿਸਨੇਸਥਾਦਿਲਾਏਪਿਆਗੁ॥
੧੧੪੬॥ ਪਉੜੀ॥ ਸਚੁਸਚੈਕੀਸਿਠਤਿਸਲਾਹੈਸੇਕੇਗੇਜਿਸੁਅੰਦਰੁਭਿਜੈ॥ਜਿ
ਨੀਇਕਮਨਿਉਕੁਅਗਾਧਿਆਤਿਨਕਾਕੰਧਨਕਬਹੁਛਿਜੈ॥ਧਨਪੁਨਪੁਰਖਸਾ
ਥਾਸਿਹੈਜਿਨਸਚੁਗੁਰਸਨਅੰਮ੍ਰਿਤਪਿਜੈ॥ਸਚੁਸਚਾਜਿਨਿਮਨਿਭਾਵਦਾਸੇਮਨਿ
ਸਚੀਦਰਗਹਲਿਜੈ॥ਧਨਪੁਨਜਨਮੁਸਚਿਆਗੀਆਮੁਖਉਜਲਸਾਚਕਰਿ
ਜੈ॥੧੧੪੭॥ ਸਲੋਕੁ॥੪॥ ਸਾਕਤਾਇਨਿਵਹਿਗੁਰਾਗੈਮਨਿਖੈਟੇਡੁਕਿਕੁੜਿਅੰ
ਗਾਜਗੁਰੁਕਉਠਹਮੇਰੇਭਈਬਹਿਜਾਇਪੁਸਹਿਥਗੁਲਾਗੇਗੁਰਸਿਖਅੰਦਰਿ
ਸਤਿਗੁਰੁਵਰਤੈਤੁਦਿਕਛੇਲਧੋਵਾਗੇਓਇਅੰਗੈਪਿਛੈਥਹਿਮੁਹੁਛਪਾਇਨਿ
ਨਰਲਨੀਖੈਟੇਅੰਗੇਓਨਦਾਭਤੁਸੁਓਥੈਨਹੀਜਾਇਕੁਡੁਲਹਨਿਭੋਗੇ॥ਜਿਸ
ਕਤੁਨਰੁਖਵਈਐਲੈਰੀਐਥਿਖੁਕਛੈਮੁਖਉਗਲਾਗੇ॥ਹਰਿਸਕਤਸੇਤੀਸੰਗੁ
ਨਕਰੀਅਹਉਇਮਾਗੇਸਿਰਜਣਹਾਰੇ॥ਜਿਸੁਕਏਹੁਖੇਲਸੇਈਕਰਿਦੈਖੈਜਨਨਾ
ਕਨਾਮੁਸਮੇਰੇ॥੧੧੪੮॥ ਸਤਿਗੁਰੁਪੁਰਖੁਅੰਗੈਮੁਹੈਜਿਸੁਅੰਦਰਿਹਉਹਿਰਿਧਿਆ
ਸਤਿਗੁਰੁਨੇਅਪਹਿਕੋਇਨਸਕਈਜਿਸੁਵਲਿਸਿਰਜਣਹਰਿਆਸਤਿਗੁਰੁਕਥੈ
ਗੁਰਸੰਜੋਉਹਿਭਗਤਿਹੋਜਿਤੁਕਲਾਕੰਟਕੁਮਾਗਿਵਡਾਰਿਆਸਤਿਗੁਰੁਕਾਖਣਾ
ਹਉਹਿਆਪੈਸਤਿਗੁਰੁਕੈਪਿਛੈਹਰਿਸਭਉਥਰਿਆਜਿਸਦਚਿਤਵੈਪੁਰੇਸਤਿ
ਗੁਰੁਕਾਸੇਅਪਿਉਪਾਵਣਹਾਰੇਮਾਰਿਆਏਹਗਲਹਵੈਹਰਿਦਰਿਸਚੈਕੀਜਨਨਾ
ਕਾਅਗਮੁਦੀਚਾਰਿਆ॥੧੧੪੯॥ ਪਉੜੀ॥ ਸਚੁਸਤਿਅੰਜਿਨੀਅਗਾਧਿਆਜਉਠੇ

ਸਚੁਰਵੇਸੇਵਿਰਲੈਜੁਗਮਹਿਜਾਣੀਐਹਿਜੋਗੁਰੁਮੁਖਿਸਚੁਰਵੇ॥ਹਉਥਲਿਹ
ਰੀਤਕਉਜਿਅਨਦਿਨੁਸਚੁਲਵੇ॥ਜਿਨੀਮਨਿਤਨਿਸਚਾਭਾਵਦਾਸੇਸਚੀਦਰਗ
ਹਗਵੇ॥ਜਨਨਾਨਕੁਖੇਲੈਸਚੁਨਾਮੁਸਚੁਸਚਾਸਦਾਨਵੇ॥੧੧੫੦॥ ਸਲੋਕੁ॥੪॥
ਕਿਆਸਵਾਕਿਆਜਾਗਣਾਗੁਰਮੁਖਿਤੋਪਰਵਾਣਾ॥ਜਿਨਸਾਸਿਗਿਰਸਿਨਦਿਸੇਰੇ
ਜੋਪੁਰੁਪੁਰਖਪਰਪਾਨਾਕਰਮੀਸਤਿਗੁਰੁਪਾਈਐਅਨਦਿਨੁਲਗੈਪਿਆਨਾ॥ਤਿਨਕੀ
ਸੰਗਤਿਮਿਲਿਹਾਰਦਗਹਪਾਈਮਾਨੁ॥ਸਉਦੇਵਾਹੁਉਚਹਉਠਦੇਭੀਵਾਹੁ
ਕੇਗੀਨਾਨਕਤੋਮੁਖਉਜਲੈਜਿਨਿਤਿਉਹਿਸੇਮਲੈਨਿ॥੧੧੫੧॥ ਸਤਿਸੇਵੀਐਅੰਗੁਰੁ
ਪਣਪਾਈਐਨਾਮੁਅਪਗੁਭਉਜਲਿਭੁਬਦਿਅਕਛਿਲਏਹਰਿਦਾਤਿਕੇਰਦਾ
ਤਗਾਧੈਨਪੰਨਸੇਸਾਹੈਜਿਨਾਮਕਹਹਿਵਪਗੁ॥ਵਣਜਾਗੇਸਿਖਆਵਦੇਸਥਾਦਿ
ਲਾਘਾਵਣਹਗਾਜਨਨਾਨਕਜਿਨਕਉਕ੍ਰਿਪਭਈਤਿਨਿਸੇਵਿਆਸਿਰਜਣਹਾਰੁ
੧੧੫੨॥ ਪਉੜੀ॥ ਸਚੁਸਚੈਕੇਜਨਭਗਤਹਉਸਚੁਸਚਾਜਿਨੀਅਗਾਧਿਆਜਿਨੀ
ਗੁਰਮੁਖਿਖੋਜਿਛੈਛੇਲਿਆਤਿਨੀਅੰਦਰੁਹੀਸਚੁਲਾਪਿਆਸਚੁਸਾਹਿਬੁਸ
ਚੁਜਿਨੀਸੇਵਿਆਕਾਲੁਕੰਟਕੁਮਾਗਿਤਿਨੀਸਾਧਿਆਸਚੁਸਚਾਸਭਤੁਵਡਾਹੈਸ
ਚੁਸੇਵਨਿਸੇਸਚਿਰਲਾਪਿਆਸਚੁਸਚੈਨੇਸਾਥਾਸੈਹੈਸਚੁਸਚਾਸੇਵਿਛਲਾ
ਪਿਆ॥੧੧੫੩॥ ਸਲੋਕੁ॥੪॥ ਮਨਮੁਖਪ੍ਰਣੀਮੁਗਧੁਰੈਨਾਮਹੀਣਭਗਾਇ॥ਥਿ
ਨੁਗਮਨੁਆਨਾਟੈਕੋਛਿਕਿਛਿਗੁਨੀਪਾਇ॥ਹਰਿਪੁਭੁਆਪਦਇਆਲੁਹੋਹਿਤਾ
ਸਤਿਗੁਰਮਿਲਿਆਆਇ॥ਜਨਨਾਨਕਨਾਮੁਸਲਾਛਿਤੁਜਨਾਮਮਰਦੁਖੁਜਾਇ
੧੧੫੪॥ ਗੁਰੁਸਲਾਹੀਆਪਣਾਬਹੁਥਿਧਿਗਿਸੁਭਾਇ॥ਸਤਿਗੁਰਸੇਤੀਮਨੁਗ
ਤਖਿਆਥਣਤਬਣਾਇ॥ਜਿਹਵਾਸਲਾਹਿਨਗੀਆਹਰਿਪ੍ਰੀਤਮੁਚਿਤਲਾ
ਈ॥ਨਾਨਕਨਵੈਰੀਮਨਿਭੁਖਹੈਮਨੁਤ੍ਰਿਪਤੋਹਰਿਗੁਰੁਖਾਇ॥੧੧੫੫॥ ਪਉੜੀ॥ ਸਚੁਸਚ
ਤਰਗਤਿਜਾਣੀਐਦਿਨੁਰਾਤੀਜਿਨਿਥਣਾਈਆਸੇਸਚੁਸਲਾਹੀਸਦਾਸਦਾਸਚੁ
ਸਚੈਕੀਆਵਡਿਆਈਆਸਲਾਹੀਸਚੁਸਲਾਹਸਚੁਸਚੁਕੀਮਤਿਕੈਨੇਪਾ
ਈਆਜਾਮਿਲਿਆਪੁਰਾਸਤਿਗੁਰੁਤਾਰਜਨਨਦਗੀਆਈਆਸਚੁਗੁਰੁਮੁ
ਖਿਜਿਨੀਸਲਾਹਿਆਤਿਨਭੁਖਾਸਭਗਵਾਈਆ॥੧੧੫੬॥ ਸਲੋਕੁ॥੪॥ ਸੈਮਨੁਤ
ਰੁਖਿਖੋਜੋਦਿਆਸੇਪੁਭਲਧੋਲਾਛਿ॥ਵਿਸਟਗੁਰੁਮੈਪਾਇਆਜਿਨਹਰਿਪੁਭੁ
ਦਿਤਾਜੋਛਿ॥੧੧੫੭॥ ੩॥ ਮਾਇਆਧਰੀਅਤਿਅੰਨਥਲਾਸਥਦੁਨਸੁਣੈਈਥ
ਹੁਧੁਧੁਚਲਾਗੁਰਮੁਖਿਜਪੈਸਥਾਦਿਲਿਵਲਾਇ॥ਹਰਿਨਾਮੁਸੁਣਿਮੈਨੋਹਿਨ

ਮਿਸਮਾਇਜੇਤਿ ਸੁਭਾਵੈ ਸੇਕਰੈ ਕਹਾਇਆ ਨਨਕਵਜਰਾ ਜੰਤੁ ਵਜਾਇਆ ॥੨॥
 ਪੁਤ੍ਰੀ ॥ ਤੁਕਰਤਾ ਸਭ ਕਿਛੁ ਜਾਣਾ ਜੇਜੀਆ ਅੰਦਰਿ ਵਰਤੈ ॥ ਤੁਕਰਤਾ ਅਪ੍ਰ
 ਅਗਣਤ ਪੈਸਭੁ ਜਗਦਿਰਿ ਗਣਤੈ ॥ ਸਭੁ ਕੀਤਾ ਤੇਰਾ ਵਰਤਾ ਸਭ ਤੇਰੀ ਬਣਤੈ ॥
 ਤੁਝ ਪਿਘਾਇ ਇਕੁ ਵਰਤਾ ਸਚੁ ਸਾਹਿਬੁ ਚਲਤੈ ॥ ਸਤਿਗੁਰੀ ਮਿਲੈ ਸੁਖਿ ॥
 ਮਿਲੈ ਨਾਹੀ ਕਿਸੇ ਪਰਤੈ ॥੨੪॥ ਸਲੋਕੁ ॥੩॥ ਇਹੁ ਮਨੁ ਆਇ ਕੁਰਗਿਰੀ ਐਗੁ
 ਗੁਮਿ ਲਾਈ ਐਚਿਤਾ ॥ ਕਿਉ ਸਾਸਿਗਿਰੀ ਸਿਵਿ ਸਾਗੀ ਐ ਬਹੁ ਦਿਆਉ ਠਹਿਰਾਇ
 ਤਾ ਮਹਨ ਜੀਵਨ ਕੀ ਚਿਤ ਗਈ ॥ ਇਹੁ ਜੀਅ ਭਰਪੁਰਿ ਵਸਿਆ ॥ ਜਿਉ ਭਵੈ ਤਿ
 ਉਹੁ ਖੁਜਨ ਨਨਕਾ ਮੁਖ ਬਸਿਆ ॥੧੧॥੪॥੩॥ ਮਨੁ ਮੁਖ ਅਹੰਕਾਰੀ ਮਹਲੁ ਨ ਜਾਣੈ
 ਖਿਨੁ ਅਗੈ ਖਿਨੁ ਪੀਛੈ ॥ ਸਦਾ ਬੁਲਾਈ ਐ ਮਹਲਿ ਨ ਆਵੈ ਕਿਉ ਕਹਿ ਰਗਗਮੀ
 ਹੈ ॥ ਸਤਿਗੁਰਾ ਮਹਲੁ ਵਿਗਲਾ ਜਾਣੈ ਸਦਾ ਹੋਰ ਕੋ ਜੋਛਿ ॥ ਅਪਣੀ ਕ੍ਰਿਪਾ ਕਰੇ
 ਗਿਰਾਨ ਨ ਕਲੇਏ ਬੋਹਿ ॥੨॥੫॥੩॥ ਸੋ ਸੇਵਾ ਕੀਤੀ ਸਫਲੁ ਹੋਇ ਜਿਤੁ ਸਤਿਗੁ
 ਰਾ ਮਨੁ ਮੰਨੈ ॥ ਜਾ ਸਤਿਗੁਰਾ ਮਨੁ ਮੰਨਿਆ ਤਾ ਪਾਪ ਕਸਮਲ ਭੰਨੈ ॥ ਉਪਦੇਸੁ ਜਿ
 ਦਿਤਾ ਸਤਿਗੁਰੇ ਸੁਮਣਿ ਆਸਿਖੀ ਕੰਨੈ ॥ ਜਿਨਾ ਸਤਿਗੁਰਾ ਭਾਣਾ ਮੰਨਿਆ ਤਿਨ
 ਵੀਚਰ ਗਣਵੈ ॥ ਇਹੁ ਚਾਲ ਨਿਗਲੀ ਗੁਰਮੁਖੀ ਗੁਰਦੀਖਿ ਆਸੁਣਿ ਮਨੁ ਭਿੰਨੈ
 ॥੨੫॥ ਸਲੋਕੁ ॥੩॥ ਜਿਨਿ ਗੁਰਗੋਪਿਆ ਆਪਣਾ ਤਿਸੁ ਠਹਿਰਨ ਠਉ ॥ ਹਲਤੁ
 ਪਲਾਤੁ ਦੇਵੈ ਗੇਹ ਰਗਨਾਹੀ ਥਾਉ ॥ ਓਹੁ ਦੇਵਾਲ ਧਨ ਆਵੈ ਈਠਿ ਗਿਰਿ ਸਿ
 ਤਿਗੁਰ ਗਹਿ ਪਾਇ ॥ ਸਤਿਗੁਰੀ ਗਣਤੈ ਪ੍ਰਸੰਨ ਐ ਦੁਖੁ ਖਿਵਹਾਇ ॥
 ਸਤਿਗੁਰੁ ਪੁਰਖੁ ਨਿਰਵੈ ਹੋਰੁ ਆਪੇ ਲੇਜਿ ਸੁਲਾਇ ॥ ਨਨਕਾ ਕਰਸੁ ਜਿਨ ਦੇਖਾ
 ਲਿਓਨ ਤਿਨਾ ਵਰਗ ਹਲੇ ਛਡਾਇ ॥੧੧॥੪॥੩॥ ਮਨੁ ਮੁਖ ਅਗਿਆਨ ਦੁਰਮਤਿ
 ਅਹੰਕਾਰੀ ॥ ਅਤਿ ਰੋਧੁ ਪ੍ਰਧੁ ਐ ਮਤਿ ਧਰੀ ॥ ਕੁਰੁ ਕੁਸਤੁ ਓਹੁ ਪਾਪ ਕਮਾਵੈ ॥ ਕਿਅ
 ਓਹੁ ਸੁਣੈ ਕਿਆ ਖਿਸੁਣਾਵੈ ॥ ਅੰਨ ਬੋਲਾ ਖੁਇਓ ਛੁਡਾਇ ॥ ਮਨੁ ਮੁਖ ਅਧਾ ਅਵੈ
 ਜਾਇ ॥ ਬਿਨੁ ਸਤਿਗੁਰੇ ਭੇਟੇ ਬਾਇ ਨ ਪਾਇ ॥ ਨਨਕੁ ਪੁਰਖ ਲਿਖਿਆ ਕਮਾਇ ॥੨॥
 ਪਉੜੀ ॥ ਜਿਨ ਕੇ ਚਿਤ ਕਰੇ ਹਰਿ ਸੇਬ ਹਰਿ ਨਾਮ ਸਤਿਗੁਰ ਪਾਸਿ ॥ ਚਿਥੈ ਸਚੁ ਵਰਤ
 ਦਾ ਕੁਰਿ ਆਗਚਿਤੁ ਦਾਸਾ ॥ ਓਇ ਵਲੁ ਛਲੁ ਕਰਿ ਛੁਤਿ ਕਢੇ ਜਾਇ ਬਹਿ
 ਕੁਰਿ ਆਗ ਪਾਸਿ ॥ ਵਿਚਿ ਸਚੈ ਕੁਰਿ ਨ ਗਡਈ ॥ ਮਨਿ ਵੇਖੁ ਕੋ ਨਿਗਜਾਸਿ ॥ ਕੁਰਿ
 ਆਗੁ ਕੁਰਿ ਆਗਿ ॥ ਇਹੇ ਲਾਸਿ ਆਗਿ ਖੈਰੈ ਸਤਿਗੁਰ ਪਾਸਿ ॥੨੬॥ ਸਲੋਕੁ
 ॥੪॥ ਹਰੇ ਖੁਦੈ ਨਿਰਕਾ ਮਹਿ ਅਨੁਕਰਿ ਅਪੇ ਅਹੁ ਗਾ ॥ ਸਤਿਸਾਈ ਨਨਕਾ ਵਰ

ਤੋ ਸੁਭ ਜਾਗੁ ॥੧੧॥੪॥੫॥ ਮੁਛੁ ਹੁਭਲੇ ਮੁਛੁ ਤੇਰੇ ਬੋਧਿ ਨਿਹਾ ॥ ਤਿਨੈ ਮਾਗੇ ਨਾ
 ਕਾ ਜਿਕਰਣ ਕਾਰਣ ਸਮਝ ॥੨॥੫॥੩॥੪॥ ਲੈਛਾ ਹੋਰਾ ਤੀਤੁ ਹਰਿ ਪੁਰਾ
 ਏ ਪ੍ਰਣੀ ॥ ਤਕਹਿ ਨਾਹਿ ਪਰਈ ਆਲੁ ਕਿ ਅੰਦਰਿ ਠਣੀ ॥ ਸੰਨਿ ਦੇ ਨਿਬਿਖ ਮਥਾ
 ਮੀਠਾ ਮੁਮਾਣੀ ॥ ਕਰਮੀ ਆਪੇ ਆਪਣੀ ਆਪੇ ਪਛੁਤਾਣੀ ॥ ਅਜਗਈ ਲੁਛ
 ਰੇਸਤੀ ਲਪੀੜੇ ਘਣੀ ॥੨੭॥ ਸਲੋਕੁ ॥੫॥ ਸੇਵਕ ਸਚੇ ਸਾਹੇ ਕੇ ਸਈ ਪਰ
 ਵਾਨੁ ॥ ਦੁਜਾ ਸੇਵਹਿ ਨਾਨਕਾ ਸੋ ਪਚਿ ਪਚਿ ਮੁਏ ਅਜਾਨੁ ॥੧੧॥੪॥੫॥ ਜੇ ਪ੍ਰਗਿਲ
 ਖਿ ਅਲੇਖੁ ਪ੍ਰਭ ਮੇਟਾ ਨ ਜਾਇ ॥ ਗਮਨਾ ਮਧਨੁ ਵਖਰੇ ਨਾਨਕ ਸਦਾ ਪਿਆਇ
 ॥੨॥੫॥੩॥ ਨਾਹਿ ਟਿਲਾਇਆ ਠੁਗੜਾ ਪੈਰਿ ਕੈ ਬੋਧੈ ॥ ਕਰਦਾ ਪਾਪ ਅੰਮ
 ਤਿ ਆਨਿਤ ਵਿਸੇਚ ਬੈ ॥ ਨਿਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥ ਸਚੇ ਸਾਹਿ
 ਬ ਮਹਿ ਆਕਉ ਤਿਸਨੇ ਰਖੈ ॥ ਨਨਕਾ ਤਿਸੁ ਸਹਾਗਤੀ ਜੇ ਪੁਰਖੁ ਅਲਖੈ ॥
 ੨੮॥ ਸਲੋਕੁ ॥੪॥ ਨਰਕ ਘੋਰ ਬਹੁ ਦੁਖ ਘਣੈ ॥ ਕਿਰਤ ਘਣਾ ਕਾ ਬਾਨੁ ॥ ਤਿਨਿ
 ਪ੍ਰਭਿ ਮਾਗੇ ਨਾਨਕਾ ਹੋਇ ਹੋਇ ਮੁਏ ਹਰਾਮੁ ॥੧੧॥੪॥੫॥ ਅਵਖ ਪਸੇਭੇ ਕੀਤੀ ਅਨੁਨਿ
 ਦ ਕਰਾ ਦਾਨੁ ॥ ਆਪਿ ਭੁਲਾਏ ਨਾਨਕਾ ਪਚਿ ਪਚਿ ਜੇ ਨੀ ਪਾਹਿ ॥੨॥੫॥੩॥
 ੩੯॥ ਤੁਸਿ ਦਿਤਾ ਪ੍ਰੇਸਤਿਗੁਰੁ ਹਰਿ ਪ੍ਰਧੁ ਸਚੁ ਅਖੁਟਾ ॥ ਸਭਿ ਆਏ ਸੀਮਿਟ ਗੇਹ
 ਮਕਭਉ ਛੁਟਾ ॥ ਕਮਕਰੇ ਪੁਰਖਿ ਆਈ ਆਸਿ ਗਿਸਾ ਪੁਤੁਟਾ ॥ ਵਿਨੁ ਸਚੇ ਦੁਜਾ
 ਸੇਵੇ ਹੋਇ ਮਹਸਨਿ ਬੁਟਾ ॥ ਨਨਕਾ ਕਉ ਗੁਰਿ ਬਖਸਿਆ ਨਾਮੈ ਸੰਗਿ ਰੁਟਾ ॥੨੯॥
 ਸਲੋਕੁ ॥੪॥ ਤਪਨ ਹੋਵੈ ਅੰਦਰੁ ਲੇਭੀ ਨਿਤ ਮਾਇਆ ਨਿਛੈ ਰੋਜ ਜਮਾਲਿਆ ॥
 ਰੋਦੈ ਆਸਤੈ ਕੀਭਿ ਖਿਅਲੇ ਵੈ ਨਹੀ ਪਿਛੇ ਦੇ ਪਛੁਤਾਇ ਕੈ ਆਇਤ ਪੈ ਪੁਤੁਵੈ
 ਚਿਬਹਾਲਿਆ ॥ ਪੰਚਲੇ ਕਸਭ ਹਸਟਿ ਲਗੇ ਤਪੋ ਭਲਹਾਰਿ ਪੈਗਾਲਿਆ ॥ ਜਿਥੈ
 ਥੋੜਾ ਧਨੁ ਦੇਖੈ ਤਿਥੈ ਤਪਾਭਿਟੈ ਨਾਹੀ ਪਨਿਥੁ ਤੈਭਿੰਨ ਤਪੈ ਪ੍ਰਮੁਹਾਰਿਆ ॥ ਭਈਏਹੁ
 ਤਪਨ ਹੋਵੀ ਬਹੁਲਾ ॥ ਬਹਿਸਾਧ ਜਨਾ ਦੀਰਾਹਿਆ ॥ ਸਤਿਪੁਰਖ ਕੀਤ ਪਾਨਿ ਦਾ ਕਰੈ
 ਸਿਰੇ ਕੀਉ ਸਤਿ ਵਿਚਿ ਹੋਵੈ ਏਤੁ ਦੇਖੈ ਤਪਾਦਿਆ ਮਹਿ ॥ ਮਹਾ ਪੁਰਖਾ ਕੀ ਨਿਦਾ
 ਕਾ ਵੇਖਿ ਜੇ ਤਪੈ ਨੇਛਲੁ ਲਗਾ ਸਭੁ ਗਇਆ ਤਪੈ ਕਾ ਘਾਲਿਆ ॥ ਬਾਹਰਿ ਬਹੁ ਪੰਚਾ
 ਵਿਚਿ ਤਪਾਦਾਇ ॥ ਅੰਦਰਿ ਬਹੁ ਤਪਾ ਪ੍ਰਕਮਾਇ ॥ ਹਰਿ ਅੰਦਰਲਾ ਪਾਪੁ ਪੰਚਨੇ ਉਘਾ
 ਕਰਿ ਵੇਖਾਲਿਆ ॥ ਪਗਮਗਾਇ ਜਮਕਰਨੇ ਆਖਿ ਛਡਿ ਆਏ ਸਤ ਪੈਨੇ ਤਿਥੈ ਖੜਿ
 ਪਾਇ ॥ ਜਿਥੈ ਮਹਾਹਤ ਆਗਿਆ ॥ ਫਿਰਿ ਏਸੁ ਤਪੈ ਮੁਹਿ ਕਈ ਲਗੁ ਨਾਹੀਏਹੁ
 ਸਤਿਗੁਰਿ ਛਿਟਕਾਰਿਆ ॥ ਹਰਿ ਕੈ ਰਿਵਰਤਿ ਆਸੁ ਨਾਨਕ ਆਖਿ ਸੁਣਾਇ ਆਸੁ

ਭੈਰਵਪਿਸਵਰਿਅ॥੧੧੧੪੪॥ ਯਹਿਭਗਤਾਹਿਅੰਧਾ॥ ਆਹਿਕੀਵਰਿ
 ਅਈ॥ ਯਹਿਕੀਰਤਨੁਭਗਤਨਿਗਵਦੇਹਿਨਿਮੁਖਦਾਈ॥ ਯਹਿਭਗਤਨਿ
 ਤਨਵੈਦੀਵਡਿਆਈਬਖਸੀਅਨੁਤਿਚਕੈਸਵਈ॥ ਯਹਿਭਗਤਨੋਥਿਰੁਪਯੋ
 ਬਹੁਲਿਅਨੁਅਪਣੀਪੈਜਰਖਈ॥ ਨਿਦਕਪਾਸਹੁਹਿਲੇਖਾਮੰਗਸੀਬਹੁਦੇਇ
 ਸਜਈ॥ ਜੇਹਾਨਿਦਕਆਪਣੇਜੀਇਕਮਵੈਦੇਤੋਫਲੁਪਈ॥ ਅੰਤਹਿਕਮਦ
 ਸਹਪਉਘਭੈਭਵੈਕਈਬਹਿਧਰਤੀਵਿਚਿਕਮਈ॥ ਜਨਨਾਨਕਦੇਖਿਵਿਗਸਿਅ
 ਹਰਿਕੀਵਡਿਆਈ॥੨॥ ਪਉੜੀ॥ ਭਗਤਜਨਕਾਖਾਹਿਅਪਿਪੈਕਿਆਪਾਪੀ
 ਕਰੀਐ॥ ਗੁਮਾਨਕਹਿਪੁਕੁਗਮਾਨੀਆਵਿਸੁਖਧੀਮਗੀਐ॥ ਆਇਲਗੈਨੀਦਿਹਰ
 ਭੈਜੇਓਪਕਖੇਤੁਲਈਐ॥ ਜੇਹੋਕਮਕਮਵਦੇਤੋਵੇਭਈਐ॥ ਜਨਨਾਨਕ
 ਖਸਮੁਵਡਹੈਸਤਨਦਾਧਈਐ॥੩॥ ਸਲੋਕੁ॥੪॥ ਮਨਮੁਖਮੂਲਹੁਭੁਲਿਆ
 ਵਿਚਿਲਾਭੁਲੇਭੁਅੰਕੁਗੁਡਗਡਾਕਰਦਿਆਅਨਦਿਨੁਗੁਰੈਸਥਦਿਨਕਰ
 ਹਿਵੀਚਗੁ॥ ਸੁਧਿਮਤਿਕਰਤੈਸਭਹਿਲਈਥੋਲਨਿਸਭੁਵਿਕਾਗੁ॥ ਤੈਕੈਕੋਨ
 ਸੰਤਖੀਅਹਿਅੰਤਹਿਤਿਸਨਾਥਹੁਅਗਿਆਨੁਅੰਧੁਗੁ॥ ਨਾਨਕਮਨਮੁਖਨਲੇਤੁਤੀ
 ਆਭਲੀਜਿਨਮਾਇਆਮੇਹਪਿਅਗੁ॥੧੧੧੪੪॥ ਜਿਨਅੰਦਰਿਦੁਜਾਭਉਹੈਤਿਨ
 ਗੁਰਮੁਖਪੀਤਨਹੋਇ॥ ਓਹੁਆਵੈਜਾਇਭਵਈਐਸੁਪਨੈਸੁਖੁਨਹੋਇ॥ ਕੁਕੁਰਮ
 ਵੈਕੁਕੁਰਿਚੈਕੈਕੁਕੁਲਾਗਿਆਕੁਕੁਹੋਇ॥ ਮਾਇਆਮੇਹਸਭੁਦੁਖੁਹੈਦੁਖਥਿਨੈਸੁ
 ਖਹੋਇ॥ ਨਾਨਕਧਤੁਲਿਵੈਜੋਕੁਨਾਵਈਜੇਜੇਲਚੈਸਭੁਕੇਇ॥ ਜਿਨਕਉਪੈਤੁ
 ਨੁਪਇਆਤਿਨਾਗੁਰਸਬਦੀਸੁਖੁਹੋਇ॥੨॥ ਪਉੜੀ॥੪॥ ਨਨਕਵੀਚਾਰਹਿਸੰ
 ਤਮੁਨਿਜਨਾਚਾਰਿਵੇਦਰਕੰਦੇ॥ ਭਗਤਮੁਖੈਤੋਥਲਾਚੈਸੇਵਚਨੇਹਵੰਦੇ॥ ਪਗ
 ਟਪਹੋਜਾਪਦੈਸਭਿਲੇਕਸੁਣੰਦੇ॥ ਸੁਖੁਨਪਾਇਨਿਮੁਗਧਨਸੰਤਨਾਲਿਖਹੰਦੇ॥
 ਓਇਲੇਚਨਿਓਨਗੁਣੈਓਇਅਹੰਕਾਰਿਸਭੰਦੇ॥ ਓਇਵੇਚਾਰੇਕਿਆਕਰਹਿਜੰਭ
 ਗਧਹਿਮੰਦੇ॥ ਜੇਮੋਗਤਿਪਾਗਥੁਮਸੇਕਸੈਨਸੰਦੇ॥ ਵੈਰਕਰਨਿਨਿਰਵੈਰਨਾਲਿਧਮ
 ਨਿਆਇਖਰੰਦੇ॥ ਜੇਜੋਸੰਤਸਰਪਾਅਸੇਫਿਗਭਿਵੰਦੇ॥ ਪੈਡੁਮੁਛਾਹੁਕਦਿਆਤਿ
 ਸੁਭਲਸੁਕੰਦੇ॥੩॥ ਸਲੋਕੁ॥੪॥ ਗੁਰਨਾਨਕਹਰਿਨਾਮੁਦ੍ਰਿੜਾਇਆਭੰਨਣਘੜ
 ਟਸਮਰਥਾ॥ ਪ੍ਰਭਸਮਾਲਹਿਮਿਤਤੁਤੁਖਸਥਾਇਆਲਖੁ॥੧੧੧੪੫॥ ਖੁਥਿਆਵੈ
 ਤਨਜਾਣਈਲਾਜਕੁਲਾਜਕੁਥੋਲਾ॥ ਨਾਨਕਮੰਗੇਨਾਮੁਹਰਿਕਰਿਕਰਪਾਸੰਜੋ॥੨॥
 ਪਉੜੀ॥ ਜੇਵੈਹੋਕਮਕਮਵਦਾਤਿਵੈਫਲੁਭਾ॥ ਚਬੇਤਤਲੇਹਸਾਗਵਿਚਿਸੰ

ਪਲਭਾ॥ ਘਤਿਗਲਵਾਰਲਿਆਤਿਨਾਤੁਤਅਮਲਤਾ॥ ਕਈਆਸਨਪੁਨੀਆਨਿਤਪਰਮ
 ਲੁਹਿਭੋ॥ ਕੀਆਨਜਾਣੈਅਕਿਰਤਘਣਵਿਚਿਜੇਨੀਫਿਰੇ॥ ਸਭੋਧਿਗਨਿਖੁਟੀਅਸੁ
 ਹਿਰਿਲਈਅਸੁਪਰੇ॥ ਵਿਣੁਣਕਲਹਨੇਦਵਾਰਤਾਲਇਆਕਰਤੋ॥ ਜੇਜੇਕਰਤੇਅ
 ਮੇਵਡਤਿਧਰਤੀਪਭੰਤੋ॥੩॥ ਸਲੋਕੁ॥੪॥ ਗੁਰਮੁਖਿਗਿਆਨਬਿਥੇਕਥੁਧਿ
 ਹੋਇ॥ ਯਹਿਗੁਣਗਵੈਹਿਰਦੈਹਾਰੁਪਹੋਇ॥ ਪਵਿਤ੍ਰਪਾਵਨੁਪਰਮਥੀਚਰੀ॥ ਜਿਓਸੁ
 ਮਲੇਤਿਸੁਪਾਹਿਉਤਰੀ॥ ਅੰਤਹਿਨਾਮੁਥਾਸਨਸਮਾਈ॥ ਹਰਦਰਸੇਭਮਾਉਤਮੁਥਾ
 ਈ॥ ਜਿਪੁਰਖੁਸੁਣੈਸੁਹੋਇਨਿਹਾਲੁ॥ ਨਾਨਕਸਤਿਗੁਰਮਿਲੈਐਪਾਇਆਨਾਮੁਪਨੁਮਾ
 ਈ॥੧੧੧੪੪॥ ਸਤਿਗੁਰਕੇਜੀਅਕੀਸਰਨਜਪੈਕਿਪੁਰੋਸਤਿਗੁਰਭਵੈ॥ ਗੁਰਸਿਖੰਅੰ
 ਰਹਿਸਤਿਗੁਰੁਵਤੈਜੋਸਿਖੰਨਲੈਚੈਸੋਗੁਰਖੁਸੀਆਵੈ॥ ਸਤਿਗੁਰੁਆਖੈਸੁਕਾਰਕਮ
 ਵਨਿਸੁਖਪੁਰਮਾਵਹਿਗੁਰਸਿਖੰਕੀਘਲਸਚਾਥਾਇਪਾਵੈ॥ ਵਿਣੁਸਤਿਗੁਰਕੋਹੁ
 ਕਮੇਜਿਗੁਰਸਿਖੰਪਾਸਹੁਕੰਮੁਕਰਾਇਆਲੈਭੈਤਿਸੁਗੁਰਸਿਖੁਫਿਰਿਨੀਕਿਨਾਵੈ॥ ਗੁ
 ਰਸਤਿਗੁਰਅਗੈਕੋਜੀਉਲਾਇਘਾਲੇਤਿਸੁਅਗੈਗੁਰਸਿਖੁਕਾਰਕਮਾਵੈ॥ ਜਿਠਗੀਆ
 ਵੈਠਗੀਉਠਿਜਾਇਤਿਸੁਨੈਭੈਗੁਰਸਿਖੁਮੁਲਿਨਾਵੈ॥ ਬ੍ਰਹਮੁਥੀਚਾਰੁਨਾਨਕੁਆ
 ਖਿਖੁਵੈਜਿਵਿਣੁਸਤਿਗੁਰਕੈਮਨਮੰਨੈਕੰਮੁਕਰਾਏਸੰਜਤਮਹਾਦੁਖੁਪਾਵੈ॥੨॥
 ਪਉੜੀ॥ ਤੂੰਚਾਰਾਸਾਹਿਬੁਅਤਿਵਡਤੁਹਿਜੇਵਡਤੂੰਵਡਵਡੇ॥ ਜਿਸਤੂੰਮੇਲਹਿ
 ਸੋਧੁਮਿਲੈਤੁਅਪੇਬਖਸਿਲੈਹਿਲੇਖਾਢੇ॥ ਜਿਸਨੇਤੁਆਪੀਮਲਾਇਦਾਸੇਸ
 ਚਿਗੁਰਸੇਵੈਮਨੁਗਡਗਡੇ॥ ਤੂੰਚਾਰਾਸਾਹਿਬੁਸਚੁਤੁਸਭੁਜੀਉਪਿੰਡਚਮੁਤੋਗਡੇ॥
 ਜਿਓਭਵੈਤਿਉਰਖੁਤੂੰਸਚਿਆਨਾਨਕਮਨਿਆਸਤੋਗਵਡਵਡੇ॥੩॥੧੧॥ ਸਲੋਕੁ
 ਵਰਨਾ॥੬॥

(੬੬੬)

ਵਗਉੜੀਕੀਸਲੋਕਨਲਿਮਹਲਾ ੫ ੧੬ਸਤਿਗੁਰਪੁਸਾਦਿ
 ਰਹਿਕਮਲਦੀਮੋਜਦੀਕੀਧੁਨਿਗਵਣੀ॥
 ਯਹਿਗੁਰਮੁਜੇਜਨਪੈਸੇਆਇਆਪਰਵਣੁ॥ ਤਿਸਜਨਕੈਥਲਿਹਰਣੈਜਿਨਿਭ
 ਜਿਆਭੁਨਿਗਥਾ॥ ਜਨਮਮਰਨਦੁਖਕਦਿਆਹਿਭੇਦਿਆਪੁਰਖੁਸੁਜਾਣੁ॥ ਸੰਤ
 ਸੰਗਿਸਾਗੁਰਤੋਜਨਨਾਨਕਸਚਾਤਣੁ॥੧੧੧੪੫॥ ਤਲਕੇਉਠਿਪਹੁਣਾਮੋਹਘਰਿ

ਸਲੋਕੁ॥ ੫

ਆਵਉ॥ ਪਾਉਪਖਲਾਤਿਸੁਕੋਮਿਤਿਨਿਤਭਵਉ॥ ਨਾਮੁਸੁਣੈਨਾਮੁਸੰਗੈਨੇਮੇ
 ਲਿਵਲਾਵਉ॥ ਗਿਰਪਨਸਭਪਦਿਤੁਹੋਇਹਰਿਕੇਗੁਣਾਵਉ॥ ਹਰਿਨਾਮੁਦੁਪਾ
 ਨਨਕਾਵਡਭਾਗੀਪਾਉ॥ ੨੨॥ ਪਉੜੀ॥ ਜੋਤਪੁਰਾਣੈਸੋਭਲਾਸਚੁਤੋਗੁਣਾਤੁ
 ਸਭਮਹਿਉਕਵਰਤਾਸਭਮਹਿਸਮਾਣਾ॥ ਥਾਨਥਨਤਹਿਗਵਿਹਿਆਜੀਅ
 ਵਰਿਜਣਾਸਾਪਸੰਗਿਮਿਲਿਪਈਐਮਿਸਚੈਭਣਾ॥ ਨਨਕਪ੍ਰਭਸੁਗਣਾਗੁ
 ਸਦਸਦਕੁਰਥਣਾ॥ ੧॥ ਸਲੋਕੁਮਃ ੫ ਚੇਤਈਤਚੇਤਿਸਾਹਿਬੁਸਚਾਸੇਪਈ॥
 ਨਨਕਸਤਿਗੁਸੇਵਿਚਕਿਥੈਥੈਭਉਜਲਪਾਹਿਪਉ॥ ੧॥ ਮਃ ੫ ਵਾਉਸੈਕ
 ਪਕੈਪਹਿਗਰਬਗਵਾਗਿ॥ ਨਨਕਨਲਿਨਚਲਨੀਜਲਿਥਲਿਹੋਏਛਰੁ॥ ੨॥
 ਪਉੜੀ॥ ਸੇਈਉਬੋਜਗੈਵਿਚਿਜੋਸਚੇਰਖੇ॥ ਮੁਹਿਡਿਠੈਤਿਨਕੈਜੀਵੀਐਹਿ
 ਅੰਮ੍ਰਿਤਚਖੇ॥ ਕਾਮੁਕ੍ਰਿਧਲੇਭੁਮੇਹੁਸੰਗਿਸਧਾਭਖੇ॥ ਕਹਿਕਿਰਪਾਪ੍ਰਭਿਆਪਈ
 ਹਰਿਆਪਪਰਖੇ॥ ਨਨਕਚਲਤਨਜਪਨੀਕੋਸਕੈਨਲਖੇ॥ ੨॥ ਸਲੋਕੁਮਃ ੫
 ਨਨਕਸੇਈਦਿਨਸੁਹਾਵੜਾਜਿਤਪੁਭਾਵੈਚਿਤਿ॥ ਜਿਤੁਦਿਨਿਵਿਸੈਰਪਾਬੁਹ
 ਮੁਛਿਭੁਲੇਗੁਗਤਿ॥ ੧॥ ਮਃ ੫ ਨਨਕਮਿਤਾਤੀਤਿਸੁਸਿਉਸਭਕਿਛੁਜਿਸਕੈਹਥਿ॥
 ਕ੍ਰਮਿਤਸੇਈਕਾਢੀਅਹਿਦਿਕਵਿਖਨਚਲਹਿਸਾਥਿ॥ ੨॥ ਪਉੜੀ॥ ਅੰਮ੍ਰਿਤਨਾਮੁ
 ਧਨੁਹੈਮਿਲਿਪੀਦੁਹਤਈ॥ ਜਿਸੁਸਿਮਰਤਿਸੁਖਪਈਐਸਭਤਿਖਾਬੁਛਾਈ॥ ਕਹਿ
 ਸੇਵਗੁਰਪਰਬੁਮਗੁਰੁਭਖਹੈਨਕਈ॥ ਸਗਲਮੇਨਹੁਪੁਨਿਆਅਮਰਪਦੁਪਾ
 ਈ॥ ਤੁਧੁਜੇਛੁਡੁਤੈਪਰਬੁਹਮਨਨਕਸਗਣਈ॥ ੩॥ ਸਲੋਕੁਮਃ ੫ ਡਿਠਕੋਭ
 ਠਉਉਨਕਾਈਜਾਇ॥ ਨਨਕਲਧਾਤਿਨਸੁਆਉਜਿਨਸਤਿਗੁਰੁਭੇਟਿ॥ ੧॥
 ਮਃ ੫ ਦਮਨੀਚਮਤਕਾਗਤਿਉਵਰਤਾਜਗਖੇ॥ ਵਸੁਸੁਹਾਈਸਾਇਨਨਕਨਉਜਪ
 ਵੇਤਿਸੁਧਈ॥ ੨॥ ਪਉੜੀ॥ ਸਿਮ੍ਰਤਿਸਾਸਤਸੇਧਿਸਭਿਕਿਨੈਕੀਮਨਜਾਣੀ॥ ਜੋਜੁ
 ਭੇਟੈਸਾਧਸੰਗਿਸੇਹਰਿਗੁਮਣੀ॥ ਸਚੁਨਾਮੁਕਰਤਪੁਰਖੁਏਹਰਤਨਾਖਣੀ॥ ਸਸ
 ਤਕਿਹੋਵੈਲਿਖਾਹਰਿਸਿਮਹਿਪਈ॥ ਤੇਸਾਦਿਚੈਸਚੁਨਾਮੁਨਨਕਮਿਹਮਣੀ॥
 ੧॥ ਸਲੋਕੁਮਃ ੫ ਅੰਤਹਿਚਿਤਨੈਨੀਸੁਖੀਮੁਲਨਉਤਹੈਗੁਭਾ॥ ਨਨਕਸਚੈਨਮਥਿਨਿ
 ਸੈਨਲੇਖੋਤੁਖੁ॥ ੧॥ ਮਃ ੫ ਮੁਠਕੋਸੇਈਸਥਜਿਨੀਸਚੁਨਾਲਾਦਿਆ॥ ਨਨਕਸੇਸਥ
 ਸਿਜਿਨੀਗੁਰਮਲਿਉਕੁਪਛਾਣਿਆ॥ ੨॥ ਪਉੜੀ॥ ਜਿਥੈਵੈਸਨਿਸਾਧਜਨਸੇਧਨਾਮੁ
 ਦਾ॥ ਓਇਸੇਵਨਿਸਿਮ੍ਰਥਾਪਣਾਥਿਨਸੈਸਭੁਮੰਦਾ॥ ਪਤਿਤਉਧਾਣਤਪਾਧੁਰਮਾ
 ਤਬੋਕੰਦਾ॥ ਭਗਤਿਵਛਲਾਤੋਗਥਿਹੁਹੈਜੁਗਿਜੁਗਿਵਰਤੰਦਾ॥ ਨਨਕਜਾਣੈ

ਕੁਨਾਮੁਮਨਿਤਨਿਭਾਵੰਦਾ॥ ੫॥ ਸਲੋਕੁਮਃ ੫ ਚਿਤੀਤੁਹਰੀਪਹੁਣੀਵਗਨਿਥ
 ਉਤਤਰੰਗਾਅਚਰਜਗੁਪਸੰਤਰਚੈਨਨਕਮਹਿਗੰ॥ ੧॥ ਮਃ ੫ ਘਰਮੰਦਰਖੁ
 ਸੀਅਤਹੀਜਤੁਅਵਹਿਚਿਤਿ॥ ਦੁਨੀਆਕੀਆਵਡਿਆਈਆਨਨਕਸਭਕੁਮਿ
 ਤਾ॥ ੨॥ ਪਉੜੀ॥ ਹਰਿਪਨਸਚੀਗਸਿਹੈਕਿਨੈਵਿਰਲੈਜਾਤਾ॥ ਤਿਸੈਪਰਪਤਿਭਾਇਹੁ
 ਜਿਸੁਹੋਇਥਿਧਤਾ॥ ਮਨਿਤਨਿਭੀਤਹਿਸਉਲਿਆਹਰਿਗੰਗਿਜਨੁਗਤਾ॥ ਸਾਧਸੰਗਿ
 ਗੁਣਗਾਇਅਸਭਦੋਖਹਿਖਤਾ॥ ਨਨਕਸੇਈਜੀਵਿਆਜਿਨਿਉਕੁਪਛਾਤਾ॥ ੬॥
 ਸਲੋਕੁਮਃ ੫ ਖਖੜੀਆਸੁਹਾਵੀਅਲਗੜੀਆਅਕਕੰਠਾ॥ ਬਿਗਹਿਵਿਛੋੜਾਪਈ
 ਸਿਉਨਨਕਸਹੈਸੰਠਿ॥ ੧॥ ਮਃ ੫ ਵਿਸਰੇਦਮਹਿਗੇਟਮਹਿਭਿਨਸਕਹਿਮੁਲਾਵੈ
 ਮੁਖਹੋਰਾਮਤੋਜਿਉਤਸਕਰਉਪਹਿਸੁਲਿ॥ ੨॥ ਪਉੜੀ॥ ਸੁਖਨਿਧਨਪੁਭੁਏਕੁਹੈ
 ਅਥਿਨੀਸੁਣਿਆ॥ ਜਲਿਥਲਿਮਹੀਅਲਿਪੁਰਿਆਘਟਿਘਟਿਭੋਭਿਣਿਆਉ
 ਚਨੀਚਸਭਿਉਕਸਮਨਕੀਟਹਸਤੀਥਾਣਿਆ॥ ਮਾਤੀਪਤਸੁਤਥੈਪੋਸਭਿਤਿਸ
 ਵੇਜਣਿਆ॥ ਤੁਸਿਨਨਕੁਦਵੈਜਿਸੁਨਾਮੁਤਿਨਿਹਰਿਗੰਗਮਣਿਆ॥ ੧॥ ਸਲੋਕੁਮਃ
 ੫ ਜਿਨਸਾਸਿਗੰਗਸਿਨਵਿਸੈਰਹਿਨਾਮਾਮਨੰਤੁ॥ ਧੰਨੁਸਿਸੇਈਨਨਕਪੁਰਨਸੇ
 ਈਸੰਤੁ॥ ੧॥ ਮਃ ੫ ਅਠਪਹਰਭਉਦਾਫਿਰਖਾਵਣਸੰਦਵੈਸੁਲਿ॥ ਦੋਜਕਿਪਉਦਾ
 ਫਿਉਹੋਜਾਚਿਤਿਨਹੋਇਹਸੁਲਿ॥ ੨॥ ਪਉੜੀ॥ ਤਿਸੈਸੇਵਹੁਪਈਹੋਜਿਸਦੈਨਾਉ
 ਪਈ॥ ਐਬੋਹਹੁਸੁਹੋਇਆਅਗੈਨਲਿਚਲੈ॥ ਘਰਥੈਪੁਸਚਧਮਕਾਗਡਿਥੈ
 ਕੁਭਾਹਲੈ॥ ਓਟਲੇਹੁਨਾਗਇਣੈਦੀਨਤੁਨੀਆਛਲੈ॥ ਨਨਕਪਕੜੈਚਰਣਹਰਿਤਿਸੁ
 ਚਗਹਮਲੈ॥ ੫॥ ਸਲੋਕੁਮਃ ੫ ਜਾਚਕੁਮੰਗੈਦਾਨੁਹੋਪਿਆਹਿਅੰ॥ ਦੋਵਣਹਰ
 ਦਤੁਮੰਨਿਤਚਿਤਾਰਿਆ॥ ਨਿਖੁਟਿਨਜਾਈਮੁਲਿਅਤੁਲਭੰਡਾਰਿਆ॥ ਨਨਕਸਥ
 ਦੁਅਪੁਗਤਿਸਭਕਿਛੁਸਾਹਿਆ॥ ੧॥ ਮਃ ੫ ਸਿਖਹੁਸਥਦਿਪਿਆਹਿਓਜਨਸਮਗ
 ਨਕੀਟਕਾ॥ ਮੁਖਉਜਲਸਦਾਸੁਖੀਨਨਕਸਿਮਰਤਏ॥ ੩॥ ਪਉੜੀ॥ ਥੈਥੈਅੰਮ੍ਰਿਤੁ
 ਵੰਗੈਸੁਖੀਅਹਰਿਕਰਣੇ॥ ਜਾਮਕੈਪੰਥਿਨਪਈਅਹਿਛਿਨਹੀਮਰਣੇ॥ ਜਿਸੇਨੇਅ
 ਏਆਪੁਮਗੁਤਿਸੈਯੋਜਰਣੈ॥ ਥਾਣੀਉਚਹਰਿਸਾਧਜਨਅਮਿਉਚਲਾਹਿਛਰਣੇ
 ॥ ਪ੍ਰਥਿਰਗੁਨਨਾਨਕਜੀਵਿਆਮਨਅੰਦਰਿਧਰਣੇ॥ ੪॥ ਸਲੋਕੁਮਃ ੫ ਸਤਿਗੁਰਿਪੁ
 ਰੋਸਿਏਤੁਖਾਕਹੋਇਨਸੁ॥ ਨਨਕਨਮਿਅਗਧਿਐਕਰਜੁਆਵੋਗਸਿ॥ ੧॥ ਮਃ ੫
 ਜਿਸੁਸਿਮਰਤਿਸੰਕਟਛੁਟਹਿਅਨਦਮੰਗਲਾਥਿਸੁਮਾ॥ ਨਨਕਜਪੀਐਸਦਾਹਰਿਨਿ
 ਮਖਨਾਥਿਸਗਉਨਾਮੁ॥ ੨॥ ਪਉੜੀ॥ ਤਿਨਕੀਸੇਭਾਕਿਆਗਈਜਿਨੀਹਰਿਹਰਿਲਧਾ

੨੮

ਸਾਪਸਰਈਜੇਪਵੈਸੇਭੁਟੈਬਧਾਗੁਣਗਵੈਅਥਨਸੀਐਜੋਨਿਗਰਭਿਨਦਧਾ॥
 ਗੁਰੇਭੇਆਪਰਬੁਮੁਹਿਪਕਿਉਇਸਮਧਾ॥ਨਨਕਪਾਇਆਸੋਪਣੀਹਰਿਅਗ
 ਮਅਗਧਾ॥੧੧॥ਸਲੋਕੁਮ:੪ ਪਰਬੁਹਮਪੁਭੁਦਿਸਦੀਅਇਆ
 ਨਨਕਇਵਿਸਾਖਿਐਸੁਖਕਿਨੇਹੋਹੋਇ॥੧੧॥ਮ:੫ ਬਿਖੈਕਉਕੁਤਲਸਗਲਮਹਿ
 ਜਗਤਹੀਲਪਟਾਇ॥ਨਨਕਜਨਵੀਚਾਰਿਆਮੀਠਹਰਿਕਾਨਉ॥੨॥੫ਉੜੀ॥
 ਇਹਿਨੀਸਨੀਸਪਕੀਜਿਤੁਭੇਟਤਤਗੀਐ॥ਜਮਕੰਕਰੇਨਕਿਨਾਵਈਫਿਰਿਬਹੁ
 ਕਿਨਮਰੀਐ॥ਭਵਸਾਗਰਸੈਸਗੁਬਿਖੁਸੋਪਾਹਿਉਤਗੀਐ॥ਹਰਿਗੁਣਗੁੰਠਹਮਨਿਮ
 ਲਾਹਿਸਭਮਲਪਹਿਹਰੀਐ॥ਨਨਕਪ੍ਰੀਤਮਮਿਲਿਹੋਪਰਬੁਹਮਨਹਰੀਐ॥
 ੧੧॥ਸਲੋਕੁਮ:੫ ਨਨਕਅਏਸੇਪਰਵਣਹੋਜਿਨਹਰਿਗੁਣਚਿਤਿ॥ਗਲੀਅਲ
 ਪਲਾਈਅਕੀਮਨਾਵਹਿਮਿਤਿ॥੧੧॥ਮ:੫ ਪਰਬੁਹਮੁਪੁਭੁਦਿਸਦੀਅਇਆ
 ਪੁਰਨਅਗਮਬਿਸਮਾਦਾਨਨਕਾਮੁਨਮੁਪਨਕੀਤਪੁਰਗੁਰਪਰਸਾਇ॥੨॥੫ਉ
 ਝੀ॥ਧੋਪੁਨਚਲੀਖਸਮਨਾਲਿਲਾਬੋਮੋਹਿਵਿਗੁਤਾਕਰਤਬਕਹਨਿਭਲੇਰਿਅ
 ਮਦਿਮਾਇਆਸੁਤਾਫਿਰਿਫਿਰਿਜੁਨਿਭਵਈਅਨਿਜੀਮਮਗਮੁਤਾਕੀਤਪਥਿ
 ਨਿਅਪਣਾਤੁਖਸੇਤੀਜੁਤਾਨਨਕਨਾਇਵਿਸਾਖਿਐਸਭਮੰਦੀਹੋਤ॥੧੨॥ਸਲੋਕੁ
 ਮ:੫ ਉਰੰਦਿਆਬਹੁਦਿਆਸਵੰਦਿਆਸੁਖੁਹੋਇ॥ਨਨਕਨਾਇਸਲਾਹਿਐਮੁ
 ਤਨੁਸੀਤਲੁਹੋਇ॥੧੧॥ਮ:੫ ਲਾਲਚਿਅਟਿਆਨਿਤਫਿਰੈਸੁਆਰਬੁਕਰੇਨਕੋਰਿ
 ॥ਜਿਸੁਗੁਰੁਭੇਟੈਨਨਕਤਿਸੁਮਨਿਵਸਿਐਸੇਇ॥੨॥੫ਉੜੀ॥ਸੁੰਦੁਸੁਤੁਕਉੜੀ
 ਆਸਚੇਨਉਮਿਠਾ॥ਸਤੁਆਇਆਤਿਨਹਰਿਜਨਚਖਿਸਾਪੀਡਿਠਾਪਰਬੁਹਮ
 ਜਿਸੁਲਿਖਿਆਮਨਿਤਿਸੈਵੁਠਾ॥ਇਕਨਿਭਜਨੁਗਵਿਹਪਿਆਭਾਉਤੁਆਕੁਠਾ॥
 ਹਰਿਨਨਕਮੰਗੈਜੋਕਰਪਭੁਟੇਵੈਤੁਠਾ॥੧੩॥ਸਲੋਕੁਮ:੫ ਜਾਚਕੀਸੰਸਾਰੁ
 ਜੋਜਾਚਦੀਹੋਕੇ॥ਗਲੀਬਿਅਵੇਕਰਨਨਕਪਈਵਿਹੁਦੀਆ॥੧੧॥ਮ:੫
 ਨੀਹੀਜਿਥਿਧਮੰਨਪਛਾਣੁਵਿਗੇਲੀਓਜਿਕੁਣਹਾਸਤੁਪਾਧਰੁਪਧਰੇ॥੨॥੫ਉ
 ਪਉੜੀ॥ਸੋਈਸੇਵਹੁਜੀਅਫੇਦਤਾਬਖਸਿਦਾ॥ਕਿਲਾਖਿਖਸਭਿਬਿਨਸੁਹੋਨਿਸਿ
 ਮਰਤਗੋਬਿਦਾ॥ਹਰਿਮਾਗੁਸਾਧੁਦਸਿਆਜਪੀਐਗੁਰਮੰਤਾ॥ਮਾਇਆਸੁਦ੍ਰਿਸਭਿ
 ਫਿਕਿਆਹਰਿਮਨਿਭਵੰਦਾ॥ਧਿਆਇਨਨਕਪਰਮੇਸਰੇਜਿਨਿਰਿਤੀਜਿਤੁ॥੧੪॥
 ਸਲੋਕੁਮ:੫ ਵਤਲਗੀਸਚੈਨਮਕੀਜੀਜੈਸੇਖਾਇ॥ਤਿਸਹਿਪਰਪਤਿਨਨ
 ਕਜਿਸੇਨੇਲਿਖਿਆਅਇ॥੧੧॥ਮ:੫ ਮੰਗਣਤਸਤੁਇਕੁਜਿਸੁਤੁਸਿਦੈਵੈਅਪਿ

ਜਿਤੁਖਪੈਮਨੁਤਿਪਤੀਐਨਨਕਸਹਿਬਦਤਿ॥੨॥੫ਉੜੀ॥ਲਾਹਜਗਮਾਹੇਸੇ
 ਬਹਿਜਿਨਹਰਿਧਨੁਗਸਿ॥ਦੁਤੀਆਭਾਉਨਜਾਣਨੀਸਚੇਦੀਆਸਾ॥ਨਿਹਚਲੁਏਕੁ
 ਸੋਵਿਅਹੋਸਭਿਵਿਣਾਸੁ॥ਪਰਬੁਹਮੁਜਿਸੁਦਿਸੈਗੈਤਿਸੁਬਿਰਥਾਸਾ॥ਕੀਠਿਲਾ
 ਇਜਨਗੰਧਾਨਨਕਬਲਿਜਾਸੁ॥੧੫॥ਸਲੋਕੁਮ:੫ ਪਰਬੁਹਮਫੁਰਮਾਇਆ
 ਮੀਰੁਫੁਲਸਹਜਿਸੁਭਾਇ॥ਅੰਨੁਪੰਨੁਬਹੁਤਉਪਜਿਆਪ੍ਰਿਥਵੀਗਜੀਤਿਪਤਿਅ
 ਧਾਇ॥ਸਦਾਸਦਾਗੁਣਉਚੈਰੇਤੁਖਦਾਲਦੁਗਇਆਬਿਲਾਇ॥ਪੁਰਬਿਲਿਖਿ
 ਅਪਇਆਮਿਲਿਆਤਿਸੋਗਾਇ॥ਪਰਮੇਸਰਿਜੀਵਾਲੰਨਨਕਤਿਸੋਧਿਆਇ
 ੧੧॥ਮ:੫ ਜੀਵਨਪਦੁਨਿਰਬਣੁਇਕੋਸਿਮਰੀਐ॥ਦੁਜੀਨੀਜਾਇਕਿਨਿਥਿਧਿ
 ਧੀਰੀਐ॥ਭੋਠਸਭੁਸੰਸਾਰੁਸੁਖਨਾਮਥਿਨੁ॥ਤਨੁਪਨੁਹੋਸੀਛਰੁਜਾਣੈਕੋਇਜਨੁ
 ਜੀਗੁਪਰਸਥਾਦਿਕਿਰਹਿਪਰਾਣੀਆ॥ਜਿਸੁਭੁਲਾਏਆਪਿਤਿਸੁਕਲਾਹੀ
 ਜਈਆ॥ਗੰਗਿਗੰਗੇਤਿਰਬਣਸਚਗਾਵਹੀ॥ਨਨਕਸਹਦਿਦੁਆਰਜੋਤੁਪੁਭਵ
 ਹੀ॥੨॥੫ਉੜੀ॥ਜੰਮਣੁਮਰਣੁਨਤਿਨਕਉਜੋਗਿਲਿਵਲਾਗੇ॥ਜੀਵਤਸੇਪਰ
 ਵਣੁਹੋਏਹਰਿਕੀਰਤਨਿਜਾਗੇ॥ਸਾਪਸੰਗੁਜਿਨਪਾਇਆਸੋਈਦਫਭਾਗੇ॥ਨਾਇਵਿਸਾ
 ਖਿਐਧ੍ਰਿਗੁਜੀਵਣਾਤੁਟੈਕਚਧਾਗੇ॥ਨਨਕਪੁਕਿਪੁਨੀਤਸਾਪਲਖੇਕੋਟਪਿਰਾਗੇ॥
 ੧੬॥ਸਲੋਕੁਮ:੫ ਪਰਸੇਸੁਵੰਨੀਖਫ਼ਰਤਨਜਫ਼ਾਵੀਹਰਿਪੇਮਪੁਰਖਮਨਿਵੁਠਾ
 ਸੋਭਕਾਜੁਸੋਹਲਫ਼ੇਥੀਏਗੁਰਨਾਨਕਸਾਤਿਗੁਰੁਤੁਠਾ॥੧੧॥ਮ:੫ ਫਿਰਦੀਫਿਰਦੀ
 ਚਰਦਿਸਾਜਲਪਰਬਤਬਨਾਇ॥ਜਿਥੈਡਿਠੀਮੁਤਕੋਇਲਥਾਹਿਠੀਆਇ
 ੨॥੫ਉੜੀ॥ਜਿਸੁਸਰਬਸੁਖਾਫਲਲੇਝੀਅਹਿਸੇਸਚੁਕਮਾਵਉ॥ਨੇਕੋਦੇਖ
 ਉਪਰਬੁਹਮੁਇਕਨਾਮੁਧਿਆਵਉ॥ਹੋਇਸਗਲਕੀਰੇਣੁਕਾਰਹਿਸੀਗਿਸਮਾਵ
 ਉ॥ਤੁਖੁਨਦੇਈਕਿਸੈਜੀਅਪਤਿਸਿਉਪਾਹਿਜਾਵਉ॥ਪਤਿਤਪੁਨੀਤਕਰਤਾ
 ਪੁਰਖਨਨਕਸੁਣਾਵਉ॥੧੭॥ਸਲੋਕੁਮ:੫ ਦੋਹਾ॥ਏਕੁਜੁਸਾਜਣਮੈਕੀਆਸ
 ਰਬਕਲਾਸਮਗਯਾ॥ਜੀਉਹਮਾਭਖੰਨੀਐਹਰਿਮਨਿਤਨਸੰਦਵੀਦਬੁ॥੧੧॥ਮ:੪
 ੫ ਜੇਕੁਗੁਰਹਿਪਿਆਰਫੇਤੁਪੁਨਛੇਡਾਮੁਲਿ॥ਹਰਿਛੇਡਨਿਸੇਦੁਗਨਪਵਹਿ
 ਦੋਜਕੈਸੁਲਿ॥੨॥੫ਉੜੀ॥ਸਭਿਨਿਧਨਘਰਿਜਿਸਕੈਹਰਿਕੇਸੁਹੋਵੈ॥ਜਪਿ
 ਜਪੀਵਹਿਸੰਤਜਨਪਾਪਮਲੁਧੈਵੈ॥ਚਰਨਕਮਲਾਹਿਰੈਵਸਹਿਸੰਕਟਸਭਿ
 ਧੈਵੈ॥ਗੁਰੁਪੁਰਾਜਿਸੁਭੇਟੀਐਮਹਿਜਨਮਿਨਰੈਵੈ॥ਪ੍ਰਭਚਰਸਪਿਆਸਨਨਕਘ
 ਣੀਕਿਰਪਕਰਿਦੈ॥੧੮॥ਸਲੋਕੁਰਖਣਾਮ:੫ ਭੇਗਿਭਗੁਦਵਾਇਪੀਮੁ

ਨਨਕ

੭ ਬਾਹਿਕ ਤੀਜਿਥੁ ਵੈਜਾਇ ਤਿਥਾਉ ਮਥਿਜੁ ਦੇਸੇ ॥੧॥੪੫॥ ਚੜ੍ਹੈ ਖੋਖੋ
 ਕੇ ਕੇ ਪਕੜੀ ਖੋਡੀ ਦੀ ਖੋਡੀ ॥ ਹਸ ਸੇਤੀ ਚਿਤ ਉਲਾਸਿ ਉਕੜ ਦੀ ਖੋਡੀ ॥
 ॥੨॥ ਪਉੜੀ ॥ ਗਸਨ ਉਚੈ ਹੋਸਿ ਵਲੀ ਸੁਣੈ ਸੋਧੈ ਗੋਮਤਾ ॥ ਹਰਿਜ ਸੁਲਿਖ ਚਿਲਾ
 ਇਭਾਵਨੀ ਸੋਹ ਸਤ ਪਵਿਤਾ ॥ ਅਠਿਸਠਿ ਤੀਰਥ ਮਜਨਾ ਸਭਿ ਪੁਨਤਿ ਨਿਕਿਤਾ ॥ ਸਿੰ
 ਗਸਾਗਤ ਉਧੋਗੇ ਬਿਖਿਅਗ ਭੁਜਿਤਾ ॥ ਨਾਨਕ ਲਕਿਲਾਇ ਉਧਾਹਿ ਅਨੁਦਪੁਸ
 ਵਿਅਮਿਤਾ ॥੧੬॥ ਸਲੋਕੁ ਮ: ੫ ॥ ਧੰਧੇ ਕੁਲਾਹ ਚਿਤਿਨਾ ਵੈਧੇ ਕੇ ॥ ਨਾਨਕ ਸੇਈ
 ਤਨ ਫਟਨ ਜਿਨਾ ਸਾਈ ਵਿਸੇ ॥੧॥੪੫॥ ਪਰੇਤ ਪੁਕੀ ਤੇਨੁ ਦੇਵਤਾ ਤਿਨਿ ਕਰਣੇ ॥
 ॥ ਸਭੇ ਸਿਖ ਉਥੈ ਅਨੁਪਭਿਕਾ ਜਸ ਵੇਗੇ ॥ ਨਿਦਕ ਪਕੜ ਪਛਾੜਿ ਅਨੁ ਭੁਠੇ ਦਰ
 ਗੇ ॥ ਨਾਨਕਾ ਪਭੁ ਵਡਾ ਆਪਿ ਸਾਜਿ ਸਵੇਗੇ ॥੨॥ ਪਉੜੀ ॥ ਪਭੁ ਥੇ ਅੰਤ ਕਿਛੁ ਅੰਤੁ ॥
 ਹਿਸਤੁ ਤਿਸੈ ਕਰਣਾ ॥ ਅਗਮ ਅਗੋਚਰੁ ਸਾਹਿਬ ਜੀਆ ਕਾ ਪਰਣਾ ॥ ਹਸਤ ਦੇਇ ਪੁ
 ਪਲਾ ਦਾਤ ਕਣ ਪੇਖੁ ਕਰਣਾ ॥ ਮਿਹਰ ਵਨੁ ਬਖਸਿ ਦੁਆਪਿ ਜਪਿ ਸਚੇਤਰਣਾ ॥
 ਜੇਤੁ ਪੁਭਵੈ ਸੇਭਲਾਨ ਕਾ ਸੁਸਰਣਾ ॥੨॥ ਸਲੋਕੁ ਮ: ੫ ॥ ਤਿਨ ਭੁਖਨ ਕਾਹਿ ਜਿ
 ਸਦਾ ਪੁਭਵੈ ਸੇਈ ॥ ਨਾਨਕ ਚਰਣੀ ਲਗਿ ਆਉ ਪਰੇਸ ਤੇ ਕੇਇ ॥੧॥ ਰਖਣਾ ਮ: ੫
 ਜਾਇਕ ਮੰਗੇ ਨਿਤਾ ਮੁਸਾਹਿਬ ਕਰੇ ਬਥੁਲਾ ॥ ਨਾਨਕ ਪਰੇਸੁ ਜਿਜਮਨੁ ਤਿਸਹਿ ਭੁਖ
 ਮੁਲਾ ॥੨॥ ਪਉੜੀ ॥ ਮਨੁ ਰਤਾਗੇ ਬਿਦਸੰਗਿ ਸਚੁ ਭੋਜਨੁ ਜੇ ॥ ਪ੍ਰੀਤ ਲਗੀ ਹਰਿ
 ਮਸਿਉ ਦੇਹ ਸਤੀ ਪੇ ॥ ਗਾਜ ਮਿਲਖੁ ਸੀਆ ਘਟੀ ਧਿਆਇ ਮੁਖੁ ਨ ਮੇ ॥ ਚ
 ਫੀਦਹ ਪ੍ਰਭ ਮੰਗਣਾ ਦੁਰ ਕਦੇ ਨ ਛੇ ॥ ਨਾਨਕ ਮਨਿ ਤਨਿ ਚਾਉ ਦੇਹ ਨਿਤ ਪ੍ਰਕੁ
 ਲੇ ॥੨॥੧॥੨॥ ਸਬਦੁ ਜੁਮਲਾ ॥੨੫॥ ਅਸਟ ਪਦੀਆ ॥੪੪॥ ਛੰਤ ॥੧॥
 ਬਾਵਨ ਅਖਗੀ ॥੧॥ ਸੁਖ ਮਨੀ ॥੧॥ ਥਿਤੀ ॥੧॥ ਵਾਹ ॥੨॥ ਤਿਨ ਕ੍ਰਮੁ ਮਲਾ ਜੋ
 ॥੨੧॥

ਰਾਗਉੜੀ ਗੁਆਰੇ ਸ੍ਰੀ ਕਬੀਰ ਜੀ ਕੀ ॥ ਚਉਪਦੇ ॥ ੧ ॥ ਬਖਿਗੁਰ ਪਸਾਦ
 ਅਬ ਮੇਜਿਲਤ ਰਾਮ ਜਲੁ ਪਾਇਆ ॥ ਰਾਮ ਉਦਕ ਤਨ ਜਲ ਤ ਬੁਝਾਇਆ ॥੧॥
 ਰਹਉ ॥ ਮਨੁ ਮਰਣ ਕਾ ਟਿਬਨ ਜਾਈ ॥ ਸੋਜਿ ਲੁਭਿ ਨੁ ਭਗਵੰਤ ਨ ਪਾਈ ॥
 ॥੧॥ ਜਿਹਿ ਪਾਵਕ ਸੁਗਰੁ ਪੈ ਜਾਗੇ ॥ ਰਾਮ ਉਦਕ ਤਨ ਜਲ ਤ ਉਥੇ ॥੨॥ ਭਵ ਸਗ
 ਰੁਖ ਸਗ ਮਾਹੀ ॥ ਪੀਵਿ ਹੋ ਜਲੁ ਨਿਖੁਤ ਨਹੀ ॥੩॥ ਕਹਿ ਕਬੀਰ ਭੁਜੁ ਸੰਗ ਪ
 ਨੀ ॥ ਰਾਮ ਉਦਕ ਮੇਰੀ ਤਿਖਾ ਬੁਝਨੀ ॥੪॥੧॥ ਗਉੜੀ ॥ ਮਾਧਉ ਜਲ ਕੀ ਪਿਆਸ ਨ
 ਜਾਇ ॥ ਜਲ ਮਹਿ ਅਗਨਿ ਉਠੀ ਅਧਕਾਇ ॥੧॥ ਰਹਉ ॥ ਤੂੰ ਜਲ ਨਿਧਿਉ ਜਲ
 ਕਾ ਮੀਨੁ ॥ ਜਲ ਮਹਿ ਹੋ ਜਲ ਬਿਨੁ ਖੀਨੁ ॥੧॥ ਤੂੰ ਪਿਛਹੁ ਉਸੁ ਅਣੋਗਾ ਜਮੁ ਜੀ
 ਦੁਰਕਾ ਕਰੇ ਮੇਗ ॥੨॥ ਤੂੰ ਤਵ ਹਉ ਪਿਥੀ ਆਹਿ ॥ ਮੰਤਰਾ ਗੀਤੋਰੇ ਰਸੁ ਨਹਿ
 ॥੩॥ ਤੂੰ ਸਤਿਗੁਰੁ ਉਨ ਉਤਨੁ ਚੇਲਾ ॥ ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
 ਗਉੜੀ ॥ ਜਬ ਹਮਏ ਕੇ ਏਕੁ ਰਗਿ ਨਿਆ ॥ ਤਬ ਲੋਗ ਹਾਰੇ ਦੁਖੁ ਮਾਨਿਆ ॥੧॥
 ਹਮ ਅਪਤਰੁ ਅਪੁਨੀ ਪਤਿਥੇਈ ॥ ਹਮ ਮੈਥੇ ਜਿ ਪਰੁ ਮਤਿ ਕੇਈ ॥੧॥ ਰਹਉ ॥ ਹਮ
 ਮੰਦੇ ਮੰਦ ਮਨ ਮਾਹੀ ॥ ਸਾਣ ਪਾਤਿਕਾ ਹਉ ਸਿਉ ਨਹੀ ॥੨॥ ਪਤਿ ਅਪਤਿ ਤਾ ਕੀ ਨਹੀ
 ਲਾਜਾ ॥ ਤਬ ਜਨੁ ਹੋ ਜਬ ਉਧੈ ਰੋਗ ਪਾਜ ॥੩॥ ਕਹੁ ਕਬੀਰ ਪਤਿ ਹਿ ਪਰਵਣੁ
 ॥ ਸਬਤਿ ਆਗਿ ਭਜੁ ਕੇਵਲ ਰਾਮ ॥੪॥੩॥ ਗਉੜੀ ॥ ਨਗਨ ਫਿਰਤ ਚਉਪਈ ॥
 ਜੋਗ ॥ ਬਨਕਾ ਮਿਰਗੁ ਮੁਕਤਿ ਸਭੁ ਹੋਗੁ ॥੧॥ ਕਿਆ ਨ ਗੋਕਿ ਆਥ ਪੋਚਾ ਮਾ ॥ ਜਬ
 ਨਹੀ ਚੀਨਿ ਸਿਆਤ ਮਾਮਾ ॥੧॥ ਰਹਉ ॥ ਮੁਡਿ ਮੁਡਾਏ ਜਹਿ ਸਿਧਿ ਪਾਈ ॥ ਮੁਕਤੀ ਭੋਡਨ
 ਗਈ ਆਕਾਈ ॥੨॥ ਬਿਦੁ ਰਾਖਿ ਜੋਤੀ ਐਭਾਈ ॥ ਖੁਸੇਰ ਕਿਉ ਨ ਪਰਮ ਗਤਿ ਪਾਈ
 ॥੩॥ ਕਹੁ ਕਬੀਰ ਸੁਨੁ ਨਰਭਾਈ ॥ ਰਾਮ ਨਾਮ ਬਿਨੁ ਕਿਨਿਗਤਿ ਪਾਈ ॥੪॥੪॥
 ਗਉੜੀ ॥ ਸੋਧਿਆ ਪ੍ਰਤਿ ਇਸਨੁ ਕਰਾਹੀ ॥ ਜਿਉ ਭਏ ਦਾਦਰਾ ਨੀ ਮਾਹੀ ॥੧॥ ਜਉ ਪੈ
 ਰਾਮ ਮਗਤਿ ਨਹੀ ॥ ਤੇ ਸਭ ਪਰਮ ਗਇ ਕੈ ਜਾਹੀ ॥੧॥ ਰਹਉ ॥ ਕਾਇ ਅਗਤਿ ਬਹੁ
 ਪਰਚਾਹੀ ॥ ਤਿਨ ਕਉ ਦਇਆ ਸੁਪਨੈ ਭੀ ਨਹੀ ॥੨॥ ਚਾਰਿ ਚਰਨ ਗਹਿ ਬਹੁ ਆਗਰ
 ॥ ਸਾਪੁ ਸੁਖੁ ਪਾਵਹਿ ਕਲਿ ਸਾਗਰ ॥੩॥ ਕਹੁ ਕਬੀਰ ਬਹੁ ਕਾਇ ਕੀ ਜੈ ॥ ਸਗ ਬੁ
 ਛੇ ਭਿਮ ਹਮੁ ਪੀਜੈ ॥੪॥੫॥ ਗਉੜੀ ॥ ਕਿਆ ਜਪੁ ਕਿਆ ਤਪੁ ਕਿਆ ਬਰਤੁ ਪੁ
 ਜਾ ਕੈ ਰਿਏ ਭਉ ਪੈ ਦੁਜਾ ॥੧॥ ਰੋਜਨ ਮਨੁ ਮਾਧਉ ਸਿਉ ਲਾਈ ॥ ਚਤੁਰਾਈ ਨ
 ਚਤੁਰ ਭੁਜੁ ਪਾਈ ॥੨॥ ਰਹਉ ॥ ਪਰਹੁ ਰਲੇ ਭੁਅਰੇ ਲੋਕਾ ਰਾਗੁ ॥ ਪਰਹੁ ਕਾਮ ਕ੍ਰ
 ਯੁ ਅੰਕੁ ॥੨॥ ਕਰਮ ਕਰਤ ਬਧੇ ਅਹੰ ਮੇਵਾ ॥ ਮਿਲਿ ਪਥਰ ਕੀ ਕਰਹੀ ਸੇਵਾ ॥੩॥

ਕਹੁ ਕਬੀਰ ਭਗਤ ਕਹਿ ਪਾਇਆ ਭੋਲੇ ਭਾਇ ਮੇਲੇ ਹੁਪੁਰਾਇਆ ॥੪॥੧੨॥ ਗਉੜੀ ॥
 ਗਰੁਭ ਸਮਾਹਿ ਕੁਲ ਨੀਤੀ ਭਾਖੁ ਮਥਿੰਦ ਤੇ ਸਭ ਉਤਪਤੀ ॥੧॥ ਕਹੁ ਹੋਪਤਿ
 ਥਾਮਨ ਕਥ ਕੇ ਹੋਇ ਥਾਮਨ ਕਹਿ ਕਿਹਿ ਜਨ ਮੁਮਤਿ ਪੋਇ ॥੧॥ ਗਉੜੀ ॥ ਜੋ ਤ੍ਵੰ ਬ੍ਰਹਮਣ
 ਬ੍ਰਹਮਣੀ ਜਾਇਆ ਭਓ ਆਨ ਬਾਟ ਕਾ ਹੋਨੀ ਆਇਆ ॥੨॥ ਤੁਮ ਕਤ ਬ੍ਰਹਮਣ
 ਮਕਤ ਸੁਣਾਹ ਮਕਤ ਲਹੁ ਤੁਮ ਕਤ ਦੁਪਾ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਰੈ ਸੇਬੁ
 ਹਮਣ ਕਹੀ ਅਤੁ ਹੋ ਮਰੈ ॥੪॥ ਗਉੜੀ ॥ ਅੰਧ ਕਾ ਰਸੁ ਪਿਕਥਾ ਹਿਨੇ ਸੇਈ ਹੋ
 ਜਾ ਰੰਕੇ ਦੇ ਮਿਲੇ ਹੋਇ ॥੧॥ ਜੈ ਪੋਸਨਾ ਮੁਨ ਕਹਿ ਬੋ ॥ ਉਪ ਜਤ ਬਿਨ ਸਤਰੇ
 ਵਤ ਹੋਇ ॥੧॥ ਗਉੜੀ ॥ ਜਹ ਦੇਖੀ ਐਤਰ ਵਰ ਕੀ ਛਾਇਆ ॥ ਪਾਨ ਗਏ ਕਹੁ ਕਬੀ
 ਮਾਇਆ ॥੨॥ ਜਸ ਜੀਤੀ ਮਹਿ ਜੀਓ ਸਮਾਨਾ ॥ ਮੁਏ ਮਹੁ ਕੋ ਕਾ ਕਹਿ ਜਾਨਾ ॥੩॥ ਹੋਸਤ
 ਰਵ ਕੁਲੁ ਸੁਗੰਗਾ ਮਾਮਸਾਇ ਨ ਪੀਉ ਰੇ ਕਬੀਰ ॥੪॥ ਗਉੜੀ ॥ ਜੋ ਤਿਕੀ
 ਤਿਜ ਤਿਕੀ ਜੀਤੀ ॥ ਤਿਤਲਾ ਗੈ ਕੁੰਡਲ ਮੇਤੀ ॥੧॥ ਕਵਨੁ ਸੁਖੁ ਜੇ ਨਿਗੁਭੁ ਕਹੀ
 ਐ ॥ ਭਉ ਭਜਿ ਜਾਇ ਭੈ ਹੋਇ ਹੋ ਐ ॥੧॥ ਗਉੜੀ ॥ ਤਟ ਤੀਰ ਬਨ ਹੀ ਮਨੁ ਪਤੀ
 ਇ ॥ ਚਾਰਿ ਅਚਾਰ ਹੋਇ ਹੋਇ ॥੨॥ ਪਾਪ ਪੁੰਨੁ ਦਇਕ ਸਮਾਨਾ ॥ ਨਿਜ ਘਰਿ ਪਰ
 ਸੁਤ ਜਹੁ ਨਾਨਾ ॥੩॥ ਕਬੀਰ ਨਿਗੁਣ ਮਨ ਹੋਸੁ ॥ ਇਸੁ ਪਰਚਾਇ ਪਗ ਚਿਹੁ ਏਸੁ
 ॥੪॥ ਗਉੜੀ ॥ ਜੋ ਜਨ ਪਰਮਿਤ ਪਰਮੁ ਜਨਾ ॥ ਬਾਤ ਨਹੀ ਬੈਠੁ ਸਮਾਨਾ ॥੧॥ ਨ
 ਜਾਨੈ ਕੁੰਤੁ ਕਾਹੀ ॥ ਜਾਨੁ ਜਾਨੁ ਸਭਿ ਕਹਿ ਤਿਹਾਹੀ ॥੧॥ ਗਉੜੀ ॥ ਕਹਨ ਕਹਾ ਵਨ
 ਪਤਿ ਅਈਹਾ ॥ ਭਉ ਮਨੁ ਮਾਨੈ ਤੇ ਭਉ ਮੈ ਜਾਈ ॥੨॥ ਜਬ ਲਗੁ ਮਨਿ ਬੈਠੁ ਠਕੀ
 ਸਾ ॥ ਤਬ ਲਗੁ ਹੋਇ ਨਹੀ ਚਗਨ ਵਿਸਾ ॥੩॥ ਕਹੁ ਕਬੀਰ ਇਹ ਕਹੀ ਐਕਾ ॥ ਸਪਸੰ
 ਤਿ ਬੈਠੈ ਆਹਿ ॥੪॥ ਗਉੜੀ ॥ ਉਪ ਜੋ ਨਿਪ ਜੋ ਨਿਪ ਜਿਸ ਮਾਈ ॥ ਨੈਨ ਦੁਰੇਖ ਤਿ
 ਹੁ ਜਗ ਜਾਈ ॥੧॥ ਲਾਜ ਨ ਮਹੁ ਕਹੁ ਪੁਰੁ ਮੇਰਾ ॥ ਅੰਤ ਕੀ ਬਾਹਨੀ ਕਛੁ ਤੇਰਾ ॥੧॥
 ਗਉੜੀ ॥ ਅਨਿਕ ਜਤਨ ਕਹਿ ਕਾਇਆ ਪਾਲੀ ॥ ਮਰਤੀ ਬਾਰ ਅਗਨ ਸੰਗਿ ਜਲੀ ॥੨॥
 ਚੋਆ ਚੰਦਨ ਮਰਦਨ ਅੰਗਾ ਸਿਤਨੁ ਜਲੈ ਕਠੈ ਸੰਗਾ ॥੩॥ ਕਹੁ ਕਬੀਰ ਸੁਨੁ ਏਸੁ
 ਨੀਆ ॥ ਬਿਨ ਸੈਗੁ ਪੁਣੈ ਬੈਸਭ ਦੁਨੀਆ ॥੪॥ ਗਉੜੀ ॥ ਅਵਗੁਣੁ ਕਿਆ ਸੰਗੁ
 ਕਰੀ ਜੈ ॥ ਤਉ ਕੀ ਜੋਇ ਆਪਨ ਜੀਐ ॥੧॥ ਮੈਨ ਮਹੁ ਮਹਿ ਬੈਸਭਾ ॥ ਅਥ ਮੇਰਿ
 ਓਹ ਜੀਵਨ ਹੋ ॥੧॥ ਗਉੜੀ ॥ ਇਆ ਦੇਹ ਪਰਮਲਾ ਮਹ ਕੰਦਾ ॥ ਤਸੁ ਖਥਿ ਸੋਹ
 ਮਨੈ ॥੨॥ ਭੁਆਣੇ ਕੁਪੰਧ ਪਨਿਹਾਰੀ ॥ ਟੁਟੀਲਾ ਜੁਭੈ ਮਤਿਹਾਰੀ ॥੩॥ ਕਹੁ ਕਬੀ

ਗਇ ਕਬੀਰ ਬੀਚਰੀ ॥ ਨਾਨਕੁ ਪੁਰੁ ਨ ਪਨਿਹਾਰੀ ॥੪॥੧੨॥ ਗਉੜੀ ॥ ਅਸਥਾਵਰ ਜੀ
 ਗਮ ਕੀ ਦੁਪਤੀ ॥ ਅਨਿਕ ਜਨ ਮਕੀਏ ਬੁਰੇ ਗਾ ॥੧॥ ਐਸੇ ਪਹਿਰਾ ਮਥੁਰ ਬਸਾਇ
 ॥ ਜਬ ਮਹਾ ਮਹਾ ਭੋਇ ਆਇ ॥੧॥ ਗਉੜੀ ॥ ਜੋ ਜੀਤੀ ਤਪੀ ਬ੍ਰਹਮਚਰੀ ॥ ਕਥ
 ਗਾ ਛਤ੍ਰ ਪਤਿ ਕਥ ਹੁਤਿ ਖਾਹੀ ॥੨॥ ਸਾਕਤ ਮਹਿ ਸੰਤ ਸਭ ਜੀਵਿ ॥ ਰਾਮ ਰਸਾਇ
 ਨੁ ਸਨਾ ਪੀਵਹਿ ॥੩॥ ਕਹੁ ਕਬੀਰ ਪ੍ਰਭ ਕਿਰਪਾ ਕੀ ਜੋ ॥ ਭਓ ਪਰੇ ਅਥ ਪੁਰਾ ਦੀ ਜੋ ॥੪॥
 ਗਉੜੀ ॥ ਐਸੇ ਅਚਰੁ ਦੇਖਿ ਕਬੀਰ ॥ ਦਧਿ ਕੇ ਭੋਲੇ ਬਿਠੇ ਲੇ ਨੀਹ ॥੧॥
 ਗਉੜੀ ॥ ਹਰੀ ਅੰਗੁਰੀ ਗਦਾ ਚੋਰੇ ॥ ਨਿਤ ਉਹਿ ਹੋ ਸੈ ਹੀ ਮਰੈ ॥੧॥ ਮਤਾ ਭੈ ਸਾਮੁ
 ਹਜਾਇ ॥ ਕੁਟਿਕੁ ਦਿਚੈ ਰੋਸ ਤਲ ਪਾਇ ॥੨॥ ਕਹੁ ਕਬੀਰ ਪਰਮੁ ਭਈ ਖੇਡਾ ਲੇ
 ਲੇ ਕਉ ਚੁਪੈ ਨਿਤ ਭੇਡ ॥੩॥ ਰਾਮ ਰਸ ਤਮਤਿ ਪਰਗਟੀ ਆਈ ॥ ਕਹੁ ਕਬੀਰ ਗਰਿ
 ਸਿਣੀ ਪਈ ॥੪॥੧੪॥ ਗਉੜੀ ॥ ਜਿਉ ਜਲ ਛੇਡਿ ਘਰਿ ਭਇ ਓਮੀਨਾ ॥ ਪੁਰ ਬ
 ਜਨੁ ਮੁਹਿ ਤਪੁ ਹੀਨਾ ॥੧॥ ਅਬ ਕਹੁ ਰਾਮ ਕੰਦਨ ਗਤਿ ਮੇਰੀ ॥ ਤਜੀ ਲੇ ਬਨ ਰਸ
 ਮਤਿ ਭਈ ਬੇਰੀ ॥੧॥ ਗਉੜੀ ॥ ਸਗਲ ਜਨ ਮੁਸਿਵ ਪੁਰੀ ਗਵਾਇਆ ॥ ਮਰਤੀ ਬਾਹ
 ਗਰਿਓ ਨਿ ਆਇਆ ॥੨॥ ਬਹੁਤ ਬਰਸਤ ਪੁਰੀ ਆਕਾਸੀ ॥ ਮਨੁ ਭਇਆ ਮ
 ਗਰ ਕੀ ਬਾਸੀ ॥੩॥ ਕਾਸੀ ਮਗਰ ਸਮਥੀ ਚਰੀ ॥ ਓਛੀ ਭਗਤਿ ਕੇ ਸੋਇ ਤਰਸਿ
 ਪਰੀ ॥੪॥ ਕਹੁ ਗੁਰ ਜਗ ਸਿਵ ਸਭ ਕੋ ਜਨੈ ॥ ਮੁਆ ਕਬੀਰੁ ਮਤ ਸੀਰਾ ਮੈ ॥੧॥
 ਗਉੜੀ ॥ ਚੋਆ ਚੰਦਨ ਮਰਦਨ ਅੰਗਾ ਸਿਤਨੁ ਜਲੈ ਕਠੈ ਸੰਗਾ ॥੧॥
 ਇਸੁ ਜਨ ਪਨ ਕੀ ਕਵਨ ਵਡਾਈ ॥ ਪਗਿ ਪੈਰੇ ਉਹ ਵਗਿ ਜਾਈ ॥੧॥ ਗਉੜੀ ॥ ਰਾ
 ਤਿ ਸਿਵ ਦਿਨਿ ਕਹਿ ਕਾਮਾ ॥ ਇਕੁ ਖਿਨੁ ਲੇਹਿ ਨਹਿ ਰਿਕੇ ਨਾਮਾ ॥੨॥ ਹਾਥ ਤਰੇ
 ਅਖਿਖਾਇ ਓਤ ਬੇਗਾ ॥ ਮਰਤੀ ਬਾਰ ਸਿਥਾ ਪਿਓ ਚੋਰ ॥੩॥ ਗੁਰਮਤਿ ਗਿਰਿ
 ਹਰਿ ਗੁਨਾਵੈ ॥ ਰਾਮੈ ਰਾਮ ਮਹਤ ਸੁਖੁ ਪਾਵੈ ॥੪॥ ਕਿਰਪਾ ਕਰਿ ਕੇਨ ਮੁਦਿ ਕਾਈ ॥
 ਹਰਿ ਹਰਿ ਬਾਸੁ ਸੁਗੰਧ ਬਸਾਈ ॥੧॥ ਕਹਤ ਕਬੀਰ ਚੇਤਿ ਰੇ ਅੰਧਾ ॥ ਸਤਿਗੁ ਮੁਖੁ
 ਨ ਸੁਭ ਪੰਧਾ ॥੨॥ ਗਉੜੀ ॥ ਜਮ ਤੇ ਉਲਟਿ ਭਏ ਹੋਗਾ ॥ ਦੁਖ ਬਿਨੇ ਸੁਖ ਕੀ
 ਓਥਿ ਸਾ ॥ ਬੈਰੀ ਉਲਟਿ ਭਏ ਮੀਤਾ ॥ ਸਾਕਤ ਉਲਟਿ ਸੁਜਨ ਭਏ ਚੀਤਾ ॥੧॥ ਅਥ ਮੇਰਿ
 ਸਬ ਕੁਲ ਕਹਿ ਮਾਨਿਆ ॥ ਸੰਤਿ ਭਈ ਜਬ ਗੋਬਿੰਦ ਜਾਨਿਆ ॥੧॥ ਗਉੜੀ ॥ ਤਨ
 ਮਹਿ ਤੋ ਕੀਟਿ ਉਪਾਧਿ ॥ ਉਲਟਿ ਭਈ ਸੁਖ ਸਹਜਿ ਸਮਾਧਿ ॥ ਆਪੁ ਭਨੈ ਨਾਪੈ
 ਆਪਿ ਹਰਿ ਗੁਨ ਬਿਅਪੈ ਤੀਨ ਤਪ ॥੨॥ ਅਬ ਮਨੁ ਉਲਟਿ ਸਨਾਤਨੁ ਆ ॥ ਤਬ ਜ
 ਨਿ ਆ ਜਬ ਜੀਵਤ ਮੁਆ ॥ ਕਹੁ ਕਬੀਰ ਸੁਖ ਸਹਜਿ ਸਮਾਵਉ ॥ ਆਪਿ ਨ ਭਰਉ ਨ ਅ

ਵਰਡਾਵਉ॥੩॥੧੧॥ਗਉੜੀ॥ਪਿਡਮੁਣਜੀਉਕਿਹਧਰਿਜਤਾਸਥਾਇਆ
 ਤੀਤਿਅਨਹਦਿਭਾਜਿਨਿਗੁਮਜਾਨਿਅਤਿਨਿਪਛਾਨਿਆ॥੧॥ਐਸਾਗਿਆ
 ਨੁਕਥੈਥਨਵਾਗੀਮਨਹੋਪਵਨਵਿਤੁਸੁਖਮਨਹਾਗੀ॥੧॥ਰਹਾਉ॥ਸੋਗੁਰੁਕਰੁਪੁ
 ਬਹੁਗਿਨਕਰਨਾਸੇਪਦਰਵਹੁਜਿਬਹੁਗਿਨਰਵਨਾਸੇਪਿਆਨੁਪਰਹੁਜਿਬਹੁ
 ਨਪਰਨਾਐਸੇਮਹੁਪੁਜਿਬਹੁਗਿਨਮਰਨਾ॥੨॥ਉਲਟੀਗੰਗਾਜਮੁਨਮਿਲਾਵਉ
 ॥ਬਿਨੁਜਲਸੰਗਮਮਨਮਹਿਨਵਉਲਚਾਸਮਸਹਿਇਪੁਬਿਉਹਾਤਤੁਬੀਚ
 ਰਿਕਿਆਵਰਿਥੀਚਰਾ॥੩॥ਅਪੁਤੋਜਥਾਇਪ੍ਰਿਥਵੀਅਕਾਸਾਐਸੀਹਰਤ
 ਹਉਹਰਿਪਾਸਾਰੈਕਬੀਰਨਿਰੰਜਨਪਿਆਵਉਤਿਤੁਧਰਿਜਤਾਉਜਿਬਹੁ
 ਗਿਨਾਵਉ॥੪॥੧੧॥ਗਉੜੀਗੁਅਰੇਗੀ॥ਤਿਪਦੇ॥ਕੰਚਨਸਿਉਪਈਐਨਹਿ
 ਤੇਲੀਮਨੁਦੇਗੁਲੀਅਰੈਮੇਲੀ॥੧॥ਅਬਮੋਹਿਗਮੁਅਪੁਨਾਕਰਿਜਾਨਿਆ॥
 ਸਹਜਿਸੁਭਾਇਮੇਗਮਨਮਾਨਿਆ॥੧॥ਰਹਾਉ॥ਬੁਧਮੈਕਥਿਕਥਿਅੰਤੁਨਪਇ
 ਆਗਮਭਗਤਬੈਠਪਰਿਆਇਆ॥੨॥ਕੁਕਥੀਰਚਰਲਮਤਿਤਿਆਗੀ॥
 ਕੇਵਲਾਮਭਗਤਜਿਜਭਾਗੀ॥੩॥ਗਉੜੀ॥ਜਿਹਮਨੇਸਭੁਜਗਤਤਰਸਿਆ
 ॥ਸੇਮਹਨਗੁਰਸਥਾਦਿਪ੍ਰਗਸਿਆ॥੧॥ਅਬਕੈਸੇਮਹਉਮਹਨਿਮਨੁਮਾਨਿਆਮ
 ਗਿਮਰਿਜਾਤੋਜਿਨਗਮੁਨਜਾਨਿਆ॥੧॥ਰਹਾਉ॥ਮਹਨੇਮਹਨੁਕਰੈਸਭੁਕੋਈ॥ਸਹ
 ਜੈਮਰੈਅਮਰੁਹੋਇਸੇਈ॥੨॥ਕੁਕਥੀਰਮਨਿਭਇਅਨਾਨੰਦਾਗਇਅਭਮੁ
 ਰਹਿਅਪਰਮਨੰਦਾ॥੩॥੨੧॥ਗਉੜੀ॥ਕੁਤਨਹਿਠਉਗੁਮੁਲਕਤਲਾਵਉਖੇ
 ਜਤਤਮਹਿਠਉਗੁਨਾਵਉ॥੧॥ਲਾਗੀਹੋਇਸੁਜਾਨੈਪੀਗਾਰਾਮਭਗਤਿਅਨੀ
 ਆਲੇਤੀਗਾ॥੧॥ਰਹਾਉ॥ਏਕਭਾਇਦੇਖਉਸਭਨਾਗੀਕਿਆਜਾਨੁਉਸਹਕਉਨਪਿ
 ਅਗੀ॥੨॥ਕੁਕਥੀਰਜੈਕੈਸਸਤਕਿਭਾਗਾਸਭਪਰਹਰਿਤਕਉਮਿਲੈਸੁਹਾਗੁ
 ॥੩॥੨੧॥ਗਉੜੀ॥ਜੈਕੈਹੰਸਾਠਕੁਰਭਾਈਮੁਕਤਿਅਨੰਤਪੁਕਾਵਨਾਈ॥੧॥
 ਅਬਕਹੁਮਭਰੇਸਤੋਗਾਤਥਕਾਕਵਨੁਨਿਹੇਗਾ॥੧॥ਰਹਾਉ॥ਤੀਲਿਲੇਕ
 ਜਕੈਹਰਿਭਾਸੇਕਾਹੇਰਕੈਪਤਿਪਾਗ॥੨॥ਕੁਕਥੀਰਇਕਬੁਧਿਥੀਚਾਗੀ
 ਕਿਆਬਸੁਜਉਥਿਖੁਦੇਇਮਹਤਾਗੀ॥੩॥੨੨॥ਗਉੜੀ॥ਬਿਨੁਸਤਿਸਤੀਹੋਇਕੈ
 ਸੇਨਾਗਪੰਡਿਤਦੇਖਹੁਰੈਬੀਚਰਿਗੀ॥੧॥ਪੰਡਿਤਿਨਕੈਸੇਥਧੋਸਨਹਾਜਾਥਲਗੁ
 ਰਸੁਤਥਲਗਨਹੋਨਹਾ॥੧॥ਰਹਾਉ॥ਸਾਪਨਿਸਤਕਰੈਜੀਅਅਪਨੈਸੇਗਮਯੋਕਉ
 ਮਿਲੈਨਸੁਪਨੈ॥੨॥ਤਨੁਮਨੁਪਨੁਗਿਹੁਸਉਪਸਗੀਸੇਈਸੁਹਾਗਵਿਰੈਕਥੀਗੀ॥

੧੪੬
 ॥੩॥੨੩॥ਗਉੜੀ॥ਬਿਖਿਆਬਿਆਪਿਆਸਗਲਸੰਸਾਰਾਬਿਖਿਆਲੈਭੁਖੀ
 ਪਰਵਹੁ॥੧॥ਹੇਨਰਨਾਵਚਉਕਿਕਤਥੇਈਹਰਿਸਿਉਤੇਕਿਬਿਖਿਆਸੰਗਿਜੋਈ
 ॥੧॥ਰਹਾਉ॥ਸੁਰਿਨਰਦਧੋਲਾਗੀਆਗੀਨਿਕਟਿਨੀਰੁਪਸੁਪੀਵਸਿਨਣਗੀ॥੨॥
 ਚੇਤਚੇਤਤਨਿਕਸਿਓਨੀਗੁਸਿਜਲੁਨਿਗਮਲੁਕਥਤਕਥੀਗੁ॥੩॥੨੪॥ਗਉ
 ਟੀ॥ਜਿਓਕਾਲਪੁਤੁਨਗਿਆਨਬੀਚਾਗੀਬਿਧਵਕਸਨਭਈਮਹਤਾਗੀ॥੧॥
 ॥ਜਿਹਨਰਾਮਭਗਤਿਨਹਿਸਾਧੀਜਨਮਤਕਸਨਮੁਖਿਅਪਰਾਧੀ॥੧॥ਰਹਾਉ॥
 ॥ਮੁਰਮੁਰੁਗਰਭਗਏਕੀਨਥਚਿਆਬੁਭਭੁਜਗੁਪਜੀਵੈਜਗਮਣਿਆ॥੨॥
 ॥ਕੁਕਥੀਰਜੈਸੇਸੁੰਦਰਸੁਪਾਨਾਮਥਿਨਜੈਸੇਕਥਜਕੁਪਾ॥੩॥੨੫॥ਗਉ
 ਟੀ॥ਜੇਜਨਲੇਹਿਖਸਮਕਨਾਉਤਿਨਕੈਸਦਥਾਲਹੈਜਾਉ॥੧॥ਸੇਨਿਗਮ
 ਲੁਨਿਗਮਲਹਰਿਗੁਨਗਵੈਸਿਭਾਈਮੈਰਮਨਿਭਾਵੈ॥੧॥ਰਹਾਉ॥ਜਿਹਘਟ
 ਗੁਰਹਿਆਭਰਪੁਗੀਤਿਨਕੀਪਗਪੰਕਜਹਮਧੁਗੀ॥੨॥ਜਾਤਿਜੁਲਾਹਾਮਤਿ
 ਕਪੀਗਾਸਹਜਿਸਹਜਿਗੁਣਰਵੈਕਥੀਰ॥੩॥੨੬॥ਗਉੜੀ॥ਗਗਨਿਰਸਲ
 ਚੁਐਮੇਭੰਡੀਸੀਚਿਮਾਰਸੁਤਨੁਭਇਆਕਠੀ॥੧॥ਉਆਕਉਕਹੀਐਸਹ
 ਜਮਤਵਗਾਪੀਵਤਰਾਮਹਸੁਗਿਆਨਬੀਚਾਰਾ॥੧॥ਰਹਾਉ॥ਸਹਜਿਕਲਾਲ
 ਨਉਮਿਲਿਆਈਆਨੰਦਿਮਾਤੋਅਨਦਿਨੁਜਾਈ॥੨॥ਚੀਤਚੀਤੁਨਿਰੰਜ
 ਨਲਾਇਆਕੁਕਥੀਰਤਉਅਨਭਉਪਇਆ॥੩॥੨੭॥ਗਉੜੀ॥ਮਨਕਾਸੁ
 ਭਉਮਨਹਿਥਿਆਪੀਮਨਹਿਮਾਰਕਵਨਬਿਧਿਥਾਪੀ॥੧॥ਕਵਨੁਸੁਮੁਨਿਜੋ
 ਮਨਮੈਮਾਮਨਕਉਮਾਰਿਕਹੁਕਿਸੁਤਰੈ॥੧॥ਰਹਾਉ॥ਮਨਅੰਤਰਿਬੋਲੇਸਭੁ
 ਕੋਈਮਨਮੇਥਿਨੁਭਗਤਿਨਹੋਈ॥੨॥ਕੁਕਥੀਰਜੈਜਨੈਭੇਉਮਨੁਮਧੁਪੁ
 ਨੁਕਿਭਵਨੁਦੇਉ॥੩॥੨੮॥ਗਉੜੀ॥ਓਇਜੁਦੀਸਹਿਅੰਥਰਿਤੋਗਾਕਿਨਿ
 ਓਇਚੀਤੇਚੀਤਨਹਾਰੈ॥੧॥ਕੁਹੋਪੰਡਿਤਅੰਥਰਕਸਿਉਲਾਗਾਬੁਛੈਬੁਛ
 ਨਹੁਸਭਾਗਾ॥੧॥ਰਹਾਉ॥ਸੁਗਜਚੰਦੁਕਹਉਜੀਅਗਾਸਭਮਹਿਪਸਰਿਆ
 ਬੁਮੁਪਸਗਾ॥੨॥ਕੁਕਥੀਰਜੈਨੈਗਾਸੇਇਹਿਰੈਗੁਮੁਖਿਗਾਮੈਹੋਇ॥੩॥
 ॥੨੯॥ਗਉੜੀ॥ਬੇਦਕੀਪੁਤੀਸਿਮੁਤਿਭਾਈਸੀਕੰਜੇਵਗੈਲੈਹੋਆਈ॥੧॥
 ॥ਅਪਨਨਗਰੁਆਪਤੋਬਾਧਿਆਮੇਰਕੈਛਾਪਿਕਲਸੁਰਸੀਪਿਆ॥੧॥ਰਹਾਉ॥
 ॥ਕਟੀਨਕਟੈਤੁਟਿਨਹਜਾਈਸਾਸਾਪਨਿਹੋਇਜਗਕਉਖਈ॥੨॥ਹਮਦੇਖਤ
 ਜਿਨਿਸਭੁਜਗੁਲੁਟਿਆਕੁਕਥੀਰਮੈਰਮਕਹਿਛੂਟਿਆ॥੩॥੩੦॥ਗਉ

੧੧॥ **ਗੁਰੂ** ॥ ਸਗਲ ਤਜੀ ਨੁਗਨ ਨ ਦਿਸੈ ॥੧॥ ਅਖੀ
 ਥੀ ਚਾਰਿ ਅਸਵਾਰੀ ਕੀ ਜੈ ॥ ਸਤ ਜ ਕੈ ਪਵਣੈ ਪ੍ਰਗਧਿ ਲੀਜੈ ॥੧॥ **ਗੁਰੂ** ॥ ਚਲ
 ਰੇ ਬੈਠਤੁ ਛੁਹਿ ਲੇਤਾ ਰਹੀ ॥ ਚਿਹਿਤਿ ਪ੍ਰੇਮ ਕੋ ਥਕ ਮਾਰਹੀ ॥੨॥ ਕਪਤ ਕਬੀ
 ਰ ਭਲੇ ਅਸਵਾਰੀ ਬੇਦ ਕਤੇਬਤ ॥ ਹਧਿ ਨਿਰੰਗ ॥੩॥੩੧॥ **ਗੁਰੂ** ॥ ਜਿਹਿ
 ਮੁਖਿ ਪਾਚਉ ਅੰਮ੍ਰਿਤ ਖਾਏ ॥ ਤਿਹ ਮੁਖ ਦੇਖਤੁ ਲੁਕਟ ਲਾਏ ॥੧॥ ਇਕ ਦੁਖੁ ਮ
 ਰ ਇਕ ਦੁਹ ਮੇਰਾ ॥ ਅਗਨਿ ਦ੍ਰੋਹ ਅਗਰ ਭਥ ਸੇਰਾ ॥੧॥ **ਗੁਰੂ** ॥ ਕਾਇਆ ਬਿਗੁ
 ਤੀ ਬਹੁ ਬਿਧਿ ਭਾਤੀ ॥ ਕਿ ਜਾ ਰੋਗ ਡਿਲੈ ਮਾਟੀ ॥੨॥ ਕੁਰ ਕਬੀਰ ਹਰਿ ਚਰਣ ਦਿ
 ਖਾਵਹੁ ॥ ਪਾਛੈ ਤੇਜ ਮੁਕਿ ਨ ਪਠਾਵਹੁ ॥੩॥੩੨॥ **ਗੁਰੂ** ॥ ਅਪੇ ਪਾਵੁ ਕਾਪੇ
 ਪਵਨਾ ॥ ਜਾ ਰੈਖ ਸਮੁਤ ਗਧੈ ਕਵਨਾ ॥੧॥ ਰਾਮ ਜਪਤ ਨੁ ਜਗਿ ਕੀ ਨਜਾਇਰ
 ਮਨ ਮਚਿਤੁ ਹਧਿ ਅਸਮਾਇ ॥੧॥ **ਗੁਰੂ** ॥ ਕਾਕੇ ਜੈ ਰੋਕਿ ਹੋਇ ਏਹਾ ਨਿ ॥ ਨਟਵਟ
 ਖੇਲੈ ਸਾਗਿ ਪਾਨਿ ॥੨॥ ਕਬੀਰ ਅਖਰੁ ਇਭਾਧਿ ॥ ਇਗਾਖ ਸਮੁਤ ਲਏ ਗਾ
 ਖਿ ॥੩॥੩੩॥ **ਗੁਰੂ** ॥ ਦੁਪਦਾ ॥ ਨਾਮੈ ਜਗ ਪਿਆਨ ਚਿਤੁ ਲਾਇਆ ॥ ਬਿਨੁ ਬੈ
 ਰਾਗਨ ਛੁਟ ਸਿਮਾਇਆ ॥੧॥ ਕੈ ਸੇਜੀ ਵਹੁ ਹੋਇ ਮਾਗਾ ॥ ਜਬ ਨ ਹੋਇ ਰਾਮ ਨਾਮ
 ਅਧਾਰਾ ॥੧॥ **ਗੁਰੂ** ॥ ਕੁਰ ਕਬੀਰ ਖੋਜਿਉ ਅਸਮਾਨਾ ॥ ਰਾਮ ਸਮਾਨ ਨ ਦੇਖਿਉ ਅਨ
 ॥੨॥੩੪॥ **ਗੁਰੂ** ॥ ਜਿਹਿ ਸਿਰਿ ਹਰਿ ਚਰਿ ਥੋਤ ਪਾਗਾ ॥ ਸੇਸਿ ਰੁਚ ਸਵਾਰ
 ਕਗਾ ॥੧॥ ਇਸੁ ਤਨ ਧਨੈ ਕੋ ਕਿਆ ਗਰਬ ਈਆ ॥ ਰਾਮ ਨਾਮੁ ਕਰੋ ਨ ਝਿੜੀਆ ॥੧॥
ਗੁਰੂ ॥ ਕਪਤ ਕਬੀਰ ਸੁਨਹੁ ਮਨ ਮੇਰਾ ॥ ਇਹਿ ਹਵਲਾ ਹੋਹਿ ਗੇਤੋਰਾ ॥੨॥੩੫॥
ਗੁਰੂ ॥ ਭੀਗੁ ਅਰੇਗੀ ॥ ਅਸਟ ਪਦੀ ॥ ਸੁਖੁ ਮਗਤ ਦੁਖੁ ਅਗੈ ਆਵੈ ॥ ਸੇਸੁ ਸੁਖੁ
 ਹੁਨ ਮਾਗਿ ਆਭਵੈ ॥੧॥ ਬਿਖਿਆ ਅਜਹੁ ਸੁਗਤਿ ਸੁਖ ਆਸਾ ॥ ਕੈ ਸੇਰੇ ਈਹੋ ਰਾਜ
 ਰਾਮ ਨਿਵਾਸਾ ॥੧॥ **ਗੁਰੂ** ॥ ਇਸੁ ਸੁਖ ਤੇ ਸਿਵ ਬ੍ਰਹਮ ਡਰਾਨਾ ॥ ਸੇਸੁ ਸੁਖੁ ਮਹੁ ਸੁ
 ਰਗਿ ਜਾਨਾ ॥੨॥ ਸਨਕਾਦਿ ਨਾਹਦ ਮੁਨਿ ਸੇਖਾ ॥ ਤਨ ਭੀਤਨ ਮਹਿ ਮਨੁ ਨੀਪੇਖ
 ॥੩॥ ਇਸੁ ਮਨ ਕਉ ਦੇਈ ਖੋਜਤ ਭਈ ॥ ਤਨ ਛੁਟੇ ਮਨੁ ਕਹਾ ਸਮਈ ॥੪॥ ਗੁਰੂ ਪ
 ਸਾਦੀ ਜੈ ਦੇਉ ਨਾਮਾ ॥ ਭਗਤਿ ਕੈ ਪ੍ਰੇਮ ਇਨਹੀ ਪੈ ਜਾਨਾ ॥੫॥ ਇਸੁ ਮਨ ਕਉ ਨੀਪੇ
 ਵਨ ਜਾਨਾ ॥ ਜਿਸ ਕਾ ਭਗਮੁ ਗਇਆ ਤਿਸਾ ਚੁਪ ਛਾਨਾ ॥੬॥ ਇਸੁ ਮਨ ਕਉ ਰੂਪ
 ਰੇਖਿਆ ਕਈ ॥ ਹੁਕਮੈ ਹੋ ਅਹੁਕਮੁ ਭਿਸਮਈ ॥੭॥ ਇਸੁ ਮਨ ਕੋ ਕਈ ਜਾਨੈ
 ਉ ॥ ਇਹਨ ਲੀਨ ਭਏ ਸੁਖ ਦੇਉ ॥੮॥ ਜੀਉ ਏਕੁ ਅਰੁ ਸਗਲ ਸਰੀਰਾ ॥ ਇਸੁ
 ਮਨ ਕਉ ਗਵਿਹੋ ਕਬੀਰਾ ॥੯॥੧॥੩੬॥ **ਗੁਰੂ** ॥ ਭੀਗੁ ਅਰੇਗੀ ॥ ਅਹਿਨਿ ਸਿਏਕਨ

੨

ਮਜਲਾਗਾ ॥ ਕੋਤਕ ਸਿਪਤ ਏਲਿ ਵਲਾਗੇ ॥੧॥ **ਗੁਰੂ** ॥ ਸਾਧਿਕ ਸਿਧ ਸਗਲ ਮੁਨਿ
 ਗਿਏਕਨ ਮਕਲਿ ਪਤਰ ਤਾਗੇ ॥੧॥ ਜੇਹਿ ਹੋਰੇ ਸੁਹੇ ਹਿਨ ਆਨਾ ॥ ਕਹਿ ਕਬੀਰ ਰਾਮ ਨਾਮ
 ਪਛਨਾ ॥੨॥੩੭॥ **ਗੁਰੂ** ॥ ਭੀਭੀ ਸੰਗਿ ਭੀ ॥ ਰੋਜੀ ਅਨਿਲਾ ਜਲਾ ਜਤੁ ਹਿਨਾ ॥੧॥
 ਰਿਤ ਜਿ ਕਤਕਾ ਪੁਕੇ ਜਾਹੀ ॥੧॥ **ਗੁਰੂ** ॥ ਜਾ ਕੋ ਨ ਕੁਰੁ ਉਚਾਹੇ ਈ ॥ ਸੇਜ ਨੁਪਰ ਘਰਿ
 ਜਾਤਿ ਸੇਈ ॥੧॥ ਸੇਸਾਹਿ ਬਹਿ ਆਭ ਮੁਗਿ ॥ ਸਦਾ ਸੰਗਿ ਨ ਹੋਹਿ ਦੁਗਿ ॥੨॥
 ਕਵਲਾ ਚਰਨ ਸਰਨ ਪੈ ਜਾ ਕੇ ॥ ਕੁਪ ਜਨ ਕਾ ਨਹੀ ਪੁਰਤਾ ਕੇ ॥੩॥ ਸਭ ਕਉ ਕਹੈ ਜਾ
 ਸੁਕੀ ਬਾਤਾ ॥ ਸੇਸਿ ਮੁਖਿ ਨਿਜ ਪਤਿ ਦੇਦਾਤਾ ॥੪॥ ਕਹੈ ਕਬੀਰੁ ॥ ਪੁਰਨ ਜਸੇਈ ॥ ਜਾ
 ਕੋਹਿ ਰੈ ਅਵਰੁ ਨ ਹੋਈ ॥੫॥੩੮॥ **ਗੁਰੂ** ॥ ਕਉਨੈ ਕਉ ਪਤਿ ਤਾ ਕੋ ਕਾ ॥ ਕਉਨੈ
 ਕੋ ਦੇਇ ਸਤ ਪਾ ॥੧॥ ਹਰਿ ਠਗ ਜਗ ਕਉ ਠਗੁ ਉਗਲਾਈ ॥ ਹਰਿ ਕੋ ਬਿਓਗ ਕੈ ਸੇਜੀ
 ਵਉ ਮੇਰੀ ਸਈ ॥੧॥ **ਗੁਰੂ** ॥ ਕਉਨੈ ਕਉ ਪੁਰਖ ਕਉਨ ਕੀਨਾ ॥ ਇਅਤ ਤਲੇ ਹੁਸਰੀ
 ਰਬਿ ਚਾਗੀ ॥੨॥ ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥ ਗਈ ਠਗੁ ਉਗਿ ਠਗੁ ਪਾਹਿ
 ਚਾਨਿਆ ॥੩॥੩੯॥ **ਗੁਰੂ** ॥ ਭੀਗੁ ਅਰੇਗੀ ॥ ਅਥੈ ਮਕਉ ਭਏ ਰਾਜਾ ਰਾਮ ਸਾਹਈ ॥ ਜ
 ਨ ਮਸਨ ਕਟਿ ਪਰਮ ਗਤਿ ਪਈ ॥੧॥ **ਗੁਰੂ** ॥ ਸਾਧੁ ਸੰਗਤਿ ਦੀਓ ਭਲਾਇਆ ॥ ਪੰਚ
 ਦੂਤ ਤੇ ਲੀਓ ਭਡਾਇਆ ॥ ਅੰਮ੍ਰਿਤ ਨ ਮੁਖ ਪਉ ਜਮੁ ਮਸਨਾ ॥ ਅਮੋਲ ਦਾ ਸੁਕਰਿ ਲੀਨੈ
 ਅਪਨਾ ॥੧॥ ਸਤਿਗੁਰ ਕੀ ਨੇਪਰਉ ਪਕਾਰਾ ॥ ਕਾਛਿ ਲੀਨਾ ਸਾਗਰ ਸੰਸਾਰਾ ॥ ਚਰਨ ਕਮ
 ਲ ਸਿਉ ਲਾਗੀ ਪ੍ਰੀਤਾ ॥ ਗੋਬਿੰਦ ਬਸੈ ਨਿਤਾ ਨਿਤ ਚੀਤਾ ॥੨॥ ਮਾਇਆ ਤਪਤਿ ਬੁਝਿਅ
 ਅੰਗਿ ਆਗਾ ਮਨਿ ਸੰਤੋਖੁ ਨ ਮੁਅਧਾਰਾ ॥ ਜਲਿ ਬਲਿ ਪੂਰਿ ਹੋ ਪ੍ਰਭੁ ਸੁਆਮੀ ॥ ਜਤਪੇ
 ਖਉ ਤਤ ਅੰਤ ਰਜਾ ਮੀ ॥੩॥ ਅਪਨੀ ਭਗਤਿ ਆਪਹੀ ਝਿੜੀ ॥ ਪ੍ਰਗਥਿ ਲਿਖਤੁ
 ਮਿਲਿਆ ਮੇਰੇ ਭਈ ॥ ਜਿਸੁ ਕ੍ਰਿਪਾ ਕਰਤਿ ਸੁਪਨ ਕਾ ਜਾ ॥ ਕਬੀਰ ਕੈ ਸੁਆਮੀ ਗਰੀ
 ਬਨਿਵਾਜਾ ॥੪॥੪੦॥ **ਗੁਰੂ** ॥ ਜਲੈ ਹੋ ਸੁਤ ਕੁਥਲਾ ॥ ਹੋ ਸੁਤ ਕੁਥਲਾ ਪਤਹੋ
 ਈ ॥ ਜਨ ਮੈ ਸੁਤ ਕੁਮੁਏ ਫੁਨਿ ਸੁਤ ਕੁਸੁ ਭਕ ਪਰ ਜਾ ਬਿਗਈ ॥੧॥ ਕੁਹੇ ਪੰਡੀਆ ਕ
 ਉਨ ਪਵਿਤਾ ॥ ਐਸਾ ਗਿਆਨੁ ਜਪਹੁ ਮੇਰੀ ਤਾ ॥੧॥ **ਗੁਰੂ** ॥ ਨੈਨ ਹੁਸਤ ਕੁਥੈ ਨ ਹੁਸ
 ਤ ਕੁਸਤ ਕੁਸਵਨੀ ਹੋਈ ॥ ਉਠਤ ਬੈਠਤ ਸੁਤ ਕੁਲਾ ॥ ਸੁਤ ਕੁਪਾਵੈ ਗੇਸੇਈ ॥੨॥ ਛਾ
 ਸਨ ਬਿਧਿ ਸਭ ਕਉ ਜਾਨੈ ਛੁਟਨ ਕੀ ਇਕ ਕਈ ॥ ਕਹੁ ਕਬੀਰਾ ॥ ਮਰਿਏ ਬੀਚਾਰੈ ਸੁਤ
 ਭੁਝਿ ਨ ਹੋਈ ॥੩॥੪੧॥ **ਗੁਰੂ** ॥ ਛਾਗਾ ਏਕੁ ਨਿਬੇਹੁ ਹਾਮਾ ॥ ਜਉ ਤਮ ਅਪਨਾ
 ਨਿਉਕਮ ॥੧॥ **ਗੁਰੂ** ॥ ਇਹੁ ਮਨ ਭਾਭਿ ਜਾ ਸਿਉ ਮਨੁ ਮਾਨਿਆ ॥ ਰਾਮੁ ਭਕੈ
 ਮਹਿ ਜਾਨਿਆ ॥੧॥ ਬ੍ਰਹਮ ਭਾਭਿ ਜਾ ਸੁਉ ਪਾਇਆ ॥ ਬੇਦ ਬਡਾ ਕਿ ਜਤਾ ਤੇ

੨੧

ਇਆ॥੨॥ਕਹਿਕਬੀਰਉਭਇਆਉਦਾਸਾ॥ਤੀਰਥੁਭਾਕਿਹਰਿਕਾਦਸਾ॥
 ॥੩॥੪੨॥ਗਉੜੀਚੜੀ॥ਦੇਖੋਭਈਗਿਆਨੀਕੀਆਈਅੰਧੀ॥ਸਭੇਉਭਾਨੀਭੁ
 ਮਕੀਟੀਹੈਨਮਾਇਆਥਾਪੀ॥੧॥੧੦੦ਉ॥ਦੁਖਿਤੈਰੀਦੁਇਥੁਨਿਗਿਰਨੀਮੇ
 ਹਥਲੇਭਟਾ॥ਤਿਸਨਛਨਿਪਗਿਪਰਿਦੁਮਤਿਭੰਡਾਭੁਟਾ॥੧॥ਅਧੀ
 ਪਾਛੈਜੋਜਲੁਥਮੈਤਿਤਰਾਜਨੁਭੀਨਾ॥ਕਹਿਕਬੀਰਮਨਿਭਇਆਪ੍ਰਗਾਸਾਉਦੇ
 ਭਨੁਜਥਾਚੀਨ॥੨॥੪੩॥ਗਉੜੀਚੜੀ॥ਐਸੇਲੇਗਨਿਸਿਉਕਿਆਕਹੀਐ
 ਜੋਪ੍ਰਭਕੀਏਭਗਤਿਤਬਾਹਾਤਿਤਸਦਾਭਰੇਨਹੀਐ॥੧॥੧੦੦ਉ॥ਹਰਿ
 ਜਸੁਸੁਨਹਿਨਹਿਗੁਨਗਾਵਹਿ॥ਥਾਤਨਹੀਅਸਮਾਨਗਿਗਾਵਹਿ॥੧॥ਅਪਿਨ
 ਦੇਹਿਚੁਭੁਭਿਪਾਨੀ॥ਤਿਨਿਦਹਿਜਿਹਗੰਗਾਨੀ॥੨॥ਥੈਠਤਉਠਤਕੁਟਿਲ
 ਤਾਰਾਹਿ॥ਆਪੁਗਏਅਉਰਨਹੀਘਾਲਹਿ॥੩॥ਛਾਡਿਕੁਰਹਚਾਅਨਜਨ
 ਹਿ॥ਥੁਮਾਹੁਕੇਕਹਿਠਿਮਨਹਿ॥੪॥ਆਪਿਗਏਅਉਰਨਹੀਖੇਵਹਿ॥ਅੰਗਿ
 ਲਗਾਇਮੰਦਰਮੈਸੇਵਹਿ॥੫॥ਅਵਰਨਸਤਾਪਹਿਕਨੇ॥ਤਿਨਕੁਏਖ
 ਕਬੀਰਲਾਜੇਨੇ॥੬॥੪੪॥ਗਉੜੀਪੁਰਖੀ॥ਜੀਵਤਪਤਰਮਨੈਕਉਮੁਏ
 ਸਿਰਧਕਰਾਹੀ॥ਪਿਤਰਭੀਥਪੁਰੇਕਉਪਵਹਿਕਉਆਕੁਰਖਾਹੀ॥੧॥ਅ
 ਕਉਕੁਸਲੁਥਤਵਹੇਈ॥ਕੁਸਲੁਕੁਸਲੁਕਰੇਜਗੁਥਿਨਮੈਕੁਸਲੁਭੀਕੈਸੇ
 ਈ॥੧॥੧੦੦ਉ॥ਮਾਟੀਕੇਕਹਿਦੇਵੀਦੇਵਾਤਿਸੁਆਗੈਜੀਉਦੇਹੀ॥ਐਸੇਪਿਤਰਤੁ
 ਮਾਰੇਕਹੀਅਹਿਅਪਨਕਹਿਆਨਲੇਹੀ॥੨॥ਸਰਜੀਉਕਟਹਿਨਿਗੈਜੀਉਪੁਜਹਿ
 ਅੰਤਕਾਲਕਉਭਗੀ॥ਰਾਮਨਮਕੀਰਤਿਨਹੀਜਾਨੀਭੈਭੁਥੈਸੰਸਾਰੀ॥੩॥ਦੇਵੀ
 ਦੇਵਪੂਜਹਿਭੋਲਹਿਪਰਬ੍ਰਹਮੁਨਹੀਜਾਨਾ॥ਕਹਤਕਬੀਰਅਕਲੁਨਹੀਚੇਤਿਅ
 ਥਿਖਿਆਸਿਉਲਪਟਾਨ॥੪॥੪੫॥ਗਉੜੀਪੁਰਖੀ॥ਜੀਵਤਮੈਰੈਮੈਰੇਭੁਨਿਜੀ
 ਵੈਐਸੇਸੁਨਿਸਮਾਇਆ॥ਅੰਜਨਮਾਹਿਨਿੰਜਨਹੀਐਥਹੁਭਿਨਭਵਜਲਪਾ
 ਇਆ॥੧॥ਮੇਰੇਮਾਐਸਾਖੀਗੁਥਿਲੇਈਐ॥ਗੁਰਮਤਿਮਨੁਆਸਥਿਰੁਥਪੁ
 ਇਨਿਥਿਧਿਅੰਮ੍ਰਿਤਪੀਠੀਐ॥੧॥੧੦੦ਉ॥ਗੁਰਕੈਥਾਣਿਥਜਰਕਲਛੇਦੀਪੁ
 ਗਟਿਆਪਦਪਰਗਸਾ॥ਸਕਤਐਧੇਜੇਦਗੰਭ੍ਰਮੁਚੁਕਾਨਿਹਚਲਾਸਿਵਘਰਿਵ
 ਸਾ॥੨॥ਤਿਨਿਥਿਨੁਥਾਣੈਪਨਖੁਚਛਾਈਐ॥ਇਹੁਜਗੁਥੇਧਿਆਭਾਈ॥ਦਰਹਿਸ
 ਥੁਰੀਪਵਨੁਛਲਾਵੈਡੇਰਿਹੀਲਿਵਲਾਈ॥੩॥ਉਨਮਨਮਨੁਆਸੁਨਿਸਮਾਨੁ
 ਭਵਦੁਰਮਤਿਭਗੀ॥ਕਹੁਕਬੀਰਅਨਭਉਇਕੁਦੇਖਿਆਰਾਮਨਮਾਇਵਲਾਈ॥

੪੪੪੪॥ਗਉੜੀ॥ਉਲਟਤਪਵਨਚਕ੍ਰਪਟਭੇਦੇਸੁਗਤਿਸੁਨਅਨਰਾਗੀ॥ਅ
 ਵੈਨਜਾਇਮੈਨਜੀਵੈਤਸੁਖੇਜੁਥੈਰਾਗੀ॥੧॥ਮੇਰਮਨਿਮਨਹੀਉਲਟਿਸਮਾਨਾ॥
 ਗੁਰਪਰਸਦਿਅਕਲਭਈਅਵਰੇਨਾਤੁਰਥਾਥੇਗਾਨਾ॥੧॥੧੦੦ਉ॥ਨਿਵੈਦੁਰਿ
 ਦੁਰਿਭੁਨਿਨਿਵੈਰੇਜਿਨਿਜੈਸਾਕਰਿਮਾਨਿਆ॥ਅਲਉਤੀਕਜੈਸਭਇਆਥੇਰਾ
 ਜਿਨਿਪੀਆਤਿਨਿਜਾਨਿਆ॥੨॥ਤੇਰੀਨਿਗੁਣਕਥਾਕਾਇਸਿਉਕਹੀਐਐਸਕ
 ਇਥਥੇਕੀ॥ਕਹੁਕਬੀਰਜਿਨਿਦੀਅਪਲੀਤਤਿਨਿਤੈਸੀਛਲਦੇਖੀ॥੩॥੪੬
 ॥ਗਉੜੀ॥ਤਪਾਵਸਸਿੰਧੂਪੁਨਹੀਛਹੀਆਤਉਤਪਤਿਪਰਲਉਨਹੀ॥
 ਜੀਵਨੀਮੁਤਨੁਦੁਖੁਸੁਖਥਿਅਪੈਸੁਨਸਮਾਧਿਦੇਉਤਹਨਹੀ॥੧॥ਸਹਜਕੀਅ
 ਕਥਕਥਹੈਨਰਾਗੀ॥ਤੁਲਿਨਹੀਚਛਾਇਨਮੁਕਾਤੀਹਲੁਕੀਲਗੈਨਭਗੀ॥੧॥
 ੧੦੦ਉ॥ਅਰਧਉਰਧਦੇਉਤਹਨਹੀਗਤਿਨਸੁਤਹਨਹੀ॥ਜਲੁਨਹੀਪਵਨੁਪ
 ਵਕੁਭੁਨਿਨੀਸਤਿਗੁਰਤਾਸਮਾਹੀ॥੨॥ਅਗਮਅਗੈਚੁਰਹੈਨਿੰਤਰਿਗੁਰਕਿ
 ਰਧਤਲਹੀਐ॥ਕਹੁਕਬੀਰਥਲਿਜਾਉਗੁਰਅਪਨੇਸਤਸੰਗਤਿਮਿਲਿਹੀਐ
 ॥੩॥੪੭॥ਗਉੜੀਪੁਰਖੀ॥ਪਾਪੁਪੁਨਦੁਇਥੈਲਥਿਸਾਹੇਪੁਏਪੁਜੀਪਰਗਾ
 ਸਿਥੀ॥ਤਿਸਨਗੁਭਗਪਟਭੀਤਰਿਗਿਨਿਥਿਧਿਟੰਡਥਿਸਾਹਿਥੀ॥੧॥ਐਸਨਇ
 ਕੁਰਮੁਹਮਾ॥ਸਗਲਸੰਸਾਰੁਕੀਥਿਥਨਜਾ॥੧॥੧੦੦ਉ॥ਕਾਮਕ੍ਰਿਪੁਦਇਭਏ
 ਜਗਤੀਮਨਤੰਗਥਟਵਗਾਪੰਚਤਤੁਮਾਲਦਨੁਨਿਥੇਰਿਅਟੰਡਉਤਰਿਥਿ
 ਪਾਸਾ॥੨॥ਕਹਤਕਬੀਰਸੁਨਹੇਰਸੰਤਹਅਥਐਸੀਥਨਿਆਈ॥ਘਾਟੀਚਛ
 ਤਥੈਲੁਇਕੁਥਾਚਲੇਗਨਿਛਿਟਕਾਈ॥੩॥੪੮॥ਗਉੜੀਥੈਰਾਗੀ॥ਪੇਦ
 ਕਛੇਦਿਨਚਾਰਿਸਾਹੁਰੇਜੇਜਾਣਾ॥ਅਧੋਲਕੁਨਜਾਣਈਮੁਰਖੁਇਆਣਾ॥੧॥
 ਕੁਠੰਡੀਆਥਧੇਪਨਖੜੀ॥ਪਾਪੁਧਰਿਆਏਮੁਕਲਾਉਆਏ॥੧॥੧੦੦ਉ॥ਥਿ
 ਹਜਿਦਿਸੈਥੁਹੜੀਕਉਨਲਾਜਵਹੀ॥ਲਾਜਘੜੀਸਿਉਦੁਟਿਪੜੀਉਠਚਲੀ
 ਪਨਿਹੀ॥੨॥ਸਾਹਿਬੁਹਇਦਇਆਲੁਕ੍ਰਿਪਕਰੇਅਪਨਕਰਜਸਵਗੇ॥ਤਸੇ
 ਰਗਣਿਜਾਣੀਐਗੁਰਸਥਦੁਥੀਚਰੇ॥੩॥ਕਿਰਤਕੀਥਾਪੀਸਭਛਿਰੇਦੇਖਉਥੀ
 ਚਗੀ॥ਇਸਨੇਕਿਆਆਖੀਐਕਿਆਕਰੇਵਿਚਰੀ॥੪॥ਭਈਨਿਰਾਸੀਉਠਿਚਲੀ
 ਚਿਤਥਿਪਿਨਪੀਗਾ॥ਹਰਿਕੀਚਰਣੀਲਾਗਿਹੁਭੁਜਸਰਣਕਬੀਰਾ॥੫॥੫੦॥
 ਗਉੜੀਪੁਰਖੀ॥ਜੋਗੀਕਹਹਿਜੋਗੁਭਲਮੀਠਾ॥ਅਵਰਨੁਜਾਣਾਈ॥ਗੁਡਿਤ
 ਪੰਡਿਤਕੈਸਥਚੇਏਇਕਹਹਿਸਿਧਿਪਈ॥੧॥ਹਰਿਥਿਨੁਭਗਿਮਭੁਲਾਨੇਅਪਾ

ਜਲਤਅੰਭਥਿਮਨਪਾਵਤਕਮਬੰਧਨਭਉਭਾਗਾ॥੩॥ਕਪੈਕਬੀਰਮਰ
 ਨਕੇਮਤੇਹਿਰਦੇਖਿਬੀਰਗੀਤਮਪਹਿਲਾਖਕੇਇਆਸੁਹਸਤੀਹਮਘਰਿ
 ਏਕਮੁਰਗੀ॥੪॥੫੮॥ਗਉੜੀਮਾਲਵਾ॥ਜਿਉਪ੍ਰਕੇਰਕਮੁਸਦਚਨਕੀਲੁ
 ਥਿਪਨਤਿਅਗਰਇਥੀ॥ਜੇਜੇਕਰਮਕੀਏਲਾਚਸਿਉਤੋਡਿਗਿਗਹਿਪ
 ਹਿਥੀ॥੧॥ਭਗਤਿਬਿਨੁਥਿਰਥੇਜਨਮੁਗਇਥੀ॥ਸਾਧਸੰਤਭਗਵਾਨਭਜਨਥਿ
 ਨੁਕੀਨਸਚਰਹਿਥੀ॥੧॥੧੦੫॥ਜਿਉਉਦਿਆਨਕੁਸਮਪਗਫੁਲਤਕਿਨਪਿਨ
 ਘੁਉਲਾਇਥੀ॥ਤੈਸੇਭ੍ਰਮਤਅਨੇਕਜੇਨਿਮਹਿਫਿਗਿਫਿਕਾਲਹਇਥੀ॥੨॥ਇ
 ਅਪਨਜੇਥਨਅਸੁਤਦਰਾਪੇਥਨਕਉਚੁਰਇਥੀ॥ਤਿਨਹੀਮਾਹਿਅਟਕਿਜੇਥੁ
 ਭਇਥੀਪੇਰਿਲਾਇਥੀ॥੩॥ਅਉਧਅਨਲਤਨੁਤਿਨੇਕੇਮੰਦੁਰਚਹੁਦਿਸਠਲੁ
 ਇਥੀਕਹਿਕਬੀਰਭੈਸਾਗਤਰਨਕਉਮੈਸਤਿਗੁਰਉਟਲਾਇਥੀ॥੪॥੫੯॥
 ਗਉੜੀਰਤੀ॥ਪਾਨੀਮੈਲਾਮਾਟੀਗੇਗੀ॥ਇਸਮਾਟੀਕੀਪੁਤਰੀਜੇਗੀ॥੧॥ਮੈਨਹੀ
 ਕਛੁਆਪਿਨੇਮੇਗਾਤਨੁਪੁਨਸਭੁਮੁਗੀਬੰਦਤੋਗਾ॥੧॥੧੦੬॥ਇਸਮਾਟੀਮਹਿ
 ਪਵਨੁਸਮਾਇਆ॥ਫੁਠਾਪਹੰਪੁਜੇਗਿਚਲਾਇਆ॥੨॥ਕਿਨਹੀਲਾਖਪਾਚਕੀਜੇ
 ਗੀ॥ਅੰਤਕੀਥਾਗਗਰੀਅਫੇਰੀ॥੩॥ਕਹਿਕਬੀਰਇਕਨੀਵਉਸਾਗੀ॥ਥਿਨਮਹਿ
 ਬਿਨਸਿਜਾਇਅਹੰਕਰੀ॥੪॥੬੦॥ਗਉੜੀਗੁਆਰੇਗੀ॥ਨਾਮਜਪਉਜੀਅਐ
 ਐਸੋਧੂਪੁਲਾਦਜਪਿਓਹਿਜੈਸੇ॥੧॥ਦੀਨਦਇਆਲਭਰੇਸੇਤੋਗਾਸੁ
 ਪਰਵਾਰਭਇਆਬੇਛੇ॥੧॥੧੦੭॥ਜਾਤਿਸੁਭਵੈਤਹੁਕਮੁਮਨਵੈ॥ਇਸੁ
 ਬੇਛੇਕਉਪਹਿਲਾਘਵੈ॥੨॥ਗੁਰਪਗਸਾਦਿਐਸੀਬੁਧਿਸਮਾਨੀ॥ਚੁਕਿਗਈ
 ਫਿਰਿਆਵਨਜਾਨੀ॥੩॥ਕਹੁਕਬੀਰਭਜੁਸਾਰੰਗਪਾਨੀ॥ਉਰਵਾਹਿਪਾਗਿਸਭਿ
 ਏਕੇਦਾਨੀ॥੪॥੬੧॥ਗਉੜੀ॥ਜੇਨਿਫਡਿਭਿਉਜਗਮਹਿਆਇਥੀਲਾਗ
 ਤਪਵਨਖਸਮੁਥਿਸਗਇਥੀ॥੧॥ਜੀਅਹਾਰੰਕਿਗੁਨਗਉ॥੧॥੧੦੮॥ਗਰ
 ਭਜੇਨਿਮਹਿਉਰਧਤਪੁਕਰਤਾ॥ਤਉਜਠਰਾਅਗਨਮਹਿਰਤਾ॥੨॥ਲਾਖਚ
 ਉਗਸੀਯੋਜਿਭ੍ਰਮਾਇਥੀ॥ਅਬਕੇਛੁਟਕੇਠਉਗਨਠਾਇਥੀ॥੩॥ਕਹੁਕਬੀਰਭ
 ਜੁਸਾਰੰਗਪਾਨੀ॥ਆਵਤਦੀਸੈਜਾਤਿਜਾਨੀ॥੪॥੬੨॥ਗਉੜੀਪੂਰਬੀ॥
 ਸੁਗਥਾਸਨਥਾਛੀਐਭਥੀਐਨਗਕਿਵਾਸੁ॥ਹਿਨਹੈਸੋਹੈਯੈਮਨਹਿਨਕੀਜੈ
 ਆਸਾ॥੧॥ਗਮਈਅਗੁਨਗਈਐ॥ਜਾਤੇਪਈਐਪੁਰਮਨਿਧਨਾ॥੧॥੧੦੯॥
 ਕਿਆਜਪੁਕਿਆਤਪੁਸੰਜਮੇਕਿਆਬਗਤੁਕਿਆਇਸਨਾਨਾ॥ਜਬਲਗੁਗ

ਤਿਨਜੀਐਭਉਭਗਤਿਭਗਵਾਨ॥੨॥ਸੰਪੈਦੇਖਿਨਹਰਖੀਐਬਿਪਤਿਦੇਖੁ
 ਨਹੀ॥ਜਿਉਸੰਪੈਤਿਉਬਿਪਤਿਹੈਬਿਪਿਨਹਰਿਅਸੁਹਇ॥੩॥ਕਹਿਕਬੀ
 ਰੁਥਾਥਾਨਿਆਸੰਤਨਹਿਦੈਮਛਾਗਿਸਵਕਸੇਸਵਭਭੇਜਿਹਿਪਾਇਥ
 ਸਿਥਿਮੁਰਗ॥੪॥੬੩॥ਗਉੜੀਬੈਰਾਗਣੀ॥ਗਮਨਤੋਰੇਕਨਹਿਖਿਚਿਲਾਇ
 ਜਿਨਿਭਾਗੁ॥ਥਿਰਖਿਥਸੇਰਪੀਖਕਤੋਸੇਇਹੁਸੰਸਾਰੁ॥੧॥ਗਮਰਸੁਪੀਅਰ
 ਜਿਹਰਸਾਬਿਸਰਗਏਰਸਅਉਗ॥੧॥੧੧੦॥ਅਉਗਮੁਏਕਿਅਰੁਈਐ
 ਜਉਆਪਾਥਿਗੁਨਹਾਇ॥ਜਿਉਪਜੈਸੇਥਿਨਸਿਪੈਦੁਖਕਹਿਰੇਵੈਬਲਾਇ
 ॥੨॥ਜਹਕੀਉਪਜੀਤਹਰਚੀਪੀਵਤਮਰਦਨਲਾਗਾ॥ਕਹਿਕਬੀਰਭਿਤ
 ਰੇਤਿਆਰਾਮਸਿਮਹਿਬੈਰਾਗ॥੪॥੬੪॥ਗਉੜੀਪੂਰਬੀ॥ਪ੍ਰਥਨਿਹਾਰੈਰਾਮ
 ਨੇਲੇਚਨਭਗੀਲਉਸਾਸਾ॥ਉਗਨਭੀਜੈਪਗੁਨਾਖਿਸੈਹਰਿਰਸਨਕੀਆਸਾ॥੧॥
 ਉਛੁਪਨਕਾਰਗੇ॥ਬੇਗਮਿਲੀਜੈਅਪਨੇਰਾਮਾਖਿਅਰੇ॥੧॥੧੧੧॥ਕਹਿਕਬੀ
 ਰਜੀਵਨਖਰਕਰਦਿਹਰਿਕੀਭਗਤਿਕਰੀਜੈ॥ਏਕਅਧੁਨਾਮੁਨਗਇਨੁਰਸਨਾ
 ਰਮੁਰਵੀਜੈ॥੨॥੬੫॥ਗਉੜੀ॥ਆਸਪਾਸਘਨੁਤਰਸੀਕਾਬਿਰਵਾਮਾਛਿਥਾ
 ਨਰਸਗਉਗੇ॥ਉਆਕਾਸੁਰੂਪਦੇਖਿਸੇਹੀਗੁਆਗਨਿਮੇਕਉਛੇਡਿਨਾਉਨਜਾਹੁ
 ਰੇ॥੧॥ਤੇਹਿਚਰਨਮਨੁਲਾਗੇਸਾਰੰਗਧਾਗਿਸਿਮਿਲੈਜੇਬਭਭਗੇ॥੧॥੧੧੨॥
 ਬਿਦੁਬਨਮਨਹਰਨਮਨੇਹਰਕ੍ਰਿਸਨਚਰਾਵਤਗਉਗੇ॥ਜਾਕਠਾਕੁਰਤੁਹੀਸਾ
 ਰੰਗਪਰਮਹਿਕਬੀਰਨਉਗੇ॥੨॥੬੬॥ਗਉੜੀ॥ਬਿਮਲਾਥਸਤ੍ਰਕੋਰੋਪਹਿਰੇ
 ਕਿਆਬਨਮਧੇਥਾਸਾ॥ਕਹਾਭਇਆਨਰਦਵਧੇਖੋ॥ਕਿਆਜਲਿਥੇਗਿਥਿਗਿਆ
 ਤਾ॥੧॥ਜੀਅਰੇਜਾਹਿਗਾਮੈਜਾਨਾ॥ਅਥਿਗਤਸਮਝੁਇਆਨਾ॥ਜਤਜਤਦੇਖ
 ਉਬਹਿਨਪੇਖਉਸੰਗਿਮਾਇਆਲਪਦਾਨਾ॥੧॥੧੧੩॥ਗਿਆਨੀਪਿਆਨੀਥ
 ਹਉਪਦੇਸੀਇਹੁਜਗੁਸਗਲੇਧੰਧਾ॥ਕਹਿਕਬੀਰਇਕਰਾਮਨਾਮਥਿਨੁਇਆਜ
 ਗੁਮਇਆਐਧਾ॥੨॥੬੭॥ਗਉੜੀਮਾਲਵਾ॥ਮਨੇਛਭਹੁਭਗਮੁਪ੍ਰਗਟਹੋ
 ਇਨਾਚਹੁਇਆਮਾਇਆਕੇਡਾਡਾ॥ਸੁਗਕਿਸਨਮੁਖਗਨਤੇਭਰਪੈਸਤੀਕਿਸਚੈਭ
 ਭੇ॥੧॥ਭਗਮਗਛਾਡਿਹੇਮਨਥਉਗਾਅਥਤਉਜੇਮੇਸਿਪਿਪਈਐਲੀਨੇਥ
 ਸੰਧਉਗਾ॥੧॥੧੧੪॥ਕਾਮ੍ਰਧਮਾਇਆਕੇਲੀਨੇਇਆਬਿਧਿਜਗਤੁਥਿਗੁਤਾ
 ॥ਕਹਿਕਬੀਰਗਜਾਰਾਮੁਨਛਭਉਸਗਲਉਚਤੇਉਚਾ॥੨॥੬੮॥ਗਉੜੀ॥ਫੁ
 ਰਮਨੁਤੇਸਿਰੈਉਪਹਿਫਿਰਿਨਕਰਤਬੀਚਗਾਭੁਧੀਦਗੀਅਤੁਹੀਕਗੀਅਤੁਛੇਤੋ

ਨਿਸਤਰਾ ॥੧॥ ਬੰਦੇ ਬੰਦਗੀ ਇਕਤੀਆਗਾਸਾਹਿਬਰੇ ਸੁਪਰੇਕਿਪਿਆਰੁ ॥੧॥ ਰਾ
 ਭਉ ॥ ਨਾਮੁ ਤੇਰਾ ਅਪੁਰੇ ਮੇਰਾ ਜਿਉ ਭੁਲ ਜਾਈ ਹੈ ਨਾਗਿ ਕਹਿਕੀ ਗੁਲਾਮ ਘਾਇ
 ਕਾਜੀ ਅਇਭਵੈ ਸਾਹਿ ॥੨॥ ੬੫॥ ਗਉੜੀ ਪੁਰਬੀ ॥ ਲਖ ਰੁਭਿ ਮਾਸੀ ਜੀ
 ਅਜੇ ਨਿਮਹਿ ਭੁਮਤੰ ਦੁਬਧ ਕੇਗੇ ॥ ਭਗਤ ਹੋਤਿ ਅਵਤਾਰੁ ਲੀਓ ਭੁਗਬੁਭ
 ਪੁਰ ਕੇਗੇ ॥੧॥ ਤੁਮ ਜੇਕਹਤ ਹਉਨੈ ਦਕੈਨ ਦੁਨੈ ਦੁਸੁਨੈ ਦੁਨੈ ਕੇਗੇ ॥ ਧਰਮਿ ਅਕ
 ਸੁਦਸੈ ਦਿਸਨਾ ਹੀਤ ਬਾਇਹੁ ਨ ਦੁਕਹ ਬੇਗੇ ॥੧॥ ਰਹਾਉ ॥ ਸੰਕਟ ਨਹੀ ਪੈਰੈ ਜੋਨਿ
 ਹੀ ਆਵੈ ਨ ਮੁਨਿ ਰੋਜਨ ਜਾ ਕੇਗੇ ॥ ਕਥੀਰ ਕੋ ਸੁਆਮੀ ਐ ਸੋ ਠਕੁਰ ਜਾ ਕੈ ਮਾਈ ਨ
 ਬਾਪੇਗੇ ॥੧॥ ਗਉੜੀ ਗੁਆਰੇਗੀ ॥ ਨਿੰਦਉ ਨਿੰਦਉ ਮੇ ਕਉ ਲਗੁ ਨਿੰਦਉ ॥ ਨਿ
 ਦਾ ਜਨ ਕਉ ਖਰੀਪਿਆਗੀ ॥ ਨਿੰਦਾ ਬਾਪਿ ਨਿੰਦਾ ਮਹਤਾਗੀ ॥੧॥ ਰਹਾਉ ॥ ਨਿੰਦਉ
 ਤਉ ਬੈਰੋਗਾਈ ਐ ॥ ਨਾਮੁ ਪਦਾਰਥੁ ਮਨਹਿ ਬਸਾਈ ਐ ॥ ਰਿਦੈ ਸੁਪ ਜਉ ਨਿੰਦਾ
 ਹੋਇ ॥ ਹਮੇਕ ਪਰੇ ਨਿੰਦਕੁ ਧੋਇ ॥੧॥ ਨਿੰਦਾ ਕੈ ਸੁਹਮ ਗਾਮੀ ਤੁ ॥ ਨਿੰਦਾ ਕਮਹਿ
 ਮਹਾਤੀਤੁ ॥ ਨਿੰਦਕੁ ਸੋ ਜੋ ਨਿੰਦਾ ਹੋਗਾ ॥ ਹਮਾਜੀ ਵਨੁ ਨਿੰਦਕੁ ਲੈਗੇ ॥੨॥ ਨਿੰਦਾ
 ਮਗੀ ਪੇਸ ਪਿਆਰੁ ॥ ਨਿੰਦਾ ਹਮਾਕੈ ਧਰਮੁ ॥ ਜਨ ਕਥੀਰ ਕਉ ਨਿੰਦਾ ਸਾਗੁ ॥ ਨਿ
 ਕਭੁ ਬਾਹਮ ਉਤਰੇ ਪਾਹਿ ॥੩॥ ੧੧॥ ਗਉੜੀ ਮਾਲਵਾ ॥ ਗਜਾਗਮਤੁ ਐਸਾ ਨਿਰ
 ਭਉਤਨ ਤਰਨਾ ਮਗਇਆ ॥੧॥ ਰਹਾਉ ॥ ਜਬ ਹਮੇ ਹੋਤੇ ਬਤੁ ਮਨਾ ਹੀ ਅਬਤੁ
 ਮਹੁ ਹਮਨਾ ਹੀ ॥ ਅਬ ਹਮਤੁ ਮੇਕਭਉ ਹੋਇ ਕੈ ਬਤੁ ਮਨੁ ਪਤੀ ਆਹੀ ॥੧॥
 ਜਬ ਧੁਧਿ ਹੋਤੇਤ ਬਥਲੁ ਕੈਸਾ ਅਬ ਧੁਧਿ ਬਲੁ ਨ ਖਟਾਈ ॥ ਕਹਿਕੀ ਗੁਧਿ
 ਰਿਲਾਈ ਮੇਗੀ ਧੁਧਿ ਬਦਲੀ ਸਿਧਿ ਪਈ ॥੨॥ ੧੨॥ ਗਉੜੀ ਮਾਲਵਾ ॥ ਖਟੇਨ
 ਕਹਿਕੈ ਠੀਥੀ ਧੁਧਿ ਸੁਤੁ ਅਨੁਪਾਥਿ ਚਿਪਾਈ ॥ ਭੁਜੀ ਕੁਲਾਫੁ ਪ੍ਰਨ ਕਹਿਕੀ ਬੇਕਰ
 ਤਬ ਬਿਨਲਾਈ ॥੧॥ ਅਬ ਮਨਾ ਗਤ ਹੋਰੇ ਭਈ ॥ ਗਠ ਲੁਹੋਇ ਕੈ ਜਨ ਮਗ
 ਵਾਇਓ ਚੇਰੁ ਮੁਸੈ ਘਰੁ ਜਾਈ ॥੧॥ ਰਹਾਉ ॥ ਪੰਚ ਪ੍ਰਭੂ ਆਦਰ ਮਹਿ ਹੋਰੇਤਿ
 ਨਕਾਨ ਹੀਤੀ ਆਗਾ ॥ ਚਿਤਿ ਸੁਚੇਤ ਚਿਤਿ ਹੋਇਹੁ ਤੁਲੈ ਪਗੁ ਸਉ ਜਗਾ ॥੨॥ ਨ
 ਉਪਰੈ ਖਿਨੁ ਕਮਨਿ ਭੁਲੀ ਬਸਤੁ ਅਨੁਪਪਈ ॥ ਕਹਤ ਕਥੀਰ ਨਵੈ ਘਰੁ ਮੁਸੈ
 ਦਸਵੈ ਤਤੁ ਸਮਾਈ ॥੩॥ ੧੩॥ ਗਉੜੀ ॥ ਮਾਈ ਮੇਹਿ ਅਵਰਨ ਜਾਨਿਓ ਆਨੰਨਾ ਸਿ
 ਵ ਸਨਾਦਿ ਜਾ ਸੁਗਨ ਗਵਹਿਤਾ ਸੁਬਸਹਿ ਮੇਰਾ ਪੁਨੰ ॥੧॥ ਰਹਾਉ ॥ ਹਿਰਦੈ
 ਗਾ ਸੁਗਿ ਅਨੁਗੁਰੀ ਮਿਤਗਨ ਮੰਡਲ ਮਹਿ ਆਨੰਨਾ ॥ ਬਿਬੈ ਗਭੈ ਬਧਨ ਭਗ
 ਮਨਿ ਨਿਯਾਹਿ ਸੁਖਾਨੰ ॥੧॥ ਏਕ ਸੁਮਤਿ ਗਤਿ ਜਨਿ ਮਨਿ ਪ੍ਰਭੂ ਸੁਗਮਨ ਹਿਨ

ਨਨਾ ॥ ਚੰਦਨ ਬਸੁ ਭਏ ਮਨ ਬਾਸਨ ਤਿਆਗਿ ਪਟਿਓ ਅਭਿਮਾਨਾ ॥੨॥ ਜੇਜਨਗ
 ਇਧਿ ਆਇਜ ਸੁਠਕੁਰਤਾ ਸੁਪ੍ਰਭੁ ਪੈਥਾਨਾ ॥ ਤਿਹ ਬਡਭਾਗ ਬਸਿਓ ਮਨਿ ਜਾ ਕੈ
 ਕਰਮ ਪ੍ਰਾਨ ਮਥਾਨਾ ॥੩॥ ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾ
 ਨਨਾ ॥ ਕਹਿਕੀ ਗੁਰੁ ਭੇਟ ਮਹਾ ਸੁਖ ਭੁਮਤ ਹੋ ਮਨੁ ਮਾਨਨਾ ॥੪॥ ੧੪॥

ਗਉੜੀ ਬਾਵਨ ਅਖਰੀ ਸ੍ਰੀ ਕਥੀਰ ਜੀਉ ॥ ੧॥ ਸਤਿਗੁਰੁ ਪ੍ਰਸਾਦਿ
 ਬਾਵਨ ਅਛਰੇ ਕੈ ਸਭੁ ਕਛੁ ਇਹੀ ਮਾਹਿ ॥ ਏਅਖਰੀ ਖਰਿ ਜਾਹਿ ਓਇ ਅ
 ਖਰਿ ਨ ਮਹਿ ਨਾਹਿ ॥੧॥ ਜਹ ਬੋਲਾਤਤ ਅਛਰ ਆਵਾ ॥ ਜਹ ਅਬੋਲਾਤਤ ਮ
 ਨੁ ਰਹਾਵਾ ॥ ਬੋਲਾ ਅਬੋਲਾ ਮਧਿ ਪੈਸੇਈ ॥ ਜਸੁ ਓਹੁ ਪੈਤ ਸਲਾਖੈ ਨ ਕਈ ॥੨॥
 ਅਲਹ ਲਹਉ ਤਉ ਕਿ ਆਕਹਉ ਕਹਉ ਤਉ ਕਿ ਪਕਾਗਾ ॥ ਬਟਨ ਬੀਜਿ ਮਹਿ ਗਵ
 ਰਿਓ ਜਿ ਕੋਤੀ ਨਿਲੈ ਕਥਿ ਸਥਾਗਾ ॥੩॥ ਅਲਹ ਲਹਉ ਤਉ ਭੈ ਕਛੁ ਕਛੁ ਪਾਇ
 ਓਰਿ ॥ ਉਲਟ ਭੇਰ ਮਨੁ ਬਿਓਓ ਪਾਇਓ ਅਭੰਗ ਅਛੇਰ ॥੪॥ ਤੁਰਕਤੀ ਕ
 ਤਜੀ ਐਹਿ ਦੁਬੇਰ ਪੁਗਨਾ ॥ ਮਨ ਸਮਝਾਵਨ ਕਰਨੈ ਕਛੁ ਅਕਪਤੀ ਐਗਿ ਆਨ
 ॥੫॥ ਓਐ ਕਾਗਾਦ ਮੇਜਾਨਾ ॥ ਲਿਖਿ ਅਗੁਮੈ ਤੈਤ ਹਿਨ ਮਾਨਾ ॥ ਓਐ ਕਾਗਲਾਖੈ ਜਉ ਕੈ
 ਈ ॥ ਸੇਈ ਲਾਖਿ ਮੇਟਣਾ ਨਹੋਈ ॥੬॥ ਕਕਾ ਕਿਹੈ ਕਮਲਾ ਮਹਿ ਪਾਵਾ ॥ ਸਸਿ ਬਿ
 ਗਸਿ ਸੰਪਟਨ ਹੀ ਆਵਾ ॥ ਅਗੁਜੇਤ ਹੁਕੁ ਸਮਗੁ ਪਾਵਾ ॥ ਅਕਹ ਕਾਹਿਕਾ ਸਮ
 ਝਵਾ ॥੭॥ ਖਖਾਇ ਪੈਖਿ ਮਨ ਆਵਾ ॥ ਖੋਛਿ ਛਾਡਿ ਨਹ ਦਿਸ ਪਾਵਾ ॥ ਖਸਮਹਿ
 ਜਾਇ ਖਿਮਾ ਕਹਿ ਗੈ ॥ ਤਉ ਹੋਇ ਨਿਖਉ ਅਖੈ ਪਦਲਾਪੈ ॥੮॥ ਗਗਗੁਰੈ ਬਚਨ
 ਪਛਾਨਾ ॥ ਦੁਜੀ ਬਾਤਨ ਪਰਈ ਕਾਨਾ ॥ ਗੈਰੇ ਬਿਹੰਗ ਮਕਤ ਹਿਨ ਜਾਈ ॥ ਅਗਹ ਗੈ
 ਗਹਿਗਨ ਰਹਾਈ ॥੯॥ ਘਘਾਘਟਿ ਘਟਿ ਨਿਸੈ ਸੈਈ ॥ ਘਟ ਛੁਟੈ ਘਟਿ ਕਥ
 ਹਿਨਹੋਈ ॥ ਤਾਘਟ ਮਾਹਿ ਘਟੁ ਜਉ ਪਾਵਾ ॥ ਸਿਘਟੁ ਛਾਡਿ ਅਵਘਟ ਕਤ ਪਾਵਾ
 ॥੧੦॥ ਛੰਛਾਨਿ ਗੁਹਿ ਸਨੇਹੁ ਕਹਿ ਨਿਵੰਗੁ ਸੈਦਹਾ ॥ ਨਹੀ ਦੇਖਿਨ ਭਾਜੀ ਐ ਪਰਮ ਸਿਆ
 ਨ ਪਰੇਹਿ ॥੧੧॥ ਚਚਾਗਚਿਤ ਚਿਤ ਪੈਭਗੀ ॥ ਤਜਿ ਚਿਤੈ ਚਿਤ ਹੁਚਿਤ ਕਰੀ ॥ ਚਿਤ
 ਬਚਿਤ ਏਹੈ ਅਵਛੇਰਾ ॥ ਤਜਿ ਚਿਤੈ ਚਿਤੁ ਗਾਖਿ ਚਿਤੈ ਗਾ ॥੧੨॥ ਛਛਾਇ ਪੈਛ
 ਤਪਤਿ ਪਾਸਾ ॥ ਛਕਿ ਕਿਨਹੁ ਛਾਡਿ ਕਿਨ ਆਸਾ ॥ ਗੇਮਨ ਮੈਤਉ ਛਿਨ ਛਿਨ ਸਮਝਾ

ਵਾ। ਤਹਿਓ ਭਿਕਤ ਅਪੁ ਬੰਧ ਵਾ ॥੧੩॥ ਜਾਜਾ ਉਤਨੀ ਵਤ ਜਾ ਵੈ ॥ ਜੋ ਬ
ਨ ਜਾ ਰਿਜਾ ਤਿਸੇ ਪਾਵੈ ॥ ਅਸ ਜਾ ਪਸ ਜਾ ਰਿਜਾ ਜਾ ਬਹੈ ॥ ਤਬ ਜਾ ਜੋ ਤਿਉ ਜਾ
ਰੁਉ ਲੈ ॥੧੪॥ ਛੁਛੁ ਉਗ੍ਰਿਸੁ ਗ੍ਰਿਣ ਨੀ ਜਾਨਾ ॥ ਗਹਿਓ ਛੁਛੁ ਕਿਨਾ ਪੀਰ ਵਨ
॥ ਕਤ ਛੁਛੁ ਛੁਛੁ ਅਵਰਨ ਸਮਾਣ ਵਾ ॥ ਛੁਛੁ ਗੁਰੀਏ ਛੁਛੁ ਗੁਰੀ ਪਾਵਾ ॥੧੫॥ ਵ
ਵਾ ਨਿਕਟਿ ਜਾਪਟਿ ਗਹਿਓ ਦੁਰਿਕਾਤ ਜਿਜਾ ॥ ਜਾ ਕਾ ਗਣਿ ਜਗੁ ਛੁਛੁ ਛਿਅਉ
ਨੇਰ ਉਪਾਇਓ ਤਹਿ ॥੧੬॥ ਟਟਾ ਬਿਕਟ ਪਟਾ ਪਟ ਮਾਹੀ ॥ ਖੋਲਿ ਕਪਟ ਮਹ
ਲਿ ਕਿਨ ਜਾਹੀ ॥ ਦੇਖਿ ਅਟਲਾਟ ਲਿਕਤ ਪਿਨ ਜਾਵਾ ॥ ਗੋਲ ਪਟਿ ਪਟ ਪਗੁ
ਉਪਾਵਾ ॥੧੭॥ ਠਠਾਇ ਪੈਦੁ ਰਿਠ ਗਨਿ ਗਾ ॥ ਨੀਠਿ ਨੀਠਿ ਮਨੁ ਕੀਆ ਪੀਰਾ ॥ ਜਿਨਿ
ਠਗਿ ਠਗਿ ਅਸਗਲ ਜਗੁ ਛੁਛੁ ਵਾ ॥ ਸੇਠ ਗੁਠ ਗਿਅ ਠਉ ਗਮਨੁ ਆਵਾ ॥੧੮॥ ਡਡ
ਰਉ ਪਜੇ ਡਡ ਜਾਈ ॥ ਤਾ ਡਡ ਮਹਿ ਡਡ ਗਹਿਅ ਸਮਾਈ ॥ ਜਉ ਡਡ ਡਡੈ ਤਫਿ ਡਡ
ਲਾਗੈ ॥ ਨਿਡਰੁ ਪੁਆ ਡਡਉ ਡਡੈ ਭਾਗੈ ॥੧੯॥ ਛਛਾ ਛਿਗਦੁ ਛਹਿਕਤ ਅਨਾ ॥
ਛੁਛਤ ਹੀ ਛਹਿਗੇ ਪਰਨਾ ॥ ਚੜਿ ਸਮੇਰਿ ਛੁਛਿ ਛਿਜ ਬਾਵਾ ॥ ਜਿਹ ਗੁਰੁ ਗਿ
ਓ ਸੁਗਛ ਮਹਿ ਪਾਵਾ ॥੨੦॥ ਟਾਟਾ ਗਣਿ ਟੂਤ ਉਨਹੇ ਨੀ ਕੈਗੈ ॥ ਨਾਨਿ ਵੈਨ ਫੁਨਿ ਸ
ਚਗੈ ॥ ਪੀਜਨ ਮੁਤਾ ਪੀਕੈ ਗੈ ॥ ਮਾਏ ਕਹਿਤ ਜਿਜਾਇ ਪਣੈ ॥੨੧॥ ਤਤ ਅਤ
ਰਤ ਰਿਠ ਨ ਜਾਈ ॥ ਤਨ ਤਿਛ ਵਣ ਮਹਿ ਗਹਿਓ ਸਮਾਈ ॥ ਜਉ ਤਿਛ ਵਣ ਤਨ ਮ
ਹਿ ਸਮਾਵਾ ॥ ਤਉ ਤਤ ਤਤਿ ਤਤਿ ਮਿਲਿਅ ਅਸੁ ਚੁਪਾਵਾ ॥੨੨॥ ਥਥ ਅਥ ਥਥ ਥਥ
ਪਵਾ ॥ ਓਥ ਅਥ ਹਉ ਥਿਰਨ ਗਵਾ ॥ ਥੋਥੈ ਥਲ ਥਲ ਕਮਰੈ ਭੋ ॥ ਬਿਨੁ ਥੀ
ਭਹਮੈ ਦੁਰਥੈ ॥੨੩॥ ਦਦ ਦੇਖਿ ਜੁ ਬਿਨ ਸਨਾਹਾ ॥ ਜਾਸ ਅਦੇਖਿ ਤਸਗਖ
ਬਿਚਗਾ ॥ ਦਸਵੈ ਦੁਆਰਿ ਕੀਜ ਬਦੀ ਜੈ ॥ ਤਉ ਦਇਆ ਲੋਕ ਦਸਨੁ ਕੀਜੈ
॥੨੪॥ ਧਧ ਅਧ ਪਹਿਉ ਰਧ ਪਿਥੇ ਗਾ ॥ ਅਰਧ ਪਹਿਉ ਰਧ ਪਿਥੇ ਸੇਗਾ ॥ ਅਰਧ
ਹਿਛਾ ਭਿਉ ਰਧ ਪਹਿਉ ਆਵਾ ॥ ਤਉ ਅਰਧ ਪਹਿਉ ਰਧ ਪਿਥੇ ਅਸੁ ਚੁਪਾਵਾ ॥੨੫॥
ਨਨਾ ਨਿਸਿਦਿ ਨਿਗਥ ਤੁਜਾਈ ॥ ਨਿਗਥ ਤਨੈ ਨਹੇ ਰਤ ਵਾਈ ॥ ਨਿਗਥ ਤਨਿਗਥ
ਜਬ ਜਾਇ ਪਵਾ ॥ ਤਥ ਲੋਗਿ ਨਿਗਥ ਪਿਥੇ ਮਿਲਾਵਾ ॥੨੬॥ ਪਪ ਅਪ ਪਪ ਪਪ
ਪਵਾ ॥ ਪਪ ਮੇਰਿ ਤਿਸੁ ਪਪ ਰਚੁ ਲਾਵਾ ॥ ਪਪ ਰਚੁਇ ਟੀ ਨਿਗੁ ਕਰਈ ॥ ਪਪ ਪੁ
ਨੈਤਉ ਨਿਗਵਈ ॥੨੭॥ ਫਫਾ ਬਿਨੁ ਫੁਲਾਹਿ ਫੁਲਾਹੇਈ ॥ ਤਾਫਲਾ ਫਲਾਹੇਈ
ਉਕਈ ॥ ਚੁਫਿਨ ਪਰਈ ਫਲਾਹਿ ਚਾਗੈ ॥ ਤਾਫਲਾ ਫਲਾਹੇਈ ਤਾਫਲਾ ॥੨੮॥ ਬਬ
ਬਿਚਹਿ ਬਿਚਮਿਲਾਵਾ ॥ ਬਿਚਹਿ ਬਿਚਨ ਬਿਛੁਰਨ ਪਵਾ ॥ ਬਿਚਹਿ ਉਇ ਬਿਚਹਿ

ਗੈ ॥ ਬਿਚਹਿ ਉਇ ਬਿਚਹਿ ਪਹਿਲੈ ॥੨੯॥ ਭਭਾ ਭੇਰ ਹਿਭੇਰ ਮਿਲਾਵਾ ॥ ਅਥ ਭ
ਉਭਾ ਨਿਭੇਰ ਸਉ ਆਵਾ ॥ ਜੋ ਬਹਿਰਿ ਸੇਭੀਤ ਰਿਜਾ ਨਿਆ ॥ ਭਇਆ ਭੇਦੁ ਭੁਪਤਿ ਪ
ਹਿਚਾਨਿਆ ॥੩੦॥ ਮੀਮ ਮੂਲ ਗਇਆ ਮਨੁ ਮਨੈ ॥ ਮਮਗੀ ਹਉ ਸੁਮਨ ਕਉ ਜਨੈ ॥
ਮਤ ਕੋਈ ਮਨ ਮਿਲਤਾ ਬਿਲਾਮਾਵੈ ॥ ਮਗਨੁ ਭਇਆ ਤੈ ਸੇਸੁ ਚੁਪਾਵੈ ॥੩੧॥ ਮੀਮ
ਮਨ ਸਿਉ ਕਾਜੁ ਪੈ ਮਨ ਸਾਧੇ ਸਿਧਿ ਪੈ ਹਉ ॥ ਮਨ ਹੀ ਮਨ ਸਿਉ ਕੈ ਰੋਕੀ ਗਮਨ ਸਾਮਿ
ਅਨ ਕੋਇ ॥੩੨॥ ਇਹੁ ਮਨੁ ਸਕਤੀ ਇਹੁ ਮਨੁ ਸੀਉ ॥ ਇਹੁ ਮਨੁ ਪੰਚਤਤ ਕੋ ਜੀਉ ॥ ਇ
ਹੁ ਮਨੁ ਲੇਜੈ ਉਨ ਮਨਿ ਗੈ ॥ ਤਉ ਤੀ ਨਿਲੋਕ ਕੀ ਬਤ ਕਰੈ ॥੩੩॥ ਅਯਾਜ ਉਜਾਨ
ਚਿਤ ਉਦੁ ਮਤਿ ਤਨਿ ਕਰਿ ਬਸਿ ਕਾਇਆ ਗਉ ॥ ਗਣਿ ਰੁਪ ਉਤ ਜੈਨ ਹੀ ਸੁਰਉ ਬਰ
ਨਉ ॥੩੪॥ ਗਗਰ ਸੁਨਿ ਗਸੁ ਕਰਿ ਜਾਨਿਆ ਹਉ ॥ ਨਿਗਸੁ ਸੁਗਸੁ ਪਹਿਚਾਨਿਆ ॥ ਇ
ਹਸ ਛਾਭੇ ਉਹੁ ਸੁਆਵਾ ॥ ਉਹੁ ਸੁਪੀਆ ਇਹੁ ਸੁਨੀ ਭਾਵਾ ॥੩੫॥ ਲਲਾਐ
ਸਿਲਿਵ ਮਨੁ ਲਵੈ ॥ ਅਨਤ ਨਜਾਇ ਪਗਮ ਸਚੁ ਪਵੈ ॥ ਅਗੁ ਜਉ ਤਤਾ ਪੈ ਮਲਿਵ
ਲਾਵੈ ॥ ਤਉ ਅਲਹ ਲਾਹੈ ਲਹਿਚਰਨ ਸਮਾਵੈ ॥੩੬॥ ਵਵ ਥਾਥ ਥਾਥ ਥਿਸਨ ਸ
ਮਗਿ ॥ ਬਿਸਨ ਸਮਾਗਿਨ ਆਵੈ ਹਾਗਿ ॥ ਬਲਿ ਬਲਿ ਜੋ ਬਿਸਨ ਤਨਾ ਜਸੁ ਗਵੈ ॥ ਬਿ
ਸਨ ਮੇਲੇ ਸਭ ਹੀ ਸਚੁ ਪਵੈ ॥੩੭॥ ਵਵ ਵਾਹੀ ਜਾਨੀ ਐਵਾ ਜਨੈ ਇਹੁ ਹਉ ॥ ਇਹੁ
ਅਗੁ ਜਉ ਬਾਮਿਲੇ ਤਬ ਮਿਲਤ ਨਜੈ ਨੈਕੇਇ ॥੩੮॥ ਸਸਾ ਸੇਨੀ ਕਾਕਿ ਸੇਧੁ ਪਾਪ
ਪਰਾ ਕੀ ਬਤ ਨਿਰੋਪਹਾ ॥ ਪਟ ਪਗ ਚੈ ਜਉ ਪਜੈ ਭਉ ॥ ਪੁਰਿ ਗਹਿਅ ਤਤ ਤਤਿ
ਵਨ ਗਉ ॥੩੯॥ ਖਖ ਖਖ ਜਿਪੈ ਜੈ ਉਕਈ ॥ ਜੋ ਖਖ ਜੈ ਸੇਧੁ ਹਿਨੇਈ ॥ ਖਖਿ ਖਖਿ
ਜੈ ਕੋਈ ਚਾਗਾ ॥ ਤਉ ਭਵ ਜਲ ਤਰਨ ਲਾਵੈ ਥਾਗਾ ॥੪੦॥ ਸਸਾ ਸੇਈ ਸਪੇਸ ਜਸ
ਵੈਗੈ ਸੇਈ ਸਪੇਸ ਦੇਹ ਨਿਵੈਗੈ ॥ ਅਲਪ ਸੁਖ ਛਾਡਿ ਪਗੁ ਸੁਖੁ ਪਵਾ ॥ ਤਬ ਇਹੁ ਤਿ
ਅਹਿ ਕਤ ਕਰਾਵਾ ॥੪੧॥ ਹਾਹ ਹੋਤ ਹਉ ਨਹੀ ਜਾਨਾ ॥ ਜਬ ਹੀ ਹਉ ਤਬ ਪਿਨੁ ਮਨ
ਹੋਤ ਉਸਹੀਲ ਪੈ ਜਉ ਕਈ ॥ ਤਬ ਓਹੋ ਉਹੁ ਹਉ ਨਹੀ ॥੪੨॥ ਲਿਉ ਲਿਉ ਕਰ
ਤਫਿ ਸਭੇ ਲੋਗਾ ॥ ਤਾ ਕਾ ਗਣਿ ਬਿਅਪੈ ਬਹੁ ਸੇਗਾ ॥ ਲਖ ਮੀ ਬਗਸਿਉ ਜਉ ਲਿਵਲਾ
ਵੈ ॥ ਸੋਗ ਮੈ ਸਤ ਹੀ ਸੁਖੁ ਪਵੈ ॥੪੩॥ ਖਖ ਖਖ ਤਖ ਪਤ ਗਏ ਕੋ ॥ ਖਿਤ ਖਪ
ਤ ਅਜ ਪੁਨ ਹੋਚੇ ॥ ਅਥ ਜਗੁ ਜਾਨਿ ਉਮਨ ਗੈ ॥ ਜਹ ਕਾ ਬਿਛੁਰਤਾ ਬਿਰੁਲਾ
ਹੈ ॥੪੪॥ ਬਵਨ ਅਖਰ ਜੋਰੇ ਆਨਿ ॥ ਸਕਿ ਆਨ ਅਖਰੇ ਕੁਪ ਛਾਨਿ ॥ ਸਤ ਕਾ ਸਬ
ਤੁਕ ਬੀ ਕਹੈ ॥ ਪਤਿਤ ਹਉ ਸੁਅਨ ਭੈਰਹੈ ॥ ਪਤਿਤ ਲੋਗ ਹੋਕੈ ਬਿਉਹਾਗਿ ॥ ਅਨ
ਵਤ ਕਉ ਤਤ ਬੀ ਚਾਗਾ ॥ ਜੈ ਕੈ ਜੀ ਅਜੈ ਸੀ ਬੁਧਿ ਹੋਈ ॥ ਕਹਿ ਕੀ ਗਜੈ ਗਾਸੇਈ ॥੪੫॥੧੧

ਗੁਰੂ ਤੀਰਥੀ ਕਥੀ ਰਜੀਓ ਕੀਆ॥

ੴ ਸਤਿਗੁਰਪਾਸਾਇ

ਸਲੋਕ॥ ਪੰਦਰਹ ਬਿਤੀ ਸਤਵ ਗਾ ਕਹਿ ਕਥੀ ਉਰਵਰਨ ਪਗਾ ਸਾਧਿਕ ਸਿਧ
 ਲਖੈ ਜਿਉ ਭੋਲਿਆ ਪੇਕਰਤ ਆਪੇ ਦੇਉ॥੧॥ ਬਿਤੀ॥ ਅਮਾ ਵਸਮ ਪਿਆਸ ਨਿ
 ਵਾਰਹੁ॥ ਅੰਤਰਜਾਮੀ ਰਮੁ ਸਮਾਹੁ॥ ਜੀਵਤ ਪਾਵਹੁ ਮੇਖਤੁ ਅਗਾ ਅਨਭਉ
 ਸਬਦੁ ਤਤੁ ਨਿਜ ਸਾਹੁ॥੧॥ ਚਰਨ ਕਮਲ ਗੋਬਿੰਦ ਰੰਗੁ ਲਾਗਾ॥ ਸੰਤ ਪ੍ਰਸਾਦਿ
 ਭਏ ਮਨ ਨਿਗਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ॥੧॥ ਰਹਾਉ॥ ਪਰਿਵਰ੍ਹਾ
 ਤਮ ਕਰਹੁ ਬੀਚਗਾ॥ ਘਟ ਮਹਿ ਖੇਲੈ ਅਘਟ ਅਪਗਾ॥ ਕਲਾ ਕਲਾਪਨ ਕਦੇ ਨ ਖਾ
 ਇ॥ ਆਦਿ ਪੁਰਖ ਮਹਿ ਰਹੈ ਸਮਾਇ॥੨॥ ਦੁਤੀਆਂ ਤੁਹ ਕਹਿ ਜਾਨੈ ਅੰਗਾ ਮਾਇਆ
 ਬ੍ਰਹਮ ਮੈ ਸਭ ਸੰਗਾ॥ ਨ ਉਥ ਛੈਨ ਘਟਤ ਜਾਇ॥ ਅਕੁਲ ਨਿਰੰਜਨ ਦੇ ਕੋ ਭਾ
 ਇ॥੩॥ ਤਿਤੀਆਂ ਤੀਨ ਸਮ ਕਹਿ ਲਿਆਵੈ॥ ਆਨਦ ਮੂਲ ਪਰਮ ਪਦੁ ਪਾਵੈ॥
 ਸਾਧ ਸੰਗਤਿ ਉਪਜੈ ਬਿਸ੍ਵਾਸਾ॥ ਬਹੁ ਰਿਭੀ ਤਰਿ ਸਦ ਪ੍ਰਗਾਸ॥੪॥ ਚਉਥੀ ਚਿ
 ਰਲ ਮਨ ਕਉ ਗਹੁ॥ ਕਮ ਕ੍ਰੋਧ ਸੰਗਿ ਕਥਿ ਨ ਬਹੁ॥ ਜਲਾ ਬਲ ਮਹਿ ਅਪਰਿ
 ਆਪਿਆ॥ ਆਪੈ ਜਾਪੁ ਆਪ ਨ ਜਪੁ॥੫॥ ਪੰਚੈ ਪੰਚਤਤ ਬਿਸਥਾਗਾ॥ ਕਨਿਕ ਕਮ
 ਨੀਜੁ ਗਾ ਬਿਉਰਾਗੁ॥ ਪ੍ਰਮੁਖ ਸੁਪੀਵੈ ਕੋਇ॥ ਜਗ ਮਨੁ ਦੁਖੁ ਛੋਹਿ ਨ ਹੋਇ॥੬॥
 ਛਠਿ ਪਦੁ ਚਕ੍ਰ ਦੁਰਿ ਸਧਾਇ॥ ਬਿਨੁ ਪਰਚੈ ਨਹੀ ਬਿਰਾਹੁ॥ ਦੁਬਧ ਮੇਦਿ
 ਖਿਮਾਹਿ ਰਹੁ॥ ਕਰਮ ਧਰਮ ਕੀ ਸੁਲਾਨ ਸਹੁ॥੭॥ ਸਤੈ ਸਤਿ ਕਰਿ ਬਾਚ ਜਾਇ
 ਆਤਮਾ ਮੁਲੇ ਹੁਪਰਵਾਇ॥ ਛੁਟੈ ਸਹਸਾ ਮਿਟਿ ਜਾਇ ਦੁਖਾ॥ ਸੁਨ ਸੋਰਵੀ ਪਦ
 ਹੁ ਸੁਖਾ॥੮॥ ਅਸਟ ਮੀ ਅਸਟ ਪਾਤੁ ਕੀ ਕਾਇਆ॥ ਤਮਹਿ ਅਕਲੁ ਮਹਾ ਨਿਧਿ
 ਇਆ॥ ਗੁਰਗਮ ਗਿਆਨ ਬਤਵੈ ਭੇਦਾ॥ ਉਲਟਾ ਰਹੈ ਅਭੰਗੁ ਅਛੇਦ॥੯॥ ਨ
 ਉਮੀਨ ਵੈਦੁਆਰ ਕਉ ਸਾਧਿਆ॥ ਬਹੁਤੀ ਮਨ ਸਾਧ ਪਹੁ ਧੀ॥ ਲੇਭ ਮੋਹ ਸਭ ਬੀ
 ਸਰਜਾ॥ ਜੁਗੁ ਜੁਗੁ ਜੀਵਹੁ॥ ਅਮੁਠ ਲਖਹੁ॥੧੦॥ ਦਸ ਮੀ ਦਸ ਦਿਸੈ ਸੋਇ ਅੰ
 ਦਾ॥ ਛੁਟੈ ਭਗੁ ਮੀ ਲੈ ਗੋਬਿੰਦਾ॥ ਜੋਤਿ ਸੁਰੂਪੀ ਤਤ ਅਨੁਪਾ॥ ਅਮਲਾਨ ਮਲਾਨ
 ਹਨੀ ਧੁਪੁ॥੧੧॥ ਇਕ ਦਸੀ ਏਕ ਦਿਸਧਾਵੈ॥ ਤਉ ਜੋ ਨੀਸੰਕਟ ਬਹੁ ਹਿਨ ਆਵੈ॥
 ਸੀਤਲ ਨਿਗਮਲ ਭਇਆ ਸਰੀਰਾ॥ ਤੁਰਿ ਬਤਵਤ ਪਾਇਆ ਨੀਰਾ॥੧੨॥ ਬਹੁ
 ਸਿਬਾਹੁ ਉਗਵੈ ਸੁਗਾ॥ ਅਹਿਨਿ ਸਿਬਾ ਜੇ ਅਨਹਦ ਤੁਗਾ॥ ਦਿਖਾ ਤਿਉ ਲੋਕ ਕਾ
 ਪਾਉ॥ ਅਚਰ ਜੁਭਇਆ ਜੀਵਤ ਸੀਉ॥੧੩॥ ਤੇਰੇ ਸਿਤੋਹ ਅਗਮ ਵਖਾਣਿਆ॥
 ਹਉ ਉਰਧਾ ਬਿਧਿ ਸਮਾਪਿ ਜਾਇ॥ ਨੀਚ ਉਚ ਨਹੀ ਮਨ ਅਪਮਾਨਾ॥ ਬਿਆਪਿ ਕ

ਰਾਮ ਸਗਲ ਸਮਾਨ॥੧੪॥ ਚਉਦਿ ਸਚ ਉਦਹਲੇ ਕਮਣਾਗਿ॥ ਗੋਮਰੇ ਮਮਾਧਿ ਬਸਾਇ
 ਮੁਰਗਾ॥ ਸਤ ਸੰਤ ਬਕਾ ਪਹੁ ਪਿਆਨਾ॥ ਕਥੀ ਕਥੀ ਐ ਬ੍ਰਹਮ ਗਿਆਨ॥੧੫॥ ਪੁਨਿ
 ਉਪੁਰਾ ਚੰਦ ਅਕਾਸਾ॥ ਪਸਹਿ ਕਲਾ ਸਹਜ ਪਰਗਾਸਾ॥ ਆਦਿ ਅੰਤਿ ਮਾਧੋ ਹੋਇ
 ਰਿਆ ਬੀਗਾ॥ ਸੁਖ ਸਾਗਰ ਮਹਿ ਮਹਿ ਕਥੀ ਗਾ॥੧੬॥੧੧॥੨॥

ਗੁਰੂ ਤੀਰਥੀ ਰਜੀਓ ਕੇਵਗਾ॥

ੴ ਸਤਿਗੁਰਪਾਸਾਇ

ਸਲੋਕ॥ ਪਰ ਅੰਬ ਗਵਿ ਚਿ ਬੋਲ ਵੀਤਿ ਹਲਾ ਲੁੰਗ ਪਛੁਲਾ॥ ਅਖਰ ਉਹਲ
 ਖਿਓ ਨਹੀ ਜਾ ਕੈ ਕੋ ਬੁਲਾ॥੧॥ ਵਗਾ॥ ਬਾਬਾਹਰਿ ਕੰਗੁ ਨਾਵਉ॥ ਗੁਰਗ
 ਮਭੇਦ ਸੁਹਰਿ ਕਾ ਪਾਵਉ॥੧੧॥ ਰਹਾਉ॥ ਆਦਿ ਤ ਕਰੈ ਭਗਤਿ ਆਰੰਭਾ ਕਾਇਆ
 ਮੰਦਰ ਮਨ ਸਾਥੀ ਭਾਅਹਿ ਨਿਸ ਅਪੰਡ ਸੁਹੀ ਜਾਇ॥ ਤਉ ਅਨਹਦ ਬੇਨੁ ਸਹਜ
 ਮਹਿ ਬਾਇ॥੧੧॥ ਸੇਮ ਵਰਿਸ ਸਿਅੰ ਮੀਤੁ ਛੈਗਾ॥ ਚਾਖਤ ਬੋਗਿ ਸਗਲਾ ਬਿਖਰੈ
 ਥਈ॥ ਰਿਕਾਹ ਪੈਦੁ ਆਗਾ॥ ਤਉ ਮਨ ਮਤ ਵੇਰ ਪੀਵਨ ਹਾ॥੨॥ ਮੰਗਲ ਵੇਰੇ
 ਮਭੀਤਾ ਪੰਚ ਚਰੀ ਜਾਣੈ ਗੀਤਾ॥ ਘਰਿ ਛੇਡੇ ਬਾਹੁ ਹਿਜਿ ਨਿਜਾਇ॥ ਨਤੁ ਰੁਖ ਗੰਧੈ
 ਹੋਇ॥੩॥ ਬੁਧ ਵਰ ਬੁਧ ਕਰੈ ਪਰਗਾਸਾ॥ ਹਿਰਦੈ ਕਮਲ ਮਹਿ ਹਰਿ ਕਾ ਬਾਸਾ॥ ਗੁ
 ਰਮਿ ਲੇਵੈ ਉਦੈ ਕਸਮ ਪਯੋਗੇ॥ ਉਰਧ ਪੰਕਲੈ ਸੁਧ ਕਰੈ॥੪॥ ਬ੍ਰਿਹਸਪਤਿ ਬਿਖਿਆ
 ਦੇਇ ਬੰਝੁ॥ ਤੀਨ ਦੇਵ ਦੇਵ ਕ ਸੰਗਿ ਲਾਇ॥ ਤੀਨਿ ਨਦੀ ਤਹ ਤ੍ਰਿਕੁਟੀ ਮਾਹਿ॥ ਅਹਿ
 ਨਿਸ ਕਸਮ ਲਾਧੈ ਵਹਿ ਨਹਿ॥੫॥ ਸੁਕ੍ਰਿਤ ਸਹਾਯ ਸੁਇ ਹ ਬ੍ਰਿਤ ਚੜ੍ਹਾ॥ ਅਨਦਿਨ ਆ
 ਪਿਆ ਪਸਿਉ ਲਵੈ॥ ਸੁਖੀ ਪੰਚ ਉਗੈ ਸੇਵੈ॥ ਤਉ ਤੁਜੀ ਦਿਸਿ ਨਿਪੈ ਸੈ ਕਥੈ
 ॥੬॥ ਬਾਵਰ ਬਿਰਾਗਿ ਰਖੈ ਸੇਇ॥ ਜੋਤਿ ਦੀਵੀ ਘਟ ਮਹਿ ਜੋਇ॥ ਬਾਹੁ ਰਿਭੀ ਤਰਿ
 ਭਇਆ ਪ੍ਰਗਾਸਾ॥ ਤਬ ਤੁਹਾ ਅਸਗਲ ਕਰਮ ਕਾਨੁਸੁ॥੭॥ ਜਬ ਲਗੁ ਘਟ ਮਹਿ ਦੁ
 ਜੀਆਨਾ॥ ਤਉ ਲਉ ਮਹਲ ਨਲਾਭੈ ਜਾਨਾ॥ ਰਮਤ ਰਮ ਸਿਉ ਲਾਗੈ ਰੰਗਾ॥ ਕਹਿ ਕ
 ਬੀਰਤ ਬਨਿਗਮਲ ਅੰਗਾ॥੮॥੧੧॥੩॥ ਕਥੀ ਕੀ ਬਣੀ ਕਾਜੁ ਮਲਾ॥ ਚਉਪਦੈ
 ॥੧੪॥ ਗਿਰਿ ਬਾਵਨ ਅਖਰੀ॥੧੧॥ ਬਿਤੀ॥੧੧॥ ਬਹ॥੧੧॥ ਤਿਨ ਕਾਜੁ ਮਲਾ॥੧੧॥

॥ ਮੁੰਨੀ ਰੇਤੀ ਬਾਣੀ ਨਾਮ ਦੇਵ ਜੀ ਕੀ ॥

ੴ ਸਤਿਗੁਰ ਪ੍ਰਸਾਦਿ

ਦਵਪਾਹਨਤਾਹੀ ਅਲੋਗਾ ਮਕਹਤ ਜਨਕ ਸਨਤਗੇ ॥੧॥ ਰਹਾਉ ॥ ਤਬੀਲੇ ਗਨਕਾ
ਨੁਪੁਕਥਾ ਥਾਧਿ ਅਜਮਲਤਾਹੀ ਅਲੋਗਾ ਚਰਨ ਬਧਿਕ ਜਨਤੇ ਉਮਕਤਿ
ਹਉ ਬਲਿਥਾ ਲਿਨਗ ਮੁਕੇ ॥੧॥ ਦਾਸੀ ਸੁਤਨ ਬਿਦਰੁ ਸੁਦਾ ਮਾਉ ਗਸੈਣ ਕਉ
ਜਦੀਯਾ ਜਪਹੀਨ ਤਪਹੀਨ ਕੁਲਹੀਨ ਕ੍ਰਮਹੀਨ ਨਾਮ ਕੇ ਸੁਆਮੀ ਤੇ ਉਤਰੇ ॥੨॥੧॥

ਗਉੜੀ ਗੁਆਰੇ ਗੰਗਵਿਦਾ ਸਜੀ ਕੇ ਪਦੇ ॥

ੴ ਸਤਿਗੁਰ ਪ੍ਰਸਾਦਿ

ਮੇਰੀ ਸੰਗਤਿ ਪੋਚ ਸਚ ਦਿਨੁ ਰਾਤੀ ॥ ਮੇਰਾ ਕਰਮ ਮੁਕਤ ਲਤਾ ਜਨ ਮੁਕਤੀ ॥੧॥ ਰਾਮ
ਸਈਆ ਜੀ ਅਕੇ ਜੀਵਨਾ ਮੇਰਿ ਨਿਬਿਸਹੁ ਮੈ ਜਨ ਤੇ ॥੧॥ ਰਹਾਉ ॥ ਮੇਰੇ ਹਰੁ ਬਿਪ
ਤਿਜਨ ਕਰਹੁ ਸੁਭਾਈ ॥ ਚਰਣ ਨਛਾਡਉ ਸਗੋ ਕਲਾਜਈ ॥੨॥ ਕਹੁ ਗਵਿਦਾ ਸਪਹਉ
ਤੇਰੀ ਸੰਗਾ ਬੇਗਿ ਮਿਲਹੁ ਜਨਕ ਰਿਨਾ ਬਿਲਾਬਾ ॥੩॥੧॥ ਗਉੜੀ ॥ ਬੇਗਮ ਪੁਰਸ
ਕੇਨਾਉ ॥ ਭੁਖ ਅਦੋਹਨ ਹੀ ਤਿਠਉ ॥ ਨਾਤ ਸਵੀਸ ਖਿਰਾਜੁ ਨ ਮਾਲਾ ॥ ਖਉ ਫੁਨ ਖਤਾ
ਨਾਤ ਸੁਜਵਾਲਾ ॥੧॥ ਅਬੇ ਮੇਰਿ ਖੁਬ ਵਤਨ ਗਹਪਈ ॥ ਉਹ ਖੈਰ ਸਦਾ ਮੇਰੇ ਭਈ ॥
ਰਹਾਉ ॥ ਕਾਇਮ ਦਾਇਮ ਸਦਾ ॥ ਦਾਪਤਿ ਸਾਹੀ ॥ ਦਿਨ ਨੇਸ ਮਏ ਕੇ ਸੇਆਹੀ ॥ ਆਖ
ਨੁ ਸਦਾ ਮਸਹੁ ॥ ਉਹ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਮੈਲ ਕਰਹਿ ਜਿਉ ਭਵੈ ॥
ਮਹਮ ਮਹਲਨ ਕੇ ਅਟਕਵੈ ॥ ਕਹਿ ਗਵਿਦਾ ਸਖਲਾ ਸਚ ਮਾਗਾ ॥ ਜਿਹ ਮਸਹੀ ਸੇਮੀ
ਹਮਾ ॥੩॥੨॥ ਗਉੜੀ ਬੈਰਾਗਣਿ ॥ ਘਟ ਅਵਘਟ ਭੁਗਘਟਾ ॥ ਇਕ ਨਿਗੁਣੁ ਬੈ
ਲੁਹਮਾ ॥ ਗਮਈ ਐਸਿਉ ਇਕ ਬੇਨਤੀ ਮੇਰੀ ਪੁੰਨੀ ਗੁਮੁਰ ॥੧॥ ਕੇ ਬਨ ਜੋਰਾ ਅ
ਮੇਰਾ ਡੰਡਾ ਦਿਆ ਜਾਇਗੇ ॥੧॥ ਰਹਾਉ ॥ ਹਉ ਬਨ ਜੋਰਾ ਮੇਰੇ ਸਪਾਜ ਕਰਉ ਬਪਹੁ ॥
ਮੇਰਾ ਮਨ ਪਨੁਲਾ ਦਿਆ ਬਿਖੁਲਾ ਦੀਸੀ ਸਾਗਿ ॥੨॥ ਉਹ ਵਰ ਪਰੇਦਾ ਨੀਆ ਲਿਖਿ
ਹੁਆਲ ਪਤਲਾ ॥ ਮੇਰਿ ਜਮ ਡੰਡੁ ਨ ਲਗਈ ਤਜੀ ਅਲੇਸੁ ਬਜੰਜਾਲਾ ॥੩॥ ਜੈਸ
ਰੇਗੁ ਕੁੰਤ ਕਾ ਤੇਸਾਇਹੁ ਸੀਸਾ ॥ ਮੇਰੇ ਗਮਈ ਏਹੁ ਗਮ ਜੀਠ ਕਾ ਕਹੁ ਗਵਿਦਾ ਸਚ ਮਾ
॥੪॥੩॥ ਗਉੜੀ ॥ ਕੁਪੁਰਿਓ ਜੈ ਸੇਦਾ ਰਾਕ ਭੁਦੇ ਸੁਥਿ ਦੇ ਸੁਨ ਬੁਝਾ ॥ ਐਸੇ ਮੇਰੇ
ਨੁ ਬਿਖਿਆ ਬੇਮਿਹਿਆ ਕਛੁ ਆਰਾਪੁ ਨ ਸੁਣੁ ॥੧॥ ਸਗਲ ਭਵਨ ਕੇਨਾਇਕ ਇਕ
ਨਦਰ ਸੁਦਿਖਇ ਜੀ ॥੧॥ ਰਹਾਉ ॥ ਮਲਿਨ ਭਈ ਮਤਿ ਮਾਧਵ ਤੇਰੀ ਗਤਿ ਲਖੀ ਨਜ
ਇ ॥ ਕਹੁ ਕ੍ਰਿਪਾ ਭੁਮੁਕਈ ਸੇਸੁ ਮਤਿ ਦੇਹੁ ਸਮਝਇ ॥੨॥ ਜੋਗੀ ਸਹਾਵਨਿ

ਤੁ ਅਗੁਣ ਕਥਨੁ ਅਪਗਾ ਪ੍ਰੇਮ ਭਗਤ ਕੈ ਕਰੈ ਕਹੁ ਗਵਿਦਾ ਸਚ ਮਾਗਾ ॥੩॥੪॥ ਗਉੜੀ
ਬੈਰਾਗਣਿ ॥ ਅਸਟ ਪਦੀ ॥ ਸਤ ਜੁਗਿ ਸਤੁ ਤੇਤਾ ਜੁਗੀਦਾ ਅਪਹਿ ਪ੍ਰਜਾ ਚਾਗਿ ॥ ਤੀਨੇ
ਜੁਗਿ ਤੀਨੇ ਵਿਕੈ ਕਲਿ ਕੇ ਵਲਾਨ ਮਾਧਾ ॥੧॥ ਪਰੁ ਕੈ ਸੇਪਾਇ ਬੇਗਾ ਮੇਸਉ ਕਈ
ਨਕੈ ਸਮਝਾਇ ॥ ਜਾਤੇ ਆਵ ਗਵਣੁ ਬਿਲਾਇ ॥੧॥ ਰਹਾਉ ॥ ਬਹੁ ਬਿਧਿ ਪਰਮ ਨਿ
ਰੂਪੀ ਐਕਤਾ ਦੀਸੈ ਸਭ ਲੇਇ ॥ ਕਵਨ ਪਰਮ ਤੇ ਛੁਟੀ ਐ ਜਿਹਿ ਸਧੇ ਸਭ ਸਿਧਿ
ਇ ॥੨॥ ਕਰਮ ਅਕਰਮ ਬੀਚਰੀ ਐ ਸੰਕਸ਼ਿਤ ਚਦ ਪਰਾਨਾ ॥ ਸੰਸਾਰ ਦਹਿਰੈ ਬ
ਸੈਕਉ ਨਹਿ ਐ ਅਭਿਮਨੁ ॥੩॥ ਬਾਹੁ ਉਦਕਿ ਪਖਰੀ ਐ ਘਟ ਭੀਤ ਗਿਬਿ ਬਿਧਿ
ਬਿਕਾਗਾ ॥ ਸੁਪਕਵਨ ਪਹੁਇ ਬਿਸੁਚਕੁੰਨ ਬਿਧਿ ਬਿਉਹਾਰ ॥੪॥ ਗਵਿ ਪ੍ਰਸਾਸ
ਜਨੀ ਜਥਾ ਗਤਿ ਜਨਤ ਸਭ ਸੰਸਾਰਾ ॥ ਪਰਸਾਨੇ ਤਾ ਬੇਛੁਪੈ ਕਨਕੋਤਨ ਹੀ ਬਰ
॥੫॥ ਪਰਮ ਪਰਸੁ ਗੁਰੇ ਦੀ ਐ ਪੁਰ ਬਲਿਖਤ ਲਿਲਾਟਾ ॥ ਉਨਮਨ ਮਨ ਮਨ ਹੀ ਮਿ
ਲੈ ਛੁਟਕਤ ਬਜਰ ਕਪਾਟ ॥੬॥ ਭਗਤਿ ਜੁਗਤਿ ਮਤਿ ਸਤਿ ਕਰੀ ਭੁਮੁ ਬੰਧਨ ਕਾ
ਦਿਕਾਗਾ ॥ ਸੇਈ ਬਸਰ ਸਮਨ ਮਿਲੇ ਗੁਨ ਨਿਗੁਨ ਏਕ ਬਿਚਾਰ ॥੧॥ ਅਨਿਕ ਜਤ
ਨ ਨਿਗੁਰ ਕੀ ਏਟ ਗੀਨਟੈ ਰੋਡੁ ਮਛਾਸਾ ॥ ਪ੍ਰੇਮ ਭਗਤਿ ਨਹੀ ਉਪਜੈ ਤਤ ਗਵਿਦਾ ਸਉ
ਦਸ ॥੧॥੧॥੫॥ ਜੁਮਲਾ ਭਗਤ ਕੀ ਬਾਣੀ ਕਾ ਕਵੀ ਰੇ ॥੧॥ ਨਾਮ ਦੇਵ ਜੀ ਕਾ
॥੧॥ ਗਵਿਦਾ ਸਜੀ ਕੇ ॥੧॥ ਤਿਨ ਕਾ ਜੁਮਲਾ ॥੨॥੩॥

ॐ
 १॥ ਸਤਿਨਾਮੁ ਕਰਤਾ ਪੁਰਖੁ ਨਿਰਭਉ
 ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ
 ਪ੍ਰਸਾਦਿ

ਗੁਰੁ ਅਸੇ ਦੁਰਮਹਲਾ १ ਘਰੁ १ ॥ ਚਉਪਦੇ ॥
 ਸਿਰੁ ਤੇਰੇ ਕੇਹਾ ਸੋਘੁ ਕੇਹਾ ਜਿਤੁ ਬਹਿਸ ਬਸਮੁ ਲੇ ॥ ਵਜੇ ਤੇਰੇ ਨਦ ਅਨੇਕ
 ਅਸੰਖ ਕੇ ਤੇਰੇ ਵਾਟੁ ਹੋਗੇ ॥ ਕੇ ਤੇਰੇ ਗਪ ਗੀ ਸਿਉ ਕਹੀ ਅਹਿ ਕੇ ਤੇਰੇ ਗਾ
 ਵਟੁ ਹੋਗੇ ॥ ਗਾਵਨਿ ਤੁਧੋਨੇ ਪਉਣੁ ਪਣੀ ਬੈਸੰਤਰੁ ਗਾਵੈ ਜਾਧਰੁ ਮਦੁ ਆਗੇ ॥
 ਗਾਵਨਿ ਤੁਧੋਨੇ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚੇ ਗੇ ॥ ਗਾ
 ਵਨਿ ਤੁਧੋਨੇ ਸੀਸੁ ਬੁਧੁ ਮਾਦੈ ਵੀਸੇ ਹਨਿ ਤੇਰੇ ਸਦਾ ਸਵੇ ਗੇ ॥ ਗਾਵਨਿ ਤੁਧੋਨੇ ਇ
 ਦਇਦਾ ਸਦਿ ਬੈਠੇ ਦੇਵਤਿ ਆਰਗਿ ਨ ਲੇ ॥ ਗਾਵਨਿ ਤੁਧੋਨੇ ਸਿਧਿ ਸਮਾਧੀ ਅੰਚ
 ਰਿਗਾਵਨਿ ਤੁਧੋਨੇ ਸਾਧਵੀ ਚੇ ਗੇ ॥ ਗਾਵਨਿ ਤੁਧੋਨੇ ਜਤੀ ਸਤੀ ਸੰਤੀ ਖੀਗਾਵਨਿ ਤੁਧੋਨੇ
 ਵੀਰ ਕਰੇ ਗੇ ॥ ਗਾਵਨਿ ਤੁਧੋਨੇ ਪੰਡਿਤ ਪੜੇ ਰਖੀ ਸਹਜੁ ਗੁਰੁ ਬੈਦਾਨ ਲੇ ॥ ਗਾਵ
 ਨਿ ਤੁਧੋਨੇ ਮੋਹਣੀ ਆਸੁ ਗੁਰੁ ਮਛੁ ਪਾਇਆ ਲੇ ॥ ਗਾਵਨਿ ਤੁਧੋਨੇ ਰਤਨ ਉਪਾਏ ਤੇ
 ਅਰੁ ਸਠਿ ਤੀਰਥ ਨ ਲੇ ॥ ਗਾਵਨਿ ਤੁਧੋਨੇ ਜੋਧ ਮਹਾ ਬਲ ਸੁਰਗਾਵਨਿ ਤੁਧੋਨੇ ਖਾਣੀ
 ਚੇ ਗੇ ॥ ਗਾਵਨਿ ਤੁਧੋਨੇ ਖੰਡ ਮੰਡਲ ਬੁਧੁ ਮੰਡਕ ਰਿਕ ਰਿਖੇ ਤੇਰੇ ਧਰੇ ॥ ਸੇਈ ਤੁਧੋਨੇ
 ਗਾਵਨਿ ਜੋ ਤੁਧੁ ਭਾਵਨਿ ਰਤੇ ਰੇ ਭਗਤ ਸਾਲਾ ॥ ਹਰਿ ਕੇ ਤੇ ਤੁਧੋਨੇ ਗਾਵਨਿ ਸੇ ਮੇਰਿ

ਤਿਨਾਵਨਿਨਕੁਕਿਆਈਚਾਗੇਸੇਈਸਦਾਸਚੁਸਾਹਿਬਸਾਚਾਸਾਚੀ
 ਨਈ।ਪੈਭੀਹੋਸੀਜਾਇਨਾਸੀਰਚਨਾਜਿਨਿਰਾਈ।ਗੰਗੀਗੀਭਤੀਕਰਿਕਰਿਜਿ
 ਨਸੀਮਾਇਆਜਿਨਿਉਪਈ।ਕਰਿਕਰਿਦੇਖੈਕੀਤਾਪਣਾਜਿਉਤਿਸਦੀਵਡਿ
 ਅਈ।ਜਿਤਿਸੁਭਵੈਸੇਈਕਰਸੀਠਿਹਿਕਮੁਨਕਰਣਾਜਈ।ਸੋਪਾਤਿਸਾਹੁ
 ਸਾਹਪਤਿਸਾਹਿਬਨਾਨਕਹਰੁਹਈ॥੧॥**ਆਸਾਮਹਲਾ ੪ ਸੋਪੁਗੁਪੁ॥**
 ਸੋਪੁਗੁਪੁਨਿਜਨਹਰਿਪੁਗੁਪੁਨਿਜੰਨਹਰਿਅਗਮਾਅਗਮਾਅਪਗਾਸਭਿਧਿਆ
 ਵਹਿਸਭਿਧਿਆਵਹਿਤਪੁਜੀਹਰਿਸਚੈਸਿਰਜਣਹਰਾ।ਸਭਜੀਤੁਮਹਾਜੀਤੁ
 ਜੀਅਕਾਦਤਾਗਾ।ਹਰਿਧਿਆਵਹਿਤਪੁਜੀਸਭਿਤੁਖਵਿਸਾਹਣਹਰਾ।ਹਰਿਅ
 ਪੇਠਕੁਰੁਜੀਹਰਿਅਪੇਸੇਵਕੁਜੀਕਿਆਨਨਕੁਜੰਤੁਵਿਚਾਰਾ॥੧॥ਤੁਪਟਪਟਅ
 ਤਰਿਸਥਨਿਰੰਗਜੀਹਰਿਕੋਪੁਗੁਪੁਸਮਾਣਾ।ਇਕਿਦਾਤੇਇਕਿਭਖਾਜੀਸਭਿ
 ਤੇਰੋਜਵਿਛਾਣਾ।ਤੁਆਪਦਤਾਅਪੇਭਗਤਜੀਹਉਤਪੁਬਿਨੁਅਵਰੁਨਾ
 ਣਾ।ਤੁਪਥਰੁਮੁਖਅੰਤੁਥੇਅੰਤੁਜੀਤੇਰੋਕਿਆਗੁਣਅਖਿਵਖਾਣਾ।ਜਿਸੇਵ
 ਹਿਜੇਸੇਵਹਿਤਪੁਜੀਜਨਨਾਨਕੁਤਿਨਿਕਰਥਾਣਾ॥੨॥ਹਰਿਧਿਆਵਹਿਹਰਿਧਿ
 ਆਵਹਿਤਪੁਜੀਸੇਜਨਜੁਗਮਹਿਸੁਖਦਾਸੀ।ਸੇਮੁਕਤਸੇਮੁਕਤੁਭੇਜਿਨਹਰਿ
 ਧਿਆਇਆਜੀਉਤਿਨਟੁਟੀਜਮਕੀਛਾਸੀ।ਜਿਨਨਿਰਭਉਜਿਨਿਹਰਿਨਿਰਭਉਹਿ
 ਆਇਆਜੀਤਿਨਕਭਉਸਭੁਗਵਾਸੀ।ਜਿਨਸੇਵਿਆਜਿਨਸੇਵਿਆਮੇਹਰਿ
 ਜੀਉਤੇਹਰਿਹਰਿਪੁਸਮਾਸੀ।ਸੋਪੁਨਸੇਪੁਨਜਿਨਹਰਿਧਿਆਇਆਜੀਉਜਨਨਾ
 ਕਤਿਨਥਲਿਜਾਸੀ॥੩॥ਤੇਰੀਭਗਤਿਤੇਰੀਭਗਤਿਭੰਡਾਰਜੀਤੇਰੇਥੇਅੰਤੁਥੇਅੰਤੁ
 ਤਾ।ਤੇਰੇਭਗਤਿਤੇਰੇਭਗਤਿਸਲਾਹਨਿਤੁਪੁਜੀਹਰਿਅਨਕਅਨੇਕਅਨੰਤਾ।ਤੇ
 ਰੀਅਨਿਕਤੇਰੀਅਨਿਕਕਹਹਿਹਿਪੁਜਾਜੀਤੁਪਤਪਹਿਜਪਹਿਥੇਅੰਤਾ।ਤੇਰੇ
 ਅਨੇਕਤੇਰੇਅਨੇਕਪੜਹਿਬੁਧਸਿਮੀਤਿਸਾਸਤਜੀਕਰਿਕਰਿਆਖਟਕਰਮਕੰਤਾ
 ਸੇਭਗਤਸੇਭਗਤਭਲੇਜਨਨਾਨਕਜੀਜੋਭਵਹਿਮੇਹਰਿਭਗਵੰਤਾ॥੪॥ਤੁਆ
 ਦਿਪੁਗੁਪੁਅਪਰਪੁਗੁਰਗਤਜੀਤੁਪੁਜੇਵਡਾਅਵਰੁਨਕੇਈ।ਤੁਜੁਗੁਗੁਗੁਏਕੋਸਦ
 ਸਦਾਤੁਏਕੋਜੀਤੁਨਿਹਚਲੁਕਰਤਸੇਈ।ਤੁਪੁਆਪੇਭਵੈਸੇਈਵਰਤੇਜੀਤੁਪੁਆਪੇ
 ਕਹਹਿਸੇਹਈ।ਤੁਪੁਆਪੇਸਿਸਟਿਸਭਉਪਾਈਜੀਤੁਪੁਆਪੇਸਿਗਜਿਸਭਭੇਈ।
 ਜਨਨਨਕੁਗੁਣਗਵੈਕਰਤੇਕੋਜੀਸਭਸੈਕਾਜਣਈ॥੫॥੧॥੨॥**ਗੁਰੁਆਸਾ**
ਮਹਲਾ ੧ ਘਰੁ ੨ ਸੁਵਿਵਡਾਅਪੈਸਭਕੋਇ।ਕੇਵਡੁਵਡਾਡੀਠਹੋਇ।ਕੀ

ਤਿਪਾਇਨਕਹਿਆਜਾਇ।ਕਹਣਵਾਲੇਤੇਰੇਹੋਸਮਾਇ॥੧॥ਵਡੇਮੇਸਾਹਿਥਾ
 ਗੁਰਗੀਤੀਗੁਣੀਗੁਣੀਕੋਈਨਜਣੈਤੇਰੇਕੇਤਕੇਵਡੁਚੀਰਾ॥੧॥**ਗੁਰੁਆਸਾ**
 ਕੁਸੁਰਤੀਮਿਲਿਸੁਗਤਿਕਮਈ॥ਸਭਕੀਮਤਿਮਿਲਕੀਮਤਿਪਈ॥ਗਿਆਨੀ
 ਧਿਆਨੀਗੁਰਗੁਰਾਈ॥ਕਹਣਨਜਈਤੀਤੀਤਿਲੁਭਭਿਅਈ॥੨॥ਸਭਸਤਸ
 ਭਿਤਪਸਭਿਚੰਗਿਆਈਆ।ਸਿਧਪੁਰਖਕੀਅਵਭਿਆਈਆ।ਤੁਪੁਵਿਨੁ
 ਸਿਧੀਕੈਨੈਪਈਆ।ਕਰਮਿਮਿਲੈਨਾਹੀਠਕਿਹਈਆ॥੩॥ਅਖਣਵਾ
 ਲਾਕਿਆਥੇਚਰਾਗਾ।ਸਿਫਤੀਭੇਰਤੇਰੇਭੰਡਗਾ।ਜਿਸਤੁਦੇਹਿਤਿਸੈਕਿਆਗਾ।ਨਨ
 ਕਸਰੁਸਦਾਹਣਹਰਾ॥੪॥੧॥**ਆਸਾਮਹਲਾ ੧ ਅਖਾਜੀਵਾਇਸੇਰੋਮਹਿਜਾ**
ਉ।ਅਖਣਿਅਉਖਾਸਾਚਨਉ।ਸਾਚੈਨਮਕੀਲਾਗੈਭੁਖਾ।ਤਿਤੁਭੁਖਾਇਚ
ਲੀਅਹਿਤੁਖਾ॥੧॥ਸੋਕਿਉਵਿਸੇਰੋਮੇਮੀਮਾਇ।ਸਾਚਾਸਾਹਿਬਸਾਚੈਨਾਇ॥੧॥
ਗੁਰੁਆਸਾਚੈਨਮਕੀਤਿਲੁਭਭਿਅਈ।ਆਖਿਥਕੀਮਤਿਨਹੀਪਈ।ਜੇਸ
ਭਿਮਿਲਕੈਅਖਣਪਾਹਿ।ਵਡਨਹੋਵੈਘਾਇਨਾਇ॥੨॥ਨਉਮਹੈਨਹੋਵੈਸੇ
ਗਾਦਿਦਾਹੋਨਉਕੋਭੰਗਾ।ਗੁਣਾਏਹੋਹੋਗੁਣੀਕੋਇ।ਨਕੋਹੋਅਨਕੋਹੋਇ॥੩॥
ਜੇਵਡੁਆਪਿਤੇਵਡੁਤੇਰੀਦਾਤਿ।ਜਿਨਿਦਿਨਕਰਿਕੋਕੀਤੀਗਤਿ।ਖਸਮੁਖਿਸਾਹ
ਹਿਤੇਕਮਜਾਤਿ।ਨਨਕਨਵੈਥਾਣੁਸਨਤਿ॥੪॥੨॥ਆਸਾਮਹਲਾ ੧ ਜੇਦਰਿ
ਮੰਗਤੁਕੁਕਰੇਮਹਲੀਖਸਮੁਸੁਣੈ।ਭਵੈਧੀਰਕਭਵੈਪ੍ਰਕੇਦਕਭਭਿਅਈ
ਦੇਇ॥੧॥ਜਾਣਹੋਜੇਤਿਨਪੂਛਉਜਾਤੀ।ਅਗੈਜਾਤਿਨੇਹ॥੧॥ਗੁਰੁਆਸਾਪਿ
ਕਰਣਆਪਿਕਰੇਇ।ਆਪਿਉਲਾਮੇਚਿਤਿਧੇਰੇਇ।ਜਤੁਕਰਣਹਰੁਕਰਤੁਹ
ਕਿਆਮੁਹਤਜੀਕਿਆਸੰਸਾਰ॥੨॥ਆਪਿਉਪਏਅਪਦੇਇ।ਅਪਦੁਗਮਤਿ
ਮਨਹਿਕਰੇਇ।ਗੁਰਪਰਸਾਦਿਵਸੈਮਨਿਆਇ।ਦੁਖਅਨੇਗਵਿਚਹੁਚਾਇ
॥੩॥ਸਚੁਪਿਆਰਆਪਿਕਰੇਇ।ਅਉਗੀਕਉਸਚੁਨਦੇਇ।ਜੇਕਿਸੈਦੇਇ
ਬਖਾਣੈਨਨਕੁਆਗੈਪੁਛਿਨਲੇਇ॥੪॥੩॥ਆਸਾਮਹਲਾ ੧ ਤਲਮਦੀਰੇ
ਘਟਕੇਘਟਾਦਿਲਕਦਨੀਆਵਾਜਹਿਵਾਜਾ।ਨਗੁਣਚੈਕਲਕਾਭਉ।ਜ
ਤੀਸਤੀਕਹਾਖਹਿਪਾਉ॥੧॥ਨਨਕਨਮੁਵਿਦਹੁਕਰਥਾਣਾ।ਅਧੀਦੁਨੀਆਸਾ
ਹਿਭਾਣਾ॥੧॥ਗੁਰੁਆਸਾਹਰਿਚੇਲਾਖਾਇ।ਤਾਮਿਪਗੀਤਿਵਸੈਘਾ
ਰਿਆਇ।ਜੇਸਉਵਰਿਆਜੀਵਨੁਖਾਣਾ।ਖਸਮੁਖਛਾਣੈਸੇਦਿਨਪਰਵਾਣੁ
॥੨॥ਦਰਸਨਿਦੇਖਾਏਦਇਅਨਹੋਇ।ਲਾਏਦਿਤੇਵਿਨੁਹੋਨਕੋਇ।ਸਾਜ

ਨਿਅਥਿਕੈਰੋਹਿਓਇਕੈਰੋਪੁਦਾਇਨਮਨੈਕੋਇ॥੩॥ਸਦਸਮੁਗਤਿਨਕ
ਨਮੁ॥ਕਰਣੀਕਤਾਰਹਿਓਮਾਨੁ॥ਗੁਰਪਸਦਿਜੈਣੈਮਿਹਮਾਨੁ॥ਤਕਿਛੁ
ਗਹਪਵੈਮਨੁ॥੪॥੪॥ਅਸਮਹਲਾ ੧ ਜੇਤਸਬਦੁਸੁਗਤਿਪੁਨਿਤੋਤੀ
ਜੇਤਸੁਪਕਾਇਅਤਗੀ॥ਤੁਅਪੇਰਸਨਅਪੇਬਸਨਅਵਰੁਨਤੁਜਕਹਉਮਾ
ਈ॥੧॥ਸਾਹਿਬਮੇਰੇਕੋਹੋ॥ਏਕੋਰੋਭਾਈਏਕੋ॥੧॥੧੦੭੭॥ਅਪੇਮੇਰੇਅਪੇ
ਛੋਡੈਅਪੇਲੇਵੇਦੋਇਆਪੇਦੇਖੈਅਪੇਦਿਗਸੈਆਪੇਨਦਰਿਕਰੇਇ॥੨॥ਜਿ
ਕਿਛੁਕਰਣਾਸੇਕਰਿਹਿਅਅਵਰੁਨਕਰਣਾਜਈ॥ਜੈਸਾਵਰਤੋਤੋਸੇਕਰੀਐ
ਸਭਤੋਗੀਵਡਿਆਈ॥੩॥ਕਲਕਲਵਾਲੀਮਾਇਅਮਤੁਮੀਠਾਮਨੁਮਤਵ
ਲਾਪੀਵਤਗੈ॥ਅਪੇਰੁਪਕਰੇਬਪੁਭੰਤੀਨਕਥਪੁਕਵੇਦਕੋ॥੪॥੫॥
ਅਸਮਹਲਾ ੧ ਵਾਜਮਤਿਪਖਾਵਜੁਭਉ॥ਹੋਇਅਨੰਦਸਦਾਮਨਿਚਉ
ਏਹਭਗਤਿਹੋਇਤਪਤਉ॥ਇਤੁਗੰਗਿਨਚਹੁਗਖਿਗਖਿਪਉ॥੧॥ਪੁਰੇਲ
ਜਾਣੈਸਲਾਹਹਿਰਨਚਣਖੁਸੀਆਮਨਮਹ॥੧॥੧੦੭੮॥ਸਤੁਸੈਤੋਖੁਦ
ਜਹਿਦਇਤਲਾ॥ਪੈਗੰਵਾਜਸਦਾਨਿਹਲਾ॥ਗੁਰਨਾਨੁਨਹੀਤੁਜਾਭਉ॥ਇਤੁ
ਗੰਗਿਨਚਹੁਗਖਿਗਖਿਪਉ॥੨॥ਭਉਛੋਰੋਵੈਮਨਿਰੀਤਿ॥ਥਹਦਿਆਉਹਿ
ਅਨੀਤਨੀਤਿ॥ਲਟਟਿਲਟਿਲਟਿਜੈਤਨੁਸੁਆਹਾ॥ਇਤੁਗੰਗਿਨਚਹੁਗਖਿਗਖਿ
ਪਉ॥੩॥ਸਿਖਸਭਾਦੀਖਿਆਕਾਭਉ॥ਗੁਰਮੁਖਿਸੁਣਾਸਚਾਨਉ॥ਨ
ਨਕਆਖਣਵੇਗਾ॥ਇਤੁਗੰਗਿਨਚਹੁਗਖਿਗਖਿਪੈਗ॥੪॥੬॥ਅਸਮਹ
ਲਾ ੧ ਪਉਣਉਪਾਇਧੀਸਭਧਰਤੀਜਲਅਗਨੀਕਾਬੰਧੁਕੀਆ॥ਅੰਧੁ
ਲੈਦਹਸਿਰਿਮੁਭਕਟਾਇਆਰਾਵਣੁਮਾਰਿਕਿਆਵਡਾਭਉਆ॥੧॥ਕਿਆ
ਉਪਮਾਤੋਗੀਅਖੀਜਾਇ॥ਤੁਸਰਬਪੁਰਿਹਿਅਲਿਵਲਾਇ॥੧॥੧੦੭੯॥
ਜੀਅਉਪਾਇਜੁਗਤਿਹਥਿਕੀਨੀਕਾਲੀਨਥਿਕਿਆਵਡਾਭਉਆ॥ਕਿਸਤੁ
ਪੁਰਖੁਜੋਰੁਕਉਣਕਹੀਐਸਰਬਨਿਰੰਤਰਿਗਵਿਹਿਆ॥੨॥ਨਾਲਿਕਟੰਬੁਸ
ਥਿਵਰੁਤਾਬਹਮਾਭਲਾਇਸਿਸਟਿਗਇਆ॥ਅਗੈਅੰਤੁਨਪਾਇਭਤਕਕੈ
ਸੁਛੋਦਿਕਿਆਵਡਾਭਉਆ॥੩॥ਹਤਨਉਪਾਇਧਰਖੀਰੁਮਥਿਅਹੋਰਿਭਖਲ
ਏਜਿਅਸੀਕੀਆ॥ਕਹੈਨਨਕਛਪੈਕਿਉਛਪਿਅਏਕੀਏਕੀਵੰਡੀਦੀਆ॥੪॥
੧॥ਅਸਮਹਲਾ ੧ ਕਰਮਕਰਤੁਤਿਥੋਲਿਥਿਸਥਾਗੀਰਾਮਨਾਮਫਲੁਪੁ
ਆ॥ਤਿਸੁਰੁਪਨਰੇਖਅਨਾਦੁਵਜੈਸਥਾਨਿਰੰਜਨਕੀਆ॥੧॥ਕਰੇਵਖਿਅ

ਵਜਾਣੈਜੋਕੋਈ॥ਅਮ੍ਰਿਤਪੀਵੈਸੇਈ॥੧॥੧੦੮੦॥ਜਿਨਿਪੀਆਸੇਮਸਤਭਏ
ਚਿਤੁਦੈਬੰਧਨਛੋਰੇ॥ਜੇਤੀਜੋਤਿਸਮਾਦੀਭੀਤਹਿਤਾਛੋਡੇਮਾਇਆਕੇਲਾਹੋ॥੨॥
ਸਰਬਜੋਤਿਰੁਪੁਤੰਗਦੇਖਿਆਸਗਲਾਭਵਨਤੋਗੀਮਾਇਆਗੋਰੁਪਨਿਰਲ
ਮੁਖੈਨਰਦਿਕਰੇਦਿਚਿਛਾਇਆ॥੩॥ਬੀਣਾਸਬਦੁਵਜਾਣੈਜੋਗੀਦਰਸਨਿ
ਰੁਪਅਪਾਗਾ॥ਸਥਦਿਅਨਾਹਰਿਸੇਸਹੁਰਾਤਾਨਕੁਰਹੋਦਿਚਰਾ॥੪॥੮॥
ਅਸਮਹਲਾ ੧ ਮੈਗੁਣਗਲਾਕੇਸਿਰਭਾਗਾਗਲੀਗਲਾਸਿਰਜਣਹਾਗਾ॥
ਖਣਪੀਣਾਹਸਣਾਥਾਦਿ॥ਜਥਲਗੁਰਿਦੈਨਾਵਹਿਆਚਾ॥੧॥ਤਉਪਰਵਾ
ਹਕੋਹੀਕਿਆਕੀਜੈ॥ਜਨਮਿਜਨਮਿਕਿਛੁਲੀਜੀਲੀਜੈ॥੧॥੧੦੮੧॥ਮਨਕ
ਮਤਿਮਤਗਲੁਮਤਾ॥ਜਿਕਿਛੁਥੋਲੀਐਸਭੁਖਤੋਖਤਾ॥ਕਿਆਮੁਖੁਲਾਕੀਚੈ
ਅਰਦਾਸਿ॥ਪਪੁਪੁਨੁਦਿਸਖੀਪਾਸਿ॥੨॥ਜੈਸਾਤੁਕਹਹਿਤੋਸਾਕੋਹੋਇ॥ਤੁ
ਛੁਥਿਨੁਤੁਜਾਨਾਹੋਇ॥ਜੇਹੀਤੁਮਤਿਦੇਹਿਤੋਹੀਕਪਵੈ॥ਤੁਧੁਆਪੇਭਵੈ
ਤਿਵੈਚਲਾਵੈ॥੩॥ਗਗਰਤਨਪਗੀਅਪਰਵਗਾ॥ਤਿਸੁਦਿਚਉਪਜੈਅੰਮ੍ਰਿਤਸ
ਗਾਨਾਨਕਕਰਤੋਕਾਇਹੁਪੁਨਮਾਲਾ॥ਜੋਕੋਛੁਛੋਏਹੁਥੀਚਹੁ॥੪॥੫॥ਅਸਮ
ਹਲਾ ੧ ਕਰਿਕਿਰਪਾਅਪਨੈਘਰਿਆਇਆ॥ਤਮਿਲਿਸਖੀਆਕਾਜੁਰਚਾਇ
ਆ॥ਖਿਲਦੇਖਿਮਨਿਅਨਤੁਭਇਆ॥ਸੁਹਵੀਆਹਟਿਆਇਆ॥੧॥ਗਾਵਹੁ
ਗਾਵਹੁਕਾਮਣੀ॥ਥਿਥੇਕਥੀਚਹੁ॥ਹਮੈਘਰਿਆਇਆ॥ਜਗਜੀਵਨੁਭਤਹੁ॥੧
੧੦੮੨॥ਗੁਰੁਦੁਆਰੇਹਮਰਾਵੀਆਹੁਜਿਹੋਆਜਾਸਹਮਿਲਿਆਤਾਜਾਨਿਆ
॥ਤਿਹੋਲਕਾਮਹਿਸਥਦੁਗਵਿਆਹੈਆਪੁਗਇਆਮਨੁਮਨਿਆ॥੨॥ਅਪ
ਣਕਾਗੁਆਪਿਸਵਾਰੋਹੋਨਿਕਾਗੁਨਹੋਈ॥ਜਿਤਕਾਰਜਿਸਤੁਸੈਤੋਖੁਦਇਆ
ਪੁਰਮਹੈਗੁਰਮੁਖਿਥੁਛੈਕੋਈ॥੩॥ਭਨਤਿਨਨਕਸਭਨਾਕਪਿਰੁਏਕੋਸੇਈ॥ਜਿ
ਸੋਨਰਦਿਕਰੇਸਾਸੋਹਗਾਇਹੋਇ॥੪॥੧੦੮੩॥ਅਸਮਹਲਾ ੧ ਗਿਹੁਥਨੁਸਮਸ
ਰਿਸਹਜਿਸੁਭਾਇ॥ਦੁਰਮਤਿਗਤੁਭਈਕੀਗਤਿਠਾਇ॥ਸਚਪਉਵੀਸਾਚਉਮੁ
ਖਿਨਾਉ॥ਸਤਿਗੁਰੁਸੇਵਿਪਾਇਨਿਜਥਾਉ॥੧॥ਮਨਚੁਰੇਖਦੁਰਗਸਨੁਜਾਣਾ॥ਸਰ
ਬਜੋਤਿਪੁਰਨਭਗਵਾਨੁ॥੧॥੧੦੮੪॥ਅਧਿਕਤਿਆਸਭੇਖਥੁਰਕੋਗੈ॥ਦੁਖਥਿ
ਖਿਆਸੁਖਤਨਿਪਹੋਗੈ॥ਕਾਮੁਕ੍ਰੋਧੁਅੰਤਹਿਧਨਹਿਗੈ॥ਦੁਖਥਾਛੋਡਿਨਮਿਨਿਸ
ਤੋਗੈ॥੨॥ਸਿਭਤਿਸਲਾਹਣਾਸਹਜਅਨੰਦਾ॥ਸਖਸੈਨੁਪ੍ਰੇਮੁਗਥਿਦਾ॥ਅਪੇਕ
ਰੇਅਪੇਥਖਿਸਿਦਾ॥ਤਨੁਮਨੁਹਰਿਪਹਿਅਗੈਜਿਦੁ॥੩॥ਛੁਛੁਥਿਕਰਮਹਦੁਖ

ਵਿਗਾਭੇਖਵਨਦੀਸਥਿਤਿਭੇਗਾਜਿਉਪੰਜੈਸੇਅਵੈਜਾਇ॥ਨਾਨਕਅਸਥਿਉ
 ਨਾਮੁਗਜਾਇ॥੪॥੧੧॥ ਆਸਾਮਹਲਾ ੧ ॥ ਏਕੋਸਰਵਰਕਮਲਾਅਨੁਪਾਸ
 ਦਾਥਿਗਾਸੈਪਰਮਲਗੂਪਾਉਜਲਮੇਤੀਚੁਗਹਿਹੋਸਾਸਰਬਕਲਾਜਗਦੀਸੈ
 ਅੰਸਾ॥੧॥ਜੇਦੀਸੈਸੋਉਪਜੈਬਿਨਸੈ॥ਬਿਨਜਲਸਰਵਰਿਕਮਲਾਨਦੀਸੈ॥੧॥
 ਹਰਉ॥ਬਿਗਲਾਬੁਣੈਪਵੈਭੇਦਾ॥ਸਥਾਤੀਨਿਕਹੈਨਿਤਥੇਦਾ॥ਨਾਦਬਿਦਾ
 ਸੁਗਤਿਸਮਾਇ॥ਸਤਿਗੁਰਸੇਵਿਪਰਮਪਦੁਪਾਇ॥੨॥ਮੁਕਤੋਗਤਉੰਗਿਰਵੈ
 ਤਉ॥ਗਜਨਹਿਜਾਸਦਾਥਿਗਾਸੰਤਉ॥ਜਿਸੁਤੁਰਖਪਿਰਿਕਪਧਾਗਿ॥ਬੁਭ
 ਤਪਹਨਤਗਹਿਤਰਾ॥੩॥ਤਿਭਵਨਮਾਪਿਜੋਤਿਤਿਭਵਨਮਹਿਜਨਿਆ॥
 ਉਲਟਭਈਘਰਘਰਮਹਿਅਇਆ॥ਅਹਿਨਿਸਿਭਗਤਿਕਰੇਲਿਵਲਾਇ
 ॥ਨਨਕੁਤਿਨਕੈਲਾਗੈਪਾਇ॥੪॥੧੨॥ ਆਸਾਮਹਲਾ ੧ ॥ ਗੁਰਮਤਿਸਾਚੀਜ
 ਤਿਦੁਗਿ॥ਬਹੁਤੁਸਿਆਣਪਲਾਗੈਧੁਗਿ॥ਲਾਗੀਮੈਲੁਮਿਟੈਸਭਨਾਇ॥ਗੁਰਪ
 ਰਸਾਦਿਹੈਲਿਵਲਾਇ॥੧॥ਹੈਜੁਗਾਜਰਾਅਰਦਾਸਿ॥ਤੁਖੁਸੁਖਸਾਚੁਕਰ
 ਤਪੁਭਪਾਸਿ॥੧॥ਹਰਉ॥ਕੁਕੁਮਾਵੈਅਵੈਜਾਵੈ॥ਕਹਣਿਕਥਨਿਵਰਨਹੈ
 ਆਵੈ॥ਕਿਅਦੇਖਾਸੁਣੁਬੁਣਨਪਵੈ॥ਬਿਨੁਨਾਵੈਮਨਿਤਿਪਤਿਨਾਵੈ॥੨॥
 ਜੋਜਨਮੈਸੇਰੋਗਿਵਿਆਪੈ॥ਹਉਮੈਮਾਇਆਤੁਖਿਸੰਤਪੈ॥ਸੋਜਨਥੈਚੈਜਪੁ
 ਭਿਰਖੋ॥ਸਤਿਗੁਰਸੇਵਿਅੰਮ੍ਰਿਤਗੁਸਚਖੋ॥੩॥ਚਲਤਉਮਨੁਰਖੈਅੰਮ੍ਰਿਤ
 ਖੋ॥ਸਤਿਗੁਰਸੇਵਿਅੰਮ੍ਰਿਤਸਥਤੁਭਖੋ॥ਸਚੈਸਥਤਿਮੁਕਤਿਗਤਿਪਏਨ
 ਨਵਿਚਹੁਅਪੁਗਵਣਾ॥੪॥੧੩॥ ਆਸਾਮਹਲਾ ੧ ॥ ਜੋਤਿਨਿਰੀਆਸੇਸਚਿਖੀ
 ਆਅੰਮ੍ਰਿਤਨਮੁਸਤਿਗੁਰਿਦੀਆ॥ਹਿਰਦੈਨਾਮੁਨਹੀਮਨਿਭੰਗਾ॥ਅਨਦਿਨ
 ਲਿਪਿਅਹੰਮੁੰਗ॥੧॥ਹਰਿਜੀਉਰਖਹੁਅਪਨੀਸਹਣਾਈ॥ਗੁਰਪਰਸਾਦੀਹਰਿ
 ਸੁਪਾਇਆਨਾਮੁਪਦਾਰਥੁਨਉਨਿਧਿਪਾਈ॥੧॥ਹਰਉ॥ਕਰਮਧਰਮਸਚੁਸਚ
 ਉਨਉ॥ਤਕੈਸਦਥਲਿਹਰੈਜਾਉ॥ਜੇਹਰਿਗੋਤੇਸੋਜਨਪਰਵਣਾ॥ਤਿਨਕੀ
 ਸੰਗਤਿਪਰਮਨਿਧਨੁ॥੨॥ਹਰਿਵਰੁਜਿਨਿਪਾਇਆਧਨਨਾਗੀ॥ਹਰਿਸਿਉਰਾਤੀਸ
 ਥਤੁਵੀਚਾਗੀ॥ਆਪਿਤਰੈਸੰਗਤੁਕਲਤਰੈ॥ਸਤਿਗੁਰਸੇਵਿਤਤੁਵੀਚਰੈ॥
 ੩॥ਹਮਗੀਜਾਤਿਪਤਿਸਚੁਨਉ॥ਕਰਮਧਰਮਸੰਜਮੁਸਤਭਉ॥ਨਾਨਕਥਖ
 ਸੋਪੁਛਨਹੋਇ॥ਦੁਜਮੈਟੈਏਕੋਸੇਇ॥੪॥੧੪॥ ਆਸਾਮਹਲਾ ੧ ॥ ਇਕਿਅ
 ਵਹਿਇਕਿਜਾਵਹਿਅਈ॥ਇਕਿਹਰਿਗੋਤਰਹਿਸਮਾਈ॥ਇਕਿਪਰਿਗਿਗ

ਨਮਹਿਠਉਰਨਪਾਵਹਿ॥ਸੇਕਮਹੀਣਹਰਿਨਾਮੁਨਪਿਆਵਹਿ॥੧॥ਗੁਰਿਪੁਰੇ
 ਤੋਗਤਿਮਿਤਿਪਈ॥ਇਹਸੰਸਾਰੁਬਿਖੁਭਤਅਤਿਭਉਜਲੁਗੁਰਸਥਦੀਹਰਿ
 ਪਹਿਲਾਘਾਈ॥੧॥ਹਰਉ॥ਜਿਨਕਉਆਪਿਲਾਏਪ੍ਰਭਮੋਲਾ॥ਤਿਨਕਉਕਲ
 ਨਸਕੈਪੋਲਾ॥ਗੁਰਮੁਖਿਨਿਗਮਲਹਰਹਿਪਿਆਰੇ॥ਜਿਉਜਲਅੰਭਉਪਰਿਕ
 ਮਲਨਿਰਾਗੇ॥੨॥ਬੁਭਭਲਾਕੁਹਕਿਸਨੇਕਪੀਐ॥ਦੀਸੈਬਹੁਮੁਗੁਰਮੁਖਿਸਚੁ
 ਲਾਗੈ॥ਅਕਥੁਕਥਉਗੁਰਮਤਿਵੀਚਰਾ॥ਮਿਲਿਗੁਰਸੰਗਤਿਪਾਵਉਪਰ
 ॥੩॥ਸਾਸਤਥੇਦਸਿਮਿਤਿਬਹੁਭੇਦਾ॥ਅਠਸਠਿਮਜਨੁਹਰਿਗੁਰਸਾ॥ਗੁਰਮੁਖਿ
 ਨਿਗਮਲਮੈਲੁਨਲਾਗੈ॥ਨਾਨਕਹਿਰਦੈਨਾਮੁਦਵੈਪੁਰਿਭਾਗੈ॥੪॥੧੫॥ ਆਸਾ
 ਮਹਲਾ ੧ ॥ ਨਿਵਿਨਿਵਿਪਾਇਲਗਉਗੁਰਪਨੇਅਤਮਹਾਮੁਨਿਹਰਿਆ॥ਕ
 ਰਤਬੀਚਾਰੁਹਿਰਦੈਹਰਿਗਵਿਆਹਿਰਦੈਦੇਖਿਬੀਚਰਿਆ॥੧॥ਬੋਲਹੁਗੁਰਕੇ
 ਨਿਸਤਗਾਗੁਰਪਰਸਾਦਿਰਤਨੁਹਰਿਲਭੈਮਿਟੈਅਗਿਆਨੁਹੋਇਉਜੀਅਗਾ॥
 ਹਰਉ॥ਰਵਨੀਰਵੈਬੰਧਨਹੀਤੁਟਹਿਵਿਚਿਹਉਮੈਭਗੁਨਜਾਈ॥ਸਤਿਗੁ
 ਰਮਿਲੈਤਹਉਮੈਤੁਟੈਤਕੈਲੈਖੈਪਈ॥੨॥ਹਰਿਹਰਿਨਾਮੁਭਗਤਿਪ੍ਰਾਪੀਤ
 ਮੁਸੁਖਸੁਗਹਉਰਪਾਗੇ॥ਭਗਤਿਵਛਲੁਜਗਜੀਵਨੁਦਾਤਮਤਿਗੁਰਮਤਿਹਰਿ
 ਨਿਸਤਰੇ॥੩॥ਮਨਸਿਉਜੂਛਿਮੈਪ੍ਰਭੁਪਏਮਨਸਮਨਹਿਸਮਾਈ॥ਨਾਨਕਕ੍ਰਿ
 ਪਕਰੇਜਗਜੀਵਨੁਸਹਜਭਾਇਲਿਵਲਾਇ॥੪॥੧੬॥ ਆਸਾਮਹਲਾ ੧
 ॥ ਕਿਸਕਉਕਹਹਿਸੁਣਾਵਹਿਕਿਸਕਉਕਿਸੁਸਮਣਾਵਹਿਸਮਣਿਹੋ॥ਕਿਸੈ
 ਪਛਾਣਹਿਪਕਿਗੁਣਬੁਣੈਸਤਿਗੁਰਸਥਾਦਿਸੇਤਖਰੇ॥੧॥ਐਸਾਗੁਰਮਤਿਰ
 ਮਤਸੀਰਾ॥ਹਰਿਭਜੁਮੇਰੇਮਨਗਹਰੀਭੀਰਾ॥੧॥ਹਰਉ॥ਅਨਤਤੰਗਭਗਤਿ
 ਹਰਿਗਾ॥ਅਨਦਿਨੁਸਚੈਹਰਿਗੁਣਸੰਗਾ॥ਮਥਿਆਜਨਮੁਸਾਕਤਸੰਸਾਰਾ॥ਗ
 ਮਭਗਤਿਜਨੁਹੈਨਿਰਾਗਾ॥੨॥ਸੁਚੀਕਾਇਆਹਰਿਗੁਣਗਾਇਆ॥ਅਤਮੁਚੀ
 ਨਿਰਹੈਲਿਵਲਾਇਆ॥ਅਦਿਅਪੁਰੁਅਪਰੁਪੁਰੀਗਾਲਿਰਤਾਮੇਰਾਮਨੁਪੀ
 ਗਾ॥੩॥ਕਥਨੀਕਹਹਿਕਹਿਸੇਮੁਏ॥ਸਿਪ੍ਰਭੁਦੁਰਿਨਹੀਪ੍ਰਭੁਤੁਰੈ॥ਸਭੁਜਗੁਦੇਖਿ
 ਆਮਾਇਆਛਾਇਆ॥ਨਾਨਕਗੁਰਮਤਿਨਾਮੁਪਿਆਇਆ॥੪॥੧੭॥ ਆਸਾਮਹ
 ਲਾ ੧ ॥ ਕੋਈਭੀਖੁਕੁਭੀਖਿਆਖਾਇ॥ਕੋਈਰਾਜਾਹਿਆਸਮਾਇ॥ਕਿਸਹੀਮਨੁਕਿ
 ਸੇਅਪਮਾਨਾਛਾਹਿਉਸਾਹੇਧਰੇਧਿਆਨਾ॥ਤੁਣਤਵਡਨਹੀਕੋਇ॥ਕਿਸੁਦੇਖਾਲੀ
 ਚੰਗਹੋਇ॥੧॥ਮੈਤਨਾਮੁਤੋਰਾਅਪਾਗਾਤੁੰਦਾਤਕਰਣਹਰਕਰਤਰੁ॥੧॥ਹਰਉ

ਵਟਨਪਵਉਦੀਗਜਾਉਦਰਗਰਬੈਸਣਨਹੀਥਾਉ॥ਮਨਕਅੰਧੁਲਾਮਏ
ਆਕਾਥਪਾਖੀਨਖਰਾਬੁਹੈਨਿਤਕਪਾਖਣਜੀਵਣਕੀਥਹੁਤੀਆਸਾਲਖ
ਤੋਰੇਸਸਗਿਰਾਸ॥੨॥ਅਹਿਨਿਸਿਅੰਧੁਲੇਦੀਪਕੁਦੇਇ॥ਭਉਜਲਭੁਖਤ
ਤਕੋਰੇਇ॥ਕਹਹਿਸੁਣਹਿਜੋਮਾਨਹਿਨਾਉਹਉਥਲਿਹੁਮੈਤਕੈਨਾਉ॥ਨਾਨਕ
ਏਕਕਹੈਅਰਦਸਿ॥ਜੀਉਪਿੰਡਸਭਤੋਰੈਪਸਿ॥੩॥ਜਾਤੁੰਦੋਹਿਜਪੀਤੋਰਨਉ
॥ਦਰਗਰਬੈਸਣਹੈਵੈਥਾਉ॥ਜਾਤੁਪੁਭਵੈਤਦੁਰਮਤਿਜਾਇ॥ਗਿਆਨਰਤਨ
ਮਨਿਵਸੈਆਇ॥ਨਦਰਿਕਰੈਤਸਤਿਗੁਰਮਿਲੈ॥ਪ੍ਰਵਤਿਨਾਨਕਭਵਜਲੁ
ਤਰੈ॥੪॥੧॥ਆਸਾਮਹਲ ੧ ॥ਪੰਚਪਦੇ॥ਦੁਪਾਥਿਨੁਪੈਨਪੰਖਾਬਿਨੁ
ਖੀਜਲਾਬਿਨੁਉਤਭੁਜਕਾਮਿਨਾਯੀ॥ਕਿਆਸੁਲਾਤਨੁਸਲਾਮਵਿਹੁਣਾਐਯੀ
ਕੇਰੀਤੋਰਨਮਨਾਹੀ॥੧॥ਕੀਵਿਸਰਹਿਤਖੁਥਹੁਤਲਾਗੈ॥ਦੁਖਲਾਗੈਤੁਵਿਸ
ਰਨਾਹੀ॥੧॥੨॥ਹਉ॥ਅਖੀਅੰਧੁਜੀਭਗੁਸਨਾਹੀਕੈਨੀਪਵਣਨਵਜੈ॥ਚਰਣ
ਚਲੈਪੁਤੁਤਾਗੈ॥ਵਿਣੁਸੇਵਫਲਲਾਗੈ॥੨॥ਅਖਗਥਿਗਥਗਭਉਦਿ
ਖੀਸਿਚਤਿਭਉਕੋਰੇਯੀ॥ਸਭਨਫਲੁਲਾਗੈਨਾਮੁਏਕੋਥਿਨਕਮਕੈਸੇਲੇਯੀ॥
੩॥ਜੇਤੋਜੀਅਤੇਤੋਸਭਿਤੋਰੇਵਿਣੁਸੇਵਫਲੁਕਿਸੈਨਾਹੀ॥ਦੁਖਸੁਖਭਾਣੇ
ਹੋਵੈਵਿਣੁਨਵੈਜੀਉਹੈਨਾਹੀ॥੪॥ਮਤਿਵਿਚਿਮਰਣਜੀਵਣਹੋਰੈਸਜ
ਜੀਵਤਜਗਤਿਨਾਹੀ॥ਕਹੈਨਾਨਕਜੀਵਲੇਜੀਆਜਹਤਾਵੈਤਹਰਾਪੁਤੁਯੀ॥
੫॥੧੫॥ਆਸਾਮਹਲ ੧ ॥ਕਾਇਆਥੁਰਮਾਨੁਪੈਧੋਤੀ॥ਗਿਆਨਜਨੈਉਥਿ
ਅਨੁਕੁਸਪਤੀ॥ਹਰਿਨਾਮਜਸੁਜਾਚਉਨਾਉ॥ਗੁਰਪ੍ਰਸਾਦੀਥੁਰਮਿਸਮਥਿ॥
ਪੰਡੈਸਾਥੁਰਮੁਖੀਚਗੁ॥ਨਾਮਸੁਚਿਨਾਮੇਪੜਉਨਾਮੇਚਰੁਅਚਰੁ॥੧॥ਹਉ
॥ਥਾਹਰਿਜਨੈਉਜਿਚਰੁਜੋਤਿਹੈਨਾਹੀ॥ਧੋਤੀਟਿਕਾਨਾਮੁਸਮਾਲਿ॥ਐਥੋਥੋਥਿ
ਬਹੀਨਾਹੀ॥ਵਿਣੁਨਵੈਹੋਰਕਮਨਭਾਲਿ॥੨॥ਪੂਜਾਪ੍ਰੇਮਮਾਇਆਪਰਜਾਇ
॥ਏਕੋਵੈਖੋਅਵਰੁਨਭਾਲਿ॥ਚੀਨੈਤਤੁਗਗਨਦਸਦੁਆਗਾ॥ਹਰਿਮੁਖਿਪਠਪੜੈ
ਬੀਚਰ॥੩॥ਭੋਜਨਭਉਭਗਮੁਭਉਭਗੈ॥ਪਾਹੁਅਰਾਫਥਿਚਰੁਨਲਾਗੈ॥
ਲਕੁਲਿਲਾਟਿਜੈਪ੍ਰਭਉਕੁ॥ਥੁਏਥੁਰਮੁਅੰਤਰਿਬਖੇਕੁ॥੪॥ਆਚਾਰੀਗੀ
ਜੀਤਿਆਜਾਇ॥ਪਠਪੜੈਨਹੀਕੀਮਤਿਪਾਇ॥ਅਸਟਦਸੀਚੁਭੇਤਨਪਾਇ॥
ਨਾਨਕਸਤਿਗਿਬੁਰਮੁਦਿਖਾਇਆ॥੫॥੨॥ਆਸਾਮਹਲ ੧ ॥ਸੇਵਕਦੁ
ਭਗਤਜਨਸੇਈ॥ਠਕਰਕਾਦੁਸੁਗੁਰਮੁਖਿਹੋਈ॥ਜਿਨਿਸਿਰਿਸਾਜੀਤਿਨਿਭੁਜਿ

ਈ॥ਤਿਸੁਥਿਨੁਤੁਜਾਅਵਰੁਨਕਈ॥੧॥ਸਾਚੁਨਾਮੁਗੁਰਸਥਦਿਬੀਚਗੀ॥ਗੁਰ
ਮੁਖਿਸਚੈਸਾਚੈਦਰਬਾਗੀ॥੧॥੨॥ਹਉ॥ਸਚਾਅਰਜੁਸਚੀਅਰਦਸਿ॥ਮਹਲੀ
ਖਸਮੁਸੁਣੈਸਾਥਸਿ॥ਸਚੈਤਖਤਿਭੁਲਵੈਸੋਇ॥ਦਿਵਡਿਆਈਕੋਰਸੋਇ
॥੨॥ਤੋਰਤਾਤੁਤੁੰਦੋਰੀਥਣੁ॥ਗੁਰਕਾਸਥਤੁਸਚੁਨੀਸਣੁ॥ਮੈਨੋਰੁਕਮੁਸੁਪਗ
ਤੁਜਾਇ॥ਸਚੁਨੀਸਾਣੈਠਕਨਪਾਇ॥੩॥ਪੰਡਿਤਪੜਹਿਵਖਣਹਿਵੈਦਾ॥ਅੰਤ
ਰਿਵਸੁਤਨਜਣਹਿਭੇਦਾ॥ਗੁਰਬਿਨੁਸੋਈਬੁਝਨਹੋਇ॥ਸਚਾਹਰਿਹਾਪਭੁ
ਸੋਇ॥੪॥ਕਿਆਹਉਆਖਾਆਖਿਵਖਣੀ॥ਤੁੰਐਪੰਜਣਹਿਸਰਬਵਿਵਾਣੀ॥
ਨਾਨਕਏਕੋਦਰੁਦੀਥਣੁ॥ਗੁਰਮੁਖਿਸਾਚੁਤਹੁਰਗਣੁ॥੫॥੨॥ਆਸਾਮਹ
ਲ ੧ ॥ਕਾਚੀਗਾਗਰਿਦਹੁਦੇਲੀ॥ਉਪਜੈਥਿਨਸੇਤਖੁਖਈ॥ਇਹੁਜੁਗਸਾਗ
ਰੁਤੁਰੁਕਿਉਤਰੀਐਥਿਨੁਹਰਿਗੁਰਪਰਨਪਈ॥੧॥ਤੁਭਾਥਿਨਾਵਰੁਨਕਈਮ
ਰੋਪਅਰੋਤੁਭਾਥਿਨਾਵਰੁਨਕਈਹੋਰੇ॥ਸਰਬੀਗੀਰੂਪੀਤੁੰਦੋਤਿਸੁਥਖਸੇਜਿਸੁ
ਨਦਰਿਕੋਰੇ॥੧॥੨॥ਹਉ॥ਸਾਸੁਥੁਗੀਘਰਵਾਸੁਨਦੈਵੀਪੀਸਥਿਮਿਲਣਿਨਦੈ
ਬੁਗੀ॥ਸਖੀਸਾਜਨੀਕੋਉਚਰਨਸੋਰੇਵਉਹਰਿਗੁਰਕਿਰਪਤੋਨਦਰਿਪਗੀ॥੨॥ਅ
ਪੁਬੀਚਾਰਿਮਾਰਿਮਨੁਦੋਖਿਆਤੁਮਸਾਮੀਤੁਨਾਵਰੁਨਕਈ॥ਜਿਉਤੁਰਾਖਹਿਤਿਵ
ਹੀਰਣਾਦੁਖਸੁਖਦੇਵਹਿਕਹਿਸੋਈ॥੩॥ਆਸਾਮਨਸਦੋਉਥਿਨਾਸਤਿਤਿ
ਹੁਣਾਅਸਨਿਰਾਸਭਈ॥ਤੁਰੀਅਵਸਥਾਗੁਰਮੁਖਿਪਈਐਸੰਤਸਭਾਕੀਓਟਿ
ਲਾਹੀ॥੪॥ਗਿਆਨੁਪਿਆਨੁਸਗਲੇਸਭਜਪਤਪਜਿਸੁਹਰਿਹੈਅਲਖਅ
ਭੇਵਾ॥ਨਾਨਕਰਾਮਨਾਮਿਮਨੁਰਾਤਗੁਰਮਤਿਪਾਏਸਹਜਿਸੇਵਾ॥੫॥੨॥ਆਸਾ
ਮਹਲ ੧ ॥ਮੇਹੁਕੰਥੁਮੇਹਸਭਕਾਗਮੇਹੁਤਮਤਜਹਸਗਲੇਵਕਾ॥੧॥ਮੇਹੁ
ਅਰੁਭਗਮੁਤਜਹੁਤਮਬੀਗਾ॥ਸਾਚੁਨਾਮੁਹਿਦੈਰਵੈਸਗੀ॥੧॥੨॥ਹਉ॥ਸਚੁਨਾਮੁ
ਜਨਵਨਿਧਿਪਈ॥ਰਿਵੈਪੂਤਨਕਲਪੈਮਈ॥੨॥ਏਤੋਮੇਹਿਭੁਬਾਸੰਸਾਗੁਰਮੁ
ਖਿਕੋਈਉਤਰੇਪਾਹਿ॥੩॥ਏਤੋਮੇਹਿਭਿਜਿਨੁਨੀਪਾਹਿ॥ਮੇਹੇਲਾਗਾਜਮਪੁਰਿਜਾਹਿ
॥੪॥ਗੁਰਦੀਖਿਆਲੇਜਪਤਪੁਕਮਾਹਿ॥ਨਾਮੇਹੁਤੈਨਾਥਾਇਪਾਹਿ॥੫॥ਨਦਰਿਕ
ਰੋਤਾਏਮੇਹੁਜਾਇ॥ਨਾਨਕਹਰਿਸਿਉਹਰੈਸਮਾਇ॥੬॥੫॥੨॥ਆਸਾਮਹਲ ੧
॥ਆਪਿਕੋਰਸਚੁਅਲਖਅਪਗੁ॥ਹਉਪਾਪੀਤੁਥਖਸਣਹਰੁ॥੧॥ਤੋਰਾਣਾਸ
ਭੁਕਿਭੁਹੋਵੈ॥ਮਨਹਠਿਕੀਚੈਅੰਤਿਵਿਗੋਵੈ॥੧॥੨॥ਹਉ॥ਮਨਮੁਖਕੀਮਤਿਕੁਭਿ
ਵਿਆਪੀ॥ਥਿਨੁਹਰਿਸਿਮਰਣਿਪਾਪਿਸੰਤਪੀ॥੨॥ਦੁਰਮਤਿਤਿਆਗਿਲਾਹ

ਕਿਛੁ ਲੇਵਹਾਜੇਓਪਜੈਸੇਅਲਖਅਭੇਵਹੁ॥੩॥ ਐਸਾਹਮਸਖਸਾਹੁ
 ਗੁਰਹਿਮਿਲਿਅਭਗਤਿਕਈ॥੪॥ ਸਗਲੀਸਉਦੀਤੇਟਾਵੈ॥ ਨਾਨਕ
 ਮਨਮਸਿਭਵੈ॥੫॥੬॥੨੪॥ ਆਸਾਮਹਲਾ ੧ ਚਉਪਦਾ॥ ਵਿਦਿਆ
 ਚਗੀਤਪਰਉਪਕਗੀ॥ ਜਪਚਰਸੀਤਤੀਰਥਵਸੀ॥੧॥ ਘੁਪੁਰੁਦਜੇਜੇਮਾ
 ਲਾਗਾ॥ ਤਉਜਮਕਰਕੇਮੇਸਿਉਆਗੈ॥੧॥ ਹਰਉ॥ ਆਸਾਨਿਰਸੀਤਉਸਿਨੀ
 ਸੀ॥ ਜਜਤਜੇਗੀਤਕਾਇਆਭਗੀ॥੨॥ ਦਇਆਦਿਗੰਥਹਦੇਹਬਿਚਗੀ॥
 ਆਪਿਮੇਅਵਰਹਨਹਮਗੀ॥੩॥ ਏਕੁਤੁਹਿਵੈਸਥਾਤੇਗੇ॥ ਨਾਨਕਜਾਣੈਚੋਜਨੇ
 ਗੇ॥੪॥੧॥੨੫॥ ਆਸਾਮਹਲਾ ੧ ਏਕਨਭਗੀਅਗੁਣਕਰਿਪੈਦਾ॥ ਮੇਰਾਸੁ
 ਜਗੈਉਨਿਸਿਭਸਿਵੈ॥੧॥ ਉਓਕਿਉਕਤਪਿਆਹੀਹੈਦਾ॥ ਸੁਹਜਗੈਉਨਿ
 ਸਿਭਸਿਵੈ॥੧॥ ਹਰਉ॥ ਆਸਪਿਆਸੀਸੇਜੈਆਵਾ॥ ਆਗੈਸਹਭਾਵਕਨਭਾ
 ਵੈ॥੨॥ ਕਿਆਜਾਣਾਕਿਅਹੋਇਗਮੀਈ॥ ਹਰਿਦਰਸਨਾਥਿਨੁਹਰੁਨਜਾਈ॥
 ੧॥ ਹਰਉ॥ ਪ੍ਰੇਮਨਰਾਖਿਅਮੇਰੀਤਿਸਨਥੁਣੀ॥ ਗਇਆਜੈਜੈਬੁਨਪਨਥੁ
 ਤਨੀ॥੩॥ ਅਜੈਸੁਜਾਗਉਆਸਪਿਆਸੀ॥ ਭਈਲੇਉਦਾਸੀਗਉਨਿਗਮੀ
 ਤਨੀ॥੪॥ ਹਰਉ॥ ਹਉਮੈਖੋਇਕਰੇਸੀਗਾ॥ ਤਉਕਾਮਣਿਸੇਜੈਰਵੈਭਤਗੁ॥੪॥
 ਉਨਨਕਰੈਤੈਮਿਭਵੈ॥ ਛੇਡਿਵਡਈਅਪਣੈਖਸਮਸਮਾਵੈ॥੧॥ ਹਰਉ॥
 ੧॥੪॥੨੬॥ ਆਸਾਮਹਲਾ ੧ ਪੇਵਕਭੈਪਨਖਗੀਇਆਣੀ॥ ਤਿਸ
 ਹਕੀਮੇਸਗਨਜਾਣੀ॥੧॥ ਸਹੁਮੇਰਾਏਕੁਦੁਜਾਨਹੀਰੇਈ॥ ਨਦਰਿਕੇਰੇਮੇਲਾਵਹੋਈ
 ੧॥ ਹਰਉ॥ ਸਾਹੁਰੈਪਨਸਚਪਛਾਣਿਆ॥ ਸਹਜਿਸੁਭਾਇਅਪਣਾਪਿਰਜਾ
 ਣਿਆ॥੨॥ ਗੁਰਪਰਸਾਦੀਐਸੀਮਤਿਆਵੈ॥ ਤੈਕਾਮਣਿਕੈਤੈਮਿਭਵੈ॥੨॥
 ਕਹਤਨਾਕਭੈਭਵਕਾਕੇਰੇਸੀਗਾ॥ ਸਦਹੀਸੇਜੈਰਵੈਭਤਗੁ॥੪॥੩॥੨੭॥
 ਆਸਾਮਹਲਾ ੧ ਨਕਿਸਕਾਪੁਤਨਕਿਸਕੀਮਾਈ॥ ਝੁਠੈਮੇਹਭਮਭੁਲਾਈ
 ੧॥ ਮੇਰਾਧਿਹਉਰੀਤਤੇਗਾ॥ ਜਾਤੁਦੇਹਿਪੀਨਉਤੇਗਾ॥੧॥ ਹਰਉ॥
 ਬਹੁਤੇਅਉਗੁਣਕੁਕੋਈ॥ ਜਾਤਿਸੁਭਵੈਬਖਸੇਸੇਈ॥੨॥ ਗੁਰਪਰਸਾਦੀ
 ਦੁਹਮਤਿਖਈ॥ ਜਹਦੇਖਤਹਏਕੋਸਈ॥੩॥ ਕਹਤਨਾਕਐਸੀਮਤਿਆ
 ਵੈ॥ ਭਾਕੇਸਚੈਸਚਿਸਮਾਵੈ॥੪॥੪॥੨੮॥ ਆਸਾਮਹਲਾ ੧ ਦੁਪਦਾ॥
 ਤਿਤੁਸਵਗੈਭਈਲੇਨਿਵਾਸਪਾਣੀਪਾਵਕੁਤਿਨਹਿਕੀਆ॥ ਪਕਜੁਮੇਹਪਗ
 ਨਹੀਚਲੈਹਮਦੇਖਤਹਭੁਥੀਅਲਾ॥੧॥ ਮਨਏਕੁਨਚੇਤਸਿਮੁਕਸਨਾ॥ ਹਰਿ

ਸੁਰਤਤੇਗੁਣਗਲਿਆ॥੧॥ ਹਰਉ॥ ਨਹਉਜਤੀਸਤੀਨਹੀਪਕਿਆਮੁਰਖਮੁ
 ਗਾ॥ ਜਨਮੁਭਇਆਪੁਣਵਤਿਨਾਨਕਤਿਨੀਸਹਣਾਜਿਨਤੁਨਾਹੀਵੀਸਹਿਆ
 ੧॥੨੯॥ ਆਸਾਮਹਲਾ ੧ ਛਿਆਘਗਿਛਿਆਗੁਰਛਿਆਉਪਦੇਸਾ॥ ਗੁਰ
 ਗੁਰਏਕੋਦੇਸਾਨੇਕ॥੧॥ ਜੈਘਰਿਕਹਤਕੀਗਤੇਹੋਇ॥ ਸੇਪਰੁਗਾਖੁਵਡਈਤੋ
 ਰੇ॥੧॥ ਹਰਉ॥ ਵਿਸੁਦਰਸਿਆਘਡੀਆਪਹਰਾਥਿਤੀਵਗੀਮਾਹੁਹੋਆ॥ ਸੁਰ
 ਜੁਏਕੁਤਿਅਨੇਕਨਾਨਕਹਤੇਕੋਕੋਦੇਸਾ॥੨॥੩੦॥ ਆਸਾਮਹਲਾ ੧
 ਚਉਪਦਾ॥ ਘਰੁ੩ ਲਖਲਸਕਹਲਖਵਜੇਜੇਲਖਉਠਿਕਹਿਸਲਾਮੁ
 ਲਖਉਪਹਿਛੁਗਮਾਇਸਤੇਗੀਲਖਉਠਿਕਹਿਮਨਾ॥ ਜਪਤਿਲੇਖੇਨਪਵੈਤਸ
 ਭਿਨਿਗਫਲਕਾਮ॥੧॥ ਹਰਿਕਨਾਮਬਿਨਾਜਗੁਪੰਧਾ॥ ਜੇਬਹੁਤਾਸਮਝਈਐਭੋ
 ਲਾਭੀਸੇਐਐਧਾ॥੧॥ ਹਰਉ॥ ਲਖਖਟੀਅਹਿਲਖਸੀਜੀਅਹਿਖਾਜਹਿ
 ਲਖਾਵਹਿਲਖਜਾਹਿ॥ ਜਪਤਿਲੇਖੇਨਪਵੈਤਾਜੀਇਕੈਥੋਛਿਗਿਪਾਹਿ॥੨॥
 ਲਖਸਾਸਤਸਮਝਾਵਣੀਲਖਪੰਡਿਤਪੜ੍ਹਪਿਪੁਗਾ॥ ਜਪਤਿਲੇਖੇਨਪਵੈਤ
 ਸੁਭਕੁਪਰਵਾਣਾ॥੩॥ ਸਾਚਨਾਮਪਤਿਉਪਜੈਕਰਮੁਨਾਮੁਕਤਗੁਆਹਿਨਿਸਿਹਿ
 ਰੈਜੈਵੈਸੈਨਾਨਕਨਦਗਪੁਰੁ॥੪॥੧॥੩੧॥ ਆਸਾਮਹਲਾ ੧ ਦੀਵਾਮੇਰਾਏਕੁ
 ਨਮੁਦੁਖਾਇਚਿਪਾਇਆਤੋਲਾ॥ ਉਨਿਚਨਣਿਉਸੇਖਿਆਚੁਕਾਜਮਸਿਉਮੇਲ
 ੧॥ ਲੇਕਾਮਤੁਕਫਕੜਿਪਾਇ॥ ਲਖਮਕਿਆਕਰਿਏਕੋਏਕਤੀਲਭਾਹਿ॥
 ੧॥ ਹਰਉ॥ ਪਿੰਡਪਤਲਮੇਰੀਕੇਸਉਕਿਰਿਆਸਤੁਨਾਮੁਕਤਗੁਆਐਥੋਥੈਆ
 ਗੈਪਛੈਏਹੁਮੇਰਾਧਾਗੁ॥੨॥ ਗੰਗਬਨਾਸਮਿਛਤਿਤੁਮਹੀਨਵੈਆਤਮਾਉ
 ਸਚਾਨਵਣੁਤੈਥੀਐਜਾਅਹਿਨਿਸਿਲਾਗੈਭਾਉ॥੩॥ ਇਕੋਲਕੀਹੋਛਿਛੀਮਛ
 ਗਿਥੁਮਣੁਵਟਿਪੰਡਖਾਇ॥ ਨਾਨਕਪਿੰਡਖਸੀਸਕਾਕਥਾਨਿਖੁਟਸਿਨਾ
 ਹਿ॥੪॥੧॥੩੨॥ ਆਸਾਮਹਲਾ ੧ ਘਰੁ੪ ਦੇਵਤਿਆਦਰਸਨਕੈਤਈ
 ਤੁਖਭੁਖਤੀਰਥਕੀਏ॥ ਜੇਗੀਜਤੀਜਗਤਿਮਹਿਹਤੇਕਰਿਕਰਿਤਗਵੈਭੇਖਾ
 ਭੇ॥੧॥ ਤਉਕਾਗਣਿਸਾਹਿਬਗੰਗਤੇ॥ ਤੇਰਨਾਮਾਨੇਕਕੁਪਾਨੰਤਕਹਨੁਨ
 ਜਈਤੇਗੁਣਕੇਤੇ॥੧॥ ਹਰਉ॥ ਦਰਘਮਹਲਾਹਸਤੀਘੋਛੈਛੇਡਿਵਿਲਾ
 ਇਤਿਦੇਸਗੇ॥ ਪੀਰਪੇਕੀਥਾਸਲਾਕਸਾਦਕਛੇਡੀਦੁਨੀਆਥਾਇਪਏ॥੨॥
 ਸਦਸਹਜਿਸੁਖਸਕਸਤਜੀਅਲੇਕਪੜਛੇਡੇਚਮਛੇਲੀਏ॥ ਦੁਖਾਇਦ
 ਰਵੈਦਰਗਤੇਨਾਮਿਰਤਦਰਵੈਸਭਈ॥੩॥ ਖਲਾਥੀਖਪਹੀਲਕਛੀਚਮਛੀ

ਸਿਖਸੁਤੋਹੀਕੀਨੀ॥ ਤੁਸਹਿਧੁਧਿਸੰਗੀਤੋਰਪੁਣਵੈਨਨਕੁਜਤਿਕੈਸੀ॥
 ੧॥੩੩॥ **ਆਸਾਮਹਲਾ ੧ ਘਰੁ ੧** ਭੀਤਹਿਚਗੁਪਤਮਨਿਵਸੋ॥ ਬਿਰੁ
 ਰਹਿਜੈਸੇਭਵਹਿਉਦੇਸੋ॥ ੧॥ ਮਨੁਮੋਹਦਇਆਲੇਸੇਤੀਬਿਰੁਨਹੈ॥ ਲੋਕੁ
 ਪਟੀਪਪੀਪਖੀਮਇਆਅਧਕਲਗੇ॥ ੧॥ **੨੦੦੦** ਫੁਲਮਾਲੁਪਹਿਰੇ
 ਹਾ॥ ਮਿਲੇਗਪੀਤਮੁਤਬਕਰੁਹੀਸੀਗੇ॥ ੨॥ ਪੰਚਸਖੀਮਣੀਕੁਭੱਤੋ
 ਪਿਡਿਲਗੀਹੋਜੀਅੜਚਲਦਹੋ॥ ੩॥ ਪੰਚਸਖੀਮਿਲਿਹੁਦਨਕੋਹਾਸਹੁ
 ਪਜੁਤਪੁਣਵਤਨਕਲਖਦੇਹਾ॥ ੪॥ ੧॥੩੪॥ **ਆਸਾਮਹਲਾ ੧ ਘਰੁ**
 ਮਨੁਮੰਤੀਜੇਗਹਦਹੈਪਉਦਹੈਸੁਤਿਧੀ॥ ਖਿਮਸੀਗਰੁਕਮਣਿਤਨਪ
 ਹੋਵੈਲਾਪਅਗੀ॥ ੧॥ ਲਾਲਬਹੁਗੁਣਕਮਣਿਮੋਹੀ॥ ਤੇਹੋਗੁਣਹੋਹਿ
 ਨਅਵਗੀ॥ ੧॥ **੨੦੦੦** ਹਰਿਹਰਿਹਰੁਕੰਨਿਲੇਪਹਿਰੈਦਮੋਦਹੁਤੁਲੇਈ॥
 ਕਰਿਕਰਿਕਰਤਕੰਨਪਹਿਰੈਇਨਿਥਿਚਿਤੁਧੋਈ॥ ੨॥ ਮਧਸੁਦਨਕਮਿਮੁ
 ਗੀਪਹਿਰੈਧਮੇਸਹੁਪੁਲੇਈ॥ ਪੀਰਜੁਪਕੀਬੰਧਵੈਕਮਣਿਸੀਰੰਗੁਸੁਗਮ
 ਈ॥ ੩॥ ਮਨਮੰਦਰਿਜੇਦੀਪਕੁਜਲਾਕਾਇਆਸੇਜਕੋਈ॥ ਗਿਆਨਗਉ
 ਬਸੇਜੇਅਵੈਤਨਕਭਗਕੋਈ॥ ੪॥ ੧॥੩੫॥ **ਆਸਾਮਹਲਾ ੧ ਕੀਤ**
 ਹਵੈਕੋਕਰਾਇਆਤਿਸੁਕਾਕਿਆਕੀਐਭਈ॥ ਜਿਕਿਛੁਕਰਣਸੇਕਰਿਗਏ
 ਕੀਤਕਿਆਚਤੁਈ॥ ੧॥ ਤੇਹਹੁਕਮੁਭਲਾਤੁਧੁਭਾਵੈ॥ ਨਨਕਤਕਉਮਿਲੈ
 ਵਡਈਸਚੇਨਮਿਸਮਵੈ॥ ੧॥ **੨੦੦੦** ਕਿਰਤੁਪਇਆਪਰਵਾਣਾਨਿਖਿਆਬ
 ਹੁਤਿਹੁਕਮੁਨਹੋਈ॥ ਜੈਸਲਿਖਿਆਤੈਸਪਤਿਆਮੋਟਿਨਸਕੈਕੋਈ॥ ੨॥ ਜੇਕੋ
 ਰਗਹਥਹੁਤਾਬੈਲਾਨਉਪਵੈਬਾਜਗੀ॥ ਸਤਸੰਜਬਾਜੀਪਕੈਨਾਹੀਕੀਅਵੈ
 ਸਗੀ॥ ੩॥ ਨੇਕਪਤਿਅਪੰਡਿਤਨੈਕਮੁਰਖੁਮੰਦਾ॥ ਬੰਦੀਅੰਦਰਿਸਿਫਤਿਕਰੇ
 ਤਕਉਕੀਐਬੰਦਾ॥ ੪॥ ੨॥੩੬॥ **ਆਸਾਮਹਲਾ ੧ ਗੁਰਕਾਸਬਦੁਮੈਨ**
 ਹਿਮੁਵਖਿਖਾਖਮਹਦਵਉ॥ ਜੇਕਿਛੁਕਰੇਭਲਾਕਰਿਮਾਨਉਸਹਜਜੋਗਨਿਪਿ
 ਪਾਵਉ॥ ੧॥ ਬਾਬਾਜੁਗਤਾਜੀਉਜੁਗਤੁਜੋਗੀ॥ ਪਰਮਤਮਹਿਜੋਗੀ॥ ਅੰਮ੍ਰਿ
 ਤਨਮੁਨਿਰੰਜਨੁਪਇਆਗਿਆਨੁਕਾਇਅਹਸਭੇਗੀ॥ ੧॥ **੨੦੦੦** ਸਿਵਨਗੀ
 ਮਹਿਆਸੁਣੈਸਉਕਲਪਤਿਅਗੀਬਾਦੀ॥ ਸਿਫੀਸਬਦੁਸਦਧੁਨਿਸੋਹੈ
 ਹਿਨਿਸਿਪੁਨੇਦਾ॥ ੨॥ ਪਤੁਦੀਚਹੁਗਿਆਨਮਤਿਡੰਡਾਵਰਤਮਨਬਿਭੁਤਾਹਿ
 ਕੀਤਿਹਰਸਿਹਮੀਗੁਰਮੁਖਿਪੰਥਅਤੀਤੀ॥ ੩॥ ਸਗਲੀਜਤਿਤਮਾਮੀਸੀਮਿ

ਨਾਵਰਨਅਨੇਕੀ॥ ਕਹੁਨਨਕਸੁਣਤਰਬਰਜੋਗੀਪਰਬਹਮਲਿਵਦੇਕੀ॥ ੪॥
 ੧॥੩੭॥ **ਆਸਾਮਹਲਾ ੧ ਗੁਰੁਕਰਿਗਿਆਨੁਪਿਆਨੁਕਰਿਪਾਵੈਕਰਿਕ**
 ਰੀਕਸੁਪਈਐ॥ ਭਾਠੀਭਵਨੁਪੇਮਕਪੋਚਾਇਤੁਰਸਿਅਮਿਥਿਭੁਆਈਐ
 ੧॥ ਬਾਬਾਮਨਮਤਵਰੇਮਸੁਪੀਵੈਸਹਜਗੰਗਚਿਹਿਆਅਹਿਨਿਸਿ
 ਬਈਪਮਲਿਵਲਗੀਸਬਦੁਅਨਹਦਗਹਿਆ॥ ੧॥ **੨੦੦੦** ਪੁਰਾਸਾਚੁਪਿਆ
 ਲਸਹਜੇਤਿਸਹਿਪਾਇਜਾਕਉਨਦਰਿਕਗਾਅੰਮ੍ਰਿਤਕਾਵਪਾਸਹੋਵੈਕਿਆਮ
 ਵਿਛੁਛੇਭਉਧੋਗੇ॥ ੨॥ ਗੁਰਕੀਸਾਖੀਅੰਮ੍ਰਿਤਬਣੀਪੀਵਤਹੀਪਰਵਾਣੁਭ
 ਇਆਦਰਗਸਨਕਪੀਤਮੁਹੋਵੈਮੁਕਤਿਬੈਠੈਕੈਕਿਆ॥ ੩॥ ਸਿਫਤੀਰ
 ਤਸਦਬੈਰਗੀਜੁਐਜਨਮੁਨਹੈ॥ ਕਹੁਨਨਕਸੁਣਤਰਬਰਜੋਗੀਖੀਵਾਅੰ
 ਮ੍ਰਿਤੁਧੋਗੇ॥ ੪॥ ੧॥੩੮॥ **ਆਸਾਮਹਲਾ ੧ ਭਗਸਨਖਸਮਾਨਕੀਆਹਿਰ**
 ਸਤਨਗਇਆਆਪੈਦੈਸੁਨਦੇਈਕਰਤਮੁਕਰਿਮੁਗਲੁਚੜਾਇਆ
 ਏਤੀਸਪਈਕਰਣਾਣੇਤੈਕੀਰਗੁਨਅਇਆ॥ ੧॥ ਕਰਤਾਭੁਸਭਨਕ
 ਸੇਈ॥ ਜੋਸਕਤਾਸਕਤੋਕਉਮਰੇਤਮਨਿਹੋਸੁਨਹੋਈ॥ ੧॥ **੨੦੦੦** ਸਕਤਾਸੀ
 ਹਮੇਪੈਵੈਗੈਖਸਮੈਸਾਪੁਰਸਾਈ॥ ਗਤਨੁਵਿਗਾਛਿਵਿਗੋਏਕਤੀਮੁਇਆਸਹਨ
 ਕਈ॥ ਆਪੇਜੋਕਿਵਿਛੋੜੇਆਪੇਵੈਖੁਤੀਵਡਿਅਈ॥ ੨॥ ਜੇਕੋਨਉਧਰਾ
 ਏਵਡਾਸਦਕਰੇਮਨਿਭਾਣੇ॥ ਖਸਮੇਨਦਰੀਕੀੜਾਵੈਜੋਤੁਗੇਦਾਣੇ॥ ਮ
 ਰਿਮਿਜੀਵੈਤਾਕਿਛੁਪਾਣੇਨਨਕਨਮੁਖਾਣੇ॥ ੩॥ ੧॥੩੯॥ ੪੧॥



ਗੁਰੁਆਸਾਮਹਲਾ ੩ ਘਰੁ ੨ ੧ **ਉਸਤਿਗੁਰਪੁਸਦਿ**
 ਹਰਿਰਸੰਨੁਪਾਵੈਵਡਭਾਗਿ॥ ਗੁਰਕੈਸਬਦਿਸਚੈਬੈਰਾਗੀ॥ ਖਟੁਦਰਸਨਵਰ
 ਤੇਵਡਗਾ॥ ਗੁਰਕਾਦਰਸਨੁਅਗਸਪਾਰਾ॥ ੧॥ ਗੁਰਕੈਦਰਸਨਮੁਕਤਿਗਤਿ
 ਹੋਈ॥ ਸਾਚਾਪਵਸੈਮਨਿਸੇਇ॥ ੧॥ **੨੦੦੦** ਗੁਰਦਰਸਨਉਧੋਸੀਸਾਗਾ॥
 ਜੇਕੋਲਾਏਭਉਪਿਆਗਾ॥ ਭਉਪਿਆਰੁਲਾਏਵਿਹਲਾਕੇਇ॥ ਗੁਰਕੈਦਰਸਨਿ
 ਸਦਮੁਖਇ॥ ੨॥ ਗੁਰਕੈਦਰਸਨਿਮੇਖਦੁਆਰਾ॥ ਸਤਿਗੁਰਸੇਵੈਪਰਵਰਸਪਾ

ਗਾਨਿਗੁਰਕਥਿਗਤਿਕਾਨੀਨਾ। ਅਵਗਣਿ ਮੁਰੰਦਾਖਾਹੀ॥੩॥ ਗੁਰਕੈਸ
ਬਦਿਸੁਖਸਾਤਿਸੀਗਾਗੁਰਮੁਖਿਤਕਓਲਗੈਨਪੀਗਾਜਮਕਾਲੁਤਿਸੁਨੰ
ਨਾਵੈ। ਨਨਕਗੁਰਮੁਖਿਸਚਿਸਮਾਵੈ॥੪॥੧॥ ਅਸਾਮਹਲਾ ੩ ਸਬਦਿ
ਮੁਆਵਿਚਹੁਆਪੁਗਵਣਿ। ਸਤਿਗੁਰਸੇਵੈਤਿਲੁਨਤਮਾਇ। ਨਿਰਭਉ
ਤਸਦਮਨਿਹੈ। ਸਚੀਬਣੀਪਾਏਭਾਗਿਕੋਇ॥੧॥ ਗੁਣਸੰਗੁਹਦਿਚਹੁ।
ਓਗਣਜਾਹਿ। ਪ੍ਰੇਮਗੁਰਕੈਸਬਦਿਸਮਾਹਿ॥੧॥ ਗੁਹਾਉ। ਗੁਣਕਗਾਹਕੁਹੈ
ਸੰਗਣਜਾਵੈ। ਅਮਿਤਸਬਦੁਨਮੁਵਖਣੈ। ਸਾਚੀਬਣੀਸੁਚਹੈ। ਗੁਣ
ਨਮੁਪਰਾਪਤਹੈ। ੨॥ ਗੁਣਅਮੋਲਕਪਏਨਜਾਹਿ। ਮਨਿਨਿਗਮਲਾਸਚੈਸ
ਬਦਿਸਮਾਹਿ। ਸੇਵਡਭਾਗੀਜਨਨਮੁਹਿਅਇਆ। ਸਦਗੁਣਦਾਤਾਮਨਿਵਸ
ਇਆ॥੩॥ ਜੇਗੁਣਸੰਗੁਹਿਤਿਨਥਲਿਹਰੈਜਾਓ। ਰਹਿਸਚੈਸਾਚੇਗੁਣਗਓ।
ਪਦੈਵੈਸਹਜਿਸੁਭਾਇ। ਨਨਕਕੀਮਤਿਕਹਣੁਨਜਾਇ॥੪॥੨॥ ਅਸਾਮਹਲਾ
੩ ਸਤਿਗੁਰਵਿਚਿਤਕੀਵਡੀਅਈ। ਚਰਿਇਛੰਨੇਮੇਲਿਮਿਲਾਈ। ਆਪੇਮੇਲੇ
ਮੇਲਿਮਿਲਾਏ। ਆਪਣੀਕੀਮਤਿਅਪੇਪਾਏ॥੧॥ ਹਰਿਕੀਥੀਮਤਿਕਿਨਿਥਿਹੈ
ਇ। ਹਰਿਅਪਰੰਪਰਾਗਮੁਅਗੋਚਰੁਗੁਰਕੈਸਬਦਿਮੈਲੈਜਨਕੋਇ॥੧॥ ਗੁਹਾਉ
। ਗੁਰਮੁਖਿਕੀਮਤਿਜਾਣੈਕੋਇ। ਵਿਨੋਲਕਰਮਿਪਰਾਪਤਿਹੈ। ਓਚੀਬਣੀਉ
ਚਹੈ। ਗੁਰਮੁਖਿਸਬਦਿਵਖਣੈਕੋਇ॥੨॥ ਵਿਨਵੈਦੁਖੁਰਹਦੁਸੀਗਾ।
ਸਤਿਗੁਰੁਭੋਤੈਉਤਰੈਪੀਗਾ। ਬਿਨਗੁਰੁਭੋਤੈਦੁਖਕਮਾਇ। ਮਨਮੁਖਿਬਹੁਤੀਮੈਲੈ
ਸਜਾਇ॥੩॥ ਹਰਿਕਨਮੁਮੀਠਾਅਤਿਸੁਹੈ। ਪੀਵਤਹੋਪੀਅਏਸੇਇ। ਗੁਰਗਿ
ਰਪਤੋਹਰਿਸੁਪਾਏ। ਨਨਕਨਮਿਸਰੋਗਤਿਪਾਏ॥੪॥੩॥ ਅਸਾਮਹਲਾ ੩
ਮੇਰਪ੍ਰਭੁਸਾਚਾਗਰਗੰਭੀਗੁ। ਸੇਵਤਹੀਸੁਖਸਾਤਿਸੀਗਾ। ਸਬਦਿਰਤੋਜਨਸਹਜਿ
ਸੁਭਾਇ। ਤਿਨਕੈਹਮਸਦਲਗੈਪਾਇ॥੧॥ ਜੇਮਨਿਰਤੋਹਰਿਗੁਲਾਇ। ਤਿਨਕ
ਜਨਮਮਨਦੁਖਲਥਾਤੋਹਰਿਗਗਹਮਿਮੈਲੈਸੁਭਾਇ॥੧॥ ਗੁਹਾਉ। ਸਬਦੁਚੈ
ਸਾਚਾਸੁਦਪਾਏ। ਹਰਿਕਨਮੁਮਨਿਵਸਾਏ। ਹਰਿਪ੍ਰਭੁਸਦਾਹਿਅਭਰਪੁਰਿ।
ਪੇਨੈਅਪੇਦੁਹਿ॥੨॥ ਆਖਣਿਅਖੈਬਕੈਸਕੁੰਕੋਇ। ਆਪੇਬਖਸਿਮਿਲਾਏ
ਸੇਇ। ਕਹਣੈਕਥਨਿਨਪਾਇਆਜਾਇ। ਗੁਰਪ੍ਰਸਾਦਿਵਸੈਮਨਿਆਇ॥੩॥ ਗੁਰ
ਮੁਖਿਵਿਚਹੁਆਪੁਗਵਣਿ। ਹਰਿਗਿਰਤੋਮੇਰੁਚਕਾਇ। ਅਤਿਨਿਗਮਲਾਗੁਰਸ
ਬਦਵੀਚਗਾਨਨਕਾ। ਸਦਗੁਣਹਰਾ॥੪॥੪॥ ਅਸਾਮਹਲਾ ੩ ਦੂਜੈ

੧੬
 ਇਲਾਹੇਰੁਪਇਆਥਿਨੁਸਬਦੇਬਿਗਥਾਜਨਮੁਗਵਾਇਆਸਤਿਗੁਰੁ
 ਸੇਵੇਸੇਈਹੋਇ। ਤੁਜੈਭਇਨਲਾਗੈਕੋਇ॥੧॥ ਮੁਲਿਲਾਗੇਸੇਜਨਪਰਵਾਨ॥
 ਅਨਦਿਨੁਗਮਨਮੁਜਪਿਪਿਰੈਗੁਰਸਬਦੀਹਰਿਦੋਕਾਣੁ॥੧॥ ੧੮੭੯॥ ਭਾ
 ਲੀਲਾਗੈਨਿਭਲੁਜਾਇ। ਅੰਧੀਕੀਮੀਅੰਧਸਜਾਇ। ਮਨਮੁਖਅੰਪਠਹਿਗਨ
 ਪਾਇ। ਬਿਸਟਾਕਾਕੀਡਾਬਿਸਟਾਮਹਿਪਚਾਇ॥੨॥ ਗੁਰਕੀਸੇਵਾਸਦਾਸੁਖੁ
 ਪਾਏ। ਸਤਸੰਗਤੀਮਿਲਿਹਰਿਗੁਣਗਏ। ਨਾਮਨੀਮਕਰੋਵੀਚਰੁ। ਅਪਤਰੈ
 ਕੁਲਉਪਰਣੁਹਰੁ॥੩॥ ਗੁਰਕੀਥਣੀਨਮੁਵਜਾਏ। ਨਾਨਕਮਹਲੁਸਬਦਿ
 ਘਰੁਪਾਏ। ਗੁਰਮਤਿਸਤਸਹਿਗਿਜਾਇਨਾਇਆ। ਦੁਰਮਤਿਮਲੁਸਭੁਦਰਤ
 ਗਵਾਇਆ॥੪॥ ੧੧॥ ਆਸਾਮਹਲ ੩ ਮਨਮੁਖਮਹਿਮਹਿਮਰਣੁਵਿਗਡਾ
 ਹਿ। ਤੁਜੈਭਇਆਤਮਸੰਘਰਹਿ। ਮੇਰਾਮੇਰਾਕਰਿਕਰਿਵਿਗੁਤਾ। ਆਤਮਨਚੀਨੈਭ
 ਮੈਵਿਚਿਸੁਤਾ॥੧॥ ਮਰੁਮੁਇਆਸਬਦੇਮਹਿਜਾਇ। ਉਸਤਤਿਨਿਦਾਗੁਰਸਮ
 ਜਾਣਾਈਇਸੁਜੁਗਮਹਿਲਾਹਾਰਿਜਪਿਪੈਲਾਜਾਇ॥੧॥ ੧੮੮੦॥ ਨਮੁਵਿਦੁਲਗਰ
 ਭਗਲਿਜਾਇ। ਬਿਗਥਾਜਨਮੁਤੁਜੈਲੈਭਾਇ। ਨਾਮਵਿਦੁਭੀਤੁਖਿਜਲੈਸਬਾਈ
 ਸਤਿਗੁਰਪੁਰੇਬੁਝੁਣੁਈ॥੨॥ ਮਨੁਚੰਚਲੁਬਹੁਚੋਟਾਥਾਇ। ਏਥਹੁਭੁਝਿਕਿ
 ਅਠਹਿਰਨਪਾਇ। ਗਰਭਜੋਨਿਵਿਸਟਾਕਾਵਾਸੁ। ਤਿਤੁਪਹਿਮਨਮੁਖਕਰਨਿਦ
 ਸੁ।੩॥ ਅਪਨੇਸਤਿਗੁਰਕਉਸਦਾਬਲਿਜਾਈ। ਗੁਰਮੁਖਿਜੋਤੀਜੋਤਿਮਿਲਾ
 ਈ। ਨਿਰਮਲਥਣੀਨਿਜਾਘਰਿਵਾਸਾ। ਨਾਨਕਹਉਮੈਮਰੇਸਦਾਉਦਾਸ॥੪॥
 ੧੧॥ ਆਸਾਮਹਲ ੩ ਲਾਏਆਪਣੀਜਾਤਿਗਵਾਈ। ਤਨੁਮਨੁਅਰਪੈਸ
 ਤਿਗੁਰਸਰਣਾਈ। ਹਿਰੈਨਾਮੁਵਡੀਫਡਿਆਈ। ਸਦਾਪੀਤਮੁਪੁਭੁਹੋਇਸਖਾਈ
 ੧੧॥ ਸੇਈਲਾਲਾਜੀਵਤਮਗੈ। ਸੇਗੁਰਖੁਦੁਇਸਮਕਰਿਜਾਏਗੁਰਪਰਸਾਦੀ
 ਸਬਦਿਉਪਰੈ॥੧॥ ੧੮੮੧॥ ਕਰਣੀਕਾਹੁਪੁਰਭੁਗਮਾਈ। ਬਿਨਸਬਦੇਕੋਥਾਇ
 ਨਪਾਈ। ਕਰਣੀਕੀਗਤਿਨਾਮੁਵਸਾਈ। ਆਪਦੇਵੈਛਲਨਪਾਈ॥੨॥ ਮਨਮੁ
 ਖਿਤਗੀਮਭੁਲੈਸੰਸਾਰੁ। ਬਿਨੁਗਾਸੀਕੁਡਾਕੇਵਪਾਰੁ। ਵਿਨੁਗਾਸੀਵਖੁਰਪੁਲੈ
 ਨਪਾਇ। ਮਨਮੁਖਭੂਲਾਜਨਮੁਗਵਾਇ॥੩॥ ਸਤਿਗੁਰਸੇਵੈਸੇਲਾਲਾਹੋਇ।
 ਉਤਮਜਾਤੀਉਤਮਸੇਇ। ਗੁਰਪਉਡੀਸਭਤੁਉਚਾਹੋਇ। ਨਾਨਕਨਮਿਵਡਾ
 ਏਹੋਇ॥੪॥ ੧੧॥ ਆਸਾਮਹਲ ੩ ਮਨਮੁਖੁਛੁਣੁਛੁਰਕਮਾਵੈ। ਖਸਮੇ
 ਕਾਮਹਲੁਕਦੇਨਪਵੈ। ਤੁਜੈਲਗੀਭਗਮੁਭੁਲਾਵੈ। ਮਸਤਾਬਧਾਵੈਜਾਵੈ

॥੧॥ ਦੇਹਗਣੀਕਾਮਣਿ ਦੇਖੀਗਗਾ॥ ਪੁਤਕਲਤਪਨਿਮਾਇਆਚਿਤਲਾਏ
ਨਮੋਪਖੰਡਵਿਕਾਗ॥੧॥ ਹਰਉ॥ ਸਦਾਸੁਹਾਗਣਿਜੇਪ੍ਰਭਵੈ॥ ਗੁਰਸਬਦੀ
ਸੀਗਰੁਬਣਵੈ॥ ਸੋਜਸੁਖਣੀਅਨਦਿਨਹਰਿਗਵੈ॥ ਮਿਲਿਪ੍ਰੀਤਮਸਦਾਸੁਖੁ
ਵੈ॥੨॥ ਸੋਸੁਹਾਗਣੀਜਿਸੁਸਚਿਪਿਆਗ॥ ਅਪਣਾਪਿਰੁਗਧੈਸਦਾਉਰੁ
ਗਿਨੈਕੈਥੈਸਦਾਜੁਗਿਮੇਰਪ੍ਰਭਸਬਹਿਅਭਰਪੁਰਿ॥੩॥ ਅਗੈਜਤਿਗੁਪੁ
ਨਜੀਭਾਤਹੋਵੈਜੋਰਕਮਕਮਾਇ॥ ਸਬਦਉਚੈਉਚਹੋਇ॥ ਨਨਕਸਾਚਿਸ
ਮਵੈਸੇਇ॥੪॥੧॥ ਅਸਾਮਹਲਾ ੩ ਭਗਤਿਸਤਾਨੁਸਹਜਿਸੁਭਾਇ॥
ਗੁਰਕੈਭੈਸਾਚੈਸਾਚਿਸਮਾਇ॥ ਬਿਨੁਗੁਰਪੁਰੇਭਗਤਿਨਹੋਇ॥ ਮਨਮੁਖਹੁਨੇਅਪ
ਣੀਪਤਿਖਇ॥੧॥ ਮੇਰਮਨਿਹਰਿਜਪਿਸਦਾਧਿਆਇ॥ ਸਦਾਅਨੰਦਹੋਵੈਦਿਨੁ
ਰਤੀਜੇਇਥੈਸੇਫਲੁਪਾਇ॥੧॥ ਹਰਉ॥ ਗੁਰਪੁਰੇਤੇਪੁਰਪਾਇ॥ ਹਿਰੈਸ
ਬਦੁਸਚਨਮੁਦਸਏ॥ ਅੰਤਗੁਨਿਰਮਲੁਅੰਮ੍ਰਿਤਸਹਿਨੈ॥ ਸਦਾਸੁਚੈਸਚਿ
ਸਮਾਇ॥੨॥ ਹਰਿਪ੍ਰਭੁਵੈਥੈਸਦਾਜੁਗਿਗੁਰਪਰਸਾਦਿਹਰਿਆਭਰਪੁਰਿ॥ ਜ
ਹਾਓਤਹਵੈਖਸੇਇ॥ ਗੁਰਬਿਨੁਦਾਤਾਵਨੁਕੋਇ॥੩॥ ਗੁਰਸਾਗੁਰਪੁਰ
ਭੰਡਗਾਉਤਮਰਤਨਜਵਹਰਅਪਗਾ॥ ਗੁਰਪਰਸਾਦੀਦੇਵਨਹਾਗ॥ ਨਨਕਬਖ
ਸੈਬਖਸਣਹਰੁ॥੪॥੧॥ ਅਸਾਮਹਲਾ ੩ ਗੁਰਸਾਇਰੁਸਤਿਗੁਰਸੁਚੈ
ਪੁਰੇਭਗਿਗੁਰਸੇਵਹੋਇ॥ ਸਿਥੁਫੈਜਿਸਾਅਪ੍ਰਭਵੈ॥ ਗੁਰਪਰਸਾਦੀਸੇਵਕ
ਹੋਇ॥੧॥ ਗਿਆਨਰਤਨਸਭਸੇਝੀਹੋਇ॥ ਗੁਰਪਰਸਾਦੀਅਗਿਆਨੁਥਿਨਸੈ
ਨਦਿਨੁਜਗੈਵੈਥੈਸਚੁਸੇਇ॥੧॥ ਹਰਉ॥ ਮੇਰੁਗੁਮਾਨੁਗੁਰਸਬਦਿਜਲਾਏ॥
ਪੁਰੇਗੁਰਤੇਸੇਝੀਪਾਏ॥ ਅੰਤਰਿਮਹਲੁਗੁਰਸਬਦਿਪਛਣਾ॥ ਆਵਨੁਜਾਨੁਹੈ
ਬਿਰੁਨਾਮਿਸਮਵੈ॥੨॥ ਜਮਨੁਮਰਣਹੈਸੈਸਾਗਾਮਨਮੁਖਅਚੇਤੁਮਾਇਆਮੇਰੁ
ਗੁਥਗੁਪਗਨਿਦਾਬਹੁਕੁਕਮਾਵੈ॥ ਵਿਸਟਾਕਾਕੀੜਾਵਿਸਟਾਮਾਹਿਸਮਾਵੈ॥
੩॥ ਸਤਸੰਗਤਿਮਿਲਿਸਭਸੇਝੀਪਾਏ॥ ਗੁਰਸਾਬਦਹਰਿਭਗਤਿਦਿਛੈ॥
ਭਣਾਮੈਨੈਸਦਾਸੁਖੁਹੋਇ॥ ਨਨਕਸਚਿਸਮਵੈਸੇਇ॥੪॥੧॥੧॥ ਅਸਾਮਹਲਾ
੩ ਸਬਦਿਮੇਰਤਿਸੁਸਦਾਅਨੰਦਾ॥ ਸਤਿਗੁਰਭੋਟੈਗੁਰਗਬਿਚਾਰਨਾਭਿਰਿ
ਨੈਨਾਵੈਜਾਇ॥ ਪੁਰੇਗੁਰਤੇਸਾਚਿਸਮਾਇ॥੧॥ ਜਿਨਕਉਨਾਮੁਲਿਖਿਅਪੁਰਿ
ਲੇਖਾਤਿਅਨਦਿਨੁਨਾਮੁਪਿਆਵਹਿਸੁਗੁਰਤੇਭਗਤਿਦੇਸੁਖੁ॥੧॥ ਹਰਉ॥ ਜਿ
ਨਕਉਹਰਿਪ੍ਰਭੁਲਾਇਮਿਲਾਇ॥ ਤਿਨਕੀਗਹਣਗਤਿਕਹੀਨਜਾਇਮਪੁਰੈਸਤਿ

ਗੁਰਤਿਵੀਰਭਿਆਈ॥ ਉਤਮਪਦਵੀਹਰਿਨਾਮਿਸਹੁਈ॥੨॥ ਜੇਕਿਛੁਕਰੈਸੁ
ਆਪੇਆਪਿਏਕਘੜੀਮਹਿਥਾਪਿਉਥਾਪਿਕਹਿਕਹਣਾਅਖਿਸੁਣਾਏ॥
ਜੇਸਉਘਾਲੇਥਾਇਨਪਏ॥੩॥ ਜਿਨਕੈਪੈਤੋਪੁਨਤਿਨਗੁਰਮਿਲਾਏ॥ ਸਚੁਬਣੈ
ਗੁਰਸਬਦੁਸੁਣਾਏ॥ ਜਹਾਸਬਦੁਦਸੈਤਹੁਤੁਖਜਾਏ॥ ਗਿਆਨਰਤਨਸਾਚੈਸਹ
ਜਿਸਮਾਏ॥੪॥ ਨਵੈਜੇਵਡੁਹੋਰੁਪਨਾਯੋਕੋਇ॥ ਜਿਸਨੇਬਖਸੈਸਾਚੈਸਾਇ॥ ਪੁਰੈ
ਸਬਦਿਮਨਿਵਸਾਏ॥ ਨਨਕਨਾਮਿਰਤੇਸੁਖਪਏ॥੧॥੧॥੧॥ ਅਸਾਮਹਲਾ ੩
ਨਿਗਤਿਕਰੈਬਹੁਦਾਜੇਵਜਾਏ॥ ਇਹਮਨੁਅੰਧਾਬਲਾਹੈਕਿਸੁਆਖਿਸੁਣਾਏ॥ ਅ
ਤਰਿਲੁਭੁਭਗਮੁਅਨਲਾਵਉ॥ ਦੀਵਾਬਲੇਨਸੇਝੀਪਾਇ॥੧॥ ਗੁਰਮੁਖਿਭਗ
ਤਿਘਟਿਚਨਣਹੋਇ॥ ਆਪਿਪਛਾਣਿਮਿਲੈਪ੍ਰਭੁਸੇਇ॥੧॥ ਹਰਉ॥ ਗੁਰਮੁਖਿ
ਨਿਗਤਿਹਰਿਲਗੈਭਾਉ॥ ਪੁਰੇਤਾਨਿਵਿਚਹੁਆਪੁਗਵਾਇ॥ ਮੇਰਪ੍ਰਭਸਾਚਾਅਪੇ
ਜਨਾ॥ ਗੁਰਕੈਸਬਦਿਅੰਤਰਿਬਹੁਮੁਪਛਣਾ॥੨॥ ਗੁਰਮੁਖਿਭਗਤਿਅੰਤਰਿਪ੍ਰੀਤ
ਪਿਆਗਾ॥ ਗੁਰਸਾਬਦੁਸਹਜਿਵੀਚਾਗਾ॥ ਗੁਰਮੁਖਿਭਗਤਿਜੁਗਤਿਸਚੁਹੋਇ॥
ਪਖੰਡਿਭਗਤਿਨਿਗਤਿਦੁਖੁਹੋਇ॥੩॥ ਏਹਭਗਤਿਜਨੁਜੀਵਤੁਮੇਰਾ॥ ਗੁਰਪਰ
ਸਾਦੀਭਵਜਲੁਤਰੈ॥ ਗੁਰਕੈਬਚਨਿਭਗਤਿਥਾਇਪਾਇ॥ ਹਰਿਜੀਉਆਪਿਵਸੈ
ਮਨਿਅਇ॥੪॥ ਹਰਿਕਿਰਪਾਕਰੈਸਤਿਗੁਰਮਿਲਾਏ॥ ਨਿਹਲਾਭਗਤਿਹਰਿਸਿਉ
ਚਿਤਲਾਏ॥ ਭਗਤਿਰਤੇਤਿਨਸਚੈਸੇਇ॥ ਨਨਕਨਾਮਿਰਤੇਸੁਖੁਹੋਇ॥੧॥੧੨॥
ਅਸਾਮਹਲਾ ੩ ਘਰੁ॥ ਕਾਫੀ॥ ਹਰਿਕੈਭਾਣੈਸਤਿਗੁਰਮਿਲੈਸਚੈ
ਝੀਹੋਇ॥ ਗੁਰਪਰਸਾਦੀਮਨਿਵਸੈਹਰਿਬੁਝੈਸੇਇ॥੧॥ ਮੈਸੁਹਦਾਤਏਕੁਰੈਅਵ
ਨੁਕੋਈ॥ ਗੁਰਕਿਰਪਾਤੇਮਨਿਵਸੈਤਸਦਾਸੁਖੁਹੋਈ॥੧॥ ਹਰਉ॥ ਇਸੁਜੁਗਮ
ਹਿਨਿਰਭਉਹਰਿਨਾਮੁਪੈਪਾਈ॥ ਗੁਰਵੀਚਾਰਿਗਾ॥ ਬਿਨੁਨਵੈਜਮਕੈਵਸਿਹੈਮਨਮੁਖ
ਅਪਗਵਾਗ॥੨॥ ਹਰਿਕੈਭਾਣੈਜਨੁਸੇਵਕੈਬੁਝੈਸਚੁਸੇਈ॥ ਹਰਿਕੈਭਾਣੈਸਾਲਾ
ਹੀਐਭਾਣੈਮੰਨਿਐਸੁਖੁਹੋਈ॥੩॥ ਹਰਿਕੈਭਾਣੈਜਨਮੁਪਦਾਰੁਥੁਪਾਇਆਮਤਿ
ਉਤਮਹੋਈ॥ ਨਨਕਨਾਮੁਸਲਾਹਿਤੁਗੁਰਮੁਖਿਗਤਿਹੋਈ॥੪॥੧॥੧੩॥੧੪॥

ਗੁਰਮਾਸਮਹਲਾ ੪ ਘਰੁ ਚਉਪਦੇ ੧ ਕਿਸਤਿਗੁਰਪ੍ਰਸਾਦਿ
 ਤੁੰਕਰਤਸਚਿਅਮੈਭਾਸੰਘੀਜਤਉਭਵੈਸੇਈਥੀਸੀਜਤੁੰਦੇਹਿਸੇਈਹਉਪਾ
 ਈ ॥੧॥੨੦੭੯॥ ਸਭਤੇਗੀਤੁੰਸਭਨੀਧਿਆਇਆਜਿਸਨਕ੍ਰਿਪਾਕਰਹਿਤਿਨ
 ਨਮੁਤਨੁਪਇਆਗੁਰਮੁਖਿਲਧਾਮਨਮੁਖਿਗਵਾਇਆਤੁਪੁਆਪਿਵਿਭੁ
 ਆਆਪਿਮਲਾਇਆ ॥੧॥ ਤੁਰਗੀਆਉਸਭਤੁਣਹੀਮਾਹਿ ॥ਤੁਭਿਨੁਤੁਜਾ
 ਕੇਈਨਹਿ ॥ਜੀਅਜੰਤਸਭਤੇਰਖੇਲੁ ॥ਵਿਜੀਮਿਲਿਵਿਭੁਕਿਅਸੰਜਗੀ
 ਮੇਲੁ ॥੨॥ ਜਿਸਨੇਤੁਜਣਾਇਹਿਸੇਈਜਨਜਣੈ ॥ਹਰਿਗੁਣਸਦਹੀਅਖ
 ਖਣੈ ॥ਜਿਨਿਹਰਿਸੇਵਿਆਤਿਨਿਸੁਖੁਪਾਇਆਸਹਜਹੀਹਰਿਨਾਮਿਸਮਾਇ
 ਆ ॥੩॥ ਤੁਆਪਕਰਤਤੇਰਾਕੀਆਸਭਉਹੈ ॥ਤੁਪੁਥਿਨੁਤੁਜਾਅਵਰੁਨਕੇਇ
 ॥ਤੁਕਰਿਕਰਿਵੇਖਹਿਜਣਹਿਸੇਇ ॥ਜਨਨਾਨਕਗੁਰਮੁਖਿਪਰਗਟਉਹੈ ॥੪॥
 ॥੧॥ ਅਸਮਹਲਾ ੪ ਕਿਸਹੀਧੜਕੀਆਮਤਸੁਤਨਲਿਭਈ ॥ਕਿਸਹੀਧ
 ਟਕੀਆਕੁਫਮਸਕੈਨਲਿਜਵਾਈ ॥ਕਿਸਹੀਧੜਕੀਆਸਿਕਵਾਰਚਉਧਗੇਨਲਿ
 ਆਪਣੈਸੁਆਈ ॥ਹਮਧਧੜਹਰਿਹਿਆਸਮਾਈ ॥੧॥ ਹਮਹਰਿਸਿਉਧੜਕੀਆ
 ਮੇਹੀਹਰਿਟਕਾ ॥ਮੈਹਰਿਥਿਨੁਪੁਪੁਧੜਾਵਰੁਨਕੇਈ ॥ਹਉਹਰਿਗੁਣਗਵਾਅਸੰ
 ਖਅਨੇਕ ॥੧॥੨੦੮੦੯॥ ਜਿਨਸਿਉਧੜਕੇਕਹਿਸੇਜਾਹਿ ॥ਤੁਹੁਧੜਕੇਕਹਿਪਛਤਹਿ
 ॥ਥਿਨਹਰਹਿਮਨਿਖੇਤਕਮਾਹਿ ॥ਹਮਹਰਿਸਿਉਧੜਕੀਆਜਿਸਕਾਕੇਈਸਮਰੁ
 ਨਹਿ ॥੨॥ ਏਹਸਭਧੜਕਾਇਆਮੇਹਪਸਾਗੀ ॥ਮਾਇਆਕਉਲੁਭਹਿਗਵਾਗੀ ॥
 ਜਨਮਿਮਹਰਿਜੁਏਖਾਜੀਹੀ ॥ਹਮਹੈਹਰਿਧੜਕਲਤੁਪਲਤੁਸਭਸਵਾਗੀ ॥੩॥
 ॥ਕਲਾਜੁਗਮਹਿਧੜਕੰਚਰੇਣਗੜਈ ॥ਕਮੁਕ੍ਰਿਧਲੁਭਮੇਹੁਅਭਿਮਾਨੁਦਧਾ
 ਏ ॥ਜਿਸਨਕ੍ਰਿਪਾਕੇਤਿਸੁਸਤਸੰਗਿਮਲਾਏ ॥ਹਮਹਰਿਧੜਕਾਜਿਨਿਏਹਧੜਕੈ
 ਭਗਵਾਏ ॥੪॥ ਮਿਥਿਆਤੁਜਾਭਉਧੜਕੇਧਪਵੈ ॥ਪਰਾਇਆਛਿਦ੍ਰਅਟਕ
 ਏਅਪਣਾਅੰਕਰੁਦਧਵੈ ॥ਜੈਸਾਥੀਜੈਤੋਸਾਖਵੈ ॥ਜਨਨਾਨਕਹਰਿਧੜਕਪਰ
 ਮੁਸਭਸਿਸਟਿਜਿਣਿਅਵੈ ॥੧॥੨੧॥ ਅਸਮਹਲਾ ੪ ਹਿਰੈਸੁਣਿਸੁਣਿ
 ਮਨਿਅੰਮ੍ਰਿਤਭਾਇਆਗੁਰਬਣੀਹਰਿਅਲਖੁਲਖਾਇਆ ॥੧॥ ਗੁਰਮੁਖਿਨਾਮੁ
 ਸੁਣਹਮੇਰੀਭੈਨਾ ॥ਏਕੋਵਹਿਅਪਣਾਅੰਤਮੁਖਿਥੇਲਾਹੁਗੁਰਅੰਮ੍ਰਿਤਭੈਨ
 ॥੧॥੨੨੦੯॥ ਮੈਮਨਿਤਨਿਪੇਮੁਮਹਾਬੈਰਾਗਾ ॥ਸਤਿਗੁਰਪੁਰਖੁਪਾਇਆਵਡਭਗੁ
 ॥੨॥ ਤੁਜੈਭਇਭਵਹਿਥਿਪੁਮਾਇਆਭਾਗਹੀਨਨਹੀਸਤਿਗੁਰਪਾਇਆ ॥੩॥

ਅੰਮ੍ਰਿਤਹਰਿਸੁਹਿਆਪਿਪੀਆਇਆਗੁਰਪੁਰਨਾਨਕਹਰਿਪਾਇਆ ॥੪॥੩
 ॥ਅਸਮਹਲਾ ੪ ਮੈਮਨਿਤਨਿਪੇਮੁਮਹਾਬੈਰਾਗਾਨਾਮੁਜਪੀਨਾਮੁਖਸ
 ਰੁ ॥੧॥ ਨਾਮੁਜਪਹਮੇਰਸਾਜਨਸੇਨਾ ॥ਨਾਮਥਿਨਾਮੈਅਵਰੁਨਕੇਈਵਡਭਾਗਿਗੁ
 ਰਮੁਖਿਹਰਿਣੈਨਾ ॥੧॥੨੨੦੯॥ ਨਾਮਥਿਨਾਨਹੀਜੀਵਿਆਜਾਇਆਵਡਭਾਗਿ
 ਗੁਰਮੁਖਿਹਰਿਪਾਇ ॥੨॥ ਨਾਮਹੀਨਕਾਲਖਦੁਖਮਾਇਆਨਾਮਥਿਨਾਪਿਗੁ
 ਜੀਵਾਇਆ ॥੩॥ ਵਡਾਵਡਾਹਰਿਭਾਗਕਰਿਪਾਇਆਨਾਨਕਗੁਰਮੁਖਿਨਾਮੁ
 ਦਿਵਾਇਆ ॥੪॥੪॥ ਅਸਮਹਲਾ ੪ ਗੁਣਗਵਾਗੁਣਬਲੀਬਾਣੀ ॥
 ਗੁਰਮੁਖਿਹਰਿਗੁਣਾਪਿਵਖਣੀ ॥੧॥ ਜਪਿਜਪਿਨਾਮੁਮਨਿਭਇਆਅਨੰਦ
 ॥ਸਤਿਸਤਿਸਤਿਗੁਰਿਨਾਮੁਦਿਵਾਇਆਗਸਿਗਾਏਗੁਣਪਰਮਾਨੰਦਾ ॥੧॥੨੨੦੯
 ॥ਹਰਿਗੁਣਗਵੈਹਰਿਜਨੇਲਗਾ ॥ਵਡਭਾਗਿਪਾਏਹਰਿਨਿਰੋਜਾ ॥੨॥ ਗੁਣ
 ਵਿਹੁਣਮਾਇਆਮਲੁਧਾਗੀ ॥ਵਿਹੁਣਜਨਮਿਮੁਏਅੰਕਰੀ ॥੩॥ ਸਗਰ
 ਸੇਵਹਿਗੁਣਪਰਗਟਕੀਏ ॥ਨਾਨਕਗੁਰਮੁਖਿਮਥਿਤੁਕਛੀਏ ॥੪॥੫॥
 ॥ਅਸਮਹਲਾ ੪ ਨਾਮੁਸੁਣੀਨਾਮੇਮਨਿਭਵੈ ॥ਵਡਭਾਗਿਗੁਰਮੁਖਿਹਰਿਪਾਵੈ
 ॥੧॥ ਨਾਮੁਜਪਹੁਗੁਰਮੁਖਿਪਰਗਾਸਾ ॥ਨਾਮਥਿਨਾਮੈਧਨਹੀਕਾਈਨਾਮੁਗਵਾਇਆ
 ਸਭਸਾਸਗਿਰਾਸਾ ॥੧॥੨੨੦੯॥ ਨਾਮੈਸੁਤਿਸੁਨੀਮਨਿਭਈ ॥ਜੇਨਾਮੁਸੁਣਵੈ
 ਸੇਮੇਰਾਮੀਤੁਸਖਈ ॥੨॥ ਨਾਮਹੀਨਗਏਮੁਕੁਨਗਾ ॥ਪਚਿਪਚਿਮੁਏਥਿਧੁਦੇਖਿ
 ਪਤੰਗਾ ॥੩॥ ਅਪੇਥਾਪੈਥਾਪਿਥਿਥਾਪੈ ॥ਨਾਨਕਨਾਮੁਦੈਵੈਹਰਿਅਪੇ ॥੪॥੬॥
 ॥ਅਸਮਹਲਾ ੪ ਗੁਰਮੁਖਿਹਰਿਹਰਿਵੇਲਿਵਧਈ ॥ਫਲਾਲਾਗੈਹਰਿਸਕਰ
 ਗਈ ॥੧॥ ਹਰਿਹਰਿਨਾਮੁਜਪਿਅਨਤਤੰਗਾ ॥ਜਪਿਜਪਿਨਾਮੁਗੁਰਮੁਖਿਸ
 ਲਾਹੀਮਰਿਆਕਾਲੁਜਮਕਕਰੁਭੁਇਅੰਗਾ ॥੧॥੨੨੦੯॥ ਹਰਿਹਰਿਨਾਮੁਗੁਰ
 ਮਹਿਭਗਤਿਰਖਾਈ ॥ਗੁਰੁਤਨਾਸਿਖਦੈਵੈਮੇਰਭਈ ॥੨॥ ਹਉਮੈਕਰਮਕਿਛੁ
 ਥਿਧਿਨਹੀਜਣੈ ॥ਜਿਉਕੁਚੁਨਾਇਖਕਸਿਹਿਛਣੈ ॥੩॥ ਜੇਵਡਭਾਗੇਵ
 ਹਿਵਡਉਚੈ ॥ਨਾਨਕਨਾਮੁਜਪਹੁਸਚਿਸੁਚੈ ॥੪॥੭॥ ਅਸਮਹਲਾ ੪
 ਹਰਿਹਰਿਨਾਮਕੀਮਨਿਭੁਖਲਗਈ ॥ਨਾਮਿਸੁਨਿਐਮਨੁਤਿਪਤੈਮੇਰਭਈ ॥੧॥
 ਨਾਮੁਜਪਹਮੇਰਗੁਰਸਿਖਮੀਤਾ ॥ਨਾਮੁਜਪਹਨਾਮੈਸੁਖੁਪਾਵਹਨਾਮੁਰਖੁਹੁਗੁਰਮ
 ਤਿਮਨਿਚੀਤਾ ॥੧॥੨੨੦੯॥ ਨਾਮੇਨਾਮੁਸੁਣੀਮਨੁਸਗਸਾ ॥ਨਾਮੁਲਾਹਣੈਗੁਰਮਤਿ
 ਥਿਗਸਾ ॥੨॥ ਨਾਮਥਿਨਾਕੁਸਟੀਮੇਹੁਅੰਧਾ ॥ਸਭਨਿਹਫਲਕਰਮਕੀਦੈਵੁਖੁਪੈ

ਧਾ॥੩॥ ਹਰਿਹਰਿਹਰਿਜਸੁਜਪੈਵਡਭਾਗੀ॥ਨਨਕਗੁਰਮਤਿਨੀਮਲਿਵਲਾਗੀ॥
 ॥੪॥੮॥ਆਸਾਮਹਲਾ ੪ ਘਰੁ ੬ ਹਥਿਕਰਿਤਤਵਜਾਵੈਜੋਗੀਬੀਬਰੁਵ
 ਜੋਬੇਨਾਗੁਰਮਤਿਹਰਿਗੁਣਬੋਲਹੁਜੋਗੀਇਹਮਨੁਆਹਰਿਗੀਭੇਨਾ॥੧॥ਜੋਗੀ
 ਹਰਿਦੇਹਮਤੀਉਪਦੇਸਾਜਗਿਜਗਿਹਰਿਦੇਕੇਵਰਤੋਤਿਸੁਆਗੈਹਮਆਦੇਸੁ॥੧॥
 ॥੪੦੮॥ਗਾਵਹਿਗਭਤਬਹੁਬੋਲਹਿਇਹਮਨੁਆਖੈਲੇਖੇਲਾਜੋਵਹਿਕੁਪ
 ਸਿਚਨਕਥਿਬਸੁਧਾਉਹਿਬੈਲਗਏਚਰਿਬੇਲਾ॥੨॥ਕਾਇਅਨਗੁਰਮਹਿਕਮਹ
 ਰਿਬੈਵਹੁਹਰਿਜਾਮੈਹਰਿਅਖੋਤਾਮਨੁਅਸਥਿਰਬੈਲੁਮਨੁਜੈਵਹੁਹਰਿਸਿਚ
 ਹੁਗੁਰਮਤਿਜੇਤੁ॥੩॥ਜੋਗੀਜੋਗਮਸਿਸਟਿਸਭਤੁਮਗੀਜੋਦੇਹਮਤੀਤਿਤੁਚੇਲ
 ॥ਜਨਨਨਕੇਪੁਭਾਅੰਤਰਜਾਮੀਹਰਿਲਾਵਹੁਮਨੁਆਪੇਲਾ॥੪॥੧॥੮॥ਆਸਾ
 ਮਹਲਾ ੪ ਕਥਕੋਭਾਏਪੁੰਘੁਤੁਲਾਕਥਕੋਬਜਾਵੈਰਬਾਬਾ॥ਆਵਤਜਾਤਬਾ
 ਰਖਿਨੁਲਾਗੈਉਤਬਲਗੁਸਮਰਉਨਮੁ॥੧॥ਮੈਰੈਮਨਿਐਸੀਭਗਤਿਬਨਿਆਈ
 ॥ਹਉਹਰਿਬਿਨੁਖਿਨੁਪਲੁਗਹਿਸਸਕਉਜੈਸੇਜਲਾਬਿਨੁਮੀਨੁਮਰਿਜਾਈ॥੧॥੪੦
 ਉ॥ਕਥਕੋਮੈਲੇਪੰਚਸਤਗਾਇਣਕਥਕੋਗਧੁਨਉਠੈ॥ਮੈਲਤਚੁਨਤੀਖਨੁ
 ਪਲੁਚਲਾਗੈਤਬਲਗੁਮੈਰਮਨੁਗਮਨੁਗਾਵੈ॥੨॥ਕਥਕੋਉਨਚੈਪਾਵਪਸ
 ਰੈਕਥਕੋਰਾਖਪਸਾਗੈਰਾਖਪਾਵਪਸਰਤਬਿਲਾਮੁਤਿਲੁਲਾਗੈਤਬਲਗੁਮੈਰਮ
 ਨੁਗਮਸਮਰੈ॥੩॥ਕਥਕੋਉਲੇਗਨਕਉਪਤੀਆਵੈਲੇਕਪਤੀਣੈਨਪਤਿਹੋਇ॥
 ਜਨਨਨਕਹਰਿਹਰਿਦੈਸਦਾਧਿਆਵਹੁਤਜੈਜੈਕਰੇਸਭਕੇਇ॥੪॥੨॥੧੦॥ਆ
 ਸਾਮਹਲਾ ੪ ਸਤਸੰਗਤੀਮਲੀਐਹਰਿਸਾਧੁਮਿਲਿਸੰਗਤਿਹਰਿਗੁਨਗਾਇ॥
 ਗਿਆਨਰਤਨੁਬਲਿਆਘਟਿਚਨਣੁਅਗਿਆਨੁਅੰਧੇਰਾਜਾਇ॥੧॥ਹਰਿਜਨੁ
 ਨਚਹਉਹਰਿਹਰਿਧਿਆਇ॥ਐਸੇਸਤੀਮਲਹਰਿਮੈਰਭਾਈਹਮਜਨਨਕੋਧੈਵਹਿਪਾਇ
 ॥੧॥੪੦੮॥ਹਰਿਹਰਿਨਮੁਜਪਹੁਮਨਮੈਰੈਅਨਦਿਨੁਹਰਿਲਿਵਲਾਇ॥ਜੋ
 ਇਛਹੋਸੇਈਛਲਪਾਵਹੁਠਿਗਿਭੁਖਨਲਾਗੈਆਇ॥੨॥ਆਪੋਹਰਿਅਪਰੰਪਰ
 ਕਰਤਾਰਿਆਪੋਬੋਲਿਬੁਲਾਇ॥ਸੇਈਸੰਤਭਲੇਤੁਪੁਭਾਵਹਿਜਿਨਕੀਪਿ
 ਧਾਵਹਿਬਾਇ॥੩॥ਨਨਕੁਆਖਿਨਗੈਰਹਿਗੁਣਜਿਉਆਖੈਤਿਉਸੁਖਪਾਇ॥
 ਭਗਤਿਭੰਡਾਰੀਏਹਰਿਅਪਨੇਗੁਣਗਾਰਕਵਣਜਿਲੇਜਾਇ॥੪॥੩॥੧੧॥
 ਆਸਾਮਹਲਾ ੪ ਘਰੁ ੮ ਕਾਫੀ॥ਆਇਆਮਰੁਪੁਰਹਉਮੈਰੈਈ
 ਐ॥ਗੁਰਮੁਖਿਨਾਮੁਪਿਆਇਅਸਥਿਰਹੋਈਐ॥੧॥ਗੁਰਪੁਰਸਾਬਸਿਚਲ

ਦੁਜਾਇਆ॥ਲਾਹਨਮੁਸੁਰਸੁਥਦਿਸਮਾਇਆ॥੧॥੪੦੮॥ਪੁਰਬਿਲਿ
 ਬੈਰੋਮੇਅਇਮਾਇਆ॥ਚਲਣੁਅਜੁਕਿਕਲਿਪੁਰਹਉਗੁਰਮਾਇਆ॥੨॥ਬਿਬਾ
 ਜਾਨਮੁਭਿਨਜਿਨੀਨਾਮੁਵਿਸਾਰਿਆ॥ਜੁਐਖੇਲਣੁਜਗਿਕਿਇਹਮਨੁਹਰਿਆ॥੩॥
 ਜੀਵਣਿਮਹਤਿਸੁਖੁਹੋਇਜਿਨਗੁਰਪਾਇਆ॥ਨਨਕਸਚੇਸਚਿਸਚਿਸਮਾ
 ਇਆ॥੪॥੧॥੧੨॥ਆਸਾਮਹਲਾ ੪ ਜਨਮੁਪਦਾਰਥਪਾਇਨਾਮੁਪਿਆ
 ਇਆ॥ਗੁਰਪੁਰਸਾਦੀਬੁਝਿਸਚਿਸਮਾਇਆ॥੧॥ਜਿਨਪੁਰਿਲਿਖਿਅਲੇਖੁ
 ਤਿਨੀਨਾਮੁਕਮਾਇਆ॥ਦਰਿਸਚੇਸਚਿਅਗਿਮਹਲਿਬੁਲਾਇਆ॥੧॥੪੦੮॥
 ॥ਅੰਤਰਿਨਾਮੁਨਿਧਾਨੁਗੁਰਮੁਖਿਪਈਐ॥ਅਨਦਿਨੁਨਾਮੁਪਿਆਇਹਰਿਗੁਣਗਾ
 ਈਐ॥੨॥ਅੰਤਰਿਵਸਤੁਅਨੇਕਮਨਮੁਖਿਨਹਿਪਈਐ॥ਹਉਮੈਗਰਬੈਗਰ
 ਬੁਆਪਿਖੁਆਈਐ॥੩॥ਨਨਕਅਪੋਆਪਿਅਪਿਖੁਆਈਐ॥ਗੁਰਮਤਿਨਿ
 ਪਰਗਾਸੁਚਾਪਈਐ॥੪॥੨॥੧੩॥

ਆਸਾਵਗੀਸੁਗੀਧਮਹਲਾ ੪ ਘਰੁ ੧੬ ੧੬ਸਤਿਗੁਰਪੁਰਸਾਦਿ
 ਹਉਅਨਦਿਨੋਹਰਿਨੁਮੁਕੀਰਤਨੁਕਰਉ॥ਸਤਿਗੁਰਮੈਕਉਹਰਿਨਾਮੁਖਤਾਇਆ
 ਹਉਹਰਿਬਿਨੁਖਿਨੁਪਲੁਗਹਿਨਸਕਉ॥੧॥੪੦੮॥ਹਮੈਰੈਸੁਵਣੁਸਿਮਰਣੁਹਰਿ
 ਕੀਰਤਨੁ॥ਹਉਹਰਿਬਿਨੁਗਹਿਨਸਕਉਹਉਇਕੁਖਿਨੁ॥ਜੈਸੇਹੋਸੁਸਰਵਗਬਨੁ
 ਹਹਿਨਸਕੈਤੈਸਹਰਿਜਨੁਕਿਉਹੈਹਰਿਸੇਵਾਬਿਨੁ॥੧॥ਕਿਨੁਪ੍ਰੀਤਲਾਈਦੁਜਾ
 ਉਹਿਦੈਧਾਗਿ॥ਕਿਨੁਪ੍ਰੀਤਲਾਈਮੇਹਅਪਮਾਨਾ॥ਹਰਿਜਨਪ੍ਰੀਤਲਾਈਹਰਿਨਿ
 ਰਥਣਪਦਨਨਕਸਿਮਰਤਹਰਿਹਰਿਭਗਵਾਨ॥੨॥੧॥੧੪॥ਆਸਾਵਗੀਮਹ
 ਲਾ ੪ ਮਾਈਮੈਰੈਪ੍ਰੀਤਮੈਰਮੁਖਤਾਵਹੁਗੀਮਾਈ॥ਹਉਹਰਿਬਿਨੁਖਿਨੁਪਲੁ
 ਗਹਿਨਸਕਉਜੈਸੇਕਰਹੁਲੁਬੋਲਿਗੀਣਈ॥੧॥੪੦੮॥ਹਮਗਮਨੁਬੈਰਗਾਬਿ
 ਰਕਤਭਉਇਹਰਿਦਰਸਨਮੀਤਕੈਤਈ॥ਜੈਸੇਅਲਿਕਮਲਾਬਿਨੁਗਹਿਨਸ
 ਕੈਤੈਸਮੋਹਿਹਰਿਬਿਨੁਗਹਣਨਜਾਈ॥੧॥ਰਾਖੁਸਹਣਿਜਗਦੀਸੁਗੀਪਾਗੈਮੋਹਿ
 ਸਰਧਪੁਰਿਹਰਿਗੁਸਈ॥ਜਨਨਨਕਕੋਮਨਿਅਨਦੁਹੋਤੁਹੈਹਰਿਦਰਸਨੁਨਿ
 ਮਖਦਿਖਈ॥੨॥੨॥੧੫॥੬੯॥

ਸੋਜੇਅਨੀ॥੧॥ਸੁਨਿਬੇਸਖੀਕੰਤਮਰੇਕੀਅਲਖਸਮਾਨਾਕਰੁਮਸਤਕਿਧਗਿਰਿਖਿ
ਓਕਰਿਅਪੁਨਕਿਅਜਨੈਇਹੁਲਕਅਜਨਾ॥੧॥**ਗੁਰਉ॥**ਸੁਹਗੁਮਰੇਅਬਪੁਇ
ਸੋਹਿਓਕੰਤਮਿਲਓਮੇਸਤੁਦਖੁਜੋਹਿਓਅਗਨਿਮੇਰੇਸੇਭਾਚੰਦਾਨਿਸਿਖਸੁ
ਰਿਪੁਅਸੰਗਅਨੰਦਾ॥੨॥ਬਸਤ੍ਰਮਰੇਗੰਗਚਲੁਲਾਸਗਲਾਅਤਰਣਸੇਭਕ
ਠਫਲਾਪਿਘਪੇਖੀਵਿਸਟਿਪਏਸਗਲਨਿਧਨਾਤੁਸਟਦੁਤਕੀਚੁਕੀਕਨਿ॥੩॥**ਸ**
ਦਖਸੀਅਸਦਰਗਮਣਾਨਉਨਿਧਿਨਮੁਗਿਹਮਹਿਤਿਪਤਨੇਕੁਹਨਨਕਜਉਪਿ
ਹਿਸੀਗਗੀਥਿਰੁਸੇਭਾਗਨਿਸੀਗਿਭਤਰੀ॥੪॥੧॥**ਆਸਾਮਹਲਾ ੫**ਦੁਨਦੇਇਕਰਿ
ਪੁਜਾਕਰਣਾਨੈਤਦੇਤਉਨਮੁਕਪਰਨਾਜਿਤਦਰਿਤਮੁਪੈਥੁਮਣਜਣਾਤਿਤੁ
ਦਰਿਤੁਹੀਪੈਛੁਤਾ॥੧॥ਐਸੇਥੁਮਣਭੁਥੇਭਈਨਿਰਾਪਰਾਧਤਿਵਹਿਥੁਰਿਅ
ਈ॥੧॥**ਗੁਰਉ॥**ਅੰਤਰਿਲੇਭੁਫਿਗਹਿਹਲਕਾਏਨਿਦਕਹਿਸਿਰਿਭੁਰੁਠੇਈ
ਮਾਇਆਮੂਠਚੇਤੈਨੀਭਗਮੇਭੁਲਾਬਹੁਤੀਹੀ॥੨॥ਬਾਹਿਭੇਖਕਹਿਘਨੇ
ਗਾਅੰਤਰਿਥਿਖਿਅਉਤਰੀਘੇਗਾਅਵਰਉਪਦੇਸੈਆਪਿਨਬੁਝੈਐਸਾਥੁਮ
ਣਕਹੀਨਸੀਝੈ॥੩॥ਮੁਖਬਮਣਪ੍ਰਭੁਸਮਾਨਿਦੇਖਤਸੁਨਤਤਰੈਨੈਲਿਅ
ਹਨਨਕਜੋਵੀਭਗਮਨੁਛੇਡਿਗੁਰਚਰਣੀਲਗਾ॥੪॥੧॥**ਆਸਾਮਹਲਾ ੫**
ਦਖੇਗਭਏਗਤਤਨਤੇਮਨੁਨਿਰਮਲੁਹਰਿਹਰਿਗਣਗਇਭਏਅਨੰਦੀਮਿਲਿਸ
ਧੁਸੰਗਿਅਥਿਮੇਰਮਨਕਤਹੀਨਜਾਇ॥੧॥ਤਪਤਿਬੁਝੀਗੁਰਸਥਦੀਮਾਇਥਿ
ਨਸਿਗਇਓਤਪੁਸਭੁਸਮਗੁਰਸੀਤਲੁਮਿਲਓਸਹਜਸੁਭਾਇ॥੧॥**ਗੁਰਉ॥**
ਧਵਤਰਹੋਏਕੁਇਕੁਥੁਇਆਇਥਸੇਅਥਨਿਹਚਲੁਥਾਇਜਗਤਉਧਰਨ
ਸੰਤਤਮਾਰੇਰਸਨੁਪੋਖਤਹੋਅਘਾਇ॥੨॥ਜਨਮਦੇਖਪਰਮੇਪਛੈਅਥਪਕਰੇ
ਨਿਹਚਲੁਸਧੁਪਾਇਸਹਜਧੁਨਿਗਵੈਮੰਗਲਮਨੁਆਅਥਤਕਉਫੁਨਿਕਲੁਨ
ਖਾਇ॥੩॥ਕਰਨਕਰਨਸਮਰਥਮਰੇਸੁਖਦਾਈਮੇਰਹਰਿਹਰਿਗਣਾਨਮੁਤੋਰਜ
ਪਿਜੀਵੈਨਨਕਉਤਿਪੋਤਿਮੈਸੰਗਿਸਾਇ॥੪॥੧॥**ਆਸਾਮਹਲਾ ੫**ਅਰੁ
ਵੈਬਿਲਲਾਵੈਨਿਦਕਪਾਪਰਥੁਮਪਰਮੇਸੁਗਥਿਸਰਿਆਪਣਾਕੀਅਪਵੈ
ਨਿਦਕ॥੧॥**ਗੁਰਉ॥**ਜੇਕੋਈਉਸਕਾਸੰਗੀਹੋਵੈਨਲੇਲਏਸਿਧਵੈਅਣਹੋਰ
ਅਜਗਰਭੁਭਉਠੈਨਿਦਕਅਗਨੀਮਾਜਿਲਾਵੈ॥੧॥ਪਰਮੇਸਰਕੇਤੁਅਭਿ
ਹੋਇਥੀਤੋਸੇਨਨਕਅਪਿਸੁਣਵੈਭਗਤਜਨਕਉਸਦਾਅਨੰਦੁਹੋਰਿਕੀਰ
ਤਨੁਗਇਥਿਗਸਵੈ॥੨॥੧॥੧॥**ਆਸਾਮਹਲਾ ੫**ਜਉਮੈਕੀਓਸਗਲਾਸੰਗ

ਗਾਤਉਭੀਮੇਰਮਨੁਪਤੀਆਗਾਅਨਿਕਸੁਗੰਧਤਨਮਹਿਲਾਵਉਓਹਿਸੁ
ਖਤਿਲੁਸਮਨਿਨੀਪਾਵਉਮਨਮਹਿਚਿਤਵਉਐਸੀਅਸਈਪਿਅਦੇਖ
ਤਜੀਵਉਮੇਰੀਮਈ॥੧॥ਮਈਕਾਰਕਉਇਹਮਨੁਨੀਧੀਗੋਪਿਅਪੀਤਮੁ
ਥੋਰਗੁਰਿ॥੧॥**ਗੁਰਉ॥**ਬਸਤ੍ਰਥਿਭੁਖਨਸੁਖਭੁਤਤਵਿਸੇਖੋਓਇਭੀਜਾ
ਨਉਕਿਤਨਲੇਖੋਪਤਿਸੇਭਾਅਰੁਮਨੁਮਤੁਆਗਿਆਕਰੀਸਗਲਾਜਗਤੁ
ਗੁਰਉਐਸਰੈਸੁਦਰਲਾਪ੍ਰਭਵਤਸਦਾਨਿਹਲਾ॥੨॥ਬਿਜਨੇਭੋਜਨ
ਅਨਿਕਪਰਕਗਾਗੰਗਤਮਾਸੇਥੁਤਤਵਿਸਥਾਗਾਜਮਿਲਖਅਰੁਥੁਤਫੁ
ਰਮਾਇਸਾਮਨੁਨੀਧੁਪੈਤਿਸਨਨਜਾਇਸਾਥਿਨਮਿਲਥੇਇਹੁਦਿਨੁਥਿਹਾ
ਵੈਮਿਲੈਪ੍ਰਭੁਤਸਭਸੁਖਪਾਵੈ॥੩॥ਖੋਜਤਖੋਜਤਸੁਨੀਇਹੁਸੇਇਸਾਧਸੰ
ਗਤਿਥਿਨਤਰਿਓਨਕੋਇਜਿਸੁਮਸਤਕਿਭਗਤਿਨਸਤਿਗੁਰਪਾਇਆਪੁਰੀ
ਆਸਮਨੁਤਿਪਤਾਇਆਪ੍ਰਭਮਿਲਿਆਤਚੁਕੀਭੰਣਾਨਨਕਲਾਧਮਨਤਨ
ਮੰਭਾ॥੪॥੧॥**ਆਸਾਮਹਲਾ ੫ ਪੰਚਪਦਾ**ਪ੍ਰਥਮੇਤੇਗੀਰੀਜਤਿ
ਦੁਤੀਅਤੇਗੀਮਨੀਐਪੀਤਾਤਿਤੀਅਤੇਗਸੁਦਰਥਨਾਥਿਗਫੁਰਪਮਨਮਹਿ
ਅਭਿਮਨੁ॥੧॥ਸੋਹਣੀਸੁਹਪਸੁਜਾਣਿਥਿਚਖਣਿਅਤਿਗਰਥੈਮੋਹਿਠਕੀਤੁ
੧॥**ਗੁਰਉ॥**ਅਤਿਸੁਚੀਤਰੀਪਾਕਸਲਾਕਰਿਇਸਨਨੁਪੁਜਾਤਿਲਕਲਾਲਾ
ਗਲੀਗਰਥਪਿਉਖਿਗੋਵਹਿਗਿਆਨਾਸਭਥਿਧਿਖੇਈਲੋਭਿਸੁਆਨ॥੨॥ਕਾ
ਪਰਪਹਿਗਿਭੇਗਹਿਭੇਗਾਆਚਰਕਰਹਿਸੇਭਾਮਹਿਲਾਗਾਚਾਚੰਦਨਸੁਗੰ
ਧਥਿਸਥਾਗਾਸੰਗੀਖੇਟਕ੍ਰੇਪੁਚੰਡਲਾ॥੩॥ਅਵਰਜੇਨਿਤੀਪਨਿਹਗੀਇਸੁ
ਧਰਭੀਮਹਿਤੀਸਿਕਦਾਗੀਸੁਇਨੁਪੁਤਛੰਦ੍ਰਿਚਾਮਾਸੀਲਾਥਿਗਾਹਿਭੇਰਕ
ਮਾ॥੪॥ਜਾਕਉਵਿਸਟਿਮਾਇਆਹਰਿਗਣਾਸਾਥੀਤੋਲਈਛਡਾਇਸਾਧਸੰ
ਗਿਮਿਲਿਹਰਿਗੁਪਾਇਆਕਹਨਨਕਸਫਲਓਹਕਾਇਆ॥੫॥ਸਭਿਗੁਪ
ਸਭਿਸੁਖਥਨੇਸੁਹਾਗਨਿਆਤਿਸੁੰਦਰਿਥਿਚਖਨਿਤੁ॥੧॥**ਗੁਰਉ॥**ਦੁਜਾ॥੧॥
ਆਸਾਮਹਲਾ ੫ਜੀਵਤਦੀਸੈਤਿਸੁਸਰਪਰਮਰਣਾਮੁਆਹੋਵੈਤਿਸੁਨਿਹ
ਚਲੁਗਣਾ॥੧॥ਜੀਵਤਮੁਏਮੁਏਸੇਜੀਵੈਹਰਿਹਰਿਨਮੁਅਵਖੁਧੁਖਿਪਾਇਅ
ਰੁਸਥਦੀਰਸੁਅੰਮ੍ਰਿਤਪੀਵੈ॥੧॥**ਗੁਰਉ॥**ਕਾਚੀਮਟੁਕੀਥਿਨਸਿਥਿਨਸਾਜਿ
ਸੁਭੁਏਤਿਕੁਤੀਤਿਸੁਨਿਜਘਰਿਵਾਸਾ॥੨॥ਉਚਾਰਝੈਸੇਪਵੈਪਾਇਆਲਾਧ
ਰਨਿਪਝੈਤਿਸੁਲਗੈਨਕਲਾ॥੩॥ਭ੍ਰਮਤਫਿਗੰਤਨਕਿਛੁਨਪਾਇਆਸੇਅਸ

ਬਿਹਜਿਨਿਗੁਰਸਬਦੁਕਮਾਇਆ॥੪॥ ਜੀਉਪਿੰਡਸਭੁਹਿਕਮਾਲਾ॥ਨਨਕ
 ਗੁਰਮਿਲਿਭਏਨਿਹਲਾ॥੫॥੧੩॥ਆਸਾਮਹਲਾ ੫ ਪੁਤਗੰਤਗੰਥ
 ਧਿਕਰਿਥਾਈ॥ਜਨਹੁਸਤਿਕਹਿਏਗੀਮਟੀ॥੧॥ਮੁਲਸਸਾਲਹੁਅਚੰਤਾ
 ਵਗਾਇਤੋਨਕਉਤਮਕਿਆਗਥੇ॥੧॥੧੪ਉ॥ਤੀਨਸੋਗਦਿਹਾਤੀਮਿਹ
 ਮਨਾਅਵਰਸਤੁਤੁਛਪਹਿਆਮਨ॥੨॥ਬਿਸਟਾਅਸਤਰਕਤੁਪਲੇਟ
 ਚਾਮਾਇਸੁਉਪਰਿਲਗਥਿਓਗਮਨ॥੩॥ਏਕਵਸਤੁਤੁਛਪਹਿਤਹੋਵਹਿਪਕ
 ਚਾਮਾਥਿਨਥੁਛਤੁਸਦਾਨਪਾਕ॥੪॥ਕਰੁਨਨਕਗੁਰਕਉਕੁਰਬਾਨਾ॥ਜਿਸਤੋਪਈ
 ਐਹਿਪੁਰਖਸੁਜਾਨੁ॥੫॥੩॥੧੪॥ਆਸਾਮਹਲਾ ੫ ਚਉਪਦੇ॥
 ਏਕਘੜੀਦਿਨਸੁਮੇਕਉਥਹੁਤਦਿਹਾਤੀਮਨੁਹਰੇਕੈਸੇਮਿਲਉਪਿਅਗੇ॥੧॥
 ਇਕਪਲਦਿਵਸੁਮੇਕਉਥਹੁਨਥਿਹਾਵੈ॥ਦਰਸਨਕੀਮਨਿਆਸਘਨੇਗੋਕਈਐ
 ਸਾਸਤੁਮੇਕਉਪਿਗਹਿਮਿਲਾਵੈ॥੧॥੧੫ਉ॥ਚਰਿਪਹਰਹੁਜੁਗਹਿਸਮਾਨੇ
 ਟਿਭਈਤਥਅੰਤੁਨਜਨੇ॥੨॥ਪੰਚਦੁਤੀਮਲਿਪਿਗਹਿਵਿਛੋੜੀ॥ਭੀਮਭੂਮਿ
 ਰਵੈਹਾਥਛੋੜੀ॥੩॥ਜਨਨਨਕਉਹਿਰਹੁਸੁਦਿਖਇਆਅਤਮਚੀਨ
 ਪਰਮਸੁਖੁਪਾਇਆ॥੪॥੧੫॥ਆਸਾਮਹਲਾ ੫ ਹਰਿਸੇਵਾਮਹਿਪਰਮਨਿਧ
 ਨਾ॥ਹਰਿਸੇਵਾਮੁਖਿਅੰਮ੍ਰਿਤਨਮੁ॥੧॥ਹਰਿਮੇਰਾਸਥੀਸੰਗਿਸਥਾਈ॥ਦੁਖਿਸੁ
 ਖਿਸਿਮਹਿਤਾਮਉਜੁਦਜਮੁਥਪੁਰਾਮੇਕਉਕਹਾਡਗਈ॥੧॥੧੬ਉ॥ਹਰਿਮੇਰ
 ਓਟਮੇਰਿਕਾਤਣਾ॥ਹਰਿਮੇਰਾਸਥਮਨਮਾਹਿਦੀਥਣੁ॥੨॥ਹਰਿਮੇਰੁਪੁਜੀਐ
 ਹਰਿਵੇਸਾਹੁ॥ਗੁਰਮੁਖਿਪੁਨਖਈਹਰਿਮੇਰਾਸਹੁ॥੩॥ਗੁਰਕਿਰਪਤੋਇਹਿਮਤਿ
 ਆਵੈ॥ਜਨਨਨਕਹਰਿਅੰਕਿਸਮਾਵੈ॥੪॥੧੬॥ਆਸਾਮਹਲਾ ੫ ਪੁਭੋ
 ਇਕਿਰਪਲਤਾਇਹੁਮਨੁਲਾਈ॥ਸਤਿਗੁਰਸੇਵਸਭੈਫਲਪਈ॥੧॥ਮਨਕਉ
 ਬੋਹਗੁਰਗਹਿਸਾਤਿਗੁਰਮੇਰਪੁਗਾਮਨਸਾਕਾਤਾਸਭਸੁਖਨਿਧਨੁਅੰਮ੍ਰਿਤ
 ਰਿਸਦੀਭਰਿਪੁਰਾ॥੧॥੧੭ਉ॥ਚਰਨਕਮਲਹਿਦਅੰਤਹਿਧੋਗਾਪੁਗਟਜੋਤਿ
 ਮਿਲੇਰਾਮਪਿਅਗੇ॥੨॥ਪੰਚਸਖੀਮਿਲਿਮੰਗਲਗਾਇਆ॥ਅਨਰਥਈਨ
 ਦਵਜਾਇਆ॥੩॥ਗੁਰਨਾਨਕਤੁਠੀਮਲਿਅਹਰਿਗਾਇਆਸੁਖਿਰੇਣਵਿਹਾਣੀਸ
 ਹਤਿਸੁਭਾਇ॥੪॥੧੭॥ਆਸਾਮਹਲਾ ੫ ਕਹਿਕਿਰਪਾਰਹਿਪੁਗਈਅਇਆ
 ਮਿਲਿਸਤਿਗੁਰਧਨਪੁਰਪਾਇਆ॥੧॥ਐਸਾਹਰਿਧਨੁਸੰਚੀਐਭਈ॥ਭ
 ਹਿਨਜਲੈਜਲਿਨਹੀਭੂਖੈਸੰਗਛੋੜਿਕਰਿਕਤਹੁਨਜਾਈ॥੧॥੧੮ਉ॥ਤਿ

ਨਾਵੈਨਿਧਿਟਿਨਜਾਇ॥੪॥ਇਖਰਚਿਮਨੁਹਰਿਆਘਾਇ॥੨॥ਸੇਸਚੁਸਾਹੁ
 ਜਿਸੁਘਰਿਹਰਿਧਨੁਸੰਚਾਣਾ॥ਇਸੁਧਨਤੋਸਭਜਗੁਰਸਾਣਾ॥੩॥ਤਿਨਿਹਰਿਧੁ
 ਨੁਪਾਇਆਜਿਸੁਪੁਰਬਲਿਖੇਕਲਹਣਾ॥ਜਨਨਨਕਅੰਤਵਰਨਮੁਗਹਣਾ॥
 ੧੪॥੧੮॥ਆਸਾਮਹਲਾ ੫ ਜੈਸੇਕਿਰਸਾਣੇਬੈਦੇਕਿਰਸਾਣੀ॥ਕਾਦੀਪਕੀ
 ਬਾਢਿਪਰਨੀ॥੧॥ਜੋਜਮੈਸੋਜਨਨੁਮੁਆਗੇਵਿਦਭਗਤੁਅਸਥਿਹੈਬੀਅ
 ੧੧॥੧੮ਉ॥ਦਿਨਤੇਸਰਪਧਉਸੀਗਤਿ॥ਗੈਣਗਈਠਿਗੇਇਖਰਭਾਤਿ॥੨॥
 ਮਇਆਮਹਿਸੇਇਹੋਅਭਗੇ॥ਗੁਰਪੁਰਸਾਦਿਕੇਵਿਰਲਾਜਗੇ॥੩॥ਕਰੁਨਨ
 ਕਗੁਣਗਈਅਹਿਨੀਤਾ॥ਮੁਖਉਜਲਹੋਇਨਿਰਮਲਾਚੀਤ॥੪॥੧੮॥ਆਸਾਮ
 ਹਲਾ ੫ ਨਉਨਿਧਿਤੇਰੇਸਗਲਾਨਿਧਨਾ॥ਇਛਾਪੁਰਕੁਰਖੈਨਿਦਨ॥੧॥ਤੁਮੇਰਪਿ
 ਅਰਤਕੈਸੀਭੁਖਾ॥ਤੁਮਨਵਸਿਆਲਗੈਨਦੁਖਾ॥੧॥੧੯ਉ॥ਜੋਤੁਕਹਿਸੇਈ
 ਪਰਵਣਾ॥ਸਾਚੇਸਾਹਿਬਤੇਰਾਸਚੁਫੁਰਮਣੁ॥੨॥ਜਤਪੁਭਵੈਤਾਹਰਿਗੁਣਗ
 ਉ॥ਤੇਰੇਘਰਿਸਦਾਸਦਾਹੈਨਿਆਉ॥੩॥ਸਾਚੇਸਾਹਿਬਅਲਖਅਭੇਦਾ॥ਨਨ
 ਕਲਾਇਆਲਾਗੇਸੇਵ॥੪॥੨੦॥ਆਸਾਮਹਲਾ ੫ ਨਿਕਟਿਜੀਅਕੈਸਦ
 ਹੀਸੰਗਾ॥ਕੁਦਰਤਿਵਰਤੈਰੂਪਅਰੁਗੰਗਾ॥ਕਰੈਨਛੁਰੈਨਮਨੁਰੇਵਨਹਾਰਾ॥ਅਵਿਨ
 ਸੀਅਵਿਗੁਤਅੰਗੇਚਰੁਸਦਾਸਲਾਮਤਿਖਸੁਮੁਹਮਾ॥੧॥੨੦ਉ॥ਤੇਰੇਸ
 ਰਕਉਕਿਸਕੀਕਾਣਿ॥ਜਿਸਕੀਮੀਰਾਖੈਆਣਿ॥੨॥ਜੋਲਉਛਪ੍ਰਭਕੀਆ
 ਅਜਤਿ॥ਤਿਸੁਲਉਛਕਉਕਿਸਕੀਤਾਤਿ॥੩॥ਵੇਮੁਹਤਾਜੁਵੈਪਰਵਹਾਨ
 ਨਕਦਾਸਕਹੁਗੁਰਵਹਾ॥੪॥੨੧॥ਆਸਾਮਹਲਾ ੫ ਹਰਿਸੁਭੈਭਿਓਛੈਰ
 ਸਿਮਤਾ॥ਘਰਮਹਿਵਸਤੁਥਾਹਰਿਉਠਿਨਾਤਾ॥੧॥ਸੁਨੀਨਜਾਈਸਚੁਅੰਮ੍ਰਿਤ
 ਕਥਾ॥ਗਰਿਕਰਤਛੁਠੀਲਗਿਗਾਥਾ॥੧॥੨੨ਉ॥ਵਜ੍ਧੁਸਾਹਿਬਕਾਸੇਵਥਿਰ
 ਨੀ॥ਐਸੇਗੁਨਹਾਛਾਦਿਓਪੁਨੀ॥੨॥ਤਿਸਿਉਲੁਕੈਜੋਸਦਹੀਸੰਗੀ॥ਕਾਮਿ
 ਨਾਵੈਸੇਠਿਗਿਠਿਗਿਮੰਗੀ॥੩॥ਕਰੁਨਨਕਪ੍ਰਭਦੀਨਦਇਆਲਾ॥ਜਿਉਭਵੈ
 ਤਿਉਕਹਿਪਤਿਪਾਲਾ॥੪॥੨੨॥ਆਸਾਮਹਲਾ ੫ ਜੀਅਪੁਨਧਨੁਹਰਿਕੇਨਾਮੁ
 ਈਹਾਉਹਾਉਨਸੰਗਿਕਾਮੁ॥੧॥ਬਿਨੁਹਰਿਨਾਮਾਵਰੁਸਭਥੇਗਾ॥ਤ੍ਰਿਪਤਿਅਘ
 ਵੇਹਰਿਦਰਸਨਿਮਨੁਮੇਰਾ॥੧॥੨੩ਉ॥ਭਗਤਿਭੰਡਾਰੁਗੁਰਬਣੀਲਾਲਾ॥ਗਾਵਤ
 ਸੁਨਤਕਮਵਤਨਿਹਲਾ॥੨॥ਚਰਣਕਮਲਾਸਿਉਲਾਗੇਮਾਨਾ॥ਸਤਿਗੁਰੁਤੁਠੈਕੀ
 ਨੈਨਾ॥੩॥ਨਨਕਕਉਗਹਿਦੀਖਿਆਦੀਨਾ॥ਪ੍ਰਭਅਥਨਾਸੀਘਟਿਘਟਿਚੀਨ

[illegible]

ਗਤਿਤਮਾਗੀਜੇਇਹਮੰਤ੍ਰਮਵੈਨਕਸੇਭਉਜਲੁਪਹਿਉਤਗੀ॥੩॥੨॥੨੪॥
 ਅਸਮਹਲਾ ੫ ਦੁਪਦੀ॥ ਭਈਪਰਾਖਤਿਮਨੁਖਦੇਹੀਆਗਵਿਦ
 ਮਿਲਣਕੀਇਹਤੋਗੀਬਰੀਆਅਵਰਿਕਾਜੇਤੋਗੈਕਿਤੇਨਕਾਮੀਮਿਲੁਸਾਧਸੰਗ
 ਤਿਭੁਜੇਵਲਨਮ॥੧॥ ਸੰਗੀਮਿਲਗੁਭਵਜਲਤਤਨਕੈ॥ਜਨਮੁਖਿਰਬਾ
 ਜਤਿਰੰਗਮਾਇਆਕੈ॥੧॥ਹਰਉ॥ਜਪੁਤਪੁਸੰਜਮੁਪਗਮਨਕਮਾਇਆਸੇ
 ਵਸਧਨਜਾਨਿਆਹਰਿਗਇਆਕਰੁਨਨਕਰਮਨੀਚਕਰੰਮਾ॥ਸਗਣਿਪ੍ਰੇਰਕੀ
 ਰਖਧੁਸਰਮ॥੨॥੧॥੨੪॥ਅਸਮਹਲਾ ੫ ਤੁਭਥਿਨੁਅਵਰੁਨੀਮੈਦੁਜਾ
 ਤੁੰਮੇਅਨਮਾਗੀ॥ਤੁਸਾਜਨੁਸੰਗੀਪ੍ਰਭਮੇਰਾਕਹੇਜੀਅਡਗੀ॥੧॥ਤਮਗ੍ਰੰਥਿਤਮਾਗੀ
 ਆਖੈਠਤਉਠਤਸੇਵਤਜਾਗਤਵਿਸਰੁਨੀਤੁਸਾਸਗਿਰਾਸਾ॥੧॥ਹਰਉ॥ਰਾਖੁ
 ਰਖੁਸਗਣਿਪ੍ਰਭਅਪਣੀਅਗਨਿਸਗਰਵਿਕਰਲਾ॥ਨਨਕਕੇਸੁਖਦਾਤੇਸਤਿਗੁਰ
 ਮਤਮੇਰਥਲਗੁਪਲਾ॥੨॥੨॥੩॥ਅਸਮਹਲਾ ੫ ਹਰਿਜਨਲੀਨਪ੍ਰਭੁ
 ਛਡਾਇਪੀਤਮਸਿਉਮੇਰਮਨੁਮਨਿਅਤਪੁਮੁਆਥਿਖੁਖਇ॥੧॥ਹਰਉ॥ਪਾ
 ਲਾਤਉਕਛੁਨਾਥਿਅਪੈ॥ਰਮਨਮੁਗੁਨਗਾਇ॥ਡਾਕੀਕਿਚਿਤਕਛੁਨਲਾਗੈਚਰ
 ਨਕਮਲਸਰਣਾਇ॥੧॥ਸੰਤਪ੍ਰਸਾਦਿਭਏਕਿਰਪਲਾਹੋਏਆਪਿਸਹਾਇ॥ਗੁਨ
 ਨਿਧਨਨਿਤਗਵੈਨਨਕੁਸਹਸਾਦੁਖੁਮਿਟਾਇ॥੨॥੩॥੩੧॥ਅਸਮਹਲਾ ੫
 ਅਭਿਪ੍ਰਯਇਓਹਿਕੋਨਉ॥ਸੁਖਪਾਏਦੁਖਬਿਨਸਿਅਥਾਉ॥੧॥ਤਪੁਗਇਆ
 ਬਚਨਿਗੁਪੁਗੇਅਨਦਭਇਆਸਭਿਮਿਟੈਵਿਸੁਰੇ॥੧॥ਹਰਉ॥ਜੀਅਜੰਤ
 ਸਗਲਸੁਖੁਪਇਆਪਰਬ੍ਰਹਮਨਨਕਮਨਿਧਿਆਇਆ॥੨॥੪॥੩੨॥ਅਸਮ
 ਹਲਾ ੫ ਥੰਛਤਨਹੀਸੁਖੇਲਾਅਈ॥ਬਿਨੁਹਕਮੈਕਿਉਬੁਝੈਬੁਝਈ
 ॥੧॥ਠੰਢੀਤਤੀਮਿਟੀਖਈ॥ਓਪਨਥਲਾਬੁਛਾਭਈ॥੧॥ਹਰਉ॥ਨਨਕਦਾ
 ਸਸਧਸਰਣਾਈ॥ਗੁਰਪਰਸਾਦਿਭਉਪਾਰਿਪਰਈ॥੨॥੫॥੩੩॥ਅਸਮਹਲਾ
 ੫ ਸਦਾਸਦਾਅਤਮਪਰਗਾਸਾ॥ਸਧਸੰਗਤਿਹਰਿਚਰਣਵਿਵਸੁ॥੧॥ਗਮਨਮ
 ਨਿਤਜਪਿਮਨਿਮੇਰੇ॥ਸੀਤਲਸੀਤਿਸਦਾਸੁਖਪਾਵਹਿਕਿਲਾਵਿਖਜਾਹਿਸਭਮਨਿਤੋ
 ਰੇ॥੧॥ਹਰਉ॥ਕਰੁਨਨਕਜਾਕੇਪੁਰਨਕਰਮਾਸਤਿਗੁਰੁਭੇਦੇਪੁਰਨਪਾਰਬ੍ਰਹ
 ਮ॥੨॥੬॥੩੪॥ਅਸਮਹਲਾ ੫ ਜਾਕਾਹਿਸੁਆਮੀਪ੍ਰਭੁਥੇਲੀ॥ਪੀੜ
 ਗਈਫਿਰਿਨਹੀਦੁਹੋਲੀ॥੧॥ਹਰਉ॥ਕਹਿਕਿਰਪਾਚਰਨਸੰਗਮੇਲੀ॥ਸੁਖਸਹ
 ਜਾਨੈਦਸੁਹੋਲੀ॥੧॥ਸਧਸੰਗਿਗੁਨਗਾਇਅਤੇਲੀ॥ਹਰਿਸਿਮਰਤਨਨਕਭ

ਈਅਮੇਲੀ॥੨॥੧॥੩੫॥**ਆਸਮਹਲਾ ੫** ਰਉਪਦੇ॥ ਕਮੁਕ੍ਰਪੁ
ਇਅਮਦਮਤਸਹੇਖੇਲਤਸਭਜੁਐਹਗਸਤਸੰਤਖੁਦਇਆਧਰਮੁਸੁਚੁ
ਇਅਪਨੈਗਿਹਤੀਤਰਿਵੇਰੇ॥੧॥ਜਨਮਮਨਚੁਕਸਭਤਗੇ॥ਮਿਲਤਸੰਗਿ
ਇਓਮਨਿਗਮਲਗੁਰਿਪੁਰੈਲੈਖਿਨਮਹਿਤਾਰੇ॥੧॥**ਰਹਾਉ॥**ਸਭਕੀਰਨੁਇ
ਹੈਮਨੁਆਸਗਲੇਦੀਸਹਿਮੀਤਪਾਓਗੇ॥ਸਭਮਧੇਰਵਿਅਮੇਰਠਕੁਰਾਨੁਦੇ
ਸਭਜੀਅਸਮੇਰੇ॥੨॥ਏਕੋਏਕੁਆਪਿਕੁਏਕੋਏਕੋਏਸਗਲਾਪਾਸੇਗੇ॥ਜਪਿ
ਜਪਿਹੋਏਸਗਲਾਸਧਜਨੇਕਨਮੁਪਿਆਇਬਹੁਤਉਧਰੇ॥੩॥ਗਹਿਰਗੀਤੀਰ
ਥਿਅੰਤਗੁਸਈਅੰਤਨਹੀਕਿਛੁਪਗਵੇਰੇ॥ਤੁਮੀਕ੍ਰਿਪਾਤੇਗੁਨਗਵੈਨਨੁਪਿ
ਆਇਧਿਆਇਭਕਉਨਮਸਕਾਰੇ॥੪॥੧॥੩੬॥**ਆਸਮਹਲਾ ੫** ਤੁਥਿਅ
ਤੁਅਵਿਗਤੁਅੰਗਚੁਹਿਉਸਭੁਤੇਰਾਕਾਗੁ॥ਕਿਆਹਮਜੰਤਕਰਹਚਰੁਈ
ਜਾਸਭਕਿਛੁਤੁਏਮਣਹਿ॥੧॥ਮੇਰੇਸਤਿਗੁਰਅਪਨੇਥਾਲਕਰਾਖੁਹੁਲੀਲਾਪੁ
ਗਿਦੇਹੁਸਮਤਿਸਦਾਗੁਣਗਵਾਮੇਰੇਠਕੁਰਾਗਮਅਪਰ॥੧॥**ਰਹਾਉ॥**ਜੈਸੇ
ਜਨਨਿਜਠਰਮਹਿਪ੍ਰੀਤਿਹੋਰਤਾਨੁਮੁਆਧਗਾਅਨਦੁਕਰੈਸਾਸਿਸਾਸਿਸਮੈ
ਨਪਹੈਅਗਨਹਿ॥੨॥ਪਰਧਨਪਰਦਾਰਪਗਨਿਦਾਇਨਸਿਉਪ੍ਰੀਤਨਿਵਗਾਚੁ
ਨਕਮਲੋਸਦੀਰਿਦਾਤਹਿਗੁਰਿਪੁਰੈਕੈਆਧਗਿ॥੩॥ਗਿਹਮੰਦਰੁਮਹਲਾਜੈਦ
ਸਹਿਨਕੋਈਸੰਗਾਗਿ॥ਜਥਲਗੁਜੀਵਹਿਕਲੀਕਾਲਮਹਿਨਾਨਕਨਾਮੁਸਮਹਿ
॥੪॥੨॥੩੭॥**ਆਸਮਹਲਾ ੫** ਘਰੁ ੩ ਗਜਮਿਲਖਜੋਬਨਗਿਹੋਸੇਤ
ਰੁਪਵੰਤਜੋਅਨੀ॥ਬਹੁਤਦਰਬਸਤੀਅਰੁਘੋਵੇਲਾਲਾਖਥੈਅਨੀ॥ਅਗੈ
ਦਰਗਹਿਕੀਮਨਅਵੈਛੋਡਿਚਲੈਅਭਿਮਨੀ॥੧॥ਕਹੋਏਕਥਿਨਾਚਿਤੁਲਈ
ਉਠਤਥੈਠਸੇਵਤਜਾਗਤਸਦਾਸਦਾਹਿਧਿਆਈਐ॥੧॥**ਰਹਾਉ॥**ਮਹਾਬ
ਚਿਤ੍ਰਸੰਦਰਅਖੇਰਣਮਹਿਜੀਤਪਵਛੋ॥ਹਉਮਾਹਉਉਥਪਓਛੋਛਉਮੁ
ਖਤੇਵੇਥਥਾਛੋ॥ਆਇਆਹੁਕਮੁਪਰਬੁਧਮਕਛੋਛਿਚਲਿਆਏਕਰਿਹੋ
॥੨॥ਕਰਮਧਰਮਜੁਗਤਿਭਉਕਰਤਾਕਰਣੈਹਰਨਜਨੈ॥ਉਪਦੇਸੁਕਰੈਆਪਿ
ਕਮਾਵੈਤਤੁਸਥਦੁਨਪਛੈ॥ਨਾਗਆਇਅਨਗਜਾਸੀਜਿਉਪਤੀਖਕੁਛ
ਨੈ॥੩॥ਸੰਤਸਜਨਸੁਨਹੁਸਭਮੀਤਛੁਣੋਹੁਪਸਗਾਮੇਸੀਮੇਗਿਕਰਿਕਰਿਛੁ
ਖਪਿਖਪਿਮੁਏਗਵਾਰਾ॥ਗੁਰਮਿਲਨਨਕਨਾਮੁਪਿਆਇਆਸਾਚਿਨੀਸਿਸਿ
ਤਾਰਾ॥੪॥੧॥੩੮॥

ਆਸਮਹਲਾ ੫ ਘਰੁ ੫ **੧** **ਉਸਤਿਗੁਰਪਸਾਦਿ**
ਕੁਮਾਹਿਸੇਈਸਗਲਜਗਤਪੰਧਐਕੋਉਜਾਗੋਹਿਜਨ॥੧॥ਮਹਾਂਮਹਨੀਮਗ
ਨਪ੍ਰਿਅਪ੍ਰੀਤਮਾਨਕੋਉਤਿਆਗੋਵਿਹਲਾ॥੨॥ਚਰਨਕਮਲਾਨਾਨੁਪਹਿਸੰਤਸੰ
ਤਕਉਲਾਗੈਸਾਧੂ॥੩॥ਨਨਕਸਾਧੂਸੰਗਿਜਾਗੋਗਿਆਨਗੰਗਿਵਡਭਗੋਕਿਰਪਾ
॥੪॥੧॥੩੯॥**ਆਸਮਹਲਾ ੫** ਘਰੁ ੬ ਜੋਤਪੁਛਾਵੈਸੇਪਰਵਨਾਸੁਖ
ਸੁਯਮਨਿਸੇਈ॥ਕਰਣਕਾਰਣਸਮਰਥਅਪਰਾਧਵਰੁਨਹੀਰੋਕਈ॥੧॥ਤੇ
ਰੋਜਨਸਕਿਰਸਕਿਗੁਨਗਾਵਹਿ॥ਮਸਲਾਤਿਮਤਸਿਆਨਪਜਨਕੀਜੋਤੁਕ
ਰੋਕਿਰਾਵਹਿ॥**ਰਹਾਉ॥**ਅੰਮ੍ਰਿਤਨਮੁਤਮਹਾਪਾਓਸਾਧਸੰਗਿਗੁਸੁਪਾਇਆ॥
ਤ੍ਰਿਪਤਿਅਪਾਇਸੇਈਜਨਪੁਰੇਸੁਖਨਿਧਨਹਿਗਾਇਆ॥੨॥ਜਾਕਉਦੇਕਤਮ
ਗੁਸਆਮੀਤਕਉਨਹੀਚਿਤਾ॥ਜਾਕਉਦਇਆਤਮਾਹੋਈਸੇਸਾਹਭਲੇਭਗਵੈ
ਤਾ॥੩॥ਭਗਮਸੇਧੋਹੁਸਭਨਿਕਸੇਜਬਕਦਰਸਨਪਾਇਆਵਰਤਣਿਨਮੁਨਾ
ਨਕਸਚੁਕੀਨਾਹਿਨਮੇਰੇਗਿਸਮਾਇਆ॥੪॥੧॥੪੦॥**ਆਸਮਹਲਾ ੫** ਜਨ
ਮਜਨਮਕੀਮਲਾਧੋਵੈਪਰਈਅਪਣਾਕੀਤਪਵੈ॥ਈਹਾਸੁਖਨਾਹੀਦਰਗਹੋਚੰ
ਦੀਜਮੁਹਿਜਾਇਪਰਾਵੈ॥੧॥ਨਿਦਕਅਹਿਲਾਜਨਮੁਗਵਾਇਆਪਹੁਚਿ
ਨਸਕੈਕਾਹੁਥਤੈਅਗੈਠਉਗਨਪਾਇਆ॥੧॥**ਰਹਾਉ॥**ਕਿਰਤੁਪਾਇਆਨਿਦਕ
ਬੁਧੇਕਾਕਿਆਓਹੁਕਰੈਬਿਚਾਰਾ॥ਤਹਾਬਿਗੁਤਾਜਾਕੈਇਨਾਖੈਓਹੁਕਿਸੁਪਹਿ
ਕਰਪੁਕਾਰਾ॥੨॥ਨਿਦਕਕੀਗਤਿਕਤਪੁਨਾਹੀਖਸਮੈਵੈਛਾਣਾ॥ਜੋਜੋਨਿਦਕਰੋ
ਸੰਤਕੀਤਿਉਸੰਤਨਸੁਖਮਾਨ॥੩॥ਸੰਤਦੇਕਤਮਾਹੀਸੁਆਮੀਤੁਸੰਤਨਕਾਸਹ
ਈ॥ਕਹੁਨਨਕਸੰਤਹਿਗਾਥੈਨਿਦਕਦੀਹੁਕਾਈ॥੪॥੨॥੪੧॥**ਆਸਮਹਲਾ**
੫ ਬਹੁਪਏਅੰਤਹਿਮਨੁਮੈਲਾਦੁਇਠਉਰਾਪਨੇਖੋਈ॥ਈਹਾਕਮਿਕ੍ਰੋਧਮਹਿ
ਵਿਆਪਿਆਅਗੈਮੁਸਿਮੁਸਿਹੋਵੈ॥੧॥ਗੋਬਿੰਦਭਗਤਕੀਮਤਿਹੋਹੋਗਾ॥ਵਗਮੀਮ
ਗੀਸੁਪਨਮਹੀਨਮੁਨਸੁਨਈਛੋਰਾ॥੧॥**ਰਹਾਉ॥**ਮਾਇਆਕੀਕਿਗਤਿਛੋਡਿਗਵਾ
ਈਭਗਤੀਸਾਗਨਜਾਨੈ॥ਬੈਦਸਾਸਤ੍ਰਕਉਤਰਕਨਲਾਗਾਤਜੋਗੁਨਪਛੈ॥੨॥ਉ
ਘਰਿਗਇਆਜੈਸੇਖੋਟਛੁਆਨਦਰਿਸਾਠਾਇਆਅੰਤਰਜਾਮੀਸਭਕਿਛੁ
ਜੈਐਉਸੰਤੋਕਾਛਪਾਇਆ॥੩॥ਕੁਡਿਕਪਟਿਥੀਚਿਨਿਮਨੀਆਦਾਥਿਨਸਿਗਾਇਆ
ਤਤਕਲਾ॥ਸਤਿਸਤਿਸਤਿਨਨਕਕਹਿਆਪਨੇਹਿਰਦੇਖੁਸਮਲੇ॥੪॥੩॥
੪੨॥**ਆਸਮਹਲਾ ੫** ਉਦਮੁਕਰਤੋਵੈਮਨੁਨਿਮਲੁਨਚੈਆਪੁਨਿਵਾਰੇ॥

ਪੰਚਜਨਲੇਵ ਸਗਤਿਗਧੈਮਨਮਹਿਏਕੰਗੇ॥੧॥ ਤੇਗਜਨੁਨਿਗਤਿਕੋਰੇਗੁਣਗ
ਵੇ॥ ਰਬਥਪਖਵਜਤਰਘੰਘਰੁਅਨਦਸਥਦੁਵਜਾਵੈ॥੧॥ ਰਹਾਉ॥ ਪ੍ਰਥਮ
ਮਨੁਪਰਬਧੈਅਪਨਪਛੈਅਵਗੀਝਵੈ॥ ਗਮਨਮੁਖਪੁਰਿਹੋਦੈਜਪੈਮੁਖਤੋਸਗਲ
ਸੁਨਾਵੈ॥੨॥ ਕਰਸਿਗਿਸਾਧੁਚਰਨਪਖਲੈਸਤਪੁਰਿਤਨਾਵੈ॥ ਮਨੁਤਨੁਅੰਗਪੁ
ਰੇਗਰਾਗੇਸਤਿਪਦਾਰਥਪਾਵੈ॥੩॥ ਜੋਜੋਸੁਨੈਪੈਖੈਲਾਇਸਧਤਾਕਾਜਨਮਸ
ਵਦੁਖੁਭਗੋ॥ ਐਸੀਨਿਗਤਿਨਕਨਿਵਰੈਨਨਕਗੁਰਮੁਖਿਜਗੈ॥੪॥੪॥੪੩॥
ਆਸਮਹਲਾ ੫ ਅਧਮਚੰਡਲੀਤਈਬ੍ਰਹਮਣੀਸੁਦੀਤੇਸੋਸਦਾਈਗੇ॥ ਪਤਾ
ਲੀਆਕਾਸੀਸਖਨੀਲਾਧਬਥੁਣੀਖਈਗੇ॥੧॥ ਘਰਕੀਥਿਲਾਈਅਵਗਸਿਖਈ
ਮੁਸਾਦੇਖਿਭਗਈਗੇ॥ ਅਜਕੰਦਸਿਗੁਰਿਕੀਨੈਕੋਹੁਕੁਕੁਭਤਿਨਹਿਲਾਗਈਗੇ॥
ਰਹਾਉ॥ ਬਾਢੁਧੁਨੀਆਛਪਾਥੀਮਾਨੀਘਰਿਅਘਰੁਪਾਇਆਗੇ॥ ਬਿਨੁ
ਏਜਿਓਜਿਕਵਥੇਵਅਚਰਜੁਲਾਇਅਗੇ॥੨॥ ਦਾਦੀਦਾਦਿਨਪੁਰਨਾ
ਗਚੁਪੀਨਿਗਨਉਪਾਇਅਗੇ॥ ਮਲਿਤੁਲੀਚੈਥੈਲੀਮਰਤਕੁਨੈਨਦੇਖਲੁਪੁ
ਇਅਗੇ॥੩॥ ਸਈਅਜਾਣਕੈਮੈਜਾਨਜਨਨਾਰੁਨਪਛਨਾਗੇ॥ ਕਪੁਨਨਕਗੁ
ਅਮਿਓਪੀਆਇਅਹਸਕਿਸਕਿਥਿਗਸਾਨੇ॥੪॥੫॥੪੪॥ ਆਸਮਹਲਾ
੫ ਬੰਧਨਕਟਿਥਿਸਾਹੈਅੰਗਨਅਪਨਬਿਰੁਦਸਮਾਰਿਆਹੋਏਕੁਪਲ
ਮਾਤਪਤਨਿਆਈਬਾਰਿਕਜਿਉਪੁਤਿਪਾਰਿਆ॥੧॥ ਗੁਰਸਿਖਬਖੇਗੁਗੋਪਲਿ
॥ ਕਾਢਿਲੀਏਮਾਭਵਜਲਤੇਅਪਣੀਨਦਗਿਨਿਹਲਿ॥੧॥ ਰਹਾਉ॥ ਜਕੈਸਿ
ਮਹਿਜਮਤੋਛੁਟੀਐਹਲਤਿਪਲਤਿਸੁਖਪਈਐ॥ ਸਾਸਿਗਿਗਸਿਜਪੁਰੁਪੁ
ਰਸਨੀਤਨੀਤਗੁਣਗਈਐ॥੨॥ ਭਗਤਿਪ੍ਰੇਮਪਰਮਪਦਪਾਇਆਸਧਸੀਗਿ
ਖਨੇ॥ ਛਿਜੈਨਜਾਇਕਿਛੁਭਉਨਥਿਆਪੈਰਿਧਨੁਨਿਗਮਲੁਗਠੇ॥੩॥ ਐਕਲ
ਪਭਭਏਸਾਈਇਤਉਤਰਾਖਨਾਗੇ॥ ਪੁਨਮੀਤਹੀਤਧਨੁਮੇਰੈਨਕਸਦਥਲਿ
ਗੇ॥੪॥੬॥੪੫॥ ਆਸਮਹਲਾ ੫ ਜਤੁੰਸਾਹਿਬੁਤਭਉਕੇਹਾਹਉਤੁਪ੍ਰਕਿਸ
ਸਲਾਹੀ॥ ਏਕਤੁੰਤਸਭਕਿਛੁਮੈਤੁਪੁਬਿਨੁਦੁਜਾਨੀ॥੧॥ ਬਾਬਾਬਿਖੁਦੇਖ
ਆਸਮਾਗੇ॥ ਗਥਿਆਕਰਹੁਗੁਸਾਈਮੇਰੈਮੈਨਮੁਤੇਗਾਧਾਗੁ॥੧॥ ਰਹਾਉ॥ ਜਦ
ਹਿਥਿਗਥਾਭਮਨਕੀਹੋਗਿਸੁਪਹਿਆਖਿਸੁਣਈਐ॥ ਵਿਣਨਵੈਸਭੁਜਗੁ
ਬਉਗਇਅਨਮੁਮਿਲੈਸੁਖਪਈਐ॥੨॥ ਕਿਆਕਹੀਐਕਿਸੁਆਖਿਸੁਣਈ
ਐਜਿਕਹਲਾਸੁਪ੍ਰਭਜੀਪਸਿ॥ ਸਭਕਿਛੁਕੀਝਤੇਵਰਤੈਸਦਾਸਦਤੋਗੀ

ਜਿ

ਸਾ॥੩॥ ਜੇਦੇਹਿਵਡਿਆਈਤਤੇਗੀਵਡਿਆਈਇਤਉਤਤੁਭਿਧਿਆਉ॥
ਨਨਕਕੇਪ੍ਰਭਸਦਾਸੁਖਦਾਤੇਮੈਤਣੁਤੇਗਇਕੁਨਉ॥੪॥੧॥੪੬॥ ਆਸਮ
ਹਲਾ ੫ ਅੰਮ੍ਰਿਤਨਮੁਤਮਾਰਠੁਕਰੇਹੁਮਹਾਗੁਜਨਹਿਪੀਥੀ॥ ਜਨਮਜਨ
ਮਕੇਚੁਕੇਭੈਭਾਰਤੁਗੁਬਿਨਸਿਓਭਗੁਮੁਖੀਓ॥੧॥ ਦਰਸਨੁਪੇਖਤੇਮੀਓ॥
ਸੁਨਿਕਥਾਚਨਤਮਾਗੇਸਤਿਗੁਰਮਨੁਤਮੇਰਠੁਕੀਓ॥੧॥ ਰਹਾਉ॥ ਤਖਗੇ
ਕਿਰਪਤੋਭਇਸਾਧਸੰਗੁਏਹੁਕਾਜੁਤਮਆਪਿਕੀਓ॥ ਵਿਕੁਕਰਿਚਰਨਗੇਪੁ
ਭਤਮੇਰਸੁਜੋਬਿਖਿਆਭਈਖੀਓ॥੨॥ ਸੁਖਨਿਧਨਿਨਮੁਪਭਤਮਹੇਹੁਅ
ਥਨਸੀਮੰਤਲੀਓ॥ ਕਰਿਕਿਰਪਮਹਿਸਤਿਗੁਰਿਦੀਨਤਪੁਸੰਤਪੁਮੇਰਾਥੈਰਗੀਓ
॥੩॥ ਧਨੁਸੁਮਾਣਸਦੇਹੀਪਈਜਿਤੁਪ੍ਰਭਅਪਨੇਲਲੀਓ॥ ਧਨੁਸੁਕਲਾਜੁਗਸਾ
ਧਸੀਗੀਰਤਨੁਗਈਐਨਨਕਨਮੁਆਪਹੁਰੀਓ॥੪॥੬॥੪੭॥ ਆਸਮ ੫
ਅਗੈਹੀਤੇਸਭਕਿਛੁਹੁਆਅਵਗੁਰਿਜਣੈਗਿਆਨਾ॥ ਭੁਲਾਚੁਕਅਪਨਥਾਰ
ਕੁਬਖਸਿਆਪਰਬ੍ਰਹਮਭਗਵਾਨਾ॥੧॥ ਸਤਿਗੁਰਮੇਰਾਸਦਾਦਇਅਲਾਮਹਿ
ਦੀਨਕਉਗਿਖਲੀਆ॥ ਕਾਟਿਆਗੇਮਹਾਸੁਖਪਾਇਆਹਿਅੰਮ੍ਰਿਤਮੁਖਿਨਮੁ
ਦੀਆ॥੧॥ ਰਹਾਉ॥ ਅਨਿਕਪਪਮੇਰਪਰਹਿਆਬੰਧਨਕਾਟੇਮੁਕਤਿਭਏ॥ ਅਧ
ਰੁਪਮਘੋਰਤੇਥਾਪਪਕਰਿਗਿਕਾਢਿਲੀਏ॥੨॥ ਨਿਰਭਉਭਏਸਗਲਾਭਉ
ਮਿਟਿਆਥਾਥਾਖਨਾਗੇ॥ ਐਸੀਦਾਤਿਤੇਹੀਪ੍ਰਭਮੇਰਾਗਜਸਗਲਸਵਾਗੇ॥੩॥
ਗੁਣਨਿਧਨਸਾਹਿਬਮਨਿਮੇਲਾ॥ ਸਗਣਿਪੁਇਆਨਨਕਸੋਹਲਾ॥੪॥੫॥੪੮॥
ਆਸਮਹਲਾ ੫ ਤੁੰਵਿਸਹਤਿਸਭੁਕੇਲਾਗੁਚੀਤਿਆਵਹਿਤਸੇਵਾਅ
ਵਰੈਕਉਦੁਜਾਸੁਣੈਸਾਚੈਅਲਖਅਭੇਵਾ॥੧॥ ਚੀਤਿਆਵੈਤਸਦਾਦਇ
ਅਲਾਗਨਕਿਆਵੇਚਾਗੇ॥ ਬ੍ਰਾਭਲਾਕੁਪਰਿਸੋਨਕੀਐਸਗਲੇਜੀਅਤਮਾ
ਗੇ॥੧॥ ਰਹਾਉ॥ ਤੇਗੀਟੇਕਤੇਗਾਧਾਧਾਰਾਥਦੇਇਤੁੰਗਖਾਹਿ॥ ਜਿਸਜਨਉਪਰਿਤੇ
ਕਿਰਿਪਤਿਸਕਉਥਿਪੁਨਕਈਭਖੈ॥੨॥ ਓਹੋਸੁਖਓਹਵਡਿਆਈਜੇਪ੍ਰਭਜੀ
ਮਿਭਣੀ॥ ਤੁੰਦਨਾਤੁੰਸਦੀਮਹਰਵਾਨਨਮੁਮਿਲੈਗੁਮਣੀ॥੩॥ ਤੁਧੁਆਗੈਅ
ਕਾਸਿਮਾਗੀਜੀਉਪਿਛੁਸਭਤੇਗਾ॥ ਕਪੁਨਨਕਸਭਤੇਗੀਵਡਿਆਈਕਈਨਉ
ਜਣੈਮੇਗਾ॥੪॥੧੦॥੪੯॥ ਆਸਮਹਲਾ ੫ ਕਰਿਕਿਰਪਪ੍ਰਭਅੰਤਰਜਾਮੀ
ਸਧਸੀਗਿਹਿਪਈਐਐਲਿਕਿਵਗਦਿਖਲੇਦਰਸਨੁਪੁਨਗੀਪਜਨਮਿਨਆ
ਈਐ॥੧॥ ਮਿਲਉਪਰਿਤਮਸੁਆਮੀਅਪਨੇਸਗਲੇਦੁਖਹਉਗੇ॥ ਪਰਬ੍ਰਹਮ

ਜਿਨਿਰਿਏਅਗਧਿਅਤਕੇਸੀਗਿਤਓਰੇ॥੧॥**ਰਹਾਉ॥**ਮੁਹਾਉਦਿਆਨਪਵਕ
ਸਾਗਰਭੇਰਹਖਸੇਗਮਧਿਬਸਨਾ॥ਸਤਿਗੁਰੁਭੇਟਿਭਇਆਮਨੁਹਿਮਲੁਜਪਿ
ਅੰਮ੍ਰਿਤਹਰਿਗਸਨਾ॥੨॥ਤਨੁਪਨੁਥਾਪਿਕੀਓਸਭਾਪਨਕੇਮਲਾਬੰਧਨਬਾਧਾ
॥ਗੁਰਪਸਾਦਿਭੇਜਨਮੁਕਤਹਰਹਿਨਾਮੁਅਗਧਿਆ॥੩॥ਗਥਿਲੀਏਪੁ
ਤਰਖਨਹਰੇਜੇਪ੍ਰਭਅਪਨੇਭਾਣੇ॥ਜੀਉਪਿੰਡੁਸਭਤੁਮਰਾਣੇਨਾਨਕਸਕਰ
ਥਣੇ॥੪॥੧੧॥੫॥**ਆਸਾਮਹਲਾ ੫** ਮੇਹਮਨਨੀਦਤੇਛੁਟਕੀਕਉਨੁ
ਨਗ੍ਰਭਇਓਗੀ॥ਮਹਾਸੇਨੀਤੁਪੁਨਥਿਆਪੈਤੇਰਾਅਲਾਸੁਕਹਾਗਇਓਗੀ॥੧॥
॥ਰਹਾਉ॥ਕਾਮੁਕਰੇਪੁਅਹੰਕਾਰੁਗਾਖੇਸੇਜਮਕਉਨਛੁਟਿਓਗੀ॥ਸੁਗਿਨਰਦੇਅ
ਸੁਰੇਗੁਣੀਆਸਗਲੇਭਵਨਲੁਟਿਓਗੀ॥੧॥ਦਵਅਗਨਿਬਹੁਤਤ੍ਰਿਣਿ
ਰੇਕੇਈਹਰਿਆਬੁਟਹਓਗੀ॥ਐਸੇਸਜਰਬੁਧਗਨਿਨਸਾਕਉਤਕੀਉਪਮਾ
ਜਾਤਿਨਕਹਿਓਗੀ॥੨॥ਕਾਜਰੇਠਮਭਿਤੀਨਕਾਗੀਨਿਗਮਲਾਬਹੁਥਨਿ
ਓਗੀ॥ਮਹਾਮੰਤ੍ਰਗੁਰਹਿਰਦੈਬਸਿਓਅਚਰਜਨਮੁਸੁਨਿਓਗੀ॥੩॥ਕਹਿਕਿਰ
ਪਾਪ੍ਰਭਨਦਰਿਅਵਲੇਕਨਅਪੁਨੈਚਗਨਿਲਾਗਈ॥ਪ੍ਰਮਭਗਤਿਨਾਨਕਸੁ
ਪਾਇਆਸਾਧੁਸੰਗਿਸਮਾਈ॥੪॥੧੨॥੫੧॥

ਆਸਾਮਹਲਾ ੫ ਘਰੁ ੭ ੧੬ਸਤਿਗੁਰਪ੍ਰਸਾਦਿ
ਲਾਲਚਲਨਤੈਤਨਿਸੇਹਿਆ॥ਸੁਰਿਜਨਭਾਣੀਤਮਨੁਮੇਹਿਆ॥੧॥ਕਵ
ਥਨੀਗੀਤੇਗੀਲਾਣੀ॥ਕਵਨਰੰਗਤੁਭਈਗੁਲਾਣੀ॥੧॥**ਰਹਾਉ॥**ਤਮਹੀਸੰਦ
ਰਤਮਹਿਸੁਹਗਾ॥ਤਮਘਰਿਲਾਲਨੁਤਮਘਰਿਭਾਗਾ॥੨॥ਤੁਸਤਵੰਤੀਤੁਪ
ਰਧਾਨੀ॥ਤੁਪ੍ਰੀਤਮਭਾਨੀਤੁਹੀਸੁਗਿਆਨਿ॥੩॥ਪ੍ਰੀਤਮਭਾਨੀਤਰੰਗੁਲਾਣੀ
ਕਹਨਾਨਕਸੁਭਦਿਸਟਿਨਿਹਾਲਾ॥੪॥ਸੁਨਿਗੀਸਖੀਇਹਮਹੀਘਾਲਾ॥ਪ੍ਰ
ਭਾਪੀਸੀਗਰਸਵਰਨਹਾਰ॥੧॥**ਰਹਾਉਦੁਜਾ॥੧॥੫੨॥ਆਸਾਮਹਲਾ**
੫ ਧੁਖਘਨੇਜਥੇਹੋਤੇਦੁਗਿਆਥਮਸਲਤਿਮੇਯਿਮਲੀਹਦੁਗਿ॥੧॥ਚੁਕਾਨਿਹੋਸਾਖੀ
ਸਹੇਗੀ॥ਭਰਮੁਗਇਅਗੁਰਿਪਸੰਗਿਮੇਗੀ॥੧॥**ਰਹਾਉ॥**ਨਿਕਟਿਅਨਿਪ੍ਰਿਅਸੇਯ
ਗੀ॥ਕਾਟਿਕਢਨਤੇਛੁਟਿਪਗੀ॥੨॥ਮੰਦਰਿਮੇਰੇਸਥਾਦਿਉਜਗਾ॥ਅਨਦਥਿਨੇਦੀਖ
ਸਮੁਹਮਾ॥੩॥ਮਸਤਕਿਭਗੁਮੈਪੁਰਘਰਿਅਇਆਥਿਰਸੁਹਾਗੁਨਕਜਨਪਧਿ
ਆ॥੪॥੨॥੫੩॥**ਆਸਾਮਹਲਾ ੫** ਸਚਿਨਾਮਿਮੇਰਮਨੁਲਾਗਾਲੋਗਨਸਿਉ

ਮੇਰਠਥਾਗਾ॥੧॥ਬਾਹਿਸੁਤਸਗਲਾਸਿਉਮਥੀਲਾ॥ਅਲਿਪਤਹਉਜੈਸੇਜਲ
ਮਹਿਕਉਲਾ॥੧॥**ਰਹਾਉ॥**ਮੁਖਕੀਥਾਤਸਗਲਾਸਿਉਕਰਤਾ॥ਜੀਅਸੰਗਿਪ੍ਰਭਅਪੁ
ਨਹਰਤਾ॥੨॥ਦੀਸਾਵਤੁਪੈਥਪਤੁਤੀਹਲਾ॥ਸਗਲਚਰਨਕੀਇਹਮਨੁਹਲਾ
॥੩॥ਨਨਕਜਨਿਗੁਰੁਪੁਰਪਾਇਆ॥ਅੰਤਰਿਥਾਹਰਿਕੁਦਿਖਾਇਆ॥੪॥੩॥੫੪॥
ਆਸਾਮਹਲਾ ੫ ਪਾਵਤੁਹਲੀਅਜੋਬਨਥਲੀਆਨਾਮਥਿਨਾਮਾਦੀਸੰਗਿਹਲੀਆ
॥੧॥ਕਨਕਡਲੀਆਬਸਤ੍ਰਛਲੀਆਸੇਜਸੁਖਲੀਆਮਨਿਗਰਥਲੀਆ॥੧॥
ਰਹਾਉ॥ਤਲੇਕੁੰਦਗੀਆਸਿਰਿਕਨਿਕਛਤਰੀਆ॥ਹਰਿਭਗਤਿਥਿਨਾਏਧਰਿਗਡ
ਲੀਆ॥੨॥ਰੂਪਸੰਦਰੀਆਅਨਿਕਇਸਤਰੀਆ॥ਹਰਿਸਾਥਿਨੁਸਤਿਸੁਆਦਠਿ
ਕਲੀਆ॥੩॥ਮਾਇਆਛਲੀਆਥਿਕਾਗਥਿਥਲੀਆ॥ਸਗਣਨਾਨਕਪ੍ਰਭਪੁਰਖ
ਇਅਲੀਆ॥੪॥੪॥੫੫॥**ਆਸਾਮਹਲਾ ੫** ਏਕਥਗੀਚਾਪੇਫਘਨਕਰਿਆ
ਅੰਮ੍ਰਿਤਮੁਤਾਮਫਿਠਲਿਆ॥੧॥ਐਸਾਕਹੁਬੀਚਗੁਗਿਆਨੀ॥ਜਾਤੇਪਈਐ
ਪੁਨਿਰਥਨੀ॥ਆਸਪਾਸਥਿਖੁਆਕੇਕੰਦਬੀਚਅੰਮ੍ਰਿਤਪੈਭਈਗੇ॥੧॥**ਰਹਾਉ॥**
ਸਿਚਨਾਹੋਏਕੇਮਲੀ॥ਖਬਰਿਕਰਤੁਪੈਤਪਤਡਲੀ॥੨॥ਸਗਲਥਣਾਸਪਤਿ
ਅਟਿਜਡਈ॥ਸਗਲੀਛੁਲੀਨਿਠਲਨਹੀਕਈ॥੩॥ਅੰਮ੍ਰਿਤਠਲਨਮੁਜਿਨਿ
ਗੁਰੇਪਾਇਆ॥ਨਨਕਦਾਸਤਰੀਤਿਨਿਮਾਇਆ॥੪॥੫॥੫੬॥**ਆਸਾਮਹਲਾ ੫**
ਗਜਲੀਲਾਤੇਗੈਮਥਨਈ॥ਜੇਗੁਥਨਿਆਤੇਗਕੀਰਤਨੁਗਈ॥੧॥ਸਰਬਸੁਖਥ
ਨੇਰੇਥਲੀ॥ਭਾਮਕੇਪਰਦੇਸਤਿਗੁਰਖੇਲੇ॥੧॥**ਰਹਾਉ॥**ਹੁਕਮੁਬੁਢਿੰਗਰਸਮਾਣੇ॥
ਸਤਿਗੁਰਸੇਵਾਮਹਾਨਿਰਥਾਣੇ॥੨॥ਜਿਨਿਤੁੰਜਾਤਾਂਸੰਗਿਸਤਉਦਾਸੀਪਰਵਲਾਨਾ
ਮਿਤਾਂਸਈਨਿਰਥਾਣੇ॥੩॥ਜਾਕਉਮਿਲਿਓਨਮਨਿਧਨਾ॥ਭਨਤਿਨਨਕਤਾਕਪੁਰ
ਖਜਨਾ॥੪॥੬॥੫੭॥**ਆਸਾਮਹਲਾ ੫** ਤੀਰਥਿਜਾਉਤਉਹਉਕਰਤੇ॥ਪੰਡਿ
ਤਪੁਛਉਤਮਾਇਆਰਤੇ॥੧॥ਸੇਅਸਥਨੁਬਤਵਹੁਮੀਤਾ॥ਜਾਕੈਹਰਿਹਰਿਕੀਰਤ
ਨਹੀਤਾ॥੧॥**ਰਹਾਉ॥**ਸਾਸਤ੍ਰਬੇਦਪਾਪਪੁਨਵੀਚਗਾ॥ਨਗਕਿਸੁਗਫਿਗਿਫਿਰਿਅ
ਉਤਰਾ॥੨॥ਗਿਰਸਤਮਹਿਚਿਤਉਦਾਸਾਹੰਕਾਰਗਾਕਰਮਕਰਤੀਅਕਉਜੰਜ
ਰਾ॥੩॥ਪ੍ਰਭਕਿਰਪਾਤੇਮਨੁਵਸਿਅਇਆ॥ਨਨਕਗੁਰਮੁਖਿਤਰੀਤਿਨਿਮਾਇਆ॥
੪॥ਸਾਪਸੰਗਿਹਰਿਕੀਰਤਨੁਗਈਐ॥ਇਹਅਸਥਨੁਗੁਰੇਤਪਈਐ॥੧॥**ਰਹਾਉ**
ਦੁਜਾ॥੧॥੫੮॥ਆਸਾਮਹਲਾ ੫ ਘਰਮਹਿਸੁਖਥਾਹਰਿਛਨਿਸੁਖਾ॥ਹਰਿ
ਸਿਮਰਤਸਗਲਾਥਿਨਾਸੇਦੁਖਾ॥੧॥ਸਗਲਸੁਖਜਾਤੁੰਚਿਤਾਵੈ॥ਸਿਨਮੁਜਪੈ

ਤੀਸਤਿਗੁਰਪਾਪੀ॥ਕਹਿਕਿਪਰਾਖੁਹੁਸਰਣਈਸੈਕਉਦੇਹੁਹੋਰਹਿਜਪਨਿ
 ॥੧॥੧੦੫॥ਹਰਿਮਾਲਾਉਰਿਅੰਤਹਿਧਾਗੈ॥ਜਨਮਮਰਣਕਾਦੁਖੁਨਿਵਾਰੈ॥
 ਹਿਰਦੈਸਮਾਨੈਪ੍ਰਭਹਿਰਿਬੈਲੈ॥ਸਜਨਹਿਤਉਤਕਤਪਿਨਡੈਲੈ॥੩॥ਕਹੁ
 ਨਨਕਜੋਰਾਚੈਨਾਇ॥ਹਰਿਮਲਾਤਕੈਸੰਗਿਜਾਇ॥੪॥੧੯॥੧੦॥ਆਸਾਮਹਲ
 ੫ ਜਿਸਕਾਸਭਕਿਛੁਤਿਸਕਾਰਹੈ॥ਤਿਸੁਜਨਲੇਪੁਨਥਿਅਪੈਕਉ॥੧੦॥
 ਹਰਿਕਾਸੇਵਕੁਸਦਹੀਮੁਕਤਾਜੋਕਿਛੁਕੈਸੇਈਭਲਜਨਕੈਅਤਿਹਿਮਲਾ
 ਦਾਸਕੀਜੁਗਤਾ॥੧॥੧੦੫॥ਸਗਲਾਤਿਆਗਿਹਰਿਸਰਣੀਆਇਆ॥ਤਿਸੁਜ
 ਨਕਾਥਿਅਪੈਮਾਇਆ॥੨॥ਨਮੁਨਿਪੁਨਜਕੈਮਨਿਮਾਧਿ॥ਤਿਸਕਉਚਿਤੁਸੁ
 ਪਨੈਨਹਿ॥੩॥ਕਹੁਨਨਕਗੁਰੂਪੁਰਾਇਆ॥ਭਗੁਮੋਹੁਸਗਲਾਥਿਨਸਾਇਆ॥੪॥੨੦॥੧੧॥ਆਸਾਮਹਲ ੫
 ਜਉਸੁਪਸੰਨਹੋਇਛਪ੍ਰਭਮੇਗਾਤਾਦੁਖੁਭ
 ਰਮੁਕਉਕੈਸੇਨਾ॥੧॥ਸੁਨਿਸੁਨਿਜੀਵਸੇਇਤਮਾਗੀ॥ਮੇਹਿਨਿਗੁਣਕਉਲੇਹਉ
 ਧਰੀ॥੧॥੧੦੫॥ਮਿਟਿਗਇਆਦੁਖੁਵਿਸਰੀਚਿਤਾ॥ਫਲੁਪਾਇਆਜਪਿਸ
 ਤਿਗੁਰਮੰਤਾ॥੨॥ਸੇਈਸਤਿਸਤਿਪੈਸੇਇ॥ਸਿਮਹਿਸਿਮਹਿਰਖੁਕੰਠਿਪਹੇਇ॥੩॥
 ਕਹੁਨਨਕਉਨਉਪਕਰਮਾ॥ਜਕੈਮਨਿਦਸਿਆਹਰਿਨਾਮਾ॥੪॥੨੧॥੧੨॥
 ਆਸਾਮਹਲ ੫ ਕਾਮਿਕੈਧਿਅਹੰਕਾਰਿਵਿਗੁਤਾ॥ਹਰਿਸਿਮਰਨੁਕਹਿਹਰਿਜ
 ਨਛੁਟੈ॥੧॥ਸੇਇਹੋਮਾਇਆਮਦਮਤਾ॥ਜਗਤਭਗਤਿਸਿਮਰਤਹਰਿਗਤਾ॥੧॥੧੦੫॥
 ਮਹਿਭਗਮੁਬਹੁਜੇਨਿਭਵਾਇਆ॥ਅਸਥਿਰਭਗਤਿਹਰਿਚਰਨ
 ਧਿਆਇਆ॥੨॥ਬੰਧਨਅੰਧਕੁਪਹਿਰਮੇਗਾ॥ਮੁਕਤਸੰਤਬੁਝਹਿਹਰਿਨਾਮ
 ॥੩॥ਕਹੁਨਨਕਜੋਪ੍ਰਭਸਰਣਈ॥ਈਹਾਸੁਖਾਗੈਗਤਿਪਾਈ॥੪॥੨੨॥੧੩॥
 ਆਸਾਮਹਲ ੫ ਤੁਮੇਗਤੰਗੁਹਮਸੀਨਤਮਾਗੈ॥ਤੁਮੇਗਠੁਕੁਹਮਤੋਰੇਦੁ
 ਆਗੈ॥੧॥ਤੁਮੇਗਕਰਤਾਉਸੇਵਕੁਤੋਗਾ॥ਸਗਟਿਗਹੀਪ੍ਰਭਗੁਨੀਹੋਗੈ॥੧॥੧੦੫॥
 ਤੁਮੇਗਜੀਵਨੁਤੁੰਧਧਾਗੈ॥ਤੁਭਹਿਪੇਖਿਧਿਗਸੈਕਉਲਾਗੁ॥੨॥ਤੁਮੇਗ
 ਗਤਿਪਤਿਤੁਪਰਵਨਾ॥ਤੁਸਮਰਥੁਮੈਤੋਰਾਤਲੁ॥੩॥ਅਨਦਿਨੁਜਪਉਨਾਮਹੁਕ
 ਤਾਸਾ॥ਨਨਕਕੀਪ੍ਰਭਪਹਿਅਰਦਾਸਿ॥੪॥੨੩॥੧੪॥ਆਸਾਮਹਲ ੫
 ਹੰਦਨਾਹੈਫੁਨੁਕਮਨਾ॥ਹਸਿਹਸਿਸੇਗਕਰਤਬੋਗਾਨਾ॥੧॥ਕੋਮੁਅਕਕੇਘਰਾ
 ਵਨੁ॥ਕੋਰੰਵੈਕੋਸਿਹਸਿਪਾਵਨੁ॥੧॥੧੦੫॥ਥਲਾਥਿਵਸਥਤੋਬਿਰਧਨਾ
 ਪਹੁਚਿਨਮੁਕਫਿਰਿਪਛੁਤਨਾ॥੨॥ਤਿਪਗੁਣਮਹਿਵਰਤੈਸੰਸਾਰਾ॥ਨਨਕਸੁ

ਰਗਕਿਰਿਫਿਰਿਅਉਤਾਰਾ॥੩॥ਕਹੁਨਨਕਜੋਲਾਇਆਨਾਮਾ॥ਸਫਲਜਨਮੁ
 ਤਕਪਰਵਨਾ॥੪॥੨੪॥੧੫॥ਆਸਾਮਹਲ ੫ ਸੇਇਹੀਪ੍ਰਭਖਬਰਨ
 ਜਨੀ॥ਭੰਗੁਭਇਆਬਹੁਪ੍ਰਭੁਤਨੀ॥੧॥੧੫॥ਅਪੁਸਜਜਿਮਨਿਅਨੁਪਰਉਗੈ
 ਪ੍ਰਭੀਮਲਕੇਕੀਲਾਨਾਸਤਾਤਾਲਸੁਕਾਰਕਉਗੈ॥੧॥੧੦੫॥ਕਰਮਹਿਅੰਮ੍ਰਿ
 ਤੁਆਣਿਨਸਹਿਥਾ॥ਧਿਸਹਿਗਇਛੁਮਪਹਿਡਰਿਥਿ॥੨॥ਸਾਦਿਮਹਿਲਾਦੀਅ
 ਹੰਕਾਗੈਦੁਸਨਾਹੀਪ੍ਰਭਕਰਣੇਹੋਗੈ॥੩॥ਸਧਾਸੰਗਿਮੈਭਗਮਅੰਧਗਾਨਨਕਮੇ
 ਲੀਸਿਰਜਣਹੋਗੈ॥੪॥੨੫॥੧੬॥ਆਸਾਮਹਲ ੫ ਚਰਨਕਮਲਕੀਆਸ
 ਪਿਅਗੈ॥ਜਮਕੰਕਰਨਸਿਗਈਵਿਚਰੇ॥੧॥ਤੁਚਿਤਿਆਵਹਿਤੇਹੀਮਾਇਆਸਿ
 ਮਰਤਨਮੁਸਗਲੇਹੋਗਖਇਆ॥੧॥੧੦੫॥ਅਨਿਕਦੁਖਦੇਵਹਿਅਵਰਕਉ॥
 ਪਹੁਚਿਨਸਾਕਿਜਨਤੋਰਕਉ॥੨॥ਦਰਸਤੋਰੇਕੀਪਿਆਸਮਨਿਲਾਗੀ॥ਸਾਜ
 ਅਨੰਦਬੈਸੈਬੈਰਾਗੀ॥੩॥ਨਨਕਕੀਅਰਦਾਸਸੁਣੀਜੈ॥ਕੇਵਲਨਾਮੁਹਿਦੇਮਹਿਦੀ
 ਜੈ॥੪॥੨੬॥੧੭॥ਆਸਾਮਹਲ ੫ ਮਨੁਤ੍ਰਿਪਤਨੀਮੈਦੇਜੰਜਲਾ॥ਪ੍ਰਭੁਆ
 ਪਨਹੋਇਆਕਿਰਪਾਲਾ॥੧॥ਸੰਤਪੁਸਾਦਿਭਲੀਥਨੀ॥ਜਕੈਗੋਹਿਸਭਕਿਛੁਪੈ
 ਪੁਰੁਸੋਭੈਆਨਿਹਭੈਧਨੀ॥੧॥੧੦੫॥ਨਮੁਦਿਵਾਇਆਸਾਧਕ੍ਰਿਪਾਲਾ॥ਮਿਦ
 ਗਈਭੁਖਮਹਾਥਿਕਰਾਲਾ॥੨॥ਠੁਕਰਿਅਪੁਨੇਕੀਨੀਦਾਤਾ॥ਜਲਨਿਬੁਝੀਮਨਿਹੋਈ
 ਸੰਤਿ॥੩॥ਮਿਟਿਗਈਭਲਮਨੁਸਹਜਿਸਮਨਾ॥ਨਨਕਪਾਇਆਨਾਮਖਜਾਨਾ॥
 ੪॥੨੭॥੧੮॥ਆਸਾਮਹਲ ੫ ਠੁਕਰਸਿਉਜਾਕੀਥਨਿਆਈ॥ਭੰਜਨਪੁਰ
 ਨਹੋਅਘਾਈ॥੧॥ਕਛੁਨਬੰਧਾਹਿਭਗਤਨਕਉ॥ਖਤਖਰਚਤਥਿਲਛਤ
 ਵੇਦਨਕਉ॥੧॥੧੦੫॥ਜਾਕਾਧਨੀਅਗਮਗੁਸਈ॥ਮਨੁਖਕੀਕਹੁਕੇਤਚਲਾਈ
 ॥੨॥ਜਕੀਸੇਵਾ॥ਦਸਅਸਟਸਿਧਈ॥ਪਲਕਦਿਸਟਤਕੀਲਾਗਉਪਾਈ
 ॥੩॥ਜਕਉਦਇਆਕਹੁਮੇਗਸੁਆਮੀ॥ਕਹੁਨਨਕਨਾਹੀਤਿਨਕਮੀ॥੪॥੨੮॥
 ੧੯॥ਆਸਾਮਹਲ ੫ ਜਉਮੈਅਪਨਾਸਤਿਗੁਰੁਪਿਆਇਆ॥ਤਬਮੇਮਨਿ
 ਮਹੁਸੁਖਪਾਇਆ॥੧॥ਮਿਟਗਈਗਿਣਤਥਿਨਸਿਧਿਸਹਸਾ॥ਨਾਮਰਤੇਜਨਭਏ
 ਭਗਵੰਤਾ॥੧॥੧੦੫॥ਜਉਮੈਅਪਨਾਸਾਹਿਬਚੀਤਾ॥ਤਉਭਉਮਿਟਿਮੇਰੀ
 ਤਾ॥੨॥ਜਉਮੈਭਟਗਹੀਪ੍ਰਭਤੇਗੀ॥ਤੰਪੁਰਹੋਈਸਰਧਮੇਰੀ॥੩॥ਦੇਖਿਚਲਤ
 ਮਨਿਭਏਦਿਲਾਸਾ॥ਨਨਕਦਾਸਤੋਰਭਰਵਾਸਾ॥੪॥੨੯॥੨੦॥ਆਸਾਮਹਲ ੫
 ਅਨਦਿਨੁਮੁਸਲਾਜੁਟਕਈ॥ਗਿਰਤਕੁਪਮਹਿਖਹਿਮਠਈ॥੧॥ਸਿਚਤਸਾਚ

੩੦ ॥ ੧ ॥ ਅਨਿਕ ਰੰਗ ਮਾਇਆ ਕੇ ਚਿਤ ਤਤ ਕਥਾ ਨ ਸਿਮਰੈ ਸੁਗੰਧਾਨ
 ॥ ੩੧ ॥ ਦੁਸਰੀ ਛਾਇਆ ਨਿਚਲਾ ਗਿਓ ਧਾਇਆ ਕਾਲ ਕੰਢਾ ਸਿਮਰ
 ॥ ੩੨ ॥ ੧ ॥ ਬਲਕੁ ਨ ਰਾਤੀ ਗੰਧ ਮੁਖਿ ਆਇਆ ਸੇਧਾਨੁ ਮੁਖਿ ਨਿਚ
 ॥ ੩੩ ॥ ਸਾਧ ਸੰਗਿ ਪਿਓਹਿ ਰਿਗਿ ॥ ਨਨਕ ਜੀ ਦੇਹਿ ਰਿਗਿ
 ॥ ੩੪ ॥ ੧ ॥ ੧ ॥ ਅਸਮ ਹਲ ੫ ॥ ਉਨਕੈ ਸੰਗਿ ਤੁਕਤੀ ਕੇਲਾ ॥ ਓ
 ॥ ਕੰਸਾਗੁ ਮਤੁ ਸੀਗੰਮਲਾ ॥ ਉਨਕੈ ਸੰਗਿ ਤੁਮ ਸਕੁ ਕਉਲੇ ਗੈ ॥ ਓਸੁ ਬਿਨ
 ॥ ਓਸੁ ਬਿਨ ਨਹੀ ਜੰਤੈ ॥ ੩ ॥ ਤੈਥੋ ਗੀਕਾ ਸਮਾਇ ॥ ਤਿਸੁ ਬਿਨੁ ਤੁਹੀ ਦੇਹੀ ਗੀ
 ॥ ੩ ॥ ੧ ॥ ਉਨਕੈ ਸੰਗਿ ਤੁਗੰਮਲਾ ਮਿਸਰਿ ॥ ਉਨਕੈ ਸੰਗਿ ਤੁਹੀ ਦੇਹੀ ਜੰਤੈ
 ॥ ਉਨਕੈ ਸੰਗਿ ਤੁਕਤੀ ਪੋਲੈ ॥ ਓਸੁ ਬਿਨੁ ਤੁਛ ਕੀਹੇ ॥ ੨ ॥ ਉਨਕੈ ਸੰਗਿ
 ॥ ਰਾਮਾ ਮਤੁ ॥ ਉਨਕੈ ਸੰਗਿ ਤੁਮ ਸਕੁ ਜਗਤਿ ॥ ਉਨਕੈ ਸੰਗਿ ਤੁਹੀ ਸਭ ਬਿਧਿ
 ॥ ਬਟੀ ॥ ਓਸੁ ਬਿਨੁ ਤੁਹੀ ਦੇਹੀ ॥ ੩ ॥ ਓਹੁ ਬੈਰਾਗੀ ਮੈਨ ਜਾਇ ॥ ਹੁਕਮੈ ਬਾਧ
 ॥ ਕਰਕਮਾਇ ॥ ਜਿਵਿਓ ਛੇੜੇ ਨਾਨਕ ਬਾਧਾ ॥ ਅਪਣੀ ਕੁਟਰ ਤਿਜਾਣੈ ਆਪਿ ॥
 ॥ ੪ ॥ ੩ ॥ ੧ ॥ ੧ ॥ ਅਸਮ ਹਲ ੫ ॥ ਨਓਹੁ ਮਤਾਨਾ ਮਡਰਿਆਨ ਓਹੁ
 ॥ ਨਮੋਨਾ ਮਕਤਿਆਨ ਓਹੁ ਨਿਰਪਨਾਨਾ ਮਤੁ ॥ ਨਓਸੁ ਦੁਖੁ ਨਾਮ ਕਉ ਦੁਖੈ
 ॥ ੧ ॥ ਅਵਰ ਨੇਕਉ ਮੁਨਵਰਾ ਜੀ ਅਉਹ ਮਰਾਜੀ ਉਦੇ ਨਾਗ ॥ ੧ ॥ ਹਰਉ
 ॥ ਉਸੁ ਬੰਧਨਾਨਾ ਮਬਧੋ ॥ ਨਉਸੁ ਬੰਧਨਾਨਾ ਮਬਧੋ ॥ ਨਉਸੁ ਮੈਲੁ ਨਾਮ ਕਉ ਮੈਲ
 ॥ ਓਸੁ ਅਨੰਦਤਾ ਮਸਕੇਲਾ ॥ ੨ ॥ ਨਉਸੁ ਸੋਚਨਾਨਾ ਮਕਉ ਸੋਚਾ ॥ ਨਉਸੁ ਲੇਖਾ
 ॥ ਰਮਕਉ ਪੋਚਾ ॥ ਨਉਸੁ ਖੁਨਾਨਾ ਮਕਉ ਤਿਸਨਾ ॥ ਜਾਉਹਿ ਨਿਮਲੁ ਤਾਮਜਾਨਾ
 ॥ ੩ ॥ ੧ ॥ ਮਕਉ ਨਾਹੀ ਦੇਖੀ ॥ ਅਗੈ ਪਛੈ ਦੇਖੈ ਸੇਈ ॥ ਨਨਕ ਗੁਰਿ ਬੇਧੈ ਕੁਮਰੰਗ
 ॥ ਰਮਕਉ ਮੈਲੇ ਡੇਢਾਇ ਰੰਗ ॥ ੪ ॥ ੩ ॥ ੧ ॥ ੧ ॥ ਅਸਮ ਹਲ ੫ ॥ ਅਨਿਕ
 ॥ ਤਕਰਿ ਮੇਵਰੀ ਐ ॥ ਜੀਉਪਨਾਨਾ ਅਗੈ ਧੀ ਐ ॥ ਪਾਨੀ ਪਖਾ ਕਰਉ ਤਜਿ ਅਭਿ
 ॥ ਨਾ ॥ ਅਨਿਕ ਬਰਜਾਈ ਕੁਰਬਾਨ ॥ ੧ ॥ ਸਾਈ ਸੁਹਾਗਣਿ ਜੇ ਪ੍ਰਭਾਈ ॥ ਤਿਸੈ ਸੰ
 ॥ ਗਿੰਮਲਉ ਮੇਰੀ ਮਾਈ ॥ ੧ ॥ ਹਰਉ ॥ ਦਾਸਨਿ ਦਾਸੀ ਕੀ ਪਨਿ ॥ ਗਿਉਨ ਕੀ ਰੇਖ
 ॥ ਸੋ ਜੀ ਅਨਲਾ ॥ ਮਥੈ ਰੰਗਤਾ ਪਵਉ ਸੰਗਿ ॥ ਮੈਲੇ ਸੁਆਮੀ ਅਪੁਨੈ ਸੰਗਿ ॥ ੨ ॥ ਜ
 ॥ ਪਤਾ ਪਦੈ ਵਰਿ ॥ ਸਭਨੇ ਮਾਕਰਮ ਪਰਮ ਅਰਪਉ ਸਭ ਹੋਮਾ ਗਰਬੁ ਮੋਹਤ ਜਿਹੈ ਵਰਿ
 ॥ ਰੇਨਾ ॥ ਉਨਕੈ ਸੰਗਿ ਦੇਖਉ ਪੁਨੈ ਨਾ ॥ ੩ ॥ ਨਿਮਖ ਨਿਮਖ ਦੇਹੀ ਆਗਉ ॥ ਦਿਨ ਸੁਰੈ
 ॥ ਇਹ ਸੇਵਾ ਸਪਉ ॥ ਭੇਰਿ ਕਪਲਾਗੁ ਪਲਾਗੈ ਬਿਦਾ ॥ ਸਾਧ ਸੰਗਿ ਨਾਨਕ ਬਖਸਿਦਾ

੩੩ ॥ ੧ ॥ ਅਸਮ ਹਲ ੫ ॥ ਪ੍ਰਭ ਕੀ ਪੀਤ ਸਦਾ ਸੁਖ ਹੋਇ ॥ ਪ੍ਰਭ ਕੀ ਪੀ
 ॥ ਪ੍ਰਭ ਕੀ ਪੀਤ ਕੋਇ ॥ ਪ੍ਰਭ ਕੀ ਪੀਤ ਓਹਿ ਮੇਲੇ ॥ ਪ੍ਰਭ ਕੀ ਪੀਤ ਸਦਾ ਨਰਮ
 ॥ ੩ ॥ ੧ ॥ ਸੁਨਹੁ ਮੀਤ ਐਸੇ ਪ੍ਰਮਿਪ ਅਗਾਜਾ ॥ ਅਪੁਨਾ ਪਦ ਪਦ ਅਪਾਗਾ
 ॥ ਪ੍ਰਭ ਕੀ ਪੀਤ ਭੇਸਗਲ ਨਿਪਨਾ ॥ ਪ੍ਰਭ ਕੀ ਪੀਤ ਭਿਦੈ ਨਿਮਲ ਨਾਮਾ ॥ ਪ
 ॥ ਪ੍ਰਭ ਕੀ ਪੀਤ ਸਦਾ ਸੋਭਾ ॥ ਪ੍ਰਭ ਕੀ ਪੀਤ ਸਭ ਮੀਟੀ ਐ ਚੋਤ ॥ ੨ ॥ ਪ੍ਰਭ ਕੀ ਪੀਤ
 ॥ ਪ੍ਰਭ ਵਜਲ ਤਗੈ ॥ ਪ੍ਰਭ ਕੀ ਪੀਤ ਜਮ ਤੇ ਨਹੀ ਡਗੈ ॥ ਪ੍ਰਭ ਕੀ ਪੀਤ ਮਗਲ ਚਿਧੈ
 ॥ ਪ੍ਰਭ ਕੀ ਪੀਤ ਚਲੈ ਸੰਗੈ ॥ ੩ ॥ ਅਪਦੋ ਕੋਈ ॥ ਮੈਲੇ ਨ ਕੁਲੈ ॥ ਜਿਸੁ ਮੁਖਿ ਪਲਾਤਿ ਸੁ
 ॥ ਸਾਧ ਸੰਗਿ ਘੁਲੈ ॥ ਕਪੁਨਾਨ ਕਤੋਰ ਕਰਬਾ ॥ ਸਤਿ ਓਹੁ ਪ੍ਰਭ ਤਰਤਾ ॥ ੪ ॥ ੩ ॥ ੧
 ॥ ੧ ॥ ਅਸਮ ਹਲ ੫ ॥ ਭੁਪਤੋਹਿ ਕੋਰੁ ਜਰਮਾਇਆ ॥ ਕਰਿ ਕਰਿ ਅਨਰਥਾ
 ॥ ਰਈਸਾਇਆ ॥ ਸੋਚਤਿ ਸੋਚਤਿ ਖੈਲੀ ਕੀਨੀ ॥ ਪ੍ਰਭ ਉਸਤੋ ਡਰਿ ਅਵਰ ਨ ਕਉਦੀ
 ॥ ੧ ॥ ਕਾਚਗਰੀ ਆ ਅੰਤ ਮਣਹੀਆ ॥ ਗਰਬਿ ਗਰਬਿ ਓਹੁ ਅਹਮ ਪਿਪਰੀਆ
 ॥ ੧ ॥ ਹਰਉ ॥ ਨਿਰਭਉਹੈ ਓਹਿ ਓਹਿ ਅਨਿਗਾ ॥ ਚੀਤਿ ਨ ਆਇ ਓਹੁ ਰਤਾ ਸੰਗਾਲ
 ॥ ਸਕਰੇ ਨੇਕੀ ਆਸਥਾ ॥ ਨਿਕਸਿਅ ਛੁਕਤੋਹੈ ਗਇ ਓਹੁ ਆਗਾ ॥ ੨ ॥ ਉ
 ॥ ਚੇਮੈ ਰਮਹਲਾ ਅਰੁਨਾ ॥ ਰਸਤਿ ਘੋੜੇ ਜੋ ਕਮਨਿ ਭਨੀ ॥ ਵਡ ਪਰਵਰੁ ਪੁਤ
 ॥ ਅਰੁਪੀਆ ॥ ਸੋਹਿ ਪਚੈ ਪਾਚੈ ਅੰਧਾ ਮੂਆ ॥ ੩ ॥ ਜਿਨਹਿ ਪੁਰਾਤਿ ਨਹਿ ਬਿਨਾ
 ॥ ਰੰਗ ਸਜੈ ਸੇਸੁ ਪਨਾਨਾ ॥ ਸੇਈ ਮੁਕਤਿ ਤਿਸੁ ਗੁਮਾਲਾ ॥ ਨਾਨਕਾ ਸਜਿ ਸੁਖ ਸ
 ॥ ਮੁਦਿਆਲਾ ॥ ੪ ॥ ੩ ॥ ੧ ॥ ੧ ॥ ਅਸਮ ਹਲ ੫ ॥ ਇਨ ਸਿਉ ਪੀਤਿ ਕੀ ਪ
 ॥ ਏਗੀ ॥ ਜਿਉ ਮਿਲੀ ਐ ਤਿਉ ਵਧੈ ਵਧੈ ਗੀ ॥ ਗਲ ਚਮੜੀ ਜਉ ਛੇੜੇ ਨਾਹੀ ॥ ਲ
 ॥ ਛੇੜੇ ਸਤਿਗੁਰੀ ਪਾਈ ॥ ੧ ॥ ਜਗਮੋਨੀ ਹਮਤਿ ਆਗਿ ਵਣਾਈ ॥ ਨਿਗੁਣ
 ॥ ਮਿਲਿਓ ਜੀਵਾਈ ॥ ੧ ॥ ਹਰਉ ॥ ਐਸੀ ਸੁੰਦਰਿ ਮਨ ਕਉ ਮੇਰੈ ॥ ਬਟਿ ਪਾਇ
 ॥ ਗਿਧਿ ਬਿਧਿ ਜਿਧੈ ॥ ਮਨਿ ਤਨਿ ਲਾਗੈ ਹੋਇ ਕੈ ਮੀਨੀ ॥ ਗੁਰੁ ਪਰਸਾਦਿ ਮੈਥੀ ਡੀ
 ॥ ੨ ॥ ਅਗਰ ਕਉ ਸੇਵੇ ਵਡੇ ਭਗਉ ॥ ਛਡਿ ਨਹੀ ਬਪਨਾ ॥ ਮੈਲੀ ਅਪ
 ॥ ਨਉ ਨਿਲੋਥਾ ॥ ਗੁਰਿ ਕਪਤਾ ਮੈਸਗਲੇ ਸਧੈ ॥ ੩ ॥ ਅਥਾ ਮੈਸਾਨਿ ਭਾਇਆਨ
 ॥ ਚਾਭਉ ਚੁਕਾਟੁ ॥ ਸਭ ਛੇਪਾ ॥ ਕਪੁਨਾਨ ਕਜਾ ਸਤਿਗੁਰੁ ਪਾਇਆ ॥ ਪ੍ਰਸੰਗਲਾ ਮੈ
 ॥ ਸੁਖੀ ਬਸਾਇਆ ॥ ੪ ॥ ੩ ॥ ੧ ॥ ੧ ॥ ਅਸਮ ਹਲ ੫ ॥ ਅਰਪਹੁ ਨਿਕਟਿ ਕਰਿ
 ॥ ਜਨਾ ॥ ਪ੍ਰਭ ਕੀ ਪੀਤਾ ਮੀਠਾ ਮੈਨਾ ॥ ਏਕੁ ਨਾਮੁ ਸਤਿ ਨਾਮੁ ਹੋਇ ਹੋ ਸਭ ਕੀ ਪ
 ॥ ਗੁਰੁ ॥ ੧ ॥ ਸਤਿਗੁਰੁ ਸੁਨਹੁ ਮੋਰਭਾਈ ॥ ਓਹੀ ਮਹਿਮਾ ਕਰਨੁ ਨ ਜਾਈ ॥

੧੧॥ ਰਹਾਉ॥ ਵਰਤਣਿ ਜਾ ਕੈ ਕੇਵਲ ਨਾਮ॥ ਅਨਦਰੁ ਪ੍ਰੀਤ ਨ ਥਿਸ ਗਾਮ॥
 ਤਸੁ ਤਜ ਕੈ ਏਕ ਸਮਨੈ॥ ਪ੍ਰਥਮ ਪੁਨੇ ਥਿਨੁ ਅਵਗੁਨ ਜਨੈ॥ ੨॥ ਕੇਟਿ ਕੇਟਿ ਅਘ
 ਕਟਨਹਾਗਾ॥ ਦੁਖ ਦੁਰਿਕਸਨੀ ਅਕਟਾਤਾ॥ ਸੁਖ ਬੀਰਥ ਚਨ ਕੇਥਲੀ॥ ਕ
 ਊਲਾਥ ਪ੍ਰੀਤੀ ਤੇਭਲੀ॥ ੩॥ ਤਾਕਾ ਸੰਗੁ ਬਛਿਸੁ ਰੇਵਾ॥ ਅਮੋਘ ਰਸੁ
 ਫਲਾਜ ਕੀ ਸੇਵਾ॥ ਕਰ ਜੋ ਕਿਨ ਨ ਕਰੈ ਅਰਾ॥ ਸਿਮਿ ਸਿਤ ਤਹਲਾਈ ਜੋਗੁ
 ਤਾਸ॥ ੪॥ ੩੧॥ ੮੮॥ ਅਸਾ ਮਹਲਾ ੫ ਸਗਲ ਸੁਖ ਜਪਿ ਏਕੈ ਨਾਮ॥ ਸਗਲ
 ਧਰਮ ਹਰਿ ਕਹੁ ਨਾਮ॥ ਮਹਾ ਪਵਿਤ੍ਰ ਸਾਧਕਾ ਸੰਗ॥ ਜਿਸੁ ਭੇਟ ਤਲਾਏ ਪੁਕ
 ਗ॥ ੧॥ ਗੁਰ ਪਰਸਾਦਿ ਓਇ ਆਨੰਦ ਪਵੈ॥ ਜਿਸੁ ਸਿਮਰਤਿ ਮਨਿ ਹੋਇ ਪਰਗਸ
 ਤ ਕੀ ਗਤਿ ਮਿਤਿ ਕਰੁ ਨ ਜਾਵੈ॥ ੧੧॥ ਰਹਾਉ॥ ਵਰਤਨੇ ਮਨ ਜਨਤਿ ਸੁਪੁਜਾ॥
 ਬੇਦ ਪੁਰਾਨ ਤਿਨਿ ਸਿਮਰਿ ਸੁਨੀ ਜਾ॥ ਮਹਾ ਪੁਨੀਤ ਜਾ ਕਾ ਨਿਰਮਲ ਥਨਾ॥ ਸਾਧਕ
 ਗਤਿ ਜਾ ਕੈ ਹਰਿ ਹਰਿ ਨਾਮ॥ ੨॥ ਪ੍ਰਗਟਿ ਓਸੈ ਜਨੁ ਸਗਲੇ ਭਵਨਾ॥ ਪਤਿਤ ਪੁ
 ਨੀਤ ਤਾ ਕੀ ਪਗੇ ਨਾ॥ ਜਾ ਕਉ ਭੇਟਿ ਓਹਿ ਹਰਿ ਗਈ॥ ਤਾ ਕੀ ਗਤਿ ਮਿਤਿ ਕਰੁ ਨ
 ਜਾਇ॥ ੩॥ ਅਠ ਪਹਰ ਕਰ ਜੋ ਕਿਧਿ ਆਵਉ॥ ਉਨ ਸਾਧਕਾ ਦਰਸਨੁ ਪਾਵਉ॥
 ਮੇਹਿ ਗੰਥ ਕਉ ਲੇਹੁ ਰਲਾਇ॥ ਨਾਨਕ ਆਇ ਪਏ ਸਗਲਾਇ॥ ੪॥ ੩੧॥ ੮੮॥
 ਅਸਾ ਮਹਲਾ ੫ ਅਠ ਪਹਰ ਉਦਕ ਇਸਨੀ॥ ਸਦਾ ਹੀ ਭੋਗੁ ਲਗਾਇ ਸੁ
 ਆਨੀ॥ ਬਿਰਥਾ ਕਉ ਛੋਡੈ ਨਾਹੀ॥ ਬਹੁ ਹਿਥੁ ਰਹਿਤਿ ਸੁਲਾਹਿ ਪਾਈ॥ ੧॥ ਸਾਲ
 ਗਿਰਾਮ ਮਹੇਸੇਵਾ॥ ਪੂਜਾ ਅਰਚਾ ਬੰਦ ਨ ਦੇਵਾ॥ ੧੧॥ ਰਹਾਉ॥ ਘੰਟਾ ਜਾਕਾ ਸੁਨੀ
 ਐਚੁ ਹੁੰਟਾ॥ ਅਸੁਨ ਜਾਕਾ ਸਦਾ ਬੈਠੈ॥ ਜਾਕਾ ਵਰੁ ਸਭ ਉਪਰਿ ਝੁਲੈ॥ ਤਕ
 ਧੁਪੁ ਸਦਾ ਪਰਛੁਲੈ॥ ੨॥ ਘਟਿ ਘਟਿ ਸੰਪਤਿ ਹੋਰ ਜਾਕਾ॥ ਅਭਗ ਸਭਾ ਸੰਗਿ ਹੋ
 ਸਾਧਾ॥ ਆਰਤੀ ਕੀਰਤਨੁ ਸਦਾ ਆਨੰਦਾ॥ ਮਹਿਮਾ ਸੁੰਦਰ ਸਦਾ ਬੇਅੰਤ॥ ੩॥ ਜਿਸ
 ਹਿ ਪਰਾਪਤਿ ਸਹੀ ਲਹਣਾ॥ ਸਿਤ ਚਰਨ ਓਹੁ ਆਇ ਸਿਰਨਾ॥ ਰਾਬਚ ਕਿਓ
 ਗਿਲ ਗਿਰਾਮਾ॥ ਕਰੁ ਨ ਨਕਰੁ ਗਿਰੀ ਨੇਦਾਨੁ॥ ੪॥ ੩੮॥ ੯੦॥ ਅਸਾ ਮਹਲਾ ੫
 ਜਿਹਿ ਪੈਛੋ ਭੋਲੀ ਪਨਿਹ ਗੀ॥ ਸੇਮਾ ਗੁਸੈ ਤਨੁ ਦੁਗੀ॥ ੧॥ ਸਤਿਗੁਰੁ ਪ੍ਰੇਸ ਚੁਕਹਿ
 ਆਨ ਮਤ ਰੋਕੀ॥ ਮੁਕਤੋ ਬੀਬੀ ਜਮਕਾ ਮਾਰਗੁ ਦੁਰਿਹਿਆ॥ ੧੧॥ ਰਹਾਉ॥ ਜਹਲਾ
 ਲਚ ਜਗਾ ਤੀਘਾ॥ ਦੁਰਿਹੀ ਓਹੁ ਜਨਤੋ ਬਟਾ॥ ੨॥ ਜਹ ਆਵੇ ਥਹੁ ਤੁਘਾ
 ਨ ਸਾਥਾ॥ ਪਰਬੁ ਮਕੈ ਸੰਗੀ ਸਾਧਾ॥ ੩॥ ਚਿਤ੍ਰ ਗੁਪਤ ਸਭ ਲਿਖਤੋ ਲੇਖਾ॥ ਭਗਤ
 ਜਨ ਕਉ ਦਿਸੈ ਨਿਪਖਾ॥ ੪॥ ਕਰੁ ਨ ਨਕਿ ਜਿਸੁ ਸਤਿਗੁਰੁ ਪੁਗਾ॥ ਵਾਜੈ ਤਕੈ ਅ

ਨਹ ਦੁਰੁ॥ ੫॥ ੧੧॥ ੪੦॥ ੯੧॥ ਅਸਾ ਮਹਲਾ ੫ ਸਾਧੂ ਸੰਗਿ ਸਿਖਾਇ ਓਨਾ
 ਮੁਖਾ॥ ਸਰਬ ਮਨੋ ਰਥ ਪੁਰਨ ਕਾਮਾ॥ ਬੁਝਿ ਗਈ ਤਿਸਨਾ ਹਰਿ ਜਸਹਿ ਅਘਨਾ॥ ਜ
 ਪਿਨ ਪਿਨੀਵੈ ਸਾਗਰ ਪਾਨੇ॥ ੧॥ ਕਰਨ ਕਰਾਵਨ ਸਗਨਿ ਪਰਿਆਗੁਰੁ ਪਰਸਾ
 ਦਿ ਸਹਜ ਘਰੁ ਪਾਇਆ॥ ਮਿਟਿਆ ਅੰਧਰਾ ਚੰਦੁ ਰੁਕਿਆ॥ ੧੧॥ ਰਹਾਉ॥ ਲਾਲ
 ਜਵਹਰ ਭੇਡ ਭੰਡਾ॥ ਤੇਟਿਨ ਆਵੈ ਜਪਿ ਨਿਰੰਕਾਰਾ॥ ਮਿਤੁ ਸਥਾ ਦੁਪੀਵੈ ਜਨੁ
 ਕੋਇ॥ ਨਾਨਕ ਤਾ ਕੀ ਪਰਮ ਗਤਿ ਹੋਇ॥ ੨॥ ੪੧॥ ੯੨॥

ਅਸਾ ਮਹਲਾ ੫ ਘਰੁ ੭ ੧ ਓਸਤਿਗੁਰੁ ਪਸਾਦਿ
 ਹਰਿ ਕਾਨ ਮੁਹਿ ਦੈ ਨਿਤ ਧਿਆਈ॥ ਸੰਗੀ ਸਾਥੀ ਸਗਲ ਤਗਈ॥ ੧॥ ਗੁਰੁ ਮੇਰੈ
 ਗਿਰਦੈ ਨ ਲੇਹਾ॥ ਸਿਮਰਿ ਸਿਮਰਿ ਤਿਸੁ ਸਦਾ ਸਮਾਲੇ॥ ੧੧॥ ਰਹਾਉ॥ ਤੇਰਾ ਕੀ
 ਆਮੀ ਠਲਾ ਗੈ॥ ਹਰਿ ਨਾਮੁ ਪਦਾਰਥੁ ਨਾਨਕ ਮੈ॥ ੨॥ ੪੨॥ ੯੩॥ ਅਸਾ
 ਮਹਲਾ ੫ ਸਾਧੂ ਸੰਗਿ ਤਰਿਆ ਸੰਸਾਰਾ॥ ਹਰਿ ਕਾਨ ਮੁਖ ਨਿਹਿਆ ਧਾਰ॥ ੧॥
 ਚਗ ਕਮਲੁ ਗੁਰਦੇਵ ਪਿਆਰੇ॥ ਪੂਜਹਿ ਸਿਤ ਹਰਿ ਪ੍ਰੀਤ ਪਿਆਰੇ॥ ੧੧॥ ਰਹਾਉ
 ਜਾ ਕੈ ਮਸਤ ਕਿਲਿਖਿ ਆਭਗਾ॥ ਕਰੁ ਨਾਨਕ ਤਾ ਕਾ ਬਿਰੁ ਸੁਹਾ॥ ੨॥ ੪੩॥
 ੯੪॥ ਅਸਾ ਮਹਲਾ ੫ ਮੀਠੀ ਆਗਿਆ ਪਿਰ ਕੀਲਾ ਸੀ॥ ਸਉ ਕਨਿ ਘਰ
 ਕੀ ਕੰਤ ਤਿਆਗੀ॥ ਪਿਆਸੁ ਹਾਨਿ ਸੀ ਗੰਥ ਕੀ॥ ਮਨ ਮੇਰੀ ਤਪਤਿ ਹਰੀ॥ ੧॥ ਭ
 ਲਿਭਿ ਓਇ ਪ੍ਰਿਅ ਕਹਿਆ ਮਾਨਿਆ॥ ਸੁਖੁ ਸਹਜੁ ਇਸੁ ਘਰ ਕਾ ਜਾਨਿਆ॥ ੧੧॥ ਰ
 ਹਾਉ॥ ਹਉ ਬੀਟੀ ਪ੍ਰਿਅ ਖਿਜ ਮਤਿ ਦਾਗਾ॥ ਓਹੁ ਅਬਨਾ ਸੀ ਅਗਮ ਅਪਗਾਲ
 ਪਖ ਪ੍ਰਿਅ ਫਲਾ ਉਪਾਇ॥ ਭਾਗਿ ਗਏ ਪੰਚ ਦੁਤਲਾਵੇ॥ ੨॥ ਨਮੋ ਕੁਲੁ ਨ ਸੇਭਾ
 ਵੇਤਾ॥ ਕਿ ਆਜਾਨਾ ਕਿਉ ਭਾਨੀ ਕੰਤਾ॥ ਮੇਹਿ ਅਨਾਥ ਗੰਥ ਨਿਮਾਨੀ॥ ਕੰਤ ਪੁਕਰਿਹ
 ਮਕੀ ਨੀਰੀ॥ ੩॥ ਜਬ ਮੁਖਿ ਪ੍ਰੀਤ ਮੁਸਾਜਨੁ ਲਾਗਾ॥ ਸੁਖ ਸਹਜ ਮੇਰਾ ਪੁਨੁ ਸੁਹ
 ਗਾ॥ ਕਰੁ ਨ ਨਕ ਮੇਰੀ ਪੁਰਨ ਆਸਾ॥ ਸਤਿਗੁਰਿ ਮੇਰੀ ਪ੍ਰਭੁ ਗੁਣ ਤਾਸਾ॥ ੪॥ ੪੪॥
 ੯੫॥ ਅਸਾ ਮਹਲਾ ੫ ਮਥੈ ਤਿਕਟੀ ਦ੍ਰਿਸਟਿ ਰੁਗੀ॥ ਬੋਲੈ ਕਉ ਛਾਜਿਹ ਬਾ
 ਕੀ ਛੁਕੀ॥ ਸਦਾ ਭੁਖੀ ਪੁਰਜੈ ਦੁਗੀ॥ ੧॥ ਐਸੀ ਇਸਤੀ ਇਕਰੀ ਮਉ ਪਾਈ॥ ਉਨਿ
 ਸੁਭ ਜਗੁ ਪਾਇਆ॥ ਮਗੁਰਿ ਰਖੇ ਮੇਰੇ ਭਈ॥ ੧੧॥ ਰਹਾਉ॥ ਪਾਇ ਠਗੁ ਉਲੀ ਸਭੁ ਜਗੁ
 ਜਿਹਿਆ॥ ਬ੍ਰਹਮਾ ਬਿਸਨੁ ਮਹਾ ਦੇਉ ਮੇਹਿਆ॥ ਗੁਰੁ ਮੁਖਿ ਨੀਲ ਗੋਸੇ ਮੇਹਿਆ॥ ੨॥

ਵਰਤਨੇ ਮਕਰਿਥਕੇ ਪੁਨਾਰਗਨਾ ॥ ਤਤਤੀਰਥਰਵੇ ਸਭ ਪਰਨਾ ਸੇਉ ਬੇਰਿਜਿਸ
 ਤਿਗੁਰੀ ਸਗਨਾ ॥ ੩ ॥ ਮਾਇਆ ਮੇਰਿ ਸੋਭੇ ਜਗੁ ਬਾਧਾ ॥ ਓ ਮੈ ਪਦੈ ਮਨ ਮੁਖ ਮੁ
 ਰਖਾ ॥ ਗੁਰਨਾਨਕ ਬਾਧ ਪਕਰਿ ਹਮਰਖਾ ॥ ੪ ॥ ੪੫ ॥ ੬੬ ॥ ਆਸਾ ਮਹਲਾ ੫
 ਸਥ ਬੁਧੁ ਬਥਿ ਸਹਿ ਸੁਆਮੀ ॥ ਈਹ ਉਹ ਕਾ ਮਿਨ ਪ੍ਰਾਨੀ ॥ ੧ ॥ ਸਤਿ ਬਿਪਤ
 ਸੇਹਿ ਹਿਰਿ ਧਿਆਇ ॥ ਕਰਿ ਕਿਰਪਾ ਪੁਨੈ ਨ ਇਲਾਏ ਸਥ ਸੁਖ ਪ੍ਰਭਤ ਮਹਿ
 ਜਾਇ ॥ ੧ ॥ ਰਹਾਉ ॥ ਸੀਗੇ ਹੋਵਤ ਕਉ ਜਾਨਤੁ ਗਿਆ ॥ ਸੇਜਨੁ ਮਰਤਾ ਨਿਤ ਨਿਤੁ
 ਰਿ ॥ ੨ ॥ ਜਿਨਿ ਸਭ ਕਿਛੁ ਦੀਅਤਿ ਸੁਚਿਤ ਵਤਨ ਹੀ ॥ ਮਹਾ ਬਿਖਿਆ ਮਹਿ ਦਿ
 ਰਿ ਜਾਹਿ ॥ ੩ ॥ ਕੁਨਾਨਕ ਪ੍ਰਥਮਿ ਮਹੁ ਏਕਾ ਗਤਿ ਪਾਈ ॥ ਐਗੁਰ ਪੁਰੋਕ ॥ ੪ ॥
 ੪੬ ॥ ੬੭ ॥ ਆਸਾ ਮਹਲਾ ੫ ॥ ਨਮੁ ਜਪਤ ਮਨੁ ਤਨੁ ਸਭੁ ਹਰਿਆ ॥ ਕਲਮ
 ਲਾਵੇ ਸਗਲ ਪਰਹਿਆ ॥ ੧ ॥ ਸੇਈ ਦਿਵਸੁ ਭਲਾ ਮੇਰੇ ਭਾਈ ॥ ਹਰਿ ਗੁਨ ਗਾ
 ਇ ਪਰਮ ਗਤਿ ਪਾਈ ॥ ੧ ॥ ਰਹਾਉ ॥ ਸਾਧ ਜਨ ਕੇ ਪੁਜੈ ਪੈਗਾ ॥ ਮਿਟੈ ਉਪਦ੍ਰੁਸਤ
 ਬੈਰਾਗ ॥ ੨ ॥ ਗੁਰਿ ਪੁਰੈ ਮਿਲਿ ਛਗੁਰੁ ਕਾਇਆ ॥ ਪੰਚ ਦੁਤ ਸਭ ਵਸਗਤਿ ਆਇ
 ਆ ॥ ੩ ॥ ਜਿਸੁ ਮਨਿ ਵਸਿਆ ਹਰਿ ਕਾ ਨਾਮ ॥ ਨਾਨਕ ਤਿਸੁ ਉਪਰਿ ਕਰ ਬਾਨੁ ॥ ੪ ॥
 ੬੮ ॥ ਆਸਾ ਮਹਲਾ ੫ ॥ ਗਾਵਹਿ ਲੇਹਿ ਤੁਗਾ ਵਨਾਹ ॥ ਜੀਅ ਪਿੰਡ ਕੇ ਪੁਨ
 ਅਧੋਗਾ ॥ ਜਾ ਕੀ ਸੇਵਾ ਸਥ ਸੁਖ ਪਾਵਹਿ ॥ ਅਵਰ ਕਾ ਰੂਪ ਧਿ ਬਹੁ ਭਿਨ ਜਾਵਹਿ ॥
 ਸਦਾ ਅਨੰਦਿ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀ ਐ ॥ ਬਾਲਿਹਾ ਗੀਤੁ ਸੁ
 ਤਿ ਪਾਏਗਾ ॥ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਸੀ ਐ ॥ ੧ ॥ ਰਹਾਉ ॥ ਜਾ ਕਾ ਦਾਨੁ ਨਿਖੁਟੈ
 ਨਾਹੀ ॥ ਭਲੀ ਭੀਤਿ ਸਭ ਸਹਜਿ ਸਮਾਹੀ ॥ ਜਾ ਕੀ ਬਖਸਨ ਮੈ ਟੈ ਕਈ ॥ ਮਨਿ ਵਸਈ
 ਐਸਾ ਚੋ ਸੇਈ ॥ ੨ ॥ ਸਗਲ ਸਮਗੀ ਗਿਹ ਜਕੈ ਪੁਰਨਾ ॥ ਪ੍ਰਭ ਕੇ ਸੇਵਕ ਦੁਖ ਨ ਭੁ
 ਨਾ ॥ ਓਟਿ ਗਹੀ ਨਿਰਭਉ ਪਦੁ ਪਾਈ ਐ ॥ ਸਸਿਸਾਸਿ ਸੇਗੁ ਨ ਨਿਧਿ ਗਈ ਐ ॥ ੩ ॥ ਤੁ
 ਰਿਨ ਹੋਈ ਕਤੁ ਹੁਨ ਜਈ ਐ ॥ ਨਰਿ ਕੇ ਰੇਤਾ ਹਰਿ ਹਿ ਪਾਈ ਐ ॥ ਅਰਦਾਸਿ ਕੀ
 ਪੁਰੇ ਗੁਰ ਪਾਸਿ ॥ ਨਾਨਕੁ ਮੈਰਾ ਹਰਿ ਪੁਨਰਾਸਿ ॥ ੪ ॥ ੪੮ ॥ ੬੯ ॥ ਆਸਾ ਮਹਲਾ ੫
 ਪ੍ਰਥਮ ਮਿਟਿ ਅਤਨ ਕਾ ਦੁਖਾ ॥ ਮਨ ਸਗਲ ਕਉ ਏਹਾ ਸੁਖਾ ॥ ਕਰਿ ਕਿਰਪਾ ਗੁਰਿ ਦੀ
 ਨੈ ਨਾਹੀ ॥ ਬਾਲਿ ਬਾਲਿ ਤਿਸੁ ਸਤਿਗੁਰ ਕਉ ਜਾਇ ॥ ੧ ॥ ਗੁਰੁ ਪੁਰਾਇ ਓ ਮੇਰੇ ਭਾਈ
 ॥ ਰੇਗੇ ਸੇਗਾ ਸਭ ਦੁਖ ਬਿਨੈ ਸੇ ਸਤਿਗੁਰ ਕੀ ਸਹਾਈ ॥ ੧ ॥ ਰਹਾਉ ॥ ਗੁਰੇ ਕਰਨ ਹਿ
 ਦੇਵ ਸਈ ॥ ਮਨ ਚਿਤਤ ਸਗਲੇ ਫਲ ਪਾਈ ॥ ਅਗੈ ਨਿਛੁਣੀ ਸਭ ਓਟੀ ਸੀ ॥ ਤਿਕ
 ਰਿ ਕਿਰਪਾ ਗੁਰਿ ਦੀ ਨੀ ਦਾਤਿ ॥ ੨ ॥ ਨਿਥਵੇ ਕਉ ਗੁਰਿ ਦੀ ਨੇਥਨਾ ॥ ਨਿਮਨੇ ਕਉ ਗੁਰਿ

ਕੀਨੈ ਮਨਾ ॥ ਬੰਧਨ ਕਾ ਟਿਸੇਵ ਕਰਿ ਗੋਬਾ ॥ ਅੰਮ੍ਰਿਤ ਬਣੀ ਗਸਨਾ ਚਖੈ ॥ ੩ ॥ ਵ
 ਭੋਗ ਪੁੰਨ ਗੁਰ ਚਰਨਾ ॥ ਸਗਲ ਤਿਅਗਿ ਪਾਈ ਪ੍ਰਭ ਸਗਨਾ ॥ ਗੁਰਨਾਨਕ ਜ
 ਕਉ ਭਇਆ ਦਇਆਲਾ ॥ ਸੇਜਨੁ ਹੋਆ ਸਦਾ ਨਿਹਾਲ ॥ ੪ ॥ ੪੯ ॥ ੧੦੦ ॥
 ਆਸਾ ਮਹਲਾ ੫ ॥ ਸਤਿਗੁਰਿ ਸਚੈ ਦੀਅ ਭੋਜਿ ॥ ਚਿਰ ਜੀਵਨੁ ਉਪਜਿ
 ਆਸੰਗਿ ॥ ਓਟੈ ਮਹਿ ਆਇ ਕੀ ਅਨਿਵਾਸੁ ॥ ਮਾਤ ਕੋ ਮਨਿ ਬਹੁਤ ਬਿਗਾ
 ਸੁ ॥ ੧ ॥ ਜੀਮਿਆ ਪੁਤ ਭਗਤੁ ਗਵਿੰਦ ਕਾ ॥ ਪ੍ਰਗਟਿ ਆਸਭ ਮਹਿ ਲਿਖਿਆ
 ਪੁਰਾ ॥ ੧ ॥ ਰਹਾਉ ॥ ਦਸੀਮਾ ਸੀਹੁ ਕੀ ਮਥਲ ਕਜਨ ਮੁਲੀਆ ॥ ਮਿਟਿ ਅ
 ਸਿਗੁ ਮਾ ਅਨੰਦ ਬੀਆ ॥ ਗੁਰ ਬਾਣੀ ਸਖੀ ਅਨੰਦੁ ਗਵੈ ॥ ਸਚੈ ਸਾਹਿਬ ਕੋ ਮ
 ਨਿਭਵੈ ॥ ੨ ॥ ਵਧੀ ਵੇਲਾ ਬਹੁ ਪੀੜੀ ਚਲੀ ॥ ਪਰਮ ਕਲਾ ਹਰਿ ਬਿਧਿ ਬਾਲੀ
 ਮਨ ਚਿਦਿਆਸ ਤਿਗੁਰੁ ਦਿਵਾਇਆ ॥ ਭਏ ਅਚਿਤ ਏਕ ਲਿਵਲਾਇਆ
 ॥ ੩ ॥ ਜਿਉ ਬਲ ਕੁਪਿਤ ਉਪਰਿ ਕੇ ਬਹੁ ਮਾਣੁ ॥ ਬੁਲਾਇਆ ਬੈਲੈ ਗੁਰ ਕੈ
 ਭਣਿ ॥ ਗੁਣੀ ਛੰਨੀ ਨਾਹੀ ਬਾਤਾ ॥ ਗੁਰਨਾਨਕ ਤੁਠੀ ਨੀਦਾਤਿ ॥ ੪ ॥ ੫੦ ॥ ੧੦੧ ॥
 ਆਸਾ ਮਹਲਾ ੫ ॥ ਗੁਰਿ ਪੁਰੈ ਰਖਿਆ ਦੋਰ ਬਾ ॥ ਪ੍ਰਗਟੁ ਭਇਆ ਜਨਕ ਪ
 ਰਤਪਾ ॥ ੧ ॥ ਗੁਰੁ ਗੁਰ ਜਪੀ ਗੁਰੁ ਗੁਰ ਧਿਆਈ ॥ ਜੀਅ ਕੀ ਅਰਦਾਸਿ ਗੁਰੁ ਪਰਿ
 ਪਾਈ ॥ ੧ ॥ ਰਹਾਉ ॥ ਸਗਨਿ ਪਰੇਸਾ ਚੈ ਗੁਰੇ ਵਾ ॥ ਪੁਰਨ ਹੋਈ ਸੇਵਕ ਸੇਵ ॥ ੨ ॥
 ਜਿਉ ਪਿੰਡੁ ਜਨਮ ਪੈ ਪੁਨਾ ॥ ਕੁਨਾਨਕ ਗੁਰ ਕਉ ਕਰ ਬਾਨ ॥ ੩ ॥ ੫੧ ॥ ੧੦੨ ॥
 ਆਸਾ ਮਹਲਾ ੫ ॥ ਧਰੁ ਕਾਫੀ ॥ ਰਸਤਿਗੁਰੁ ਪ੍ਰਸਾਦਿ
 ਮੈ ਬੰਦਾ ਬੈਥੀ ਦੁਸਰੁ ਸਾਹਿਬੁ ਮੇਰਾ ॥ ਜੀਉ ਪਿਰਸਤੁ ਤਿਸਦਾ ਸਭ ਕਿਛੁ ਏ
 ਤੇਰਾ ॥ ੧ ॥ ਮਨੁ ਨਿਮਾਣੈ ਤੁਧ ਣੀ ॥ ਤੇਰਾ ਭਰਵਾਸਾ ॥ ਬਿਨੁ ਸਚੈ ਅਨਟੈ ਕਹੈ ਸੇ
 ਜਣਹੁ ਕਾ ॥ ੧ ॥ ਰਹਾਉ ॥ ਤੇਰਾ ਹੁਕਮੁ ਅਪੁਰੋ ਕਈ ਅੰਤੁ ਨ ਪਾਈ ॥ ਜਿਸੁ
 ਗੁਰੁ ਪ੍ਰਭ ਭੇਟ ਸੀ ਸੇ ਚਲੇ ਰਜਾਇ ॥ ੨ ॥ ਚਤੁਰਾਈ ਸਿਆਣਪਾ ॥ ਕਿਤੈ ਕਾ ਮਿਨ ਆ
 ਣੀ ਐ ॥ ਭਠਾਸਾਹਿ ਬੁਝੈ ਵੈ ਸੇਈ ਸੁਖ ਪਾਈ ਐ ॥ ੩ ॥ ਜੇਲਖ ਕਰਮ ਕਮਾਈ ਅ
 ਧਿ ਕਿਛੁ ਪਵੈ ਨ ਬਧਾ ॥ ਜਨਨਾਨਕ ਕੀ ਤਾਨ ਮੁਖ ਹੋਰੁ ਛੇਡਿ ਆਪੰਧਾ ॥ ੪ ॥ ੧ ॥
 ੧੦੩ ॥ ਆਸਾ ਮਹਲਾ ੫ ॥ ਸਥ ਸੁਖ ਮੈਰਾ ਲਿਆਹਿ ਜੇਵਨੁ ਅਵਰੁ ਨ ਕ
 ਣੀ ॥ ਗੁਰੁ ਭੇਟ ਪਾਈ ਐ ਸਚੁ ਸਾਹਿਬੁ ਸੇਈ ॥ ੧ ॥ ਬਾਲਿਹਾ ਗੀਤੁ ਅਪਣੈ ਸਦ

ਸਦਕਰਥਾਨਾਨਮੁਨਵਿਸਰਉਇਕਖਿਨੁਸਚਾਇਕੀਜੈਦਾਨਾ॥੧੧੭॥
 ਭਗਨੁਸਚਾਸੇਇਹੈਜਿਸਹਰਿਧਨੁਅੰਤਗਿਸੋਢੁਟੈਮਹਾਜਾਲਤੇਜਿਸੁਗੁਰ
 ਬਦਨਿਰੰਤਰਿ॥੨॥ਗੁਰਕੀਮਹਿਮਾਕਿਅਕਾਰਗੁਰਬਿਬੇਕਸਤਸਗੁਰਿਉ
 ਦਿਜੁਗਾਦੀਜੁਗਪੁਰਪੁਰਮੇਸਗੁ॥੩॥ਨਮੁਪਿਆਵਹੁਸਦਸਦਹਰਿ
 ਰਿਮਨੁਗੇ॥ਜੀਉਪੁਨਪੁਨਗੁਰੁਪੈਨਨਕਕੈਸੰਗੇ॥੪॥੨॥੧੦੪॥ਆਸਮ
 ਹਲਾ ੫ ਸੰਈਅਲਖੁਅਪਾਰੁਤੇਗੀਮਨਿਵਸੈ॥ਤੁਖੁਰਦੇਗੁਮਇਮੇ
 ਤਾਰੁਭਨਸੈ॥੧॥ਹਉਵੈਵਕੁਰਥਣੁਸਈਅਪਣੇ॥ਹੋਵੈਅਨਦੁਪੁਣਾ
 ਨਿਤਨਿਜਾਪਣੇ॥੧॥ਹਉ॥ਬੰਦਕਗਲਿਸੁਣੀਸਚੇਤਿਸੁਧਣੀ॥ਸੁਖਿ
 ਸੁਖਪਾਇਮਾਇਨਕੀਮਗਣੀ॥੨॥ਨੈਪਸੰਦੇਸੇਇਪੇਖਿਮੁਸਤਕਭਈ॥
 ਮੇਨਿਗੁਣਿਮੇਗੀਮਾਇਆਪਿਲਾਕੁਲਾਇਲਈ॥੩॥ਬੰਦਕਤੇਬਸੰਸਾਰ
 ਤਹੁਥਾਹਰਾ॥ਨਨਕਕਪਤਿਸਹੁਦਿਸੈਜਹਰਾ॥੪॥੩॥੧੦੫॥ਆਸਮ
 ਹਲਾ ੫ ਲਖਭਗਤਅਗਧਹਿਜਪਤੇਪੀਉਪੀਉ॥ਕਵਨੁਜੁਗਤਿਮੇਲਾ
 ਉਨਿਗੁਣੁਬਿਖਈਜੀਉ॥੧॥ਤੇਗੇਟਕੋਗਵੰਦਗੁਪਾਲਦਇਆਲਪੁਭਾਤੁ
 ਸਭਨਕੋਨਥੇਤੇਗੀਸਿਸਟਿਸਭ॥੧॥ਹਉ॥ਸਦਾਸਹਈਸੰਤਪੇਖਿਸਦਾ
 ਜੁਗਿ॥ਨਮਵਿਨੁਕਿਅਸੇਮਗਨਿਵਿਸੁਗਿਵਿਸੁਗਿ॥੨॥ਦਾਸਦਸੰਤਤਿਭਇ
 ਮਿਟਿਆਤਿਨਗਉਣਾ॥ਵਿਸਰਿਆਜਿਨਨਮੁਤਿਨਕੁਲਕਉਣਾ॥੩॥ਜੇ
 ਸੇਪੁਸਹਰਿਆਉਤੇਸੰਸਾਰੁਸਭਾ॥ਨਨਕਬੰਧਨਕਾਟਿਮਿਲਾਵਉਆਪਿਪੁਰ
 ॥੪॥੪॥੧੦੬॥ਆਸਮਹਲਾ ੫ ਹਥੇਥੇਕਵਿਸਾਹਿਕੋਖਿਆਲੁਕਗਿ॥
 ਛੁਟਲਾਹਿਗਮਨੁਮਨੁਤਨਅਗਪਿਧਗਿ॥੧॥ਅਠਪੰਗਸਲਾਹਿਸਿਜਣਹਰੁ
 ਤੂੰ॥ਜੀਵਤੇਗੀਦਾਤਿਕਿਰਪਾਕਰਹੁਮੁ॥੧॥ਹਉ॥ਸੇਈਕੰਮੁਕਮਾਇਜਿਤੁਮੁਖ
 ਉਜਲਾ॥ਸੇਈਲਾਗੈਸਾਚਿਜਿਸੁਤੁੰਦਹਿਲਾ॥੨॥ਜੇਨਾਚਹੈਦੰਮੁਲੇਸਘਰਾ
 ਸਿਕਗਿ॥ਹੋਕਚਿਤਿਵਸਾਇਕਦੇਨਜਾਇਮਗਿ॥੩॥ਤਿਨਪਿਆਰਾਮੁਜਪੁਰ
 ਭਣਿਆ॥ਗੁਰਪਰਸਾਦਿਅਕਥੁਨਨਕਵਿਖਣਿਆ॥੪॥੫॥੧੦੭॥ਆਸਮ
 ਹਲਾ ੫ ਜਿਨਾਨਵਿਸਰੈਨਮੁਸਕਿਨੋਹਿਆ॥ਭੇਦਨਜਾਣਹੁਮੁਲਿਸਈਜੋਹਿ
 ਆ॥੧॥ਮਨੁਤਨੁਹੋਇਨਿਹਲੁਤਮਸੰਗਿਭੇਟਿਆ॥ਸੁਖਪਾਇਆਜਨਪਰਸਾ
 ਦਿਦੁਖਸਭਮੇਟਿਆ॥੧॥ਹਉ॥ਜੇਤੇਖੰਡਬਹਮੰਡਉਧੋਗਤਿਨਖੋ॥ਜਿਨਮ
 ਨਿਵਰਾਅਪਿਪੁਰੇਭਗਤਸੇ॥੨॥ਜਿਸੇਨਮੈਨੈਅਪਿਸੇਈਮਨੀਐ॥ਪ੍ਰਗਟਪੁਰ

੧੨੮
 ਖਪਰਵਣੁਸਭੁਠੀਜਾਨੀਐ॥੩॥ਦਿਨਸੁਗੈਨਿਅਗਪਿਸਮਲੇਸਾਹਸਾਨਾਨ
 ਕਕੀਲੇਚਪੁਰਿਸਚੇਪਾਤਿਸਹਾ॥੪॥੬॥੧੦੮॥ਆਸਮਹਲਾ ੫ ਪੁਰਿਗਹਿਆ
 ਸੁਖਾਇਹਮਾਰਾਖਸਮੁਸੇਇ॥ਏਕਸਾਹਿਬੁਸਿਭਿਭਵਤੁਜਾਨਹਿਕੋਇ॥੧॥ਜਿ
 ਉਭਵੈਤਿਉਗੁਰੁਖਾਨਹਿਆਤੁਭਾਥਿਨੁਅਵਰੁਨਕੋਇਨਰਹਿਨਹਰਿਅ
 ॥੧॥ਹਉ॥ਪ੍ਰਤਿਪਲੇਪੁਭੁਆਪਿਪਾਇਪਟਿਸਗੀਐ॥ਜਿਸਮਨਿਵਰਾ
 ਪਿਤਿਸੁਨਾਵਿਸਾਗੀਐ॥੨॥ਜੇਕਿਛੁਕਰੇਸੁਆਪਿਅਪਣਭਣਿਆਭਗਤ
 ਕਸਹਈਜੁਗਿਜੁਗਿਜਾਣਿਆ॥੩॥ਜਪਿਜਪਿਹਰਿਕਾਨਮੁਕਦੇਨਛੁਗੀਐ॥
 ਨਨਕਦਰਸਪਿਆਸੋਲਾਚਪੁਰੀਐ॥੪॥੧॥੧੦੯॥ਆਸਮਹਲਾ ੫
 ਕਿਆਸੇਵਹਿਨਮੁਵਿਸਾਗਿਗਛਲਿਗਹਿਲਿਆ॥ਕਿਤੀਇਤੁਰਗੀਆਇਵੈਵਨਿ
 ਵਹਦਿਆ॥੧॥ਬੰਦਬਭਹਿਚਰਣਮਨਚਛਿਲੀਘੀਐ॥ਅਠਪਰਗੁਣ
 ਗਾਇਸੁਧੁਸੰਗੀਐ॥੧॥ਹਉ॥ਭੋਗਹਿਭੋਗਅਨੇਕਵਿਨੁਨਵੈਸੁਦਿਆ॥
 ਹਰਿਕੀਭਗਤਿਥਿਨਾਮਰਿਮਰਿਹੰਨਿਆ॥੨॥ਕਪੜਭੋਗਸੁਗੰਧਤਨਿਮਰਨਮਾ
 ਲਾਣਾ॥ਥਿਨੁਸਿਮਰਨਿਤਨੁਛੁਰੁਸਰਪਰਚਾਲਣਾ॥੩॥ਮਹਾਬਿਖਮੁਸੰਸਾਰੁ
 ਵਿਣੇਲੇਪੇਖਿਆ॥ਛੁਟਣੁਹਰਿਸੰਗੁਣੇਲੇਖੁਨਨਕਲੇਖਿਆ॥੪॥੮॥੧੧੦॥
 ਆਸਮਹਲਾ ੫ ਕੋਇਨਕਿਸਹੀਸੰਗਿਕਹੋਗਰਬੀਐ॥ਏਕੁਨਮੁਆਧੁਰਭ
 ਉਜਲਤਰਬੀਐ॥੧॥ਮੈਗੀਬੁਸਚੁਟੇਕਤੁਮੇਰਸਤਿਗੁਰਪੁਗਾਦਿਖਿਤਮਾ
 ਰਦਰਸਨੇਮੇਰਮਨੁਧੀਰੇ॥੧॥ਹਉ॥ਗੁਜਮਾਲੁਜੰਜਲੁਕਾਜਿਨਕੋਤੇਗਨੇ
 ॥ਹਰਿਕੀਰਤਨੁਆਧੁਰਨਿਹਚਲੁਏਪੁਨੇ॥੨॥ਜੇਤਮਾਇਅੰਗਤੇਤਪਛਵਿ
 ਆ॥ਸੁਖਕਾਨਮੁਨਿਧਨੁਗੁਰਮੁਖਿਗਾਵਿਆ॥੩॥ਸਚਗੁਣੀਨਿਧਨੁਤੁਪੁਰਗ
 ਹਰੀਭੀਗਿਆਸਭਰੇਸਖਸਮਕਾਨਨਕਕੋਜੀਅਰੇ॥੪॥੯॥੧੧੧॥ਆਸਮ
 ਹਲਾ ੫ ਜਿਸੁਸਿਮਰਤਦੁਖਜਾਇਸਹਜਸੁਖਪਈਐ॥ਗੋਇਦਿਨਸੁਕਰ
 ਜੋਕਿਹਰਿਗਹਿਧਿਆਈਐ॥੧॥ਨਨਕਾਪੁਰੁਸੇਇਜਿਸੁਕਸਭੁਕੋਇ॥ਸਰਬ
 ਹਰਿਆਭਗਪੁਰਿਸਦਾਸਚੁਸੇਇ॥੧॥ਹਉ॥ਅੰਤਰਿਬਾਹਰਿਸੰਗਿਸਹਈ
 ਗਿਆਨਜੋਗਾ॥ਤਿਸਹਿਅਗਪਿਮਨਾਥਿਨਸੈਸਗਲੇਗੇ॥੨॥ਰਾਖਨਹਾਰੁਅਪ
 ਰੁਰਖੈਅਗਨਿਮਾਹਿ॥ਸੀਤਲੁਹਰਿਹਰਿਨਮੁਸਿਮਰਤਤਪਤਿਜਾਇ॥੩॥ਸੁਖ
 ਸਹਜਆਨੰਦਘਣਾਨਨਕਜਨਪੁਗਾਕਾਗਜਸਗਣੇਸਿਧੁਭੇਭੇਟਿਆਗੁਰੁਪੁ
 ਰਾ॥੪॥੧੦੧੧੧੨॥ਆਸਮਹਲਾ ੫ ਗੋਬਿੰਦਗੁਣੀਨਿਧਨੁਗੁਰਮੁਖਿਜਾ

ਵੀ ਐਹਿਉਕਿਪਲਾਦਇਆਲੁਹਰਿਗੁਮਣੀਐ॥੧॥ ਆਵਹੁਸੰਤੀਮਲਾ
 ਹਰਿਕਥਾਕਾਦੀਆਅਨਦਿਨੁਸਿਮਹਿਨਮੁਤਜਿਲਾਜਲਾਕਾਦੀਆ॥
 ੧॥੧੦੫॥ ਜਪਿਜਪਿਜੀਵਨਮੁਹਵੈਅਨਦੁਪਣਾਮਿਥਿਆਮੇਸੁਸੰਸਾਰ
 ਭਠਵਿਣਸਣਾ॥੨॥ ਚਰਣਕਮਲਸੰਗੇਨੁਕਿਨੈਵਿਰਲੈਲਾਇਆਧਨੁਸੰਸਾਰ
 ਦਾਮੁਖਜਿਨਿਹਰਿਧਿਆਇਆ॥੩॥ ਜਨਮਮਰਣਦੁਖਕਾਲਸਿਮਰਤੀਮ
 ਰਣਵਈ॥ਨਨਕਕੈਸੁਖੁਸੇਇਜਪ੍ਰਭਵਈ॥੪॥੧੧॥੧੧੩॥ ਆਸਮਹਲ ੫
 ਆਵਹੁਮੀਤਇਕਤ੍ਰੋਹਿਰਸਕਸਸਭਭੁੰਚਹਾਅੰਮ੍ਰਿਤਨਮੁਹਿਗਿਜਪਹਾ
 ਮਿਲਿਪਾਪਸੁਚਹਾ॥੧॥ ਤਤੁਥੀਚਰੁਪਸੰਤਜਨਹੁਤਤਥਿਪਨੁਨਲਗੈ॥
 ਖੀਨਭਏਸਭਿਤਸਕਰਾਗੁਮੁਖਿਜਨੁਜਾਗੈ॥੧॥੧੦੫॥ ਚੁਧਗਗੀਬੀਖਰ
 ਚਲੈਹੁਉਮੈਥਿਖਜਹਾਸਾਚਹੁਪੁਰਸਉਦਾਵਖਰਨਾਮੁਅਪਾਰਹੁ
 ॥੨॥ ਜੀਉਪਿੰਡਧਨਅਗਪਾਸੇਈਪਤਿਵੰਤੋਆਪਨਕੇਪ੍ਰਭਵਿਅਨਿ
 ਤਕਲਾਕਰੰਤੋ॥੩॥ ਦੁਰਮਤਿਮਦੁਜੋਪੀਵੰਤੋਥਿਖਲੀਮਤਿਕਮਣੀ॥ਗਮਰ
 ਸਇਣਿਜੋਰੇਨਨਕਸਚਅਮਲੀ॥੪॥੧੨॥੧੧੪॥ ਆਸਮਹਲ ੫
 ਉਦਮੁਕੀਅਕਰਾਇਆਅੰਭੁਰਚਾਇਆਨਾਮੁਜਪੈਜਪਿਜੀਵਨਗੁਮਿ
 ਤੁਵਿਕਾਇਆ॥੧॥ ਪਇਪਹਸਤਿਗੁਰੁਕੈਜਿਨਿਤਹਮੁਥਿਦਰਿਆਕਰਿ
 ਕਿਰਪਪ੍ਰਭਿਅਪਣੀਸਚੁਸਾਜਿਸਵਰਿਆ॥੧॥੧੦੫॥ ਕੁਰਗਧਿਲੀਨੈਅ
 ਪਣੇਸਚੁਕਮੁਰਜਈਜਪ੍ਰਭਵਿਤੀਦਤਿਸਪੁਰਨਵਡਿਆਈ॥੨॥ ਸਦ
 ਸਦਗੁਣਗਈਅਹਿਜਪਿਨਾਮੁਮੁਰਗੀਨੇਮੁਨਿਥਾਹਿਓਸਤਿਗੁਰੁਪ੍ਰਭਿਕਿ
 ਰਪਧਰੀਨਾਮੁਪਨਗੁਣਗਾਉਲਾਭੁਪੁਰੇਗੁਰਦਿਤਾ॥ਵਣਜੋਰਸੰਤਨਨਕਾ
 ਪ੍ਰਭੁਸਹੁਅੰਮਿਤਾ॥੪॥੧੩॥੧੧੫॥ ਆਸਮਹਲ ੫ ਜਾਕਠਕੁਰਤੁਪੀ
 ਪ੍ਰਭਤਕੇਵਡਭਗਾਓਹੁਸੁਹਲਾਸਦਸੁਖੀਸਭਭੁਮੁਭਉਭਗਾ॥੧॥ ਹਮਚ
 ਕਗਥਿਚਕੇਠਕੁਰਮੇਭਗਾਕਰਨਕਾਵਨਸਗਲਥਿਧਿਸਤਿਗੁਰੁਮਹਾ
 ॥੧॥੧੦੫॥ ਦੁਜਨੀਅਵਰੇਕਤਕਾਭਉਕਰੀਐ॥ਗੁਰਸੇਵਾਮਹਲੁਪਈ
 ਐਜਗੁਦਤੁਤੁਗੀਐ॥੨॥ ਵਿਸਟਿਤੇਗੁਸੁਖਪਈਐਮਨਮਾਹਿਨਿਧਨਾਜ
 ਕਉਤਮਕਿਰਪਾਲਭਏਸੇਵਕਸੇਪਰਵਣ॥੩॥ ਅੰਮ੍ਰਿਤਹਸੁਹਰਿਕੀਰਤੋਨ
 ਕੇਵਿਹਲਾਪੀਵੈ॥ਵਜਹੁਨਨਕੀਮਲੈਏਕਨਾਮੁਹਿਦੇਜਪਿਜਪਿਜੀਵੈ॥੪॥
 ੧੧੪॥੧੧੬॥ ਆਸਮਹਲ ੫ ਜਾਪ੍ਰਭਰੀਉਚੇਰੁਲੀਸੇਸਭਤਉਚ

ਸਭਕਿਛੁਤਾਕਾਕੀਛੀਐਬੋਰਾਮੁਰੁਚਾ॥੧॥ ਜੀਅਪੁਨਮੇਰਧੇਨੇਸਾਧਿਕਰੀ
 ਮਨੀਆਨਾਮਿਜਿਸੈਕੈਉਜਲੀਤਿਸੁਦਾਸੀਗਨੀਆ॥੧॥੧੦੫॥ ਵੇਪਰ
 ਵਹੁਅਨੰਦਮੈਨਉਮਾਣਕਹੀਗਾਗਜੀਧਈਸਦਾਸੁਖਜਾਕਾਤੁਮੀਰਾ॥੨॥
 ਸਖੀਸਹੇਗੀਸੰਗਿਕੀਸੁਮਤਿਤਿਕਵਉ॥ਸੇਵਹੁਸਪੁਤਉਕਰਿਤਉਨਿਧਿਹਰਿ
 ਪਵਉ॥੩॥ ਸਗਲੀਦਾਸੀਠਕੁਰੈਸਭਕਤਮੇਰਾ॥ਜਿਸਹਿਸੀਗਾਗੇਨਨਕਾ
 ਤਿਸੁਖਧਿਥੇਸੇਰਾ॥੪॥੧੫॥੧੧੭॥ ਆਸਮਹਲ ੫ ਸੰਤਕੀਉਦਿਦਾਸਾ
 ਐਉਹਚਾਰਸਿਖੁਗੀ॥ਸਗਲਗੁਣਗੁਣਉਤਮਭਰਤੁਹਿਨਪਿਖੁਗੀ॥੧॥
 ਏਹੁਮਨੁਸੁੰਦਰੁਅਪਣਾਹਿਨੀਮਿਸਜੀਠੰਗਗੀ॥ਤਿਆਗਿਸਿਆਣਪਚਤੁ
 ਗੀਤੁਜਨੁਗੁਪਾਲਹਸੰਗੀ॥੧॥੧੦੫॥ ਭਰਤਕਰੋਸੇਮਨੀਐਉਹਸੀਗਰੁਬ
 ਣਾਇਗੀਦੁਜਾਭਉਵਿਸਾਈਐਉਪਤੰਬੋਲਾਖਇਗੀ॥੨॥ ਗੁਰਕਾਸਥਦਕਰਿ
 ਦੀਪਕੋਇਸਤਕੀਸੇਜਵਿਛਾਇਗੀ॥ਅਠਪਹਰਕਰੋਕਿਹੁਤਉਭੇਟਹਿ
 ਗੁਰੀ॥੩॥ ਤਿਸਹੀਚਜੁਸੀਗਰੁਸਭੁਸਾਈਗੁਪਅਪਾਰਿਗੀ॥ਸਈਸੁਹਾਗਣਿ
 ਨਨਕਾਜੋਭਾਣੀਕਰਤਾਰਿਗੀ॥੪॥੧੬॥੧੧੮॥ ਆਸਮਹਲ ੫ ਭੀਗਨਭ
 ਲਾਤਉਲਉਜਉਮਨਕੇਭਰਮਾ॥ਭੁਮਕਾਟਗੁਰਿਆਪਣੈਪਏਬਿਸਰਾਮਾ॥੧॥
 ਓਇਬਿਖਾਦੀਦਖੀਆਤੇਗੁਰਤੇਹੁਟੇ॥ਹਮਛੁਟੇਅਬਉਨਤੇਓਇਹਮਤੇਛੁਟੇ
 ॥੧॥੧੦੫॥ ਮੇਰਤੇਰਾਜਨਤਾਤਬਹੀਤੇਬੰਧਾ॥ਗੁਰਿਕਾਦੀਅਗਿਆਨਤਾਤ
 ਬਛੁਟਕੇਠੰਧਾ॥੨॥ ਜਬਲਗੁਰੁਕਮਨਬੁਛਤਾਤਬਹੀਲਉਦੁਖੀਆਗੁ
 ਰੀਮਲਿਉਕਮੁਪਛਾਣਿਆਤਬਹੀਤੇਸੁਖੀਆ॥੩॥ ਨਕਦੁਸਮਨੁਦਖੀਆ
 ਨਹੀਕੇਮੰਦਾ॥ਗੁਰਕੀਸੇਵਾਸੇਵਕੇਨਨਕਖਸਮੈਬੰਦਾ॥੪॥੧੭॥੧੧੯॥
 ਆਸਮਹਲ ੫ ਸੁਖਸਹਜਾਨੰਦੁਪਣਾਹਰਿਕੀਰਤਨੁਗਾਉ॥ਗਰਹ
 ਨਿਵਰੇਸਤਿਗੁਰੁਦੇਅਪਣਾਨਉ॥੧॥ ਬਲਿਹਾਰੀਗੁਰਅਪਣੇਸਦਸਦਬ
 ਲਿਜਾਉ॥ਗੁਰੁਵਿਦਹੁਉਵਹਿਆਜਿਸੁਮਿਲਿਸਚੁਸੁਆਉ॥੧॥੧੦੫॥
 ਸਗਨੁਅਪਸਗਨੁਤਿਸਕਉਲਗਹਿਜਿਸੁਚੀਤਿਨਾਵੈ॥ਤਿਸੁਜਮੁਨੋਕਿਨਾਵੈ
 ਵਈਜੋਹਿਪ੍ਰਭਵੈ॥੨॥ ਪੁੰਨਦਾਨਜਪਤਪਜੋਤੇਸਭਉਪਰਿਨਾਮਾਹਿਹਰਿ
 ਗਨਜੋਜਪੈਤਿਸਪੁਰਨਕਾਮੁ॥੩॥ ਭੋਥਿਨਸੇਭੁਮਸਹਯਕੋਦਿਸੈਨਥੀਆ॥
 ਨਨਕਾਥੈਪਰਬ੍ਰਹਮਫਿਰਿਦੁਖਨਥੀਆ॥੪॥੧੮॥੧੨੦॥

ਆਸਾਮਹਲ ੫ ਘਰੁ ੯ ੧੬ ਸਤਿਗੁਰਪੁਸਾਦਿ

ਚਿਤਵਉ ਚਿਤਵਿਸਰਬਸੁਖਪਾਵਉ ਅਗੈਭਾਵਉ ਕਿਨਭਾਵਉ ਏਕੁ
ਤਰੁਸਗਲਾਪੈ ਜਾਚਕਤੁਸਰਕੈ ਪਹਿਜਵਉ ॥੧॥ ਹਉ ਮਾਗਉ ਅਨਲਜਾਵ
ਉ ॥ ਸਗਲਾਛਤਪਾਤਿਏਕੋਠਕੁਰਕਉ ਨੁਸਮਸਹਿਲਾਵਉ ॥੧॥ ਹਉ ॥ ਉਠ
ਉ ਬੈਸਉ ਗਹਿਭਿਨਸਾਕਉ ਦਸਨੁਖੈ ਜਿਥੇ ਜਾਵਉ ॥ ਥੁਮਾਦਿਕਸਨਕਾ
ਦਿਕਸਨਕਸਨੈਦਨਸਨਤਨਸਨਤਕੁਮਾਹਿਤਿਨਕਉ ਮਹਲੁਦੁਲਭਾਵਉ ॥
੧੨॥ ਅਗਮਅਗਮਅਗਾਧਿਥੈਧੀਮਤਿਪਰੈਨਪਾਵਉ ॥ ਤਾਰੀਸਹਿਲਾ
ਤਿਪੁਰਖਕੀਸਤਿਗੁਰਪੁਰਖੁਪਿਆਵਉ ॥੩॥ ਭਇਓਕ੍ਰਿਪਾਲਾਦਇਆਲੁ
ਪ੍ਰਭੁਠਕੁਰਕਾਦਿਓਥੈਪੁਗਰਾਵਉ ॥ ਕਹੁਨਾਨਕਜੀਉਸਾਧਸੰਗੁਪਾਇਤਿਉਠਿ
ਹਿਜਨਮਿਨਾਵਉ ॥੪॥੧੧੨੧॥ ਆਸਾਮਹਲ ੫ ਅੰਤਰਿਗਵਉ
ਥਾਹਿਗਵਉਗਾਵਉਜਾਗਿਸਵਗੀ ॥ ਸੰਗਿਚਲਨਕਉਤਸਾਦੀਨਗਥਿ
ਨਮਕੇਥਿਉਗੀ ॥੧॥ ਅਵਗਥਿਸਾਗੀਥਿਸਾਗੀ ॥ ਨਾਮੁਦਾਨੁਗੁਰਿਪੁਰੈਦੀਥਿਮੈਰੋ
ਆਧਾਗੀ ॥੧॥ ਹਉ ॥ ਦੁਖਿਨਿਗਾਵਉਸੁਖਿਭੀਗਾਵਉ ਮਗਧਿਥਿਸਾਗੀ
ਨਾਮਤਿਹੁਗੁਮਨਮਹਿਦੀਆਮੇਰੀਤਿਸਾਬੁਝਗੀ ॥੨॥ ਦਿਨੁਭੀਗਾਵਉਰੀਗਾ
ਵਉਗਾਵਉਸਾਸਿਸਾਸਿਸਨਗੀ ॥ ਸਤਸੰਗਤਮਹਿਥਿਸਾਸੁਰੋਇਹਿਜੀਵਤ
ਮਹਤਸੰਗੀ ॥੩॥ ਜਨਨਾਨਕਕਉਇਹੁਦਾਨੁਦੇਹੁਪ੍ਰਭਪਾਵਉਸੰਤੋਨਉਧਾ
ਗੀ ॥ ਸੁਵਨੀਕਥੈਨੈਦਰਸੁਪੇਖਉਮਸਤਕੁਗੁਰਚਰਨਗੀ ॥੪॥੨॥੧੨੨॥

ਆਸਾਮਹਲ ੫ ਘਰੁ ੧੦ ੧੬ ਸਤਿਗੁਰਪੁਸਾਦਿ

ਜਿਸਨੈਤੁਅਸਥਿਰਕਰਿਮਾਨਹਿਤਪਾਪਨੈਦਦਾਹਾ ॥ ਪ੍ਰਭਕਲਤ੍ਰਹਿਸਗਲ
ਸਮਗਰੀਸਭੀਮਥਿਅਅਸਨਾਹਾ ॥੧॥ ਗੇਮਨਕਿਆਕਹਹਿਦੋਹਾਹਾ ॥ ਤ੍ਰਿਸਦਿ
ਦੇਖਜੈਸੇਹਿਚੰਦਉਗੀਇਕੁਮਾਭਜਨੁਲੈਲਾਹਾ ॥੧॥ ਹਉ ॥ ਜੈਸੇਬਸਤ
ਰਦਉਛੋਨੈਦਿਨਦੁਇਰਕੁਭੁਰਾਹਾ ॥ ਭੀਤਉਪਰੈਕੋਤਕੁਪਈਐਅੰਤਿਓਛੋ
ਆਹਾ ॥੨॥ ਜੈਸੇਅੰਤੁਤਕਰਿਗਥਿਥਪਤਸਿਧੁਗਲਾਜਾਹਾ ॥ ਆਵਗਿ
ਅਗਿਪ੍ਰਾਥਹਮਕੀਉਠਾਜੀਮੁਹਤਰਸਾਹਾ ॥੩॥ ਗੇਮਨਲੈਵੈਚਲਾਹਿਓ
ਖੈਬੈਸਹਿਲੈਵੈਦੂਸੇਹਾ ॥ ਸਦਾਰੀਗਤਿਕਰਿਨਾਨਕਹਿਕੀਉਥੇਸਤਿਗੁਰ
ਗਨਓਟਾਹਾ ॥੪॥੧॥੧੨੩॥ ਆਸਾਮਹਲ ੫ ਅਪੁਸਟਬਾਤਤੋਭਈਸੀ

ਪਰੀਤੁਤੁਸਟਸਜਨਈ ॥ ਅੰਧਕਰਮਹਿਤਨੁਪੁਗਾਸਿਓਮਲੀਨਬੁਧਿਹਛ
ਨਈ ॥੧॥ ਜਉਕਿਰਪਗੋਬਿੰਦਤਈ ॥ ਸੁਖਸੰਪਤਹਿਨਾਮਛਲਪਾਇਸਤਿਗੁ
ਰੀਮਲਈ ॥੧॥ ਹਉ ॥ ਮਹਿਕਿਰਪਨਕਉਕੋਇਨਜਾਨਤਸਗਲਾਭਵਨਪੁ
ਗਟਈ ॥ ਸੰਗਿਥੈਠਨੈਕਹੀਨਪਾਵਤੁਤਸਗਲਾਚਰਣਸੇਵਈ ॥੨॥ ਆਚ
ਆਚਕਉਫਿਰਤਛੁਛਤੋਮਨਸਗਲਾਤਿਸਨਬੁਝਿਗਈ ॥ ਇਕੁਥੈਲੁਭੀਖਵ
ਤੋਨਹੀਸਾਧਸੰਗਤਸੀਤਲਈ ॥੩॥ ਏਕੀਹੁਗੁਣਕਵਨਵਖਨੈਅਗਮਅ
ਗਮਅਗਮਈ ॥ ਦਾਸੁਦਾਸੁਦਾਸਕੋਕਰੀਅਹੁਜਾਨਨਾਨਕਹਿਸਰਣਈ ॥੪॥
੧੨੪॥ ਆਸਾਮਹਲ ੫ ਗੇਮੁਕੋਲਾਹੋਕਉਤੂੰਢੀਲਾਢੀਲਾਤੋਕ
ਉਥੇਗਿਧਾਇਆ ॥ ਸਸਤਵਖਰੁਤੂੰਘਿਨਹਿਨਹੀਪਾਪੀਥਾਧੋਗੇਨਾਇਆ ॥੧॥
ਸਤਿਗੁਰੁਤੋਗੀਆਸਾਇਆ ॥ ਪਤਿਤਪਾਵਨਤੋਗੇਨਾਮੁਪਰਬੁਧਮੈਏਹਓਟਾ
ਇਆ ॥੧॥ ਹਉ ॥ ਗੋਪਣਵੈਲਸੁਣਹਿਉਗਣਵਹਿਨਾਮੁਲੈਤਅਲਕਾਇ
ਆ ॥ ਨਿਦਰਿਦਰਕਉਬਹੁਤਉਮਾਹਿਓਬੁਝੀਓਲਟਾਇਆ ॥੨॥ ਪਰਧਨ
ਪਰਤਨਪਰਤੀਨਿਦਾਅਖਾਦਿਖਾਹਿਹਿਕਾਇਆ ॥ ਸੁਪ੍ਰਧਮਸਿਉਗੁਚਿਨਹਿ
ਅਵੈਸਤਸੁਨਤੋਛੋਹਾਇਆ ॥੩॥ ਦੀਨਦਇਆਲਾਕ੍ਰਿਪਾਲਪ੍ਰਭਕੁਰਕ
ਗੁਣਕਹਿਨਾਇਆ ॥ ਨਾਨਕਆਹਿਸਗਣਿਪ੍ਰਭਅਇਓਗੁਪੁਲਾਜਾਪਨ
ਇਆ ॥੪॥੩॥੧੨੫॥ ਆਸਾਮਹਲ ੫ ਮਿਥਿਆਸੰਗਿਸੰਗਿਲਪਟਾਏ
ਮਹਿਸਇਆਕਹਿਥਾਧੋ ॥ ਜਹਜਨੈਸੇਚੀਤਿਨਾਵੈਅੰਤੁਬੁਧਭਏਅਧੋ ॥੧॥ ਮ
ਨਬੈਰਗੀਕਉਨਆਹਧੋ ॥ ਕਾਚਕੋਠਗੀਮਹਿਤੁਥਸਤਾਸੰਗਿਸਗਲਾਥਿਥੈਕੀਥਿ
ਅਧੋ ॥੧॥ ਹਉ ॥ ਮੇਰੀਮੇਰੀਕਰਤਦਿਨੁਗੈਨਿਥਿਧਵੈਪੁਲਾਖਿਨੁਛੀਜੈਅਗਜਾਧੋ
ਜੈਸੀਸੀਠੈਸਾਦਿਲੇਭਾਏਛੁਠਪੰਧਦੁਗਾਧੋ ॥੨॥ ਕਾਮਕਰੋਧਅਹੁਲਭਮੋਹਇ
ਹਏਦੀਸਲਪਟਾਧੋ ॥ ਦੀਈਭਵਗੀਪੁਰਖਥਿਧਤੈਬਹੁਹਿਥਹਿਜਨਮਧੋ
੩॥ ਜਉਭਇਓਕ੍ਰਿਪਾਲਾਦੀਨਦੁਖਭੰਜਨਤਉਗੁਰੀਮਲਾਸਭਸੁਖਲਧੋ ॥ ਕਹੁਨਾ
ਨਕਦਿਨੈਗਿਧਾਵਉਮਾਹਿਕਾਢੀਸਗਲਾਉਪਾਧੋ ॥੪॥ ਇਉਜਪਿਓਭਈਪੁ
ਰਖੁਥਿਧਤੋ ॥ ਭਇਓਕ੍ਰਿਪਾਲਾਦੀਨਦੁਖਭੰਜਨਨਾਮਮਨਦੁਖਲਥੋ ॥੧॥ ਹਉ
ਉਦਾਜਾ ॥੪॥੪॥੧੨੬॥ ਆਸਾਮਹਲ ੫ ਨਿਖਕਾਮਸੁਆਦਕਾਗਣਕੋਦਿ
ਦਿਨਸੁਦੁਖਪਵਹਿ ॥ ਘਰੀਮੁਹਤੰਗਮਾਣਹਿਫਿਰਿਥਹੁਹਿਥੁਹਿਥੁਤਵਹਿ
੧॥ ਅੰਧੋਚਤਹਿਹਿਗਇਆ ॥ ਤੇਰਾਸੇਦਿਨੁਨੈਕੈਆਇਆ ॥੧॥ ਹਉ ॥ ਪਲ

ਕਵਿਸਦਿਵੇਖਿਕੁਲੇਆਕਨੀਮਕਤੰਮਗ। ਜੈਸਾਸੰਗਥਿਸੀਅਹਸਿਉਹੈਤੰਮੇ
 ਇਹਪੁਰਗ੍ਰਹ। ॥ ਬੈਗੋਕਾਣਿਪਪਕਰਤਾਬਸਤਹੀਅਮਨਾ। ਛੋਰੰਗਾ
 ਤਿਨੀਸੰਗੀਸਜਨਸਿਉਥੈਗਨਾ। ॥ ਸਗਲਸੰਸਾਰਇਹੋਥਿਧਿਥਿਅਪਿਥਿਮੁ
 ਬਾਰਿਥਿਜੋਸਗ੍ਰਹਪੁਰਾਕਰਨਨਕਰਤਸਗ੍ਰਹਤਰਿਥਿਥੁਪੁਨੀਤਸਗੇ। ॥
 ॥੫॥੧੧॥੧॥ਅਸਾਮਹਲਾ ੫ ੨੫੨ ਲੁਕਕਮਨੇਸੇਈਤਮਪੋਖਿਥਿਮੁ
 ਰਮਗਧਮੁਕਰਨੀ। ਅਪਕਮਨੇਕਉਲੇਬੋਧੇਫਿਰਿਪਛੈਪਛੁਤਨੀ। ॥੧॥ਪ੍ਰਭ
 ਰਿਸਭਾਥਿਧਿਅਗੈਜਨੀ। ਭਮਕਮੁਸੇਤੁੰਬਖਤਪੁਰਦਪਾਛੈਜੀਅਕੀਮਨੀ। ॥
 ॥੧॥੧॥ਜਿਤ੍ਰਿਜਿਤਲਾਇਤਿਤ੍ਰਿਤੁਲਾਗੈਕਿਅਕਕੈਰੇਪਰਨੀ। ਬਖਸਿਲੇਹੁ
 ਪਰਬੁਪਸੁਆਮੀਨਨਕਸਦਕੁਰਥਨੀ। ॥੨॥੬॥੧੨੮॥ਅਸਾਮਹਲਾ ੫
 ਅਪਨੇਸੇਵਕੀਅਪਰਥੈਅਪਨਮੁਜਪਛੈ। ਜਪਜਪਕਾਜਕਿਗਤਿਸੇਵਕੀ
 ਤਤਤਉਠਿਧਵੈ। ॥ ਸੇਵਕਕਉਨਿਕਟੀਹੋਇਦਿਖਾਵੈ। ਜੋਜੋਕੈਰੇਠਕੁਰੇ
 ਹਿਸੇਵਕਤਤਕਾਲਹੋਇਅਵੈ। ॥੧॥੧੦੭੭॥ਤਿਸੇਵਕਕੈਰਉਥਲਿਹਾਗੈ
 ਅਪਨੇਪ੍ਰਭਤਵੈ। ਤਿਸਕੀਸੇਇਸੁਣੀਮਨੁਹਰਿਆਤਿਸੁਨਾਨਕਪਰਸਣਿਆ
 ਵੈ। ॥੨॥੧॥੧੨੮॥

ਅਸਾਮਹਲਾ ੫ ਘ੧੧੧ ੧ਭਿਸਤਿਗੁਰਪ੍ਰਸਾਦਿ
 ਨਟੁਅਭੇਖਦਿਖਾਵੈਬੁਧਿਧਿਜੈਸੈਓਹੁਤੰਸਗੇ। ਅਨਿਕਜੋਨਿਭੀਮਭਿਭੁ
 ਤਰਿਸੁਖਿਨੀਪੀਪਰਵੇਸਗੇ। ॥੧॥ਸਜਨਸੰਤਹਮਰੇਮੀਤਾਬਿਨੁਹਰਿਹਰਿਅਨੀਤ
 ਗੇ। ਸਪਸੰਗਿਮਿਲਿਹਰਿਗੁਣਗੇ। ਇਹੁਜਨਮੁਪਦਾਰਬੁਜੀਤਗੇ। ॥੧॥੧੦੭੭॥
 ਤ੍ਰਿਗੁਣਮਾਇਬ੍ਰਹਮਕੀਰੀਨੀਕਹੁਕਵਨਾਥਿਧਿਤਰੀਐਗੇ। ਪ੍ਰਮਨਘੇਰਾਗਰ
 ਗਾਬੀਗੁਰਸਥਦੀਪਰਿਉਤਰੀਐਗੇ। ॥੨॥ਬੋਧਤਥੋਜਤਥੋਜਿਥੀਚਰਿਥਿਤੁ
 ਨਨਕਇਹੁਜਾਨੇਗੇ। ਸਿਮਰਤਨਮੁਨਿਧਨਿਗੇਲਕੁਮਨੁਮਣਕੁਪਤੀਅਨੇ
 ॥੩॥੧॥੧੨੮॥ਅਸਾਮਹਲਾ ੫ ੨੫੨ ਗੁਰਪਰਸਾਦਿਮੈਗਮਿ
 ਵਸਿਆਜੇਮਾਗਉਸੇਪਵਉਗੇ। ਨਾਮਗੰਗਿਇਹੁਮਨੁਤ੍ਰਿਪਤਾਨਬੁਧਿਨਕਤੁ
 ਪਵਉਗੇ। ॥੧॥ਹਮਰਠਕੁਰਸਭੇਤਉਚੈਰੇਣਿਦਿਨਸੁਤਿਸੁਗਾਵਉਗੇ। ਖਿਨਮਹਿ
 ਥਾਪਿਥਿਥਪਨਾਹਤਿਸਤਤੁਫਰਿਭਵਉਗੇ। ॥੧॥੧੦੭੭॥ਜਥਦੇਖਉਪ੍ਰਭ
 ਅਪਨਸੁਆਮੀਤਉਅਵਹਿਚੀਤਪਾਵਉਗੇ। ਨਨਕਦਾਸੁਪ੍ਰਭਾਪਿਪਰਿ

ਇਆਕੁਮੁਭਉਮੇਟਿਦਿਖਾਵਉਗੇ। ॥੨॥੨॥੧੩੧॥ਅਸਾਮਹਲਾ ੫ ਚਰਿ
 ਬਰਨਚਉਹਕਮਰਨਖਟਰਗਸਨਕਰਤਲੀਗੇ। ਸੁਚਰਸੁਧਸਰੁਪਸਿਆ
 ਨਪਚਹੀਸਿਧਿਛਲੀਗੇ। ॥੧॥ਜਿਨੀਮਲਿਅਮਰੇਪਚਸੁਗੀਰਐਸਕਉਨਬ
 ਲੀਗੇ। ਜਿਨਿਪਚਮਾਗਿਥਿਦਾਹਿਗਦੇਸੇਪੁਰਾਇਕਲੀਗੇ। ॥੧॥੧੦੭੭॥ਵਭੀਕ
 ਮਵਸਿਭਗਹਿਨੀਮੁਹਕਮਛਉਜਪਠਲੀਗੇ। ਕਹੁਨਨਕਤਿਜਿਨਿਨਿਰਵਲਿ
 ਅਸਪਸੰਗਤਿਕੈਵਲੀਗੇ। ॥੨॥੩॥੧੩੨॥ਅਸਾਮਹਲਾ ੫ ਨੀਕੀਜੀਅਕੀ
 ਹਰਿਕਥਾਉਤਮਅਨਸਕਲਾਗਸਫੀਕੀਗੇ। ॥੧॥੧੦੭੭॥ਬੁਹੁਨਿਧਨਮੁਨਿਜਨ
 ਬੁਢੇਤੋਅਵਰੁਨਕਿਛਲਾਈਕੀਗੇ। ॥੧॥ਬਿਖਾਗਿਨਿਰਗੀਅਪਰੀਸਹਜਗੀਸਾ
 ਹਸੰਗਿਨਨਕਪੀਕੀਗੇ। ॥੨॥੧॥੧੩੩॥ਅਸਾਮਹਲਾ ੫ ਹਮਗੀਪਿਆਰੀ
 ਅਮੁਤਧਾਗੀ। ਗੁਗਨਿਮਖਨਮਨਤੋਤਾਗੇ। ॥੧॥੧੦੭੭॥ਦਰਸਨਪਰਸਨਸਰ
 ਸਨਹਰਸਨਗੰਗਗੰਗੀਕਰਤਾਗੇ। ॥੧॥ਖਿਨੁਰਮੁਗੁਗਮਹਰਿਦਮਨਹਿਜਮਹ
 ਰਿਕੀਠਨਨਕਉਹਿਰਾਗੀਗੇ। ॥੨॥੧॥੧੩੪॥ਅਸਾਮਹਲਾ ੫ ਨੀਕੀਸਾਧਸੰ
 ਗਨੀ। ॥੧॥੧੦੭੭॥ਪਹਗੁਮੁਤਪਲਾਗਵਤਗਵਤਗਵਿਦਗਵਿਦਵਖਨੀ
 ॥੧॥ਚਲਤਥੈਸਤਸੇਵਤਹਰਿਜਸੁਮਨਿਭਨਿਰਗਨਖਟਾਨੀ। ॥੨॥ਹਉਹਉਰੇ
 ਤੁਠਕੁਰੁਗਉਰੇਨਨਕਸਗਨਿਪਛਨੀ। ॥੩॥੬॥੧੩੫॥

ਅਸਾਮਹਲਾ ੫ ਘ੧੨ ੧ਭਿਸਤਿਗੁਰਪ੍ਰਸਾਦਿ
 ਚਉਪਦੇ। ਤਿਆਗਿਸਗਲਸਿਆਣਪਭਜੁਪਰਬੁਪਮਨਿਰੰਕਾਏਕੁ
 ਸਚੈਨਮਥਾਣੁਸਗਲਦੀਸੈਛਹੁ। ॥੧॥ਸੇਪ੍ਰਭੁਜਾਣੀਐਸਤਸੰਗਿ। ਗੁਰਪ
 ਰਸਦੀਬੁਝੀਐਏਕਹਰਿਕੇਰੰਗ। ॥੧॥੧੦੭੭॥ਸਗਣਸਮਰਬਏਕਕੀਦੁਜਾਨੀ
 ਠਉ। ਮਹਤਉਜਲੁਲੰਘੀਐਸਦਾਹਰਿਗੁਣਗਉ। ॥੨॥ਜਨਮੁਮਰਣਨਿਵ
 ਗੈਐਦੁਖਜਮਪੁਰਿਹੋਇ। ਨਾਮੁਨਿਧਨੁਸੇਈਪਾਏਕਿਪਾਕਰੇਪ੍ਰਭੁਸੇਇ। ॥੩॥
 ਏਕਟੇਕਧਾਰੁਏਕੋਏਕਕਮਨਿਜੋਗਾਨਨਕਜਪੀਐਸਾਧਸੰਗਤਹਰਿਬਿਨੁਅ
 ਵੁਨਹੋਗੁ। ॥੪॥੧॥੧੩੬॥ਅਸਾਮਹਲਾ ੫ ਜੀਉਮਨੁਤਨੁਪਾਨਪ੍ਰਭਕੈਦੀ
 ਏਸਭਰਸੇਭੋਗ। ਦੀਨਬੰਧਵਜੀਅਦਾਤਸਗਣਿਥਾਖਣਜੋਗ। ॥੧॥ਮੇਰੇਮਨ
 ਧਿਆਇਹਰਿਹਰਿਨਾਉ। ਹਲਤਿਪਲਤਿਸਹਾਇਸੰਗੇਏਕਸਿਉਲਿਵਲਾਇ
 ॥੧॥੧੦੭੭॥ਬੈਦਸਾਸਤ੍ਰਜਨਧਿਆਵਹਿਤਣਕਉਸੰਸਾਰਾਕਰਮਧਰਮਅ

ਨੈਕ ਕਿਰਿਆ ਸਭ ਉਪਹਿਨਮੁ ਅਚਰੁ ॥੨॥ ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ॥
 ਸਤਿਗੁਰ ਦੇਵਾਨਾਮੁ ਸਿਤੁ ਕਰਿ ਭਗਤਿ ਹਿਰੀਭਲੀ ਪ੍ਰਭ ਕੀ ਸੇਵ ॥੩॥ ਚਰ
 ਟ ਸਰਣੁ ਦਇਆਲ ਤੇਗੁ ਤਿਨਿ ਮਣੇ ਮਣਾ ॥ ਜੀਅ ਪੁਨ ਅਧਰੁ ਤੇਗੁ ਨ ਕ
 ਕ ਪ੍ਰਭ ਤਲਾ ॥੪॥੨॥੧੩੭॥ ਆਸਾਮਹਲਾ ੫ ਭੋਲਿ ਭੋਲਿ ਮਾਦੁ ਬੁਧ
 ਇਆ ਬਿਨਸਾ ਪੁਸੰਗਾ ਖਟਿਲਾ ਭੁਗੋਬਿਦ ਹਰਿ ਜਸੁ ਪਾਥੁ ਹਮਇ ਕਰੰਗਾ ॥੧॥
 ਹਰਿ ਕੋ ਨਾਮੁ ਜਪੀ ਐਨੀ ਤਾ ਸਾਸਿ ਸਾਸਿ ਪਿਆਇ ਸੇ ਪ੍ਰਭੁ ਤਿਅਗਿ ਅਵਰੁ ਪੀ
 ਤਿ ॥੧॥੧੪੭॥ ਕਰਣ ਕਾ ਰਣ ਸਮਰਥ ਸੇ ਪ੍ਰਭੁ ਜੀਅਦਾਤਾ ਆਪਿ ॥ ਤਿਅ
 ਗਿ ਸਗਲ ਸਿਆਣਪ ਆਠ ਪਰਹੁ ਪ੍ਰਭੁ ਜਪਿ ॥੨॥ ਮੀਤ ਸਖ ਸਹਇ ਸੰਗੀਉ
 ਚ ਅਗਮ ਅਪਗਾ ਚਰਣ ਕਮਲ ਥਸਾਇ ਹਿਰੈ ਜੀਅ ਕੋ ਆਧਰੁ ॥੩॥ ਕ
 ਰਿਕਪ ਪ੍ਰਭੁ ਪਾਥੁ ਹਮਗੁਣੇ ਤੇਗੁ ਸੁਗਾਉ ॥ ਸਰਬ ਸੁਖ ਵਡੈ ਵਡਿਆ
 ਈ ਆਜ ਪਿਛੀ ਵੈਨ ਨ ਕਨਉ ॥੪॥੩॥੧੩੮॥ ਆਸਾਮਹਲਾ ੫ ਉਦਮਕ
 ਰਉ ਕਰਾਵਹੁ ਠਕੁ ਰਖੇ ਖਤ ਸਪੁਸੰਗਿ ॥ ਹਰਿ ਹਿਨੁ ਮੁਚਰਾਵਹੁ ਗੰਗਿ ਅਪੋਯ
 ਪ੍ਰਭੰਗਿ ॥੧॥ ਮਨ ਮਹਿ ਮਨ ਮਜਪਿ ॥ ਕਰਿ ਕਰਿ ਪਾਥੁ ਸਹੁ ਮੈ ਹਿਰੈ ਹੋਇ
 ਸਹਾਈ ਆਪਿ ॥੧॥੧੪੭॥ ਸੁਣਿ ਸੁਣਿ ਨ ਮੁਤ ਮਾਗੁ ਪੀਤ ਮਪੁ ਭਖਨ ਕਾ
 ਉ ॥ ਦਇਆ ਕਰਹੁ ਕਿਰਮ ਅਪਨੇ ਕਉਇ ਹੈ ਮਨੋਰਥੁ ਸੁਆਉ ॥੨॥ ਤਨੁ ਮਨੁ ਤੇ
 ਰਤੁ ਪ੍ਰਭ ਮੋਹ ਮਰੈ ਸਿ ਕਿਛੁ ਨਹਿ ॥ ਜਿਉ ਜਿਉ ਗਧਹਿ ਤਿਉ ਤਿਉ ਹਲਾ ਤੇ
 ਰਾਈ ਆਖਹਿ ॥੩॥ ਜਨ ਮਜਨ ਮਕੋ ਕਿਲਾ ਵਿਖ ਕਟੈ ਮਜਨੁ ਹਰਿ ਜਨ ਪੁਗਿ ॥ ਭ
 ਇਭਗਤਿ ਭਗਤ ਉਨੈ ਸੈ ਹਿਨ ਨ ਕਸਦਾ ਹੁਗਿ ॥੪॥੪॥੧੩੯॥ ਆਸਾਮ
 ੫ ਅਗਮੁ ਅਗੇ ਚਰੁ ਰਸਨੁ ਤੇਗੁ ਸੇ ਪਏ ਜਿ ਸੁਮਸਤ ਕਿਭਾਗੁ ॥ ਆਪਿ ਕ੍ਰਿਪ
 ਲੁਕਿ ਪ੍ਰਭ ਪਾਸਿ ਸਤਿਗੁਰਿ ਬਖਸਿਆ ਹਰਿਨਾਮੁ ॥੧॥ ਕਲਿ ਜੁਗੁ ਉਧਾਰਿ ਅਗੁ
 ਰੇਵਾ ॥ ਮਲ ਮੂਤ ਮੁਕੁ ਜਿ ਮੁਗਧੇ ਤੇ ਸਭਲ ਗੇਤੋ ਸੇਵ ॥੧॥੧੪੭॥ ਤੁਆ
 ਪਕਰਤਾ ਸਭਿ ਸਿਸਟਿ ਧਰਤਾ ਸਭ ਮਹਿ ਹਰਿ ਆਸਾਮਾਇ ॥ ਧਰਮ ਰਾਜਾ ਬਿਸਮਤੁ
 ਹੋ ਆਸਭ ਪਈ ਪੈਰੀ ਆਇ ॥੨॥ ਸਤ ਜੁਗੇਤਾ ਦੁਆ ਪ੍ਰਭੁ ਨੀਅਲੇ ਕਲਿ
 ਜੁਗੁ ਉਤ ਮੁਜੁ ਗਮਾਹਿ ॥ ਅਹਿ ਕੁਰਕੋ ਸੇ ਅਹਿ ਕੁਪਾਈ ਨਾਪਕਤੀ ਐਕਿ ਸੈਥ
 ॥੩॥ ਹਰਿ ਜੀਉ ਸੇਈ ਕਰਹਿ ਜਿ ਭਗਤ ਤੇ ਰੇਜਾ ਚਹਿਏ ਹੁਤੇ ਗਾਥਿ ਰਦੁ ॥ ਕਰ ਜੋਇ
 ਨ ਨ ਕੁਦਾ ਨੁ ਮਗੈ ਆਪਣਿ ਆਸਤਾ ਦੇਹਿ ਹਰਿ ਦਰਸੁ ॥੪॥੫॥੧੪੦॥

ਆਸਾਮਹਲਾ ੫ ਧਰੁ ੧੩੮ ॥੧॥ ੧੩ ਸਤਿਗੁਰੁ ਪਸਾਇ
 ਸਤਿਗੁਰ ਬਚਨ ਤਮਾਗੇ ॥ ਨਿਗੁਣ ਨਿਸਤਗੇ ॥੧॥੧੪੭॥ ਮਹਾ ਬਿਖਾਰੀ ਦੁਸ
 ਟ ਅਪਦ ਦੀਤੇ ਪੁਨੀਤ ਸੰਗੇ ॥੧॥ ਜਨ ਮਭਵੇ ਤੇ ਨ ਕਪੜੇ ਤੇ ਨ ਕੋਕਲ ਉ
 ਧਰੇ ॥੨॥ ਕੋਇ ਨ ਜਨੈ ਕੋਇ ਨ ਮਨੈ ਸੇ ਪ੍ਰਗਟੁ ਹਰਿਦ ਆਗੇ ॥੩॥ ਕਵਨ ਉਪਮਾ
 ਤਰੀ ਕਵਨ ਵਡਾਈ ਨ ਕਖਿਨੁ ਖਿਨ ਵਡੇ ॥੪॥੧॥੧੪੧॥ ਆਸਾਮਹਲਾ ੫
 ਬਵਰੇ ਸੇਇ ਹੋ ॥੧॥੧੪੭॥ ਮੇਰੁ ਕਟੈ ਬਿਖੈ ਸਮਤੋ ਮਥਿ ਆਗਨ ਗਹੇ
 ॥੧॥ ਸਿਥਨ ਮਨੋਰਥ ਸੁਪਨ ਅਨੰਦ ਉਲਾਸ ਮਨਿ ਮੁਖਿ ਸਤਿਕੇ ॥੨॥ ਅੰਮ੍ਰਿਤ
 ਨਾਮੁ ਪਦਾਰਥੁ ਸੰਗੇ ਤਿਲੁ ਮਹਮੁਨ ਲਹੇ ॥੩॥ ਕਰਿ ਕਰਿ ਪਾਥੁ ਖੇਤ ਸੰਗੇ ਨ ਕ
 ਸਗਣਿ ਅਹੇ ॥੪॥੨॥੧੪੨॥ ਆਸਾਮਹਲਾ ੫ ਤਿਪਦੇ ਓਪੁ ਮ
 ਪੁਗੀ ॥੧॥੧੪੭॥ ਕਨਿਕ ਮਾਨਿਕਾ ਜਮੇਤੀ ਅਨਲਾਲ ਨਹਨ ਹਨਹੀ ॥੧॥
 ਰਜਨ ਭਗਨ ਹੁਕਮ ਨ ਸਾਦਨ ਕਿਛੁ ਕਿਛੁ ਨ ਚਾਹੀ ॥੨॥ ਚਰਨ ਸਰਨ ਨ ਸੰਤ
 ਨ ਬੰਦਨ ਸੁਖੇ ਸੁਖੁ ਪਈ ॥ ਨਾਨਕ ਤਪਤਿ ਹਰੀ ਮਿਲੇ ਪ੍ਰੇਮ ਪੀ ॥੩॥੩॥੧੪੩॥
 ਆਸਾਮਹਲਾ ੫ ਗੁਰਹਿ ਦਿਖਾਇ ਓਲੈ ਨਾ ॥੧॥੧੪੭॥ ਈਤਹਿ ਉਤ
 ਰਿਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੇਰਾ ॥੧॥ ਕਰਨ ਕਰਨ ਧਰਨ ਧਰਨ
 ਏਕੈ ਏਕੈ ਸੋਨਾ ॥੨॥ ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸ
 ਇਨ ॥੩॥੪॥੧੪੪॥ ਆਸਾਮਹਲਾ ੫ ਹਰਿ ਹਿਨਾਮੁ ਅਮੇਲਾ ॥ ਓਹੁ
 ਸਹਜਿ ਸੁਹੇਲਾ ॥੧॥੧੪੭॥ ਸੰਗਿ ਸਹਾਈ ਛੋਡਿ ਜਾਈ ਓਹੁ ਅਗਾ ਅਤੇ
 ਲਾ ॥੧॥ ਪੀਤ ਮੁਭਾਈ ਬਪੁ ਸੰਗੇ ਮਾਈ ਭਗਤ ਨ ਕਾਇਲਾ ॥੨॥ ਅਲਖੁ ਲਖ
 ਇਅਗੁਰੇ ਤਪਾਇ ਆਨ ਕਏ ਹੁਹਿ ਕਾਚੇਲਾ ॥੩॥੫॥੧੪੫॥ ਆਸਾਮਹਲਾ ੫
 ਅਪਨੀ ਭਗਤਿ ਨਿਬਾਹਿ ॥ ਠਕੁਰ ਆਇ ਓਐ ਆਹਿ ॥੧॥੧੪੭॥ ਨਾਮੁ ਪਦਾਰਥੁ
 ਇਸ ਕਾ ਬੁਧਿ ਰੈ ਚਰਨ ਬਸਾਹਿ ॥੧॥ ਏਹੁ ਮੁਕਤਾ ਏਹੁ ਗਤਾ ਰਖੁ ਮੰਤ
 ਸੰਗਹਿ ॥੨॥ ਨਾਮੁ ਪਿਆਵਉ ਸਹਜਿ ਸਮਾਵਉ ਨਾਨਕੁ ਹਰਿਗੁਨ ਗਾਹਿ ॥੩॥
 ॥੧॥੧੪੬॥ ਆਸਾਮਹਲਾ ੫ ਠਕੁਰ ਚਰਨ ਸੁਆਵਾ ॥ ਹਰਿ ਸੰਤਨ ਪਵੇ ॥
 ॥੧॥੧੪੭॥ ਅਪੁਗਵਾਇ ਆਸੇ ਵਕਮਾਇ ਆਗੁਨ ਸਿਰਿ ਸਿਰਿ ਗਵੇ ॥੧॥ ਏਕਹਿ
 ਆਸਾ ਦਸ ਪਿਆਸਾ ਅਨਭਾਵੇ ॥੨॥ ਦਇਆ ਤੁਮਾਰੀ ਕਿਆ ਜੰਤ ਵਿਚਰੀ
 ਨਾਨਕ ਬਲਿ ਬਲਿ ਜਾਵੇ ॥੩॥੧॥੧੪੯॥ ਆਸਾਮਹਲਾ ੫ ਏਕੁ ਸਿਮਰਿ
 ਮਨ ਮਾਹੀ ॥੧॥੧੪੭॥ ਨਾਮੁ ਪਿਆਵਹੁ ਰਿਵੈ ਬਸਾਵਹੁ ਤਿਸੁ ਬਿਨੁ ਕਨਹੀ ॥੧॥

ਪ੍ਰਭਸਰਣੀਆਈਐਸਰਥਫਲਪਈਐਸਰਥਲੇਖਜਾਹੀ॥੨॥ਜੀਅਨ
 ਕੰਟਤਪੁਰਖੁਬਿਧਤਨਨਕਘਟਿਘਟਿਆਹੀ॥੩॥੮੧੧੪੮॥ਅਮ
 ਮਹਲਾ ੫ ਹਰਿਬਿਸਰਤਸੇਮੁਆ॥੧॥ਨਮੁਪਿਆਵੈਸਰਥਫਲਪਵੈ
 ਸੋਜਨਸੁਖੀਆਹੁਆ॥੧॥ਗੁਰੁਕਰਾਵੈਉਕਰਮਕਮਾਵੈਥਾਪਿਓਨਲਾ
 ਭੀਮੁਆ॥੨॥ਕਰੁਨਕਜਿਸੁਸਤਿਗੁਰੁਭਇਅਸੋਜਨਨਿਹਚਲੁਖੀਅ
 ॥੩॥੮੧੧੪੮॥

ਆਸਾਮਹਲਾ ੫ ਘਰੁ ੧੪ ੧ਓਸਤਿਗੁਰਪ੍ਰਸਾਦਿ
 ਓਹਨੇਹੁਨਵੇਲਾਅਪਨੇਪ੍ਰੀਤਮਸਿਉਲਾਗਿਹੈ॥੧॥ਗੁਰੁਉ॥ਜੇਪ੍ਰਭਾ
 ਵੈਜਨੀਮਨਾਵੈਹਰਿਪ੍ਰੇਮਭਗਤਿਹਰਿਪ੍ਰੀਤਿਚੈ॥੧॥ਪ੍ਰਭਸੰਗਿਮਲਾ
 ਜੇਇਹਮਨੁਦੀਜੈਨਨਕਨਾਮੁਮਿਲੈਅਪਨੀਦਇਆਕਰਹੁ॥੨॥੧॥੧੫੫੫
 ਆਸਾਮਹਲਾ ੫ ਮਿਲੁਗਮਪਿਆਗੇਤੁਮਚਿਨੁਪੀਰਜੁਕੋਨਕਰੈ॥੧॥
 ਗੁਰੁਉ॥ਸਿਮ੍ਰਿਤਸਾਸਤਬਹੁਕਰਮਕਮਾਵੈਪ੍ਰਭੁਤਮੇਰਗਸਚਿਨੁਸੁਖਾ
 ਹੀ॥੧॥ਵਰਤਨਮਸੰਜਮਕਰਿਥਕੋਨਕਸਾਪਸਰਦਿਪ੍ਰਭਸੰਗਿਵਸੈ॥੨॥
 ॥੨॥੧੫੫੫॥



ਆਸਾਮਹਲਾ ੫ ਘਰੁ ੧੫ ਪੜਤਲ ੧ਓਸਤਿਗੁਰਪ੍ਰਸਾਦਿ
 ਬਿਕਾਮਾਇਆਮਦਿਸੇਇਓਸੁਣਬੁਝਨਹਿਆਵੈ॥ਪਕਰਿਕੇਸਜੀਮਿਓਰਿ
 ਓਤਦਹੀਘਜਾਵੈ॥੧॥ਲੇਭਬਿਖਿਆਥਿਖੈਲਾਗੈਹਰਿਵਿਤਚਿਤਦੁਖੀ
 ॥ਖਿਨਭੰਗਨਕੈਮਾਨਿਮਤੇਅਸੁਗਣਹਿਨਹੀ॥੧॥ਗੁਰੁਉ॥ਬੇਦਸਸਤ੍ਰਜ
 ਨਪੁਕਾਹਿਸੁਨੈਨਹੀਡੇਗਾਨਿਪਟਿਥਾਜੀਹਰਿਮੁਕਪਛੁਤਾਇਓਮਨਿਭਰ
 ॥੨॥ਡਨੁਸਗਲਗੈਰਵਜਹਿਭਰਿਆਦੀਵਨਲਖੈਨਪਰਿਆਜੇਹਕਰਜ
 ਹੋਓਲਾਸੇਇਕਮੁਨਕਰਿਆ॥੩॥ਐਸੋਜਗਮੇਹਿਗੁਰਿਦਿਖਾਇਓਤਉਏ
 ਕਕੀਰਤਿਗਾਇਆਮਨੁਭਨਤਜਿਸਿਆਨਪੁਸਰਦਿਨਨਕੁਆਇਆ॥
 ॥੪॥੧॥੧੫੨॥ਆਸਾਮਹਲਾ ੫ ਬਾਪਹਿਗੋਵਿੰਦਨਾ॥ਸਾਪਸੰਤਮਨ
 ਏ॥ਪ੍ਰਿਅਪਾਏਗੁਨਗਾਏਪੰਚਨਾਦਤੁਰਵਜਾਏ॥੧॥ਗੁਰੁਉ॥ਕਿਰਪਾਏਸ

ਜਏਦਰਸਾਏਅਬਰਤਿਅਗੋਬਿੰਦਸਿਉ॥ਸੰਤਸੇਵਿਪ੍ਰੀਤਨਥੰਗੁਲਾਲਨਲਾ
 ਏ॥੧॥ਗੁਰਗਿਆਨੁਮਨਿਵਿਛੋਰਹਸਾਣਨੀਅਏਸਹਜਾਇਮਨਿਨਿਧਨੁਪਾਏ॥ਸ
 ਭਭਭੀਮਨੈਕੀਕਾਮਕਰਾ॥ਚਿਰਚਿਰਚਿਰਚਿਰਭਇਆਮਨਿਬਹੁਤੁਪਿਆਸਲਾ
 ਗੀ॥ਹਰਿਦਰਸਨੇਦਖਾਵਹੁ॥ਮਹਿਤਮਥਤਵਹੁ॥ਨਨਕਦੀਨਸਹਇਆਏਗ
 ਲਿਖਾਏ॥੧॥੧੫੨॥ਆਸਾਮਹਲਾ ੫ ਕਉਬਿਖਮਗਤਗੈਆਸ
 ਪ੍ਰਿਆਸਪੋਹਸੇਭਭੰਮਹੀਤੋਹੈ॥੧॥ਗੁਰੁਉ॥ਕਾਮਕ੍ਰੋਧਲੋਭਮਾਨਇਹਬਿਅਧ
 ਛੋਰੇਅਖੀ॥ਸੰਤਸੰਗਿਨਾਮੰਗਿਗੁਨਗਾਵਿੰਦਗਾਵਉ॥ਅਨਦਿਨੇਪ੍ਰਭੁਪਿਆਵਉ
 ॥ਕੁਸਭੀਤਿਓਤਿਮਟਾਵਉ॥ਨਿਪਿਨਮੁਨਨਕਮੇਰੇ॥੨॥੩॥੧੫੪॥ਆਸਾਮਹਲਾ ੫
 ਕਾਮਕ੍ਰੋਧਲੋਭਤਿਅਗੁਮਨਿਸਿਮਹਿਗੋਬਿੰਦਨਾ॥ਹਰਿਭਜਨਸਫਲਕਾਮਾ॥
 ॥੧॥ਗੁਰੁਉ॥ਤਜਮਨਮੇਹਵਿਕਰਮਿਥਾਪਿਰਾਮਾਮਾਮਨਸੰਤਨਕੈ
 ਚਰਨਿਲਾਗੁ॥੧॥ਪ੍ਰਭਗੋਪਾਲਦੀਨਦਇਆਲਪਤਿਤਪਵਨਪਾਰਥੁਮਹਰਿ
 ਚਰਣਸਿਮਹਿਜਾਗੁ॥ਕਰਿਭਗਤਨਨਕਪੁਰਨਭਗੁ॥੨॥੪॥੧੫੫॥ਆਸਾਮਹਲਾ ੫
 ਹਰਖਸੇਗਬੈਰਗਅਨੰਦੀਖੇਲੁਗੀਦਿਖਾਇਓ॥੧॥ਗੁਰੁਉ॥ਖਿਨੁਤੂੰਭੈਰਿਭੈਖ
 ਨੁਖਿਨੁਤੂੰਓਠਿਧਾਇਓ॥ਖਿਨੁਤੂੰਗੇਭਗਨਖਿਨੁਤੂੰਖਿਨੁਤੂੰਤਜਿਜਾਇਓ॥੧॥ਖਿਨ
 ਨੁਤੂੰਗਤਪਥਹੁਪੁਜਾਖਿਨੁਤੂੰਭਗਮਾਇਓ॥ਖਿਨੁਤੂੰਕਿਘਾਸੁਧੁਸੰਗਨਕਹਰਿਰੇ
 ਗੁਲਾਇਓ॥੨॥੫॥੧੫੬॥



ਆਸਵਰੀਮਹਲਾ ੫ ਘਰੁ ੧੭ ੧ਓਸਤਿਗੁਰਪ੍ਰਸਾਦਿ
 ਗੋਬਿੰਦਗੋਬਿੰਦਕਰਿਹਾ॥ਹਰਿਹਰਿਮਨਿਪਿਆਰਿਆਹੀ॥ਗੁਰਿਕਹਿਆਸੁਚਿਤਿ
 ਹਰਿਹੀ॥ਅਨਸਿਉਤੇਰਿਛੋਰਿਹਾ॥ਐਸੇਲਾਲਨੁਪਾਇਓਗੋਸਖੀ॥੧॥ਗੁਰੁਉ॥
 ਪੰਕਜਮੇਹਿਸਰਿਹਾ॥ਪੁਗੁਨਹੀਚਲੈਹਰਿਹਾ॥ਗਹਭਿਓਮੁਝਨਹੀ॥ਅਨਨਉ
 ਪਵਕਰਿਹਾ॥ਤਉਨਿਕਸੇਸਗਨਿਪੈਗੋਸਖੀ॥੧॥ਬਿਗਬਿਗਚਿਤਕਿਰਹਾ॥ਬਨੁ
 ਗਿਹਸਮਸਰਿਹਾ॥ਅੰਤਰਿਏਕਪਿਰਹਾ॥ਬਾਹਰਿਏਨੇਕਪਰਿਹਾ॥ਗਜਨਜੋਗਕਰਿ
 ਹੀ॥ਕਰੁਨਕਲੇਗਅਲੇਗੀਗੋਸਖੀ॥੧॥੧॥੧੫੭॥ਆਸਵਰੀਮਹਲਾ ੫
 ਮਨਸਾਏਕਮਨਿਹੀ॥ਗੁਰਸਿਉਨੇਤਧਿਆਨਹੀ॥ਵਿਛੋਰਸੰਤਤਗਿਅਨਹੀ॥ਸੇਵਾ
 ਗੁਰਚਰਨਹੀ॥ਤਉਗੁਰਕ੍ਰਪਾਨਮੇਰੇਮਨਾ॥੧॥ਗੁਰੁਉ॥ਟੂਟੈਅਨਭਰਨਹੀ॥ਭਵਿ
 ਮਿਲੀਐ

ਭਿਸ਼ਥਾਨਿਹਾ। ਲਹਿਰਿ ਜਮਭਇਆ। ਪਇਓ ਪਿਭਥਾਨਿਹਾ। ਤਉ ਚੁਕਾ
 ਸਗਲਾ ਕਾਨਿਹਾ॥੧॥ ਲਹਿਰਿ ਜਮਥਾਨਿਹਾ। ਭਿਪਾਵ ਕਪਰਿਪਰਾਨਿਹਾ॥ ਜਿ
 ਘਾਗਿਤਿ ਸੈਥਾਨਿਹਾ। ਹਰਿ ਸਿਰਸਹਿਮਾਨਿਹਾ। ਲਾਥੀ ਤਿਸੁ ਭੁਖਾਨਿਹਾ। ਨਨਕਾ
 ਹਰਿ ਜਮਇਓ ਮੇਰਾ॥੨॥੧੫੮॥ ਅਸਾਵਰੀ ਮਹਲਾ ੫ ਹਰਿਹਰਿ ਹਰਿਗੁ
 ਨੀਹਾ। ਜਪੀਐ ਸਹਜਧਨੀਹਾ। ਸਾਧੂ ਸਨਭਨੀਹਾ। ਛੁਟਨਾ ਬਿਧਿ ਸੁਨੀਹਾ। ਪਾ
 ਈਐ ਵਡਪੁਨੀ ਮੇਰੇ ਮਨ॥੧॥੧੫੯॥ ਖੋਜਹਿ ਜਨਮੁ ਨੀਹਾ। ਸੁਥਕਾ ਪ੍ਰਧਨੀ
 ਹਾ। ਦੁਲਾਭ ਕਲਿ ਦਨੀਹਾ। ਦੁਖਾ ਬਿਨਾਸਨੀਹਾ। ਪ੍ਰਭੂ ਪੂਰਨਾ ਸਨੀ ਮੇਰੇ ਮਨ॥
 ॥੧॥ ਮਨ ਸੇਵੇਈਐ ਹਾ। ਅਲਖ ਅਭੇਈਐ ਹਾ। ਤਾ ਸਿਉ ਪ੍ਰੀਤਿ ਕਰੀਐ। ਭਿ
 ਨ ਸਿਨਾਇ ਮਹਿ ਹਾ। ਗੁਰੇ ਜਾਨਿਆ ਹਾ। ਨਨਕ ਮਨੁ ਮਾਨਿਆ ਮੇਰੇ ਮਨ॥੨॥
 ੩॥੧੫੮॥ ਅਸਾਵਰੀ ਮਹਲਾ ੫ ਏਕਾਓਟ ਗੁਹਾ। ਗੁਰਕਾ ਸਥਾ ਦੁਕਹੁ ਹਾ।
 ਆਗਿਆ ਸਤਿ ਸਹੁ ਹਾ। ਮਨਹਿ ਨਿਧਨੁ ਲਹੁ ਹਾ। ਸੁਖਹਿ ਸਮਾਈਐ ਮੇਰੇ ਮਨ॥
 ॥੧॥੧੫੯॥ ਜੀਵਤ ਜੇ ਮਰੈ ਹਾ। ਦੁਤਰੇ ਸੇਤਰੇ ਹਾ। ਸਭ ਕੀਰਨੁ ਹੋਇ ਹਾ। ਨਿਰਭਉ
 ਕਉ ਸੇਇ ਹਾ। ਮੈਟੈ ਐਦੇ ਸਿਆ ਹਾ। ਸਿਤਉ ਪਦੇ ਸਿਆ ਮੇਰੇ ਮਨ॥੧॥ ਜਿਸੁ ਜਾ
 ਨਾ ਮੁਖੁ ਹਾ। ਤਿਸੁ ਨਿਕਟਿ ਨ ਕਦੇ ਦੁਖੁ ਹਾ। ਜੇਹਰਿ ਹਰਿ ਜਸੁ ਸੁਨੇ ਹਾ। ਸਭ ਕੀਰਤਿ ਸੁ
 ਨੇ ਹਾ। ਸਭ ਲੁਭੇ ਆਇਆ ਹਾ। ਨਨਕ ਪ੍ਰਭਾਇ ਆ ਮੇਰੇ ਮਨ॥੨॥੪॥੧੬੦॥
 ਅਸਾਵਰੀ ਮਹਲਾ ੫ ਮਿਲਿਹਰਿ ਜਸੁ ਗਈਐ ਹਾ। ਪਾਗਮ ਪਦੁ ਪਈਐ ਹਾ।
 ਉ ਆਹ ਜੋ ਬਿਧੇ ਹਾ। ਤਾ ਕਉ ਸਗਲਾ ਸਿਧੇ ਹਾ। ਅਨਦਿਨ ਜਾਗਿਆ ਹਾ। ਨਨਕ
 ਵਡਭਾਗਿਆ ਮੇਰੇ ਮਨ॥੧॥੧੬੦॥ ਸਤ ਪਗਧੇਈਐ ਹਾ। ਦੁਰਮਤਿ ਭੇਈਐ
 ਹਾ। ਦਾਸ ਹੋਨੁ ਹੋਇ ਹਾ। ਬਿਐ ਪੈਦੁ ਖਨੇ ਹੋਇ ਹਾ। ਭਗਤਾ ਸਹਾਨਿ ਪਰੁ ਹਾ। ਜਨਮਿ
 ਨ ਕਦੇ ਮੁਗੁ ਹਾ। ਅਸਥਿਰੇ ਸਭੇ ਹਾ। ਹਰਿਹਰਿ ਜਿਨਿ ਜਪਿ ਲਏ ਮੇਰੇ ਮਨ॥੧॥ ਸ
 ਜਨਮੀਤੁ ਤੁਹਾ। ਨਮੁ ਵਿਛਾਇ ਮੁਹਾ। ਬਿਸੁ ਬਿਨੁ ਨਾਹਿਕੇ ਹੋਇ ਹਾ। ਮਨਹਿ ਅਗਧਿ
 ਹੋਇ ਹਾ। ਨਿਮਖਨ ਵੀਸਰੇ ਹਾ। ਤਿਸੁ ਬਿਨੁ ਕਿਉ ਸਰੇ ਹਾ। ਗੁਰਕਾ ਉਕਥਨੁ ਜਾਉ ਹਾ।
 ॥ ਨਨਕ ਜਪੈ ਨਾਉ ਮੇਰੇ ਮਨ॥੨॥੫॥੧੬੧॥ ਅਸਾਵਰੀ ਮਹਲਾ ੫ ਕਰਨਕ
 ਰਨ ਤੁਹਾ। ਅਦੁਰਨ ਸੁਣੈ ਮੁਹਾ। ਕਹਹਿ ਸੇ ਹੋਈਐ ਹਾ। ਸਹਜਿ ਸੁਖਿ ਸੇਈਐ ਹਾ।
 ਧੀਰਜ ਮਾਨਿਭੇ ਹਾ। ਪ੍ਰਭ ਕੈ ਰਹਿਏ ਮੇਰੇ ਮਨ॥੧॥੧੬੨॥ ਸਾਧੂ ਸੰਗੇ ਹੋ ਪੂਰ
 ਨ ਸੰਜੋ ਮੇਰੇ ਹਾ। ਜਥੇ ਤੋ ਛੁਟੇ ਆਪ ਹਾ। ਛਾਥੇ ਤੋ ਮੈਟੇ ਤਪ ਹਾ। ਕਿਰਪਾ ਧਾਰੀਆਂ ਪ
 ਤਿਰਖੁ ਬਨਵਰੀ ਆ ਮੇਰੇ ਮਨ॥੧॥ ਇਹੁ ਸੁਖੁ ਜਾਨੀਐ ਹਾ। ਹਰਿ ਕਰੇ ਸੁਮਨੀਐ ਹਾ।

ਮੰਦਾਹਿਕੇ ਹੋਇ ਹਾ। ਸਿਤਕੀਰਨੁ ਹੋਇ ਹਾ। ਅਪੇਜਿ ਸੁਰਖੇ ਹਾ। ਹਰਿ ਅੰਮ੍ਰਿਤੁ ਸੇ
 ਚਕੈ ਮੇਰੇ ਮਨ॥੧॥ ਜਿਸ ਕਾਨਹਿਕੇ ਹੋਇ ਹਾ। ਤਿਸੁ ਕਾ ਪ੍ਰਭੁ ਸੇਇ ਹਾ। ਅੰਤਰਿ ਗ
 ਬਿਭੁਣੇ ਹਾ। ਸਭ ਕਿਛੁ ਤਿਸੁ ਸੁਣੈ ਹਾ। ਪਤਿਤ ਉਧਿਹਿ ਲਹੁ ਹਾ। ਨਨਕ ਅਰ
 ਦਾ ਸੇਇ ਹਾ ਮੇਰੇ ਮਨ॥੨॥੬॥੧੬੨॥ ਅਸਾਵਰੀ ਮਹਲਾ ੫ ਚਿਉ ਪਰੇ
 ਸੀਆ ਹਾ। ਸੁਨਤ ਸੰਦੇ ਸਿਆ ਹਾ। ॥੧॥੧੬੩॥ ਜਸਿ ਉਹਰੇ ਹੋਈ। ਸਭ ਕ
 ਉਤ ਜਿਗੈ ਹਾ। ਸੁਪਨਾ ਜਿਉ ਭਏ ਹਾ। ਹਰਿ ਨਾਮੁ ਜਿਨਿ ਲਏ ਹਾ। ॥੧॥ ਹਰਿ
 ਤਜਿ ਅਨਲਗੇ ਹਾ। ਜਨਮਹਿ ਮਹਿ ਭਗੇ ਹਾ। ਹਰਿਹਰਿ ਜਿਨਿ ਲਹੇ ਹਾ। ਜੀਵ
 ਤ ਸੇਹੇ ਹਾ। ਜਿਸਹਿ ਕਿਰਪਾ ਲਹੇ ਹੋਇ ਹਾ। ਨਨਕ ਭਗਤੁ ਸੇਇ ਹਾ। ॥੨॥ ੧॥
 ॥੬੩॥ ਜੇਟਰੁ॥੧॥ ਸੋਪੁ ਰਖੁ॥੧॥ ਮਃ੧॥੩੮॥ ਮਃ੩॥੧੩॥ ਮਃ੪
 ॥੫॥ ਮਃ੫॥੧੬੩॥ ਤਿਨ ਕਾ ਜੁ ਮਲਾ॥੨੩੨॥

ਗੁਰੂ ਅਸਾਵਰੀ ਮਹਲਾ ੮ ਚਿਤਿਗੁਰੂ ਸਾਦਿ
 ਬਿਥਕਾਉ ਕਉ ਨ ਸਿਉ ਮਨ ਕੀ। ਲੋਭਿਗੁ ਸਿਉ ਦਸਹੁ ਦਿਸਧਾਵਤ ਆ
 ਸਲਾਗਿਓ ਨ ਕੀ॥੧॥੧੬੪॥ ਸੁਖ ਕੈ ਹੋਤਿ ਬਹੁਤੁ ਦੁਖਾ ਵਤ ਸੇਵਕ
 ਤ ਜਨ ਜਨ ਕੀ। ਦੁਆਹ ਹਿਦੁ ਆਰੁ ਸੁਆਨ ਜਿਉ ਡੋਲਤ ਨਹਿ ਸੁਪਾ ਮਭਜ
 ਨ ਕੀ॥੧॥ ਮਨ ਸਜਨ ਮਾ ਅਕਰ ਬਖੈ ਵਤਲਾ ਜਨ ਲੋਕੁ ਸਨ ਕੀ। ਨਨਕ ਹ
 ਰਿਜ ਸਕਿਉ ਨਹੀ ਗਾਵਤ ਕੁਮਤਿ ਬਿਨ ਸੈਤਨ ਕੀ॥੨॥੧॥੨੩੩॥

ਗੁਰੂ ਅਸਾਮਹਲਾ ੧ ਘਰੁ ਅਸਟਪੁਰੀਆ ਚਿਤਿਗੁਰੂ ਸਾਦਿ
 ਉਤਰ ਅਵਘਟਿ ਸਰਵ ਰਿਨਾਵੈ। ਬਕੈਨ ਬੋਲੈ ਹਰਿਗੁਣ ਗਵੈ। ਜਲੁ ਅਕ
 ਸੀ ਸੁਨਿ ਸਮਾਵੈ। ਰਸੁ ਸੁਤੁਣੈ ਲਿਮਾਹ ਸੁਪਾਵੈ॥੧॥ ਐਸਾ ਗਿਆਨੁ ਸੁਨਹੁ
 ਅਭ ਮੇਗ। ਭਰਿਪੁ ਰਿਧਾ ਰਿਹਾ ਅਸਭ ਠਉਰੇ॥੧॥੧੬੫॥ ਸਤੁ ਬਰਤਨੇ ਮਨ
 ਕਾ ਸਤਾਵੈ। ਸਤਿਗੁਰ ਸਥਾਦਿ ਕਰੇ ਧੁਜਲਾਵੈ। ਗਗਨਿ ਨਿਵਾਸਿ ਸਮਾਪਿਲ

ਗਵੈ॥ ਪਰਸਪਰਸਿਪਰਮਪਦਪਵੈ॥੨॥ ਸਚਮਨਕਹਤਿ ਤਤੁ ਬਿਲਾ
ਸਚਮਸਰਵਰਿਮੇਲਨਪਵੈ॥ ਜਸਿਉਹਿ ਤਤੈ ਸੋਹੈ॥ ਅਪੇਕਰਤਕਰਸੁ
ਹਵੈ॥੧॥ ਗੁਰਹਿ ਦੇਸੀ ਤਲਾ ਅਗਨਿ ਬੁਝਾਵੈ॥ ਸੇਵ ਸੁਗਤਿ ਬਿਕ੍ਰਤ ਚੜ੍ਹਵੈ॥
ਦਰਸਨੁ ਅਪਿਸਰਜਯਾਇ॥ ਨਿਗਮਲਾ ਬਣੀ ਨਦੁ ਵਜਵੈ॥੨॥
ਅੰਤਰਿ ਗਿਆਨੁ ਮਹਾ ਸੁਸਾਰਾ॥ ਤੀਰਥ ਮਜਨੁ ਗੁਰਦੀਰਾ॥ ਅੰਤਰਿ ਪੁਨਥ
ਨੁ ਮਹਾਰਾ॥ ਜੋ ਤੀਜਤਿ ਮਿਲਾਵਣਹਾਰਾ॥੪॥ ਗਸਿਰਸਿਆਮਤਿ ਏਕੈ ਭਾਇ॥
ਤਖੀ ਤਨਿ ਵਾਸੀ ਪੰਚਸਾਇ॥ ਕਰਕਮਾਈ ਖਸਮਹਜਾਇ॥ ਅਵਿਗਤ ਨਥਾ
ਨਾਖਿਆਜਾਇ॥੬॥ ਲਿਮਹਿ ਉਪਜੈ ਜਲਾਤੋ ਦੁਗਿ॥ ਜਲਾਮਹਿ ਜੋ ਤਿਗਹਿ
ਭਰਪੁਗਿ॥ ਕਿਸਨੁ ਕੋ ਕਿਸੁ ਆਖਾ ਦੁਗਿ॥ ਨਿਪਿਗੁਣ ਗਵਾ ਦੇਖਿ ਦੁਗਿ॥੭॥
ਅੰਤਰਿ ਬਾਹਰਿ ਅਵਨ ਕੇਇ॥ ਜੋ ਤਿਸੁ ਭਵੈ ਸੋਫੁ ਨਿਹੇਇ॥ ਸੁਣਿ ਭਰਬਰ
ਨਾਨਕੁ ਕਹੈ ਚੀਰਗੁ॥ ਨਿਗਮਨਾ ਮੁਮੇਰਾ ਆਧਰੁ॥੮॥੧॥ ਅਸਮੁਲਾ
ਸਤਿ ਜਪਸਭਤਪਸਭਚਤੁਰਾਈ॥ ਉਛਤਿ ਰਹੈ ਮੇਰਹਿ ਨਪਈ॥ ਬਿਨੁ ਬੁਝੈ ਕੋਥ
ਇਨਪਈ॥ ਨਾਮ ਬਿਉਨੇ ਮਥੇ ਛਾਈ॥੧॥ ਸਾਚਪਈ ਜਗੁ ਆਇ ਬਿਨਾ ਸਾਭੁ
ਟਸਿ ਪਾਨੀ ਗੁਰਮੁਖਿ ਦਾਸਾ॥੧॥ ਰਹਉ॥ ਜਗੁ ਮੇਰਿ ਬਾਧਾ ਬਹੁਤੀ ਆਸਾ॥ ਗੁਰ
ਮਤੀ ਇਕਭਏ ਉਦਾਸਾ॥ ਅੰਤਰਿ ਮੁਕਮਲ ਪਰਗਾਸਾ॥ ਤਿਨ ਕਉ ਨਹੀ ਜਮ
ਕੀਤਾਸਾ॥੨॥ ਜਗੁ ਤਿਅਜਿਤੁ ਕਾਮਣਿ ਤਿਕਾਗੀ॥ ਪੁਤ੍ਰਕਲਾਤਲਾ ਗਿਨਾ ਮੁਖਿ
ਸਾਗੀ॥ ਬਿਰਥਾ ਜਨਮੁ ਗਵਾਇ ਆਬਾਜੀਹੀ॥ ਸਤਿਗੁਰੁ ਸੇਵੈ ਕਰਣੀ ਸਾਗੀ॥੩॥
ਬਾਹਰਿ ਉਮੈ ਕਹੈ ਰਹਾਈ॥ ਅੰਦਰੁ ਮੁਕਤੁ ਲੇਪੁ ਕਰੈ ਨਲਾਈ॥ ਮਇਅਮੋਹੁ
ਗੁਰਸਥਾਇ ਜਲਾਈ॥ ਨਿਗਮਨਾ ਮੁਸਰਹਿ ਜੈਏ ਪਿਆਈ॥੪॥ ਧਵਤੁਰਖੈ ਰ
ਕਿਹਾਈ॥ ਸਿਖਸੰਗਤ ਕਰੀ ਮਿਲਾਈ॥ ਗੁਰਬਿਨੁ ਭੁਲਾਵੈ ਜਾਈ॥ ਨਦਰਿ
ਕਰੇ ਸੰਜਗਿ ਮਿਲਾਈ॥੫॥ ਹੁਕੈ ਰਹਿ ਨਕਹਿ ਆਜਾਈ॥ ਅਕਥਕਥ ਉਨਕੀ ਮ
ਤਿਪਈ॥ ਸਭਤੁ ਖਤੋਰੇ ਸੁਖਜਾਈ॥ ਸਭਿ ਦੁਖਮੇਟੇ ਸਾਚੈ ਨਈ॥੬॥ ਕਰਿ ਬਿਨੁ
ਵਜਪਗ ਬਿਨੁ ਤਾਲਾ॥ ਜੋ ਸਥਾ ਦੁਬੁਝੈ ਤਾਸਾ ਚੁਨਿਹਾਲਾ॥ ਅੰਤਰਿ ਸਚੁ ਸਭੈ
ਸੁਖਨਲਾ॥ ਨਦਰਿ ਕਰੇ ਰਖੈ ਰਖਵਾਲਾ॥੭॥ ਤਿਭਵਣਿ ਸੁਣੈ ਆਪੁ ਗਵਾਈ॥
ਬਣੀ ਬੁਝੈ ਸਾਚਿ ਸਮਵੈ॥ ਸਥਾਦੀ ਚਰੇ ਏਕਲਿ ਵਤਾਰਾ॥ ਨਾਨਕ ਬੀਨੁ ਸਵਾ
ਰਣਹਾਰਾ॥੮॥੧॥ ਅਸਮੁਲਾ ੧ ਲੇਖ ਅਸੰਖਲਿ ਖਿਲਿ ਖਿਮਨੁ॥ ਮਨਿ
ਮਨਿ ਐਸੁ ਸੁਗਤਿ ਵਖਨੁ॥ ਕਥਨੀ ਬਦਨੀ ਪੜਿ ਪੜਿ ਭਾਗੁ॥ ਲੇਖ ਅਸੰਖ

ਲੇਖ ਅਪਾਰੁ॥੧॥ ਐਸਾ ਸਾਚੁ ਤੂੰ ਏਕੋ ਜਾਣੁ॥ ਜੰਮਣ ਮਰਣਾ ਕੁ ਮੁਪਛਣੁ॥੧॥
ਸਚੁ ਚਾ॥ ਮਇਅਮੋਹਿ ਜਗੁ ਬਾਧਾ ਜਮਕਾਲਿ॥ ਬਾਧਾ ਛੁਟੈ ਨਾਮੁ ਸਮਾਲਿ॥ ਗੁਰ
ਸਥਾਦਾ ਅਵਨੁ ਭਾਇ॥ ਹਲਾਤਿ ਪਲਾਤਿ ਨਿਬੀਤੋ ਨਲਾ॥੨॥ ਸਥਾਦਿ
ਮੇਰੇ ਤੇ ਏਕਲਿ ਵਲਾਈ॥ ਅਚਰੁ ਚਰੈ ਤਭ ਮੁਕਦਾਈ॥ ਜੀਵਨ ਮੁਕਤਿ ਮਨਿ
ਮੁਦਸਾਈ॥ ਗੁਰਮੁਖਿ ਹੋਇ ਤਸਚਿ ਸਮਾਈ॥੩॥ ਜਿਨ ਪਰਸਾਜੀ ਗਗਨੁ ਆਕਾਸੁ॥ ਜਿ
ਨ ਸਭਿ ਥਾਪੀ ਥਾਪਿ ਥਾਪਿ॥ ਸਥਾਨਿ ਤਰਿ ਆਪੇ ਆਪਿ॥ ਕਿਸੈ ਨ ਪੁਛੈ ਕਥੈ
ਆਪਿ॥੪॥ ਤੂੰ ਪਰਸਗੁ ਮਾਣਕੀ ਗਾ॥ ਤੁਨਿ ਗਮਲੁ ਸਚੁ ਗੁਣੀ ਗਾ॥ ਸੁਖਮਾ
ਨਿਕੋਰੇ ਗੁਰਪੀਗਾ॥ ਏਕੋ ਸਾਹਿਬੁ ਏਕੁ ਵਜੀਰੁ॥੫॥ ਜਗੁ ਬੰਦੀ ਮੁਕਤੋਰ ਉਸਾਗੀ॥ ਜਾ
ਗਿਗਿਆਨੀ ਦਿਲਾ ਆਚਾਰੀ॥ ਜਗਿ ਪੰਡਿਤ ਦਿਲਾ ਦੀਚਾਰੀ॥ ਬਿਨੁ ਸਤਿਗੁਰੁ
ਭੇਟ ਸਭ ਭਿਰੈ ਅਹੰਕਾਰੀ॥੬॥ ਜਗੁ ਦੁਖੀ ਆਸੁਖੀ ਆਜਨੁ ਕਈ॥ ਜਗੁ ਰੋਗੀ ਭੋਮੀ
ਹੁਣੇ ਗਈ॥ ਜਗੁ ਉਪਜੈ ਬਿਨ ਸੈ ਪਤਿ ਖੋਇ॥ ਗੁਰਮੁਖਿ ਹੋਵੈ ਬੁਝੈ ਸੋਇ॥੭॥ ਮ
ਹਾਧੇ ਮੇਲਿ ਭਾਗੁ ਅਭਾਗੁ॥ ਅਟਲਾ ਅਢਲੁ ਗੁਰਮਤੀ ਧਾਗੁ॥ ਭਇ ਮਿਲਾਭ ਵੈਭੋ
ਕੁਗੁ॥ ਨਾਨਕ ਨੀਚੁ ਕਹੈ ਦੀਚਾਰੁ॥੮॥੩॥ ਅਸਮੁਲਾ ੧ ਏਕੁ ਮੇਰੈ ਪੰਚੀ ਮਹਿ
ਰਵਿ॥ ਸਮਝਿ ਸੁਝਿ ਸਹਜ ਘਰਿ ਹੋਵਹਿ॥ ਬਿਨੁ ਬੁਝੈ ਸਗਲੀ ਪਤਿ ਖੋਵਹਿ॥
ਕਉਣੁ ਮੇਰੈ ਕਉਣੁ ਰੋਵੈ ਓਹੀ॥ ਕਰਣ ਕਰਣ ਸਭ ਸੈ ਸਿਰਿ ਤੋਹੀ॥੧॥ ਰਹਉ॥
ਮੁਏ ਕਉਣੈ ਵੈਦੁ ਖੁਕੋਇ॥ ਸੇਰੈ ਵੈਜਿ ਸੁਬੈ ਨਹੋਇ॥ ਜਿਸੁ ਬੀਤਿ ਜਾਣੈ ਪਭ ਸੋਇ॥
ਅਪੇਕਰਤ ਕਰੇ ਸੁਹੋਇ॥੨॥ ਜੀਵਤ ਮਰਣ ਤਰੇ ਤਰਣਾ॥ ਜੋ ਜਗਦੀਸ ਪਰਮ
ਗਤਿ ਸਰਣਾ॥ ਹਉ ਬਾਲਿਹਾਰੀ ਸਤਿਗੁਰ ਚਰਣਾ॥ ਗੁਰੁ ਬੋਧਿ ਬੁਸਥਾਦਿ ਭੈ ਤਰਣਾ
੩॥ ਨਿਗਭਉ ਆਪਿ ਨਿਰੰਤਰਿ ਜੋਤਿ॥ ਬਿਨੁ ਨ ਵੈ ਸੁਤ ਕੁਜ ਗਿਛੈ ਤਿ॥ ਦੁਗਮਤਿ ਬਿ
ਨ ਸੈਕਿ ਆਕਹਿ ਰੇਤਿ॥ ਜਨਮਿ ਮੁਏ ਬਿਨੁ ਭਗਤਿ ਰੇਤਿ॥੪॥ ਮੁਏ ਕਉਣੁ ਸਚੁ ਰੋਵਹਿ
ਮੀਤਾ॥ ਤੈ ਗੁਣੋ ਰਹਿ ਨੀਤ ਨੀਤਾ॥ ਦੁਖ ਸੁਖ ਪਰਹਿ ਸਹਜ ਸੁਚੀਤਾ॥ ਤਨੁ ਮਨੁ ਸਉ
ਪਉ ਕ੍ਰਿਸਨ ਪਰੀਤਾ॥੫॥ ਭੀਤਰੇ ਏਕ ਅਨੇਕ ਅਸੰਖਾ॥ ਕਰਮ ਪਰਮ ਬਹੁ ਸੰਖਾ ਅਸੰਖ
ਬਿਨੁ ਭੈ ਭਗਤੀ ਜਨਮੁ ਬਿਰਥਾ॥ ਹਰਿ ਗੁਣ ਗਾਵਹਿ ਮਿਲਿ ਪਰਮ ਰੰਥਾ॥੬॥ ਆਪਿ
ਮੇਰ ਮੇਰੀ ਆਪਿ॥ ਆਪਿ ਉਪਾਏ ਥਾਪਿ ਥਾਪਿ॥ ਸਿਸਟਿ ਉਪਾਈ ਜੋਤੀ ਤੂੰ ਜਾਤਿ
ਸਥਾਦੀ ਚਾਰਿ ਮਿਲਾਣੁ ਨਹੀ ਭਾਤਿ॥੭॥ ਸੁਤ ਕੁ ਅਗਨਿ ਭਖੈ ਜਗੁ ਖਾਇ॥ ਸੁ
ਤੁ ਜਲਿ ਬਲਿ ਸਭ ਪੀਥਾਇ॥ ਨਾਨਕ ਸੁਤ ਕੁ ਜਨਮ ਮਰੀਜੈ॥ ਗੁਰਪਰਸਾਦੀ ਹ
ਰਿ ਸੁਪੀਜੈ॥੮॥੪॥ ਅਸਮੁਲਾ ੧ ਆਪੁ ਦੀਚਾਰੈ ਸੁਪਰਬੈ ਹੀ ਗਾਇਕ ਦਿ

ਚਉ ਮੇਰੇ ਜਾਇ ਸਥਾਦਿ ਮਲਿ ਚਉਵਹਿ॥

ਸਤਿਤਰੇਗੁਰਪੁਰਾਗੁਰਮਨੇਮਨਤੇਮਨਪੀਰਾ॥੧॥ ਐਸਾਸਾਹੁਸਰਫੀਕੈਗੋਸਾ
 ਚੀਨਚਇਕਾਵਤਰੇ॥੧॥੧੮੭੭॥ ਪੁੰਨੀਨਮੁਨਿਰੰਜਨਸਾਗੁ॥ ਨਿਗਮਲੁਸਾ
 ਚਿਤਤਪੈਕਾਗੁ॥ ਸਿਭਤਿਸਹਜਿਘਰਿਗੁਰਕਰਤਰੁ॥੨॥ ਆਸਾਮਨਸਾਸਥਾ
 ਜਲਾਏ॥ ਰਾਮਨਗਇਕੁਕੈਰੇਕਾਏ॥ ਗੁਰਤੇਵਟਮਹਲੁਪੁਰਪਏ॥੩॥ ਕੰਚਨੁ
 ਕਇਜੋਤਿਅਨੁਪਾ॥ ਤਿਭਵਦੁਦਵਸਗਲਸੁਰਪਾ॥ ਮੈਧਨੁਪਲੈਸਾਤੁਅਖੁ
 ਟਾ॥੪॥ ਪੰਚਤੀਨਵਚਰਿਸਮਾਵੈ॥ ਧਰਨਿਗਗਨਿਕਲਧਰਿਗਵੈ॥ ਬਾਹਿ
 ਜਤਉਓਲਟਿਪਰਵੈ॥੫॥ ਮੁਰਖੁਹੋਇਨਅਖੀਸੁਹੈ॥ ਜਿਹਵਰਸੁਨਪੀਰ
 ਹਿਆਬੂਣੈ॥ ਬਿਖੁਕਾਮਤਾਜਗਸਿਉਲੁਣੈ॥੬॥ ਉਤਮੁਸੰਗਤਿਉਤਮੁਹੋਵੈ॥
 ਟਕਓਧਵੈਅਵਗਲਪੋਵੈ॥ ਬਿਨੁਗੁਰਮੇਵੈਸਹਜੁਨਹੋਵੈ॥੭॥ ਪੀਰਨਾਮੁਜ
 ਵਹੁਲਾਣਾ॥ ਮਨਮੇਤੀਹੋਤਿਸਕਾਮਾਣਾ॥ ਨਨਕਪਰਖੈਨਦਰਿਨਹਲਾ॥੮॥
 ॥੫॥ ਆਸਾਮਹਲਾ ੧ ਗੁਰਮੁਖਿਗਿਆਨੁਪਿਆਨੁਮਨਮਾਨਾ॥ ਗੁਰਮੁਖਿਮ
 ਲੀਮਹਲੁਪਛਨਾ॥ ਗੁਰਮੁਖਿਸੁਗਤਿਸਥਾਦਿਨੀਸਨਾ॥੧॥ ਐਸੇਪ੍ਰੇਮਭਗਤਿਵੈ
 ਚਾਗੀ॥ ਗੁਰਮੁਖਿਸਾਚਨਾਮੁਮੁਗੀ॥੧॥੧੮੭੮॥ ਅਹਿਨਿਸਿਨਿਗਮਲੁਥਾਨਿਸੁ
 ਥਾਨਾ॥ ਤੀਨਿਭਵਨਨਿਹੋਕੇਵਲਗਿਆਨਾ॥ ਸਾਚੇਗੁਰਤੇਉਕੁਮੁਪਛਨਾ॥੨॥ ਸ
 ਦਹਰਖੁਨਹੀਤਿਸੇਜਾ॥ ਅੰਮ੍ਰਿਤਗਿਆਨੁਮਹਾਰਸੁਭਗਾ॥ ਪੰਚਸਖਾਈਸੁਖੀ
 ਸਭਲਗਾ॥੩॥ ਸਗਲੀਜੋਤਿਤਰਸਭਕਈ॥ ਆਪੇਜੋਤਿਵਿਛੋਰੈਸੇਈ॥ ਅ
 ਪੋਕਰਤਾਕਰਸੁਭਈ॥੪॥ ਛਹਿਉਸੈਹੋਕਮਿਸਮਾਵੈ॥ ਹੁਕਮੇਵਰਤੇਜੋਤਿ
 ਸੁਭਵੈ॥ ਗੁਰਬਿਨੁਪੁਰਕੈਇਨਪਾਵੈ॥੫॥ ਬਾਲਕਧਿਗਧਿਨਸੁਗਤਿਪਰਨਿ
 ॥ ਭਰਿਜੋਥਨਿਬੁਝੈਅਭਿਮਾਨਿ॥ ਬਿਨੁਨਾਵੈਕਿਆਲਹਸਿਨਿਦਾਨਿ॥੬॥ ਜਿ
 ਸਕਾਅਨਪੁਨਸਹਜਿਨਜਨਾ॥ ਭਗਮਿਭੁਲਾਨਾਫਿਰਿਪਛਤਾਨਾ॥ ਗਲਿਭਹਿਥ
 ਓਰਾਬਓਰਾਨਾ॥੭॥ ਬੁਝਤਜਗਦੇਖਿਆਤਉਭਰਿਭਾਗੇ॥ ਸਤਿਗੁਰਖੇਸੇਵ
 ਭਭਾਗੇ॥ ਨਨਕਗੁਰਕੀਚਰਣੀਲਾਗੇ॥੮॥੬॥ ਆਸਾਮਹਲਾ ੧ ਗਵਹਿਗੀ
 ਤਚੀਤਿਅਨੀਤਾ॥ ਗੁਰਸੁਣਾਇਕਾਵਹਿਥੀਤਾ॥ ਬਿਨੁਨਾਵੈਮਨਿਜੁਠਾਨੀਤਾ॥੧॥
 ਕਾਚਲਹਮਨਿਹਹੁਪਯਗੇ॥ ਗੁਰਮੁਖਿਗਮਨਮਤਿਪਤਸੇਖਜਤਪਵਹੁਸਹਜਿ
 ਰੇ॥੧॥੧੮੭੯॥ ਕਾਮਕੰਧਮਨਿਮੇਹੁਸਗੀਲਾਬੁਲੇਕੁਅੰਕਰਸੁਪੀਰਾਗਮ
 ਨਮੁਬਿਨੁਕਿਉਮਨੁਪੀਰਾ॥੨॥ ਅੰਤਰਿਨਵਨੁਸਾਚੁਪਛਣੈ॥ ਅੰਤਰਕੀਰਤਿਗੁਰ
 ਮੁਖਿਜਾਣੈ॥ ਸਾਚਸਥਾਦਬਿਨੁਮਹਲੁਪਛਣੈ॥੩॥ ਨਿਰੰਕਾਰਮਹਿਅਕਤੁ

ਸਮਾਵੈ॥ ਅਕਲਕਲਾਸਚੁਸਾਚਿਟਿਕਵੈ॥ ਸੇਨੁਗਰਭਜੋਨਿਨਹੀਆਵੈ॥੪॥
 ਜਹਨਮੁਮਿਲੈਤਹਜਾਓ॥ ਗੁਰਪਰਸਾਦੀਕਰਮਕਮਓ॥ ਨਾਮੋਰਤਾਰਿਗੁਣਗਾ
 ਓ॥੫॥ ਗੁਰਸੇਵਤੇਆਪੁਪਛਤਾ॥ ਅੰਮ੍ਰਿਤਨਮੁਵਸਿਆਸੁਖਦਾਤਾ॥ ਅਨਰਿ
 ਨੁਥਣੀਨਾਮੋਰਤਾ॥੬॥ ਮੇਰਪ੍ਰਭੁਲਾਏਤਕੇਲਾਗੇ॥ ਹਉਮੈਮੇਰਸਥਦੇਜਾਗੇ॥
 ਐਥੇਥੈਸਦਾਸੁਖਅਗੇ॥੭॥ ਮਨੁਚੰਚਲੁਬਿਧਿਨਹੀਜਾਣੈ॥ ਮਨਮੁਖਿਮੈ
 ਲਾਸਥਦੁਨਪਛਣੈ॥ ਗੁਰਮੁਖਿਨਿਗਮਲੁਨਾਮੁਵਖਣੈ॥੮॥ ਹਰਿਜੀਉਆਗੈਕ
 ਰੀਅਰਾਸ਼ਿ॥ ਸਾਧੂਜਨਸੰਗਤਿਹੋਇਨਿਵਸਾ॥ ਕਿਲਵਿਖਤੁਖਕਾਟੇਹਰਿਨਾਮੁਪ
 ਰਗਾਸੁ॥੯॥ ਪੀਕਰਿਥੀਚਰਾਚਾਰੁਪਰਤਾ॥ ਸਤਿਗੁਰਬਚਨੀਏਕੋਜਤਾ॥ ਨਨਕ
 ਰਾਮਨਾਮੁਨੁਗਤਾ॥੧੦॥੭॥ ਆਸਾਮਹਲਾ ੧ ਮਨਮੈਗਲੁਸਕਤਦੇਵਨਾ॥
 ਬਨਖੰਡਿਸਾਇਅਮੋਹਿਹੋਰਨਾ॥ ਇਤਉਤਜਾਹਿਕਾਲਕੋਚਪਾ॥ ਗੁਰਮੁਖਿਲਹਹਿ
 ਘੁਰਾਪੇ॥੧॥ ਬਿਨੁਗੁਰਸਥਦੇਮਨੁਨਹੀਠਉਗਾ॥ ਸਿਮਰਹੁਰਾਮਨਾਮਅਤਿਨਿ
 ਰਮਲੁਅਵਗਤਿਅਗਹੁਹਉਮੈਕਓਰਾ॥੧॥੧੮੮੦॥ ਇਹਮਨੁਗੁਰੁਹਉਕਿ
 ਉਰਸੀ॥ ਬਿਨੁਸਮਣੈਜਮਕਾਦੁਖਸਹਸੀ॥ ਅਪਥਖੋਸਤਿਗੁਰਮੇਲੇ॥ ਕਾ
 ਲੁਕੰਦਕੁਮਰਸਚੁਪੈਲੈ॥੨॥ ਇਹਮਨੁਕਰਮਾਇਹਮਨੁਪਰਮਾ॥ ਇਹਮਨੁਪੰਚ
 ਤਤੋਜਨਮਾ॥ ਸਾਕਤੁਲੇਭੀਇਹਮਨੁਮੁੜਾ॥ ਗੁਰਮੁਖਿਨਾਮੁਜਪੈਮਨੁਰੁੜਾ॥੩॥
 ਗੁਰਮੁਖਿਮਨੁਅਸਥਾਨੇਸੇਈ॥ ਗੁਰਮੁਖਿਤਿਭਵਣਿਸੇਈਹੋਈ॥ ਇਹਮਨੁਜੋ
 ਗੀਭੋਗੀਤਪਤਪੈ॥ ਗੁਰਮੁਖਿਚੀਨੈਹਰਿਪ੍ਰਭੁਆਪੈ॥੪॥ ਮਨੁਬੈਰਾਗਉਮੈਤਿ
 ਅਗੀ॥ ਘਟਿਘਟਿਮਨਸਾਦੁਬਿਧਾਲਾਗੀ॥ ਰਾਮਰਸਾਇਨੁਗੁਰਮੁਖਿਚਾਖੈ॥
 ਦਰਿਘਰਿਮਹਲੀਹਰਿਪਤਿਗਥੈ॥੫॥ ਇਹਮਨੁਰਾਜਾਸੁਰਸੰਗੀ॥ ਇਹਮਨੁਨਿ
 ਰਭਉਗੁਰਮੁਖਿਨਾਮੁ॥ ਮਰੇਪੰਚਅਪੁਨੈਵਸਿਕੀਏ॥ ਹਉਮੈਗਾਮਇਕਤਥਾਇ
 ਥੀਏ॥੬॥ ਗੁਰਮੁਖਿਰਗਾਸੁਆਦਅਨਤਿਅਗੇ॥ ਗੁਰਮੁਖਿਇਹਮਨੁਭਗਤੀਜਾ
 ਗੇ॥ ਅਨਹਦਸੁਣਿਮਾਨਿਆਸਥਦਵੀਚਾਗੀ॥ ਆਤਮਚੀਨਿਭਏਨਿਰੰਕਾਰੀ॥੭॥
 ਇਹਮਨੁਨਿਗਮਲੁਦਰਿਘਰਿਸੇਈ॥ ਗੁਰਮੁਖਿਭਗਤਿਭਉਧੁਨਿਹੋਈ॥ ਅਹਿ
 ਨਿਸਿਹਰਿਜਸੁਗੁਰਪਰਸਾਦਿ॥ ਘਟਿਘਟਿਸੇਪ੍ਰਭੁਆਦਿਜੁਗਾਦਿ॥੮॥ ਰਾਮ
 ਰਸਾਇਣਿਇਹਮਨੁਮਤਾ॥ ਸਰਬਰਸਾਇਨੁਗੁਰਮੁਖਿਜਤਾ॥ ਭਗਤਿਹੋਤੁਗੁਰ
 ਚਰਣਨਿਵਸਾ॥ ਨਨਕਹਰਿਜਨਕੇਦਾਸਨਿਦਾਸ॥੯॥੮॥ ਆਸਾਮਹਲਾ ੧
 ਤੁਥਿਨਸੈਪੁਨਕਕੋਕਪੀਐ॥ ਬਿਨੁਗੁਰਮਨਾਮੁਕਤਲਹੀਐ॥ ਰਾਮਨਾਮੁਪ

ਭੀ

ਨਸੰਗਿਸਖਾਈ॥ ਅਹਿਨਿਸਿਨਿਮਲੁਹਗਿਵਲਾਈ॥੧॥ ਰਾਮਨਾਮਥਿਨੁਕਵ
 ਨੁਹਮਗਾ॥ ਸੁਖਦੁਖਸਮਕਰਿਨਾਮੁਨੈਛੰਡਉਪੇਖਖਸਿਮਿਲਾਵਲਹਾ॥੧॥
 ੧੦੬॥ ਕੰਕਿਕਾਮਨੀਹੇਤੁਗਵਗਾ॥ ਦੁਖਿਧਲਾਗੈਨਾਮੁਦਿਸਗਾ॥ ਜਿਸੁਤੁਬਖ
 ਸਹਿਨਾਮੁਜਪਾਇ॥ ਦੁਤਨਲਾਗਿਸਕੈਗਨਗਾਇ॥੨॥ ਹਰਿਗੁਰਦਾਤਾਮਗੁਪਲਾ
 ॥ ਜਿਉਭਵੈਤਿਉਰਖੁਦਇਆਲਾ॥ ਗੁਰਮੁਖਿਗਮੁਮੈਰਮਨਿਭਾਇਆ॥ ਗੋਗੀਸੈ
 ਦੁਖਕਾਰਿਹਾਇਆ॥੩॥ ਅਵਰੁਨਾਵਖਧੁਤੰਤਨਮੰਤਾ॥ ਹਰਿਹਰਿਸਿਮਰ
 ਦੁਕਿਲਵਿਖਹੰਤਾ॥ ਤੁਆਪਿਭੁਲਾਵਹਿਨਾਮੁਦਿਸਗਿ॥ ਤੁਆਪਰਖਧਿਕਿਰ
 ਪਧਾਗਿ॥੪॥ ਰੇਗੁਭਰਮੁਭੇਦਮਨਿਦੁਜਾ॥ ਗੁਰਬਿਨੁਭਗਿਮਜਪਹਿਜਪੁਦੁਜਾ
 ॥ ਆਦਿਪੁਰਖਗੁਰਦਰਸਨੁਦੇਖਹਿ॥ ਵਿਨੁਗੁਰਸਬਦੈਜਨਮੁਕਿਲਖਹਿ॥੫॥
 ਦੇਖਿਅਚਰਜੁਹੇਥਿਸਮਾਦਿ॥ ਘਟਿਘਟਿਸੁਗਨਰਸਹੰਜਿਸਮਾਧਿ॥ ਭਗਿ
 ਪੁਰਿਧਾਰਿਹੋਮਨਮਾਧੀ॥ ਤੁਮਸਮਸਰਿਅਵਰੁਕਨਾਧੀ॥੬॥ ਜਾਕੀਭਗਤਿਹੋ
 ਮੁਖਿਨਾਮੁ॥ ਸੰਤਭਗਤਿਕੀਸੰਗਤਿਗਮੁ॥ ਬੰਧਨਤੋਰਸਹੰਜਿਧਿਆਨਾ॥ ਛੁਟੈਗੁਰ
 ਮੁਖਿਹਰਿਗੁਰਗਿਆਨੁ॥੭॥ ਨਜਮਦੁਤਦੁਖਤਿਸੁਲਾਗੈ॥ ਜੋਜਨਰਾਮਨਾਮਇ
 ਵਜਗੈ॥ ਭਗਤਵਛਲੁਭਗਤਹਰਿਸੰਗਿ॥ ਨਨਕਮੁਕਤਿਭੇਤਹਰਿਗੰਗਿ॥੮॥
 ॥੧॥ ਆਸਮਹਲਾ ੧ ਗੁਰਸੇਵੇਸੇਠਕੁਰਜਾਨੈ॥ ਦੁਖਮਿਟੈਸਚੁਸਥਾਦਿਪ
 ਛੈਨੈ॥੧॥ ਰਾਮੁਜਪਹਮੇਰੀਸਖੀਸਖੈਨੀ॥ ਸਤਿਗੁਰਸੇਵਿਦੇਖਹੁਪੁਭਨੈਨੀ॥੧॥
 ੧੦੭॥ ਬੰਧਨਮਾਤਪਤਸੰਸਾਰਿ॥ ਬੰਧਨਸੁਤਕੰਨਿਆਅਰੁਨਾਗਿ॥੨॥ ਬੰਧਨਕ
 ਰਮਾਧਰਮਹਉਕੀਆ॥ ਬੰਧਨਪੁਤਕਲਤਮਨਿਧੀਆ॥੩॥ ਬੰਧਨਕਿਰਖੀਕਰ
 ਹਿਕਿਰਸਨਾ॥ ਹਉਮੈਭੰਨੁਸੈਰਾਜਾਮੰਗੈਰਨਾ॥੪॥ ਬੰਧਨਸਉਦਾਅਣਵੀਚਾ
 ਗੀ॥ ਤਿਪਤਿਨਹੀਮਾਇਆਮੋਹਪਸਾਰੀ॥੫॥ ਬੰਧਨਸਾਹਸੰਚਧਿਯੁਜਾਇ॥ ਬਿ
 ਨੁਹਰਿਭਗਤਿਨਪਵਈਥਾਇ॥੬॥ ਬੰਧਨਬੇਦੁਬਾਦੁਅਹੰਕਾਰਾ॥ ਬੰਦਨਥਿਨ
 ਸੈਮੋਹਵਿਕਾਰਾ॥੭॥ ਨਨਕਰਾਮਨਾਮਸਰਣਾਈ॥ ਸਤਿਗੁਰਿਗਾਥੈਬੰਧਨਪਈ॥
 ॥੮॥੧੦੧॥

ਆਸਮਹਲਾ ੧ ਘਰੁ ੩ ਅਸਟਪਦੀਆ ੧ ਰਸਤਿਗੁਰਪ੍ਰਸਾਦਿ
 ਜਿਨਿਸਿਰਿਸੇਹਨਪਟੀਆਮਗੀਪਇਸੰਧੁਗਾ॥ ਸੇਸਿਰਕਾਤਮਨੀਅਨਿਗਲਾਥਿ
 ਚਿਅਵੈਧੁਕਿ॥ ਮਹਲਾਅੰਦਰਿਹੋਦੀਅਹੁਟਿਬਹਤਿਨਮਿਲਾਇਹੁਦੁਗਿ॥

੧੧੧॥ ਆਦਿਸੁਥਾਬਾਦੇਸੁ॥ ਆਦਿਪੁਰਖਤੇਰਾਅੰਤੁਨਪਾਇਆਕਰਿਕਰਿਦੇਖਹਿ
 ਵਸਾ॥੧॥ ੧੦੮॥ ਜਦਹੁਸੀਆਦੀਆਹੀਆਲਾਛੇਸੇਹਨਪਸਿ॥ ਹਿੰਡੇਲੀਚ
 ਕਿਆਈਆਦੰਦਖੰਡਕੀਤੋਰਸਿ॥ ਉਪਹੁਪਾਣੀਵਰੀਆਣੈਲਮਕਨਿਪਸਿ॥
 ੧੧੨॥ ਇਕਲਖੁਲਹਨਿਬਹਿਠੀਅਲਖੁਲਹਨਿਖਕੀਆ॥ ਗਗੰਢੁਹੋਰਖਦੀ
 ਆਮਣਨਿਸੇਜਕੀਆ॥ ਤਿਨਗਲਾਸਿਲਕਪਈਆਤੁਨਿਮੇਤਸਰੀਆ॥੩॥
 ਪੁਨ੍ਯੋਜਨੁਤੁਇਵੇਰੇਹੋਜਿਨੀਰਖੈਗੁਲਾਇ॥ ਦੁਤਨਨੁਗਮਾਇਅਲੈਚਲੈ
 ਪਤਿਗਵਾਇ॥ ਜੇਤਿਸੁਭਵੈਦੇਇਵਡਿਅਈਜੋਭਵੈਦੇਇਸਜਾਇ॥੪॥
 ਅਗੇਦੇਜੇਚੇਤੀਐਤੰਕਾਇਤੀਮਲੈਸਜਾਇ॥ ਸਾਹੰਸੁਗਤਿਗਵਾਈਅਰੰਗਿ
 ਤਮਸੇਚਾਇ॥ ਬਾਬਰਵਣੀਠਿਗਈਕੁਇਰੁਨੇਰੀਖਾਇ॥੫॥ ਇਕਨਵਖ
 ਤਿਖੁਆਈਅਹਿਇਕਨਪੂਜਾਜਾਇ॥ ਚਉਕੈਵਿਨੁਹੰਦਵਣੀਅਕਿਉਟਿ
 ਕੇਕਛਹਿਨਾਇ॥ ਰਾਮਨਕਥਹੁਚੇਤਿਓਹੁਦਿਕਹਟਿਨਮਿਲੈਖੁਦਾਇ॥੬॥
 ਇਕਿਧਰਿਅਵਹਿਆਪਣੈਇਕਿਮਿਲੀਮਿਲਿਪੁਛਹਿਸੁਖਾ॥ ਇਕਨਾਏਹੋ
 ਲਿਖਿਆਬਹਿਥਹਿਰੇਵਹਿਦੁਖਾ॥ ਜੇਤਿਸੁਭਵੈਸੇਖੀਐਨਨਕਕਿਆਮਨੁਖ
 ੧੧੧॥੧੧੧॥ ਆਸਮਹਲਾ ੧ ਕਹਾਸੁਖੇਲਤਬੋਲਾਘੋੜਕਹਾਭੇਰੀਸਹਨਾਈ
 ਕਹਾਸੁਤੇਗਬੰਦਗਡੇਰਕਹਾਸੁਲਾਲਕਵਾਈ॥ ਕਹਾਸੁਅਗਸੀਆਮੁਹਬੰ
 ਕੇਐਥੈਦਿਸਹਿਨਾਈ॥੧॥ ਇਹਜਗਤੇਰਾਤੰਗੁਸਾਈ॥ ਇਕਘੜੀਮਥਿਪਿਓਥ
 ਪੈਨਰੁਵੰਡੇਦੈਵਈ॥੧੧੨॥ ਕਹਾਸੁਘਰਦਮੰਡਪਮਹਲਾਕਹਾਬੰਕਸ
 ਰਈ॥ ਕਹਾਸੁਸੇਜਸੁਖਾਣੀਕਾਮਣਿਜਿਸੁਦੇਖਿਨੀਚਨਪਈ॥ ਕਹਾਸੁਪਾਨਤਬੰ
 ਲੀਹਮਾਹੋਈਆਛਈਮਈ॥੨॥ ਇਸੁਜਰਕਾਗਟਿਘਣੀਵਿਗੁਤੀਇਨਜਰ
 ਘਣੀਖੁਆਈ॥ ਪਾਪਾਬਾਣੁਹੋਵੈਨਾਮੁਇਆਸਾਥਿਨਾਈ॥ ਜਿਸਨੈਆਪਿ
 ਭੁਏਕਰਤਖੁਸਿਲਾਏਚੰਗਿਆਈ॥੩॥ ਕੋਟੀਹੁਪੀਰਵਗਜਿਹਾਏਜਾਮੀਰੁਸੁ
 ਦਿਆਧਾਇਆ॥ ਖਨਮੁਕਾਮਜਲੈਥਿਜਮੰਦਰੀਮੁਛਿਮੁਛਿਕੁਇਰੁਲਾਇਆ
 ਕਿਈਮੁਗਲੁਨਹੋਆਐਧਾਕਿਨੈਨਪਰਚਾਲਾਇਆ॥੪॥ ਮੁਗਲਪਠਣਾਭਈ
 ਲੜਾਈਲਮਹਿਤੇਗਵਾਈ॥ ਓਨੀਤੁਪਕਤਦਿਚਲਾਈਓਨੀਹਸਤਚਿੜਾ
 ਈ॥ ਜਿਨਕੀਚੀਗੰਦਰਗਹਪਾਣੀਤਿਨਾਮਰਣਾਭਈ॥੫॥ ਇਕਹਿੰਦਵਣੀਅ
 ਵਰਤੁਰਕਾਣੀਭਟਿਅਣੀਠੁਕਾਣੀ॥ ਇਕਨਪੇਰਣਸਿਰਖੁਰਪਾਟੇਇਕਨਵਸੁ
 ਮਾਈ॥ ਜਿਨਕੈਥੈਕੈਘਗੀਨਾਇਆਤਿਨਕਿਉਗੈਣਿਵਹਣੀ॥੬॥ ਅਪੋਕ

ਰੇਕਰਏਕਤਾ ਕਿਸਨੇ ਅਖਿਸੁਣਾਈਐ। ਪੁਕਮੀ ਪੁਕਮ ਚਲਾਏ ਵਿਗਸੈਨ ਨਕ
ਲਿਖਿਅਪਈਐ॥੧॥੨॥੧੨॥

ਆਸਮਹਲਾ ੧ ਘਰੁ ॥ ਕਾਫੀ॥

੧ ਭਿਸਤਿਗੁਰਪ੍ਰਸਾਦਿ

ਜੈਸੇਗਇਲੇਗਇਲੀ ਤੈਸੇਸਾਗਾ। ਕੁਰੁਕਮਾਵਹਿਅਰਮੀਬੰਧਹਿਘਰਬਾਗਾ॥

੧॥ ਜਗਪੁਜਗਪ੍ਰਸਤਿਚਲਿਆਵਣਜਾਗਾ॥੧॥ ਹਰਾਉ॥ ਨੀਤਨੀਤਘਰਬ

ਧੀਅਪਿਜੇਗਦੇਹਈ॥ ਪਿਤ੍ਰਪਦੈਜੀਉਚਲਸੀਜੇਜਾਣੈਕਈ॥੨॥ ਓਹਿਓਹਿਕਿ

ਆਕਹੁਪੈਹੋਸੀਸਈ॥ ਤੁਮਰੇਹੁਗਓਸਨੈਕਉਕਉਣੈਰਈ॥੩॥ ਧੰਧਪਿਟ

ਪੁਭਈਹੋਤਮਕੁਰੁਕਮਾਵਹਾ॥ ਓਹੁਨਸੁਣਈਕਤਹੀਤਮੇਲੈਕਸੁਣਾਵਹਾ॥

੪॥ ਜਿਸਤੋਸੁਤਾਨਕਾਜਗਾਏਸਈ॥ ਜੇਘਰਬੁਏਆਪਣਾਤੀਨੀਦਨਹਈ॥

੫॥ ਜੇਚਲਦਲੈਚਲਿਆਕਿਛੁਸੰਪਨੇਲਾ॥ ਤਪੁਨਸੰਚਰਦੈਖੈਕੇਬੁਝੁ

ਬੀਚਰੇ॥੬॥ ਵਣਜੁਕਹਮਖਸੁਦਲੈਹਮਤਪਛੇਤਾਵਹਾ॥ ਅਉਗਣਛੁ

ਭਰੁਗੁਣਕਰਹੁਐਸਤਤਪਾਵਹਾ॥੭॥ ਧਰਮੁਭੂਮਿਸਤਤਬੀਜੁਕਰਿਐਮੀਕਿ

ਰਸਕਮਾਵਹਾ॥ ਤਵਪਾਹੀਜਾਣੀਅਹੁਲਾਹਲੈਜਾਵਹਾ॥੮॥ ਕਹਮੁਹੈਵੈਸਤਿ

ਗੁਰਮੈਲੈਬੁਛੈਬੀਚਰਾ॥ ਨਮੁਵਖਣੈਸੁਣੈਨਮੁਨਮੋਖਿਉਹਾ॥੯॥ ਜਿਉ

ਲਾਹੋਤਟਾਤਿਵੈਦਰਲਾਦੀਆਈ॥ ਜਿਤਿਸੁਭਾਵੈਨਾਨਕਸਈਵਡਿਐਈ

੧॥੧॥੧੩॥ ਆਸਮਹਲਾ ੧ ਚਰੇਕੁਡਾਛੁਛੀਅੰਕਨੀਮੀਮੈਭਾਜੇਤੁ

ਪੁਭਵੈਸਾਹਿਬਤੁਮੈਹਉਤੇਭਾ॥੧॥ ਦਰੁਬੀਭਮੈਨੀਮਿਕੈਕੈਕਸਲਾਮੁ॥ ਭਿਕ

ਮੈਡਾਤੁਪਈਸਚਮੁਖਿਨਮੁ॥੧॥ ਹਰਾਉ॥ ਸਿਧਸੇਵਨਿਸਿਧਪੀਰਮਗਹਿ

ਪਿਸਿਧਿ॥ ਮੈਇਕਨਾਮੁਨਵੀਸਰੈਸਾਚੈਗੁਰਬੁਧਿ॥੨॥ ਜੇਗੀਭੇਗੀਕਾਪੜੀਕਿ

ਆਭਵਹਿਸੇਤਗਿ॥ ਗੁਰਕਾਸਬਦੁਨਚੀਨਹੀਤਤੁਸਗਨਿਰੰਤਰਿ॥੩॥ ਪੰਥਿ

ਤਪਧੋਜੇਇਸੀਤਿਨਪੜਹਿਪੁਰਣਾ॥ ਅੰਤਰਿਵਸੁਤਨਜਾਣਨੀਘਟਿਬ੍ਰਹਮੁ

ਲੁਕਾਣਾ॥੪॥ ਇਕਤਪਸੀਬਨਮਹਿਤਪੁਕਰਹਿਨਿਤਤੀਰਥਵਾਸਾ॥ ਆਪੁ

ਨਚੀਨਹਿਤਾਮਸੀਕਹੋਭਏਉਦਾਸਾ॥੫॥ ਇਕੁਬਿਦੁਜਤਨਕਰਿਗਖਦੇਸੇਜ

ਤੀਕਹਾਵਹਿ॥ ਬਿਨੁਗੁਰਸਬਦਿਨਛੁਟਹੀਭ੍ਰਮਿਅਵਹਿਜਾਵਹਿ॥੬॥ ਇਕਿ

ਹੀਸੇਵਕਸਪਿਕਗੁਰਮਚੀਲਾਗਾ॥ ਨਮੁਦਾਨੁਇਸਨਾਨੁਵਿਡੁਹਰਿਭਗਤਿਸੁਜਾ

ਗਾ॥੭॥ ਗੁਰਤੇਦਰੁਪੁਰਜਾਣੀਐਸੇਜਾਇਸਿਵਣੈ॥ ਨਨਕਨਾਮੁਨਵੀਸਰੈਸਾਚੈ

ਮਨਸੈਨੈ॥੧॥੨॥ ਆਸਮਹਲਾ ੧ ਮਨਸਾਮਨਹਿਸਮਾਇਲੇਭਉਜਲੁ

ਸਚਿਤਰਣਾ॥ ਅਦਿਜੁਗਾਦਿਦਇਆਲੁਤੁਠਕੁਰਤੇਗੋਸਰਣਾ॥੧॥ ਤੁੰਦਾਤ

ਉਹਮਜਾਚਿਕਾਹਰਿਗਸਨੁਦੀਜੈ॥ ਗੁਰਮੁਖਿਨਾਮੁਧਿਅਈਐਮਨਮੰਦਰੁਭੀਜੈ

੧॥੧॥ ਹਰਾਉ॥ ਕੁੜਲਾਲਚੁਛੈਭੀਐਤਉਸਾਚੁਪਛਣੈ॥ ਗੁਰਕੋਸਬਦਿਸਮਾ

ਈਐਪਰਮਬੁਧਜਾਣੈ॥੨॥ ਇਹਮਨੁਜਾਣੀਭੀਆਲੁਭਤੇਲੇਭਈ॥ ਗੁਰ

ਮੁਖਿਲੇਭਨਿਵਾਗੈਐਹਰਿਸਿਉਬਣਿਐਈ॥੩॥ ਕਲਾਹੇਖਤੀਬੀਜੀਐਕਿਉ

ਲਾਹਪਾਵੈ॥ ਮਨਮੁਖਸਚਿਨਤੀਜਈਕੁਕਿਕੁਕਿਗਡਾਵੈ॥੪॥ ਲਾਲਚੁਛੈ

ਭਿਉਐਪਿਹੋਲਾਲਚਿਤੁਖੁਭਾਗੈ॥ ਸਾਚੁਸਿਧਿਬੁਮਨਿਵਸੈਹਉਮੈਬਿਖੁਮਰੈ

੧॥੫॥ ਦੁਬਧਛੈਕਿਕੁਵਦਣੀਮੁਸਹੁਗਭਈ॥ ਅਹਿਨਿਸਿਨਾਮੁਸਲਾਹੀਐਸ

ਤਿਗੁਰਸਰਣਈ॥੬॥ ਮਨਮੁਖਪਥੁਰਮੈਲੁਹੈਧਿਗੁਜੀਵਣਫੀਕਾ॥ ਜਲਮ

ਹਿਜਤਾਖੀਐਸਤਅੰਤਰਿਸੁਕਾ॥੭॥ ਹਰਿਕਾਮੁਨਿਧਨੁਪੈਪੁਰੈਗੁਰਿਦੀਆ॥

ਨਨਕਿਨਾਮੁਨਵੀਸਰੈਮਥਿਅੰਮਿਤੁਪੀਆ॥੮॥੩॥ ਆਸਮਹਲਾ ੧ ਚਲੈ

ਚਲਣਹਰਵਟਵਟਾਇਆ॥ ਧੰਧਪਿਟੈਸੰਸਰਸਚੁਨਭਾਇਆ॥੧॥ ਕਿਆ

ਭਵੀਐਕਿਆਛੁਛੀਐਗੁਰਸਬਦਿਦਿਖਾਇਆ॥ ਮਮਤਮਹਿਵਿਸਰਜਿਅ

ਪਪੈਘਰਿਅਇਆ॥੧॥ ਹਰਾਉ॥ ਸਚੀਮੈਲੈਸਚਿਅਰੁਕੁਕਿਨਪਈਐ॥

ਸਚੈਸਿਉਚਿਤੁਲਾਇਬਹੁਕਿਨਾਈਐ॥੨॥ ਮੁਇਅਕਉਕਿਆਗੇਵਹੈ

ਇਜਾਣਹੂਰਿਵਹੁਸਚਿਸਲਾਹਿਹੁਕਮੁਪਛਣਹੂ॥੩॥ ਪੁਕਮੀਵਜਹੁਲਿਖਾ

ਇਆਇਆਜਾਣੀਐ॥ ਲਾਹਪਾਵੈਪਾਇਪੁਕਮੁਸਿਵਾਣੀਐ॥੪॥ ਪੁਕਮੀਪੈਪਾ

ਜਾਇਦਗਹਭਾਣੀਐ॥ ਪੁਕਮੈਹੀਸਿਰਿਮਰਿਬੰਦਿਰਬਣੀਐ॥੫॥ ਲਾਹਸਚੁ

ਨਿਆਉਮੰਨਿਵਸਈਐ॥ ਲਿਖਿਅਪਲੈਪਾਇਗਰਬਵਈਐ॥੬॥ ਮਨ

ਮੁਖੀਆਸਿਰਿਮਰਿਵਾਦਿਖਪਈਐ॥ ਠਗਿਮੁਠੀਕੁਕਿਅਰਬੰਨਿਚਲਾਈਐ

੧॥੭॥ ਸਾਹਿਬੁਰਿਵੈਵਸਾਇਨਪਛੇਤਾਵਹੀ॥ ਗੁਨਾਬਖਸਣਹੁਸਬਦੁਕਮਾਵ

ਹੀ॥੮॥ ਨਨਕਮੈਗੈਸਚੁਗੁਰਮੁਖਿਘਾਲੀਐ॥ ਮੈਤੁਣਬਿਨੁਅਵਹੁਨਕੋਇਨਦ

ਗਿਨਹਈਐ॥੯॥੪॥੧੬॥ ਆਸਮਹਲਾ ੧ ਕਿਆਜੰਗਲੁਛੁਛੀਜਾਇ

ਮੈਘਰਿਬਨੁਹੀਆਵਲਾ॥ ਸਚਿਟਿਕੈਘਰਿਅਇਸਬਦਿਉਤਵਲਾ॥੧॥

ਜਪੈਖਤਹੋਸੇਇਅਵਹੁਨਜਾਣੀਐ॥ ਗੁਰਕੀਕਰਕਮਾਇਮਹੰਪਛਣੀਐ॥੨॥

ਹਰਾਉ॥ ਅਪੀਮੈਲੈਵੈਸਚੁਤਮਨਿਭਾਣਈ॥ ਚਲੈਸਦਾਜਾਇਕਿਸਮਾਵਈ

॥੨॥ ਸਚਾ ਸਾਹਿਬੁ ਮਨਿ ਵਸੈ ਵਸਿਆ ਮਨਿ ਸੇਈ ॥ ਆਪੇ ਦੇਇ ਵਡਿਆਈ ਆਪੇ
 ਤੇ ਨਿਰੋਈ ॥੩॥ ਅਬ ਤੇ ਥੋਕੀ ਚਾਕਰੀ ਕਿਉ ਦਰਗਹੁ ਪਾਵੈ ॥ ਪਥਰੀ ਥੋਕੀ ਜਿ
 ਰ ਕੈ ਰਨ ਲਿਖਤ ਵੈ ॥੪॥ ਆਪਨ ਕਾ ਮਨੁ ਦੇਹੈ ਸਿਰੁ ਚੈ ਜੈ ਨ ਲੋਗੁ ਮੁਖਿ
 ਖਿਦਸਤੁ ਪਛਣੀ ਐ ਅਪਨਾ ਧਰੁ ਲੋਗੁ ॥੫॥ ਜੀਮਣ ਮਹਣੁ ਆਖੀ ਐ ਤਿਨ
 ਕਰਤੋ ਕੀ ਆਪੁ ਗਵਾਇਆ ਮਰੇ ਹੋਏ ਫਿਰਿ ਮਰਨੁ ਨ ਥੀਆ ॥੬॥ ਸੁਖੀ ਕਰੁ
 ਮਾਵਣੀ ਪੁਰੀ ਫੁਗਮਈ ॥ ਜੇ ਮਨੁ ਸਤਿਗੁਰੁ ਦੇ ਮਿਲੈ ਕਿਨੈ ਕੀ ਮਤਿ ਪਈ ॥੭॥
 ਤਨ ਪਰ ਖੁਸੇ ਧਣੀ ਤਿਨੀ ਕੀ ਮਤਿ ਪਈ ॥ ਨਨ ਕਸ ਸਹਿ ਭੁਮਨਿ ਵਸੈ ਸਚੀ ਵਡਿਆਈ ॥੮॥
 ੧੧੧ ॥ ਆਸ ਮਹਲਾ ੧ ॥ ਜਿਨੀ ਮਾਵਿਸ ਰਿਆ ਤੁ ਜੋਤ ਗੰਮਿ ਭੁ
 ਲਈ ॥ ਮੁਲੁ ਛੋਡਿ ਫਲੀ ਲੋਗੁ ਕਿ ਆਪ ਵਡਿ ਛਈ ॥੧॥ ਬਿਨੁ ਨ ਵੈ ਕਿਉ ਛੁ
 ਣੀ ਐ ਜੋ ਜਣੈ ਕੋਈ ॥ ਗੁਰੁ ਮੁਖਿ ਹੋਇ ਤੁਛੁ ਣੀ ਐ ਮਨੁ ਮੁਖ ਪਤਿ ਖਈ ॥੨॥ ਗੁਰੁ
 ॥ ਜਿਨੀ ਏਕੋ ਸੇਵਿ ਆਪੁ ਗੰਮਿ ਤਭਈ ॥ ਆਦਿ ਜੁਗਾਦਿ ਨਿਰੰਜਨ ਜਨ ਪਰਿ ਸਰਣੁ ਏ
 ॥੨॥ ਸਾਹਿਬੁ ਮੋਹੈ ਕਰੈ ਅਵਰੁ ਨ ਹੀਭਈ ॥ ਕਿਰਪੇ ਤੇ ਸੁਖੁ ਪਾਇਆ ਸਚੇ ਪਰਬ
 ਣੀ ॥੩॥ ਗੁਰੁ ਬਿਨੁ ਕਿਨੈ ਨ ਪਾਇ ਥੋਕੀ ਕਰੈ ਕਹਾਈ ॥ ਆਪਿ ਦਿਖਾਵੈ ਵਟੀ
 ਸਚੀ ਭਗਤਿ ਦ੍ਰਿੜ ਵੈ ॥੪॥ ਮਨੁ ਮੁਖੁ ਜੋ ਸਮਝਈ ਐ ਤੀਉ ਛੁੜਿ ਜਾਈ ॥ ਬਿ
 ਨੁ ਹਰਿ ਨਾਮਨ ਛੁਟ ਸੀ ਮਹਿਨ ਕਰ ਸਮਝੈ ॥੫॥ ਜਨੀ ਮਸੇਰੇ ਭਗਮਈ ਐ ਹਰਿ
 ਮੁਨ ਲਵੈ ॥ ਤਾ ਕੀ ਕੀਮਤਿ ਨ ਪਵੈ ਬਿਨੁ ਗੁਰ ਕੀ ਸੇਵੈ ॥੬॥ ਜੋ ਹੀ ਸੇਵਕੁ ਈ ਐ
 ਕਰਣੀ ਭੀ ਸਈ ॥ ਆਪਿ ਕਰੇ ਕਿਸੁ ਆਖੀ ਐ ਵੈ ਖੈ ਵਡਿਆਈ ॥੭॥ ਗੁਰ ਕੀ ਸੇਵ
 ਸੇਕੈ ਜਿਸੁ ਆਪਿ ਕਰਾਈ ॥ ਨਨ ਕਸਿ ਮੁਰੇ ਛੁਟੀ ਐ ਦਰਗਹੁ ਪਤਿ ਪਾਈ ॥੮॥
 ੧੮੮ ॥ ਆਸ ਮਹਲਾ ੧ ॥ ਕੁਛੈ ਠਕੁ ਮਹਾ ਮੁਕੁ ਭੀ ਗੁਰ ਬਣੀ ॥ ਵਡੈ ਭਾਗਿ ਸਤਿ
 ਗੁਰੁ ਮਿਲੈ ਪਈ ਐ ਪਦ ਨਿਰਬਣੀ ॥੧॥ ਮੈਠਲੁ ਗੀ ਆਠਲੁ ਗੀ ਹਮ ਛੋਰੁ ਭਗ
 ਜਿਉ ਤੂੰ ਖਹਿਤਿ ਉਹੁ ਮੁਖਿ ਨ ਮੁਹ ਮਗ ॥੨॥ ਗੁਰੁ ਸਨ ਕੀ ਪਿਆਸਾ ਘਣੀ
 ਭਣੈ ਮਨਿ ਭਈ ਐ ॥ ਮੇਰੁ ਠਕੁ ਹਿਰਥਿ ਵਡਈ ਆਭਣੈ ਪਤਿ ਪਈ ਐ ॥੩॥ ਸਾ
 ਚਉ ਦੁਹਿਨਾ ਣੀ ਐ ਅੰਤਿ ਹੋ ਸੇਈ ॥ ਜਹਦੇ ਖਤਹੁ ਵਿਹੋ ਕਿਨੀ ਮਤਿ ਰੋਈ
 ॥੪॥ ਆਪਿ ਕਰੇ ਆਪੇ ਹੋਵੈ ਖੈ ਵਡਿਆਈ ॥ ਗੁਰੁ ਮੁਖਿ ਹੋਇ ਨਿਰਾਣੀ ਐ ਇਉ ਕੀ
 ਮਤਿ ਪਈ ॥੫॥ ਜੀਵਦਿਆਲਾ ਹੀ ਮਿਲੈ ਗੁਰ ਕਾ ਕਮਵੈ ॥ ਪੁਰ ਬਿਹੋਵੈ ਲਿਖਿ
 ਆਤਸਤਿ ਗੁਰੁ ਪਵੈ ॥੬॥ ਮਨੁ ਮੁਖ ਤੇ ਨਿਤ ਪੈਰੇ ਭਗਮਿ ਭਗਮਾਈ ॥ ਮਨੁ ਮੁਖ
 ਅੰਧਨ ਚੋਤੀ ਕਿਉ ਦਰਸਨੁ ਪਵੈ ॥੭॥ ਤਜ ਗਇਆ ਜਣੀ ਐ ਸਚੈ ਲਿਵ

ਏ ਗੁਰੁ ਭੋਟੇ ਪਾਸੁ ਭਏ ਜੋ ਤੀਜੇ ਤਿਮਲੇ ॥੧॥ ਅਹਿਨਿ ਸਿਰੇ ਹੋ ਨਿਰਲਾ ਮੇਕਰ
 ਧੁਰੀ ਕਰਣੀ ॥ ਨਨ ਕਨ ਮਿਸੇ ਤੇ ਖੀ ਆਹ ਤੇ ਹਿਰਚਣੀ ॥੮੧॥ ੧੧੧ ॥ ਆਸ ਮ
 ਹਲਾ ੧ ॥ ਕਤਾ ਆਖਣੁ ਆਖੀ ਐ ਤੇ ਕਾ ਅੰਤ ਜਣਾ ॥ ਮੇਨਿ ਪਰਿ ਆਪਰੇ ਕ
 ਤੁ ਮੇਤੁ ਸਤਣਾ ॥੧॥ ਨਨ ਕਰੀ ਅਰਾ ਸਿਧੈ ਸਚ ਨ ਮਿਸੁ ਹੋਲਾ ॥ ਆਪੁ ਗਇ
 ਆਸੇ ਭੀ ਪਈ ਗੁਰ ਸਬਦੀ ਮੇਲਾ ॥੨॥ ਗੁਰੁ ॥ ਹਉਮੈ ਗਰਬੁ ਗਵਈ ਐ ਪਈ
 ਐ ਵੀਰੁ ਗੁਸਾਹਿ ਬਸਿਉ ਮਨੁ ਮਾਨਿ ਆਦੇ ਸਚੁ ਆਪਰੁ ॥੩॥ ਅਹਿਨਿ ਸਿਨ ਮਿ
 ਸੇ ਤੇ ਖੀ ਆਸੇ ਵਸਤੁ ਸਈ ॥ ਤਾ ਕਉ ਬਿਘਨੁ ਨ ਲਾਗਈ ਚਲੈ ਪੁਕੀ ਮਰਜਾਈ
 ॥੪॥ ਪੁਕ ਮਰਜਾਈ ਜੋ ਚਲੈ ਸਪਦੈ ਖਜੈ ਨੈ ॥ ਖੈਟੈ ਠਹਰਨੁ ਪਈਨਿ ਰੇਲੁ ਜੁਠੈ ਨੈ
 ॥੫॥ ਨਿਤ ਨਿਤ ਖਰਸਮ ਲੀ ਐ ਸਚੁ ਸਉਦਾ ਪਈ ਐ ॥ ਖੈਟੈ ਨਰਿਨ ਆਵਨੀ
 ਲਾਗਨਿ ਜਲਈ ਐ ॥੬॥ ਜਿਨੀ ਆਤਮੁ ਚੀਨਿਆ ਪਰਸਤੁ ਮੁਸਈ ॥ ਏਕ
 ਅੰਮ੍ਰਿਤ ਬਿਰਖੁ ਪੈਠਲੁ ਅੰਮ੍ਰਿਤੁ ਹੋਈ ॥੭॥ ਅੰਮ੍ਰਿਤ ਫਲੁ ਜਿਨੀ ਚਖਿਆ ਸਚਿ
 ਹੋ ਆਪਈ ॥ ਤਿਨ ਭਗਮੁ ਨ ਭੋਟੈ ਪੈਰਿ ਗਸਨੁ ਸਈ ॥੮॥ ਪੁਕੀ ਮਸੇਰੀ ਆ
 ਇ ਚਲੁ ਸਦਾ ਰਜਈ ॥ ਅਉਗਣ ਅਗੇ ਕਉ ਗੁਣ ਨ ਕੈਸੁ ਮਿਲੈ ਵਡਈ
 ॥੯॥ ੧੮੮ ॥ ਆਸ ਮਹਲਾ ੧ ॥ ਮਨੁ ਰਾਤਿ ਉਹਿਨਿ ਇਸੁ ਦੁਖਣਿ ਆਲੇ
 ਕਦਕਿ ਆਜਾਇ ਤੁ ਪੁਭਣਿ ਆ ॥੧॥ ਜਉ ਲਗ ਜੀਉ ਪਰਣ ਸੁਖੁ ਪਾਈ
 ਐ ॥ ਲਾਹੁ ਪਹਿਗੁਣ ਗਈ ਮਿਲੈ ਸੁਖੁ ਪਈ ਐ ॥੨॥ ਗੁਰੁ ॥ ਸਚੀ ਤੇਗ ਕਰੇ
 ਹਿਰਇ ਆਲਤੁ ॥ ਹਉ ਜੀਵਤੁ ਪੁਸਲਾ ਹਿਮੈਟੈ ਕਾ ਆਪਰੁ ਤੁ ॥੩॥ ਰਹਿਸੇ ਵਕੁ
 ਰਵਨੁ ਰਵਤੁ ਜਨੀ ॥ ਭਗਤਿ ਤੇਗੈ ਹੋਰੁ ਰਵਦੁ ਗਵਈ ॥੪॥ ਰਗਰ
 ਨ ਮੁਹੁ ਗਿਗਮੁ ਖਿਜਣ ਸੀ ॥ ਵੇਲਾ ਸਚੁ ਪਰਵਣੁ ਸਬਦੁ ਪਛਣ ਸੀ ॥੫॥ ਸ
 ਤੁ ਮੇਤੁ ਖਰਿਭਉ ਤੇ ਸਾਹਿਨ ਮੁਸਈ ॥ ਮਨੁ ਪੈਛੋ ਛੋਡਿ ਵਰਸਚਾ ਸਚੁ ਦੇਈ ॥੬॥
 ੧੧੧ ॥ ਆਸ ਮਹਲਾ ੧ ॥ ਸਚੈ ਸਚਾਨੇ ਪੁਸਚੈ ਲਾਇਆ ॥ ਆਪੇ ਕਰਨਿ ਆਉ ਜੋ ਤਿਸੁ ਭਾਇਆ ॥੭॥ ਸ
 ਚੈ ਸਚੀ ਰਾਤਿ ਹੋਰੁ ਦਇਆਲੂ ਹੈ ॥ ਤਿਸੇ ਸੇਵੀ ਦਿਨੁ ਤਿਨ ਮੁਅਮੈ ਲੂ ਹੈ ॥੮॥ ਤੁ
 ਉਤੁ ਮੁਹੁ ਨੀ ਤੁ ਸੇਵਕੁ ਕਾਢੀ ਆ ॥ ਨਨ ਕਨ ਰਹਿ ਕਰੇ ਹੀ ਮਲੈ ਸਚੁ ਵੈ ਛੀ ਆ ॥੯॥
 ੧੮੮ ॥ ੧੧੧ ॥ ਆਸ ਮਹਲਾ ੧ ॥ ਆਵਣ ਜਾਣਾ ਕਿਉ ਹੋਵੈ ਕਿਉ ਮੇਲਾ ਹੋਈ ॥
 ਜਨ ਮਮਣ ਕਾ ਦੁਖੁ ਪਣੈ ਨਿਤ ਸਹਸੇਈ ॥੧॥ ਬਿਨੁ ਨ ਵੈ ਕਿ ਆਜੀਵਣਾ
 ਛਿਛੁ ਪਿਗੁ ਚਤੁਰਾਈ ॥ ਸਤਿਗੁਰ ਸਾਧਨੁ ਸੇਵਿ ਆਹਿ ਭਗਤਿ ਨ ਭਈ ॥੨॥ ਗੁਰੁ
 ॥ ਆਵਣ ਜਾਣਾ ਦੁਖੁ ਹੋਵੈ ਪਈ ਐ ਗੁਰੁ ਪੁਗਾ ॥ ਮਨੁ ਮੁਖੁ ਨੁ ਸਿਦੈ ਇ ਬਿਨ

ਸੇਭਮੁਕਾ॥੨॥ਸਤਿਜਨਕਉਮਿਲਿਹੈਧਨਪੁਨ੍ਯਸੁਗਏ॥ਅਦਿਪੁਰਖਅ
ਪਰੰਪਰਾਗੁਮੁਖਿਹਰਿਘੋ॥੩॥ਨਟੁਏਸੰਗੁਬਣਇਆਬਜੀਸੇਸਾਗਾਖਿਨੁਪ
ਲਾਬਜੀਵੇਖੀਐਉਫਰਤਨਹੀਥਾ॥੪॥ਹਉਮੈਚੁਪਕਿਖੇਲਣਾਛੁਨ੍ਹਾਹੋਰਾ
ਗਾਸਤੁਜਗੁਹੋਸੋਜਿਏਗੁਸਬਦੁਵੀਚਾਰਾ॥੫॥ਜਿਉਅੰਧੁਲੇਹਥਿਟੋਹੀ
ਹਰਿਨਮੁਮਗੈ॥ਰਾਮਨਾਮਹਰਿਟਕੈਨਿਸਿਦਉਤਸਵਰੈ॥੬॥ਜਿਉਤੁਰਖਤਿਤਿ
ਉਰਾਹਰਿਨਾਮਅਧਾਗਾਅੰਤਸੁਖਈਪਾਇਆਜਨਮੁਕਤਿਦੁਆਗਾ॥੭॥ਜਨਮ
ਮਰਨਦੁਖਮੇਦਿਅਜਪਿਨਾਮੁਮੁਰਗਾਨਨਕਨਮੁਨਵੀਸੈਰੋਪੁਗੁਰੁਤਾਰੇ॥੮॥

॥੧॥੨੨॥

੦੦੦

ਗੁਆਸਾਮਹਲਾ ੩ ਘਰੁ ੨ ਅਸਟਪਦੀਆ ੧੮ਸਤਿਗੁਰਪ੍ਰਸਾਦਿ
ਸਾਸਤੁਬੋਲਸਿਮ੍ਰਿਤਿਸੁਰੇਤਾਸੁਗਸੀਚਰਣਸਮਾਣੀ॥ਸਾਖੀਤਿਨਿਮੁਲਮਤਿਗ
ਵੈਤੁਤਸਰਬਦਿਛਣੀ॥੧॥ਤਕਰਣਜਪੈਜਨਨਕੁਥੈਲੈਅੰਮ੍ਰਿਤਬਣੀ॥੨॥
॥੧॥ਗੁਉ॥ਤੇਤੀਸਕਰੀਦਾਸਤੁਮਹੇਧਿਪਿਪਿਪੁਣਾਅਧਗੀ॥ਤਕਰੁਪਨਾ
ਹੀਲਖਣਕਿਅਕਰਿਆਖਿਵੀਚਾਰੀ॥੨॥ਤੀਨਗੁਣਤੇਰੁਗੁਣੀਅੰਤਰਿਚੋਰੁ
ਖਣੀ॥ਕਰਮੁਹੋਵੈਤਪੁਰਮਪਦੁਪਈਐਕਥਾਅਕਥਕਹਾਣੀ॥੩॥ਤੁਕਰਤੀ
ਅਸਤੁਤੇਰਕਿਅਕਰੇਪੁਰਣੀ॥ਜਾਕਉਨਹਿਕਰਹਿਤੁਅਪਣੀਸਈਸਚਿ
ਸਮਾਣੀ॥੪॥ਨਮੁਤੇਰਸਭੁਕਈਲੇਤੁਪੋਜੀਤੀਆਵਨਜਾਣੀ॥ਜਤੁਪੁਰਵੈ
ਤਗੁਮੁਖਿਬੁਠੈਹੋਮਿਨਮੁਖਫਿਰੈਇਆਣੀ॥੫॥ਚਰੇਦਰਬ੍ਰਹਮੇਕਉਦੀਏ
ਪੜਿਪਕਿਰੇਵੀਚਾਰੀ॥ਤਾਕਾਹੁਕਮੁਨਬੁਠੈਬਪੁਰਨਹਿਸੁਗਹਿਅਵਤਾਰੀ॥੬॥
ਤੁਗਹੁਗੁਰਾਕਰਾਜੇਕੀਏਗਾਵਹਿਕਿਅਵਤਾਰੀ॥ਤਿਨਭੀਅੰਤੁਪਾਇ
ਆਤਕਕਿਅਕਰਿਆਖਿਵੀਚਾਰੀ॥੭॥ਤੁੰਅਪਿਸਚਤੇਰਕੀਆਸਤੁਸਚ
ਰੇਹਿਤਸਾਚੁਦਖਣੀ॥ਜਾਕਉਸਚੁਬੁਠਾਵਹਿਅਪਣਾਸਹਜੇਨਾਮਿਸਮਾਣੀ॥੮॥
॥੧॥ਅਸਾਮਹਲਾ ੩ ਸਤਿਗੁਰਮਹਾਤਮਗੁਗਵਾਇਆਹਰਿਨਾਮੁਨਿ
ਜਨਮੈਨਿਵਸਇਆਸਬਦੁਰੀਨਿਸਦਾਸੁਖਪਾਇਆ॥੧॥ਸੁਣਮਨਮੇਰੇਤਗਿ
ਆਨਾਦੇਵਣਵਲਾਸਭਥਿਧਿਨੈਗੁਮੁਖਿਪਈਐਨਾਮੁਨਿਧਨ॥੧॥ਗੁਉ॥
ਸਤਿਗੁਰਭੇਟਕੀਵਡਿਆਈ॥ਜਿਨਿਮਤਅਗਨਿਤਿਸਨਬੁਠਣੀ॥ਸਹਜੇਮ

ਤਰਿਗੁਣਾਈ॥੨॥ਵਿਣਗੁਰਪੁਰੈਇਨਜਣੀ॥ਮਾਇਆਮਹਿਦੁਜੈਲੋਭਾ
ਣੀ॥ਗੁਰਮੁਖਿਨਾਮੁਮਿਲੈਹਰਿਬਣੀ॥੩॥ਗੁਰਸੇਵਤਪਸਿਰਿਤਪੁਸਾਗਾਹਰਿ
ਜੀਉਮਨਿਵਸੈਸਤਿਦੁਖਵਿਸਾਹਣਹੁਗਾਹਰਿਸਚੇਦੀਸੈਸਚਿਆਗੁ॥੪॥ਗੁ
ਰਸੇਵਤੋਤਿਭਵਣਿਸੇਵੀਹੋਇ॥ਅਪੁਪਛਣਿਹਰਿਪਵੈਸੇਇ॥ਸਾਚੀਬਣੀ
ਮਹਲਪੁਰਪਤਿਹੋਇ॥੫॥ਗੁਰਸੇਵਤਸਭਕੁਲਊਧਗੈ॥ਨਿਗਮਨਾਮੁਰਖੋਉ
ਰਿਧਾਗਾਚੀਜਿਭਾਸਚਦੁਆਰੇ॥੬॥ਸੇਵਡਭਗੀਜੇਗੁਰਿਸੇਵਾਲਾਈ॥ਅਨ
ਦਿਨੁਡਗਤਿਸਚੁਨਾਮੁਵਿਛਾਣੀ॥ਨਮਉਧਰੇਕੁਲਾਸਥਾਈ॥੭॥ਨਨਕਸਚੁਕਹੈ
ਵੀਚਾਰੁ॥ਹਰਿਕਾਨਾਮੁਖਹੁਉਹਧਾਗਿ॥ਹਰਿਭਗਤੀਰਤਮੇਖਦੁਆਰੇ॥੮॥੨॥
ਅਸਾਮਹਲਾ ੩ ਅਸਾਸਕਰੇਸਭੁਕਈ॥ਹੁਕਮੈਬੁਠੈਨਿਗਸਹੋਈ॥
ਅਸਾਵਿਚਿਸੁਤੇਕਈਲੇਈ॥ਸੇਜਗੈਜਾਗਵੈਸੇਈ॥੧॥ਸਤਿਗੁਰਨਾਮੁਬੁ
ਢਾਇਆਵਿਣਨਵੈਤੁਖਨਜਾਣੀ॥ਨਾਮੋਤਿਸਨਾਅਗਨਿਬੁਠੈਨਾਮੁਮਿਲੈਤਿਸੈ
ਗਈ॥੧॥ਗੁਉ॥ਕਲਕੀਰਤਿਸਬਦੁਪਛਨਾ॥ਇਤਾਡਗਤਿਚੁਕੈਅਤ
ਮਨਾ॥ਸਤਿਗੁਰਸੇਵਿਐਹੋਵੈਪੁਰਵਨਾ॥ਜਿਨਿਅਸਾਕੀਤਿਤਿਸਨੇਜਾਨਾ॥੨॥ਤਿ
ਸੁਕਿਆਦੀਜੈਜਿਸਬਦੁਸੁਣਾਈ॥ਕਰਿਕਿਰਪਨਾਮੁਮੈਨਿਵਸਈ॥ਇਹੁਸਿਰੁਦੀ
ਜੈਆਪੁਗਵਈ॥ਹੁਕਮੈਬੁਠੈਸਦਾਸੁਖਪਾਈ॥੩॥ਆਪਿਕਰੇਤੈਆਪਿਕਰਾਈ
॥ਅਪੇਗੁਰਮੁਖਿਨਾਮੁਵਸਈ॥ਆਪਿਭੁਲਾਵੈਆਪਿਮਗਹਿਪਈ॥ਸਚੈਸਬਦਿ
ਸਚਿਸਈ॥੪॥ਸਚਾਸਬਦੁਸਚੈਹੋਬਣੀ॥ਗੁਰਮੁਖਿਜੁਗਿਜੁਗਿਆਖਿ
ਵਖਣੀ॥ਮਨਮੁਖਿਮੋਹਿਭਗੀਮਲੋਭਾਣੀ॥ਬਿਨੁਨਵੈਸਭਫਿਰੇਥਉਗਨੀ॥੫॥
ਤੀਨਿਭਵਨਮਹਿਏਕਮਾਇਆ॥ਮੁਰਖਿਪੜਿਪੜਿਦੁਜਾਭਉਵਿਛਾਇਆ॥
ਬਹੁਕਮਕਮਾਵੈਦੁਖਸਥਾਇਆ॥ਸਤਿਗੁਰਸੇਵਿਸਦਾਸੁਖਪਾਇਆ॥੬॥
ਅੰਮ੍ਰਿਤਮੀਠਾਸਬਦੁਵੀਚਾਰੀ॥ਅਨਦਿਨੁਭਗੈਹਉਮੈਮਾਗਿ॥ਸਹਜਿਅਨੰਦਿ
ਕਿਰਪਧਾਗਿ॥ਨਮਿਰਤੇਸਦਾਸਚਿਆਰਿ॥੭॥ਹਰਿਜਪਿਪੜੀਐਗੁਰਸਬਦੁ
ਵੀਚਾਰਿ॥ਹਰਿਜਪਿਪੜੀਐਹਉਮੈਮਾਗਿ॥ਹਰਿਜਪੀਐਤੈਸਚਿਪਿਆਗਿਨਾ
ਨਕਨਾਮੁਗੁਰਮਤਿਉਹਧਾਗਿ॥੮॥੩॥

ਅਸਾਮਹਲਾ ੩ ਘਰੁ ੨ ਕਾਫੀ ੧੮ਸਤਿਗੁਰਪ੍ਰਸਾਦਿ
ਗੁਰੇਤਸਤਿਉਪਜੈਜਿਨਤਿਸਨਾਅਗਨਿਬੁਠਣੀ॥ਗੁਰੇਤਨਾਮੁਪਈਐਵ

ਗੀਵਡਿਆਈ॥੧॥ਏਕੋਨਮੁਚੇਤਿਮੇਰਭਈ॥ਜਗਤੁਜਲੰਦਦੇਖਿਕੋਭਜਿ
 ਪਏਸਰਣਈ॥੧॥੨੦੮॥ਗੁਰਗਿਆਨੁਉਪਜੈਮਹਤਤੁਬੀਚਗਾ॥ਗੁਰੁ
 ਘਰੁਰੂਪਇਅਭਗਤੀਕਰੇਭੰਡਗਾ॥੨॥ਗੁਰਮੁਖਿਨਾਮੁਪਿਆਈਐਬੁਝ
 ਬੀਚਗਾ॥ਗੁਰਮੁਖਿਭਗਤਿਸਲਾਹਹੈਅੰਤਰਿਸਬਦੁਅਪਗਾ॥੩॥ਗੁਰਮੁਖ
 ਸੁਖਉਪਜੈਦੁਖੁਕਦੇਨਹਈ॥ਗੁਰਮੁਖਿਹਉਮੈਮਾਗੀਐਮਨੁਨਿਗਮਲਹੋਈ
 ॥੪॥ਸਤਿਗੁਰਮਿਲਐਅਪੁਗਇਅਤਿਭਵਦਿਸੈਤੀਪਈ॥ਨਿਗਮਲਜੈ
 ਤਿਪਸਹਿਰੀਜੈਤੀਜੈਤੀਮਲਈ॥੫॥ਪੁਰੋਗਰਿਸਮਣਇਆਮਤਿਉਤਮਹੋ
 ਈ॥ਅੰਤਰੁਸੀਤਲੁਸਤਿਹੋਇਨਮਸੁਖਹੋਈ॥੬॥ਪੁਰਸਤਿਗੁਰਤੀਮਲੈਜਾ
 ਨਦਰਿਕਰੇਈ॥ਕਿਲਵਿਖਪਾਸਭਕਟੀਅਹਿਠਿਰਿਤੁਖਾਥਿਘਨੁਨਹੋਈ॥੭॥
 ਅਪਣੇਭਵਿਭਵਡਿਆਈਅਦੇਨਮੇਲਾਈ॥ਨਨਕਨਾਮੁਨਿਪਾਨੁਮਨਿਵਸਿ
 ਆਵਡਿਆਈਪਏ॥੮॥੧੪॥ਅਸਮਹਲਾ ੩ ਸੁਣਿਮਨਮੰਨਿਵਸਾ
 ਇਤੁਅਪਾਇਮਿਲੈਮੇਰਭਈ॥ਅਨਦਿਨਸਚੀਭਗਤਿਕਰਿਸਚੈਚਿਤੁ
 ਲਈ॥੧॥ਏਕੋਨਮੁਧਿਅਇਤੁਸੁਖਪਵਹਿਮੇਰਭਈ॥ਹਉਮੈਭੁਜਤੁਰਿ
 ਕਰਿਵਡੀਵਡਿਆਈ॥੧॥੨੦੯॥ਇਸੁਭਗਤੀਨੇਸੁਗਨਮੁਨਜਨਲੰਦਦੇ
 ਵਿਦੁਸਤਿਗੁਰਪਈਨਜਾਈ॥ਪੰਡਤਪੜਦੇਜੋਤਕੀਤਿਨਬੁਝਨਪਾਇ॥੨॥
 ਅਪੈਬੈਸਭੁਗਥਿਓਨਕਿਛੁਕਹੁਣਨਜਈ॥ਅਪਦੇਇਸੁਪਈਐਗਰਿਬੁਝ
 ਭੁਣਈ॥੩॥ਜੀਅਜੰਤਸਭਿਤਿਸਦੇਸਭਨਕਾਸੇਈ॥ਮੰਦਕਿਸਨੇਅਖੀਅ
 ਜੇਤੁਜੋਹੋਈ॥੪॥ਇਕੋਹੁਕਮੁਦਰਤਦੇਏਕਸਿਰਿਕਗਾ॥ਅਪਿਭਵਲੀਵਿਤ
 ਅਨੁਅੰਤਰਿਲੋਭੁਵਿਕਾ॥੫॥ਇਕਅਪੇਗੁਰਮੁਖਿਕੀਤਿਅਨੁਬੁਝਨਿਵੀਰ
 ਗਾਭਗਤਿਭੀਓਨਨੇਥਖਸੀਅਨੁਅੰਤਰਿਭੰਡਗਾ॥੬॥ਗਿਆਨੀਅਨੇਸਭੁਸ
 ਚੁਪੈਸਚੁਸੇਈਹੋਈ॥ਓਇਭੁਲਾਏਕਿਸੇਦੇਨਭੁਲਾਨੀਸਚੁਜਾਣਨਿਸੇਈ॥੭॥
 ਘਰਮਹਿਪੰਚਵਰਤਦੇਪੰਚਵੀਚਗੀ॥ਨਨਕਥਿਨੁਸਤਿਗੁਰਵਸਿਨਾਵਨੀ
 ਨਮਿਹਉਮੈਮਾਗੀ॥੮॥੧੫॥ਅਸਮਹਲਾ ੩ ਘਰੈਅੰਤਰਿਸਭੁਵਸੁ
 ਬਹਰਿਕਿਛਨਹੀ॥ਗੁਰਪਰਸਾਦੀਪਈਐਅੰਤਰਿਕਪਟਖੁਲਾਹੀ॥੧॥ਸਤਿ
 ਰਤਹਿਪਈਐਭਈ॥ਅੰਤਰਿਨਾਮੁਨਿਪਾਨੁਪੁਰੋਸਤਿਗੁਰਦੀਆਵਿਖਈ
 ॥੧॥੨੦੯॥ਹਰਿਕਗਾਹਕੁਹੰਦੈਸੇਲਾਇਪਏਰਤਨੁਵੀਚਗਾ॥ਅੰਦਰੁਖੇਲੈ
 ਬਢਿਸਦਿਦੇਖੈਮੁਕਤਿਭੰਡਗਾ॥੨॥ਅੰਤਰਿਮਹਲਿਅਨੇਕਹਯਜੀਉਕਰੇਖੋ


੧੮੧
 ਗਾਮਨਚਿਦਿਅਫਲੁਪਾਇਸੀਫਿਰਿਹੋਇਨਠੇਗਾ॥੩॥ਪਰਬੀਅਵਰੁਸਮਾਇ
 ਲਈਗੁਰਸੇਤੀਹੋਈ॥ਨਾਮੁਪਦਰੁਸੁਅਮੁਲਾਸਗੁਰਮੁਖਿਪਵੇਕਈ॥੪॥ਬਾ
 ਹਰਭਲੈਸੇਕਿਅਲਹੋਵਬੁਧਰੈਅੰਤਰਿਭਈ॥ਭਗਮੈਭੁਲਾਸਭੁਜਗੁਠਿਰੇਮ
 ਨਮੁਖਪਤਿਗਵਈ॥੫॥ਘਰੁਰੁਛੇਭੋਭੋਅਪਣਪਰਘਰਿਭੁਠਜਈ॥ਚਰੇਵ
 ਨਮੁਖਕੀਐਬਿਨੁਨਵੈਚੰਟਾਖਈ॥੬॥ਜੀਨੀਘਰੁਜਾਤਾਪਣਾਸੋਸੁਖੀਏਕਾ
 ਈ॥ਅੰਤਰਿਬੁਧਪੁਪਛਣਿਅਗੁਰਕੀਵਡਿਆਈ॥੭॥ਅਪਦਾਨੁਕਰਿਸੁ
 ਅਖੀਐਅਪਦੇਇਭਈ॥ਨਨਕਨਾਮੁਪਿਆਇਤੁਰਿਸਚੈਸੇਭਾਪਈ॥
 ੮॥੩੬॥ਅਸਮਹਲਾ ੩ ਅਪੈਅਪੁਪਛਣਿਅਸਾਦੁਮੀਠਭਈ
 ਹਰਿਗਿਰਿਖਐਮੁਕਤੁਭਏਜਿਨਸਾਚੇਭਈ॥੧॥ਹਰਿਜੀਉਨਿਗਮਲਾਨਿਰ
 ਮਲਾਨਿਗਮਲਾਮਨਿਵਸਾ॥ਗੁਰਮਤੀਸਲਾਹੀਐਬਿਖਾਮਾਹਿਉਦਾਸਾ॥੧॥
 ੨੦੯॥ਬਿਨੁਸਬਦੇਅਪੁਨਜਾਪਈਸਭਾਐਧੀਭਈ॥ਗੁਰਮਤੀਘਟਿਚਨ
 ਟਾਨਮੁਅੰਤਰਿਖਈ॥੨॥ਨਾਮੇਹੀਨਾਮਿਵਰਤਦੇਨਾਮੇਵਰਤਗਾ॥ਅੰਤਰਿਨਾਮੁ
 ਮੁਖਿਨਾਮੁਹੈਨਾਮੈਸਬਦਿਵੀਚਗਾ॥੩॥ਨਾਮੁਸੁਣੀਐਨਾਮੁਮੰਨੀਐਨਾਮੈਵਡਿ
 ਆਈ॥ਨਾਮੁਸਲਾਹੋਸਦਾਸਦਾਨਾਮੈਮਹਲੁਪਈ॥੪॥ਨਾਮੈਧੀਘਟਿਚਨਣਾ
 ਨਾਮੈਭਪਈ॥ਨਾਮੈਹੀਸੁਖਉਪਜੈਨਾਮੈਸਰਣਈ॥੫॥ਬਿਨੁਨਵੈਕੇਇਨ
 ਮੰਨੀਐਮਨਮੁਖਪਤਿਗਵਈ॥ਜਮਪੁਰਿਬਧੇਮਾਗੀਅਹਿਬਿਰਥਾਜਨਮੁਗਵ
 ਈ॥੬॥ਨਾਮੈਕੀਸਭਸੇਵਕਰੇਗੁਰਮੁਖਿਨਾਮੁਭੁਣਈ॥ਨਾਮੇਹੀਨਾਮੁਮੰਨੀਐ
 ਨਾਮੈਵਡਿਆਈ॥੭॥ਜਿਸਨੇਦੇਵੈਤਿਸੁਮਿਲੈਗੁਰਮਤੀਨਾਮੁਭੁਣਈ॥ਨਨਕ
 ਸਭੁਕਿਛਨਵੈਕੇਵਸਿਧੈਪੁਰੋਭਾਗਿਕੋਪਈ॥੮॥੧੪॥ਅਸਮਹਲਾ ੩
 ਦਿਹਗਣੀਮਹਲਨਪਾਇਨੀਨਾਜਾਣਹਿਪਿਰਕਾਸੁਆਉ॥ਫਿਕਾਬੋਲਹਿਨਾਨਿ
 ਵਹਿਦੁਜਾਭਉਸੁਆਉ॥੧॥ਇਹਮਨੁਆਕਿਉਕਰਿਵਸਿਆਵੈ॥ਗੁਰਪਰ
 ਸਾਦੀਠਕੀਐਗਿਆਨਸਤੀਘਰਿਆਵੈ॥੧॥੨੦੯॥ਸੇਹਗਣੀਅਪਿਸਵ
 ਰੀਭੁਲਾਏਪੈਮਪਿਆਗਾ॥ਸਤਿਗੁਰਕੈਭਣੈਚਲਾਦੀਅਨਾਮੈਸਹਜੀਸੀਗਹੁ॥
 ੨॥ਸਦਾਵਹਿਪਿਰਾਪਣਾਸਚੀਸੇਜਸੁਭਾਇ॥ਪਿਰਕੈਪੈਮਮੇਹੀਆਮਿਲੈ
 ਪੀਤਸੁਖਪਾਇ॥੩॥ਗਿਆਨਅਪਾਰਸੀਗਹੁਰੈਸੋਭਵਤੀਨਾਗਿ॥ਸਾਭਰਈ
 ਸੁਰਗੀਧਕਰੇਹੋਤਪਿਆਗਿ॥੪॥ਸੇਹਗਣੀਵਿਚਿਰਗੁਰਿਭੁਨੁਸਚੈਅਲਖ
 ਅਪਗਾ॥ਸਤਿਗੁਰੁਸੇਵਨਿਅਪਣਾਸਚੈਭਾਇਪਿਆਗਿ॥੫॥ਸੇਹਗਣੀਸੀਗ

ਰੁਖਣਾਇਆਗੁਣਕਗਲਾਹਾਪ੍ਰਮਿਪਰਮਲੁਤਨਿਲਾਵਣਅੰਤਰਿਰਤ
 ਵੀਚਰੁ॥੬॥ਭਗਤਿਰਤੇਸੇਉਤਮਜਤਿਪਤਿਸਥਰੇਹੋਇ॥ਬਿਨੁਨਵੈਸਥ
 ਨੀਚਜਾਤਿਹੋਇਸਾਕਕੀਵਹੋਇ॥੧॥ਹਉਓਕਰਦੀਸਥਭਿਯੋਬਿਨੁਸ
 ਥਰੇਹਉਨਜਾਇ॥ਨਨਕਨਮਿਰਤੇਤਨਹਉਮੈਗਈਸਚੈਰੋਸਮਾਇ॥੮॥
 ॥੫॥੮॥ਅਸਮੁਹਲਾ ੩ ਸਚਿਰਤੇਸੇਨਿਰਮਲੇਸਦਾਸਚੀਸੇਇ॥ਐਥ
 ਘਰਿਘਰਿਜਾਪਦੇਅਗੇਜੁਗਿਜੁਗਿਪਰਗਟੁਹੋਇ॥੧॥ਏਮਨੁਕੋਰੇਗੁਲੇਤੁਸ
 ਚਰੰਗੁਚਕਾਇ॥ਗੁਫੀਬਣੀਜੋਰਪੈਨਇਹੰਗੁਲਪੈਨਜਾਇ॥੧॥ਹਉਓ
 ਹਮਨੀਚਮੇਲੇਅਤਿਅਭਮਾਨੀਤੁਜੋਭਾਇਵਿਕਾਗੁਗਿਪਰਸਿਮਿਲਿਐਕੋ
 ਚਹੁਪੋਇਨਿਰਮਲਜੇਤਿਅਪਰ॥੨॥ਬਿਨੁਗੁਰਕੋਇਨਰੰਗੀਐਗੁਮੀਲਿਐ
 ਰੰਗਚਕਾਇ॥ਗੁਰਕੋਭੈਭਾਇਜੋਰਤੇਸਫਤੀਸਚਿਸਮਾਉ॥੩॥ਭੋਬਿਨੁਲਗਿ
 ਨਲਗਈਨਾਮਨੁਨਿਰਮਲੁਹੋਇ॥ਬਿਨੁਭੈਕਰਮਕਮਾਵਣੇਫੁਠੈਰਉਨਕੋਇ
 ॥੪॥ਜਿਸੇਨਾਪੇਰੰਗੇਸੁਪਸੀਸਤਸੰਗਤਿਮੇਲਾਇ॥ਪੁਰੰਗੁਰਤੇਸਤਸੰਗਤਿ
 ਉਪਜੈਸਹਜੇਸਚਿਸੁਭਾਇ॥੫॥ਬਿਨੁਸੰਗਤੀਸਤਿਐਸਹਹਿਜੈਸੇਸੁਪੁਰੰ
 ਗਾਜਿਨੀਕੀਤੇਤਿਸੈਨਜਾਣਨੀ॥ਬਿਨੁਨਵੈਸਭਿਚਰੰ॥੬॥ਇਕਿਗੁਣਵਿਹੁਣੁ
 ਅਉਗਣਵਿਕਣਹਿਗੁਰਕੋਸਹਜਿਸੁਭਾਇ॥ਗੁਰੇਵਤੇਨਉਪਾਇਆਵੁਠਾ
 ਰਹਿਆਇ॥੭॥ਸਭਨਕਦਾਤਾਏਕੁਪੈਸਿਰਿਪੈਲਾਇ॥ਨਨਕਨਾਮੇਲਾਇ
 ਸਵਰਿਅਨੁਸਥਰੇਲਾਏਮਿਲਾਇ॥੮॥੬॥੫॥ਅਸਮੁਹਲਾ ੩ ਸਭਨ
 ਵੈਨੇਲਾਚਦੀਜਿਸੁਕ੍ਰਿਪਾਕਰਸੇਪਏ॥ਬਿਨੁਨਵੈਸਭੁਦੁਖੁਪੈਸੁਖਤਿਸੁਜਿਸੁ
 ਮੇਨਿਵਸਾਏ॥੧॥ਤੁਥੈਅੰਤਰਇਆਲਪੈਤੇਸਿਸਗਣਾਈ॥ਗੁਰਪੁਰੇਤੇਪਾਈ
 ਨਾਮੇਵਡਿਆਈ॥੧॥ਹਉਓ॥ਅੰਤਰਿਥਾਹਰਿਏਕੁਪੈਬਹੁਬਿਧਿਸਿਸਟਿਉਪ
 ਈ॥ਉਕਮੈਕਾਕਰਇਦੁਜਾਕਿਸੁਕੀਐਭਾਈ॥੨॥ਬੁਛਣਾਅਬੁਛਣ
 ਤੁਧੁਕੀਆਇਹਤੇਸਿਸਿਰੰਗਾ॥ਇਕਨਾਬਖਸਿਮੇਲਿਲੈਹਿਓਕਿਦਗਹਮ
 ਰਿਕਫੈਕੁਕਿਆਰ॥੩॥ਇਕਿਧਰਿਪਵਿਤ੍ਰਪਵਨਹਿਤੁਧਨਮੇਲਾਏ॥ਗੁਰ
 ਸੇਵਾਤਮੁਖਉਪਜੈਸਚੈਸਥਰਿਬੁਛਾਏ॥੪॥ਇਕਕੁਚਲਕੁਚੀਲਬਿਖਲੀ
 ਪਤਨਵਹੁਆਪਖੁਆਈ॥ਨਉਨਸਿਧਿਨਥਾਧਿਪੈਨਸੰਜਮੀਫਿਰਹਿਉਤਵਤ
 ਏ॥੫॥ਨਰਿਕਰੇਜਿਸੁਆਪਣੀਤਿਸੇਨਭਵਨੀਲਾਏ॥ਸਤਸੰਤਖੁਇਹਸੰਜ
 ਮੀਮਨੁਨਿਰਮਲੁਸਥਤੁਸੁਣਾਏ॥੬॥ਲੇਖਪੜਨਿਨਪਹੁਚੀਐਕਥਿਕਰ

ਏਅੰਤਨਪਾਇ॥ਗੁਰਤੇਕੀਮਤਿਪਾਈਐਸਚਿਸਥਰਿਸੇਈਪਾਇ॥੭॥ਇ
 ਹਮਨਦੀਸੇਧਿਤੁਗੁਰਸਥਰਿਵੀਚਰਿਗਾਨਨਕਇਸੁਦਹੀਵਿਚਿਨਾਮੁਨਿ
 ਹਨੁਪਾਈਐਗੁਰਕੋਤੇਅਪਾਗਿ॥੮॥੧॥੧॥ਅਸਮੁਹਲਾ ੩ ਸਚਿਰ
 ਤੀਅਸੋਗਣੀਜਿਨਗੁਰਕੋਸਥਰਿਸੀਗਗਿਘਰਹੀਸੇਪੁਰਪਾਇਆਸ
 ਰੇਸਥਰਿਵੀਚਰਿ॥੧॥ਅਵਗਣਗੁਣੀਬਖਸਿਆਹਰਿਸਿਉਲਿਵਲਾ
 ਈ॥ਹਉਓਰੁਪਾਇਆਕਾਮਣੀਗੁਰਮੇਲਾਮਿਲਾਈ॥੧॥ਹਉਓ॥ਇਕਿਪੁਰ
 ਹਉਗਿਜਾਣਨੀਤੁਜੋਭਮਿਭੁਲਾਇ॥ਕਿਉਪਾਇਨਿਡੋਰਗਣੀਦੁਖੀਰੋ
 ਦਿਵਹੋਇ॥੨॥ਜਿਨਕੈਮਨਿਸਚੁਵਸਿਆਸਚੀਕਾਰਕਮਾਇਆਨਦਿਨੁ
 ਸੇਵਹਿਸਹਜਸਿਉਸਚੈਮਾਹਿਸਮਾਇ॥੩॥ਦੁਹਗਣੀਭਮਿਭੁਲਾਈਆ
 ਕੁਛੁਬਾਣੀਬਿਖੁਖਾਹਿ॥ਪਿਰਨਜਾਣਨਿਆਪਣਾਸੁਦੀਦੇਹਦੁਖੁਪਾਇ॥੪॥
 ਸਚਾਸਾਹਿਬੁਏਕੁਪੈਮਤਮਨਭਮਿਭੁਲਾਇ॥ਗੁਰਪੁਛਿਸੇਵਾਕਹਿਸਚੁਨਿ
 ਰਮਲੁਮੇਨਿਵਸਾਹਿ॥੫॥ਸੋਹਗਣੀਸਦਾਪਿਰੁਪਾਇਆਹਉਮੈਆਪੁਗਵਾਇ
 ਪਿਰਸੇਤੀਅਨਦਿਨੁਗਹਿਹੀਸਚੀਸੇਜਸੁਖੁਪਾਇ॥੬॥ਮੇਰੀਮੇਰੀਕਰਿਗਏ
 ਪਲੈਕਿਛੁਨਪਾਇ॥ਮਹਲੁਨਾਹੀਡੋਰਗਣੀਅੰਤਗਈਪਛੁਤਾਇ॥੭॥ਸੇ
 ਪਿਰਮੇਰਾਏਕੁਪੈਏਕਸਮਿਉਲਿਵਲਾਇ॥ਨਨਕਜੇਸੁਖੁਲੈਛਹਿਕਾਮਣੀਹਰਿ
 ਕਨਾਮੁਮੇਨਿਵਸਾਇ॥੮॥੮॥੧॥੧॥ਅਸਮੁਹਲਾ ੩ ਅੰਮ੍ਰਿਤਜਿਨਚਖਾ
 ਇਉਨੁਰਸੁਆਇਆਸਹਜਸੁਭਾਇ॥ਸਚਾਵੇਪਰਵਾਹਉਤੇਸੰਨੇਤਿਲੁਨਤ
 ਮਾਇ॥੧॥ਅੰਮ੍ਰਿਤਸਚਾਵਰਸਦਾਗੁਰਮੁਖਮੁਖਿਪਾਇ॥ਮਨੁਸਦਾਹਰੀਆਵ
 ਲਾਸਹੋਹਰਿਗੁਣਗਾਇ॥੧॥ਹਉਓ॥ਮਨੁਮੁਖਸਦਾਦੋਹਗਣੀਦਰਿਖਈ
 ਆਥਿਲਾਹਿ॥ਜਿਨਪਿਰਕਾਸੁਆਦੁਨਆਇਓਜੁਧਿਗਿਲਿਖਿਆਸੇਕਮਾ
 ਹਿ॥੨॥ਗੁਰਮੁਖਿਥੀਜੈਸਚੁਜਮੈਸਚੁਨਾਮੁਵਾਪੁਗਾਜੇਇਤੁਲਾਪੈਲਾਇਆ
 ਨੁਭਗਤੀਦੇਇਭੰਡਾਰ॥੩॥ਗੁਰਮੁਖਿਸਦਾਸਦਾਸੋਹਗਣੀਭੈਭਗਤਿਸੀਗਾ
 ਗਾਅਨਦਿਨੁਗਵਹਿਪਿਰੁਆਪਣਾਸਚੁਰਖਹਿਉਰਪਾਗਿ॥੪॥ਜਿਨਪਿਰੁਗਾ
 ਵਿਆਪਣਾਤਿਨਦਿਟਹੁਬਾਣੀਜਾਉ॥ਸਦਾਪਿਰਕੈਸੀਗਿਰਹਹਿਵਿਦਹੁ
 ਅਮੁਗਵਾਇ॥੫॥ਤਨੁਮਨੁਸੀਤਲੁਮੁਖਉਜਲੇਪਿਰਕੈਭਾਇਪਿਆਗਿ॥ਸੇ
 ਜਸੁਖਾਣੀਪਿਰੁਵੈਹਉਮੈਤਿਸਨਾਮਾਗਿ॥੬॥ਕਰਿਕਿਰਪਾਘਰਿਆਇਆ
 ਗੁਰਕੋਤੇਅਪਾਗਿ॥ਵਰੁਪਾਇਆਸੋਹਗਣੀਕੇਵਲਾਏਕੁਮੁਗਾ॥੭॥ਸਭ

ਗੁਨਾਬਖਸਾਇਲਾਇਓਨਮੇਲੇਮੇਲਣਹਗਾਨਨਕਅਖਣਆਖੀਐ
 ਸੁਣਿਧੈਪਿਆਰੁ॥੮੧॥੧੨॥ਆਸਾਮਹਲਾ ੩ ਸਤਿਗੁਰੋਗੁਰੂ
 ਪੰਜੈਨਪ੍ਰਕਾਸੇਸੇਇਸਾਜੇਨਮੁਖਿਆਈਐਗਿਆਨਪਰਗਟੁਹੋਇ॥
 ਏਮਨਮਤੁਜਾਣਹਿਹਿਦੁਹਿਰੈਸਦਾਵੇਖਿਹੁਦੁਗਿ॥ਸਦਸੁਦਾਸਦਵੇਖ
 ਦਸਬਦਿਹਰਿਆਭਗਪੁਰਿ॥੧॥੧੦੭ਉ॥ਗੁਰਮੁਖਿਅਪੁਪਛਣਿਅਤਿ
 ਨੀਇਕਮਨਿਧਿਆਇਆ॥ਸਦਾਵਹਿਪਿਰੁਆਪਣਾਸਚੈਨੀਮੁਖਪੁਪਿਆ
 ॥੨॥ਏਮਨਤਰਕੈਨਹੀਕਰਿਵੇਖੁਸਬਦਿਵੀਚਗਾਹਰਿਸਰਣੀਭਜਿਪੁ
 ਪਾਇਮਿਖਦੁਆਰੁ॥੩॥ਸਬਦਿਸੁਣੀਐਸਬਦਿਬੁਝੀਐਸਚਿਹੋਲਿ
 ਵਲਾਇ॥ਸਬਦਹਉਮੈਮੀਐਸਚਮਹਲਿਸੁਖਪਾਇ॥੪॥ਇਸੁਜਗਮਿ
 ਸੇਭਾਨਮਕੀਬਿਨੁਨਵੈਸੇਭਨਹੋਇ॥ਇਹਮਾਇਅਕੀਸੇਭਾਗਿਦਿਹੋਜ
 ਦੀਬਿਲਮੁਨਹੋਇ॥੫॥ਜਿਨੀਨਮੁਵਿਸਾਰਿਆਸੇਮੁਏਮਹਿਜਾਹਿ॥ਹਰਿਸ
 ਸਾਦੁਨਆਇਓਬਿਸਟਾਮਹਿਸਮਾਹਿ॥੬॥ਇਕਿਆਪੇਬਖਸਿਮਿਲਾਇਆ
 ਨੁਅਨਦਿਨੁਮੇਲਾਇ॥ਸਚੁਕਮਾਵਹਿਸਚਿਹਰਹਿਸਚੇਸਚਿਸਮਾਹਿ॥੭॥
 ਬਿਨੁਸਬਦੈਸੁਣੀਐਨਦੇਖੀਐਜਗੁਬੋਲਾਅੰਨਭੰਗਮਾਇ॥ਬਿਨੁਨਵੈਦੁ
 ਪਾਇਸੀਨਮੁਮਿਲੈਤਿਸੇਰਾਇ॥੮॥ਜਿਨਾਬਣੀਸਿਉਚਿਤੁਲਾਇਆਸੇ
 ਨਿਰਮਲਪੁਰਵਣੁ॥ਨਨਕਨਾਮੁਤਿਨਕਦੇਨਵੀਸਰੈਸਦਹਿਸਚੇਜਣੁ॥੯॥੧੨॥
 ॥੧੩॥ਆਸਾਮਹਲਾ ੩ ਸਬਦੇਹੀਭਗਤਾਪਦੈਜਿਨਕੀਬਣੀਸਚੀਹੋ
 ॥ਵਿਚਹੁਆਪੁਗਾਇਅਨਉਮੰਨਿਆਸਚਿਮਿਲਾਵਹੋਇ॥੧॥ਹਰਿਹਰਿਨਮੁ
 ਜਨਕੀਪਤਿਹੋਇ॥ਸਫਲੁਤਿਨਾਕਜਨਮੁਪੈਤਿਨਮਨੈਸਭੁਕੇਇ॥੧॥੧੦੮ਉ
 ॥ਹਉਮੈਮੇਰਾਜਾਤਿਪੈਅਤਿਕਰਪੁਅਭਿਮਨੁ॥ਸਬਦਿਮਰੈਤਜਾਤਿਜਾਇਜੇ
 ਜੇਤਿਮਿਲੈਭਗਵਨੁ॥੨॥ਪੁਰਸਤਿਗੁਰੂਭੋਇਆਸਫਲੁਜਨਮੁਹਮਾਗਾਨ
 ਮੁਨਵੈਨਿਧਿਪਾਇਆਭਰੇਅਖੁਟਭੰਡਾ॥੩॥ਆਵਹਿਇਸੁਸਾਕੈਵਪਰ
 ਏਜਿਨਾਮੁਪਿਆਰਾਗੁਰਮੁਖਿਹੋਵੈਸੇਧਨੁਪਾਏਤਿਨਅੰਤਹਿਸਬਦੁਵੀਚਰ
 ॥੪॥ਭਗਤੀਸਰਨਜਾਣਨੀਮਨਮੁਖਅਹੰਕਾਰੀ॥ਪੁਰਹੁਆਪਿਖੁਆਇਓਨ
 ਜੁਐਬਾਜੀਹੀ॥੫॥ਬਿਨੁਪਿਆਰੈਭਗਤਿਨਹੋਈਨਾਮੁਖੁਹੋਇਸਗੀਗਿਐ
 ਮਪਦਰਬੁਪਾਈਐਗੁਰਭਗਤੀਮਨੁਪੀਰ॥੬॥ਜਿਸਨੇਭਗਤਿਕਰਏਸੇਕਰ
 ਗੁਰਸਬਦਿਵੀਚਗਿ॥ਹਿਰੈਏਕੋਨਮੁਦਸੈਹਉਮੈਦੁਬਧਮਰਿ॥੭॥ਭਗ

ਤਕੀਜਤਿਪਤਿਏਕੋਨਮੁਦੈਆਪੇਲਏਸਵਾਗਿ॥ਸਦਾਸਰਣੀਤਿਸਕੀਜ
 ਓਤਿਉਕਰਨੁਸਰਿ॥੮॥ਭਗਤਿਨਿਰਾਲੀਅਲਾਹਦੀਜਾਪੈਗੁਰਦੀਚਰਿ
 ਨੀਨਕਨਾਮੁਹਿਰੈਵਸੈਭੋਭਗਤੀਨਮਿਸਵਰਿ॥੯॥੧੧॥੧੨॥ਆਸਾ
 ਮਹਲਾ ੩ ਅਨਰਸਮਹਿਲੇਭਾਇਆਬਿਨੁਨਮੈਦੁਖਪਾਇ॥ਸਤਿਗੁਰ
 ਪੁਰਖੁਨਭੋਟਿਓਜਿਸਚੀਬੁਝੁਣਾਇ॥੧॥ਏਮਨਮੇਰਾਵੇਲੋਹਰਿਸੁ
 ਰਾਖਿਸਾਦੁਪਾਇ॥ਅਨਰਸਿਲਾਗਾਤੁਫਿਹਿਥਿਰਬਾਜਨਮੁਗਵਾਇ॥੧॥
 ॥੧੦੮ਉ॥ਇਸੁਜਗਮਹਿਗੁਰਮੁਖਨਿਰਮਲੇਸਚਿਨੀਮਹਹਿਲਿਵਲਾਇ
 ॥ਵਿਦੁਕਰਮਾਕਿਛੁਪਈਐਨਹੀਕਿਆਕਰਿਕਹਿਆਜਾਇ॥੨॥ਆਪੁਪ
 ਛਣਹਿਸਬਦਿਮਹਹਿਮਨੁਹਤਜਿਵਿਕਾਗੁਰਸਰਣੀਭਜਿਪਾਏਬ
 ਖੋਸਬਖਸਣਹਰਾ॥੩॥ਬਿਨੁਨਵੈਸੁਖੁਨਪਈਐਨਾਦੁਖੁਵਿਚਹੁਜਾਇ
 ॥ਇਹਜਗਮਾਇਆਮੋਹਿਵਿਆਪਿਆਦੁਜੈਭਗਮਿਭੁਲਾਇ॥੪॥ਦਹਗ
 ਣੀਪਰਕੀਸਰਨਜਾਣਹੀਕਿਆਕਰਿਕਹਿਸੀਗਗਾਅਨਦਿਨੁਸਦਾਜਲ
 ਦੀਆਫਿਰਹਿਸੈਜੈਰਵੈਭੁਤਗੁ॥੫॥ਸੋਹਗਣੀਮਹਲੁਪਾਇਆਵਿਚਹੁ
 ਆਪੁਗਵਾਇ॥ਗੁਰਸਬਦੀਸੀਗਗੀਆਪਣੇਸਹਿਲਈਆਮਿਲਾਇ
 ॥੬॥ਮਰਣਮਨੁਹਵਿਸਾਰਿਆਮਾਇਆਮੋਹੁਗੁਬਾਗਾਮਨਮੁਖਮਹਿਮਰਿਜੈ
 ਮਹਿਭੀਮਹਹਿਜਮਦਹਿਹੋਪੁਆਰੁ॥੭॥ਆਪਿਮਿਲਾਇਨੁਸੇਮਿਲੇਗੁਰਸ
 ਬਦਿਵੀਚਗਿ॥ਨਨਕਨਾਮਿਸਮਾਣੈਮੁਖਉਜਲੈਤਿਤੁਸਚੈਰਥਾਗਿ॥੮॥
 ॥੧੨॥੧੫॥੩੭॥



ਗੁਰੁਆਸਾਮਹਲਾ ੫ ਘਰੁ ੨ ਅਸਟਪਦੀਆ ੧ਓਸਤਿਗੁਰਪ੍ਰਸਾਦਿ
 ਪੰਚਮਨਏਪੰਚਰੁਸਾਏ॥ਪੰਚਵਸਾਏਪੰਚਗਵਾਏ॥੧॥ਇਨਾਬਿਧਿਨਿਗੁਰੂ
 ਰਮੈਰੇਭਈ॥ਦੁਰਤੁਗਾਇਆਗੁਰਗਿਆਨੁਵਿਕਾਈ॥੧॥੧੦੯ਉ॥ਸਾਚਪਰ
 ਮਕੀਕਰਿਦੀਨੀਵਾਗਿ॥ਫਰਹੁਮੁਰਕਮਗੁਰਗਿਆਨੁਬੀਚਾਰਿ॥੨॥ਨਾਮੁਖੇਤੀ
 ਬੀਜਪੁਰਣੀਮੀਤਾ॥ਸਉਦਾਕਰਹੁਗੁਰਸੇਵਹੁਨੀਤ॥੩॥ਸਤਿਸਹਜਸੁਖਕੇ
 ਸਭਿਹਟਾ॥ਸਹਦਾਪਾਗੀਏਕੈਥਾ॥੪॥ਜੇਨੀਅਡੰਨਕਲਾਏਨਜਗਤਿ॥
 ਸਤਿਗੁਰਕਰਿਦੀਨੀਪੁਰਕੀਛਪ॥੫॥ਵਖਰਨਾਮੁਲਦਿਖੇਪਚਲਾਵਹੁ॥

ਲੈਲਾਹਗੁਮੁਖਿਘਰਿਆਵਹੁ॥੬॥ਸਤਿਗੁਰਸਾਹਿਬਦਲਜੋਗਪੁ
ਜੀਨਮੁਲੇਖਾਸਚੁਸਮਰ॥੭॥ਸੇਵਸੈਇਤੁਘਰਿਜਿਸੁਗੁਰਪੁਰਸੇਵਾਅਥ
ਚਲਨਗਰੀਨਨਕਦੇਵ॥੮॥੧॥ਆਸਾਵਗੀਸਹਲਾ ੫ ਘਰੁ ੩
ਮੇਰਮਨਿਹਿਸਿਉਲਾਗੀਪੀਤਿ॥ਸਧਸੰਗਿਹਰਿਹਰਿਜਪਤਨਿਰਮਲਾਸਾ
ਚੀਗੀਤਿ॥੧॥੧੦੭ਉ॥ਦਰਸਨਕੀਪਿਆਸਾਘਣੀਚਿਤਵਤਅਨਿਕਪੁ
ਕਾਕਾਕਹਾਅਨੁਗੁਪਰਬੁਹਰਿਕਿਰਪਾਧਰਿਮੁਗਰਿ॥੧॥ਮਨੁਪਰੇ
ਸੀਆਇਆਮਿਲਿਓਸਧਕੈਸੰਗਿ॥ਜਿਸੁਦਖਕਉਚਹਤਸੋਪਾਇਓ
ਨਾਮਹਿਰੰਗਿ॥੨॥ਜੇਤੇਮਾਇਆਗੰਗਸਾਥਿਨਸਿਜਾਪਿਧਿਨਮਾਹਿ॥ਭਗਤ
ਰਤੇਤੇਰੇਨਾਮਸਿਉਸੁਖੁਤੁਹਿਸਭਠਾਇ॥੩॥ਸਭੁਜਗੁਚਲਤਉਪਖੀ
ਨਿਹਚਲਾਹਰਿਕੇਨਉ॥ਕਰਿਮਿਤਾਈਸਾਧਸਿਉਨਿਹਚਲੁਪਾਵਹਿਠਉ
॥੪॥ਮੀਤਸਾਜਨੁਸੁਤਬੰਧਪਕਉਹੇਤਨਸਥਾਇਕੁਨਿਵਾਹੁਗਮਨਮੁਦੀ
ਨਕਾਪੁਤਨਥਾ॥੫॥ਚਰਨਕਮਲਬੋਧਥਭਏਲਾਗਿਸਾਗਰੁਤਰਿਓਤਹਭਿ
ਦਿਓਪੁਰਸਤਿਗੁਰਸਾਚਪ੍ਰਭਸਿਉਨੇਹ॥੬॥ਸਾਧਤੇਰੇਕੀਜਾਚਨਾਵਿਸੁ
ਨਸਾਸਿਗਿਰਾਸਿ॥ਜੇਤਿਸੁਭਵੈਸੋਭਲਾਤੇਰੇਭਣੈਕਾਜਗਸਿ॥੭॥ਸੁਖਸਾ
ਗਰਪੀਤਮਮਿਲੈਉਪਜੈਮਹਾਅਨੰਦ॥ਕਹੁਨਾਨਕਸਭਦੁਖਮਿਟੈਪ੍ਰਭਭੇ
ਪਰਮਨੰਦ॥੮॥੧॥੨॥

ਪਿਸੇ

ਆਸਾਮਹਲਾ ੫ ਬਿਹਰਵੇਘਰੁ ਛੰਤਕੀਜਤਿ ੧ਓਸਤਿਗੁਰਪੁਸਾਦਿ
ਪਰਬੁਹਮੁਪੁਭੁਸਿਮੀਐਪਿਆਰੇਰਸਨਕਉਥਲਿਜਾਉ॥੧॥ਜਿਸਿਮਿ
ਗਤਿਦੁਖਬੀਸਾਹਿਪਿਆਰੇਸਕਿਉਤਜਣਾਜਾਇ॥੨॥ਇਹੁਤਨੁਵੇਰੀਸੰਤ
ਪਹਿਪੀਤਮੁਦੈਇਮਿਲਾਇ॥੩॥ਸੁਖਸੀਗਾਗਥਿਖਾਅਕੈਫੀਕੇਤਜਿਓਭੇ
ਮੇਰੀਮਾਇ॥੪॥ਕਾਮੁਕੁਧੁਲੇਭੁਤਜਿਗਏਪਿਆਰੇਸਤਿਗੁਰਚਰਨੀਪਾਇ॥
੫॥ਜੇਨਨਰਤੇਰਾਮਸਿਉਪਿਆਰੇਅਨਤਨਕਾਹੁਜਾਇ॥੬॥ਹਰਿਗੁਜਿ
ਨੀਚਾਖਿਆਪਿਆਰੇਤਿਪਤਿਹੋਅਘਾਇ॥੭॥ਅੰਚਲੁਗਹਿਆਸਧਕ
ਨਾਨਕਭੈਸਾਗਰਪਾਰਿਪਾਇ॥੮॥੧॥੩॥ਆਸਾਮਹਲਾ ੫ ਜਨਮਮਰ
ਦੁਖਕਟੀਐਪਿਆਰੇਜਥਭੇਟੈਹਰਿਗਾਇ॥੧॥ਸੁੰਦਰਸੁਘਰੁਜਣਪ੍ਰਭਮਿ

ਜੀਵਨੁਰਸੁਦਿਖਾਇ॥੨॥ਜੇਜੀਅਤੁਭੇਥੀਢੁਰੀਪਿਆਰੇਜਨੀਮਮਰ
ਹਿਥਿਖੁਖਾਇ॥੩॥ਜਿਸੁਤੁੰਮਲਾਹਿਸੇਮਿਲੈਪਿਆਰੇਤਿਸਕੈਲਾਗਉਪਾਇ
॥੪॥ਜੇਸੁਖੁਦਰਸਨਪੇਖਤੋਪਿਆਰੇਸੁਖਤੇਕਹੁਨਨਾਇ॥੫॥ਸਾਚੀਪੀ
ਤਿਨਤੁਟਈਪਿਆਰੇਜੁਗੁਜੁਗੁਹੀਸਮਾਇ॥੬॥ਜੇਤੁਭਵੈਸੋਭਲਾਪਿ
ਆਰੇਤੇਰੀਅਮਰੁਜਾਇ॥੭॥ਨਾਨਕਰੰਗਰਤੇਰਾਗਏਪਿਆਰੇਮਾਤੇਸਹ
ਜਸਭਾਇ॥੮॥੨॥੪॥ਆਸਾਮਹਲਾ ੫ ਸਭਥਿਧਿਤੁਮਹੀਜਣਤੇ
ਪਿਆਰੇਕਿਸੁਪਹਿਕਹਉਸੁਨਾਇ॥੧॥ਤੁੰਦਤਾਜੀਆਸਭਨਕਾਪਿਆਰੇਤੇ
ਗਦਿਤਪਹਿਰਹਿਖਾਇ॥੨॥ਸੁਖੁਦੁਖੁਤੇਰੀਆਗਿਆਪਿਆਰੇਦੁਜੀਨਹੀ
ਜਾਇ॥੩॥ਜੇਤੁਕਹਾਇਹਿਸੇਕਰੀਪਿਆਰੇਅਵਰਕਿਢੁਕਹੁਨਨਾਇ॥੪॥
ਦਿਨੁਗੈਣਿਸਭਸੁਹਾਵਣੇਪਿਆਰੇਜੇਤੁਜਪੀਐਹਰਿਗਾਇ॥੫॥ਸਾਈਕਾਗ
ਕਮਾਵਣੀਪਿਆਰੇਪੁਰਿਮਸਤਕਿਲੇਖੁਲਿਖਾਇ॥੬॥ਏਕੋਆਪਿਵਰਤ
ਦਾਪਿਆਰੇਪਟਿਘਟਿਹਰਿਆਸਮਾਇ॥੭॥ਸੰਸਾਰੁਕੁਪਤੇਉਧਰਿਲੈਪਿ
ਐਗਨਾਕਹਹਿਸਭਣਾਇ॥੮॥੩॥੫॥੪੨॥ਮਃ੧॥੨੨॥ਮਃ੩॥੧੫॥
ਮਃ੫॥੫॥ਤਿਨਕਾਜੁਮਲਾਅਸਟਪਦੀਆਕਾ॥੪੨॥



ਗੁਆਸਾਮਹਲਾ ੧ ਪਟੀਲਿਖੀ ੧ਓਸਤਿਗੁਰਪੁਸਾਦਿ
ਸਸੇਸੈਇਸਿਸਟਿਜਿਨਿਸਾਜੀਸਭਨਾਸਾਹਿਬੁਏਕੁਭਾਇਆ॥ਸੇਵਤਹੋਚਿ
ਤੁਜਿਨਕਾਲਾਗਾਇਆਤਿਨਕਾਸਫਲੁਭਾਇਆ॥੧॥ਮਨਕਹੋਭੁਲੇ
ਮੁਕਮਾਨਾਜਥਲੇਖਾਦੇਵਹਿਥੀਰਾਤਉਪਕਿਆ॥੧॥੧੦੭ਉ॥ਈਵਕੀ
ਆਦਿਪੁਰਖੁਹੈਦਾਤਾਪੇਸਾਚਾਸੇਈ॥ਏਨਾਅਖਰਾਮਹੀਜੇਗੁਰਮੁਖਿਬੁ
ਭੈਤਿਸੁਸਿਹਿਲੇਖੁਨਹੋਈ॥੨॥ਉਕੈਉਪਮਾਤਕੀਕੀਜੇਜਕਾਅੰਤੁਨਪਾਇ
ਆਸਿਵਕਹਹਿਸੇਈਫਲੁਪਾਵਹਿਜਿਨੀਸਚੁਕਮਾਇਆ॥੩॥ਭਭਾਭਿ
ਅਨੁਬੂਝੈਜੇਕਈਪਕਿਆਪੰਡਿਤਸੇਈ॥ਸਰਬਜੀਅਮਹਿਏਕੋਜਣੈਤਾ
ਹਉਮੈਕਹੈਨੇਕਈ॥੪॥ਕਕੈਕੈਸਪੁੰਡਰਜਬਹੁਦੇਵਿਨੁਸਾਬੁਏਉਜਲਿਆ
ਜਾਮਰਜੇਕਹੈਰੁਆਇਆਕੈਸੇਗਲਿਥੀਧਿਲਾਇਆ॥੫॥ਖਖੈਖੁਚ

੨੩੮੧੧

ਕਰਸਹੁਆਲਮੁਕਰਿਖਰੀਰਜਿਨਿਖਰਚੀਆ॥ ਬੰਧਨਜਕੈਸਭੁਜ
 ਗੁਥਾਪਿਆਅਵਰੀਕਾਹੀਹੁਕਮੁਪਇਆ॥੬॥ਗੈਗੋਇਗਇਜਿਨਿਛੰ
 ਡੀਗਲੀਗੋਬਿੰਦਗਰਬਿਭਇਆ॥ਪ੍ਰਾਕਿਭੰਡੋਜਿਨਿਆਵੀਸਜੀਚਾੜ
 ਵਦਹੋਤਈਕੀਆ॥੧੧॥ਘਪੈਘਲਾਸੇਵਕੁਜੇਘਾਣੇਸਥਾਦਿਗੁਕੁਲਾ
 ਗਿਹੈ॥ਬੁਭਲਾਜੇਸਮਕਰਿਜਣੈਇਨਿਬਿਧਿਸਾਹਿਬੁਮਤੁਰੇ॥੧੨॥
 ਚਚੇਰਹਿਦੇਰਜਿਨਿਸਾਜੇਚਰੇਖਾਣੀਚਰਿਗੁਗਾ॥ਜੁਗੁਜੁਗੇਜੀਖਣੀ
 ਭੋਗੀਪਕਿਅਪੰਡਿਤੁਆਪਿਥੀਆ॥੧੩॥ਛਛੈਛਾਇਆਵਰਤੀਸਭਅ
 ਤਰਿਤੋਰਕੀਆਭਗਮੁਹੋਆ॥ਭਗਮੁਉਪਾਇਕੁਲਾਈਅਨੁਅਪੋਤੋਰਕ
 ਮੁਹੋਆਤਿਨਗੁਗੁਮਿਲਿਆ॥੧੪॥ਜਜੈਜਨਮੰਗਤਜਨਜਾਚੈਲਖਚਉ
 ਰਾਸੀਹਭੀਖਭਵਿਆ॥ਏਕੇਲੇਵੈਏਕੇਦੇਵੈਵਰੁਨਦੁਜਾਮੈਸੁਣਿਆ
 ॥੧੫॥ਛਛੈਛੁਰਿਮਹੁਕਿਆਪ੍ਰਣੀਜਿਕਿਛੁਦੇਵੈਸੇਦੇਇਹਹਿਆਦੇ
 ਵੈਵੈਉਕਮੁਚਲਾਏਜਿਉਜੀਆਕਾਹਿਜਕੁਪਇਆ॥੧੬॥ਵਵੈਨਦੀ
 ਕਰੋਜਾਦੇਖਾਦੁਜਕਈਨਹੀ॥ਏਕੋਗਵਿਹਿਆਸਭਥਾਈਏਕਵਸਿਆ
 ਮਨਮਾਹੀ॥੧੭॥ਟਟੈਟਰਕਰਹੁਕਿਆਪ੍ਰਣੀਘੜੀਕਿਮੁਹਤਕਿਉਠਿਚ
 ਲਾਣਾ॥ਜੁਐਜਨਮੁਨਾਹੁਹੁਅਪਨਭਾਜਿਪੜਹੁਤਮਹਿਸਰਣਾ॥੧੮॥
 ਠਠੈਠਾਛਵਰਤੀਤਿਨਅੰਤਹਿਹਿਰਚਣੀਜਿਨਕਾਚਿਤੁਲਾਗੈਸੀਜਨ
 ਨਿਸਤਰੇਤਉਪਰਸਾਦੀਸੁਖੁਪਾਇਆ॥੧੯॥ਡਡੈਡਫਕਰਹੁਕਿਆਪ੍ਰਣੀ
 ਜੋਕਿਛੁਹੋਅਸੇਸਭਚਲਣਾ॥ਤਿਸੇਸੇਸੇਵਹੁਤਸੁਖੁਪਾਵਹੁਸਰਥਨਿਰੰ
 ਤਰਿਗਵਿਹਿਆ॥੨੦॥ਛਛੈਛਾਹਿਉਸਰੈਅਪੁਜਿਉਤਿਸੁਭਾਵੈਤਿਵੈ
 ਕੋਗੋਕਰਿਕਿਵੈਖੈਉਕਮੁਚਲਾਏਤਿਸੁਨਿਸਤਰੇਜਾਕਉਨਦਰਿਕਰੇ॥
 ॥੨੧॥ਣਾਣੈਰਵਤੁਰੈਘਾਇਅੰਤਹਿਹਿਗੁਣਗਾਵੈਸੇਈ॥ਆਪੇਆਪਿਮਿ
 ਲਾਏਕਰਤਪੁਨਗਪਿਜਨਮੁਨਹੋਈ॥੨੨॥ਤਤੈਤਤੂਰਵਜਲੁਹੋਆਤਕਾ
 ਅੰਤੁਨਪਾਇਆ॥ਨਾਤਨਤੁਲਾਹਮਥੁਡਸਿਤਹਿਲੇਹਿਤਹਣਿਗਈ
 ਆ॥੨੩॥ਥਥੈਥਨਿਥਨੰਤਰਿਸੇਈਜਾਕੀਆਸਭੁਹੋਆ॥ਕਿਆਭਗੁ
 ਕਿਆਮਾਇਆਕਹੀਐਜੋਤਿਸੁਭਾਵੈਸੇਈਭਲਾ॥੨੪॥ਦਦੈਦਸੁਨਦੇਉ
 ਕਿਸੈਦੇਸੁਕਰਮਾਪਣਿਆ॥ਜੋਸੈਕੀਆਸਮੈਪਾਇਆਦੇਸੁਨਦੀਜੋਅ
 ਵਰਜਨਾ॥੨੫॥ਧਧੈਧਾਰਿਕਲਾਜਿਨਿਛੰਡੀਹਰਿਚੀਜੀਜਿਨਿਗੁਰੀਆ॥

ਤਿਸਦੀਆਸਭਨੀਲੀਆਕਰਮੀਕਰਮੀਹੁਕਮੁਪਇਆ॥੨੬॥ਨੈਨੈ
 ਨਹੁਭੋਗਿਤਭੋਗੈਨਡੀਠਨਾਸਮਾਇਆਗਲੀਹਉਸੋਹਗਣਿਭੈਣੈ
 ਕੰਤਨਕਥਹੁਮੈਮਿਲਿਆ॥੨੭॥ਪਪੈਪਤਿਸਾਹੁਪਰਮੇਸਰਵੇਖਣਕਉ
 ਪਰਪੰਚੁਕੀਆਦੇਖੈਬੂਠੈਸਭਕਿਛੁਜਣੈਅੰਤਰਿਥਾਹਰਿਗਵਿਹਿਆ
 ॥੨੮॥ਫਫੈਫਹੀਸਭੁਜਗੁਫਥਾਜਮਕੈਸੰਗਲਿਥਾਧਿਲਾਇਆਗੁਰ
 ਪਰਸਦੀਸੇਜਨਉਥੋਜੋਹਰਿਸਰਣਾਗਤਿਭਜਿਪਇਆ॥੨੯॥ਬਬੈ
 ਬਜੀਖੇਲਣਿਣਾਗਾਚਉਪਕਿਰੀਤਚਾਰਿਗੁਗਾ॥ਜੀਅਜੰਤਸਭਸਾਹੀ
 ਕੀਤਪਾਸਚਲਾਣਿਆਪਿਲਾਗਾ॥੩੦॥ਭਭੈਭਲਾਹਿਸੇਫਲਪਾਵਹਿ
 ਗੁਰਪਰਸਾਦੀਜਿਨਕਉਭਉਪਇਆ॥ਮਨਮੁਖਫਿਰਹਿਨਚੇਤਹਿਮੁਛੈ
 ਲਖਚਉਰਾਸੀਹਫੇਰਪਇਆ॥੩੧॥ਮਮੈਮੋਹਮਹੁਤਮਥੁਸਦਨਮਰਣ
 ਭਇਆਤਬਚੇਤਵਿਆ॥ਕਾਇਆਭੀਤਰਿਅਵਰੋਪਕਿਆਮੈਸਮਾਖਰਵੈ
 ਸਰਿਆ॥੩੨॥ਯਯੈਜਨਮੁਨਹੋਵੀਕਦਹੀਜੋਕਰਿਸਚੁਪਛਣੈ॥ਗੁਰਮੁ
 ਖਿਆਖੈਗੁਰਮੁਖਿਬੂਠੈਗੁਰਮੁਖਿਏਕੋਜਣੈ॥੩੩॥ਗੈਗਵਿਹਿਆਸਭ
 ਅੰਤਰਿਜੋਤਕੀਏਜੰਤਾ॥ਜੰਤਉਪਾਇਧੈਪੈਲਾਏਕਮੁਹੋਆਤਿਨਮੁਲਾ
 ਇਆ॥੩੪॥ਲਲੈਲਾਇਧੈਪੈਜਿਨਿਛੰਡੀਮੀਠਮਾਇਆਮੋਹਕੀਆਖ
 ਣਪੀਣਾਸਮਕਰਿਸਹਣਾਭਣੈਤਕੈਉਕਮੁਪਇਆ॥੩੫॥ਵਵੈਵਾਸੁਦੈ
 ਉਪਰਮੇਸਰਵੇਖਣਕਉਜਿਨਿਵੈਸੁਕੀਆਵੇਖੋਚਖੈਸਭਕਿਛੁਜਣੈਅੰ
 ਤਰਿਥਾਹਰਿਗਵਿਹਿਆ॥੩੬॥ਕਾਕੈਕਾਕਿਕਰਹਿਕਿਆਪ੍ਰਣੀਤਿਸਹਿ
 ਧਿਆਵਹੁਜਿਅਮਹੁਹੋਆ॥ਤਿਸਹਿਧਿਆਵਹੁਸਚਿ॥ਸਿਸਮਾਵਹੁਓ
 ਸੁਦਿਹੁਕੁਰਥਾਣਕੀਆ॥੩੭॥ਹਹੈਹਰਨਕੋਈਦਾਤਾਜੀਅਉਪਾਇਜਿ
 ਨਿਰਿਜਕੁਦੀਆ॥ਹਹਿਨਮੁਖਿਆਵਹੁਹਿਨਮਿਸਮਾਵਹੁਅਨੰਦੀਨੁਲਾ
 ਹਹਿਨਮੁਲੀਆ॥੩੮॥ਆਇਕੈਆਪਿਕਰੋਜਿਨਿਛੰਡੀਜੋਕਿਛੁਕਰਣਾ
 ਸੁਕਰਿਹਿਆਕਰੋਕਰਾਏਸਭਕਿਛੁਜਣੈਨਾਨਕਸਾਇਗਇਵਕਹਿਆ॥
 ॥੩੯॥੧॥

ਗੁਗੁਆਸਮਹਲਾ ੩ ਪਈ ੧੮੩ਤਿਗੁਰਪੁਸਾਦਿ
 ਅਯੋਅੰਝੈਸਭੁਜਗੁਆਇਆਕਖੈਘੰਝੈਕਲੁਭਇਆਗੀਰੀਲਾਣੀਪਪ

ਕਮਲੈ ॥ ਤਿਸਵਗਣ ਗੁਣ ਵੀ ਸਰਿਆ ॥ ੧ ॥ ਮਨ ਐਸੇ ਲੇਖਾ ਤੁਕੀ ਪਤਿ
 ਆਲੇਖ ਦੇਵਾ ਤੇ ਸਿਰਿ ਹਿਆ ॥ ੧ ॥ ਰਹਾਉ ॥ ਸਿਧੰਡੁ ਇਐ ਸਿਮਰਿ
 ਨਹੀਨੈ ਨਾਤੁ ਧਨ ਮੁਲਾਇਆ ॥ ਛਛੇ ਚੀਜਹਿ ਅਹਿਨਿ ਸਿਮੁ ਕੇ ਕਿਉ ਛੁਟ
 ਹਿਜਮ ਪਾ ਕੜਿਆ ॥ ੨ ॥ ਥਥੇ ਬੁਝਹਿ ਨਹੀ ਮੁਕੇ ਭਗਿ ਮਭੁਲੇ ਤਰਾਜਨ ਮੁਗ
 ਇਆ ॥ ਮਲਾਹਦਾਨ ਉਧਾਇ ਓਪਧਾਵਰ ਕਭਰੁ ਤੁਪੁਲਾਇਆ ॥ ੩ ॥
 ਜਾਂਜੇ ਤਿਹਿ ਗਿਲਾਈ ਤੇਗੀ ਮੁਕੇ ਅੰਤਗਇਆ ਪਛਤਾਵਹਿਗਾ ॥ ਇਕੁ ਸਬਦੁ
 ਤੁਚੀਨਹਿ ਨਹੀ ਠਿਗਿ ਠਿਗਿ ਜੁਨੀਆਵਹਿਗਾ ॥ ੪ ॥ ਤੁਪੁਸਿਰਿ ਲੇਖਿਆ ਸਪ
 ਰੁਪੀ ਭਿਤੁ ਅਵਰਨੈਨ ਸਿਖਾ ਲੇਖਿਆ ॥ ਪਹਿਲਾ ਛਹਾਪਾਇਆ ਪਾਧੇਪਿ
 ਛੇਦੇ ਗਲਾਚਾੜਿਆ ॥ ੫ ॥ ਸਸੈ ਸੰਜਮੁ ਗਇਓ ਮੁਕੇ ਏਕੁ ਦਾਨੁ ਤੁਪੁਰਬਇ
 ਲਾਇਆ ॥ ਸਾਈ ਪੁਤੀ ਜਜਮਾਨ ਕੀਸਾ ਤੇਗੇ ਤੁਧਨੀ ਖਾਧੈ ਤੇਰਾ ਜਨ ਮੁਗਇ
 ਆ ॥ ੬ ॥ ਸਮੈ ਸਤਿਹਿ ਗਿਲਾਈ ਤੇਗੀ ਮੁਕੇ ਓਮੈ ਵਡਾ ਗੁਪਇਆ ॥ ਅੰਤਰਿ
 ਅਤਮੈ ਬ੍ਰਹਮਨ ਰੀਨਿਆ ਮਇਆ ਕਾ ਮੁਤਾਜ ਭਇਆ ॥ ੭ ॥ ਕਕੈ ਕਾ ਸਿਕ੍ਰ
 ਧਿਭਗਿ ਮਓਹੁ ਮੁਕੇ ਮਮਤਾਲਾ ਗੈਤੁ ਪੁਰਿ ਵੀਸਰਿਆ ॥ ਪੜਹਿ ਗੁਣਹਿ ਤੁਥ
 ਹੁਤੁ ਪੁਕਾਰਹਿ ਦਿਲੁ ਬੁਝੈ ਤੂੰ ਭੁਖਮੁਆ ॥ ੮ ॥ ਤਤੈ ਤਾਮਸਿ ਜਲਿ ਓਮੁਕੇ ਬ
 ਥੇ ਬਨੁ ਭਗਿ ਸਟਹੇਆ ॥ ਘਪੇ ਘਰਿ ਘਰਿ ਠਿਗਿ ਤੂੰ ਮੁਕੇ ਦੈਵਾਨੁ ਤੁਪੁ
 ਲਾਇਆ ॥ ੯ ॥ ਪਪੈ ਪਰਿਨਪਾਵਹੀ ਮੁਕੇ ਪਰਪੰਚ ਤੁਪਲਾਚਿਹਿ ਆਸਾ
 ਆਪਿ ਖੁਆਇਓ ਮੁਕੇ ਇਹ ਸਿਰਿ ਤੇਲੇ ਖੁਪਇਆ ॥ ੧੦ ॥ ਭਭੈ ਭਵਜਾਨਿ ਤੂੰ
 ਬ੍ਰਹਮੁ ਮੁਕੇ ਮਇਆਵਿ ਚਿਗਲਤ ਨੁਭਇਆ ॥ ਗੁਰਪਰਸਾਦੀ ਦੇਕੈ ਜਾਇਓ
 ਘੜੀ ਮਹਿ ਪਾਇਆ ॥ ੧੧ ॥ ਵਵੈ ਵਗਈ ਆਮੁਕੇ ਵਸੁਦੇ ਉਤੁਪੁਰੀ
 ਸਰਿਆ ॥ ਏਹੇ ਵੇਲਾ ਨਲਹਸਿ ਮੁਕੇ ਠਿਗਿ ਤੂੰ ਜਮਕੈਵਸਿ ਪਇਆ ॥ ੧੨ ॥ ਭ
 ਵੈ ਕਦੇ ਨ ਛੁਗਿ ਮੁਕੇ ਸਤਿਗੁਰ ਕਉ ਪਦੇ ਸੁਸੁਣਿ ਤੁਵਿਖਾ ॥ ਸਤਿਗੁਰੁ ਬਾਹੁ
 ਗੁਰਨੀਕੈ ਈਨਿ ਗੁਰੇ ਕਹੈ ਨ ਉਬੁਰਾ ॥ ੧੩ ॥ ਧਧੈ ਧਾਵਤੁ ਵਗਜਿਹੁ ਮੁਕੇ ਅੰਤ
 ਰਿਤੇਗੇ ਨਿਧਾਨੁ ਪਇਆ ॥ ਗੁਰਮੁਖਿ ਹੋਵਹਿ ਤਾਰਿਗੁ ਸੁਪੀਵਹਿ ਜਗਾਜੁਗੀਤਰਿ
 ਖਹਿ ਪਇਆ ॥ ੧੪ ॥ ਗਗੈ ਗੋਬਿਦ ਚਿਤਿ ਕਰਿ ਮੁਕੇ ਗਲੀ ਕਿਨੈ ਨ ਪਇਆ ॥ ਗੁ
 ਰੇ ਕਰਨਹਿ ਦੈਵਸਾਇ ਮੁਕੇ ਪਿਛਲੇ ਗੁਨਹਸਭ ਬਖਸਿਲਾਇਆ ॥ ੧੫ ॥
 ਹੋਹੋ ਰਿਕਾ ਬੁਝਤੁ ਮੁਕੇ ਤਸਦਾ ਸੁਖੁ ਹੋਈ ॥ ਮਨ ਮੁਖ ਪੜਹਿ ਤੇਤਾ ਦੁਖੁ
 ਗੋਵਿਲੁ ਸਤਿਗੁਰ ਮੁਕਤਿ ਨਹੀ ॥ ੧੬ ॥ ਗਗੈ ਗਮੁਚਿਤਿ ਕਰਿ ਮੁਕੇ ਹਿਰੈ ਜਿਨੈ

ਗਵਿਹਿਆ ॥ ਗੁਰਪਰਸਾਦੀ ਜਿਨੀ ਗੁਰਮੁਖ ਛਤਾਨਿ ਗੁਣਾ ਮੁਤਿਨੀ ਬੁਝਿਲ
 ਹਿਆ ॥ ੧੭ ॥ ਤੇਰਾ ਅੰਤੁ ਜਾਈ ਲੇਖਿਆ ॥ ਅਕਥੁ ਜਾਈ ਹਰਿ ਕਥਿਆ ॥ ਨ
 ਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾਲੇਖ ਨਿਬਛਿਆ ॥ ੧੮ ॥ ੧੧ ॥ ੨ ॥

(੧੧੧)

ਗੁਰੁ ਆਸਾ ਛਤਮਹਲਾ ੧ ਘਰੁ ੧ ੧ ਬਸਤਿਗੁਰ ਪੁਸਾਇ
 ਮੁੰਧ ਜੋ ਬਨਿ ਥਾਲ ਵੀਏ ਮੇਰਾ ਪਿਰੁ ਗਲੀ ਆਲਾਗਾ ਧਨ ਪਿਰੇ ਨੁਧਣਾ ਸ
 ਪੀਤਵ ਇਆਲਾਗਾ ਧਨ ਪਿਰੇ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ
 ਕਰਾ ਸੇਜਾ ਸੁਹਾਵੀ ਸੰਗਿ ਪਿਰੈ ਸਾਤਿ ਸਰਿ ਐ ਮੁਤ ਭਗਾ ਕਰਿ ਦਇਆ ਮਇਆ
 ਦਇਆਲਾਸਾ ਚੇ ਸਥਾਦੀ ਮਲਿ ਗੁਣ ਗਾਵਤਾ ॥ ਨਨਕਹਰਿ ਵਰੁ ਦੇਖਿ ਬਿਗਸੀ
 ਮੁੰਧ ਮਨਿ ਓਮਹੋਰ ॥ ੧ ॥ ਮੁੰਧ ਸਹਜਿ ਸੇਲੈ ਨ ਵੀਏ ਇਕੁ ਪ੍ਰੇਮ ਬਿਨੈ ਤੀਰਾ ਮਾਮੈ
 ਮਨਿ ਤਨਿ ਹਰਿ ਭਵੈ ਪ੍ਰਭ ਸੰਗਿ ਮਿਰਾ ਤੀਰਾ ਮਾ ॥ ਪ੍ਰਭ ਪ੍ਰੇਮਾਤੀ ਹਰਿ ਬਿਨੈ ਤੀਰਾ ਮਹ
 ਰਿਕੇ ਸੁਖਿ ਵਸੈ ॥ ਤਉ ਗੁਣ ਪਛਾਣਹਿ ਤਪ੍ਰਭ ਜਣਹਿ ਗੁਣ ਵਸਹਿ ਅਵਗਣ
 ਨਸੈ ॥ ਤੁਪੁਰਬ ਇਕੁ ਤਿਲੁ ਹਨਿ ਸਕਾਰਹਿ ਸੁਨਣਿ ਨ ਪੀਜੇ ॥ ਨਨਕ ਪ੍ਰ
 ਉਪਿਉ ਕਰਿ ਪੁਕਾਰੇ ਸਨਾਹਿ ਸਿਮਰੁ ਭੀਜੇ ॥ ੨ ॥ ਸਖੀ ਹੋਸਹੇਲਾ ਵੀਹੇ ਮੇਰਾ ਪਿ
 ਰੁਦਣਾ ਰਾਗਾ ॥ ਹਰਿਨਾਮੇ ਵਣੈ ਜੜਿਆ ਅਸਮੇਲਾ ਅਪਰਾਗਾ ਮਿਲਿਆ ਮ
 ਲੇਸਚਿ ਘਰਿ ਛੇਲੇ ਪ੍ਰਭ ਭਵੈ ਤੂੰ ਮੁੰਧ ਭਲੀ ॥ ਇਕ ਸੰਗਿ ਹਰਿ ਕੈ ਕਹਹਿ ਗਲੀ
 ਆਉਤੁ ਪੁਕਾਰਿ ਖਲੀ ॥ ਕਰਣ ਕਾਰਣ ਸਮਰਥ ਸੀ ਧਰਾ ਅਪਿ ਕਾਰਜੁ ਸਰ
 ਏ ॥ ਨਨਕ ਨਦਰਿ ਧਨ ਸੇਹਾ ਗਣਿ ਸਬਦੁ ਅਭਸਾ ਪਧੇ ॥ ੩ ॥ ਹਮ ਘਰਿ ਸਾਚ
 ਸੋਹਿਲਾ ਪ੍ਰਭ ਆਇ ਅੰਝੀ ਮੀਤਾ ॥ ਮਾਰਵੇ ਗਿਰਾਤਿ ਅੰਝਾ ਮਨੁ ਲੀਅੰਝਾ
 ਦੀਤਾ ਮਾ ਅਪਣਾ ਮਨੁ ਦੀਆ ਹਰਿ ਵਰੁ ਲੀਆ ਜਿਉ ਭਵੈ ਤਉ ਰਿਵਾਏ ॥ ਤਨੁ
 ਮਨੁ ਪਿਰਿ ਅਗੈ ਸਥਾਦਿ ਸਭ ਗੈ ਘਰਿ ਐ ਮੁਤ ਫਲੁ ਪਾਵੇ ॥ ਬੁਧਿ ਪਾਨਿ ਪਾ
 ਏ ॥ ਐ ਬ੍ਰਹਮਚਰਿਤੁ ਐ ਭਾਇ ਮਿਲੈ ਮਨਿ ਭਾਏ ॥ ਨਨਕ ਕਰੁ ਗਮੀਤ ਹਮੇਰੇ
 ਮਨੁ ਹੀ ਕਏ ॥ ੪ ॥ ੧ ॥ ਆਸਾ ਛਤਮਹਲਾ ੧ ਅਨਹਦੇ ਅਨੁਦਵਜੈ
 ਤੁਲਣੁ ਕਰੇ ॥ ਰਾਮਾ ਮੇਰਾ ਮਨੇ ਮੇਰਾ ਮਨੁ ਰਾਤਲਾ ਲਪਿ ਅਰੇਰਾ ਮਾ ਅਨ

੩੩

੫੨

ਵਿਨਾਤਾਮਨਬੈਰਾਸੀਨਮੰਡਲਿਘਰਪਾਇਆਆਦਿਪੁਰਖੁਅਪਰੰਪਰ
 ਪਿਆਰਾਸਤਿਗਿਰਿਅਲਖੁਲਖਾਇਆਆਸਤਿਬੈਸਤਿਬਿਰਨਾਇਦ
 ਤਿਤਮਨੁਤਾਬੀਚਗੇਨਨਕਨਮਿਰਤੈਬੈਰਾਸੀਅਨਹੁਦੁਨੁਕੁਣਕਰ
 ॥੧॥ ਤਿਤੁਅਗਮਤਿਤੁਅਗਮਪੁਰੇਕਹੁਕਿਤੁਬਿਧਿਜਾਈਐਰਾਮਾਸਚੁਸੀ
 ਜਮੇਸਾਗੁਣਗੁਰਸਥਦੇਕਮਾਈਐਰਾਮਾਸਚੁਸਥਦੁਕਮਾਈਐਨਿਜਾ
 ਘਰਿਜਾਈਐਪਾਈਐਗੁਣੀਨਿਧਨਾਤਿਤਸਾਖਮੂਲਪਤਨਹੀਡਲੀਸਿ
 ਰਿਸਭਨਪਰਧਨਾਜਪਤਪੁਕਰਿਕਰਿਸੰਜਮਥਾਕੀਹਠਿਨਿਗੁਨਹੀਪਈ
 ਐਨਾਨਕਸਹਜਿਮੈਲੈਜਗੀਵਨਸਤਿਗੁਰਬੁਝੁਝਾਈਐ॥੨॥
 ਗੁਰਸਗਰੇਤਨਗਰੇਤਿਤੁਤਨਘਣੇਰੇਥਮਾਕਰਿਮਜਨੇਸਪਤਸਰੋਮਨਿ
 ਰਮਲਮੇਰੇਮਾਨਿਰਮਲਜਲਨਦੇਜਪਭਭਾਈਪ੍ਰਚਮੈਲੈਵੀਚਗੇਕਾ
 ਮੁਕੇਰੇਪੁਕਪਟੁਥਿਖਿਅਤਜਿਸਚੁਨਮੁਓਰਧਗੇਠੈਭਲਹਰਲਥਥਾ
 ਕੇਪਾਈਨਦਇਆਲਾਨਨਕਗੁਰਸਮਾਨਿਤੀਰਬੁਨਹੀਕੋਈਸਚੈਗੇਗੇ
 ਪਾਲਾ॥੩॥ ਹਉਥਨਬੋਨੇਦੇਖਿਗੀਤਿਦੇਖਿਸਥਾਇਆਰਾਮਾਤਿਤਵੈ
 ਤੁਛਕਿਰੀਅਸਭੁਜਗਤੁਸਥਾਇਆਰਾਮਾਤਿਤਸਭਕੀਅਤੁਥਿਰੁਥੀਅਤੁ
 ਧੁਸਮਾਨਿਕੋਨਹੀਤੁਦਤਾਸਭਜਾਚਕਤੇਰਤੁਥਿਨੁਕਿਸੁਸਲਾਹੀਅਲਮ
 ਗਿਆਦਨਦੀਜੈਦਾਤੇਰੇਭਗਤਿਭੇਡਭਗਾਮਨਮਾਥਿਨੁਮੁਕਤਿਨਹੇ
 ਈਨਨਕਕੋਵੈਦੀਚਾ॥੪॥੨॥ ~~ਆਸਾਛੰਡਮਹਲਾ~~ ਮੇਰਮਨੇਮੇਰ
 ਨੁਤਰਾਮਪਿਆਰੇਰਾਮਾਸਚੁਸਹਿਬੇਆਦਿਪੁਰਖੁਅਪਰੰਪਰਧਰੇਰਾਮਾਅ
 ਗਮੁਅਗੇਰਚਰਾਪਰਾਪਰਾਥਪਰਧਨਾਨਾਆਦਿਜੁਗਾਦੀਹੈਤੀਸੀ
 ਅਵਰੁਣੁਠਸਭਮਨੋਕਰਮਧਰਮਕੀਸਾਰਜਣੈਸੁਗਤਿਮੁਕਤਿਕਿਉਪਈ
 ਐਨਾਨਕਗੁਰਮੁਖਿਸਥਦਿਪਛਣੈਅਹਿਨਿਸਿਨਮੁਧਿਆਈਐ॥੧॥ ਮੇ
 ਰਮਨੇਮੇਰਮਨੁਮਾਨਿਅਨਮੁਸਖਈਰਾਮਾਹਉਮੈਮਤਮਾਇਆਸੰਗਿਨਜ
 ਈਰਾਮਾਮਤਪਤਾਭਈਸਤਰਤੁਰਈਸੰਗਿਨਸੰਪੈਨੇਗੇਸਾਇਕੀਪੁਤਰੀਪ
 ਹਰਤਿਅਗੀਛਰਣਤਲੈਵੀਚਗੇਆਦਿਪੁਰਖਾਇਕਚਲਤੁਦਿਖਾਇਆ
 ਜਹਦੇਖਾਤਹਸੇਈਨਾਨਕਹਰਿਕੀਭਗਤਿਨੋਛਡਉਸਹਜੋਹਉਸੋਹਈ॥੨॥
 ਮੇਰਮਨੇਮੇਰਮਨੁਨਿਰਮਲਸਾਚੁਸਮਾਨੇਰਾਮਾਅਵਗਣਮੋਦਿਚਲਗੁਣਸੰ
 ਗਮਨੇਰਾਮਾਅਵਗਣਪਰਹਰਕਣੀਸਾਗੀਦਰਿਸ ਰੈਸਤਿਅਗੇ॥

ਅਵਣਜਾਵਣਠਕਿਰਾਏਗੁਰਮੁਖਿਤਤੁਵੀਚਗੇਸਾਜਨਹੀਤੁਸੁਜਣਸ
 ਖਤੁਸੁਰਿਮਿਲੈਵਡਿਆਈਨਾਨਕਨਾਮੁਰਤਨੁਪਰਗਸਿਆਐਸੀਗੁਰਮ
 ਤਿਪਈ॥੩॥ ਸਚੁਅੰਜਨੇਅੰਜਨੁਸਾਗਿਨਿਰੰਜਿਰਾਤਰਾਮਾਮਤਿਤਨਹਵਿ
 ਰੁਪਿਆਜਗਜੀਵਨੇਦਤਰਾਮਾਜਗਜੀਵਨੁਦਾਤਹਰਿਮਨਿਰਾਤਸਹਜੀਮ
 ਲੈਮਲਾਇਆਸਾਧਸਭਾਸੀਤਕੀਸੰਗਤਿਨਦਰਿਪ੍ਰਸੁਖਪਾਇਆਹਰਿ
 ਭਗਤਿਰੇਬੈਰਾਸੀਚੁਕੈਮੋਹਪਿਆਸਾਨਾਨਕਹਉਮੈਮਾਹਿਪਤੀਵੈਵਰੇਲੈ
 ਦਸਉਦਾਸ॥੪॥੨॥ ~~ਆਸਾਛੰਡਮਹਲਾ~~ ੧ ਘੁਰੁ ਤੁਸਭਨੀਥਾ
 ਈਜਿਬੈਹਉਜਾਈਸਚਾਸਿਰਜਣਹਰੁਜੀਉਸਭਨਕਦਾਤਕਰਮਾਥਿਧਾ
 ਤਤੁਖਵਿਸਰਣਹਰਜੀਉਦੁਖਵਿਸਰਣਹਰਸੁਆਮੀਕੀਤਜਾਕਹਵੈ
 ਕੋਟਕੋਟਤਿਪਾਪਕੋਹੇਕਘਣੀਮਹਿਖੈਵੈਹਉਸਿਸਿੰਸਾਥਗਿਸਿਥਾਘ
 ਟਿਘਟਿਕੋਬੀਚੁਜੀਉਤੁਸਭਨੀਥਾਈਜਿਬੈਹਉਜਾਈਸਚਾਸਿਰਜਣ
 ਹਰੁਜੀਉ॥੧॥ ਜਿਨਇਕਮਨਿਧਿਆਇਆਤਿਨਸੁਖਪਾਇਆਤਿਵਰੇਲੈਸ
 ਸਹਿਜੀਉਤਿਨਿਜਮੁਨੇਡਿਨਾਵੈਗੁਰਸਥਦੁਕਮਾਵੈਕਥਹਨਾਵਹਿਹਰਿ
 ਜੀਉਤਿਕਥਹਨਹਰਿਹਰਿਗੁਣਸਾਗਹਿਤਿਜਮੁਨੇਡਿਨਾਵੈਜੰਮ
 ਟੁਮਰੁਤਿਨਕਾਤੁਕਾਜੋਹਿਲਾਗੈਪਾਵੈਗੁਰਮਤਿਹਰਿਸੁਹਰਿਫਲਪਾਇ
 ਅਹਰਿਹਰਿਨਾਮੁਹਿਰਪਾਰਿਜੀਉਜਿਨਇਕਮਨਿਧਿਆਇਆਤਿਨਸੁਖਪਾਇ
 ਅਤੇਵਰੇਲੈਸੰਸਾਰਿਜੀਉ॥੨॥ ਜਿਨਿਜਗਤੁਉਪਾਇਆਪੈਪੈਲਾਇਆਤਿ
 ਸੈਵਿਟਹੁਕੁਰਬਾਣਜੀਉਤਾਕੀਸੇਵਕੀਜੈਲਾਹਲੀਜੋਹਰਿਦਰਗਪਾਈ
 ਐਮਣਜੀਉਹਰਿਦਰਗਪਮਨੁਸੇਈਜਨੁਪਵੈਜੋਨਹੁਏਕੁਪਛਣੈਓਹਨ
 ਵਨਿਪਿਪਵੈਗੁਰਮਤਿਹਰਿਧਿਆਵੈਨਿਤਹਰਿਗੁਣਆਖਿਦਖਣੈਅਹਿ
 ਨਿਸਿਨਮੁਤਿਸੈਕਾਨੀਜੋਹਰਿਉਤੁਮੁਪੁਰਖਪਰਾਨੁਜੀਉਜਿਨਿਜਗਤੁਉਪਾ
 ਇਆਪੈਪੈਲਾਇਆਹਉਤਿਸੈਵਿਟਹੁਕੁਰਬਾਣਜੀਉ॥੩॥ ਨਾਮੁਲੈਨਿਸੇਸੇ
 ਹਹਿਤਿਨਸੁਖਫਲਹੋਵਹਿਮਨਹਿਸੇਜਿਦਿਜਾਹਿਜੀਉਤਿਨਫਲਤੇਟਿਨਾ
 ਵੈਜਤਿਸੁਭਵੈਜੋਜੁਗਕੇਤੇਜਾਹਿਜੀਉਜਿਜੁਗਕੇਤੇਜਾਹਿਸੁਆਮੀਤਿਨਫਲ
 ਤੇਟਿਨਾਵੈਤਿਨਜਾਨਾਮਰਣਨਰਕਿਨਪਰਣਜੋਹਰਿਨਾਮੁਧਿਆਵੈਹਰਿ
 ਹਰਿਕਰਹਿਸੇਸੁਖਹਿਨਹੀਨਾਨਕਪੀੜਨਖਹਿਜੀਉਨਾਮੁਲੈਨਿਸੇਸੋਹਹਿਤਿਨ
 ਸੁਖਫਲਹੋਵਹਿਮਨਹਿਸੇਜਿਦਿਜਾਹਿਜੀਉ॥੪॥੧॥੪॥

ਅਸਫਤਮਹਲ ੧

ਘਰੁ ੩

੧੬ ਸਤਿਗੁਰਪ੍ਰਸਾਦਿ

ਤੁਸੁਦਿਹਰਾਕਾਲਿਅਕੀਵਣੀਐਰਾਤਰਾਮਾਥਿਖੁਫਲਾਮੀਠਰਚਿਰਿ
 ਨਫਿਰਿਹੋਵੈਤਤਰਾਮਾਫਿਰਿਹੋਇਤਤਖਰਾਮਤਨਮਥਿਨੁਪਰਤਪਏ।
 ਹੋਜੇਸਾਇਹੋਇਲਹਗੀਬਿਜਲਾਜੀਵੈਰਮਕਏ।ਹਰਿਬਾਣੁ ਰਖਕੇਇਨ
 ਹੋਸੇਇਤੁਹਥਿਸਰਿਆਸਚੁਕਰੈਨਨਕੁਚੇਤਿਰੇਮਨਮਹਹਿਹਰਾਕਲਿ
 ਆ॥੧॥ਭਵਰਾਫੁਲਿਭਵੰਤਿਅਦੁਖਅਤਿਭਗੀਰਾਮਾਮੈਗੁਰੁਪੁਛਿਆ
 ਪਣਾਸਾਰਾਬੀਚਰੀਰਾਮਾਬੀਚਰਿਸਤਿਗੁਰਿਮੁਛੈਪੁਛਿਆਭਵਰੁਥੇਲੀਰਾ
 ਤਥੀਸੁਰਜੁਰਕਿਆਪਿਭੁਪੁਛਿਆਤੋਲਤਵਣਤਤਤਥੀਜਮਿਮਥਿਭਧ
 ਖਾਚਿਰੇਟਸਥਾਥਿਨੁਬਤਲਿਆਸਚੁਕਰੈਨਨਕੁਚੇਤਿਰੇਮਨਮਹਹਿਭ
 ਵਰਾਕਲਿਆ॥੨॥ਮੇਰੀਜੀਅਕਿਆਪਰੇਸੀਅਕਿਤੁਪਦਹਿਜੰਜਲੇਰਾ
 ਮਾਸਾਰਾਸਾਹਿਬੁਮਨਿਵਸੈਕੀਫਸਹਿਜਮਜਲੇਰਾਮਾਮਛੁਲੀਵਿਛੁਨੀ
 ਟਰੀਜਲੁਥਧਿਕਿਪਾਇਆਸੰਸਰੁਮਾਇਆਮੇਹੁਮੀਠਅਤਿਭਗੁਮੁਕ
 ਇਆਭਗਤਿਕਰਿਚਿਤੁਲਾਇਹਸਿਉਛੇਡਿਮਨੁਪਾਏਸਿਆਸਚੁ
 ਕਰੈਨਨਕੁਚੇਤਿਰੇਮਨਜੀਅਕਿਆਪਰੇਸੀਆ॥੩॥ਨਦੀਆਵਹਿਵਿਛੁ
 ਨਿਅਮੇਲਾਜੰਜੇਗੀਰਾਮਾਜੁਗੁਨੁਗੁਮੀਠਵਿਸੁਭਰੇਕਜਣੈਜੰਗੀਰਾਮਾਕਿ
 ਈਸਹਜਿਜਣੈਹਰਿਪਛਣੈਸਤਿਗੁਰੁਜਿਨਿਚੇਤਿਆਥਿਨੁਮਹਰਿਕੇ
 ਭਰੀਮਭੁਲੇਪਚਹਿਮੁਗਧਅਚੇਤਿਆਹਰਿਨਾਮੁਭਗਤਿਨਰਿਵੈਸਚੇਸ
 ਅੰਤਧਹੀਰੀਨਿਆਸਚੁਕਰੈਨਨਕੁਸਥਦਿਸਚੇਮੇਲਿਚਿਗੀਵਿਛੁਨਿਆ
 ॥੪॥੧॥੫॥

ਗੁਰੁਆਸਫਤਮਹਲ ੩ ਘਰੁ ੧

੧੬ ਸਤਿਗੁਰਪ੍ਰਸਾਦਿ

ਹਮਘਰਿਸਾਰਸੇਹਿਲਕਸਚੈਸਥਦਿਸੁਹਇਆਰਾਮਾਧਨਪਿਯੇਲੁਭ
 ਇਆਪੁਭਿਆਪੀਮਲਾਇਆਰਾਮਾਪੁਭਿਆਪੀਮਲਾਇਆਸਚੁਮਨਿਵਸ
 ਇਆਕਾਮਣਿਸਹਜੇਮਤੀਗੁਰਸਥਦਿਸੀਗਰੀਸਚਿਸਵਰੀਸਦਾਰਵੈਰ
 ਗਿਰਤੀਆਪੁਗਵਏਹਰਿਵਰੁਪੁਏਤਹਰਿਸੁਮਨਿਵਸਾਇਆਕਪੁਨਨਕ
 ਗੁਰਸਥਦਿਸਵਰੀਸਫਲਿਓਜਨਮੁਸਥਾਇਆ॥੧॥ਦੁਜਕੇਕਮਣਿਭਰ
 ਮਿਭੁਲੀਹਰੁਦਰੁਪਏਰਾਮਾਕਾਮਣਿਗੁਣਨੀਬਿਰਥਜਨਮੁਗਵਏਰਾਮਾ

ਬਿਰਥਜਨਮੁਗਵਏਮਨਮੁਖਇਆਣੀਅਉਗੁਣਵੰਤੀਭੁਗੇਆਪਣਾ
 ਸਤਿਗੁਰਸੇਵਿਸਦਾਸੁਖਪਾਇਆਤਪਿਗੁਮਲਿਆਹਦੁਗਦਿਖਿਪਿਗਵਿ
 ਗਸੀਅੰਦਹੁਸਰਸੀਸਚੈਸਥਦਿਸੁਭਣਾਨਨਕਵਿਣੁਨਵੈਕਮਣਿਭਰ
 ਮਿਭੁਲਾਣੀਮਲਿਪੀਤਮਸੁਖਪੁਏ॥੨॥ਪਿਰੁਸੰਗਿਕਮਣਿਜਾਣਿਆ
 ਗੁਰਿਮੇਲਿਮਲਾਈਰਾਮਾਅੰਤਰਿਸਥਦਿਮਲੀਸਹਜੇਤਪਤਿਭੁਣਈ
 ਰਾਮਾਸਥਦਿਤਪਤਿਭੁਣਈਅੰਤਰਿਸੰਤਿਆਈਸਹਜੇਹਰਿਸੁਚਾਰਿ
 ਆਮਿਲਪੀਤਮਆਪਣੈਸਦਾਰਗੁਮਣੈਸਚੈਸਥਦਿਸੁਭਖਿਆਪਕਿ
 ਪਕਿਪਿਭਿਤਮੇਨੀਥਕੇਭੇਪੀਮੁਕਤਿਪਾਣੀ॥ਨਨਕਥਿਨੁਭਗਤੀਜਗੁਥਉ
 ਰਾਸਚੈਸਥਦਿਮਲਾਈ॥੩॥ਸਧਨਮਨਿਆਨੰਦਭਇਆਹਰਿਜੀਉ
 ਮੇਲਿਪਿਆਰੇਰਾਮਾਸਾਧਨਹਰਿਕੋਸਿਰਸੀਗੁਰਕੈਸਥਦਿਅਪਾਰੇਰਾਮਾ
 ਸਥਦਿਅਪਾਰੇਮੇਲਿਪਿਆਰੇਸਦਾਰਗੁਣਸਾਗੇਮਨਿਵਸੇਸੇਜਸੁਹਵੀਜਾਪਿ
 ਰਾਵੀਮਿਲਪੀਤਮਅਵਗਣਨਸੇਜਿਤੁਘਰਿਨਮੁਸਦਧਿਆਈਐ
 ਸੋਹਲਕੁਨੁਗਚੋਗਾਨਨਕਨਾਮਿਰੇਤਸਦਾਅਨਦੁਹਰਿਮਿਲਿਆਕਾਰਜਸ
 ॥੪॥੧॥੬॥

ਗੁਰੁਆਸਫਤਮਹਲ ੩ ਘਰੁ ੩ ੧੬ ਸਤਿਗੁਰਪ੍ਰਸਾਦਿ

ਸਜਨਮੇਗਪੀਤਮਹੁਤਮਸਹਕੀਭਗਤਿਕਰੇਹੋਗੁਰੁਸੇਵਹੁਸਦਾਅਪਣਨ
 ਰੁਪਦਾਰਬੁਲੈਹੋਭਗਤਕਰਹੁਤਮਾਸਹਕੇਗੋਜੋਸਹਪਿਆਰੇਭਵਏ॥
 ਅਪਣਭਣਾਤਮਕਹੁਤਫਿਰਿਸਹਖਸੀਨਾਵਏਭਗਤਭਵਇਹੁਮਾ
 ਗੁਥਿਖੜਗੁਰਦੁਆਰੇਕਪਏਕਾਕੈਨਨਕਜਿਸੁਕੇਰਕਿਰਪਸੋਹਰਿਭਗਤੀ
 ਚਿਤਲਵਏ॥੧॥ਮੇਰੇਮਨਬੈਰਾਗੀਆਤੁੰਬੈਰਾਗੁਕਰਿਕਿਸੁਦਿਖਵਹਿਹਰਿ
 ਸੋਹਲਾਤਿਨਸਦਸਦਾਜੋਹਰਿਗੁਣਗਵਹਿਕਰਿਬੈਰਾਗੁਤੁੰਛੇਡਿਪਖੰਡਸੇ
 ਸਹੁਸਭਕਿਛਜਣਏਜਲਾਥਲਿਮਹੀਅਲਿਏਕੋਸੇਈਗੁਰਮੁਖਿਹੁਕਮੁ
 ਪਛਣਏਜਿਨਿਹੁਕਮੁਪਛਤਾਹੀਕੇਰਸੇਈਸਥਸੁਖਪੁਵਏਇਵਕਏ
 ਨਨਕਸੋਬੈਰਾਗੀਅਨਦਿਨੁਹਰਿਲਿਵਲਾਵਏ॥੨॥ਜਹਜਹਮਨਤੁੰਧਵਦ
 ਤਹਤਹਹਰਿਤੋਰਨੇਲਾਮਨਸਿਆਣਪਛੰਡੀਐਗੁਰਕਾਸਥਦੁਸਮਲਾਸ
 ਥਿਤੋਰਸੇਸਹੁਸਦਾਰੈਇਕੁਖਿਨੁਹਰਿਨਮੁਸਮਲਾਹੋਜਨਮਜਨਮਕੇਤੋਰਪਾ

ਪਕਟੇ ਅੰਤ ਪਰਮਪਦੁਪਾਵੇ॥ ਸਚੇ ਨਾਨਕ ਤੇ ਗੰਗੂਲਾ ਗੈਰੁ ਮੁਖਿ ਸਦਾ
 ਸਮਾਨਾ॥ ਇਉਂ ਕਰੈ ਨਾਨਕ ਜਮਨ ਤੁਪਾਵਦਾ ਤਹ ਰਿਤੇ ਰੋਸਦਾ ਨੇ॥ ੩॥
 ਸਤਿਗੁਰੀ ਮਲਿ ਐਧਾ ਵਤੁ ਥੀ ਮਿਆਨਿ ਜਪਿ ਰਿਵਾਜਿ ਆਇ॥ ਨਾਮੁ ਵਿਹਾਰ
 ਵੈ ਨਾਮੁ ਲਾਏ ਨਾਮਿ ਹੋਸਾਇ॥ ਧਾਵਤੁ ਥੀ ਮਿਆਨਿ ਸਤਿਗੁਰੀ ਮਲਿ ਐਧਾ ਵਤੁ
 ਦਾ ਰੁਪਾਇ॥ ਤਿਥੈ ਅੰਮ੍ਰਿਤ ਤੇ ਜਨੁ ਸਪੁਰਿ ਪੁਨਿ ਉਪਜੈ ਜਿਤੁ ਸਥਾਇ
 ਜਗਤੁ ਥੀ ਮਹਾਇ॥ ਤਹ ਅਨੇਕ ਵਜੋ ਸਦਾ ਅਨੰਦੁ ਹੈ ਸਚੈ ਰਹਿਆ ਸਮਾ
 ਮਾ॥ ਇਉਂ ਕਰੈ ਨਾਨਕ ਸਤਿਗੁਰੀ ਮਲਿ ਐਧਾ ਵਤੁ ਥੀ ਮਿਆਨਿ ਜਪਿ ਰਿਵਾਜਿ
 ਸਿਆ ਆਇ॥ ੪॥ ਮਨ ਤੂੰ ਜਿਤਿ ਸੁਰੁ ਪੈ ਅਪਣਾ ਮੁਲੁ ਪਛਾਣੁ॥ ਮਨ ਹਰਿ ਜੀ
 ਤੇ ਰੇ ਨਾਨਕ ਪੈ ਗੁਰਮਤੀ ਗੁਮਾਨੁ॥ ਮੁਲੁ ਪਛਾਣੁ ਤਿਸੁ ਹੁ ਜਾਣੁ ਹਿਮਾਨੁ ਜੀ
 ਵਣ ਕੀਸੇ ਭੀ ਹੋਈ॥ ਗੁਰਪਰਸਾਦੀ ਏਕੋ ਜਾਣਿ ਤਾਤੁ ਜਾਤੁ ਭਉ ਨਹੋਈ॥ ਮਨਿ
 ਸੀਤਿ ਆਈ ਵਜੀ ਵਧਈ ਤੇ ਹੋ ਅਪਰਵਾਨੁ॥ ਇਉਂ ਕਰੈ ਨਾਨਕ ਮਨ ਤੂੰ ਜਿਤਿ
 ਸੁਰੁ ਪੈ ਅਪਣਾ ਮੁਲੁ ਪਛਾਣੁ॥ ੫॥ ਮਨ ਤੁਗਾ ਗਥਿ ਅਇਆ ਗਾਗਥਿ ਲਾਇ
 ਆਜਾਹਿ॥ ਮਇਆ ਮੋਹਣੀ ਮੋਹਿ ਆਫਿ ਗਿਰਿ ਜੁਨਿ ਭਵਾਹਿ॥ ਗਾਗਥਿ ਲਾਇ
 ਗਾਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵੇ॥ ਅਹੰਕਾਰੁ ਤਿਸਨੇ ਗੁਲਾਗੁ
 ਥਿਰਥ ਜਨਮੁ ਗਵਾਵੇ॥ ਮਨ ਮੁਖ ਮੁਗਧ ਚੇਤਹਿ ਨਾਹੀ ਆਗੈ ਗਇਆ ਪਛੁ
 ਤਾਵੇ॥ ਇਉਂ ਕਰੈ ਨਾਨਕ ਮਨ ਤੁਗਾ ਗਥਿ ਅਇਆ ਗਾਗਥਿ ਲਾਇ ਆਜਾਵੇ॥
 ੬॥ ਮਨ ਤੂੰ ਮਤ ਮਣੁ ਕਰਹਿ ਜਿਉ ਕਿਛੁ ਜਾਣਦਾ ਗੁਰਮੁਖਿ ਨਿਮਾਣੁ ਹੋਹਾ॥ ਅੰ
 ਤਰਿ ਅਗਿਆਨੁ ਉਥਿ ਪੈਸਾ ਚਿਸਾ ਬਟਿ ਮਲੁ ਖੇਹਾ॥ ਹੋਹੁ ਨਿਮਾਣਾ ਸਤਿਗੁ
 ਰੁ ਅਗੈ ਮਤੁ ਕਿਛੁ ਅਪੁਲਖਾਵੇ॥ ਆਪਣੇ ਅਹੰਕਾਰਿ ਜਗਤੁ ਜਲਿਆ ਮ
 ਤੁਤੁ ਅਪਣਾ ਅਪਗਵਾਵੇ॥ ਸਤਿਗੁਰ ਕੈ ਭਣੈ ਕਰਹਿ ਕਾਮੁ ਸਤਿਗੁਰ ਕੈ ਭਣੈ
 ਲਾਗਿ ਹੋਹਾ॥ ਇਉਂ ਕਰੈ ਨਾਨਕ ਅਪੁਛਾ ਕਿਸੁ ਖੁਪਾਵਹਿ ਮਨਿ ਨਿਮਾਣੁ ਹੋਇ ਗੁ
 ੭॥ ਪੈਨੁ ਸੁਵੇਲਾ ਜਿਤੁ ਮੈ ਸਤਿਗੁਰੀ ਮਲਿ ਆਸੇ ਸੁਹਚਿਤਿ ਆਇਆ॥ ਮਹਾ
 ਅਨੰਦੁ ਜਪੁ ਜੁਭਇਆ ਮਨਿ ਤਨਿ ਸੁਖੁ ਪਾਇਆ॥ ਸੇਸੁ ਹੁਚਿਤਿ ਆਇਆ ਮਨਿ
 ਵਸਾਇਆ ਅਵਗਣਾ ਸਭ ਵਿਸਾਗਾ॥ ਜਤਿ ਸੁਭਾਣਾ ਗੁਣ ਪਰਗਟੁ ਹੋਇ ਸਤਿਗੁ
 ਰ ਆਪਿ ਸਵੇਗਾ॥ ਸੇਜਨ ਪਰਵਾਣੁ ਹੋਇ ਜੀਨਾ ਇਕੁ ਨਾਮੁ ਵਿਕ੍ਰਿਤਾ ਅਤੁ ਤੀਆ ਭਉ
 ਚਕਾਇਆ॥ ਇਉਂ ਕਰੈ ਨਾਨਕ ਪੈਨੁ ਸੁਵੇਲਾ ਜਿਤੁ ਮੈ ਸਤਿਗੁਰੀ ਮਲਿ ਆਸੇ ਸੁਹ
 ਚਿਤਿ ਆਇਆ॥ ੮॥ ਇਕਿ ਜਤਿ ਤਰਮੁ ਭੁਲੈ ਤਿਨਹਿ ਆਪਿ ਭੁਲਾਈ॥ ਤੂੰ

ਭਇਓ ਹਿਉ ਮੈ ਕਰਮ ਕਮਾਈ॥ ਤਿਨਹਿ ਆਪਿ ਭੁਲਾਏ ਕਮਾਗਿ ਪਾਏ
 ਤਿਨਕ ਕਿਛੁ ਨ ਵਸਾਈ॥ ਤਿਨਕੀ ਗਤਿ ਆਗਾਤਿ ਤੂੰ ਜਾਣਹਿ ਜਿਨਹਿ ਹਰ
 ਚਨਰਾਈ॥ ਹੁਕਮੁ ਤੇਰਾ ਖਰਾਬਾ ਗੁਰਮੁਖਿ ਕਿਸੇ ਬੁਝਾਈ॥ ਇਉਂ ਕਰੈ ਨਾਨਕ
 ਕਿਆ ਜੀਤਿ ਚੇਰਾ ਜਾਤੁ ਪੁਤਰੀ ਮੁਲਾਈ॥ ੯॥ ਸਚੇ ਮੇਰੇ ਸਾਹਿਬਾ ਸਚੀ ਤੇਰੀ
 ਵਡਿਆਈ॥ ਤੁਪਾ ਰਬੁ ਮੁਖੇ ਅੰਤੁ ਸੁਆਮੀ ਤੇਰੀ ਕੁਦਰਤਿ ਕਹਾਣੁ ਨ ਜਾਈ॥
 ਸਚੀ ਤੇਰੀ ਵਡਿਆਈ ਜਾ ਕਉ ਤੁਪਾ ਮੰਨਿ ਵਸਾਈ ਸਦਾ ਤੇਰੇ ਗੁਣ ਗਾਵੇ॥ ਤੇਰੇ
 ਗੁਣ ਗਾਵਹਿ ਜਾਤੁ ਪੁਤਰੀ ਸਚੇ ਸਿਉ ਚਿਤੁ ਲਾਵੇ॥ ਜਿਸਨੇ ਤੂੰ ਅਪਮੇਲ
 ਹਿਸੁ ਗੁਰਮੁਖਿ ਰੋਸ ਮਝੀ॥ ਇਉਂ ਕਰੈ ਨਾਨਕ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ॥ ੧੦॥ ੧॥ ੨॥ ੩॥



ਗੁਰੁ ਆਸਾ ਛੰਤ ਮਹਲਾ ੪ ਘਰੁ ੧ ੧੬ ਸਤਿਗੁਰ ਪ੍ਰਸਾਦਿ
 ਜੀਵਨੇ ਮੈ ਜੀਵਨੁ ਪਾਇਆ ਗੁਰਮੁਖਿ ਭਏ ਰਾਮਾ॥ ਹਰਿ ਨਾਮੋ ਹਰਿ ਨਾਮੁ ਦੇਵੈ ਮੈ
 ਪ੍ਰਨਾਵ ਸੇਧਾ॥ ਹਰਿ ਹਰਿ ਨਾਮੁ ਮੇਰੇ ਪ੍ਰਨਾਵ ਸੇਧੁ ਸੰਸਾਰੁ ਖੁਗਵਾਇਆ॥
 ਅਰਿ ਸੁਟ ਅਗੇ ਚਰੁ ਗੁਰ ਬਚਨਿ ਪਿਆਇਆ॥ ਅਨਾਦਿ ਪੁਨਿ ਵਜਹਿ ਤਿ
 ਵਜਹਿ ਗਈ ਸਤਿਗੁਰ ਬਣੀ॥ ਨਾਨਕਾ ਤਿਕੀ ਪ੍ਰਭਾ ਤੈ ਜੀਤਿ ਜਿਤਿ ਸਮਣੀ
 ੧॥ ਮਨ ਮੁਖ ਮਨ ਮੁਖ ਮੁਏ ਮੇਰੀ ਕਰਿ ਮਇਆ ਰਾਮਾ॥ ਖਿਨੁ ਆਵੈ ਖਿਨੁ ਜਾਵੈ ਦੁਰ
 ਗੰਧ ਮੈ ਭੈ ਚਿਤੁ ਲਾਇਆ ਰਾਮਾ॥ ਲਾਇਆ ਦੁਰਗੰਧ ਮੈ ਭੈ ਚਿਤੁ ਲਾਗਾ ਜਿਉਂ ਰੰਗ
 ਕੁਸੁਭਾਇਆ॥ ਖਿਨੁ ਪੁਰਬ ਖਿਨੁ ਪਛਮ ਭਏ ਜਿਉ ਚਕੁ ਕੁਭਿ ਆਗਿ
 ਵਾਇਆ॥ ਦੁਖ ਖਾਵਹਿ ਦੁਖ ਸੰਚਹਿ ਭੋਗਹਿ ਦੁਖ ਕੀ ਬਿਗਧਿ ਵਧਾਈ॥ ਨਾਨਕ
 ਬਿਖ ਮੁਸੋਲਤਾ ਤੀਐ ਜਾਵੈ ਗੁਰ ਸਰਣੀ॥ ੨॥ ਮੇਰਾ ਠਕੇਰੁ ਠਕੁਰੀ ਕਾ
 ਅਗਮ ਅਥਾਹ ਰਾਮਾ॥ ਹਰਿ ਪੁੰਜੀ ਹਰਿ ਪੁੰਜੀ ਚਹੀ ਮੇਰੇ ਸਤਿਗੁਰ ਰਾਮਾ॥ ਹਰਿ
 ਪੁੰਜੀ ਚਹੀ ਨਾਮੁ ਵਿਸਾਹੀ ਗੁਣ ਗਾਵੈ ਗੁਣ ਗਾਵੈ॥ ਨੀਦ ਭੁਖ ਸਤ ਪਰਗਟਿ ਆ
 ਗੀ ਸੁਨਿ ਸਿਮਾਵੈ॥ ਵਣ ਜਗੈ ਇਕ ਭੀਤੀ ਆਵਹਿ ਲਾਹਹਿ ਨਾਮੁ ਲੈ ਜਾਹੇ
 ਨਾਨਕ ਮਨ ਤਨੁ ਅਗਪਿ ਗੁਰ ਅਗੈ ਜਿਸੁ ਪ੍ਰਾਪਤਿ ਸੇਪਾਈ॥ ੩॥ ਰਤਨ ਰਤਨ ਪ
 ਦਰਬ ਧੁਸਾ ਗੁਰੁ ਰਿਆ ਰਾਮਾ॥ ਥਣੀ ਗੁਰ ਬਣੀ ਲਾਗੇ ਤਿਨ ਬਚਾਇਆ
 ਰਾਮਾ॥ ਗੁਰ ਬਣੀ ਲਾਗੇ ਤਿਨ ਬਚਾਇਆ ਨਿਰਮਲ ਕੁਰਤਨੁ ਅਪਾਗਾ॥ ਹਰਿ

ਪੈਨੁ ਸੁਵੇਲਾ ਜਿਤੁ ਮੈ ਸਤਿਗੁਰੀ ਮਲਿ ਆਸੇ ਸੁਹਚਿਤਿ ਆਇਆ

ਹਰਿਨਾਮ ਅੰਤਲ ਕਪਾਇ ਆਤੇ ਗੰਢਿ ਤਿਭਰੇ ਭੰਗਾ ਸਮੁੰਦ ਵਿਰਲੁ ਸਗੀਰੁ
 ਹਮ ਦੇਖਿ ਆਇ ਕਵਤੁ ਅਨੁਭਵਿ ਖਈ ॥ ਗੁਰਗੋਵਿੰਦ ਗੋਵਿੰਦ ਗੁਰੂ ਪੈਨ
 ਕਭੇਦ ਨ ਭਈ ॥ ੪ ॥ ੧ ॥ ੮ ॥ ਅਸਾਛੰਤ ਮਹਲਾ ੪ ॥ ਇਮਿ ਇਮਿ ਇਮਿ
 ਭੀਮ ਭੀਮ ਆਮਿਤ ਧਰਮਾ ਗੁਰਮੁਖਿ ਗੁਰਮੁਖਿ ਨਰਗੰਗਾ ਮੁਖਿ ਆਰਾਮਾ
 ਰਾਮਨਾਮੁ ਪਿਆਰਾ ਜਗਤਿ ਸਤਾਰਾ ਰਾਮਨਾਮੁ ਵਡਿਆਈ ॥ ਕਲਿ ਜੁਗਾ ਮੁਨਾਮੁ
 ਬੋਧਿ ਗੁਰਮੁਖਿ ਪਰਿਲਘਾਈ ॥ ਹਲਤਿ ਪਲਤਿ ਰਾਮਨਾਮੁ ਸੁਭੇ ਲੇਗੁਰਮੁ
 ਖਿਕਰਣੀ ਸਗੀ ॥ ਨਨਕਾਰ ਤਿਦਾ ਆਕਰਿ ਦੇਵੈ ਸੰਤਿ ਨੀ ॥ ਸਿਸਤ ਗੰਗਾ ॥ ੧ ॥
 ਰਾਮੇ ਰਾਮਨਾਮੁ ਜਪਿਆ ਦੁਖ ਕਿਲਵਿ ਖਨ ਸਗਵਾਇ ॥ ਰਾਮਾ ਗੁਰਪਰਚੈ
 ਰਖੈ ਚੈ ਪਿਆਇ ਆਮੈ ਹਰੈ ਰਾਮੁ ਦਸਾਇਆ ਰਾਮਾ ॥ ਗਵਿਆਰਾ ਮੁਖਿ ਕੈ ਪ
 ਰਮਗਤਿ ਪਈ ਜਗੁ ਸਗਵਾਈ ਆਲੋਭ ਵਿਕਾਰਨ ਵਡ ਬਦੀ ਨਿਕਲੀ
 ਜਾਸਤਿ ਗੁਰਨਾਮੁ ਵਿਛਾਈ ॥ ਜੀਅ ਦਾਨੁ ਗੁਰਿ ਪੂਰੈ ਦੀਆਰਾ ਮਨੀ ਮਚਿਤੁ ਲਾ
 ਏ ॥ ਆਪਿ ਕ੍ਰਿਪਾਲੁ ਕ੍ਰਿਪਾ ਕਰਿ ਦੇਵੈ ਨਨਕ ਗੁਰ ਸਗਵਾਈ ॥ ੨ ॥ ਥਈ ਰਾਮਨਾ
 ਮ ਸੁਣੀ ਸਿਧਿ ਕਾਰਜ ਸਭਿ ਸੁਭੇ ਰਾਮਾ ॥ ਰੇਮੇ ਗੰਗੇ ਮੇਰੇ ਮੇਰੇ ਗੁਰਮੁਖਿ ਨਾਮੁ ਪਿ
 ਆਏ ਰਾਮਾ ॥ ਰਾਮਨਾਮੁ ਪਿਆਏ ਪਵਿਤ੍ਰੇ ਹੋਇ ਆਏ ਤਿਸੁ ਰੂਪੁ ਨ ਗੋਖਿ ਆਕਈ ॥
 ਰਾਮੇ ਰਾਮੁ ਗਵਿਆਰਾ ਅੰਤਰਿ ਸਭ ਤਿਸਨ ਭੁਖ ਗਵਾਈ ॥ ਮਨੁ ਤਨੁ ਸੀਤਲੁ
 ਸੀਗੁਰੁ ਸਭੁ ਹੋਵੇ ਗੁਰਮਤਿ ਰਾਮੁ ਪੁਰਗਾਸਾ ॥ ਨਨਕ ਆਪਿ ਅਨੁਗ੍ਰਹੰਦਾ ਸਨਿਦਾ
 ਸਨਿਦਾਸਾ ॥ ੩ ॥ ਜਿਨੀ ਰਾਮੇ ਰਾਮਨਾਮੁ ਵਿਸਾਰਿਆ ਸੇ ਮਨੁ ਮੁਖ ਮੁਕਤ ਅਭਗੀਰਮ
 ਤਿਨ ਅੰਤਰੇ ਮੇਰੇ ਪਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮਾ ॥ ਮਾਇਆ ਮਲੁ ਲਾ
 ਗੀ ਮੁਕਤ ਭਏ ਅਭਗੀ ॥ ਜਿਨ ਰਾਮਨਾਮੁ ਨ ਪੜਾਇਆ ॥ ਅਨੇਕ ਕਰਮ ਕਰਹਿ ਅਭ
 ਮਾਨੀ ॥ ਹਿਰਾਮੇ ਮਨੁ ਚਰਾਇਆ ॥ ਮਹਾ ਖਿਮੁ ਜਮ ਪੰਥੁ ਦੋਲਾ ਕਲੁ ਭਖੋ ॥
 ਅਧਿਆਰਾ ॥ ਨਨਕ ਗੁਰਮੁਖਿ ਨਾਮੁ ਪਿਆਇ ਆਤਮਾ ਪਏ ਮੇਖਦੁ ਆਰਾ ॥ ੪ ॥
 ਰਾਮੇ ਰਾਮਨਾਮੁ ਗੁਰਮੁਖਿ ਗੁਰਮੁਖਿ ਜਾਣੈ ਰਾਮਾ ॥ ਇਹੁ ਮਨੁ ਆਖਿ ਨ ਭੁਭਿ ਪਾਇਆ
 ਭਗਵਾਇ ਕਤੁ ਘਰਿ ਆਏ ਰਾਮਾ ॥ ਮਨੁ ਇਕਤੁ ਘਰਿ ਆਏ ਸਭ ਗਤਿ ਮਤਿ ਜਾਣੈ
 ਹਰਿ ਰਾਮੇ ਨਾਮੁ ਸਗਵਾਈ ॥ ਜਨ ਕੀ ਪੈ ਜਗੈ ਰਾਮਨਾਮੁ ਪੁਲਾਦੁ ਧਾਰਿਤ ਰਾਏ
 ॥ ਰਾਮੇ ਰਾਮੁ ਰੇਮੇ ਰਾਮੁ ਉਚੁ ਗੁਣ ਕਰਤਿ ਆ ਅੰਤੁ ਨ ਪਾਇਆ ॥ ਨਨਕ ਰਾਮਨਾਮੁ
 ਇਭੀ ਨੇਰਾ ਮੈਨਾ ਸਮਾਇਆ ॥ ੫ ॥ ਜਿਨ ਅੰਤਰੇ ਰਾਮਨਾਮੁ ਵਸੈ ਤਿਨ ਚਿਤੁ ਸ
 ਭੁਗਵਾਇਆ ॥ ਸਭਿ ਅਰਥ ਸਭਿ ਧਰਮ ਮਿਲੈ ਮਨ ਚਿਦਿ ਆਸੇ ਫਲੁ ਪਾ

ਇਆ ਰਾਮਾ ਮਨਿ ਚਿਦਿ ਆਫਲੁ ਪਾਇਆ ਰਾਮਨਾਮੁ ਪਿਆਇਆ ਰਾਮਨਾਮੁ
 ਗੁਣ ਗਾਏ ॥ ਗੁਰਮਤਿ ਕਥੁ ਪਿਗਈ ॥ ਸੁਧਿ ਹੋਈ ਰਾਮਨਾਮੁ ਨ ਲਾਏ ॥ ਸਫਲੁ
 ਜਨੁ ਸਗੀਰੁ ਸਭੁ ਹੋਆ ਜਿਤੁ ਰਾਮਨਾਮੁ ਪੁਰਗਾਸਿਆ ॥ ਨਨਕ ਹਰਿ ਭਜੁ ਸਦਾ
 ਦਿਨੁ ਰਾਤੀ ਗੁਰਮੁਖਿ ਨਿਜ ਪਰਿਵਾਸਿਆ ॥ ੬ ॥ ਜਿਨ ਸਰਧਾ ਰਾਮਨਾਮਿ ਲਾਗੀ
 ਤਿਨ ਦੂਜੈ ਚਿਤੁ ਨ ਲਾਇਆ ਰਾਮਾ ॥ ਜਿਧਰ ਤੀਸਤ ਕੰਚਨ ਕਰਿ ਚੀਜੈ ਬਿਨੁ ਨ ਵੈ
 ਰੁਨ ਭਾਇਆ ਰਾਮਾ ॥ ਰਾਮਨਾਮੁ ਮਨਿ ਭਾਇਆ ॥ ਪਾਗਮ ਸੁਖੁ ਪਾਇਆ ॥ ਅੰਤਿ ਚਲਾ
 ਦਿਆ ਨਿਲਿਖਾਈ ॥ ਰਾਮਨਾਮੁ ਪੁਨੁ ਪੁਨੀ ਸੰਗੀ ਨ ਭੁਭੇ ਜਾਈ ॥ ਰਾਮਨਾਮੁ
 ਇਸੁ ਗੁਰਮਤਿ ਲਾਭਾ ਜਾਮਕਾਲੁ ਨ ਭਿੰਨ ਆਵੈ ॥ ਨਨਕ ਗੁਰਮੁਖਿ ਗੁਰਮੁਖਿ
 ਤਕ ਰਿਕਰਪਾ ਅਪਿ ਮਿਲਾਵੈ ॥ ੭ ॥ ਰਾਮੇ ਰਾਮਨਾਮੁ ਸਤਿ ਸਤਿ ਗੁਰਮੁਖਿ ਜਾਣਿ
 ਆਰਾਮਾ ॥ ਸੇਵਕੁ ਗੁਰੇ ਵਾਲਾ ਗਾਜਿ ਮਨੁ ਤਨੁ ਅਗੰ ਪਰਛਾਇਆ ਰਾਮਾ ॥
 ਨੁਤਨੁ ਅਗੰ ਪਾਥੁ ਤੁਮਨਿ ਸਗੋ ਪਿਆਰੁ ਸੇਵਕ ਭਾਇ ਮਿਲਾਏ ॥ ਦੀਨ ਨ
 ਬੁਝੀ ਆਕਾਰਾਤੁ ਪੁਰੇ ਗੁਰੇ ਤੇ ਪਏ ॥ ਗੁਰੁ ਸਿਖੁ ਸਿਖੁ ਗੁਰੂ ਪੈ ਕੇ ਗੁਰੁ ਪਦੇ ਸੁ
 ਚਲਾਏ ॥ ਰਾਮਨਾਮੁ ਅੰਤੁ ਹਿਰੈ ਦੇਵੈ ਨਨਕ ਮਿਲਾਨੁ ਸੁਭਾਏ ॥ ੮ ॥ ੨ ॥ ੪ ॥

ਅਸਾਛੰਤ ਮਹਲਾ ੪ ॥ ਘੁਰ ੨ ॥ ੧ ॥ ਸਤਿਗੁਰ ਪ੍ਰਸਾਦਿ ॥
 ਹਰਿ ਹਰਿ ਕਰਤਾ ਦੁਖ ਬਿਨਾ ਸਨੁ ਪਤਿ ਤਪਾਵਨੁ ਹਰਿਨਾਮੁ ਜੀਉ ॥ ਹਰਿ ਸੇਵਾ ਭਾਈ
 ਪਰਮ ਗਤਿ ਪਈ ॥ ਹਰਿ ਉਤਮੁ ਹਰਿ ਪ੍ਰਿਥਾਮੁ ਜੀਉ ॥ ਹਰਿ ਉਤਮੁ ਕਾਮੁ ਜਪੀ ਐ
 ਹਰਿਨਾਮੁ ਹਰਿ ਜਪੀ ਐ ॥ ਅਸ ਬਿਰਹੈ ਵੈ ॥ ਜਨਮ ਮਰਣ ਦੇਵੈ ਦੁਖ ਮੈ ਸਹੈ
 ਹੀ ਸੁਖ ਹੋਵੈ ॥ ਹਰਿ ਹਰਿ ਕਰਿ ਪਾਪਾਰੂ ਹਰੁ ਹਰਿ ਜਪੀ ਐ ॥ ਅਤਮ ਰਾਮੁ ਜੀ
 ॥ ਹਰਿ ਹਰਿ ਕਰਤਾ ਦੁਖ ਬਿਨਾ ਸਨੁ ਪਤਿ ਤਪਾਵਨੁ ਹਰਿਨਾਮੁ ਜੀਉ ॥ ੧ ॥ ਹਰਿਨਾ
 ਮੁਪਦਰਬੁ ਕਲਿ ਜੁਗਿ ਉਤਮੁ ਹਰਿ ਜਪੀ ਐ ॥ ਸਤਿਗੁਰ ਭਾਇ ਜੀਉ ॥ ਗੁਰਮੁਖਿ
 ਹਰਿ ਪੜੀ ਐ ॥ ਗੁਰਮੁਖਿ ਹਰਿ ਸੁਣੀ ਐ ॥ ਹਰਿ ਜਪਤ ਸੁਨਤ ਦੁਖ ਜਾਇ ਜੀਉ ॥ ਹ
 ਰਿ ਹਰਿਨਾਮੁ ਜਪਿਆ ਦੁਖ ਬਿਨਾ ਸਿਆ ॥ ਹਰਿਨਾਮੁ ਪਰਮ ਸੁਖੁ ਪਾਇਆ ॥ ਸਤਿ
 ਗੁਰਗਿਆਨੁ ਥਲਿਆ ਘਟ ਚਾਨਣੁ ॥ ਅਗਿਆਨੁ ਅੰਧੇਰੁ ਗਵਾਇਆ ॥ ਹਰਿ ਹਰਿ
 ਨਾਮੁ ਤਿਨੀ ਆਗਧਿਆ ॥ ਜਿਨ ਮਸਤ ਕ੍ਰਿਪਾ ਗਿਲਿਖਿ ਪਾਇ ਜੀਉ ॥ ਹਰਿਨਾਮੁ ਪਦ
 ਰਬੁ ਕਲਿ ਜੁਗਿ ਉਤਮੁ ਹਰਿ ਜਪੀ ਐ ॥ ਸਤਿਗੁਰ ਭਾਇ ਜੀਉ ॥ ੨ ॥ ਹਰਿ ਹਰਿ ਮ
 ਨਿਭਾਇਆ ਪਰਮ ਸੁਖੁ ਪਾਇਆ ॥ ਹਰਿ ਲਾਹਾ ਪਦ ਨਿਰਬਣੁ ਜੀਉ ॥ ਹਰਿ ਪੀਤ

ਲਗਾਈਹਿਨਾਮੁਸਖਾਈਕੁਮਚੁਕਾਵਣੁਜਾਣੁਜੀਉ॥ਅਵਣੁਜਾਣੁ
 ਕੁਮਭਉਭਾਗਹਿਰਿਹਿਗਿਗਣਗਇਆਜਨਮਜਨਮਕੇਕਿਲਵਿਖੁ
 ਖਉਤਹਰਿਹਿਨਾਮੁਸਮਾਇਆਜਿਨਹਰਿਧਿਆਇਆਪੁਰਿਭਗਲਿਖਿ
 ਪਾਇਆਤਿਨਸਫਲਜਨਮਪਰਵਣੁਜੀਉ॥ਹਰਿਹਰਿਮਨਿਭਾਇਆ
 ਗਮਸੁਖਪਾਇਆਹਿਲਾਹਪਦੁਨਿਰਥਣੁਜੀਉ॥੩॥ਜਿਨਹਰਿਮੀਠਲਾ
 ਗਨਤਜਨਪਰਧਨਤੇਉਤਮੁਹਰਿਹਿਲੇਗਜੀਉ॥ਹਰਿਨਾਮੁਵਡਾਈਹਰਿ
 ਨਾਮੁਸਖਾਈਗੁਰਸਬਦੀਹਰਿਸੁਭੇਗਜੀਉ॥ਹਰਿਸੁਭੇਗਮਹਾਨਿਰੋਜਗਵ
 ਡਭਾਗੀਹਰਿਸੁਪਾਇਆਸੋਪੰਨਵੰਤੋਸਤਿਪੁਰਖਪੁਰੋਜਿਨਗੁਰਮਤਿਨਾਮੁ
 ਧਿਆਇਆਜਨਨਨਕੁਰੇਣੁਮੈਗੈਪਗਸਪੁਮਨਿਚੁਕਾਸੋਗਵਿਜੋਗਜੀਉ॥
 ੧॥ਜਿਨਹਰਿਮੀਠਲਗਾਨਤੇਜਨਪਰਧਨਤੇਉਤਮਹਰਿਹਿਲੇਗਜੀਉ॥੪॥
 ੧॥੩॥੧੦॥ਆਸਛੰਤਮਹਲਾ ੪ ਸਤਜੁਗਿਸਭੁਸੰਤੋਖੁਸਗੰਗਾ
 ਪਗਚਰੇਧਰਮਧਿਆਨੁਜੀਉ॥ਨਿਤਿਹਰਿਗਾਵਹਿਪਰਮਸੁਖਪਾਵਹਿਹਰਿ
 ਹਿਰਦੈਹਰਿਗੁਣਗਿਆਨੁਜੀਉ॥ਗੁਣਗਿਆਨੁਪਦਾਰਥੁਹਰਿਹਰਿਕਿਤਰ
 ਥੁਸੇਭਾਗੁਮੁਖਿਹੋਈ॥ਅੰਤਰਿਥਹਰਿਹਰਿਪ੍ਰਭਏਕੈਦੂਜਾਅਵਰੁਨਕਈ॥
 ਹਰਿਹਰਿਲਿਵਲਾਈਹਰਿਨਾਮੁਸਖਾਈਹਰਿਦਰਗਯਾਵੈਮਾਨੁਜੀਉ॥ਸਤ
 ਜੁਗਿਸਭੁਸੰਤੋਖੁਸਗੰਗਾਪਗਚਰੇਧਰਮਧਿਆਨੁਜੀਉ॥੧॥ਤੇਤਜੁਗਾ
 ਇਆਅੰਤਰਿਜੇਰੁਪਾਇਆਜਤੁਸੰਜਮਕਰਮਕਮਾਇਜੀਉ॥ਪੁਗੁਰਚੁ
 ਥਾਖਿਸਿਆਤ੍ਰੇਪਗਟਿਕਿਆਮਨਿਹਿਰਦੈਕ੍ਰੋਧੁਜਲਾਇਜੀਉ॥ਮਨਿਹਿਰਦੈ
 ਕ੍ਰੋਧੁਮਹਾਬਿਸਲੇਪੁਨਿਰਪਧਾਵਹਿਲਕਿਦੁਖਪਾਇਆਅੰਤਰਿਸਮਤਰ
 ਲਾਗਾਨਉਮੈਅਹੰਕਾਰਵਧਾਇਆਹਰਿਹਰਿਕਿਰਪਾਧਰਮੈਠੈਨਕੁਕਿਥਿਉ
 ਗੁਰਮਤਿਹਰਿਨਾਮਿਲਾਹਿਜਾਇਜੀਉ॥ਤੇਤਜੁਗਾਇਆਅੰਤਰਿਜੇਰੁਪਾਇ
 ਆਜਤੁਸੰਜਮਕਰਮਕਮਾਇਜੀਉ॥੨॥ਜੁਗੁਦੁਆਪੁਰਾਇਆਭਰਮ
 ਭਰਮਾਇਆਹਰਿਗੋਪੀਕਨੁਉਪਾਇਜੀਉ॥ਤਪੁਤਪਨਤਪਹਿਜਗਪੁਨਾ
 ਰੰਭਹਿਅਤਿਕਿਰਿਆਕਰਮਕਮਾਇਜੀਉ॥ਕਿਰਿਆਕਰਮਕਮਾਇਆਪਰ
 ਦਇਖਿਸਕਾਇਆਦੁਇਪਗਟਿਕੈਟਿਕਾਇਜੀਉ॥ਮਹਾਂਜੇਧੁਜੇਪੁਬਹੁਕੋ
 ਵਿਚਿਹਉਮੈਪਦੈਪਚਾਇਜੀਉ॥ਦੀਨਦਇਆਲਿਗੁਰਸਾਧੁਮਿਲਾਇਆ
 ਮਿਲਿਸਤਿਗੁਰਮਲੁਹਿਜਾਇਜੀਉ॥ਜੁਗੁਦੁਆਪੁਰਾਇਆਭਰਮ

ਰਮਾਇਆਹਰਿਗੋਪੀਕਨੁਉਪਾਇਜੀਉ॥੩॥ਕਲਿਜੁਗੁਹਰਿਕੀਆਪਗਤੈਖਿਸ
 ਕੀਆਪਗੁਚਉਥਾਟਿਕੈਟਿਕਾਇਜੀਉ॥ਗੁਰਸਬਦੁਕਮਾਇਆਅਖੰਧੁਹਰਿਪਾ
 ਇਆਹਰਿਕੀਰਤਿਹਰਿਸੰਤਿਪਾਇਉ॥ਹਰਿਕੀਰਤਿਹਰਿਤਾਈਹਰਿਨਾਮੁਵਡਾ
 ਈਹਰਿਹਰਿਨਾਮੁਖਤੁਜਮਾਇਆ॥ਕਲਿਜੁਗੁਥੀਜੁਥੀਜੈਥਿਨੁਨਵੈਸਭੁਲਾਹ
 ਮੁਲੁਗਵਾਇਆਜਨਨਾਨਕਗੁਰੁਪੁਰਪਾਇਆਮਨਹਿਰਦੈਨਾਮੁਲਖਾਇਜੀਉ
 ॥ਕਲਿਜੁਗੁਹਰਿਕੀਆਪਗਤੈਖਿਸਕੀਆਪਗੁਚਉਥਾਟਿਕੈਟਿਕਾਇਜੀਉ॥
 ੧॥੪॥੩॥੪॥੧੧॥ਆਸਛੰਤਮਹਲਾ ੪ ਹਰਿਕੀਰਤਿਮਨਿਭਾਈਪਰਮ
 ਗਤਿਪਈਹਰਿਮਨਤਨਿਮੀਠਲਗਾਨਜੀਉ॥ਹਰਿਹਰਿਸੁਪਾਇਆਗੁਰਮਤਿ
 ਹਰਿਧਿਆਇਆਪੁਰਿਮਸਤਕਿਭਗਪੁਰਾਨਜੀਉ॥ਪੁਰਿਮਸਤਕਿਭਗੁਹਰਿਨਾ
 ਮਿਸੁਹਗੁਹਰਿਨਾਮੈਹਰਿਗੁਣਗਇਆਮਸਤਕਿਮਣੀਪੀਤਬਹੁਪੁਗਟੀਹ
 ਰਿਨਾਮੈਹਰਿਸੇਹਾਇਆਜੇਤੀਜੇਤੀਮਿਲੀਪ੍ਰਭੁਪਾਇਆਮਿਲਿਸਤਿਗੁਰਮ
 ਨੁਆਮਨਜੀਉ॥ਹਰਿਕੀਰਤਿਮਨਿਭਾਈਪਰਮਗਤਿਪਈਹਰਿਮਨਤਨਮੀ
 ਠਲਗਾਨਜੀਉ॥੧॥ਹਰਿਹਰਿਜੁਸੁਗਾਇਆਪਰਮਪਦੁਪਾਇਆਤੇਉਤਮਜ
 ਨਪਰਧਨਜੀਉ॥ਤਿਨਹਮਚਰਨਸਰੋਵਹਿਖਨੁਖਿਨੁਪਗਧੇਵਹਿਜਿਨਹ
 ਰਿਮੀਠਲਗਾਨਜੀਉ॥ਹਰਿਮੀਠਲਾਇਆਪਰਮਸੁਖਪਾਇਆਮੁਖਿਭਗਾ
 ਰਤੀਚਗੇ॥ਗੁਰਮਤਿਹਰਿਗਾਇਆਹਰਿਹਰਉਰਿਪਾਇਆਹਰਿਨਾਮੰਠਿਪਾ
 ਗੇ॥ਸਭਏਕਵਿਸਟਿਸਮਤੁਕਰਿਦੈਖੈਸਭੁਆਤਮਾਮੁਪਛਾਨਜੀਉ॥ਹਰਿ
 ਹਰਿਜੁਸੁਗਾਇਆਪਰਮਪਦੁਪਾਇਆਤੇਉਤਮਜਨਪਰਧਨਜੀਉ॥੨॥
 ਸਤਸੰਗਾਤਿਮਨਿਭਾਈਹਰਿਸਨਰਸਾਈਵਿਚਿਸੰਗਾਤਿਹਰਿਸੁਹਉਜੀਉ
 ॥ਹਰਿਹਰਿਆਗਧਿਆਗੁਰਸਬਦਿਵਿਗਸਿਆਥੀਜਾਅਵਰੁਨਕੈਇਜੀਉ
 ॥ਅਵਰੁਨਕੈਇਹਰਿਅੰਮ੍ਰਿਤਸੇਇਜਿਨਿਪੀਆਸੋਥਿਧਿਜਾਣੈ॥ਧਨਧੰਨੁ
 ਗੁਰੁਪੁਰਪ੍ਰਭੁਪਾਇਆਲਗਿਸੰਗਤਿਨਾਮੁਪਛਾਣੈ॥ਨਮੋਸੇਵਿਨਾਮੋਆਗਾ
 ਧੋਥਿਨੁਨਵੈਅਵਰੁਕੈਇਜੀਉ॥ਸਤਸੰਗਾਤਿਮਨਿਭਾਈਹਰਿਸਨਰਸਾਈ
 ਵਿਚਿਸੰਗਾਤਿਹਰਿਸੁਹਉਜੀਉ॥੩॥ਹਰਿਦਇਆਪ੍ਰਭਧਾਰੁਪਖਣ
 ਹਮਤਹੁਕਛਿਲੇਵਹੁਸਬਦਿਸੁਭਾਇਜੀਉ॥ਮੇਹਿਚੀਕਛਿਛਥੇਨਿਘ
 ਰਤਮਜਾਤੇਹਰਿਥਹਪ੍ਰਭੁਪਕਾਇਜੀਉ॥ਪ੍ਰਭਿਥਹਪਕਾਈਉਤਮਮ
 ਤਿਪਈਗੁਰਚਰਣੀਜਨੁਲਾਗਾ॥ਹਰਿਹਰਿਨਾਮੁਜਪਿਆਆਗਧਿਆਮੁ

ਸੋਜਣੈ ਜਗੀਆ ਜੀਵਨ ਮੁਕਤ ਸੇਆਖੀ ਐਮਹਿ ਜੀਵੈ ਮਹੀਆ ਜਨਨ ਨਕ
 ਸਤਿਗੁਰੁ ਮੇਲਿ ਹਰਿ ਜਗੁ ਤਰਤੀਆ ॥੨॥ ਹਮ ਮੁਰਖ ਮੁਰਖ ਧਰਮ ਗਤੀ
 ਮਿਲਾਗਾਵੈ ਰੰਗ ਰਾਮ ਰਾਜੋ ਗੁਰਿ ਪੁਰੋਹਿਤ ਪਾਇਆ ਹਰਿਭਗਤਿ ਇਕ ਮੰਗਾ
 ਮੇਰਾ ਮਨੁ ਤਨੁ ਬਦਿ ਵਿਗਸਿਆ ਜਪਿ ਅਨਤ ਤੰਗਾ ਮਿਲਿ ਸਤ ਜਨਾਹਿ ਪਾਇਆ
 ਨਨਕ ਸਤ ਸੰਗਾ ॥੩॥ ਦੀਨ ਦਇਆਲੁ ਸੁਣਿ ਬੇਨਤੀ ਹਰਿ ਪੁਤ੍ਰ ਹਰਿਇ
 ਆਥਾ ਮਰਜੋ ॥ ਹਰਿ ਮਾਗੁਇ ਸਹਣਿ ਹਰਿ ਨ ਮਕੀ ਹਰਿ ਗੁਮੁਖਿ ਪਾਇਆ ਭਗ
 ਤ ਵਡਲਾਹਿ ਬਿਰਹੁ ਹੈ ਹਰਿ ਲਾਜ ਰਖਾਇਆ ਜਨਨ ਨਕ ਸਹਣ ਗਤੀ ਹ
 ਰਿ ਨ ਮਿਤਰਾਇਆ ॥੪॥ ੧੧ ॥ ੧੧੫ ॥ **ਅਸਛੰਤ ਮਹਲਾ ੪** ਗੁਰਮੁਖਿ
 ਛੰਛੰਦੁ ਛੇਦਿ ਆਹਿ ਸਜਣੁ ਲਧਾਰਾ ਮਰਜੋ ॥ ਕੰਚਨ ਕਾਇ ਅਕੰਟ ਗੜਵਿ
 ਚਿਹਰਿ ਹਰਿ ਸਿਧਾ ॥ ਹਰਿ ਹਰਿ ਹੀਰਾ ਤਨੁ ਹੈ ਮੇਰਾ ਮਨੁ ਤਨੁ ਦਿਧਾ ॥ ਧੁਰਿ ਭਗਵੰਤੁ
 ਹਰਿ ਪਾਇਆ ਨਨਕ ਸਹਿ ਗੁਰਾ ॥੧॥ ਪ੍ਰਬੰਦ ਸਵਾਨਿਤ ਖੜੀ ਮੁੱਧ ਜੋ ਬਨਿ ਬਲੀ
 ਰਾਮ ਰਾਜੋ ॥ ਹਰਿ ਹਰਿ ਨ ਮੁਰਤਿ ਏ ਗੁਰੁ ਹਰਿ ਮਾਗਿ ਚਾਈ ॥ ਮੇਰਾ ਮਨਿ ਤਨਿ ਨ
 ਮੁਆਧੁ ਹੈ ਹਉ ਮੈ ਬਿਖੁ ਜਾਈ ॥ ਜਨਨ ਨਕ ਸਤਿਗੁਰੁ ਮੇਲਿ ਹਰਿ ਗਿਮਿਲਿ
 ਆਬਨ ਵਾਈ ॥੨॥ ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਗੀ ਵਿਛੁਨੇ ਰਾਮ
 ਜੋ ॥ ਮੇਰਾ ਮਨੁ ਤਨੁ ਬਹੁਤ ਬੈਰਾਗਿ ਆਹਿ ਨੈਨ ਗਸਿਭਿ ਨੈ ॥ ਮੈ ਹਰਿ ਪੁਤ੍ਰ ਪਿਆ
 ਰਾਵ ਸਿਗੁਰੁ ਮਿਲਿ ਹਰਿ ਮਨੁ ਮੈਨਾ ॥ ਹਉ ਮੁਖੁ ਕਰੈ ਲਾਈ ਆਨਨ ਕਹਿਕੈ ਮੈ
 ॥੩॥ ਗੁਰ ਅੰਮ੍ਰਿਤ ਭਿੰਨੀ ਦੇਹੀ ਅੰਮ੍ਰਿਤ ਬੁਰਕਾ ॥ ਜਿਨ ਗੁਰ ਬਾਣੀ ਮਨਿ ਭਈ
 ਆ ਅੰਮ੍ਰਿਤ ਛਕਛਕੇ ॥ ਗੁਰ ਤੁਠੈ ਹਰਿ ਪਾਇਆ ਚੁਕੈ ਧਰ ਪਕੇ ॥ ਹਰਿ ਜਨੁ ਹਰਿ
 ਹਰਿ ਏ ਆਨਨ ਕਹਿ ਇਕੈ ॥੪॥ ੨੨ ॥ ੧੧੬ ॥ **ਅਸਛੰਤ ਮਹਲਾ ੪**
 ਹਰਿ ਅੰਮ੍ਰਿਤ ਭਗਤ ਭੰਡਾਰੈ ਗੁਰ ਸਤਿਗੁਰ ਪਸੇ ਰਾਮ ਰਾਜੋ ॥ ਗੁਰ ਸਤਿਗੁਰੁ
 ਚਾਹੁ ਹੈ ਸਿਖ ਦੇਇ ਹਰਿ ਰਾਸੇ ॥ ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰ ਸਾਸ
 ਬਾਸੇ ॥ ਜਨਨ ਨਕੁ ਗੁਰੁ ਤਿਨੀ ਪਾਇਆ ਜਿਨਿ ਪੁਰਿ ਲਿਖਤੁ ਲਿਲਾਟਿ ਲਿ
 ਖਾਸੇ ॥੧॥ ਸਚੁ ਸਾਹੁ ਮਾਰਾ ਤੁਧੀ ਸਭੁ ਜਗਤੁ ਵਣਜਾਰਾ ਮਰਜੋ ॥ ਸ
 ਭਭੰਡੁ ਤੁਧੈ ਸਾਜਿ ਆਵਿ ਰਿਵਸਤੁ ਹਰਿ ਬਾਜਿ ਪਾਵਹਿ ਭੰਡੇ ਵਿਰਿਵਸਤੁ
 ਸਾਨਿਕ ਲੈਕਿ ਆਕਈ ਕਰੇ ਵੇਚਾਰਾ ॥ ਜਨਨ ਨਕ ਕਉ ਹਰਿ ਬਖਸਿਆ ਹਰਿ ਭ
 ਗਤਿ ਭੰਡਾਰਾ ॥੨॥ ਹਮ ਕਿਆ ਗੁਣ ਤੇਰੇ ਵਿਬਹੁ ਸੁਆਮੀ ਤੁਧੈ ਅਪਰ ਅਪਰ
 ਰਾਮ ਰਾਜੋ ॥ ਹਰਿ ਨ ਮੁਸਲਾਹਹ ਦਿਨੁ ਸੁਗਤਿ ਏਹਾ ਸਾਧਾ ਧੰਗਾ ॥ ਹਮ ਮੁਰਖ

ਕਿਛੁ ਜਾਣਹ ਕਿਵ ਪਾਵਹਿ ॥ ਜਨਨ ਨਕੁ ਹਰਿ ਦਸੁ ਹੈ ਹਰਿ ਦਸ ਪਨਿਹ
 ਰਾ ॥੩॥ ਜਿਉ ਭਵੈ ਤਿਉ ਗੰਧਿ ਲੈਹਾ ਸਹਣਿ ਪੁਛ ਆਏ ਰਾਮ ਰਾਜੋ ॥ ਹਮ ਭੁਲ
 ਵਿਗੜਹਿ ਦਿਨੁ ਸੁਗਤਿ ਹਰਿ ਲਾਜ ਰਖਾਈ ॥ ਹਮ ਬਾਰਕ ਤੁੰਗੁ ਪਤਰੈ ਦੇਖ
 ਤਿਸ ਮਣਦੇਹਾ ॥ ਜਨਨ ਨਕੁ ਦਸੁ ਹਰਿ ਕੀਛਿ ਆਹਿ ਪੈ ਜਗ ਬਾਣੀ ॥੪॥ ੩ ॥
 ੧੧੭ ॥ ੧੧੭ ॥ **ਅਸਛੰਤ ਮਹਲਾ ੪** ਜਿਨ ਮਸਤ ਕ੍ਰਿਪੁ ਹਰਿ ਗਿਲਿਖਿਆ
 ਤਿਨ ਸਤਿਗੁਰੁ ਮਿਲਿਆ ਰਾਮ ਰਾਜੋ ॥ ਅਗਿਆਨੁ ਐਧਰ ਕਟਿਆ ਗੁਰਗਿ
 ਆਨੁ ਬਲਿਆ ॥ ਹਰਿ ਲਾਧਾਰਤੁ ਪਦਾਰਥ ਫਿਰਿ ਬਹੁ ਫਿਨ ਚਲਿਆ ॥ ਜ
 ਨਨਕ ਨਾਮੁ ਆਗਾਧਿ ਆਗਾਧਿ ਹਰਿ ਮਿਲਿਆ ॥੧॥ ਜਿਨੀ ਐਸਾ ਹਰਿ
 ਨ ਮਨੁ ਚੇਤਿ ਚਿਸੇ ਕਾਹੇ ਜਗ ਆਏ ਰਾਮ ਰਾਜੋ ॥ ਇਹ ਮਾਲੁ ਸੁਜਨ ਮੁਦਲੀ ਭੁ
 ਰੈਨਾ ਮਥਿਨਾ ਬਿਰਥਾ ਸਭੁ ਜਾਈ ॥ ਹੁਣ ਵਤੈ ਹਰਿ ਨ ਮੁਨ ਬੀਜਿ ਓਅੰ ਗੋਬੁਖ
 ਕਿਆ ਖਾਈ ॥ ਮਨ ਮੁਖੰਨੇ ਫਿਰਿ ਜਨ ਮੁਰੈ ਨਨਕ ਹਰਿ ਭਈ ॥੨॥ ਤੁਹਿ ਤਿਰ
 ਸਭੁ ਕੇ ਸਭੁ ਤੁਧੁ ਉਪਾਏ ਰਾਮ ਰਾਜੋ ॥ ਕਿਛੁ ਹਾਥਿ ਕੇਸੇ ਦੇ ਕਿਛੁ ਨੀਸਭ ਚ
 ਲਹਿ ਚਲਾਈ ॥ ਜਿਨ ਤੂੰ ਮੇਲਾਹਿ ਪਿਆਰੇ ਸਤੁ ਪ੍ਰਮਿਲਾਹਿ ਜੋ ਹਰਿ ਮਨਿ ਭਾਈ
 ॥ ਜਨਨ ਨਕ ਸਤਿਗੁਰੁ ਭੇਟਿ ਆਹਿ ਨ ਮਿਤਰਾਈ ॥੩॥ ਕੋਈ ਗਵੈ ਗੀਤ
 ਦੀਬੇ ਦੀਬਤੁ ਭੰਤਿ ਕਰਿ ਨਹੀ ਹਰਿ ਭੀਜੈ ਰਾਮ ਰਾਜੋ ॥ ਜਿਨ ਅੰਤਿ ਕਰਿ ਪਦੁ ਵਿ
 ਕਰੁ ਹੈ ਤਿਨ ਕੋ ਇਕਿ ਆਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਗੁਰ
 ਬੁਦੀਜੈ ॥ ਜਿਨ ਨਕ ਗੁਰਮੁਖਿ ਹਿਰਦਾ ਸੁਪੁਰੈ ਹਰਿ ਭਗਤਿ ਹਰਿ ਲੀਜੈ ॥੪॥
 ੧੧੮ ॥ ੧੧੮ ॥ **ਅਸਛੰਤ ਮਹਲਾ ੪** ਜਿਨ ਅੰਤਿ ਹਰਿ ਹਰਿ ਪ੍ਰੀਤ ਹੈ
 ਤੇਜਨ ਸੁਖ ਫਸਿ ਆਣੇ ਰਾਮ ਰਾਜੋ ॥ ਜੇਬਾਹਰੇ ਭੁਲ ਚੁਕੈ ਬੇਲਾ ਦੇ ਭੀਖੇ ਹ
 ਰਿ ਭਣੇ ॥ ਹਰਿ ਸਤਨੈ ਹੋਰੁ ਥਾਉ ਨਹੀ ਹਰਿ ਮਾਣੁ ਨਿਮਣੇ ॥ ਜਨਨ ਨਕ ਨਾਮੁ ਦ
 ਬਣੁ ਹੈ ਹਰਿ ਤਨੁ ਸਤਣੇ ॥੧॥ ਜਿਥੈ ਜਾਇ ਬਹੈ ਮੇਰਾ ਸਤਿਗੁਰੁ ਸੇਧਨੁ ਸੁ
 ਹਵਾ ਰਾਮ ਰਾਜੋ ॥ ਗੁਰ ਸਿਖੀ ਸੇਧਾ ਨੁਭਾ ਲਿਆਲੈ ਧੁਰਿ ਮੁਖਿ ਲਾਵਾ ॥ ਗੁਰ ਸਿ
 ਖ ਕੀਘਾ ਲਿਖਾਇ ਪਈ ਜਿਨ ਹਰਿ ਨਾਮੁ ਪਿਆਵਾ ॥ ਜਨਨ ਨਕੁ ਸਤਿਗੁਰੁ ਪੁ
 ਜਿਆ ਤਿਨ ਹਰਿ ਪੁਜ ਕਰਵਾ ॥੨॥ ਗੁਰ ਸਿਖਾ ਮਨਿ ਹਰਿ ਪ੍ਰੀਤ ਹੈ ਹਰਿ ਨਾਮ
 ਰਿਤਿ ਗੰਗਾ ਮਰਜੋ ॥ ਕਰਿ ਸੇਵਾ ਪੂਰਾ ਸਤਿਗੁਰੁ ਭੁਖਾਇ ਲਾਹਿ ਮੇਰੀ ॥ ਗੁਰ ਸਿ
 ਖ ਕੀ ਭੁਖ ਸਭ ਗਈ ਤਿਨ ਪਿਛੈ ਹੋਰੁ ਥਾਇ ਘਣੇ ਗੀ ॥ ਜਨਨ ਨਕ ਹਰਿ ਪ੍ਰੀਤਿ
 ਬੀਜਿ ਆਤਿ ਦਿਨ ਆਵੈ ਹਰਿ ਪ੍ਰੀਤ ਕੇਰੀ ॥੩॥ ਗੁਰ ਸਿਖਾ ਮਨਿ ਵਧਾਈ ਆਜਿ

ਨਮੋਰਾਸਤਿਗੁਰੁਡਿਠਰਾਮਰਾਜੋਕਈਕਰਗਲਾਸੁਦਵੈਹਰਿਨਾਮਕੀਸੇਲਗੋ
 ਗੁਰਸਿਖਮਨਿਮਿਠਾਹਰਿਦਗੁਰਗੁਰਸਿਖਪੈਨਈਅਹਿਜਿਨਮੋਰਾਸਤਿ
 ਗੁਰੁਤਠਾਜਨਨਾਨਕਹਰਿਹਰਿਹਰਿਏਆਹਰਿਹਰਿਮਨਿਵੁਠ॥੪॥੫॥੧੨॥
 ॥੧੫॥ਅਸਾਛੰਤਮਹਲ ੪ ਜਿਨਭੋਇਆਮੋਰਾਪੁਰਾਸਤਿਗੁਰੁਤਿ
 ਹਰਿਨਾਮੁਵਿਕਵੈਰਾਮਰਾਜੋ॥ਤਿਸਕੀਤਿਸਨਭੁਖਸਭਉਤਰੈਜੋਹਰਿਨਾਮੁ
 ਪਿਆਵੈ॥ਜੋਹਰਿਹਰਿਨਾਮੁਪਿਆਇਦੋਤਿਨਜਮੁਨੋਕਿਅਵੈ॥ਜਨਨਾਨਕ
 ਕਉਹਰਿਕਿਰਪਾਕਰਿਨਿਤਜਪੈਹਰਿਨਾਮੁਹਰਿਨਾਮਿਤਰਾਵੈ॥੧॥ਜਿਨੀਗੁਰਮੁ
 ਖਿਨਾਮੁਪਿਆਇਆਤਿਨਫਿਰਿਥਿਘਨਹੋਈਰਾਮਰਾਜੋ॥ਜਿਨੀਸਤਿਗੁਰੁ
 ਪੁਰਖਮਨਇਆਤਿਨਪੂਜੈਸਭਕਈ॥ਜਿਨੀਸਤਿਗੁਰੁਪਿਆਰਾਸੇਵਿਆ
 ਤਿਨਸੁਖਸੁਦਹੋਈ॥ਜਿਨਨਾਨਕਸਤਿਗੁਰੁਭੋਇਆਤਿਨਮਿਲਿਆਹਰਿ
 ਸੇਈ॥੨॥ਜਿਨਅੰਤਰਿਗੁਰਮੁਖਪ੍ਰੀਤਹੋਤਿਨਹਰਿਰਖਣਹਰਾਰਾਮਰਾਜੋ
 ॥ਛਿਨਕੀਨਿਦਕਈਕਿਅਕਰੈਜਿਨਹਰਿਨਾਮੁਪਿਆਰਾ॥ਜਿਨਹਰਿਸੇਤੀਮ
 ਨਮਾਨਿਆਸਭਦੁਸਟਵਖਮਾਗਾ॥ਜਨਨਾਨਕਨਾਮੁਪਿਆਇਆਹਰਿਰਖ
 ਣਹਰਾ॥੩॥ਹਰਿਜੁਗਿਜੁਗਿਭਗਤਉਪਾਇਆਪੈਜਰਖਦਾਆਇਆਰ
 ਮਰਾਜੋ॥ਹਰਿਣਖਸੁਦੁਸਟਹਰਿਮਰਿਆਪੁਰਾਦੁਤਰਾਇਆਅਹੰਕ
 ਰੀਆਨਿਦਕਾਪਿਠਿਦੈਨਾਮਦੋਉਮੁਖਿਲਾਇਆ॥ਜਨਨਾਨਕਾਏਸਹਰਿ
 ਸੇਵਿਆਅੰਤਿਲਏਛਡਾਇਆ॥੪॥੫॥੧੩॥੨੦॥

ਅਸਾਛੰਤਮਹਲ ੪ ਘਰੁ ੧ ੧ ਓਸਤਿਗੁਰਪੁਸਦਿ
 ਮੋਰਮਨਪਰਦੇਸੀਵੈਮੋਰਪਿਆਰਾਉਘਰਾਹਰਿਗੁਰਮਿਲਾਵਹਮੋਰਪਿਆ
 ਰਘਰਿਵਸੈਹਰੇ॥ਹਰਿਗੋਲੀਆਮਣਹਮੋਰਪਿਆਰਹਰਿਕਰਪਾਕਗੋਗੁਰੁ
 ਨਨਕੁਤਠਮੋਰਪਿਆਰਮੇਲਹਰੇ॥੧॥ਮੈਪ੍ਰਮੁਖਚਾਖਿਆਮੋਰਪਿਆਰਭ
 ਓਕਗਾ॥ਮਨਤਿਸਨਨਾਨਕੁਈਮੋਰਪਿਆਰੇਨਿਤਾਸਕਰੇ॥ਨਿਤਜਬਨਾ
 ਵੈਮੋਰਪਿਆਰੇਨਾਮੁਸਾਹਿਗਾਭਾਗਮਣੀਸੁਹਾਗਣਿਮੋਰਪਿਆਰਨਾਨਕ
 ਰਿਉਰਿਧਗੇ॥੨॥ਪਿਰਤਰੇਮੈਡੇਲਾਇਨਮੋਰਪਿਆਰਚਾੜਕਉਦਿਜੈ
 ॥ਮਨੁਸੀਤਲੁਹੋਇਆਮੋਰਪਿਆਰਹਰਿਉਦਪਿਵੈ॥ਤਨਿਬਿਰਹੁਜਗਾਵੈ

ਮੋਰਪਿਆਰੇਨੀਦਨਪਵੈਕਿਵੈ॥ਹਰਿਸਜਣੁਲਪਮੋਰਪਿਆਰਨਾਨਕਗੁਰੁ
 ਲਿਵੈ॥੩॥ਚੜ੍ਹੇਚੋਤਥਸੰਤਮੋਰਪਿਆਰਭਲੀਗੁਤਾ॥ਪਿਰਥਾਵੁਡਿਅ
 ਹਮੋਰਪਿਆਰਾਗਣਿਧੁਕਿਲੁਤਾ॥ਮਨਿਆਸਉਡੀਨੀਮੋਰਪਿਆਰਦੁਇ
 ਨੋਤੁਜੁਤਾ॥ਗੁਰਨਾਨਕਦੋਖਿਵਿਗਸੀਮੋਰਪਿਆਰਜਿਉਮਾਤਸੁਤ॥੪॥ਹ
 ਰਿਕੀਅਕਥਾਕਹਾਣੀਆਮੋਰਪਿਆਰਸਤਿਗੁਰੁਸੁਦਾਈਆਗੁਰਵਿਵਕਿ
 ਅਹੁਘੋਲੀਮੋਰਪਿਆਰਜਿਨਿਹਰਿਮੇਲਾਈਆ॥ਸਭਿਆਸਾਹਰਿਪੁਰੀਆ
 ਮੋਰਪਿਆਰਮਨਿਚਿਦਿਅਛਛਲਪਾਇਆ॥ਹਰਿਤਠਵੈਮੋਰਪਿਆਰ
 ਜਨਨਾਨਕਨਾਮਿਸਮਾਇਆ॥੫॥ਪਿਆਰਹਰਿਬਿਨੁਪ੍ਰਮੁਖਲਸਾ॥ਕਿ
 ਉਪਾਈਗੁਰੁਜਿਤਲਾਗਿਪਿਆਰਦੋਖਸਾ॥ਹਰਿਦਤਕੋਮੇਲਿਗੁਰਮੁਖਿਗੁਰ
 ਮੁਖਿਮੇਲਸਾ॥ਗੁਰਨਾਨਕਪਾਇਆਮੋਰਪਿਆਰੇਧਰਿਮਸਤਕਿਲਖਸਾ॥
 ॥੬॥੧॥੧੪॥੨੧॥



ਗੁਰੁਆਸਾਛੰਤਮਹਲ ੫ ਘਰੁ ੧ ੧ ਓਸਤਿਗੁਰਪੁਸਦਿ
 ਅਨਦੈਅਨਦੁਘਣਾਮੈਸੇਪ੍ਰਭੁਡਿਠਰਾਮਾਚਾਖਿਅਛਾਚਾਖਿਅਛਾਮੈਰ
 ਰਿਗੁਸੁਮੀਠਰਾਮਾਹਰਿਗੁਸੁਮੀਠਮਨਹਿਵੁਠਸਤਿਗੁਰੁਤੁਠਸਪੁਰੁਭਇ
 ਆ॥ਗੀਰਵਸਿਆਇਆਮੰਗਲੁਗਾਇਆਪੰਚਦੁਸਟਓਇਭਾਗਾਇ
 ਆ॥ਸੀਤਲੁਅਘਣਾਮੈਮੁਤਬਣੇਸਾਜਨਸੰਤਥਸੀਠਾਕੁਪਨਾਨਕਹ
 ਰਿਸਿਉਮਨੁਮਨਿਆਸੇਪ੍ਰਭੁਨੈਣੀਡੀ॥੧॥ਸੋਹਿਅਛੇਸੋਹਿਅਛੇਮੋਰਥ
 ਕਦੁਆਰਾਮਾਪਾਹੁਨਕੋਪਾਹੁਨਕੋਮੋਰਸੰਤਪਿਆਰੇਰਾਮਾ॥ਸੰਤਪਿਆਰੇਕ
 ਰਜਸੇਰੇਨਮਸਕਾਰਕਰਿਲਗੇਸੇਵਾ॥ਅਪੇਜਾਈਅਪੇਮਾਈਆਪਿਸੁ
 ਅਮੀਆਪਿਦੇਵਾ॥ਅਪਣਾਕਾਰਜੁਆਪਿਸਵੇਰੇਅਪੇਧਰਣਧਗੇਕੁ
 ਨਾਨਕਸੁਹਧਰਿਮਹਿਥੈਠਸੋਹੇਥੈਕਦੁਆਰੇ॥੨॥ਨਵਨਿਧੇਨਉਨਿਧਿ
 ਮੋਰਘਰਿਮਹਿਅਈਰਾਮਾ॥ਸਭਕਿਛੁਮੈਸਭਕਿਛੁਪਾਇਆਨਾਮੁਪਿਆ
 ਈਰਾਮਾ॥ਨਾਮੁਪਿਆਈਸਦਾਸਖਈਸਹਜਸੁਭਾਈਗੋਵਿੰਦਾ॥ਗਣਤ
 ਮਿਣਈਭੁਕੀਧਈਕਦਨਵਿਆਪੈਮਨਿਚਿਦਾ॥ਗੋਵਿੰਦਗਾਜੇਅਨਹ

ਵਦੇਅਚਰਜਸੇਭਥਣਈ॥ ਕਹੁਨਾਨਕਪਿਰਮੇਰੈਸੰਗੀਤਮੈਨਵਨਿਧਿ
 ਪਈ॥੩॥ ਸਗਸਿਅਥੇਸਗਸਿਅਥੇਮੇਰੇਭਈਸਭਾਮੀਤਾਰਾਮਾ॥ ਬਿਖਮੇ
 ਬਿਖਮੁਅਖਫਾਮੈਗੁਮੀਲਿਜੀਤਾਰਾਮਾਗੁਮੀਲਿਜੀਤਾਰਹਿਰਿਕੀ
 ਤਤੁਟੀਭੀਤਭਰਮਗਫਾਪਇਅਖਜਾਨਬਹੁਤਨਿਪਨਸਦਤਮੇਰਿਅ
 ਪਿਖਫਾਸੋਈਸੁਗਿਆਨਸੇਪਰਧਾਨਜੇਪ੍ਰਭਿਅਪਨਕੀਤਾ॥ ਕਹੁਨਾਨਕ
 ਜਵਲਿਸੁਆਮੀਤਸਗੇਭਈਮੀਤਾ॥੪॥੧॥ ਅਸਛੰਤਮਹਲਾ ੫
 ਅਕਥਾਅਕਥਕਥਾਕਿਛੁਜਾਇਨਾਣੀਰਾਮਾਸੁਗਨਗੁਗਨਗੁਮਨਜਨ
 ਸਹਜਵਖਣੀਰਾਮਾਸਹਜਵਖਣੀਅਮਿਥਣੀਚਰਨਕਮਲਗੁਗੁ
 ਇਆਜਪਿਏਕੁਅਲਖਪ੍ਰਭੁਨਿਰੰਜਨਮਨਿਚਿਦਿਆਫਲੁਪਇਆ॥
 ਤਜਿਮਨੁਮੋਹੁਵਿਕਾਰੁਜਾਜੇਤੀਜੇਤਿਸਮਣੀ॥ ਬਿਨਵੰਤਨਾਨਕਗੁਰੂ
 ਸਾਦੀਸਦਾਹਰਿਗੁਮਣੀ॥੧॥ ਹਰਿਸੰਤਹਰਿਸੰਤਸਨਨਮੋਗੀਤਸਹਯੋ
 ਰਾਮਾਵਡਭਗੀਵਡਭਗੀਸਤਸੰਗਤਿਪਈਰਾਮਾਵਡਭਗੀਪਏਨਮੁਖਿ
 ਅਏਲਾਥੇਦੁਖਸੰਤਪੈ॥ ਗੁਰਚਰਨੀਲਾਗੇਭੁਮਭਉਭਾਗੇਅਪੁਮਿਦਾਇਅ
 ਅਪੈ॥ ਕਰਿਕਿਰਪਮੇਲੇਪ੍ਰਭਿਅਪਨੈਵਿਛੁੜਿਕਤਹਿਨਾਈ॥ ਬਿਨਵੰਤ
 ਨਨਕਦਸੁਤੋਰਸਦਾਹਰਿਸਰਣੀ॥੨॥ ਹਰਿਦਰਹਰਿਦਰਿਸਹਿਨਿਤੋਰ
 ਗਤਪਿਆਰਾਮਾਵਗੀਤਿਨਵਗੀਜਵਸਦਬਲਿਹਾਰੇਰਾਮਾਸਦਬਲਿ
 ਹਰੇਕਰਿਨਿਮਸਕਰੇਜਿਨਭੇਤਤਪ੍ਰਭਜਾਤਾਘਟਿਘਟਿਗਵਿਹਰਿਅਸ
 ਭਥਈਪੁਰਨਪੁਰਖੁਥਿਧਤਾ॥ ਗੁਰਪੁਰਾਇਅਨਮੁਖਿਅਇਅਜੁਐ
 ਜਨਮੁਨਹਗੇ॥ ਬਿਨਵੰਤਨਾਨਕਸਮਣਿਤੇਰੀਰਖੁਕਿਰਪਧਾਰੇ॥੩॥ ਬੇਅੰਤ
 ਬੇਅੰਤਗੁਣਤੇਰੇਕਤਕਵਾਰਾਮਾਤੇਰਚਰਣਤੇਰਚਰਣਪੁਕਿਵਡਭਗੀ
 ਪਾਵਾਰਾਮਾਹਰਿਧੁਕਿਨਈਐਮੈਲੁਗਵਈਐਜਨਮਮਰਣਦੁਖਲਥੇ
 ਅੰਤਰਿਬਾਹਰਿਸਦਾਹਰੁਰੇਪਰਮੇਸੁਪ੍ਰਭੁਸਥੇ॥ ਮਿਟੇਦੁਖਕਲਿਅਣਕੀ
 ਰਤਨਬਹੁਜੋਨਿਨਪਵਾ॥ ਬਿਨਵੰਤਨਾਨਕਸਮਣਿਤਰੀਐਅਪਣੇਪ੍ਰ
 ਭਵਾ॥੪॥੨॥

ਅਸਛੰਤਮਹਲਾ ੫ ਘਰੁ੪ ੧੬ਸਤਿਗੁਰਪਸਾਰਿ
 ਹਰਿਚਰਣਕਮਲਮਨੁਬੇਧਿਆਕਿਛੁਅਨਨਮੀਠਾਰਾਮਾਜੋ॥ ਮਿਲਿਸੰ

ਸੰਗਤਿਅਰਧਿਆਹਰਿਘਟਿਘਟੇਡੀਠਾਰਾਮਾਜੋ॥ ਹਰਿਘਟਿਘਟੇਡੀਠ
 ਅਮਿਤੁਵਠਾਜਨਮਮਰਣਦੁਖਨਾਗੁਣਨਿਧਿਗਾਇਆਸਭਦੁਖਮਿਟਾਇ
 ਆਹਿਐਮੈਥਿਨਸੀਗਠੇ॥ ਪ੍ਰਿਥਿਸਹਜਸੁਭਾਈਛੰਡਿਨਾਈਮਨਿਲਾਗੁਰੂ
 ਮਜੀਠਾ॥ ਹਰਿਨਾਨਕਬੇਧਚਰਨਕਮਲਕਿਛੁਅਨਨਮੀਠਾ॥੧॥ ਜਿਉਰਤੀ
 ਜਲਮਛੁਲੀਤਿਉਰਾਮਰਸਮਤੋਰਾਮਰਾਜੋ॥ ਗੁਰਪੁਰੇਉਪਦੇਸਿਆਜੀਵਨ
 ਗੁਭਾਤੇਰਾਮਰਾਜੋ॥ ਜੀਵਨਗਤਿਸੁਆਮੀਅੰਤਰਾਮੀਅਪਿਲੀਏਲਾਜਿ
 ਲਾਏ॥ ਹਰਿਰਤਨਪਦਾਰਥੇਪਰਗਟੇਪੁਰੇਨੈਛੰਡਨਕਤਹੁਜਾਏ॥ ਪ੍ਰਭੁਸੁਧਰੁ
 ਸਰੂਪਸੁਜਨਸੁਆਮੀਤਾਰੀਮਿਟੇਨਦਤਾ॥ ਜਲਸੰਗਿਰਤੀਮਛੁਲੀਨਾਨਕ
 ਹਰਿਮਤਾ॥੨॥ ਚਾੜਿਕੁਜਾਚੇਥੁਦਜਿਉਹਰਿਪੁਨਅਧਾਰਾਮਰਾਜੋ॥ ਮਲੁ
 ਖਜੀਨਾਸੁਤਭਾਤਮੀਤਸਭਤੁਤੇਪਿਆਰਾਮਰਾਜੋ॥ ਸਭਤੁਤੇਪਿਆਰਪੁਰ
 ਖਨਿਰਾਤਾਰੀਗਤਿਨਹੀਜਾਣੀਐ॥ ਪ੍ਰਭਪੁਰਖੁਜਗਜੀਵਨੇਸੰਤਰਸਪੀ
 ਵੇਨਜਪਭਰਮਮੋਹਦੁਖਡਾਗਾ॥ ਚਾੜਿਕੁਜਾਚੇਥੁਦਜਿਉਨਾਨਕਹਰਿਪਿਆਰਾ
 ॥੩॥ ਮਿਲੇਨਗਾਇਣਅਪਣੇਮਨੋਰਥਪੁਰਾਰਾਮਰਾਜੋ॥ ਛੰਡੀਭੀਤਿਭਰਮਕੀ
 ਭੇਟਤਗੁਰਸੁਰਾਰਾਮਰਾਜੋ॥ ਪੁਰਨਗੁਰਪਏਪੁਰਬਲਿਖਏਸਭਨਿਧਿਦੀਨ
 ਦਇਆਲਾ॥ ਆਦਿਮਧਿਅੰਤਿਪ੍ਰਭੁਸੇਈਸੁਦਗੁਗਪਾਲਾ॥ ਸੁਖਸਹਜ
 ਅਨੰਦਘਨੇਰੇਪਤਿਤਪਾਵਨਸਧੂਗਾ॥ ਹਰਿਮਿਲੇਨਗਾਇਣਨਾਨਕਮਨੋਰਥਪੁ
 ਰਾ॥੪॥੧॥੩॥

ਗੁਰਾਸਛੰਤਮਹਲਾ ੫ ਘਰੁ੬ ੧੬ਸਤਿਗੁਰਪਸਾਰਿ
 ਮਲੇਕੁ॥ ਜਾਕਉਭਏਕ੍ਰਿਪਾਲਪ੍ਰਭਹਰਿਸੇਈਜਪਤਾਨਾਨਕਪ੍ਰੀਤਲ
 ਗੀਤਿਨਾਮਸਿਉਭੇਟਤਸਾਧਸੰਗਤਾ॥੧॥ ਛੰਡ॥ ਜਲਦਧਨਿਅਈਗੀ
 ਤਿਅਬਦੁਪੁਆਚਿਨਹੀਮਨਐਸੀਪੀਤਹੇ॥ ਅਥਉਗਵਿਓਅਲਾਕਮਲੇ
 ਹਥਸਨਮਾਹਿਮਗਨਿਇਕਖਿਨੁਭੀਨਹਿਟੇਗੇ॥ ਖਿਨੁਨਹਿਟੇਗੇਐਪੀਤਹੇ
 ਐਸੀਗਾਰਭਿਰਸਅਰਪੀਐ॥ ਜਹਦਖੁਸੁਣੀਐਜਮਪ੍ਰਭੁਭਣੀਐਤਹ
 ਸਧਸੰਗਿਨਰਰਪੀਐ॥ ਕਰਿਕੀਰਤੋਗਵਿਦੁਗੁਣੀਐਸਗਲਪ੍ਰਛਤਦੁਖ
 ਹੇਗੇ॥ ਕਹੁਨਾਨਕਛੰਤੋਗਵਿਦਹਰਿਕੇਮਨਹਰਿਸਿਉਨੇਹੁਕਰੇਐਸੀਮਨਿਪੀਤ
 ਹੇਗੇ॥੧॥ ਜੈਸੀਮਛੁਲੀਨੀਰਿਏਕੁਖਿਨੁਭੀਨਾਪੀਰਮਨਐਸਾਨੇਹੁਕਰੇਹਾ॥ ਜੈ

੨੦੫
 * ਹਰਿਸਾਸਿਗਿਗਿਸਿੰਦਿਸਕਥੁਗੁਰੁਸਥਰੰਗਮਣੀਐ॥

ਸੀਤਤਕਪਿਆਸਖਿਨਖਿਨਬੰਦਚਵੈਬਰਸਸੁਹਾਵੇਮੇਹਾਹਰਿਪ੍ਰੀਤਿ
 ਗੀਜੈਇਹਮਨੁਦੀਜੈਅਤਿਲਾਈਐਚਿਤਮੁਹਗੀ॥ਮਨੁਨਕੀਜੈਸਹਨਿਪਰੀ
 ਜੈਰਸਨਕਉਥਲਿਹਗੀ॥ਗੁਰਸੁਪਸੰਨਮਿਲਨਹਿਦਿਛੰਨੇਪਨਦੇਦੀਸ
 ਚੁਸਨੇਹਾਕਹੁਨਕਛੰਤਅਨੰਤਠਕੁਰਕੋਹਰਿਸਿਉਕੀਜੈਨੇਹਮਨਐਸ
 ਨਹੁਕੋਹ॥੨॥ਚਕਦੀਸੁਰਜਨੇਹਚਿਤਵੈਅਸਘਣੀਕਦਿਦਿਨੀਅਰੁ
 ਦੇਖੀਐਕੇਕਿਲਅੰਬਪਗੀਤਿਚਵੈਸੁਹਾਵੀਆਮਨਹਰਿਗੁਰੀਜੀਐ॥
 ਹਰਿਪ੍ਰੀਤਿਕੀਜੈਮਨੁਨਕੀਜੈਇਕਰਤੀਕਹਭਿਪਹੁਣਿਆਅਥਕਿ
 ਆਗੁਲਾਇਓਮੋਹਚਾਇਓਨਗੇਆਵਣਜਾਵਣਿਆ॥ਬਿਰਸਧੁਸ
 ਰਣੀਪਤੀਐਚਰਣੀਅਥਟੁਟਸਿਮੇਹਜੁਰੀਤੀਐਕਹੁਨਨਕਛੰਤਰ
 ਇਆਲਪੁਰਖਕੇਮਨਿਹਰਿਲਾਇਪ੍ਰੀਤਿਕਥਦਿਨੀਅਰੁਦੇਖੀਐ॥੩॥
 ਨਿਸਕਰੰਕਜੈਸੇਨਦਸੁਣਸੁਵਣੀਯਉਭਿਵੈਮਨਐਸੀਪ੍ਰੀਤਿਕੀਜੈਜੈ
 ਸੀਤਹੁਣਿਭਤਭਉਰਣੀਪਿਰਹਿਸਿਵੈਇਹਮਨੁਲਾਲਹਿਦੀਜੈ॥ਮਨੁਲ
 ਲਹਿਦੀਜੈਭੋਗੁਕੀਜੈਭਤਖੁਸੀਆਗਮਣੇ॥ਪਿਰੁਅਪਨਪਾਇਆ
 ਗੁਲਾਲੁਬਣਾਇਆਅਤਿਮਿਲਿਓਮਿਤ੍ਰਚਿਰਣੇ॥ਗੁਰਬੀਆਸਖੀ
 ਤਭਿਠਮੁਅਖੀਪਿਰਜੇਹਾਵਰੁਦੀਸੈਕਹੁਨਨਕਛੰਤਰਇਆਲਮ
 ਹਨਕੇਮਨਿਹਰਿਚਰਣਗਹੀਜੈਐਸੀਮਨਪ੍ਰੀਤਿਕੀਜੈ॥੪॥੧॥੪॥
 ਆਸਛੰਤਮਹਲ ੫ ॥ਸਲੋਕ॥ਬਨੁਬਨੁਫਿਰਤੀਖੰਜਤੀਹਰੀਬਰੁ
 ਅਵਗਾਹਾਨਕਭੇਟਸਧਜਬਹਿਪਾਇਆਮਨਮਾਹਿ॥੧॥ਛੰਤੁ॥
 ਜਾਕਉਖੰਜਹਿਅਸੰਖਮੁਨੀਅਨੇਕਤਪੋਥਾਥਹਮੈਕੋਟਿਅਰਾਧਹਿਗਿਆਨਿ
 ਗਿਆਨੁਜਪੈ॥ਜਪਤਪਸੰਜਮਕਿਰਿਆਪੂਜਾਨਕਸੇਧਨਥੰਧਨਾਕ
 ਰਿਗਣਨੁਬਸੁਥਤੀਰਥਹਮਜਨੁਮਿਲਣਕਉਨਿਰੰਜਨਾ॥ਮਨੁਖਥਨਤਿ
 ਨਪਸੁਪ੍ਰੀਖੀਸਗਲਤੁਛਹਿਅਰਾਧਤੋ॥ਦਇਆਲਲਾਲਗੋਵਿੰਦਨਾ
 ਨਕਮਿਲਸਾਧਸੰਗਤਿਹੋਇਗੋਤ॥੧॥ਕੋਟਿਬਿਸਨਅਵਤਾਰਸੰਕਰਾ
 ਟਧਗਾਚਰਹਿਤੁਛਹਿਦਇਆਲਮਨਿਤਨਿਹੁਚਿਅਪਗਾਅਪਰ
 ਅਗਮਗੋਵਿੰਦਠਕੁਰਸਗਲਪੁਰਖਪੁਭਧਨੀ॥ਸੁਰਸਿਧਗਣਰੀਧਬ
 ਧਿਆਵਹਿਜਖਕਿੰਨਗੁਣਭਨੀ॥ਕੋਟਿਇੰਦ੍ਰਅਨੇਕਦੇਵਜਪਤਸੁ
 ਆਮੀਜੈਜੈਕਾਗਾਅਨਥਨਥਦਇਆਲਨਨਕਸਧਸੰਗਤਿਮਿਲਉ

ਧਗ॥੨॥ਕੋਟਿਦੇਵੀਜਾਕਉਸੇਵਹਿਲਖਮੀਅਨਿਕਭੰਤਿਗੁਪਤਪੁ
 ਗਣਕਉਅਰਾਧਹਿਪਉਣਪਣੀਦਿਨਸੁਗਤਿ॥ਨਖਿਅਤਸਸੀਅਰੁ
 ਸੁਰਧਿਆਵਹਿਬਸੁਧਗਨਗਵਣੇ॥ਸੁਗੁਪਣੀਸਗਲਥਣੀਸਦਾ
 ਸਦਾਧਿਆਵਣੇ॥ਸਿਮ੍ਰਿਤਪੁਰਾਣਚਤੁਰੰਬਰਹਥਟੁਸਾਤ੍ਰਜਾਕਉ
 ਜਪਤਿ॥ਪਤਿਤਪਾਵਨਭਗਤਵਛਲਨਨਕਮਿਲੀਐਸੰਗਿਸਾਤਿ॥
 ॥੩॥ਜੇਤੀਪ੍ਰਭੂਜਨਾਈਰਸਨਤਤਭਨੀ॥ਅਨਜਾਨਤਜੈਸੇਵਤਤੀਨਹ
 ਜਾਇਗਨੀ॥ਆਵਿਗਤਅਗਨਤਅਥਾਹਠਕੁਰਸਗਲਮੰਣਥਹਗੀ
 ਵਸਿਭਗਤਿਥੀਆਮਿਲੇਜੀਅਤਾਕਉਪਮਾਕਿਆਗਨੀ॥ਇਹਦਨ
 ਮਨੁਨਕਪਾਏਸੀਸੁਸਾਧਧਰਿਚਰਨੀ॥੪॥੨॥੫॥ਆਸਛੰਤਮ
 ਹਲ ੫ ॥ਸਲੋਕ॥ਉਦਮੁਕਹੁਦਵਡਭਗੀਹੋਸਿਮਹੁਹਰਿਹਰਿ
 ਗਇ॥ਨਨਕਜਿਸੁਸਿਮਰਤਸਭਸੁਖਹੋਵਹਿਤੁਖੁਭਮਭਉਜਾਇ॥੧॥
 ॥ਛੰਤੁ॥ਨਮੁਜਪਤਗੋਬਿੰਦੁਨਹਅਲਸਾਈਐ॥ਭੇਟਤਸਾਧੁਸੰਗਿਜ
 ਮੁਖਿਨਹਿਜਾਈਐ॥ਦੁਖਦਰਦੁਨਭਉਥਿਆਪੈਨਮੁਸਿਮਰਤਸਦ
 ਸੁਖੀ॥ਸਾਸਿਸਾਸਿਅਗਾਧਿਹਰਿਹਰਿਧਿਆਇਸੇਪ੍ਰਭਮਨਿਮੁਖੀ॥ਕਿਰ
 ਪਲਦਇਆਲਸਾਲਗੁਣਨਿਧਿਕਰਿਦਇਆਸੇਵਲਾਈਐ॥ਨ
 ਨਕਪੈਅੰਪੈਚਰਣਜੰਪੈਨਮੁਜਪਤਗੋਬਿੰਦੁਨਹਅਲਸਾਈਐ॥੧॥
 ਪਵਨਪਤਿਤਤਪੁਨੀਤਨਮੁਨਿਰੰਜਨਾ॥ਭਗਮਐਧੋਗਥਿਨਸਾਗਿਅਨਗੁ
 ਰੰਜਨਾ॥ਗੁਰਗਿਆਨਅੰਜਨਪ੍ਰਭਨਿਰੰਜਨਜਲਿਥਲਿਮਹੀਅ
 ਲਿਪੁਰਿਆ॥ਇਕਨਿਮਖਜਾਕਰਿਦੈਵਸਿਆਮਿਟੇਤਿਸੇਵਿਸੁਰਿਆ॥
 ਅਗਾਧਿਥੈਧਿਸਮਰਥਸੁਆਮੀਸਰਥਕਭਉਭੰਜਨਾ॥ਨਨਕਪੈਅੰਪੈ
 ਚਰਣਜੰਪੈਪਵਨਪਤਿਤਤਪੁਨੀਤਨਮੁਨਿਰੰਜਨਾ॥੨॥ਓਟਗਹੀਗੋਪ
 ਲਦਇਆਲਕਿਰਪਾਨਿਧੋ॥ਮੋਹਿਆਸਰਤੁਅਚਰਨਤੁਮਾਗੀਸਗਨਿ
 ਸਿਧੋ॥ਹਰਿਚਰਨੁਕਰਨਕਰਨਸੁਆਮੀਪਤਿਤਉਧਰਨਹਰਿਹੋ॥ਸਾ
 ਗਰਸੈਸਰਭਉਤਾਰਨਾਮੁਸਿਮਰਤਬਹੁਤਗਾ॥ਅਦਿਅੰਤਿਥੇਅੰਤਥੇ
 ਜਹਿਸਨੀਉਧਰਨਸੰਤਸੰਗਿਥਿਧੋ॥ਨਨਕਪੈਅੰਪੈਚਰਣਜੰਪੈਓਟਗ
 ਹੀਗੋਪਲਦਇਆਲਕ੍ਰਿਪਾਨਿਧੋ॥੩॥ਭਗਤਿਵਛਲੁਹਰਿਥਿਰਦੁ
 ਆਪਿਥਣਾਇਆਜਪਜਹਸੰਤਅਰਾਧਹਿਤਤਤਪੁਗਟਾਇਆਪੁ

ਸੋਰਥਜਾਨੈਦਕਲਾਤਾਨਹਿਭਿਸੰਜਾਨੈ॥

ਕਿਆਪਿਲੀਏਸਮਾਇਸਹਜਿਸੁਭਾਇਤਗਤਕਰਜਸਾਗਿਆ। ਅਨੰ
 ਦਹਰਿਜਸਮਹਾਮੰਗਲਸਰਬਤੁਖਵਿਸਾਗਿਆ। ਤਮਤਕਾਰਪ੍ਰਧਾਨਸੁ
 ਦਹਰਿਸਏਕੁਤਤਵਿਸਟਾਇਆ। ਨਨਕੁਪਇਅੰਪੈਚਰਨਜੰਪੈਭਗਤਿ
 ਵਛਲੁਹਗਿਬਿਰਦੁਅਪਿਥਲਾਇਆ॥੪॥੩॥੬॥ਅਸਾਛੰਤਮਹ
 ਲਾ ੫ ॥ ਬਿਰਸੰਤਨਸੁਹਗੁਮਰੈਜਾਵਈ। ਜਾਕੇਗਿਹਿਹਰਿਨਾਨੁਸੁਸ
 ਦਹਿਰਾਵਈ। ਅਵਿਨਸੀਅਵਿਗੁਤਸੇਪ੍ਰਭਸਦਾਨਵਤਨੁਨਿਰਮਲਾ॥
 ਨਹਿਦੁਹਿਸਦਾਹਦੁਹਿਠਕਰਦਹਿਸਪੁਰਨਸਦਾਸਦਾ। ਪ੍ਰਾਨਪਤਿਗ
 ਤਿਮਾਤਿਜਾਤਪ੍ਰਾਪਤਿਪ੍ਰੀਤਮੁਭਾਵਈ। ਨਨਕੁਵਖਾਏਗੁਰਬਚਨਜਾ
 ਏਬਿਰਸੰਤਨਸੁਹਗੁਮਰੈਜਾਵਈ॥੧॥ ਜਾਕੇਗੁਰਮੁਭਤਰੁਤਕੈਅਨ
 ਦੁਘਣਾ। ਸੁਖਵੰਤੀਸਾਨਹਿਸੇਭਪ੍ਰਥਿਥਣਾ। ਮਾਨੁਮਹਤਕਲਿਆ
 ਦੁਹਰਿਜਸੁਸੰਗਿਸੁਰਜਨੁਸੇਪ੍ਰਭਾ। ਸਰਬਸਿਧਿਨਿਵਨਿਧਿਤਿਤੁਗਿਹਿ
 ਨਹੀਉਨਾਸਭਕਛੁ। ਮਧੁਰਬਨੀਪਿਰਹਿਮਾਨੀ। ਬਿਰਸੁਹਗੁਤਕਾਬਣ
 ਨਾਨਕੁਵਖਾਏਗੁਰਬਚਨਜਾਵਈ। ਜਾਕੇਗੁਰਮੁਭਤਰੁਤਕੈਅਨਦੁਘਣ
 ॥੨॥ ਅਉਸਖੀਸੰਤਪਸਿਸੇਵਲਗੀਐ। ਪੀਸਉਚਰਨਪਖਰਿਆਪੁ
 ਤਿਆਗੀਐ। ਤਜਿਆਪ੍ਰਮਿਟੈਸੰਤਪੁਆਪੁਨਹਜਣਾਈਐ। ਸਗਲ
 ਹੀਜੈਮਨਿਲੀਜੈਕਰਮੇਸੁਖਪਈਐ। ਕਰਿਦਾਸਦਾਸੀਤਜਿਉਦਾਸੀਕ
 ਜੋੜਿਦਿਨ੍ਹੈਟਿਜਾਗੀਐ। ਨਾਨਕੁਵਖਾਏਗੁਰਬਚਨਜਾਵਈ। ਅਉਸਖੀਸੰ
 ਤਪਸਿਸੇਵਲਗੀਐ॥੩॥ ਜਕੈਮਸਤਕਿਭਗਸਿਸੇਵਲਾਇਆ। ਤਕੈ
 ਪੁਰਨਾਸਜਿਨਸਾਧਸੰਗੁਪਇਆ। ਸਾਧਸੰਗਿਹਰਿਕੈਗੰਗਿਗਾਬਿਰਸਿ
 ਮਰਣਲਾਗਿਆ। ਭਗਮੁਹੇਦਿਕਾਰੁਦੁਜਾਸਗਲਤਿਨਹਿਤਿਆਗਿਆ
 ॥ਮਨਿਸੀਤਿਸਹਜੁਸੁਭਾਉਦੁਹਾਨਦਮੰਗਲਗੁਣਗਾਇਆ। ਨਨਕੁਵ
 ਖਾਏਗੁਰਬਚਨਜਾਵਈ। ਜਕੈਮਸਤਕਿਭਗਸੁਸੇਵਲਾਇਆ॥੪॥੪॥
 ॥੧॥ ਅਸਾਛੰਤਮਹਲਾ ੫ ॥ ਸਲੋਕੁ॥ ਹਰਿਹਰਿਨਾਮੁਜੰਪਤਿਅੰ
 ਕਛੁਨਕਹੈਜਮਕਲਾ। ਨਨਕਮਨੁਤਨੁਸੁਖੀਹੋਇਅੰਤਮਿਲੈਗਪਲ
 ॥੧॥ ਛੰਤੁ॥ ਮਿਲਉਸੰਤਨਕੈਸੰਗਿਮਹਿਧਿਧਾਰਿਲੇਹਾ। ਬਿਨਉਕਰਉਕ
 ਰਿਜੋੜਿਹਰਿਹਰਿਨਾਮੁਦੇਹਾ। ਹਰਿਨਾਮੁਮਾਗਉਚਰਣਲਾਗਉਮਾਨੁਤਿਆ
 ਗਉਤਮਦਇਆ। ਕਤਹੁੰਧਾਵਉਸਗਣਿਪਾਵਉਕਰੁਣਮੈਪ੍ਰਭਕਰਿਮਾਇ

ਆਸਮਰਥਅਕਥਅਪਾਗਨਿਰਮਲਸੁਣਹੁਸੁਆਮੀਬਿਨਉਦੇਹਾ। ਕਰ
 ਜਕਿਨਨਕੁਦਾਨੁਮਾਗੈਜਨਮਮਰਣਨਿਵਹਿਲੇਹਾ॥੧॥ ਅਪਰਾਧੀਮਤਿ
 ਹੋਵਨਿਰਗੁਣਾਨਨਭੁਨੀਚੁ। ਸਠਕਠੋਰੁਕੁਲਾਨੁਬਿਆਪਤਮੋਹਿਕੀ
 ਚੁ। ਮਲਭਗਮਕਰਮਅੰਮਮਤਾਮਰਣੁਰੀਤਿਨਾਵਈ। ਬਨਿਤਾ
 ਬਿਨਦਅਨੰਦਮਾਇਆਅਗਿਆਨਤਲਪਟਾਈ। ਖਿਸੈਜੋਬਨੁਬਪੈਜਰੁ
 ਆਦਿਨਿਹਾਰੇਸੰਗਿਮੀਚੁ। ਬਿਨਵੰਤਨਨਕਅਸੰਤੋਗਿਸਗਣਿਸਧੁਰਾ
 ਖੁਨੀਚੁ॥੨॥ ਭਗਮੋਜਨਮਅਨੰਕਸੰਕਟਮਹਾਜੇਨਾ। ਲਪਟਿਹਰਿਓ
 ਤਿਹਸੰਗਿਮੀਠੋਭਗਸੇਨਾ। ਭ੍ਰਮਤਭਾਰਾਗਨਤਆਇਓਬਹੁਪਰਦੇਸਹ
 ਧਾਇਓ। ਅਬਓਟਧਾਗੇਪ੍ਰਭਮੁਗੀਸਰਬਸੁਖਹਰਿਨਾਇਓ। ਰਖਨਹਾਰੇ
 ਪ੍ਰਭਪਿਆਰੇਮੁਣਤੋਕਛੁਨਹੋਆਹੋਨਾ। ਸੁਖਸਹਜਅਨੰਦਨਾਨਕਕ੍ਰਿਪਾ
 ਭਰੀਭੋਭਉਨਾ॥੩॥ ਨਾਮਧਰੀਕਉਧਰੇਭਗਤਹੋਸਹਸਕਉਨਾ। ਜੇਨਕੈ
 ਨਪਰਕਾਰਹਰਿਹਰਿਜਸੁਸੁਨਹੁਸਵਨਾ। ਸੁਨਿਸਵਨਬਣੀਪੁਰਖਗਿਆਨੀ
 ਮਨਿਨਿਧਾਨਪਾਵੋਹਾ। ਹਰਿਗੰਗਿਰਾਤੈਪ੍ਰਭਬਿਧੰਤਰਾਮਕੋਗੁਣਗਾਵੋਹਾ।
 ਬ੍ਰਸਧਾਰਾਗਦਥਨਗਇਕਲਮਾਲਿਖਣਕਉਜੋਹੋਇਪਵਨਾ। ਬੇਅੰਤਅੰ
 ਤਨਜਾਇਪਾਇਆਗਹੀਨਨਕਚਰਨਸਰਨ॥੪॥੫॥੮॥ ਅਸਾਛੰਤਮ
 ਹਲਾ ੫ ॥ ਪੁਰਖਪਤੋਭਗਵਨਤਾਰੀਸਗਣਿਗਹੀ। ਨਿਰਭਉਭਏਪਰਾ
 ਨਚਿਤਾਸਗਲਲਹੀ। ਮਾਤਪਿਤਾਸੁਤਮੀਤਸੁਰਜਨਇਸਟਥੰਧਪਜਾਣਿ
 ਆ। ਗਹਿਕਠਿਲਾਇਆਗੁਗਿਮਲਾਇਆ। ਜਸੁਬਿਮਲਸੰਤਵਖਾਣਿਅ
 ॥ਬੇਅੰਤਗੁਣਅਨੰਕਮਹਿਮਾਕੀਮਤਿਕਛੁਨਜਾਇਕੀ। ਪ੍ਰਭਏਕਅਨਿ
 ਕਅਲਖਠਕੁਰੰਟਨਨਕਤਿਸੁਗਹੀ॥੧॥ ਅੰਮ੍ਰਿਤਥਨੁਸੈਸ੍ਵਾਸੁਹਈ
 ਅਪਿਭਏ। ਰਾਮਨਾਮੁਉਹਿਹਰੁਬਿਖੁਕੋਦਿਵਸਗਈ। ਗਤਭਗਮਮੋਹਬਿ
 ਕਗਥਿਨਸੇਜੋਨਿਆਵਣਸਭਿਗੋ। ਅਗਨਿਸਗਰਭਏਸੀਤਲੁਸਾਧ
 ਅੰਚਲਗਹਿਗੋ। ਗਵਿਦਗਪਾਲਦਇਆਲਸੰਖਬੇਲਿਸਾਧੁਹਰਿ
 ਜੋਜੇ। ਨਾਨਕਨਾਮੁਧਿਆਇਪੁਰਨਸਾਧਸੰਗਿਪਾਈਪਰਮਗਤੇ॥੨॥ ਜ
 ਹਦੇਖਉਤਤਸੰਗਿਏਕੋਗਵਿਗਿਆਨਾਘਟਘਟਵਾਸੀਅਪਿਵਿਗਲੈਕਿ
 ਨੋਲਹਿਆ। ਜਲਿਬਲਿਮਹੀਅਲਿਪੁਰਿਪੁਰਨਕੀਟਹਸਤਿਸਮਾਨਿਆ
 ॥ਆਦਿਅੰਤਮਧਿਸੇਈਗੁਰਪ੍ਰਸਾਦੀਜਾਨਿਆ। ਬ੍ਰਹਮਪਸਰਿਆਬ੍ਰਹ

ਮਲੀਲਗੋਵਿਦਗੁਣਨਿਪਿਨਿਕਹਿਆਸਿਮਹਿਸੁਆਮੀਅੰਤਰਜਾਮੀ
 ਹਰਿਏਕਨਨਕਹਿਓਆ॥੩॥ਦਿਨ੍ਹੈਦਿਸੁਹਵੜੀਆਈਸਿਮਰਤਨ
 ਮੁਹੰਗਾਚਰਨਕਮਲਸੰਗਿਪ੍ਰੀਤਿਕਲਮਲਪਾਪਟੋਗਾਦੁਖੁਖੁਖਰਹਿ
 ਨਠੇਪੁਗਟਮੁਗਦਿਖਾਇਆਮਿਲਿਸਧਸੰਗੇਨਮਰੰਗੋਮਨਿਲੀਤੀਦਧਾ
 ਏਆਹਰਿਦੇਖਿਦਰਸਨੁਇਛਪੁਨੀਕੁਲਸਬੁਧਸਭਿਤੰਗਾਦਿਨਸੁਰੇ
 ਆਨੰਦਅਨਦਿਨਸਿਮਰਤਨਨਕਹਿਓ॥੪॥੬॥੮॥

ਰਗੁਆਸਛੰਤਮਹਲਾ ੫ ਘਰੁ ੭ ੧ਓਸਤਿਗੁਰਪ੍ਰਸਾਦਿ
 ॥ਸਲੋਕ॥ਸੁਭਚਿਤਨਗੋਬਿੰਦਰਮਣਨਿਰਮਲਸਾਧੁਸੰਗਾਨਨਕਨਮੁ
 ਨਵਿਸਰਉਇਕਘੜੀਕਹਿਕਿਰਪਾਭਗਵੰਤ॥੧॥ਛੰਤੁ॥ਭਿੰਨੀਰੈਨਵੀਐ
 ਚਾਮਕਨਿਤੰਗਾਜਗਹਿਸੰਤਜਨਮੇਰੇਗਮਪਿਅਗੇਗਾਮਪਿਅਗੇਸਦਾ
 ਗਹਿਨਮੁਸਿਮਹਿਅਨਦਿਨੋਚਰਨਕਮਲਪਿਆਨਹਿਰਦੈਪ੍ਰਭਬਿਸੁ
 ਨਹੀਇਕੁਖਿਨੋ।ਭਜਿਮਨੁਮੇਹੁਬਿਕਰਮਨਕਕਲਮਲਾਦੁਖਜੰਗਾਬਿ
 ਨਵੰਤਨਨਕਸਦਾਜਗਹਿਹਿਰਦਾਸਸੰਤਪਿਅਗੇ॥੧॥ਮੇਰੀਸੇਜਵੀਐ
 ਆਡੰਬਰਬਣਿਆਮਨਿਆਨਦੁਭਇਆਪ੍ਰਭੁਅਵਤਸੁਣਿਆਪ੍ਰ
 ਭੀਮਲੇਸੁਆਮੀਸੁਖਹੰਗਾਮੀਚਾਵਮੰਗਲਰਸਭੰਗੇਅੰਗਸੰਗਲਾਗੇਦੁ
 ਖਭੰਗਪ੍ਰਦਮਨਤਨਸਭਿੰਗੇ।ਮਨਇਛਪਈਪ੍ਰਭਪਿਆਈਸੰਜੰਗੁਸ
 ਹਸੁਭਗਣਿਆ॥ਬਿਨਵੰਤਨਨਕਮੀਲੈਸ੍ਰੀਧਰਸੁਗਲਾਨੰਦਰਸੁਬ
 ਣਿਆ॥੨॥ਮਿਲਿਸਖੀਆਪੁਛਹਿਕੁਹੰਕੰਤਨੀਸਣੀ॥ਗਸਿਪ੍ਰੇਮਭਰੀ
 ਕਛੁਬੋਲਿਨਜਾਣੀ॥ਗੁਣਗੁਰਗੁਪਤਅਪਾਰਕਰਤੰਨਿਗਮਅੰਤੁਪਦ
 ਹੇ।ਭਗਤਿਭਾਇਧਿਆਇਸੁਆਮੀਸਦਾਹਰਿਗੁਣਗਾਵੇਹੇ।ਸਗਲਗੁਣ
 ਸੁਗਿਆਨਪੂਰਨਾਪਦੇਪ੍ਰਭਭਣੀ॥ਬਿਨਵੰਤਨਨਕਮੇਰਿਗਤੀਪ੍ਰੇਮਸਹ
 ਜਿਸਮਣੀ॥੩॥ਸੁਖਸੇਹਲਵੇਹਰਿਗਵਣਲਾਗੇ।ਸਾਜਨਸਹਸਿਅੰਕ
 ਦੁਖਦੁਸਮਨਭੰਗੇ।ਸੁਖਸਹਜਸਹਸੇਹਰਿਨਾਮਿਹਸੇਪ੍ਰਭਿਅਪਿਕਿਰ
 ਪਧਰੀਆਹਰਿਚਰਣਲਾਗੇਸਦਾਜਗੇਮਿਲੇਪ੍ਰਭਭਣਵੀਆ।ਸੁਭਰਿ
 ਵਸਅਏਸਹਜਪਏਸਗਲਾਨਿਪਿਪ੍ਰਭਪਗੇ॥ਬਿਨਵੰਤਨਨਕਸਹਣਿਸੁ

ਆਮੀਸਦਾਹਰਿਜਨਤੰਗੇ॥੪॥੧॥੧੧॥ਆਸਛੰਤਮਹਲਾ ੫ ਉਠਿ
 ਵੰਦਵਟਉਬਿਅਤੇਕਿਅਚਿਰੁਲਾਇਆਮੁਹਲਤਿਪੁੰਨਵੀਅਕਿਤ
 ਕੁਕਿੰਭਾਇਆ।ਕੁਕੇਲੁਭਾਇਅਧੇਹੁਮਾਇਅਕਹਿਪਾਪਅਮਿਤਾ
 ਆ।ਤਨੁਭਸਮਛੰਗੀਜਮਹਿਹੰਗੀਕਾਲਿਬਪੁਕੈਜਿਤਿਆਮਾਲੁਜੋਬਨੁ
 ਛਰਿਵੈਸੀਹਓਧੈਨਲੁਖਇਆ।ਨਨਕਕਮਣਾਸੰਗਿਚਲਿਆਨਜਾ
 ਇਕਿਰਤਮਿਟਾਇਆ॥੧॥ਛਥੇਹੁਮਿਗਜਿਵੈਪੈਖਿਹੋਦਿਚੰਦਾਇਣੁ
 ਸੁਖੁਦੁਖਭਏਨਿਤਪਾਪਕਮਾਇਲੁ।ਪਾਪਕਮਾਣੇਛਡਹਿਨਹੀਲੇ
 ਚਲੈਘਤਿਗਲਾਵਿਆ।ਹਰਿਚੰਦਉਗੀਦੇਖਿਮੁਠਕੁਰੁਸੇਜਾਗਵਿਆ॥
 ਲੁਥਿਲਭਿਅਹੰਕਾਰਿਮਾਤਗਰਬਿਭਇਆਸਮਾਇਲੁ।ਨਨਕਮ੍ਰਿਗਅ
 ਗਿਆਨਿਥਿਨਸੇਨਹਿਮਿਟੇਅਵਣਜਾਇਲੁ॥੨॥ਮਿਠੈਮਖੁਮੁਆਕਿਉ
 ਲਏਉਡਗੀ।ਹਸਤੀਗਰਤਿਪਇਆਕਿਉਤੰਗੀਐਤੰਗੀ।ਤਰਣੁਦੋਲਾ
 ਭਇਆਖਿਨਮਹਿਖਸਮੁਚਿਤਿਨਅਇਓ।ਦੁਖਸਜਾਈਗਣਤਨਹੀ
 ਕੀਆਪਣਾਪਾਇਓ।ਗੁਣਕਮਣਾਪਗਟੁਹੋਆਈਤਉਤਹਿਖੁਆ
 ਗੀ।ਨਨਕਸਤਿਗੁਰਬਾਣੁਮੁਠਮਨਮੁਖੇਅਹੰਕਾਰੀ॥੩॥ਹਰਿਕੇਦਾਸਜੀ
 ਵੈਲਗਿਪ੍ਰਭਕੀਚਰਣੀ।ਕੰਠਿਲਗਾਇਲੀਏਤਿਸੁਠਕੁਰਸਰਣੀ॥ਥਲ
 ਬੁਧਿਗਿਆਨੁਪਿਆਨੁਅਪਣਾਅਪਿਨਾਮੁਜਪਾਇਆ।ਸਾਧਸੰਗਤਿਅ
 ਪਿਓਆਪਿਜਗਤੁਤੰਗਾਇਆ।ਗਥਿਲੀਏਰਖਣਹੋਸਦਾਨਿਰਮ
 ਲਕਰਣੀ॥ਨਨਕਨਰਕਿਨਜਾਹਿਕਬਹੁੰਹਰਿਸੰਤਹਰਿਕੀਸਰਣੀ॥੪॥
 ॥੨॥੧॥ਆਸਛੰਤਮਹਲਾ ੫ ਵੰਦੁਮੇਰੇਅਲਸਾਹਰਿਪਸਿਬੇ
 ਨੰਤੀ।ਗਵਉਸਹੁਆਪਨਜੁਪ੍ਰਭਸੰਗਿਸੁਹੰਤੀ।ਸੰਗੇਸੇਹੰਤੀਕੰਤਸੁਆ
 ਮੀਦਿਨਸੁਰੇਣੀਗਵੀਐ।ਸਾਸਿਸਾਸਿਚਿਤਗਿਜੀਵਪ੍ਰਭਪੇਖਿਹਰਿਗੁ
 ਣਗਵੀਐ।ਬਿਹਾਲਜਾਇਆਦਰਸੁਪਾਇਆਮਿਓਫਿਸਟਿਸਿ
 ਚੰਤੀ।ਬਿਨਵੰਤਨਨਕਮੇਰੀਇਛਪੁਨੀਮਿਲਾਜਿਸੁਖਜੰਤੀ॥੧॥ਨਸਿ
 ਵੰਦੁਕਿਲਾਵਿਖੁਪੁਕਰਤਾਘਰਿਆਇਆ।ਦੁਤਹਦਹੁਭਇਆ
 ਗਵਿਦੁਪ੍ਰਗਟਾਇਆ।ਪ੍ਰਗਟੇਗੁਪਲਗੁਬਿੰਦਲਾਲਨਾਧਸੰਗਿਵ
 ਖਣਿਆ।ਆਚਰਜੁਡੀਠਅੰਮਿਓਫਿਧੁਗੁਰਪ੍ਰਸਾਦੀਜਾਣਿਆ।ਮ
 ਨਿਸੰਤਿਅਈਵਜੀਵਧਾਈਨਹਅੰਤੁਜਾਈਪਾਇਆ।ਬਿਨਵੰਤਨਨ

ਕਸਖਸਹਜਿਮੇਲਾਪੁਭਾਪਿਥਣਾਇਆ॥੨॥ਨਰਨਗੀਠਤਿਆਸਿ
 ਮਹਤਗਹਇਲਾਜੈਜੈਧਰਮੁਕਹੇਦੁਤਭਏਪਲਾਇਲਾਧਰਮਪੀਰਜਾਨ
 ਹਤਸੁਖੀਏਸਧਸੰਗਤਿਹਰਿਭਜੋ॥ਕਰਿਆਨਿਗੁਰੁਖਲੀਨੇਸਹਮਮ
 ਤਾਸਤਜੋ॥ਗਹਿਕੰਠਿਲਾਏਗੁਗਿਮਲਾਏਗੋਬਿੰਦਜਪਤਅਘਾਇਲਾ
 ॥ਬਿਨਵੰਤਨਾਨਕਸਿਮਰਸੁਆਮੀਸਗਲਾਸਪੁਜਾਇਨ॥੩॥ਨਿਧਿਨੀ
 ਧਿਚਰਣਗਹੇਤਕੇਹਕਾੜਾ॥ਸਭੁਕਿਛੁਦਸਿਜਿਸੈਸਪੁਭੁਅਸਾੜਾ॥
 ਗਹਿਭੁਜਲੀਨੇਨਾਮਦੀਨੇਕਰਧਾਮਿਸਤਕਿਰਖਿਆ॥ਸੈਸਹਸਗੁਰੁਪ
 ਵਿਆਪੈਅਮਿਓਹਰਿਗੁਰੁਖਾਖਿਆ॥ਸਾਧਸੰਗੇਨਾਮਹੰਗੇਰਣਜੀਤਿਵਡਭ
 ਖੜਾ॥ਬਿਨਵੰਤਨਾਨਕਸਗਲਿਸੁਆਮੀਬਹੁਤਿਜਿਮਿਨਉਪਾੜਾ॥੪॥
 ॥੩॥੧੨॥ਆਸਛੰਤਮਹਲਾ ੫ ਦਿਨਗਤਿਕਮਾਇਅੰਤੈਸੋਅਇਓ
 ਮਥੈ॥ਜਿਸੁਪਸਿਲੁਕਾਇਦੜੇਸਵੇਖੀਸਥੈ॥ਸੰਗਿਦੋਖੈਕਰਣਹਰਕ
 ਇਖਪੁਕਮਾਈਐ॥ਸੁਕ੍ਰਿਤਕੀਜੈਨਾਮੁਲੀਜੈਨਾਗਕਿਮੁਲਿਨਜਾਈਐ
 ॥ਅਠਪਹਰਹਰਿਨਾਮੁਸਿਮਹਰੁਚਲੈਤੋਰੇਸਾਥੈ॥ਭਜੁਸਾਧਸੰਗਤਿਸ
 ਦਾਨਾਨਕੁਮਿਟਹਿਦੋਖਕਮਤਾ॥੧॥ਵਲਵੰਚਕਰਿਉਦੁਹਭਹਿਮੁਰ
 ਗਵਗਾ॥ਸਭੁਕਿਛੁਦੇਹਹਿਅਹਰਿਦੇਵਲਹਾਗਾ॥ਦਾਤਹੁਸਦਾਦਇਅ
 ਲੁਸੁਆਮੀਕਾਇਮਨਹੁਦਿਸਗੀਐ॥ਮਿਲੁਸਾਧਸੰਗੇਭਜੁਨਿਸੰਗੇਕੁਲ
 ਸਮੁਪਤਗੀਐ॥ਸਿਪਸਾਧਿਕਦੇਵਮੁਨਜਨਭਗਤਨਾਮੁਅਧਗਾ॥ਬਿਨ
 ਵੰਤਨਾਨਕਸਦਾਭਜੀਐਪ੍ਰਭੁਏਕੁਕਰਣੇਹਾ॥੨॥ਬੇਟਨਕੀਚਈਪ੍ਰ
 ਪਰਖਣਹਾ॥ਕੁਕੁਕਪਟਕਮਾਵਦੜੈਜਨਮਹਿਸਿਸਾਗਾ॥ਸੈਸਹਸਗ
 ਰੁਤਿਨੀਤਰਿਆਜਿਨੀਏਕੁਧਿਆਇਆ॥ਤਜਿਕਾਮੁਕ੍ਰੋਧੁਅਨਿੰਦਨਿੰਦਪ
 ਭਸਰਣਾਈਅਇਆ॥ਜਲਿਥਲਿਮਹੀਅਲਿਗਵਿਆਸੁਆਮੀਉਚ
 ਅਗਮਅਪਗਾ॥ਬਿਨਵੰਤਿਨਾਨਕਟੋਕਜਨਕੀਚਰਨਕਮਲਾਅਧਗਾ॥੩॥
 ਪੇਖੁਹਰਿਚੰਦਉਗੜੀਅਸਥਿਹੁਕਿਛੁਨਹੀ॥ਮਾਇਅਰੰਗਜੋਤੈਸੈਸਿਗਨਾ
 ਹੀ॥ਹਰਿਸੰਗਿਸਾਖੀਸਦਾਤੋਰੈਦਿਨਸੁਹੈਦਿਸਮਾਈਐ॥ਹਰਿਏਕਥਿਕੁਛ
 ਅਵਹੁਨਹੰਭਉਦਤੀਅਜਾਈਐ॥ਮੀਤਜੈਬਨਮਾਨੁਸਰਬਸੁਪ੍ਰਭੋ
 ਕੁਕਰਿਮਨਮਹੀ॥ਬਿਨਵੰਤਿਨਾਨਕਵਡਭਾਗਪਈਐਸੁਖਸਹਜਸਮਾ
 ਹੀ॥੪॥੪॥੧੩॥

ਗੁਰਮਤਿ ੫ ਘਰੁ ੧੬ ਸਤਿਗੁਰਪੁਸਤਿ
ਕਮਲਾਭੁਮਤਿ ਕਮਲਾਭੁਮਤਿ ਤਿਉ ਤੀਖਣੁ ਮਦਿ ਪਗਿ ਤਿਉ ਅਵਤ
ਅਕਸ਼ਤਾ ਗੁਰਬਰਥਨ ਘਰੁ ਗੁਰਬਰਥਨ ਘਰੁ ਗੁਰਮੁਖਤ ਮਨਚਰ
ਹਦਿਨ ਕਰੋ ਅਨਦਿਨੁ ਖਤਾ ਦਿਨ ਖਤਾ ਤਤਾ ਬਿਹਤ ਪ੍ਰਭ ਬਿਨੁ ਮਿਲਹੁ
ਭਕਤ ਪਤਾ ਜਨ ਮਮਰਣ ਅਨੇਕ ਬੀਤ ਪਿਆਸੀ ਬਿਨੁ ਕਛੁ ਨਹਿ ਗਤਿ
ਕੁਲੁ ਰੂਪੁ ਰੂਪਿ ਅਨਹੀਨੁ ਤੁਛ ਬਿਨੁ ਮੋਹਿਕ ਵਨ ਮਤਾ ਕਹਿ ਜੋੜਿ ਨ
ਤੁਸਹਿ ਆਇਓ ਪ੍ਰਿਅ ਨਾਥਨ ਹਰ ਕਰਹੁ ਗਤਾ ॥੧॥ ਮੀਨ ਜਲਹੀਨ ਮੀ
ਨ ਜਲਹੀਨ ਹੋਓ ਬਿਛੁਰਤ ਮਨ ਤਨ ਖੀਨ ਹੋਕਤ ਜੀਵਨੁ ਪ੍ਰਿਅ ਬਿਨੁ ਹੋ
ਤਾਸਨ ਮੁਖਿ ਸਹਿਬ ਨ ਸਨ ਮੁਖਿ ਸਹਿਬ ਨ ਹੋ ਮਿਗ ਅਰਪੇ ਮਨ ਤਨ ਪ੍ਰਾਨੁ
ਉਥੇ ਧਿਓ ਸਹਿਬ ਸਹੇਤਾ ਪ੍ਰਿਅ ਪ੍ਰੀਤਿ ਲਗੀ ਮਿਲ ਬੈਰਾਗੀ ਬਿਨੁ ਹਰਨੁ
ਹਿਗੁਰੁ ਤਿਸੁ ਬਿਨਾ ਪਲਕ ਨਲਾ ਗੈ ਪ੍ਰਿਅ ਪ੍ਰੇਮ ਪ੍ਰਗੈ ਚਿਤ ਵੰਤ ਅਨਹਿ
ਨੁ ਭਮਨਾ ਸੀਰਿ ਗਰੋਤ ਮਮ ਮਤੋ ਭੈ ਭਰਮ ਦੁਤੀ ਆਸ ਗਲੇ ਖਤਾ ਕਹਿ
ਮਇਆ ਦਇਆ ਦਇਆ ਲਪੁਗਨ ਹਿਯੋ ਮਨ ਨਕਸ਼ ਗਨ ਹੋਤਾ ॥੨॥ ਅ
ਲੀ ਅਲਹੀ ਜਤ ਅਲੀ ਅਲਹੀ ਜਤ ਹੋ ਮਕਰੰਦ ਸਥਾ ਸਨ ਮਤੋ ਹੋ
ਪ੍ਰੀਤ ਕਮਲ ਬੀਧ ਵਤ ਅਪਿ ਚਾਤ੍ਰ ਕਚਿਤ ਪ੍ਰਿਅ ਸਚਾਤ੍ਰ ਕਚਿਤ ਪ੍ਰਿ
ਅ ਸਹੇਯ ਨ ਬੁੰਦ ਬਚਿਤ ਮਨਿ ਆਸੋ ਅਲਪੀ ਵਤ ਬਿਨ ਸਤਤ ਪਾਤ
ਪਾਥਿਨਾ ਸਨ ਦੁਖ ਨਾਸਨ ਮਿਲ ਪ੍ਰੇਮ ਮਨਿ ਤਨਿ ਅਤਿਯਨਾ ਸੁੰਦਰੁ ਚਤੁਰ
ਸੁਜਨ ਸੁਆਮੀ ਕਵਨ ਹਸਨ ਗੁਣ ਤਨਾਗ ਹਿਭੁਜ ਲੇਵੁ ਨ ਮੁਦੇਵੁ
ਵਿਸਟਿਧਾਤ ਮਿਟਤ ਪਪਾਨ ਨ ਕੁਜੈ ਪੈ ਪਤਿਤ ਪਾਵਨ ਹਿਰਗੁਪੇਖ
ਨ ਮੇਤ ਪਾ ॥੩॥ ਚਿਤ ਵਓ ਚਿਤ ਨ ਥਚਿਤ ਵਓ ਚਿਤ ਨ ਥਹੋ ਗਿਲੇਵ
ਤਸਨ ਅਨਥਹੋ ਮਿਲੁ ਚਉਚਈ ਅਲੇਪਨਾ ਸੁੰਦਰ ਤਨ ਧਿਆਨੁ ਸੁੰ
ਦਰ ਤਨ ਪਿਆਨ ਹੋ ਮਨੁ ਲੁਥਯੋ ਗਪਲਾਗਿ ਅਨਹੋ ਜਾਚਕ ਜਨ ਗਥ
ਮਨਾ ਪ੍ਰਭ ਮਨ ਪੁਗਨ ਦੁਖ ਬਿਦੀਰਨ ਸਗਲ ਇਛੁ ਪੁਜੀਤੀ ਆਹਰਿਕ
ਠਿਲ ਗੋਦਿਨ ਸਭ ਗੋਮਿਲਿ ਨ ਹੋ ਸੋ ਜਸੁ ਤੀਆ ਪ੍ਰਭ ਵਿਸਟਿਧਾਗੀ
ਮਿਲੇ ਮਹਰੀ ਸਗਲ ਕਲਮਲ ਭਏ ਹਨਾ ਬਿਨ ਵੰਤ ਨ ਨਕ ਮੇਰੀ ਆਸ
ਪੁਗਨ ਮਿਲੇ ਸ੍ਰੀਧਰ ਗੁਣ ਨਿਧਨ ॥੪॥ ੧॥ ੧੪ ॥੩੫॥ ਮਃ ੧ ॥੫॥ ਮਃ ੩
॥੨॥ ਮਃ ੪ ॥੧੪॥ ਮਃ ੫ ॥੧੪॥ ਜੁਮਲਾ ॥੩੫॥

ਵਹਾਸਕੀਸਲੇਕਨਾਲਿਮਹਲ ॥ ੧ ॥ ਓਸਤਿਗੁਪਸਾਦਿ
 ਦੋਡੇਅਸਰਜੇਕੀਪਨੀਗਵਣੀ ॥ ਸਲੇਕੁ ॥ ੧ ॥ ॥ ਬਲਿਹਰੀਗਿ
 ਅਪਣੇਦਿਉਹਰੀਸਰਵਗਾਜਿਨਿਮਣਸਤੋਦੇਵਤੇਕੀਏਕਰਨਲਗ
 ਵਗ ॥ ੧ ॥ ੧੪੨ ॥ ਜੇਸਉਚੰਦਉਗਵਹਿਸੁਗਜਚਕਹਿਯਜਗਾਏਤਰ
 ਨਣਿਹੋਦਿਆਗੁਗਥਿਨੁਪਰਅੰਧਰਾ ॥ ੨ ॥ ੧੪੨ ॥ ਨਨਕਗੁਰੂਚੇਤਨੀ
 ਮਨਿਅਪਣੇਸੁਚੇਤਾ ॥ ਛੁਟੇਤਿਲਬੁਆਡਜਿਉਸੁੰਦੈਅੰਦਰਿਖੇਤਾਖਿ
 ਤੇਅੰਤਰਿਛੁਟਿਆਕੁਨਨਕਸਉਨਹਿ ॥ ਫਲੀਅਫਿਫਲੀਅਫਿਬੁ
 ਫੇਭੀਤਨਵਿਚਿਸੁਆਹਾ ॥ ੩ ॥ ਪਉੜੀ ॥ ਆਪੀਨੈਅਪੁਸਾਜਿਓਅਪੀ
 ਗਚਿਓਨਉ ॥ ਦੁਖੀਕੁਰਗਤਿਸਾਜੀਐਕਰਿਆਸੁਣੁਡਿਠਚਉ ॥ ਰਾਤ
 ਕਰਤਾਪਿਤੁਤਸਿਦੇਵਹਿਕਹਿਪਸਉ ॥ ਤੁਜਣਈਸਭਸੈਰਲੈਸ
 ਹਿਜਿੰਦਕਵਉ ॥ ਕਰਿਆਸੁਣੁਡਿਠਚਉ ॥ ੧ ॥ ਸਲੇਕੁ ॥ ੧ ॥ ਸਚੇ
 ਤੇਰੇਖੰਡਸਚੇਥੁਮੰਡਾ ॥ ਸਚੇਤੇਰੇਲਾਅਸਚੇਆਕਾਗ ॥ ਸਚੇਤੇਰੇਕਰੇ
 ਸਰਬਵੀਚਗਾ ॥ ਸਚਤੇਰਾਅਮਰੁਸਚਾਰੀਥਣਾ ॥ ਸਚਤੇਰਾਹੁਕਮੁਸ
 ਚਫੁਰਮਣਾ ॥ ਸਚਤੇਰਾਕਮੁਸਚਾਰੀਸਣਾ ॥ ਸਚਤੇਰਾਪੁਆਖਹਿਲਖ
 ਕਰੇਡਿ ॥ ਸਚੇਸਭਿਤਇਸਚੇਸਭਿਜੇਗਿ ॥ ਸਚੀਤੇਗੀਸਿਭਤਿਸਚੀਸ
 ਲਾਹਿ ॥ ਸਚੀਤੇਗੀਕੁਰਗਤਿਸਚੇਪਤਿਸਹਾ ॥ ਨਨਕਸਚੁਧਿਆਇਨਿ
 ਸਚਾ ॥ ਜੇਮਹਿਜੰਮੈਸੁਕਚੁਨਿਕਤੁ ॥ ੧ ॥ ੧੪੨ ॥ ਵਡੀਵਡਿਅਈਜ
 ਵਡਾਨਉ ॥ ਵਡੀਵਡਿਅਈਜਸਚਿਨਿਆਉ ॥ ਵਡੀਵਡਿਅਈਜ
 ਨਿਚਲਥਉ ॥ ਵਡੀਵਡਿਅਈਜਣੇਆਲਉ ॥ ਵਡੀਵਡਿਅਈ
 ਬੁਛੈਸਭਭਉ ॥ ਵਡੀਵਡਿਅਈਜਪੁਛਿਨਦਾਤਿ ॥ ਵਡੀਵਡਿਅਈ
 ਜਾਅਪਆਪਿ ॥ ਨਨਕਕਰਨਕਥਨੀਜਾਇ ॥ ਕੀਤਕਰਣਸਰਬਰਜ
 ਇ ॥ ੨ ॥ ੧੪੨ ॥ ਇਹਜਗੁਸਚੈਕੀਪੈਕੋਰਫੀਸਚੇਕਾਵਿਚਿਵਸਾਇਕ
 ਨਾਉਕੀਮਸਮਾਇਲਏਇਕਨਾਉਕਮੇਕੇਗਵਿਣਸਾ ॥ ਇਕਨਾਭਣੇਕਢਿ
 ਲਏਇਕਨਾਮਾਇਆਵਿਚਿਨਿਵਸਾ ॥ ਏਵਭਿਅਖਿਨਜਪਈਜਿਕਿ
 ਸੇਅਣੈਗਸਿ ॥ ਨਨਕਗੁਮੁਖਿਜਾਣੀਐਜਕਉਆਪਿਕਰੇਪਗਸੁ
 ॥ ੩ ॥ ਪਉੜੀ ॥ ਨਨਕਜੀਅਉਪਾਇਕੋਲਿਖਿਨਵੈਧਮੁਥਹਾਲਿਆ ॥
 ਓਖਸਚੈਸਚਿਨਿਥਕੈਚੁਇਦਿਖਿਕਢੇਜਜਮਾਲਿਆ ॥ ਥਉਨਪ

ਇਨਿਕੁਕਿਆਹਮੁਕੁਲੇਦੋਜਕਿਚਲਿਆਤੋਰੇਨਇਰਤੇਸੇਜਿਣਿਗਏਹਾ
 ਰਿਗੇਸਿਠਗਾਣਿਵਾਲਿਆ ॥ ਲਿਖਿਨਵੈਧਮੁਥਹਾਲਿਆ ॥ ੨ ॥ ਸਲੇ
 ਕੁ ॥ ੧ ॥ ਵਿਸਮਾਦੁਨਾਦਵਿਸਮਾਦੁਦੇਰਾ ॥ ਵਿਸਮਾਦੁਜੀਅਵਿਸਮਾਦੁਭੇ
 ਰਾ ॥ ਵਿਸਮਾਦੁਗੁਪਿਵਿਸਮਾਦੁਗੰਗਾ ॥ ਵਿਸਮਾਦੁਨਗੇਫਿਹਿਜੰਤਾ ॥ ਵਿਸਮਾ
 ਦੁਪਉਣੁਵਿਸਮਾਦੁਪਾਣੀ ॥ ਵਿਸਮਾਦੁਅਗਨੀਖੇਡਹਿਵਿਡਾਣੀ ॥ ਵਿਸਮਾ
 ਦੁਧਰਤੀਵਿਸਮਾਦੁਖਾਣੀ ॥ ਵਿਸਮਾਦੁਸਾਦਿਲਗਹਿਪ੍ਰਣੀ ॥ ਵਿਸਮਾਦੁ
 ਸੰਜੋਗਵਿਸਮਾਦੁਵਿਜੋਗਾ ॥ ਵਿਸਮਾਦੁਭਖਵਿਸਮਾਦੁਭਗਾ ॥ ਵਿਸਮਾਦੁ
 ਸਿਭਤਿਵਿਸਮਾਦੁਸਾਲਾਹਾ ॥ ਵਿਸਮਾਦੁਉਣੁਡਵਿਸਮਾਦੁਗਹਿ ॥ ਵਿ
 ਸਮਾਦੁਨੇਕੈਵਿਸਮਾਦੁਗੁਗਿ ॥ ਵਿਸਮਾਦੁਵਖੋਜਗਹੁਗਿ ॥ ਵਿਖਿਵਿ
 ਡਣਿਹਿਓਆਵਿਸਮਾਦੁ ॥ ਨਨਕਬੁਛਣਿਪੁਰੇਭਗਿ ॥ ੧ ॥ ੧੪੨ ॥ ੧ ॥ ਤੁਰਗਤਿ
 ਵਿਸੈਕੁਰਗਤਿਸੁਣੀਐਕੁਰਗਤਿਭਉਸੁਖਸਗਾ ॥ ਕੁਰਗਤਿਪਤਲੀਆਕਾ
 ਸੀਕੁਰਗਤਿਸਰਬਆਕਾਗ ॥ ਕੁਰਗਤਿਵੇਦਪੁਰਾਣਕੇਥਾਕੁਰਗਤਿਸਰਬ
 ਵੀਚਗਾ ॥ ਕੁਰਗਤਿਖਾਣਪੀਣਪੈਨਣਕੁਰਗਤਿਸਰਬਪਿਆਗਾ ॥ ਕੁਰਗਤਿ
 ਜਤੀਜਿਨਸੀਰੰਗੀਕੁਰਗਤਿਜੀਅਜਹਨਾ ॥ ਕੁਰਗਤਿਨੇਕੀਆਕੁਰਗਤਿ
 ਥਰੀਆਕੁਰਗਤਿਮਨੁਅਭਮਾਨਾ ॥ ਕੁਰਗਤਿਪਉਣੁਪਾਣੀਬੈਸੰਤਕੁਰਦਾ
 ਗਤਿਧਰਤੀਖਾਨਾ ॥ ਸਭਤੇਗੀਕੁਰਗਤਿਤੁਕਦੁਰਗਤਾਪਾਕੀਨਈਪਾਕਾ ॥
 ਨਨਕਪੁਕਮੈਅੰਦਰਿਵੇਖੈਵਰਤੇਤਕਤਕੁ ॥ ੨ ॥ ਪਉੜੀ ॥ ਆਪੀਨੈਭਗ
 ਭਗਿਕੈਹੋਇਕਸਮਝਿਭਉਹੁਸਿਧਾਇਆ ॥ ਵਡਾਹੋਆਦੁਨੀਦਰੁਗਲਿਸੰਗ
 ਲੁਪਤਿਚਲਾਇਆ ॥ ਅਗੈਕਰਣੀਕੀਗਤਿਵਚੀਐਥਹਿਲੇਖਕਰਿਸਮ
 ਡਾਇਆ ॥ ਥਉਨਹੋਵੀਪਉਦਈਹੁਣਿਸੁਣੀਐਕਿਅਹੁਆਇਆ ॥ ਮਨਿਅੰ
 ਪੈਜਨਮੁਗਵਾਇਆ ॥ ੩ ॥ ਸਲੇਕੁ ॥ ੧ ॥ ਭੈਵਿਚਿਪਵਣੁਵਹੈਸਰਵਉ
 ਭੈਵਿਚਿਚਲਹਿਲਖਰਗੀਆਉ ॥ ਭੈਵਿਚਿਅਗਨਿਕਢੈਵੇਗਾਗਿ ॥ ਭੈ
 ਵਿਚਿਧਰਤੀਰਥੀਭਾਗਿ ॥ ਭੈਵਿਚਿਇਦਫਿਰੇਸਿਭਿਭਾਗਿ ॥ ਭੈਵਿਚਿਗਜਪ
 ਗੁਮੁਦਆਗਾ ॥ ਭੈਵਿਚਿਸੁਗਜੁਭੈਵਿਚਿਚੰਦਾਕੋਕਰੇਡੀਚਲਤਨਅੰਤੁ
 ॥ ਭੈਵਿਚਿਸਿਧਬੁਧਸੁਗਨਥਾ ॥ ਭੈਵਿਚਿਅਡਾਏਆਕਾਸਾ ॥ ਭੈਵਿਚਿਜੇਪ
 ਮਥਲਸੁਗਾ ॥ ਭੈਵਿਚਿਅਵਹਿਜਾਵਹਿਪੁਗਾ ॥ ਸਗਲਿਭਉਲਿਖਿਆਸਿ
 ਰਿਲੇਖਾ ॥ ਨਨਕਨਿਰਭਉਨਿਰੰਕਾਰੁਸਚੁਏਕੁ ॥ ੧ ॥ ੧੪੨ ॥ ੧ ॥ ਨਨਕਨਿਰਭਉ

ਨਿਰਕਰੋਹਿਕੇਤੋਰਮਰਵਲਾਕਿਤੀਅਕੰਨਕਹਾਣੀਅਕੇਤਬੇਦਬੀਚ
ਗਕੇਤਨਚਹਿਮੰਗਤੇਗਿਫਿਮੁਖਿਪੁਹਿਤਲਾ।ਬਜਗੀਬਜਾਮਹਿਅ
ਇਕਚਹਿਬਜਗਾਵਹਿਜੇਰਈਅਬੋਲਹਿਅਲਪਤਲਾ।ਲਖ
ਦੁਕਿਅਕੇਮੁਦਕੋਲਖਦਕਿਅਕੋਹਗ।ਜਿਤਤਨਿਪਾਈਅਹਿਨਾਨਕੇਸਤ
ਨਹਵਹਿਛਗਾਗਿਅਨੁਗਲੀਈਫੁੰਦੀਐਕਥਨਕਰਕਸਗ।ਕਰੀਮਿ
ਲੈਤਪਾਈਐਹੋਹਿਕਮਤਹੁਕਮੁਖਅਗੁ॥੨॥ਪਉੜੀ॥ਨਰਕਿਰਹਿ
ਜੇਅਪਣੀਤਨਰਗੀਸਤਿਗੁਰੁਪਇਆ।ਇਹੁਜੀਉਬਹੁਤੇਜਨਮਭਗੀਮ
ਆਤਸਤਿਗੁਰਸਬਦਸੁਣਇਆ।ਸਤਿਗੁਰਜੇਵਰੁਤਤਕੋਨਹੀਸਭਿ
ਸੁਣਿਅਹੋਲਕਸਥਾਇਆ।ਸਤਿਗੁਰੀਮਲਿਐਸਚੁਪਇਆਜਿਨੀਵਿ
ਚਹੁਅਪੁਗਵਇਆ।ਜਿਨਿਸਚੇਸਚੁਬੁਝਇਆ॥੪॥ਸਲੋਕੁਮਃ ੧
ਘੜੀਆਸਭੇਗਪੀਆਪਹਰੰਨਗੋਪਲਾਗਹਦੇਪਉਣੁਪਣੀਬੈਸਤੁ
ਚੰਦਸੁਰਜੁਅਵਤਗ।ਸਗਲੀਧਰਤੀਮਲੁਪਨੁਵਰਤਇਸਰਬਜੰਜਲ
॥ਨਾਨਕਮੁਸੈਗਿਅਨਵਿਹੁਣੀਖਾਇਗਇਆਜਮਕਾਲੁ॥੧॥ਮਃ ੧ ਦਇ
ਨਿਚੋਲੇਨਚਨਿਗੁਗਪੈਰਹਲਾਇਨਿਫੇਰਸਿਗ।ਉਡਿਉਡਿਰਵਾਣਟੈਪਇ
ਵੇਖੈਲੋਕੁਸੈਘਰਿਜਾਇ।ਰਿਟੀਆਕਰਣਿਪੁਗਹਿਤਲਾ।ਅਪੁਪਛੜਹਿ
ਧਰਤੀਨਾ।ਗਵਨਿਗੋਪੀਆਗਵਨਿਕਨਾ।ਗਵਨਿਸੀਤਰਜੋਰਮਾ।ਨਿਰੁ
ਥਿਨਿਰੰਕਰਸਚੁਨਮਾ।ਜਾਕਾਕੀਆਸਗਲਜਹਨੁ।ਸੇਵਕਸੇਵਹਿਕਮਚ
ਕਉ॥ਭਿਨੈਰੇਇਜਿਨਮਨਿਚਉ।ਸਿਖੀਸਿਖਿਅਗੁਰਵੀਚਰੀ॥ਨਰਕੀਕਰ
ਮਿਲਾਘਏਪਗਿਕੋਲੁਚਰਖਾਚਕੀਚਕਾ।ਬਲਵਰੋਲੇਬਹੁਤਅਨੰਤੁ।
ਲਾਟੁਮਾਪਣੀਆਅਨਗਾ।ਪੀਭਭਉਦੀਅਲੈਨਿਨਸਾਗ।ਸੁਐਰਾਭਿਭ
ਵਈਅਹਿਜੰਤਾ।ਨਨਕਭਉਦਿਅਗਣਤਨਅੰਡਾ।ਬੰਧਨਥੀਧਿਭਵਏਸੇ
ਇ।ਪਇਐਕਿਰਤਿਨਚੇਸਭੁਕੇਇ।ਨਚਿਨਚਿਹਸਹਿਚਲਹਿਸੇਰੇਇ।ਥਿਰਿ
ਨਜਾਹੀਸਿਧਨਹੋ।ਨਚਣੁਭੁਟਣੁਮਨਕਾਉ॥ਨਨਕਜਿਨਿਮਨਿਭਉ
ਤਿਨਮਨਿਭਉ॥੨॥ਪਉੜੀ॥ਨਉਤੇਰਨਿਰਕਰੁਪੈਨਇਲਾਇਐਨਕਿਨਾ
ਈਐ।ਜੀਓਪਿੰਡੁਸਭਤਿਸਦਦੇਖਾਜੇਅਖਿਗਵਾਈਐ।ਜੇਲੋਕੁਹਿਚੰਗ
ਅਪਣਾਕਰਿਪੁਨਹੁਨੀਚੁਸਦਈਐ।ਜੇਜਰਵਣਪਹਰੇਜਰਦੇਸਕੋਰੀ
ਅਈਐ।ਕਰਪੈਨਭਗੀਐਪਈਐ॥੫॥ਸਲੋਕੁਮਃ ੧ ਮੁਸਲਮਾਨਸਿਭ

ਤਿਸਰੀਅਤਿਪਕਿਪਕਿਕਹਿਬੀਚਗਾ।ਬਦੇਸਜਪਵਹਿਵਿਚਿਬੀਚੇ
ਖਕਣਕਉਦੀਦਗ।ਹਿੰਦੁਸਲਾਹੀਸਲਾਹਿਨਰਸਨਿਰੁਪਅਪਗਾਤੀ
ਰਈਨਵਹਿਅਰਚਪੁਜਾਅਗਰਵਸੁਬਦੁਕਾਜੇਗੀਸੁਨਿਧਿਆਵਹਿਜੇਤੇ
ਅਲਖਨਮੁਕਰਤਗ।ਸੁਖਮਮੁਗਤਿਨਮਨਿਰੰਜਨਕਾਇਆਕਾਕਾਗ।
ਸਤੀਅਮਨਿਸੰਤੋਖਉਪਜੈਦੇਵੇਦੀਚਰਿਗ।ਦਿਦੇਮੰਗਹਿਸਹਸਗੁਣਸੇ
ਭਕਰੇਸੰਸਗਾਚਰਾਜਾਰਤੋਕੁਕਿਆਰਖਾਬਾਵੇਕਾਗ।ਇਕਿਹੋਰਖਾਇ
ਚਲਹਿਐਥਾਉਤਿਨਭਿਕਾਈਕਾਗ।ਜਲਿਥਲਿਜੀਆਪੁਗੀਅਲੇਆ
ਅਕਰਆਕਾਗ।ਓਇਜਿਅਖਹਿਸੁਤੁਪੈਨਾਣਹਿਤਿਨਭਿਤੇਗੀਸਾਗ।ਨਨ
ਕਰਗਤਭੁਖਸਲਾਹਣੁਸਚੁਨਮੁਅਧਗ।ਸਦਾਅਨੰਦਿਗਹਿਦਿਨੁਰਤੀ
ਗੁਣਵੰਤਿਅਪਾਛਗ॥੧॥ਮਃ ੧ ਮਿਟੀਮੁਸਲਮਾਨਕੀਪੈਛੈਪਈਕੁਮਿ
ਅਗੁ।ਘਡਿਭੰਡੇਇਟਕੀਆਜਲਦੀਕੋਰਪੁਕਗ।ਜਲਿਜਲਿਰੋਵੇਖਪੁ
ਡੀਛਕਿਛਕਿਪਵਹਿਅੰਗਿਆਗ।ਨਨਕਜਿਨਿਕਰਤੇਕਰਣੁਕੀਆਸੇਜਾ
ਣੈਕਰਤਗ॥੨॥ਪਉੜੀ॥ਬਿਨੁਸਤਿਗੁਰਕਿਨੈਨਪਇਛਿਬਿਨੁਸਤਿਗੁਰ
ਕਿਨੈਨਪਇਆ।ਸਤਿਗੁਰਵਿਚਿਅਪੁਰਖਿਉਨਕਰਿਪਗਟਆਖਿਸੁ
ਣਇਆ।ਸਤਿਗੁਰੀਮਲਿਐਸਦਾਮੁਕਤਪੈਜਿਨਿਵਿਚਹੁਮੋਹੁਚਕਾਇ
ਆ।ਉਤਮੁਏਹੁਬੀਚੁਹੋਰੇਜਿਨਿਸਚੇਸਿਉਚਿਤਲਾਇਆ।ਜਗਜੀਵਨੁ
ਦਤਪਇਆ॥੬॥ਸਲੋਕੁਮਃ ੧ ਹਉਵਿਚਿਅਇਆਹਉਵਿਚਿਗ
ਇਆ।ਹਉਵਿਚਿਜੰਮਿਅਹਉਵਿਚਿਮੁਆ।ਹਉਵਿਚਿਦਿਤਹਉਵਿ
ਚਿਲਾਇਆ।ਹਉਵਿਚਿਖਟਿਅਹਉਵਿਚਿਗਇਆ।ਹਉਵਿਚਿਸ
ਚਿਅਹੁਕੁਕਿਆਗ।ਹਉਵਿਚਿਪਪੁੰਨੁਦੀਚਗ।ਹਉਵਿਚਿਨਕਸ
ਗਅਵਤਗ।ਹਉਵਿਚਿਹਸੈਹਉਵਿਚਿਰੋਵੈ।ਹਉਵਿਚਿਭਗੀਐਹ
ਉਵਿਚਿਧੋਵੈ।ਹਉਵਿਚਿਜਾਤਿਜਨਸੀਖੈਵੈ।ਹਉਵਿਚਿਮੁਖੁਹਉ
ਵਿਚਿਸਿਆਣਾ।ਮਿਖਮੁਕਤੀਸਰਨਜਣਾ।ਹਉਵਿਚਿਮਾਇਆਹਉ
ਛਾਇਆ।ਹਉਮੈਕਰਿਕਰਿਜੰਤੁਉਪਾਇਆ।ਹਉਮੈਬੁਝੈਤਦੁਸੁਣੈ
ਗਿਅਨਵਿਹੁਣਾਕਥਿਕਥਿਲੁਣੈ।ਨਨਕਹੁਕਮੀਲਿਖੀਐਲੇਖਾ।ਜੇ
ਹਦੇਖਹਿਤਹਵੇਖ॥੧॥ਮਃ ੨ ਹਉਮੈਹੋਰਜਾਤਿਹੋਰਉਮੈਕਰਮਕਮ
ਹਿ।ਹਉਮੈਏਹੀਬੰਧਨਫਿਰਿਫਿਰਿਜੰਨੀਪਾਹਿ।ਹਉਮੈਕਿਥਹਉਪਜੈਕਿ

ਤਸੀਜਮਿਹਜਾਇ।ਹਉਮੈਏਹੁਕਮੁਪੈਇਐਕਿਗਤਿਫਿਗਾਇ।ਹਉਮੈ
 ਧੀਰਘਰੇਗੁਰਦਾਹੁਇਸਮਾਹਿ।ਕਿਰਪਾਕਰੇਜੇਅਪਣੀਤਗੁਰਕਾਸਬਦ
 ਕਮਾਹਿ।ਨਾਨਕਕਹੈਸੁਦਾਜਨਹਉਤਸੀਜਮਿਦੁਖਜਾਹਿ॥੨॥ਪਉਤ
 ਸੇਵਕੀਤੀਸੰਤਖਈਜਿਨੀਸਚੇਸਚੁਧਿਆਇਆਓਨੀਮੁਦੈਪੁਨਗੰਧ
 ਓਕਿਸਿਫਿਤਧਰਮੁਕਮਾਇਆਓਨੀਦੁਨੀਅਤੈਵੈਥਪਨਾਨੁਪਣੀ
 ਥੋੜਖਾਇਆ।ਤੁਥਖਸੀਸੀਅਗਲਾਨਿਤਦੇਵਹਿਚੜ੍ਹਹਿਸਵਾਇਆ॥
 ਵਡਿਆਈਵਡਪਾਇਆ॥੧॥ਸਲੋਕੁਮਃ१ ਪੁਰਖਾਥਿਰਖਾਤੀਰਖਾਤ
 ਮੇਘਖੇਤੀਹਾਦੀਪਲੇਆਮੰਡਲਖੰਡਵਰਡੰਡਹਾਅੰਡਜਜੇਗਉਤ
 ਭੁਜਾਖਣੀਸੇਤਜਾਹਾਸੇਮਿਤਿਜਾਣੈਨਾਨਕਾਸਰਮੇਰਾਜੰਤਹਾ।ਨਾਨਕਜੰਤ
 ਉਪਾਇਕੇਸੀਮਲੇਸਭਨਹਾ।ਜਿਨਿਕਰਤੇਕਰਣਕੀਆਚਿਤਾਭਿਕਰਣੀ
 ਤਹਾਸਿਕਰਤਾਚਿਤਕਰੈਜਿਨਿਉਪਾਇਆਜਗੁ॥ਤਿਸੁਜੋਹਗੀਸੁਅਸਤੁ
 ਤਿਸੁਤਿਸੁਦੀਥਣੁਅਭਗੁ॥ਨਾਨਕਸਚੈਨਾਮਾਥਿਨੁਕਿਆਟਿਕਾਕਿਅਤ
 ਗੁ॥੧॥ਮਃ१ ਲਖਨੇਕੀਅਚੰਗਿਆਈਅਲਖਪੁੰਨਪਰਵਣੁ।ਲਖਤ
 ਪਉਪਭਿਤੀਰਥਾਸਹਜੇਗਥੇਬਣੁ।ਲਖਸੁਰਤਲੁਸੰਗਰਮਰਣਮਹਿ
 ਛਟਹਿਪਰਣਾ।ਲਖਸੁਰਤੀਲਖਗਿਆਨਧਿਆਨਪੜੀਅਹਿਪਠਪੁਰਾ
 ਣਾ।ਜਿਨਿਕਰਤੇਕਰਣਕੀਅਲਿਖਿਆਅਵਣਜਣੁ॥ਨਾਨਕਮਤੀਮਿ
 ਥਿਆਕਰਮਸਚਨੀਸਣੁ॥੨॥ਪਉਤੀ॥ਸਚਾਸਾਹਿਬੁਏਕੁਤੁੰਜਿਨਿਸਚੇ
 ਸਚੁਵਰਤਾਇਆ।ਜਿਸੁਤੁੰਦੇਹਿਤਿਸੁਮਿਲੈਸਚੁਤਾਤਿਨੀਸਚੁਕਮਾਇਆ
 ॥ਸਤਿਗੁਰੀਮਲਿਐਸਚੁਪਾਇਆਜਿਨਕੈਹਿਰੈਸਚੁਵਸਾਇਆ।ਮੂਰ
 ਖਸਚੁਨਜਣਨੀਮਨਮੁਖੀਜਨਮੁਗਵਾਇਆ।ਵਿਚਿਤੁਨੀਅਕਹੋਆ
 ਇਆ॥੧॥ਸਲੋਕੁਮਃ१ ਪੜਿਪੜਿਗਡੀਲਾਦੀਅਹਿਪੜਿਪੜਿਭਰੀ
 ਐਸਥਾ।ਪੜਿਪੜਿਥੇਡੀਪਈਅਹਿਪੜਿਪੜਿਗਡੀਅਹਿਖਤਾਪੜੀ
 ਅਹਿਜੇਤੇਥਰਸਥਰਸਪੜੀਅਹਿਜੇਤੇਮਾਸਾ।ਪੜੀਐਜੇਤੀਅਰਜਪ
 ਭੀਅਹਿਸਾਸਾ।ਨਾਨਕਲੇਖੇਇਕਗਲਹੇਹਉਮੈਵਖਣੁਭਾਖ॥੧॥ਮਃ१
 ਲਿਖਿਲਿਖਿਪੜਿਆਤਤਕਰਿਆ।ਬਹੁਤੀਰਥਭਵਿਅਤੇਤੇਲਵਿ
 ਆ।ਬਹੁਤੇਧੁਕੀਅਦੇਹੀਤੁਖਦੀਆ।ਸਹੁਦੇਜੀਅਪਣਾਕੀਆ॥
 ਅੰਨੁਨਖਾਇਆਸਾਦਗਵਾਇਆ।ਬਹੁਦਖੁਪਾਇਆਦੁਜਾਭਾਇਆ॥

ਬਸਤਨਪਹਿਰੈਅਹਿਨਿਸਿਕਰਗੋਮਨਿਵਿਗੁਤਾਕਿਓਜਗੇਗੁਰਬਿਨੁਸੁਤ
 ਖਗਉਪੈਤਦਾਅਪਣਾਕੀਅਕਮਣਾ।ਅਲੁਮਲਖਈਸਿਫਿਛਈਪਾ
 ਣੀ।ਮੂਰਖਐਪੈਪਤਿਗਵਾਈ॥ਵਿਣਨਵੈਕਿਛਥਾਇਨਪਈ॥ਹਰਬੇਖ
 ਣੀਮਤੀਮਸਣੀ।ਅੰਪੁਨਜਾਣੈਫਿਗਿਧੁਤਣੀ॥ਸਤਿਗੁਰੁਭੇਟੇਸੇਖੁ
 ਪੁੰਝਾਹਰਿਕਾਨਾਮੁਮਨਿਵਸਾਈ।ਨਾਨਕਨਦਰਿਸਿਪਈ॥ਅਸਅੰਦਰਸੇਤ
 ਨਿਕੇਵਲੁਹਉਮੇਸਥਦਿਜਲਾਏ॥੨॥ਪਉਤੀ॥ਭਗਤਤੇਰੈਮਨਿਭਵ
 ਦੇਦਰਿਸਿਹਨਿਕੀਗਤਿਗਵਾਈ॥ਨਾਨਕਕਰਮਾਥਾਹੋਰਹਿਛਿਅਨਲਹਨੀ
 ਧਵਟਾ।ਇਕਿਮੂਲੁਨਬੁਣਨਿਅਪਣਾਅਣਹੋਰਅਪੁਗਣਾਇਹੋ।ਹ
 ਉਛਾਫੀਕੀਚਜਾਤਿਹੋਉਤਮਜਾਤਿਸਦਾਇਹੋ।ਤਿਨਮੰਗਾਜਿਤੁਛੈਧਿ
 ਆਇਹੋ॥੧॥ਸਲੋਕੁਮਃ१ ਕੁਰੁਰਾਜਕੁਰੁਪਰਜਾਕੁਰੁਸਭੁਸੰਸਾਰਾਕੁ
 ਰੁਮੰਡਪਕੁਰੁਮਾਫੀਕੁਰੁਥੈਸਣਹਗੁ।ਕੁਰਿਸੁਇਨਕੁਰੁਰੁਪਾਕੁਰੁਪੈਨਣ
 ਹਗੁ।ਕੁਰੁਕਾਇਆਕੁਰੁਕਪਕੁਰੁਕੁਰੁਪਅਪਗੁ।ਕੁਰੁਮੀਆਕੁਰੁਥੀਥੀ
 ਥਪਹੋਏਖਾਗੁ।ਕੁਰੁਕੁਰੁਕੋਨੇਹੁਲਾਗਵਿਸਰਿਆਕਰਤਗੁ।ਕਿਸੁਨਾਨਿਕੀ
 ਚੈਦੇਸਤੀਸਭੁਜਗੁਚਲਣਹਗੁ।ਕੁਰੁਮੀਮਕੁਰੁਮਾਥਿਓਕੁਰੁਕੋਥੈਪੁਗੁ।
 ਨਾਨਕਵਖਣੈਥੋਨਤੀਤਪੁਥਾਵੁਕੁਕੋਕੁਰੁ॥੧॥ਮਃ१ ਸਚੁਤਪਰਜਾਈ
 ਐਜਾਹਿਦੇਸਚਹੋਇ।ਕੁਰੁਕੀਮਲਉਤਰੈਤਨੁਕਰੈਹਛਧੋਇ।ਸਚੁਤਪ
 ਪੁਰਜਾਈਐਜਾਸਾਚਿਪਧੈਪਾਗੁ।ਨਉਸੁਇਨਮਨੁਹਰਸੀਐਤਪਏਮੇਖ
 ਦੁਆਗੁ।ਸਚੁਤਪਰਜਾਈਐਜਾਜੁਗਤਿਜਾਣੈਜੀਉ।ਧਰਤਿਕਾਇਆ
 ਸਧਿਕੈਵਿਚਿਦੇਇਕਰਤਾਥੀਉ।ਸਚੁਤਪਰਜਾਈਐਜਾਸਿਖਸਚੀਲੇਇ
 ॥ਵਇਆਜਾਣੈਜੀਅਕੀਕਿਛੁਪੁਨਦਨੁਕਹੇਇ।ਸਚੁਤਪਰਜਾਈਐਜਾ
 ਅਤਮਤੀਰਥਕਰੇਨਿਵਸਾ।ਸਤਿਗੁਰੁਨੇਪੁਛਿਕੈਥਹਿਰੈਕਰੇਨਿਵਸਾ।ਸ
 ਰੁਭਨਹੋਇਦਰੁਪਪਕਛੈਧੋਇ।ਨਾਨਕਵਖਣੈਥੋਨਤੀਜਿਨਸਚੁਪਲੈ
 ਹੋਇ॥੨॥ਪਉਤੀ॥ਦਨੁਮਹਿਭਤਲੀਖਕੁਜੇਮਿਲੈਤਮਸਤਕਿਲਾਈ
 ਐ।ਕੁਰੁਲਾਲਚੁਛਡੀਐਹੋਇਕਮਨਿਅਲਖੁਧਿਆਈਐ।ਫਲੁਤਿ
 ਵੈਧੋਪਈਐਜੇਵੇਹੀਕਰਕਮਈਐ।ਜੇਹੋਵੈਪੁਗਥਿਲਿਖਿਅਤਪੁਕਿਤਿ
 ਨਦੀਪਈਐ।ਮਤਿਥੇਡੀਸੇਵਗਵਾਈਐ॥੧॥ਸਲੋਕੁਮਃ१ ਸਚਿਕਾਲੁ
 ਕੁਰੁਵਗਤਿਅਕਾਲਿਕਾਲਖਬੋਤਲਾ।ਬਿਉਥੀਜਿਪਤਿਲੇਇਗਏਅਥਕਿ

ਓਥਿਗਵੈਦਾਨਾਜੇਇਕਹੋਇਤਉਗਵੈਰਤੀਹੁਗਤਿਹੋਇ॥ਨਨਕਪਾਏਕ
 ਹਗਾਕੋਰੋਗਨਪੋਇਭੋਵਿਚਿਖਚਰਜਈਐਸਹਮੁਪਾਹੁਤਨੋਇ॥ਨਨ
 ਕਭਗਤੀਜੋਪੈਕੁਕੋਸੇਇਨਕੇਇ॥੧੧॥੧੧੧ ਲਬਪਪੁਦਇਗਜਾਮਤ
 ਕੁਕੁਹੋਆਸਿਕਦਾਗਾਮੁਨੇਬੁਸਦਪੁਛੀਐਬਿਥਿਥਿਕੋਰੋਬੀਚਗਾਐ
 ਧੀਰਯਾਤਿਗਿਆਨੁਟਿਟੀਭਾਭਿਰਮੁਰਦਗੁ॥ਗਿਆਨੀਨਚਹਿਦੇਜੇਵ
 ਜਹਿਰੂਪਕਰਹਿਸੀਗਾਗੁ॥ਉਚੇਕੁਕਹਿਦਾਗਾਵਹਿਜੋਧਾਕਾਵੀਚਗਾਮੁ
 ਰਖਪਛਿਤਹਿਕਮਤਿਹੁਤਿਸੀਜੋਕਰਹਿਪਿਆਗੁ॥ਧਰਮੀਧਰਮੁਕਰਹਿ
 ਵਵਹਿਮੰਗਹਿਸਖਦੁਆਗੁ॥ਜਤੀਸਦਾਵਹਿਜੁਗਤਿਨਜਾਣਹਿਛਰਿ
 ਬਹਿਧਿਧੁਰਬਗਾਸਭੁਕੋਪੁਰਾਅਪੋਹੋਵੈਘਟਿਨਕੇਈਆਖੈ॥ਪਤਿਪਰ
 ਵਣਪਿਛੈਪਈਐਤਨਨਕਤੋਲਿਆਜਪੈ॥੩੧॥੧੧੧ ਵਦੀਸੁਦਜ
 ਗਿਨਨਕਸਦਾਵੈਖੋਸੇਇ॥ਸਭਨੀਛਲਾਮਾਗੀਆਕਰਤਕੋਸੁਹੋਇ॥
 ਅਗੈਜਾਤਿਨਜੋਗੁਹੋਅਗੈਜੀਉਨਵੈ॥ਜਿਨਕੀਲਿਖੈਮਤਿਪਵੈਚੰਗੇਸਈ
 ਕੇਇ॥੩੧॥੧੧੧ ਪੁਰਿਕਰਮੁਜਿਨਕਉਤਪੁਪਾਇਅਤਾਤਿਨੀਖਸੁ
 ਧਿਆਇਆਇਨਜਤਕੇਵਸਿਕਿਛੁਨਹੀਤਪੁਵੈਕੀਜਗਤਉਪਾਇਆ
 ਇਕਨਨਤੁਮੇਲਿਏਹਿਇਕਿਆਪਹੁਤਪੁਖੁਆਇਆਗੁਰਕਿਰਪਤੋ
 ਜਾਇਆਜਿਥੇਤਪੁਆਪੁਭੁਣੁਇਆਸਹਜੋਹੀਸਚਿਸਮਾਇਆ॥੧੧
 ਸਲੋਕੁਮ॥੧ ਦੁਖਦਰੁਸੁਖੁਗੋਗੁਭਇਆਜਾਸੁਖਤਾਮਿਨਹੋਈ॥ਤੁ
 ਕਰਤਕਰਣਮੈਨਹੀਜਾਹਉਕਰੀਨਹੋਈ॥੧੧॥ਬਲਿਹਰੀਕੁਦਗਤਿਵੈ
 ਆਤੋਰਾਅੰਤੁਨਜਾਈਲਖਿਆ॥੧੧॥ਹਰਉ॥ਜਾਤਿਮਹਿਜੋਤਿਜੋਤਿਮ
 ਹਿਜਤਾਅਕਲਾਕਲਾਭਪੁਰਿਗਹਿਆ॥ਤੁਸਚਾਸਾਹਿਬੁਤੋਗੀਸਿਭਤਿ
 ਸੁਅਲਿਓਜਿਨੀਕੀਤੀਸੇਪਾਰਿਆਕੁਨਨਕਕਰਤੋਕੀਬਤਾਜੋਕਿਛੁ
 ਕਰਣਾਸੁਕਰਿਗਹਿਆ॥੨੧॥੧੧੧ ਜੋਗਸਥਦੰਗਿਆਨਸਥਦੰਬਦਸ
 ਥਦੰਬੁਹਮਣਗਾਖਤੀਸਥਦੰਸੁਸਥਦੰਸੁਦਸਥਦੰਪਰਾਕ੍ਰਿਤਗਾ
 ਰਥਸਥਦੰਦੋਕਸਥਦੰਜੋਕਜਣੈਭੋਉ॥ਨਨਕਤਾਕਾਦਾਸੁਹੋਸਈਨਿਰੰਜਨ
 ਨਦਉ॥੩੧॥੧੧੧ ਏਕਕ੍ਰਿਸਨਸਥਦੰਦਵੈਦਵੈਦਵਤਾਤਮਾਅਤ
 ਮਾਥਾਸੁਦਵਸਿਜੋਕਜਣੈਭੋਉ॥ਨਨਕਤਾਕਾਦਾਸੁਹੋਸਈਨਿਰੰਜਨਦਉ
 ॥੪॥੧੧੧ ਕੁਭੋਬਪਾਜਲੁਹੋਜਲਾਥਿਨੁਕੁਭਨਹੋਇ॥ਗਿਆਨਕਾਥ

ਧਾਮਨੁਹੋਗੁਗਥਿਨੁਗਿਆਨਨਹੋਇ॥੫੧॥੧੧੧ ਪਤ੍ਰਿਅਹੋਵੈਗੁਨਹਗ
 ਰੁਤਓਸੀਸਾਪੁਨਮਾਗੀਐਜਿਹਾਪਲਾਪਲਾਣਾਤੋਵੈਹਾਉਪਚਾਰੀਐ
 ਐਸੀਕਲਾਨਖੇਡੀਐਜਿਤਦਗਹਗਇਆਹਗੀਐ॥ਪਤ੍ਰਿਅਅਤੋਓ
 ਮੀਆਦੀਚਰੁਅਗੈਦੀਚਰੀਐ॥ਮੁਹਿਚਲੇਸੁਅਗੈਮਾਗੀਐ॥੧੨॥੧੧੧
 ਕੁਮ॥੧ ਨਨਕਮੇਰੁਸਗੀਰਕਾਇਕੁਰਬੁਇਕੁਰਬਵਾਹਾਜੁਗਜੁਗਫੇਰਿਵ
 ਏਈਅਹਿਗਿਆਨੀਬੁਝਹਿਤਾਹਿ॥ਸਤਨੁਗਿਰਬੁਸਤੋਖਾਧਰਮੁਅਗੈ
 ਰਬਵਾਹਾ॥ਤੈਤੋਰਬੁਜਤੋਕਾਜੋਰੁਅਗੈਰਬਵਾਹਾ॥ਦੁਆਪਰਿਰਬਤਪੈਕਾ
 ਸਤੁਅਗੈਰਬਵਾਹਾ॥ਕਲਜੁਗਿਰਬੁਅਗਨਿਕਕੁਕੁਅਗੈਰਬਵਾਹਾ॥੧੧
 ਮ॥੧ ਸਮਕਹੋਸਤੋਬਰੁਸੁਆਮੀਸਚਮਹਿਅਛੈਸਚਿਹੋ॥ਸਭਕੇਸ
 ਰਿਸਮਵੈ॥ਗਿਗੁਕਹੋਹਿਆਭ ਰਪੁਗਿਗਮਨਮਦਵਾਮਹਿਸੁਗਾਨਇ
 ਲਇਐਪਰਾਛਤਜਾਹਿ॥ਨਨਕਤਉਮੇਖੰਤਰੁਪਾਹਿ॥ਜੁਜਮਹਿਜੋਗਿ
 ਛਲੀਚੰਦਾਵਲਿਕਾਨੁਕ੍ਰਿਸਨਜਾਦਮੁਭਇਆ॥ਪਰਜਾਤੁਗੋਪੀਲੈਆ
 ਇਆਬਿਦਾਬਨਮਹਿਗੁਰੀਆ॥ਕਲਿਮਹਿਬੇਦੁਅਬਰਬਣੁਹੁਆ
 ਨਉਖੁਦਾਈਅਲਪੁਭਇਆ॥ਨੀਲਬਸਤਲੇਕਪਛੇਪਹਿਰੇਤੁਰਕਪਠ
 ਣੀਅਮਲੁਕੀਆ॥ਚਰੇਦੇਹੋਏਸਚਿਅਗਾਪਛਹਿਗੁਣਹਿਤਿਨਚਾ
 ਰਿਦੀਚਗਾਭਾਓਭਗਤਿਕਰਿਨੀਚੁਸਦਾ॥ਤਉਨਨਕਮੇਖੰਤਰੁਪਾਏ॥
 ੨੧॥੧੧੧ ਸਤਿਗੁਰਵਿਦੁਪਦਾਰਿਆਜਿਤੀਮਿਲਿਐਖਸਮੁਸਮਾਇ
 ਆ॥ਜਿਨਿਕਰਿਉਪਦੇਸੁਗਿਆਨੁਅੰਜਨੁਦੀਆਇਨੀਨੇਤੀਜਗਤਨਿਹਾ
 ਲਿਆ॥ਖਸਮੁਛੋਡਿਦੁਜੈਲਾਗੁਰੁਬੋਸਵਣਜਾਗਿਆ॥ਸਤਿਗੁਰੁਹੋਬੋ
 ਰਥਾਵਿਹਲੇਕਿਨੈਵੀਚਰਿਆ॥ਕਰਿਕਿਰਪਾਪਹਿਉਤਾਰਿਆ॥੧੩॥
 ਸਲੋਕੁਮ॥੧ ਸਿੰਮਲੁਰੁਖੁਸਗਾਇਰਾਤਿਦੀਰਘਅਤਿਮੁਚਾਓਇ
 ਜੀਅਵਹਿਆਸਕਰਿਜਾਹਿਨਿਰਾਸੇਕਿਤਾ॥ਛਲਾਛਿਕਛਲਾਬਕਬਕੋਕੀਮ
 ਨਾਵਹਿਪਤਾ॥ਮਿਠਤੁਨੀਵੀਨਨਕਾਗੁਣਚੰਗਿਆਈਆਤਤਾ॥ਸਭੁਕੋਨਿ
 ਵੈਅਪਕਉਪਰਕਉਨਿਵੈਨਕੇਇ॥ਧਰਿਤਾਰਾਜੁਤੋਲੀਐਨਿਵੈਸੁਗਉਰਾਹੋ
 ਇਆਪਰਧੀਦੁਣਾਨਿਵੈਜੋਤੰਤਾਮਿਰਗਾਹਾ॥ਸਿਸਿਨਿਵਾਇਐਕਿਆਈਐ
 ਜਾਗੈਦੁਸੁਪਜਾਹਿ॥੧੧॥੧੧੧ ਪਤ੍ਰਿਪੁਸਤਕਿਸੰਧਿਆਥਾਦੀ॥ਸਿਲਪੁ
 ਜੀਸਿਥਗੁਲਸਮਾਧੀ॥ਮੁਖਿਛੁਠਾਥਿਭੁਖਣਸਗੀਤੋਪਲਤਿਹਲਾਬੀਚ

ਗੀਗਲਿਮਲਾਤਿਲਕੁਲਿਲਾਟੀ।ਦਇਧੇਤੀਬਸਤ੍ਰਕਪਟੀ।ਜੇਜਲਸਿ
 ਬੁਪਮੰਕਰਮੀ।ਸਤਿਠੇਕਟਨਿਸਚਓਧਮੀ।ਕਹੁਨਨਕਨਿਹਚਓਧਿਅ
 ਵੈ।ਬਿਨਸਤਿਗਰਵਟਨਪਵੈ॥੨॥ਪਉੜੀ॥ਕਪਕੁਰੂਪੁਸੁਹਵਣਾ
 ਭਿੰਨੀਆਅੰਦਰਿਜਵਣਾ।ਮਦਚੰਗਆਪਣਾ।ਪੋਹੀਕੀਤਪਵ
 ਣਾ।ਹਕਮਕੀਏਮਨਿਭਵਦੇਗਹਿਭੀਕੈਅੰਗੇਜਵਣਾ।ਨਿਗਦੇਜਕਿਰ
 ਲਿਆਤਦਿਸੈਖਡਰਵਣਾ।ਕਰਿਅਉਗਣਪਛੇਤਵਣਾ॥੧੪॥
 ਸਲੋਕੁਮਃ१ ਦਇਅਕਪਹਸੰਤਖੁਸੁਤੁਜਤਗੀਢੀਸੁਤਵਟਾ।ਇਹ
 ਨੇਉਜੀਅਕਹਈਤਪਡੇਘਤਾ।ਨਾਏਹੁਤਟੈਨਮਲੁਲਾਗੈਨਾਏਹੁਲੈਨ
 ਜਾਇ।ਧੰਨੁਸੁਮਣਸਨਨਕਜੇਗਲਿਚਲੈਪਾਇ।ਚਉਕਕਿਮੁਲਿਅਦ
 ਇਅਥਹਿਚਉਕੈਪਇਆ।ਸਿਖਕੰ ਨਿਚੜਈਅਗੁਰੁਪੁਸੁਹਵਣਾ
 ਚਿਹੁਮੁਆਓਹੁਣਕਿਪਇਆਵੇਤਗਾਇਆ॥੧॥ਮਃ१ ਲਖਚੰਗੀ
 ਲਾਖਜਾਗੀਅਲਖਕੁਕੀਅਲਖਗਾਲਾ।ਲਖਠਗੀਆਪਹਿਨਮੀਅਗਰਿ
 ਦਿਨਸੁਜੀਅਨਲਿ।ਤਗੁਕਪਹੋਕਤੀਐਬਮਣੁਵਟੈਆਇ।ਕੁਧਿਬਕਰ
 ਰਿਨਿਖਾਇਅਸਭੁਕੈਅਖੈਪਾਇ।ਹਇਪੁਰਣਾਸੁਟੀਐਭੀਫਿਰਿਪਈਐ
 ਹੰਗਾਨਨਕਤਗੁਨਤੁਟੀਜੇਤਗੀਹੋਵੈਜੇਗੁ॥੨॥ਮਃ१ ਨਇਮੀਨਿਐਪਿ
 ਉਪਜੈਸਾਲਾਹੀਸਚੁਸੁਤਾ।ਦਗਹਅੰਦਰਿਪਈਐਤਗੁਨਤੁਟਿਸੁਪੁਤੁ
 ॥੩॥ਮਃ१ ਤਗੁਨਇਦੀਤਗੁਨਨਗੀ।ਭਲਕੇਬੁਕਪਵੈਨਿਤਦੜੀ।ਤਗੁ
 ਨਪੈਗੀਤਗੁਨਹਈ।ਤਗੁਨਜਿਹਵਤਗੁਨਅਖੀ।ਵੇਤਗਾਅਪੇਵਤੈ।ਵਦਿ
 ਧਗੇਅਵਘਤੈ।ਏਭਕਿਕੋਰਵੀਆਹਾ।ਕਢਿਕਗਲੁਦਸੇਗਹਾ।ਸੁਏ
 ਖਹੁਲੇਕਾਏਹੁਵਿਡਣਾ।ਮਨਿਅੰਪਾਨਉਸੁਜਣਾ॥੪॥ਪਉੜੀ॥ਸਹਿਬੁਹੋ
 ਇਦਇਅਲੁਕਿਰਪਕਰੈਤਸਈਕਰਕਾਇਸੀ।ਸੇਸੇਵਕੁਸੇਵਕੈਰੋਜਿਸ
 ਨੇਹਕਮੁਮਨਇਸੀ।ਹੁਕਮੁਮਨਿਐਹੋਵੈਪਰਵਣੁਤਖਸਮੇਕਮਹਲੁਪਇ
 ਸੀ।ਖਸਮੇਭਵੈਸੇਕਰੈਮਨੁਚਿਦਿਅਸੇਠਲੁਪਇਸੀ।ਤਦਗਹਪੈਪ
 ਜਾਇਸੀ॥੧੫॥ਸਲੋਕੁਮਃ१ ਗਉਥਿਰਾਹਮਣਕਉਕੁਰਲਾਵਹੋਗਥਿ
 ਤਗੁਨਜਈ।ਧੇਤਿਕਤੈਜਪਮਲੀਧਨੁਮੇਲਛਾਖਈ।ਅੰਤਰਿਧੁਜਪ
 ਕ੍ਰਪਿਕੰਤਬਾਸੀਜਮੁਤਕਭਈ।ਛਡੀਲਪਾਖੰਡਾ।ਨਇਲਾਇਐਜਾਤਿਤ
 ਦਾ॥੧॥ਮਃ१ ਮਣਸਖਣੇਕਰਹਿਨਿਵਜਾ।ਛੁਗੀਵਗਾਇਨਿਤਿਗਥਿ

ਤਗਾ।ਤਿਨਪ੍ਰਥਿਹਮਣਪੁਰਹਿਨਦਾ।ਓਨਭੀਆਵਹਿਓਈਸਾਦਾ।ਕੁ
 ਛੀਰਸਿਕੁਰਵਾਪਗਾ।ਕੁਡੁਥੇਲਿਕਰਹਿਆਹਾ।ਸਮਪਰਮਕਡੇਰਾਦੁ
 ਗਿ।ਨਨਕਕੁਡੁਹਿਆਭਰਪ੍ਰਗਿ।ਮਥੈਟਿਕਤੋਹੋਧੇਤੀਕਖਈ।ਹਥਿਛੁ
 ਗੀਜਗਤਕਸਈ।ਨੀਲਵਸਤ੍ਰਪਹਿਰਿਹੋਵਹਿਪਰਵਣਾ।ਮੇਲਛਪਨ
 ਲਪੁਜਪਿਪੁਰਣਾ।ਅਭਖਿਅਕਕੁਠਥਕਰਾਖਣਾ।ਚਉਕੈਉਪਰਿਕਿ
 ਸੈਨਜਾਣਾ।ਦੈਕੈਚਉਕਕਢੀਕਗ।ਉਪਰਿਆਇਥੈਨਕੁਕਿਆਗ।ਮਤਭਿ
 ਏਵੇਮਤਭਿਟੈ।ਇਹੁਅੰਨੁਅਸਾਡਠਿਟੈ।ਤਨਿਠਿਟੈਠੇਕੁਕਗਨਿ।ਮਨਿ
 ਜੁਠੇਚੁਲੀਭਗਨਿ।ਕਹੁਨਨਕਸਚੁਧਿਆਈਐ।ਸੁਚਿਹੋਵੈਤਸਚੁਪਾ
 ਈਐ॥੨॥ਪਉੜੀ॥ਚਿਤੈਅੰਦਰਿਸਭੁਕਵੇਖਿਨਦਗੇਠਿਚਲਾਇਦ
 ਆਪੇਦਵਡਿਆਈਅਆਪੋਹੀਕਰਮਕਗਇਦਾ।ਵਡਹੁਵਡਵਡਮੇ
 ਵਨੀਸਿਗੇਸਿਹਿਪੈਲਾਇਦਾ।ਨਦਰਿਉਪਠੀਜੇਕਰੇਸੁਲਤਨਾਪੁਕਰ
 ਇਦਾ।ਦਰਿਮੰਗਨਿਭਿਖਨਪਇਦਾ॥੧੬॥ਸਲੋਕੁਮਃ१ ਜੇਮੇਰਾਕਘ
 ਰੁਮੈਘਰੁਮੁਹਿਪਿਤਗੀਦੇਇ।ਅਗੈਵਸੁਤਸਿਵਣੀਐਪਿਤਗੀਚੋਰੁਕਗੇਇ
 ਵਡੀਅਹਿਥਦਲਾਲਕਮੁਸਫੀਏਹੁਕਗੇਇ।ਨਨਕਅਗੈਸਮਿਲੈਜਿ
 ਥੈਘਲੇਦੇਇ॥੧॥ਮਃ१ ਜਿਉਜੇਗੁਸਿਗਿਨਵਣੀਆਵੈਵਰੇਵਗ।
 ਜੁਠੇਜੁਠਮੁਖਿਵਸੈਨਿਤਿਤਹੋਇਖੁਆਗ।ਸੁਚੈਏਹਿਨਅਖੀਅਹਿਥ
 ਹਨਿਜਿਪਿਡਧੇਇ।ਸੁਚੈਸੇਈਨਨਕਾਜਿਨਮਨਿਵਸਿਆਸੇਇ॥੨॥
 ਪਉੜੀ॥ਤਗੇਪਲਾਣਪਉਣਵੇਗਹਰਿਗੰਗਹਰਮਸਵਰਿਆ।ਕਠੇਮੰ
 ਡਪਮਾਡੀਆਲਾਇਥੈਠੇਕਰਿਪਾਸਰਿਆ।ਚੀਜਕਰਨਿਮਨਿਭਵਦੇਹ
 ਰਿਥੁਛਨਿਨਹੀਹਰਿਆ।ਕਰਿਛੁਗਮਾਇਸਿਖਾਇਆਵੇਖਿਮਹਲਤਿਮ
 ਰੁਦਿਸਰਿਆ।ਜਰਾਅਈਜੇਬਨਿਹਰਿਆ॥੧७॥ਸਲੋਕੁਮਃ१ ਜੇਕ
 ਰਿਸੁਤਕਮੀਨੀਐਸਭਤੈਸੁਤਕੁਹੇਇ।ਗੇਹਅਤੇਲਕੜੀਅੰਦਰਿਕੀੜਾ
 ਹੇਇ।ਜੇਤਦਣੇਅੰਨਕਜੀਆਥਾਣਨਕੇਇ।ਪਹਿਲਾਪਾਣੀਜੀਉਹੋ
 ਜਿਤੁਹਰਿਆਸਭੁਕੇਇ।ਸੁਤਕੁਕਿਉਕਰਿਗੀਐਸੁਤਕੁਪਵੈਗੇਇ
 ਨਨਕਸੁਤਕੁਦੇਨਉਤਗੈਗਿਆਨਉਤਗੈਧੇਇ॥੧८॥ਮਃ१ ਮਨਕਾਸੁ
 ਤਕੁਲੇਭੁਹੋਜਿਹਵਸੁਤਕੁਕੁਡਾ।ਅਖੀਸੁਤਕੁਵੇਖਣਾਪਗਤਿਆਪਰ
 ਪਾਗੁਪਾ।ਕਨੀਸੁਤਕੁਕੰਨਿਪੈਲਾਇਤਬਾਗੀਘਾ।ਨਨਕਹੰਸਆਦ

ਮੀਥਧੇਜਮਪੁਰਿਜਾਹਿ॥੨॥੧੫੪੧ ਸੋਭੇਸੁਤਕੁਭਮੁਪੈਦੈਜੋਲਗੈਜਾਇ॥
 ਜੰਮਣਮਰਣਹੁਕਮੁਪੈਭਣੈਅਵੈਜਾਇਖਣਾਪੀਣਪਵਿਤ੍ਰਪੈਦੈਤਨੁ॥
 ਰਿਜਕੁਸੰਥਾਹਿ॥ਨਨਕਜਿਨੀਗੁਰਮੁਖਿਬੁਝਿਅਤਿਨਸੁਤਕੁਨਹਿ॥੩॥
 ॥ਪਉੜੀ॥ਸਤਿਗੁਰਵਡਕਮਿਸਲਾਹੀਐਜਿਸੁਦਿਚਿਦੰਡੀਆਵਡਿਆਈ॥
 ਆਸਹਿਮਿਲੈਤਨਰਗੀਆਈਆਜਾਤਿਸੁਭਣਮੰਨਿਦਸਈਆਗ
 ਰਿਹਕਮੁਸਤਕਿਹੁਬੁਧਿਗਿਵਚਹੁਮਹਿਕਛੀਥੁਰਿਅਈਆਸਹਿਤੁ
 ਨਓਨਿਧੀਪਈਆ॥੧੧੮॥ਸਲੋਕੁਮੁ१ ਪਹਿਲਾਸੁਚਾਅਪਿਹੋਇਸੁ
 ਚੈਬੈਠਾਇ॥ਸੁਚੈਅਗੈਬਓਨੁਕਈਨਭਿਟਿਓਜਾਇ॥ਸੁਚਹੋਇਹਿ
 ਜੇਵਿਆਲਾਪੜਵਿਸਲੋਕੁ॥ਕੁਭੀਜਈਸਇਆਕਿਸੁਣਹੁਲਗ
 ਦੇਖਾਅੰਨੁਦੇਵਤਪਈਦੇਵਤਬੈਸੰਤਰੁਦੇਵਤਲੂਣੁ॥ਪੰਜਵਧਾਇ
 ਆਪਿਰਤਤਹੋਅਪਕੁਪਵਿਤੁ॥ਪਾਪੀਸਿਉਤਨੁਗਡਿਆਬੁਕਪਈਆ
 ਤਿਤੁ॥ਜਿਤੁਮੁਖਿਨਮੁਨਉਚਹਿਥਿਨੁਨਵੈਸਖਾਹਿ॥ਨਨਕਦੇਵੈਜਈ
 ਐਤਿਤੁਮੁਖਿਬੁਕਪਹਿ॥੧੧੯॥ਸੁ१ ਭੰਡਿਜੰਮੀਐਭੰਡਿਨੀਮੀਐਭੰਡਿ
 ਮੰਗਣਵੀਆਹਾ॥ਭੰਡਹੁਦੈਦੋਸਤੀਭੰਡਹੁਚਲੈਗਾ॥ਭੰਡਮੁਅਭੰ
 ਭੁਭਈਐਭੰਡਿਹੋਵੈਬੰਧਨੁ॥ਸਿਕਿਉਮੰਦਾਖੀਐਜਿਤੁਜੰਮਹਿਗ
 ਜਾਨਾ॥ਭੰਡਹੁਪਿਭੰਡੁਪਿਭੰਡੈਬਾਣੁਨਕਈ॥ਨਨਕਭੰਡੈਬਾਹਰੇਕ
 ਸਾਚੈਸੇਇ॥ਜਿਤੁਮੁਖਿਸਦਾਸਲਾਹੀਐਭਾਗਤੀਚਾਗਿ॥ਨਨਕਤੋਮੁਖ
 ਉਜਲੋਤਿਤੁਸਚੈਦਰਬਰਿ॥੨॥ਪਉੜੀ॥ਸਭੁਕੇਅਖੈਆਪਣਾਜਿਸੁਨ
 ਹੀਸੋਚੁਇਕਛੀਐ॥ਕੀਤਾਪੋਆਪਣਾਅਪੋਹੀਲੇਖਾਸੰਛੀਐ॥ਜਗ
 ਹਣਾਹੀਐਤੁਜਗਿਤਕਾਇਤੁਗਾਥਿਹਛੀਐ॥ਮੰਦਾਕਿਸੇਨਾਖੀਐ
 ਪੜਿਅਖਹੁਣੋਭੁਛੀਐ॥ਮੁਗਥੈਨਲਿਨਲੁਛੀਐ॥੧੨੦॥ਸਲੋਕੁਮੁ
 ੧ ਨਨਕਫਿਕੈਬਲਿਐਤੁਮਨੁਫਿਕਹੋਇ॥ਫਿਕੈਫਿਕਾਸਦੀਐਫਿ
 ਕੈਫਿਕੀਸੇਇ॥ਫਿਕਾਦਰਗਹਸਦੀਐਮੁਹਿਬੁਕਾਫਿਕੈਪਾਇ॥ਫਿਕਾਮੁਗ
 ਖੁਅਖੀਐਪਣਾਲਹੈਸਜਾਇ॥੧੨੧॥ਸੁ१ ਅੰਦਰਹੁਭੁਠੇਪੈਜਬਾਹਿ
 ਦੁਨੀਆਅੰਦਰਿਫੈਲਾ॥ਅਠਿਸਠਿਤੀਰਥਜਨਾਵਹਿਉਤਰੇਨਾਹੀਮੈਲਾ॥
 ਜਿਨਪਟਅੰਦਰਿਬਾਹਰਿਗੁਰੁਤੋਭਲਾਸੇਸਾਗਿ॥ਤਿਨਨੇਹਲਗਾਥਸੇ
 ਤਿਦੇਖਨਿਵੀਚਾਗਿ॥ਗਿਹਸਹਿਗਿਗੇਵਹਿਉਪਤੀਕਰਿਜਾਹਿ॥ਪਰਵ

ਨਹੀਕਿਸੈਕੀਥਾਭੁਸਚੇਨਾਹਾ॥ਦਰਿਦਾਉਪਰਿਖਰਚਮੰਗਾਜੈਬੈਦੇਇ
 ਤਖਾਹਿ॥ਦੀਬਾਨਏਕਲਾਮਏਕਾਹਮਾਤੁਮਾਮੇਲਾ॥ਦਰਿਲਾਏਲੇਖਾਪੀੜ
 ਛੁਟੈਨਕਾਜਿਉਤੇਲੁ॥੨॥ਪਉੜੀ॥ਅਪੋਹੀਕਰਣਕੀਓਕਲਾਅਪੋਹੀ
 ਤੋਧੀਐ॥ਦੇਖਹਿਕੀਤਾਅਪਣਾਧਰਿਕਰੀਪਕੀਸਾਗੀਐ॥ਜਿਅਇਆ
 ਜੇਚਲਾਸੀਸਭੁਕਈਆਈਵਾਗੀਐ॥ਜਿਸੇਕਜੀਅਪਰਣਹੁਹਿਕਿਉਸਾ
 ਹਿਬੁਮਨਹੁਦਿਸਗੀਐ॥ਅਪਣਹਥੀਅਪਣਾਅਪੋਹੀਕਾਜੁਸਵਗੀਐ
 ॥੨੦॥ਸਲੋਕੁਮੁ२ ਏਹਕਿਨਹੀਆਸਕੀਦੁਜੋਲਗੈਜਾਇ॥ਨਨਕਆ
 ਸਕਾਛੀਐਸਦਹੀਹੋਸਮਾਇ॥ਚੰਗੈਚੰਗਕਰਿਮਨੇਮੰਦੈਮੰਦਹੋਇ॥
 ਆਸਕੁਣਹੁਨਾਖੀਐਜਿਲੇਖੈਵਰਤੈਸੇਇ॥੧੨੨॥ਸੁ१ ਸਲਾਮੁਜਬ
 ਬੁਦੈਵੈਕਮੁਛਹੁਪੁਥਾਜਾਇ॥ਨਨਕਦੈਕੁਡੀਆਥਾਇਨਕਈਪਾ
 ਇ॥੨॥ਪਉੜੀ॥ਜਿਤੁਸੇਵਿਐਸੁਖਪਈਐਸੋਸਾਹਿਬੁਸਦਾਸਮਲੀ
 ਐ॥ਜਿਤੁਕੀਤਪਈਐਅਪਣਾਸਾਘਾਲਬੁਗੀਕਿਉਪਾਲੀਐ॥ਮੰ
 ਦਮੁਲਿਨਕੀਚਈਦੇਲੀਮੀਨਦਰਿਨਿਹਲੀਐ॥ਜਿਉਸਾਹਿਬਨਾਲਿ
 ਨਹੀਐਤੇਦੋਹਪਾਸਛਲੀਐ॥ਕਿਛੁਲਾਹੁਉਪਰਿਪਾਲੀਐ॥੨੩॥
 ॥ਸਲੋਕੁਮੁ२ ਚਾਕੁਰਲਗੈਚਾਕੀਨਲੇਗਾਥਵਾ॥ਗਲਾਕੇਘ
 ਠੇਗੀਅਖਸਮਨਪਏਸਦਾ॥ਆਪੁਗਵਾਇਸੇਵਕੇਰਤਕਿਛੁਪਏਮਨੁ
 ॥ਨਨਕਜਿਸੇਨਲਾਗਾਤਿਸੁਮਿਲੈਲਾਗਸੇਪਰਵਾਣੁ॥੧੨੪॥ਸੁ१ ਜੀਜੀ
 ਇਹੋਇਸੁਓਗਵੈਮੁਹਕਾਕਹਿਅਵਓ॥ਬੀਜਥਿਖੁਮੰਗੀਅੰਮ੍ਰਿਤਵੇਖਹੁ
 ਏਹਨਿਆਉ॥੨॥੧੨੪२ ਨਲਿਇਅਣਦੋਸਤੀਕਦੇਨਾਵੈਗਸਿਐਜੋ
 ਹਜੈਤੇਤੇਵੋਹਰਤੈਵੇਖਹੁਕਨਿਹਜਾਸਿ॥ਵਸਤੁਅੰਦਰਿਵਸਤੁਸਮਾ
 ਵੈਦੁਜੀਹੋਵੈਪਸਿ॥ਸਾਹਿਬਸਤੀਹੁਕਮੁਨਚਲੈਕਹੀਥਣੈਅਰਦਾਸਿ॥
 ਭੁਕਿਕਮਣੈਕੁਡੈਹੋਵੈਨਨਕਸਿਫਤਿਵਿਗਾਸ॥੩॥੧੨੪੨ ਨਲਿਇਆ
 ਏਦੋਸਤੀਵਡਾਗੁਸਿਉਨੇਹਾ॥ਪਣੀਅੰਦਰਿਲੀਕਜਿਉਤਿਸਦਾਥਾਇਨ
 ਥੇਹੁ॥੪॥੧੨੪੨ ਹੋਇਇਅਣਾਕੇਰਕਮੁਅਣਿਨਸਕੈਗਸਿ॥ਜੇਇਕ
 ਅਧਚੰਗੀਕਰਦੁਜੀਭੀਵੈਗਸਿ॥੫॥ਪਉੜੀ॥ਚਾਕੁਰਲਗੈਚਾਕੀ
 ਜੇਚਲੈਖਸਮੇਭਾਇ॥ਹੁਮਤਿਤਿਸਨੇਅਗਲੀਓਹੁਵਜਹੁਭਿਦੁਲਖਾ
 ਇ॥ਖਸਮੇਕਰੈਬਾਥਗੀਮੁਹਮੁਹਿਪਣਾਹੁਖਾਇ॥ਜਿਸਦਾਦਿਤਖਾ

ਵਣਾਤਿਸੁਕਹੀਐਸਥਾਸਿ॥ਨਨਕਹੁਕਮੁਨੈਨੀਨਲਿਖਸਮਚਲਾ
ਅਰਦਾਸਿ॥੨੨॥ਸਲੋਕੁਮਃ੨ ਏਹਕਿਨਹੀਦਾਤਿਆਪਸਤੋਜੋਪੁਖੀ
ਐ॥ਨਨਕਸਾਕਰਮਾਤਿਸਾਹਿਬਤੁਠੈਜੋਮਿਲੈ॥੧॥ਮਃ੨ ਏਹਕਿਨਹੀ
ਚਕਰੀਜਿਤੁਭਉਖਸਮਨਜਾਇ॥ਨਨਕਸੇਵਕੁਕੈਢੀਜਿਸੇਤੀਖਸਮ
ਸਮਾਇ॥੨॥ਪਉੜੀ॥ਨਨਕਅੰਤਨਜਾਪਨੀਹਰਿਤਾਕੇਪਰਾਵਗਾਯਾ
ਪਿਕਰਏਸਖਤੀਫਿਰਿਆਪਿਕਰਏਮਾਗਾਇਕੰਗਲੀਜੰਜੀਰੀਆਇਕਿ
ਤੁਗੀਰਫਹਿਬਿਸੀਆਗਾ॥ਪਿਕਰਏਕਰੇਆਪਿਹਉਕੈਸਿਉਕਰੀਪੁਕਾ
ਗਾਨਨਕਕਰਣਾਜਿਨਿਕੀਆਫਿਰਿਤਿਸਹੀਕਰਣੀਸਗਾ॥੨੩॥ਸਲੋਕੁ
ਮਃ੧ ਅਪੇਭਡੇਸਾਜਿਅਨੁਅਪੇਪੁਰੁਦੇਇ॥ਇਕਕੀਦੁਪੁਸਮਾਈ
ਐਇਕਿਚੁਲੈਗਹਨਿਚੜੇ॥ਇਕਿਨਿਹਾਲੀਪੈਸਦਨਿਇਕਿਉਪਰਿ
ਹਨਿਖੜੇ॥ਤਿਨਸਵਰੇਨਨਕਾਜਿਨਕਉਨਦਰਿਕਰੇਇ॥੧॥ਮਃ੨
ਅਪਸਾਜੇਕਰੇਆਪਿਜਾਣੀਭਿਰਖੈਆਪਿ॥ਤਿਸੁਵਿਚਿਜੰਤਉਪਾਇ
ਕੈਦੇਖੈਥਾਪਿਉਥਾਪਿ॥ਕਿਸੇਨਕਹੀਐਨਨਕਸਭਕਿਛੁਅਪੇਆਪਿ
॥੨॥ਪਉੜੀ॥ਵਡੇਕੀਆਵਡਿਆਈਆਕਿਛੁਕਹਲਾਕਹਲੁਨਜਾ
ਇ॥ਸੇਕਰਤਾਕਦਰਿਕਰੀਮੁਦੇਜੀਆਗਿਜਕੁਸੰਬਾਧਿ॥ਸਈਕਾਕਰਮ
ਵਣੀਪੁਰਿਛੋਡੀਤਿਨੈਪਾਇ॥ਨਨਕਦੋਕੀਬਾਹੀਹੋਰੁਦੁਜੀਨੀਜਾਇ
॥ਸੇਕਰੇਜਿਤਿਸੈਰਜਾਇ॥੨੪॥੧॥ਸਲੋਕੁਵਰਨਲਿ॥੬੦॥੧॥
ਚਉਪਦੇਸਥਾਦਿਜੁਮਲਾ॥੨੩੩॥ਅਸਟਪਦੀਆਜੁਮਲਾ॥੪੨॥ਆ
ਸਾਪਦੀਆ॥੨॥ਆਸਾਛੰਤਜੁਮਲਾ॥੩੫॥ਵਰ॥੧॥ਜੁਮਲਾ॥੩੩

ਗਗੁਆਸਾਸੀਕਬੀਰਜੀਉਕੀ ੧੬ਸਤਿਗੁਰਪੁਸਾਰ
ਗੁਰਚਰਣਲਾਗਿਹਮਥਿਨਵਤਪੁਛਤਕਹਜੀਉਪਾਇਆ॥ਕਵਨਕਾਜ
ਜਗਉਪਜੈਬਿਨਸੈਕਹਹੁਮੇਹਿਸਮਝਾਇਆ॥੧॥ਦਵਕਰਹੁਦਇਆ
ਮੇਹਿਮਗਲਾਵਹੁਜਿਤੁਭੈਥਪਨਤੁਟੈ॥ਜਨਮਮਰਨਦੁਖਫੇੜਕਰਮਸੁ
ਖਜੀਅਜਨਮਤੋਛੁਟੈ॥੧॥ਗਹਉ॥ਮਾਇਆਫਸਬੰਧਨਹੀਫਰੇਅਗੁਮ
ਨਸੁਨਿਲੁਕੇ॥ਆਪਪਦੁਨਿਰਬਣਨਚੀਨੀਆਇਨਬਿਧਿਅਭਿਉਨ
ਚੁਕੇ॥੨॥ਕਰੀਨਉਪਜੈਉਪਜੀਜਦੈਭਵਅਭਾਵਬਿਹੁਣਾ॥ਉਦੇਅਸ
ਤਕੀਮਨਬੁਧਿਨਸੀਤਉਸਦਾਸਹਜਿਲਿਵਲੀਣਾ॥੩॥ਜੀਉਪ੍ਰਤਿਬਿ
ਬੁਥਿਬਕਉਮਿਲੀਹੋਇਦਕਕੇਭੁਬਿਗਰਨਾ॥ਕਹਕਬੀਰਐਸਗੁਣਕੁਮੁ
ਭਗਤਉਮਨੁਸੁਨਿਸਮਨਾ॥੪॥੧॥ਆਸਾ॥ਗਜਸਾਢੇਤੋਤੋਧੋਤੀਆਤਿ
ਹੋਪਾਇਨਿਤਗਾ॥ਗਲੀਜਿਨਜਪਮਾਲੀਅਲੇਟਹਬਿਨਿਬਗਾਓਇਹ
ਰਿਕੇਸੰਤਨਅਖੀਅਹਿਬਨਸਕੇਠਗਾ॥੧॥ਐਸੇਸੰਤਨਮੇਕਉਭਾਵਹਿ
॥ਛਾਲਸਿਉਪੇਡਗਟਕਾਵਹਿ॥੧॥ਗਹਉ॥ਬਾਸਨਮੰਜਿਚਰਾਵਹਿਉ
ਪਰਿਕਠੀਧੋਇਜਲਾਵਹਿ॥ਬਸੁਪਧੇਦਿਕਰਹਿਦੁਇਚੁਲੇਸੋਮਣਸ
ਖਾਵਹਿ॥੨॥ਉਇਪਾਪੀਸਦਾਫਿਰਹਿਅਪਰਾਧੀਮੁਹੁਅਪਸਰਕਹਾਵ
ਹਿ॥ਸਦਾਸਦਾਫਿਰਹਿਅਭਿਮਾਨੀਸਗਲਕੁਟੈਬੁਛਾਵਹਿ॥੩॥ਜਿ
ਤੁਕੇਲਾਇਆਤਿਤਹੀਲਾਗਤੈਸੇਕਰਮਕਮਾਵੈ॥ਕਹਕਬੀਰਜਿਸੁਸਤਿ
ਗੁਰਭੇਟੈਪੁਨਰਪਿਜਨਮਿਨਅਵੈ॥੪॥੨॥ਆਸਾ॥ਬਾਪਦਿਲਾਸਾਮੇਰੇ
ਕੀਨਾਸੇਜਸੁਖਲੀਮੁਖਿਅੰਮ੍ਰਿਤੁਦੀਨਾ॥ਤਿਸੁਬਪਕਉਕਿਉਮਨੁਹਵਿ
ਸਗੀ॥ਅਗੈਗਾਇਅਨਥਾਜੀਹਰੀ॥੧॥ਮੁਈਮੇਰੀਮਈਹਉਖਰਾਸੁਖਲਾ
॥ਪਹਿਰਉਨਹੀਦਗਲੀਲਗੈਨਪਾਲਾ॥੧॥ਗਹਉ॥ਬਲਿਤਿਸੁਬਪੈਜਿ
ਨਿਉਜਾਇਆ॥ਪੰਚਤੋਮੇਰਾਸੰਗੁਚੁਕਾਇਆ॥ਪੰਚਮਾਹਿਪਾਵਤਲਿ
ਦੀਨਾ॥ਹਰਿਸਿਮਰਨਿਮੇਰਾਮਨੁਤਨੁਭੀਨੈ॥੨॥ਪਿਤਾਹਮੇਵਡੇਗੁਸਾਈ॥
ਤਿਸੁਪਿਤਪਹਿਉਕਿਉਕਰਿਜਾਈ॥ਸਤਿਗੁਰਮਿਲੈਤਮਾਰਗੁਦਿਖਾਇ
ਆ॥ਜਗਤਪਿਤਾਮੇਰੇਮਨਿਭਾਇਆ॥੩॥ਹਉਪੁਤੁਤੋਰਾਤੁਬਪੁਮੇਰਾ॥
ਏਕੋਠਹਰਦੁਬਾਸੇਗਾ॥ਕਹਕਬੀਰਜਿਨਿਏਕੋਬੁਛਾਇਆ॥ਗੁਰਪੁਸਾਦਿ
ਮਿਸਭਕਿਛੁਸੁਣਿਆ॥੪॥੩॥ਆਸਾ॥ਇਕਤੁਪਤਰਿਭਰਿਉਗਟਕ

ਮਛਿਪਗੀਤਭਿਸਿਰਿਭਿਗਵਨ॥੩॥ਕਹਤਕਬੀਰਪੰਚਜੋਚੁਗਾਤਿ
 ਤਨਹਿਪਰਮਪਦੁਰੇ॥੪॥੨॥੧੧॥ਅਸਾ॥ਸੁਤਅਪਰਧਕਰਤੁਜ
 ਤਾਜਨਨੀਚੀਤਿਨਰਖਸਿਤੋਤਾ॥੧॥ਗਮਈਅਹੁਭਿਬਕਤੁਗਾ
 ਹੇਨਖੰਡਸਿਅਵਗਨਮੇਗਾ॥੧॥੪੭॥ਉ॥ਜੇਅਤਿਕ੍ਰੋਧਕੋਰਹਿਧਇਅ
 ਤਤੀਚੀਤਿਨਰਖਸਿਮਾਇਆ॥੨॥ਚਿਤਭਵਨਮਨੁਪਰਿਭਿਹਮ
 ਨਾਮਥਿਨਕੈਸੇਉਤਸਿਪਧਾ॥੩॥ਦੇਹਿਥਿਮਲਮਤਿਸਦਾਸਗੀਰਾ
 ਹਜਿਸਹਜਿਗਨਰਵੈਕਬੀਰ॥੪॥੩॥੧੨॥ਅਸਾ॥ਜਨਹਮਾਗੀਰਾ
 ਮਤੀਤੀਗਾਜਾਥਸਹਿਪੀਤਬਰਪੀਰ॥੧॥ਵਹੁਵਹੁਕਿਆਖੁਬੁਗਵ
 ਤਹੈ॥ਹਰਿਕਾਨਮੁਮੈਮਨਿਭਵਤਹੈ॥੧॥੪੭॥ਉ॥ਨਰਦਸਰਦਕਰ
 ਹਿਖਵਾਸੀ॥ਪਾਸਿਥੈਠੀਬੀਬੀਕਵਲਾਦਾਸੀ॥੨॥ਕੰਠਮਾਲਾਜਿਹਵ
 ਗਮਾਸਪੰਸਨਮੁਲੈਲੈਕਰਉਸਲਾਮੁ॥੩॥ਕਹਤਕਬੀਰਗਮਗੁਨਗਵ
 ਓ॥ਹਿੰਦੁਤੁਰਕਦੇਉਸਮਝਵਉ॥੪॥੪॥੧੩॥ਅਸਪੰਚਪਦਾ
 ਤੁਕੇ॥ਪਤੀਤੋਮੈਲਨੀਪਤੀਪਤੀਜੀਉ॥ਜਿਸੁਪਾਹਨਕਉਪਤੀਤੋ
 ਮੈਸੇਪਾਹਨਨਿਗਜੀਉ॥੧॥ਭੁਲੀਮਲਨੀਹੋਏਹਾਸਤਿਗੁਰਜਗਤਹੋਏ
 ਵ॥੧॥੪੭॥ਉ॥ਥਹੁਮੁਪਤੀਬਿਸਨੁਡਗੀਫੁਲਸੈਕਰਦੇਉ॥ਤੀਨਿਦੇ
 ਪਤਖਿਤਰਹਿਕਹਿਕਿਸਕੀਸੇਉ॥੨॥ਪਾਖਣਗਢਿਕੈਮੁਗਤਿਕੀਨੀਦੇ
 ਕੋਢਤੀਪਉ॥ਜਿਏਹਮੁਗਤਿਸਾਹੀਹੋਤਉਘੜਣਹੋਖਉ॥੩॥ਭਤੁ
 ਪਹਿਤਿਅਹੁਲਾਪਸੀਕਰਕਰਕਾਸਗੁਭਿਗਣਹੋਰੇਭੇਗਿਆਇਸੁਮੁਗਤਿ
 ਕੇਮੁਖਛਹੁ॥੪॥ਮਲਨਿਭੁਲੀਜਗੁਭੁਲਾਨਾਮਭੁਲਾਨੇਨਹਿ॥ਕਰੁਕ
 ਬੀਰਹਮਰਮਾਖੇਕਿਪਕਹਿਹਰਿਗਇ॥੫॥੧॥੧੪॥ਅਸਾ॥ਬਰਖ
 ਸਬਾਲਪਨਥੀਤੇਬੀਸਬਰਸਕਛੁਤਪੁਨਕੀਓਤੀਸਬਰਸਕਛੁਦੇ
 ਨਪੁਜਾਢਿਗਿਛੁਤਨਾਬਿਗਧਿਭਇਓ॥੧॥ਮੇਰੀਮੇਰੀਕਰਤੇਜਨਮੁਗਇ
 ਓ॥ਸਇਹੁਮੇਖਿਭੁਜੰਥਲਾਇਓ॥੧॥੪੭॥ਉ॥ਸੁਕੈਸਰਵਗਿਪਾਲਿਥੰਧ
 ਵੈਲੁਣੈਥੇਤਰਥਵਕਿਰੇ॥ਆਇਓਚੋਰਤੁਰਤਲੇਗਾਇਓਮੇਰੀਖਤ
 ਮੁਗਪੁਠਿਕੈ॥੨॥ਚਰਨਸੀਸੁਕਰਕੰਪਨਲਾਗੈਨੀਨੀਰੁਅਸਹੁਵਹੈ॥ਜਿ
 ਹਵਬਚਨੁਸੁਪੁਨਹੀਨਿਕੈਤਬਰਧਮਕੀਅਸਕਰੇ॥੩॥ਹਜਿਓਕਿਉ
 ਪਕਰੈਲਿਵਲਾਵੈਲਾਹਹਿਹਰਿਮੁਲੀਓ॥ਗੁਰਪਰਸਾਦੀਹਰਿਪੁ

ਇਓਮੰਤਚਲਿਦਿਆਨਲਿਚਲਿਓ॥੪॥ਕਹਤਕਬੀਰਸੁਨਹੁਗੀਤ
 ਹੁਅਨੁਪੁਨਕਛੁਐਲੈਨਗਇਓਆਈਤਲਬਗੁਪਲਾਇਕੀਮਾਇ
 ਆਮੰਦਛਡਿਚਲਿਓ॥੫॥੨॥੧੫॥ਅਸਾ॥ਕਹਦੀਨਪਟਪਟੇਥ
 ਹਕਹੁਪਲਾਘਨਿਵਗਾ॥ਕਹੁਗੀਗਦਗੀਨਹੀਕਾਪੁਖਨਪਰਗਾ॥੧॥ਅ
 ਹਿਖਵਦੁਨਕੀਜੈਮੇਮਨ॥ਸੁਕ੍ਰਿਤੁਕਰਿਕਹਿਲੀਜੈਕੇਮਨ॥੧॥੪੭॥ਉ॥
 ਕੰਮਏਕਜੁਮਟੀਗੁਪੀਬਹੁਬਿਧਿਥਨੀਲਈ॥ਕਾਹੁਪਹਿਮੇਤੀਮੁਕ
 ਤਾਲਕਾਹੁਬਿਅਧਲਗਈ॥੨॥ਸੁਮਹਿਧਨਰਖਨਕਉਦੀਅਮੁ
 ਗਹੁਕੈਧਨਮੇਗਾਜੀਮਕਾਡੰਡਮੁਡਮਹਿਲਾਗੈਖਿਨਮਹਿਕਰੇਨਿਬੇਰਾ
 ॥੩॥ਹਜਿਨੁਉਤਮੁਭਗਤੁਸਦਾਵੈਆਗਿਆਮਨਿਸੁਖਪਈ॥ਜਿਤਿ
 ਸੁਭਾਵੈਸਤਿਕਰਿਮਨੈਭਟਮੰਨਿਵਸਈ॥੪॥ਕਹੈਕਬੀਰਸੁਨਹੁਗੀਤ
 ਹੁਮੇਰੀਮੇਰੀਛੁਟੀ॥ਚਿਰਕਟਛਰਿਚਟਾਹੈਲੇਗਾਇਓਤੀਤੀਗੀਛੁਟੀ॥
 ॥੫॥੩॥੧੬॥ਅਸਾ॥ਹਮਮਸਕੀਨਖੁਦਈਥਦੇਤੁਮਰਜਸੁਮਨਿਭਵੈ
 ॥ਅਲਹਅਵਲਾਦੀਨਕੈਸਾਹਿਬੁਜੋਗਨਹੀਫੁਰਮਵੈ॥੧॥ਕਾਜੀਥੇਲਿ
 ਆਥਨਿਨਹੀਆਵੈ॥੧॥੪੭॥ਉ॥ਗੋਤਪਰੈਨਿਵਜਗੁਜੈਕਲਮਭਿ
 ਸਤਿਹੋਈ॥ਸਤਹਿਕਾਥਾਘਟਹੀਭੀਤਹਿਕੇਰਿਜਨੈਕੇਈ॥੨॥ਨਿ
 ਵਜਸੇਈਜੀਨਿਅਉਥਿਚਰੈਕਲਮਅਕਲਪਿਜਨੈ॥ਪਚਹੁਮੁਸਿ
 ਮੁਲਾਥਿਛਵੈਤਬਤਉਦੀਨੁਪਛਨੈ॥੩॥ਖਸਮੁਪਛਨਿਤਸਕ
 ਰਿਜੀਅਮਹਿਮਾਹਿਮਣੀਕਰਿਛੀਕੀ॥ਅਪੁਜਨਾਇਅਵੁਕਉਜਨੈਤਬ
 ਹੋਇਭਿਸਤਸਗੀਕੀ॥੪॥ਮਟੀਏਕਭੇਖਧਰਿਨਨਤਮਹਿਥੁਹਮੁਪਛ
 ਨਾਕਹੈਕਬੀਰਭਿਸਤਛੇਡਿਕਰਿਦਿਜਕਸਿਉਮਨਮਨਾ॥੫॥੪॥੧੭॥
 ਅਸਾ॥ਗਗਨਗਗਇਕਬੁੰਦਨਬਰਖੈਨਦੁਕਾਹੁਸਮਾਨਾ॥ਪਰਬ੍ਰਹ
 ਮਪਰਮੇਸੁਰਮਾਧੇਪਰਮਹੰਸੁਲੇਸਿਧਨਾ॥੧॥ਬਾਬਾਬਲਤੋਤੇਕਹਗ
 ਏ॥ਦੇਹੀਕੈਸੀਗਿਹਤੋਸੁਗਤਿਮਾਹਿਜੀਨਿਹਤੋਕਰਤੋਕਥਾਬਾਤਕਹਤੋ
 ॥੧॥੪੭॥ਉ॥ਬਜਾਵਨਹੋਰਕਹਗਾਇਓਜੀਨਿਹਿਉਮੰਦੁਰੀਨਾ॥ਸਖੀ
 ਸਬਦੁਸੁਗਤਿਨਹੀਉਪਜੈਖਿਚਿਤੋਜੁਸਭੁਲੀਨ॥੨॥ਸੁਵਨਨਥਿਕ
 ਲਭੈਸੀਗਿਤੋਗੈਦੀਕਾਬਲੁਥਕਾ॥ਚਰਨਹੋਰਕਰਛਕਿਪਹੈਮੁ
 ਖਹਨਨਿਕਸੈਥਤਾ॥੩॥ਥਾਕੋਪੰਚਦੁਤਸਭਤਸਕਰਅਪਾਪਦੈਕੁ

ਤਾਥਾਕਾਮਨੁਕੰਚਉਤਥਾਕੇਤਜੁਤਪਹਿਗਮਤੇ॥੪॥ਮਿਹਤਕਭੇ
ਦਸੈਬੰਦਫੁਟੇਮਿਤਥਾਈਸਭਭੰਗੇ॥ਕਹਤਕਥੀਰਜੋਹਧਿਆਵੈਜੀ
ਵਤਬੰਧਨਤੋਰੇ॥੫॥੫॥੧੮॥ਅਸਾ॥ਸਹਪਨੀਤੇਉਪਹਿਨੀਥਲੀ
ਆ॥ਜਿਨਿਥਹਮਥਿਸਨੁਮਹਦੇਉਛਲੀਆ॥੧॥ਮਹਮਹਸਪਨੀ
ਗਮਲਜਲਿਪੈਠੀ॥ਜਿਨਿਤਿਤਵਣਿਡਸੀਅਲਗਪੁਸਦਿਡੇਠੀ॥
॥੧॥ਹਰਾਉ॥ਸਪਨੀਸਪਨੀਕਿਆਕਹਹੁਭਾਈ॥ਜਿਨਿਸਾਚੁਪਛਨਿ
ਆਤਿਨਿਸਪਨੀਖਾਈ॥੨॥ਸਪਨੀਤੇਅਨਛੁਛਨਹੀਅਵਗਾ॥ਸਪ
ਨੀਜੀਤਿਕਹਕਹੈਮਹਾ॥੩॥ਇਹਿਸਪਨੀਤਕੀਕੀਤੀਹੋਈ॥ਥਲੁ
ਬਲੁਕਿਆਇਸਤੇਹੋਈ॥੪॥ਇਹਬਸਤੀਤਬਸਤਸਗੀਗੁਰਪੁ
ਸਦਿਸਹਜਿਤੋਰਕਥੀਰ॥੫॥੬॥੧੮॥ਅਸਾ॥ਕਹਸੁਆਨਕਉਮਿ
ਮਿਤਿਸੁਨਈ॥ਕਹਸਾਕਤਪਹਿਹਿਗਨਗਾਈ॥੧॥ਗਮਮਾਮਾਮੀਮ
ਹੀਐ॥ਸਾਕਤਸਿਉਭੁਲਿਨਹੀਕਹੀਐ॥੧॥ਹਰਾਉ॥ਕਉਆਕਹਕਪੁ
ਰਚਰਏ॥ਕਹਥੀਸੀਅਰਕਉਦੁਧਪੀਐ॥੨॥ਸਤਸੰਗਤਿਮਿਲਿ
ਥਿਬੇਕਥੁਧਿਹੋਈ॥ਪਹਸਪੁਸਮਿਲੇਹਕੰਚਹੋਈ॥੩॥ਸਾਕਤਸੁਆ
ਨਸਭੁਕਰਕਾਈਆ॥ਜੇਧੁਗਿਲਿਖਿਆਸੁਕਰਮਕਮਾਈਆ॥੪॥ਅ
ਮਿਤੁਲੈਲੈਨੀਮੁਸਿਚਈ॥ਕਹਿਕਥੀਰਉਅਕੋਸਹਜੁਨਜਈ॥੫॥
॥੧॥੨੦॥ਅਸਾ॥ਲੈਕਸੇਕੋਟਸਮੁੰਦਸੀਖਈ॥ਤਿਹਰਵਨਘਰਬਖ
ਰਿਨਪਈ॥੧॥ਕਿਆਮਾਗਉਕਿਛੁਥਿਰਨਹਾਈ॥ਦਿਖਤਨੈਨਚਲਿ
ਓਜਗੁਜਈ॥੧॥ਹਰਾਉ॥ਇਕੁਲਖੁਪੁਤਸਵਲਖੁਨਤੀ॥ਤਿਹਰਵ
ਨਘਰਦੀਅਨਥਤੀ॥੨॥ਚੰਦਸੁਗੁਜਾਕੇਤਪਤਰਸਈ॥ਬੈਸਤ
ਰੁਜਕੋਕਪਰੋਈ॥੩॥ਗੁਮਤਿਗਮੈਨਮਿਥਸਈ॥ਅਸਥਿਰਹੈਨਕ
ਤੁਜਈ॥੪॥ਕਹਤਕਥੀਰਸੁਨਹੋਲਈ॥ਰਾਮਨਾਮਥਿਨੁਮਕਤਿ
ਨਹੋਈ॥੫॥੬॥੨੧॥ਅਸਾ॥ਪਹਿਲਾਪੁਤਪਿਛੈਰੀਮਈ॥ਗੁਡਲਗ
ਚੋਲੇਰੀਪਈ॥੧॥ਏਕਅਚੰਭਉਸੁਨਹੁਤਮਭਈ॥ਦਿਖਤਸਿਪੁਚ
ਰਵਤਗਈ॥੧॥ਹਰਾਉ॥ਜਲਕੀਮਛੁਲੀਤਰਵਗਿਥੀਈ॥ਦਿਖ
ਤਕੁਤਰਲੈਗਈਥਿਲਈ॥੨॥ਤਲੈਰਬੈਸਾਉਪਹਿਸੁਲਾ॥ਤਿਸਕੈ
ਪਛਲਗਫਲਫੁਲਾ॥੩॥ਘਰੋਚਰਿਭੈਸਿਚਰਵਨਜਈ॥ਬਾਹਿਥੈ

ਲੁਗਨਿਘਰਿਆਈ॥੪॥ਕਹਤਕਥੀਰਜੇਇਸਪਦਥੁਣੀਰਾਮਮਤ
ਤਿਸੁਸਭੁਕਿਛੁਸੁਣੈ॥੫॥੬॥੨੨॥

ਅਸਾਸੀਕਥੀਰਜੀਉਕੇਤਿਪਰੇ ੧੬ਸਤਿਗੁਰਪੁਸਦਿ
ਬਿੰਦੁਤੇਜਿਨਿਪਿੰਡਕੀਆ॥ਅਗਨਿਕੁੰਡਹੁਇਆ॥ਦਸਮਾਸਮਾਤਉ
ਦਰਿਗਖਿਆਬਹੁਰਿਲਾਗੀਮਾਈਆ॥੧॥ਪੁਨੀਕਹੋਕਉਲੋਡਿਲਾਗੇਤ
ਨਜਨਮੁਖੇਇਆ॥ਪੁਰਬਿਜਨਮਕਰਮਭੂਮਿਥੀਜਨਹੀਥੇਇਆ॥੧॥
॥ਹਰਾਉ॥ਬਾਰਕਤੇਥਿਰਪੁਭਇਆਹੋਨਸੋਹੋਇਆ॥ਜਾਜਮੁਆਇਣੇ
ਟਪਕੋਤਬਧਿਕਹੋਹੋਇਆ॥੨॥ਜੀਵੈਨਕੀਆਸਕਹਿਜਮੁਨਿਹੋਰ
ਸਸਾ॥ਬਜੀਗਰੀਸੀਸਰੁਕਥੀਰਚੋਤਿਛਲਿਪਾਸਾ॥੩॥੧॥੨੩॥ਅਸਾ
॥ਤਰੁਗੈਨੀਮਨੁਪੁਨਗਪਿਕਹਿਹਉਪਾਚਉਤਤਬਰਤੀ॥ਰਾਮਗਇਸਉ
ਭਵਲੈਲੋਹਉਆਤਮਤਿਹਿੰਗਰਤੀ॥੧॥ਗਉਗਉਗੀਦੁਲਹਨੀਮੰ
ਗਲਚਗਾ॥ਮਹੈਗਿਹਿਐਰਾਜਾਮਭਤਗਾ॥੧॥ਹਰਾਉ॥ਨਭਕਮਲ
ਮਹਿਬੀਰਚਿਲੇਥੁਮਾਗਿਅਨੁਉਚਗਾ॥ਰਾਮਗਇਸੇਦੁਲਹਪਾਇ
ਓਅਸਵਡਭਾਗਮਾ॥੨॥ਸੁਗਨਮੁਨਜਨਕਉਤਕਾਏਕੋਟਿਤ
ਤੀਸਉਜਨਾ॥ਕਹਿਕਥੀਰਮੋਹਿਥਿਆਹਿਚਲੇਪੁਰਖਏਕਭਗਵਾਨ
॥੩॥੨॥੨੪॥ਅਸਾ॥ਸਾਸੁਕੀਦੁਖੀਸੁਸੁਕੀਪਿਆਰੀਜੋਠਕੇਨਾਮਿਡ
ਰਉਗਾ॥ਸਖੀਸੁਹੇਲੀਨਨੰਦਗਹੇਲੀਦੇਵਰਕੈਥਿਹਿਜਰਉਗੇ॥੧॥ਮੰ
ਗੀਤਿਥਉਗੇਮੈਰਾਮਥਿਸਾਰਿਓਕਿਨਥਿਧਿਹਨਿਹਉਗੇ॥ਸੋਜੈਗਮਤੁ
ਨੈਨਹੋਪਥਉਇਹੁਤਖੁਕਾਸਿਉਕਹਉਗੇ॥੧॥ਹਰਾਉ॥ਥਪੁਸਾਵਕਾ
ਕੋਲਾਣਈਮਾਈਆਮਦਮਤਵਗੀ॥ਬਭੋਭਈਕੈਥਬਸੰਗਹਤੀਤਬ
ਉਨਹਿਪਿਆਰੀ॥੨॥ਕਹਤਕਥੀਰਪਚੋਕੈਣਗਰਾਣਗਰਤਜਨਮੁ
ਗਵਾਈਆ॥ਛੁਠੀਮਾਈਆਸਭੁਜਗਥਪਿਆਮੈਰਾਮਮਤਸੁਖਪਾਇ
ਆ॥੩॥੩॥੨੫॥ਅਸਾ॥ਹਮਘਰਿਸੁਤਤਨਹਿਨਿਤਤਨਕੰਧਿਜਨੋ
ਉਤਮਾਗੇ॥ਤਮਤਉਥੇਦਪਛਉਗਾਇਤੀਗਾਥਿਦੁਰਿਦੈਹਮਾ॥੧॥ਮੈਰੀ
ਜਿਥਾਥਿਸਨੈਨਗਾਇਨਹਿਦੈਥਸਹਿਗਥਿਦਾ॥ਜਮਦੁਆਰਜਥ
ਪੁਛਸਥਵੇਤਬਕਿਆਕਹਸਿਮੁਕੰਦਾ॥੧॥ਹਰਾਉ॥ਹਮਗੋਰੁਤਮਗੁ

ਅਗਸਤੀਜਨਮਜਨਮਰਖਵੇਗਾ। ਕਥਾਪੁਨਪਾਉਤਾਹਿਚਰਾਇ
 ਕੇਸਖਸਮਮਗੇ॥੨॥ ਤੁਥਮਨੁਮੈਕਸੀਕਾਜੁਲਾਬੁਣਹੁਮਹਿਗਿਆ
 ਨਾ। ਤਮਤਉਜਾਚੇਭੂਪਤਿਰਾਜਹਿਸਿਉਮੇਰਪਿਆਨ॥੩॥੪॥੨੬॥
 ਅਸਾ॥ ਜਗਜੀਵਨਐਸਾਸੁਪਨੈਜੈਸਾਜੀਵਨੁਸੁਪਨਸਮਨੀ। ਸਚੁ
 ਕਹਿਮਗਾਠਿਦੀਨੀਛੇਡਿਪਰਮਪਿਆਨੀ॥੧॥ ਬਾਬਾਮਇਆਮਹਿਤਿ
 ਕੀਨਾ। ਜਿਨਿਗਿਆਨੁਰਤਨੁਹਿਰਿਲੀਨ॥੧॥੨੭॥ ਨੈਨਦੇਖਿਪਤੰਗੁ
 ਉਰਛੈਪਸੁਨਦੇਖੈਆਗਿ। ਕਲਫਸਨਮੁਗਪੁਚੈਤੈਕਨਿਕਾਮਨਿਲਾ
 ਗ॥੨॥ ਕਹਿਬਿਚਾਰੁਥਿਕਾਰਪਹੁਰਹਿਤਰਨਤਰਨਸੇਇ। ਕਹਿਕਬੀਰ
 ਜਗਿਜੀਵਨੁਐਸਦੁਤੀਆਨਹੀਕੋਇ॥੩॥੪॥੨੮॥ ਅਸਾ॥ ਜਉਮੈ
 ਰੂਪਕੀਏਬਹੁਤੇਰਾਬਛਨਿਰੂਪਨਹੀ। ਤਗਤੰਤਸਜੁਸਭੁਥਕਾ
 ਰਮਨਮਥਸਿਉਈ॥੧॥ ਅਬਮਹਿਨਚਨੇਨਾਵੈ। ਮੇਰਾਮਨੁਮੈਦਰੀਅ
 ਨਬਜਾਵੈ॥੧॥੨੯॥ ਕਾਮੁਕ੍ਰਿਪਮਇਅਲੈਜਾਗੀਤਿਸਨਗਾਗਰਿਛੁ
 ਟੀ। ਕਾਮਿਚਲਨਭਇਅਹੈਪੁਰਾਨਗਇਆਭਰਮੁਸਭੁਛੁਟੀ॥੨॥
 ਸਭਭੁਤਏਕੈਰਜਿਨਿਆਚੁਕੈਬਦਬਿਥਦਾ। ਕਹਿਕਬੀਰਮੈਪੁਰ
 ਪਇਅਭਏਰਮਪਰਸਦਾ॥੩॥੪॥੩੦॥ ਅਸਾ॥ ਰਿਜਾਪੈਰਮਨਵੈਅ
 ਲਹੁਸੁਆਦਤਿਜੀਅਸੰਘਗੈ। ਆਪਦੇਖਿਅਵਰਨਹੀਦੇਖੈਕਾਰ
 ਉਛਖਮਰੇ॥੧॥ ਕਾਜੀਸਾਹਿਬੁਏਕੇਤੀਮਹਿਤਗਸਚਿਬਿਚਰਿਨੈ
 ਧੈ। ਖਥਗਿਨਕਹਿਦੀਨਕੇਥਉਰਤੇਜਨਮੁਅਲੇਖੈ॥੧॥੩੧॥
 ਸਚੁਕਤੇਬਬਖਾਨੈਅਲਹੁਨਾਹਿਪੁਰਖੁਨਹੀਕੋਈ। ਪਦੇਗੁਨਨਾਹੀਕ
 ਛੁਥਉਰੇਜਉਦਿਲਮਹਿਖਥਗਿਨਹੀ॥੨॥ ਅਲਹੁਬੈਗਸਗਲ
 ਘਟਭੀਤਹਿਹਿਰੈਲੇਹੁਬੀਚਰੀ। ਹਿੰਦੁਤਰਕਦੁਹੁਮਹਿਏਕਕਹਿ
 ਬੀਰਪੁਕਰੀ॥੩॥੪॥੩੨॥ ਅਸਾ॥ ਕੀਓਸੀਗਹੀਮਲਨਕੇਤਈ। ਹ
 ਰਿਨਾਮਿਲਜਗਜੀਵਨੁਗੁਸਈ॥੧॥ ਹਰਿਮੋਹਪਿਰੁਹਉਹਰਿਕੀਬਹੁ
 ਆ। ਰਾਮਥਭੇਮੈਤਨਕਲਹੁਗੀਆ॥੧॥੩੩॥ ਧਨਪਿਰੁਏਕੈਸੀਗ
 ਥਮੇਗਾ। ਸੇਜਏਕਪੈਮਿਲਾਨੁਦੁਹਰਾ॥੨॥ ਧੰਨਿਸੁਹਾਗਣਿਜੇਪੀਅ
 ਭਾਵੈ। ਕਹਿਕਬੀਰਧਿਰਜਨਮਿਨਾਵੈ॥੩॥੪॥੩੪॥

ਅਸਾਸੀਕਬੀਰਜੀਉਕੇਦੁਪਰੇ ੧੬ਸਤਿਗੁਰਪਸਾਦਿ
 ਹਰਿਹਰਾਥੇਪਿਪਵਨਮਨੁਸਹਜੇਰਹਿਆਸਮਈ॥ ਸਗਲਜੋਤਿਇਨੀਹੈ
 ਬਦੀਸਤਿਗੁਰਬਚਨੀਮੈਪਈ॥੧॥ ਹਰਿਕੀਕਥਾਨਹਦਥਾਣੀ। ਹੰਸੁ
 ਰਹਿਹੀਰਲਾਇਪਛਨੀ॥੧॥੩੪॥ ਕਹਿਕਬੀਰਹੀਰਾਸਦੇਖਿਓਜ
 ਗਮਹਿਰਾਸਮਈ। ਗੁਪਤਹੀਰਪਗਟਭਇਜਬਗੁਰਗਮਦੀਆਦਿ
 ਥਈ॥੨॥੧॥੩੫॥ ਅਸਾ॥ ਪਹਿਲੀਕਹੁਪਿਕੁਜਾਤਿਕਲਖਣੀਸਾਹੁ
 ਰੇਪਈਐਬੁਗੀ। ਅਬਕੀਸਹੁਪਿਸੁਜਾਣਿਸੁਲਖਣੀਸਾਹੁਏਕਹਿਧਰ
 ॥੧॥ ਭਲੀਸਹੀਮੁਈਮੇਰੀਪਹਿਲੀਬਗੀ। ਜੁਗੁਜੁਗੁਜੀਵਉਮੇਰਾਬ
 ਕੀਧਰੀ॥੧॥੩੬॥ ਕਹੁਕਬੀਰਜਬਲਹੁਗੀਆਈਛਡੀਕਾਸੁਹਗਟ
 ਰਿਛਾਲਹੁਗੀਸੀਗਿਭਈਅਬਮੇਰੇਜੇਠੀਅਉਰੁਪਹਿਓ॥੨॥੧॥੩੭॥
 ਅਸਾ॥ ਮੇਰੀਬਹੁਰੀਅਕਧਨੀਆਨਉ। ਲੇਗਖਿਓਰਾਮਜਨੀਆਨਉ
 ॥੧॥ ਇਨੁਮੁਡੀਅਨਮੇਰਾਘਰੁਧੁਪਰਾਵਾ। ਬਿਦਵਹਿਮਰਮਉਅਲਾਵ
 ॥੧॥੩੮॥ ਕਹੁਤਕਬੀਰਸੁਨਹੁਮੇਰੀਮਈ। ਇਨੁਮੁਡੀਅਨਮੇਰੀਜਾਤਿ
 ਗਵਈ॥੨॥੩॥੩੯॥ ਅਸਾਚਉਪਦਾ। ਹਰਹਰੀਬਹੁਰੀਘੁਘਟੁ
 ਜਿਨਿਕਾਛੈ। ਅੰਤਕੀਬਾਰਲਹੈਗੀਨਾਛੈ॥੧॥੪੦॥ ਘੁਘਟੁਕਾ
 ਛਿਗਈਤੇਗੀਅਗੈ। ਉਨਕੀਗੈਲਿਤਹਿਜਿਨਿਲਾਗੈ॥੧॥ ਘੁਘਟੁਕਾ
 ਛਿਰੀਏਬਡਈ। ਦਿਨਦਸਪਾਚਬਹੁਭਲੇਅਈ॥੨॥ ਘੁਘਟੁਕੇ
 ਰੇਤਉਪਿਰਸਾਚੈ। ਹਰਿਗੁਨਗਾਇਕੁਦਹਿਅਹੁਨਚੈ॥੩॥ ਕਹੁਤਕਬੀ
 ਰੁਥੁਤਬਜੀਤੇ। ਹਰਿਗੁਨਗਾਵਤਜਨਮਥੀਤੀ॥੪॥੧॥੪੧॥
 ਅਸਾ॥ ਕਰਵਤੁਭਲਾਨਕਰਵਟੇਤੀ। ਲਾਗੁਗਲੇਸੁਨੁਬਿਨਤੀਮੇਰੀ
 ॥੧॥ ਹਉਵਹੀਮੁਖੁਛੇਗਿਪਿਆਗਾ। ਕਰਵਟੇਮੇਰਓਕਾਹੋਕਉਮੇਰਾ॥੧॥
 ॥੪੨॥ ਜਉਤਨੁਚੀਰਹਿਅੰਗੁਨਮੇਰਉ। ਪਿੰਡਪਰੈਤਉਪੀਤਨਤੇਰ
 ਉ॥੨॥ ਹਮਤੁਮਥੀਚਭਇਨਹੀਕੋਈ। ਤਮਹਿਸਕੰਤਨਹਿਰਮਸੇ
 ਈ॥੩॥ ਕਹੁਤਕਬੀਰਸੁਨਹੁਮੇਰੀਈ। ਅਬਤੁਮਰੀਪਰਤੀਤਿਨਹੀ
 ॥੪॥੨॥੪੩॥ ਅਸਾ॥ ਕੀਰਕਾਹੁਮਹਮੁਨਜਾਨਾ। ਸਭਜਗੁਆਨਿਤ
 ਨਓਤਨਾ॥੧॥੪੪॥ ਜਬਤੁਮਸੁਨਿਲਬਦਪੁਰਾਨਾ। ਤਬਹਮਇਤ
 ਨੁਕਪਸਹਿਓਤਨਾ॥੧॥ ਧਰਨਿਅਕਾਸਕੀਕਰਗਯਈ। ਚੰਦਸੁ

ਜੁਦ ਇਸ ਬਚ ਲਈ ॥੨॥ ਪਈ ਜੇ ਰਿਬਤ ਇਕ ਕੀ ਨੀਤ ਹਤ ਤੇ
 ਮਨੁ ਮਨਾ ਜੁਲਾਹੇ ਪਰ ਅਪਨਾ ਚੀਘਟੀ ਰਮੁ ਪਛਨਾ ॥੩॥ ਕਹਤੁ
 ਕਬੀਰ ਕਰਮ ਹਤ ਗੀ ॥ ਸੁਤੇ ਸੁਤਿ ਮਿਲਾਏ ਕਰੀ ॥੪॥ ੩੬ ॥ ਆਸਾ
 ॥ ਅੰਤ ਰਿਮੈਲੁ ਜੇਤੀ ਗਥਿ ਨਵੈ ॥ ਤਿਸੁ ਬੈਰੁਨ ਜਾਨਾ ਲੋਕ ਪਤਿ
 ਛੁਨੋ ਵੈਨਾ ਹੀਰਾ ਮੁਆਨਾ ॥੧॥ ਪੁਜਹੁ ਮੁਏ ਕਹੀ ਦੇਵਾ ਸਚਨਾ
 ਵਣੁ ਗੁਰ ਕੀ ਸੇਵਾ ॥੧॥ ਹਰਾਉ ॥ ਜਲ ਕੈ ਮਜਨਿ ਜੋਗਤਿ ਹੋਵੈ ਨਿਤ
 ਤਮੇ ਡੁਕਨਾ ਵਹਿ ॥ ਜੈਸੇ ਮੇ ਡੁਕਤੈ ਸੇਓ ਨਿਗਠਿ ਗਿਠਿ ਰਿਜੈ ਨੀਆ ਵਹਿ
 ॥੨॥ ਮਨੁ ਹਰੇ ਮਹੇ ਬਨ ਸਿਨਹ ਕੁਨ ਬੀਚਿ ਆਜਾਈ ॥ ਹਰਿ ਕੀ ਸੇਵਾ
 ਮਹੇ ਹਰੈ ਬੈਤ ਸਗਲੀ ਸੈਨਤ ਹਈ ॥੩॥ ਦਿਨ ਸੁਰੈ ਨਿਬੇਦੁ ਨੀਸਾਸ
 ਤਤਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਹਤਿ ਸਹਿਧਿ ਆਵਹੁ ਬਵਹਿ
 ਆਸੇ ਸਾਰਾ ॥੪॥ ੪੧ ॥ ੩੭ ॥

ਅਸਾ ਬਣੀ ਸੀਨਾ ਮਦੇ ਵਜੀਉ ਕੀ ॥ ੧੬ ਸਤਿਗੁਰ ਪ੍ਰਸਾਦਿ ॥
 ਇਕ ਅਨੇਕ ਬਿਆਪਕ ਪੂਰ ਕਜਤ ਦੇਖ ਉਤਤ ਸੇਈ ॥ ਮਾਇਆ ਚਿਤ
 ਚਿਤ ਬਿਮੋਹਤ ਬਿਰਲਾ ਬੁਝੈ ਕੋਈ ॥੧॥ ਸਭੁ ਗੋਬਿੰਦੁ ਹੈ ਸਭੁ ਗੋਬਿੰਦੁ
 ਹੈ ਗੋਬਿੰਦ ਬਿਨੁ ਨ ਹੀ ਕੋਈ ॥ ਸੁਤੁ ਏਕੁ ਮਹਿ ਸਤ ਸਹੰਸ ਜੈਸੇ ਸੇਓ ਪੈ
 ਤਿਖੁ ਭੁਸੇਈ ॥੧॥ ਹਰਾਉ ॥ ਜਲ ਤੰਗ ਅਰੁ ਠੇਨ ਬੁਦ ਬੁਦ ਜਲ ਤੇ
 ਭਿਨਨ ਹੋਈ ॥ ਇਹੁ ਪਰਪੰਚੁ ਪਰਬ੍ਰਹਮ ਕੀ ਲੀਲਾ ਬਿਚਰਤ ਆਨ
 ਹੋਈ ॥੨॥ ਮਿਥਿਆ ਭਗਮੁ ਅਰੁ ਸੁਪਨ ਮਨੇ ਰਬਸਾਤਿ ਪਰਬ੍ਰਹਮ ਨਿ
 ਆ ॥ ਸੁਕਤ ਮਨ ਸਗੁਰੁ ਉਪਦੇਸੀ ਜਾਗਤੀ ਮਨੁ ਮਾਨਿਆ ॥੩॥
 ਕਹਤਾ ਮਦੇ ਉਹ ਰਿਕੀਰ ਚਨ ਦੇਖੁ ਹਰਿ ਦੇਵੀ ਚਰੀ ॥ ਘਟ ਘਟ
 ਤਹਿ ਸੁਰਬਨਿ ਰੰਤ ਰਿਕੇਵਲ ਏਕੁ ਮੁਹਰੀ ॥੪॥ ੧੧ ॥ ੩੮ ॥ ਆਸਾ ॥
 ਅਨੀਲ ਕੁੰਭ ਭਰਾਈ ਲੇ ਉਦ ਕਠ ਕਰ ਕਉ ਇਸਨੁ ਨ ਕਉ ॥ ਬੇਇ
 ਲੀ ਸਲਾਖ ਜੀ ਅਜਲ ਮਹਿ ਤੇ ਬੀਠਲ ਭੈਲਾ ਕਾਇਕਉ ॥੧॥ ਜਰ
 ਜ ਉਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦਕੇਲਾ ॥੧॥ ਹਰਾਉ ॥
 ਅਨੀਲ ਫੁਲ ਪਰੇਈ ਲੇ ਮਾਲਾ ਠਕੁਰ ਕੀ ਹਉ ਪੁਜ ਕਰਉ ॥ ਪਹਿਲੇ

ਸੁਲਈ ਭੈਰਵ ਹਰ ਬੀਠਲ ਭੈਲਾ ਕਾਇਕਉ ॥੨॥ ਅਨੀਲੇ ਦੁਧੀਧਾ
 ਈਲੀ ਭੈਰਵ ਕਉ ਨੈਵੇ ਦੁਕਉ ॥ ਪਹਿਲੇ ਦੁਧ ਬਿਟਾ ਰਿਥਿ ਛਰੇ ਬੀ
 ਠਲ ਭੈਲਾ ਕਾਇਕਉ ॥੩॥ ਈਭੈ ਬੀਠਲ ਉਭੈ ਬੀਠਲ ਬੀਠਲ ਬਿਨੁ
 ਸਿਸਰੁ ਨਹੀ ॥ ਬਨ ਬਨੰਤ ਰਿਨਾ ਮਾਪੁਟ ਵੈ ਪ੍ਰਗਿਰਿ ਹਿਤੁ ਸਰਬ ਮਹੀ ॥੪॥
 ੧੨ ॥ ੩੯ ॥ ਆਸਾ ॥ ਮਨੁ ਮੇਰੇ ਗੁਜਿ ਹੋ ਬਾਮੇਰੀ ਕਤੀ ॥ ਮਪਿ ਮਪਿ ਪਕਟ
 ਉਜ ਮਕੀਫਾ ਸੀ ॥੧॥ ਕਹਾ ਕਹਉ ਜਾਤੀ ਕਹਾ ਕਹਉ ਪਤੀ ॥ ਕਾਮ ਕਾਮ
 ਜਪਉ ਦਿਨੁ ਰਾਤੀ ॥੧॥ ਹਰਾਉ ॥ ਰੰਗ ਨਿਰੰਗਉ ਸੀਵ ਨਿਸੀਵਉ ॥ ਰਾ
 ਮਨ ਮਥਿਨੁ ਪਗੀਨ ਜੀਵਉ ॥੨॥ ਭਗਤਿ ਕਰਉ ਹਰਿ ਕੇ ਗੁਨ ਗਾਵਉ
 ਆਠ ਪਰ ਅਪਨਾ ਖਸਮੁ ਪਿਆਵਉ ॥੩॥ ਸੁਇਨੇ ਰੀਸੁ ਤੀਰੁ ਪੇਕਤ
 ਗਾਨਾ ਮੇਕਾ ਚਿਤੁ ਹਰਿ ਸਿਉ ਲਾਗਾ ॥੪॥ ੩੯ ॥ ੪੦ ॥ ਆਸਾ ॥ ਸਪੁਰੰਚ
 ਛੇਡੇ ਬਿਖੁ ਨ ਹੀ ਛਾਡੈ ॥ ਉਦ ਕਮਾਹਿ ਜੈਸੇ ਬਗੁ ਪਿਆਨੁ ਮਾਡੈ ॥੧॥ ਕਹੇ
 ਕਉ ਕੀਜੈ ਪਿਆਨੁ ਜਪਨਾ ॥ ਜਬ ਤੇ ਸੁਪੁਨ ਹੀ ਮਨੁ ਅਪਨਾ ॥੧॥ ਹਰਾਉ ॥
 ਸੰਘਰੇ ਭੋਜਨੁ ਜੇਨੁ ਜਾਨੈ ॥ ਐਸੇ ਹੀ ਠਗ ਦੇਉ ਬਖਾਨੈ ॥੨॥ ਨਾਮੇ ਕੇ ਸੁਆ
 ਮੀਲਾਹਿ ਲੇਣ ਗਗਾ ॥ ਰਾਮ ਰਸਾਇਲੁ ਪੀਉ ਰੇਦ ਗਗਾ ॥੩॥ ੪੧ ॥ ੪੧ ॥
 ਆਸਾ ॥ ਪਰਬ੍ਰਹਮੁ ਜਿ ਚੀਨ ਸੀ ਆਸਾ ਤਨ ਭਾਵ ਸੀ ॥ ਰਾਮ ਭਗਤ ਹਰੇ
 ਤੀਲੇ ਅਚਿਤ ਮਨੁ ਰਾਖ ਸੀ ॥੧॥ ਕੈਸੇ ਮਨ ਤਹਿ ਗੋਰੇ ਸੇ ਸਗੁਰੁ
 ਬਿਖੈ ਕੇ ਬਨਾ ॥ ਛੁਠੀ ਮਾਇਆ ਦੇਖਿ ਕੈ ਭੁਲਾ ਮਨਾ ॥੧॥ ਹਰਾਉ ॥ ਛੀ
 ਪੇਕੇ ਪਹਿਜਨ ਮੁਦੇਲਾ ਗੁਰੁ ਉਪਦੇਸ ਭੈਲਾ ॥ ਸੰਤ ਕੈ ਪਰਸਾਦਿ ਨਾਮਾ
 ਹਰਿ ਭੇਟੁਲਾ ॥੨॥ ੪੨ ॥

ਅਸਾ ਬਣੀ ਸੀ ਗਵਿਦਾ ਸਜੀਉ ਕੀ ॥ ੧੬ ਸਤਿਗੁਰ ਪ੍ਰਸਾਦਿ ॥
 ਮਿਗਮੀਨਾ ਭਿੰਗ ਪਤੰਗ ਕੁੰਚ ਗੋਦ ਦੇਖ ਬਿਨਾਸਾ ॥ ਪੰਚ ਦੇਖ ਅਸਾ ਪਜਾ
 ਮਹਿਤ ਕੀ ਕੇਤ ਕਾ ਆਸਾ ॥੧॥ ਮਧੇ ਅਥਿਦਿ ਆਹਿਤ ਕੀਨਾ ॥ ਬਿਥੈ ਕਦੀ
 ਪਮਲੀਨਾ ॥੧॥ ਹਰਾਉ ॥ ਫਿਗਦੇ ਜੋਨਿ ਅਚੇਤ ਸੰਤ ਵਪੁਨ ਪਾਪ ਅਸੇ
 ਗਾਮਨੁ ਖਾਵਤੈ ਰਦੁਲ ਭਤਿ ਹੀ ਸੰਗਤਿ ਪੋਰਾ ॥੨॥ ਜੀਅ ਜੰਤ ਜ
 ਹਾਜਰੁ ਗੁਰ ਮਕੇ ਬਸਿ ਜਾਇ ॥ ਕਲਾਫਸ ਅਬਧਲਾ ਗੇਕੁ ਨ ਚ

ਲੇਖਿਪਇ॥੩॥ ਗਵਿਦਾਸਦਾਸਉਦਾਸਤੰਜੁਭੁਪਤਨਤਪੁਗੁਰਿ
 ਅਨਾਭਗਤਜਨਭੈਰਵਪਰਮਾਨੰਦਕਰੁਨਿਦਨ॥੪॥੧॥੪੩
 ਆਸਾ॥ ਸੰਤਤੁਈਤਨੁਸੰਗਤਿਪ੍ਰਾਨਾਸਤਿਗੁਰਗਿਆਨਜਨੈਸੰਤਦੇ
 ਵੇ॥੧॥ ਸੰਤਚੀਸੰਗਤਸੰਤਕਥਾਸੁਆਸੰਤਪ੍ਰੇਮਮਾਣੈਜੈਦੇਵਦੇ
 ਵ॥੧॥ ਗੁਰਉ॥ ਸੰਤਆਚਰਣਸੰਤਚੇਮਾਗੁਸੰਤਚਓਲਗਓਲਗ
 ਈ॥੨॥ ਅਉਗਇਕਮਗਉਭਗਤਿਚਿਤਮਾਣਿ॥ ਜਣੀਲਖਾਵਹੁ
 ਅਸੰਤਪਪੀਸਣਿ॥੩॥ ਗਵਿਦਾਸੁਭਦੇਜੋਜਣੈਸੇਜਾਣੁ॥ ਸੰਤਅਨੰ
 ਤਹਿਅੰਤਰੁਨਹੀ॥੪॥੨॥੪੪॥ ਆਸਾ॥ ਤੁਮਚੰਦਨਹਮਇਰੁਭ
 ਪੁਰੇਸੰਗਿਤੁਮਾਥੈਬਾਸਾ॥ ਨੀਚਰੁਖਤਉਚਭਏਹੈਗਪਸੁਗੰਧਨਿਵਾ
 ਸਾ॥੧॥ ਮਧਉਸਤਸੰਗਤਿਸਗਨਿਤੁਮਾਗੀ॥ ਹਮਅਉਗਨਤੁਮਉਪ
 ਕਾਗੀ॥੧॥ ਗੁਰਉ॥ ਤੁਮਮਖਤੁਲਸੁਪਦਸਪੀਅਲੈਹਮਖਪੁਰੇ
 ਸਕੀਗਾਸਤਸੰਗਤਿਮਿਲਿਹੀਐਮਧਉਜੈਸੇਮਧੁਪਮਖੀਗਾ॥
 ॥੨॥ ਜਤੀਓਛਾਪਾਤੀਓਛਾਓਛਾਜਨਮੁਹਮਗਾਰਾਜਾਮਰੀਸੇਵ
 ਨਕੀਨੀਕਹਿਗਵਿਦਾਸਚਮਾਰਾ॥੩॥੩॥੪੫॥ ਆਸਾ॥ ਕਹਭਇ
 ਜਉਤਨੁਭਇਓਛਿਨੁਛਿਨੁ॥ ਪ੍ਰੇਮੁਜਾਇਤਉਡਰਪੈਤੋਰੋਜਨੁ॥੧॥ ਤੁਛ
 ਹਿਚਰਨਅਗਬਿੰਦਵਨਮਨੁ॥ ਪਾਨਕਰਤਪਾਇਓਗਮਈਧਨੁ॥
 ॥੧॥ ਗੁਰਉ॥ ਸੰਪਤਿਬਿਪਤਿਪਟਲਮਾਇਆਧਨੁ॥ ਤਮਹਿਮਗਨ
 ਹੋਤਨਤੋਰੋਜਨੁ॥੨॥ ਪ੍ਰੇਮਕੀਜੇਵਗੰਥਾਧਿਓਤੋਰੋਜਨਾਕਹਿਗਵਿ
 ਦਛੁਟਿਥੈਕਵਨਗੁਨ॥੩॥੪॥੪੬॥ ਆਸਾ॥ ਹਰਿਹਰਿਹਰਿਹਰਿ
 ਹਰਿਹਰਿਹਰੇਗਾਹਰਿਸਿਮਰਤਜਨਗਏਨਿਸਤਰੇ॥੧॥ ਗੁਰਉ॥ ਹਰਿਕ
 ਨਾਮਕਥੀਰਉਜਗਗਾਜਨਮਜਨਮਕੈਕਾਟੇਕਾਗਰ॥੧॥ ਨਿਮਤਨਮ
 ਦੇਉਦੁਧਪੀਆਇਆ॥ ਤਉਜਗਜਨਮਸੈਕਟਨਹੀਆਇਆ॥੨॥
 ਜਨਗਵਦਾਸਮਾਮੰਗਿਰਤਾ॥ ਇਉਗੁਰਪ੍ਰਸਾਦਿਨਰਕਨਹੀਜਤਾ॥੩॥
 ॥੫॥੪੭॥ ਆਸਾ॥ ਮਾਟੀਕਪੁਤਰਕੈਸੇਨਚਤੁਹੈ॥ ਦਿਖੈਦੇਖੈਸੁਨੈਬਲੈ
 ਓਰਿਓਛਿਰਤੁਹੈ॥੧॥ ਜਬਕਛੁਪਾਵੈਤਬਗਰਬੁਕਰਤੁਹੈ॥ ਮਇਆ
 ਗਈਤਬਾਵਨੁਲਗਤੁਹੈ॥੧॥ ਮਨਬਚਕੁਮਰਸਕਸਹਿਲੁਭਾਨਾ
 ਬਿਨਸਿਗਇਆਜਾਇਕਹੁਸਮਾਨ॥੩॥ ਕਹਿਗਵਿਦਾਸਬਜੀਜਗ

ਭਈ॥ ਬਜੀਗਰਸਿਉਮਹਿਪੀਤਿਬਨਿਆਈ॥੩॥੬॥੪੮॥

ਆਸਾਬਣੀਭਗਤਪੰਨੇਜੀਉਕੀ ੧੬ਸਤਿਗੁਰਪ੍ਰਸਾਦਿ
 ਭੁਮਤਫਿਰਤਬਧੁਜਨਮਾਥਿਲਾਨਾ॥ ਤਨੁਮਨੁਧਨਹੀਧੀਗਾਲਾਲ
 ਚਾਬਿਖੁਕਾਮਲੁਬਧਤਮਨਿਬਿਸੇਸੁਪਭੀਰੇ॥੧॥ ਗੁਰਉ॥ ਬਿਖੁ
 ਛਲਾਮੀਠਲਾਗਮਨਬਉਰੇਚਰਾਬਿਚਾਗਿਨਜਾਨਿਆ॥ ਗੁਨਤੇਪੀਤ
 ਬਛੀਅਨਭੰਤੀਜਨਮਮਗਨਫਿਰਤਾਨਿਆ॥੧॥ ਜੁਗਤਿਜਾਨਿਨਹੀ
 ਰਿਦੈਨਿਵਾਸੀਜਲਤਜਲਜਮਛੰਧਪਗਾ॥ ਬਿਖੁਛਲਾਸੰਚਭਰੇਮਨਾ
 ਐਸੇਪਰਮਪੁਰਖਪ੍ਰਭਮਨਬਿਸੇਰੇ॥੨॥ ਗਿਆਨਪ੍ਰਵੇਸੁਗੁਰਹਿਧਨੁਦੀ
 ਆਧਿਆਨੁਮਨੁਮਨਏਕਮਏ॥ ਪ੍ਰੇਮਭਗਤਮਾਨੀਸੁਖਜਾਨਿਆਤ੍ਰਿਪ
 ਤਿਅਧਾਨੁਮੁਕਤਿਭਏ॥੩॥ ਜੇਤਿਸਮਾਇਸਮਾਨੀਜਕੈਅਦਲੀਪ੍ਰ
 ਭੁਪਹਿਚਾਨਿਆ॥ ਧੰਨੈਧਨੁਪਾਇਆਧਰਣੀਧਰੀਮਿਲਿਜਨਸੰਤਸ
 ਮਾਨਿਆ॥੪॥੧॥੪੯॥ ਆਸਾ॥ ਗੋਬਿੰਦਗੋਬਿੰਦਗੋਬਿੰਦਸੰਗਿਨਾਮ
 ਦੇਉਮਨੁਲੀਣਾ॥ ਆਢਦਾਮਕਛੀਪਰੇਹੈਇਓਲਖੀਣਾ॥੧॥ ਗੁਰਉ
 ॥ ਬੁਨਨਤਨਤਿਅਗਿਕੈਪ੍ਰੀਤਿਚਰਨਕਥੀਗਾ॥ ਨੀਚਕੁਲਾਜੇਲਾਹ
 ਰਭਇਓਗੁਨੀਅਗਹੀਰਾ॥੧॥ ਗਵਿਦਾਸੁਛਵੰਤਫਰਨੀਤਤਿਨਿਤਿਆ
 ਗੀਮਾਇਆ॥ ਪਰਗਟੁਹੋਆਸਾਧਸੰਗਿਹਰਿਦਰਸਨੁਪਾਇਆ॥੨॥
 ਸੈਨੁਨਈਭੁਤਕਰੀਆਓਹੁਪ੍ਰਗਿਧਰਿਸੁਨਿਆ॥ ਹਿਰਦੈਬਸਿਆਪਰ
 ਬੁਮੁਭਗਤਮਹਿਗਨਿਆ॥੩॥ ਇਹਿਬਿਧਿਸੁਣਿਕੈਜਾਟੇਉਠਿਭ
 ਗਤੀਲਾਗਾ॥ ਮਿਲੈਪ੍ਰਤਖਿਗੁਸਾਈਆਪੰਨਵਡਭਾਗਾ॥੪॥੨॥੫੦॥
 ਆਸਾ॥ ਗੋਚਿਤਚੇਤਸਿਕੀਨਦਯਾਲਦਮੇਦਗਬਿਥਹਿਨਜਾਨਸਿਕੈਈ
 ॥ ਜੇਪਾਵਹਿਥੁਮੰਡਖੰਡਕਉਕਰਤਕਰੇਸੁਹੈ॥੧॥ ਗੁਰਉ॥ ਜਨਨੀਕ
 ਹਉਦਰਉਦਕਮਹਿਪਿੰਡਕੀਆਦਸਦੁਆਗਾ॥ ਦਿਏਅਹੁਰਾਗਾਨਿਮਹਿ
 ਰਖੈਐਸਾਖਸਮੁਹਮਾਰਾ॥੧॥ ਕ੍ਰਮੀਜਲਮਾਹਿਤਤਿਸੁਥਾਰਹਿਪੰਖਖੀ
 ਰੁਤਿਨਹੀ॥ ਪੂਰਨਪਰਮਾਨੰਦਮਨੋਹਰਸਮਾਛਿਦੇਖਮਨਮਾਹੀ॥੨॥ ਪਖ
 ਏਕੀਟਗੁਪਤੁਹੈਇਹਤਤਚੇਮਾਗੁਨਾਮੀ॥ ਕਹੈਧੰਨਪੂਰਨਤਤੁਕੈ

ਮ ਤੇਜੀ ਅਰਹੀ ॥੩॥੩॥੫॥



ਗੁਰਾਸਾਸੇਖਠਗੀਰਜੀਉਕੀਥਣੀ ॥੧॥
 ਦਿਲਹੁਮੁਹਬਤਿਜਿਨਸੇਈਸਚਿਆ ॥ਜਿਨਮਨਿਹੋਰੁਮੁਖਿਹੋਰੁਸਿਕ
 ਛੇਕਚਿਆ ॥੧॥
 ਗੋਇਸਕਖੁਦਾਇਗੀਦੀਦਾਗੇ ॥ਵਿਸਰਿਆਜਿਨ
 ਨਮੁਤਭਇਭਰੁਈਏ ॥੧॥
 ਗੁਰਉ ॥ਆਪਿਲੀਏਲਾਕਿਲਾਇਦਰਿ
 ਰਵਸਸੇ ॥ਤਿਨਪੰਨਜਦੇਦੀਮਉਆਏਸਫਲੁਸੇ ॥੨॥
 ਪਰਵਰਗੁ
 ਅਪਰਅਗਮਥੇਅੰਤਤੁ ॥ਜਿਨਪਛਤਸਚੁਚੁਮਾਪੈਰਮੁ ॥੩॥
 ਤੇਰੀ
 ਪਨਹੁਖਦਾਇਤੁਬਖਸੰਦਗੀ ॥ਸੇਖਠਗੀਦੈਖੈਰੁਦੀਜੈਬੰਦਗੀ ॥੪॥
 ॥੧॥
 ਆਸਾਸਟਪਦੀ ॥ਬੈਲੈਸੇਖਠਗੀਦੁਪਿਆਰੇਅਲਹਲਗੇ ॥
 ਇਤਨਹੁਸੀਖਾਕਨਿਮਣੀਗਰਘਰੇ ॥੧॥
 ਅਜੁਮਿਲਾਵਸੇਖਠਗੀ
 ਦਾਦਕਿਮਕੁੰਜਫੀਮਨਹੁਮਚਿਦਫੀਆ ॥੧॥
 ਗੁਰਉ ॥ਜੇਜਣਮ
 ਰਿਜਾਈਐਪ੍ਰਮਿਨਅਈਐ ॥ਛੁਠੀਦੁਨੀਅਲਗਿਨਅਪੁਵਦਈ
 ਐ ॥੨॥
 ਬੋਲੀਐਸਚੁਪਰਮੁਛੁਠਨਬੋਲੀਐ ॥ਜੇਗੁਰੁਸੇਵਟਮੁ
 ਗੀਦਾਜੋਲੀਐ ॥੩॥
 ਛੈਲਲਘੈਦੇਪਾਰਿਗੇਰੀਮਨੁਪੀਰਿਆ ॥ਕੰਚਨ
 ਵੰਨੇਪਸੇਕਲਵਤਿਚੀਰਿਆ ॥੪॥
 ਸੇਖਹਯਾਤੀਜਗਿਨਕੋਈਖਿ
 ਰਹਿਆ ॥ਜਿਤੁਆਸਣਹਮਥੈਠੇਕੋਤਬੈਸਿਗਇਆ ॥੫॥
 ਕਤਿਕਰੁ
 ਜਚੇਤਿਭਉਸਾਵਟਿਥਿਜੁਲੀਆ ॥ਸੀਅਲੇਸੇਦੀਆਪਿਗਇ
 ਬਹਫੀਆ ॥੬॥
 ਚਲੇਚਲਣਹਗਵਿਚਰਾਏਇਮਨਾਗੀਛੇਦਿਆ
 ਛਿਅਮਹਤੁਫੰਦਿਆਰਿਖਿਨੇ ॥੧॥
 ਜਿਮੀਪੁਛੈਅਸਮਨਠਗੀਦ
 ਖੇਵਟਕਿਨਿਗੇ ॥ਜਲਣਗੇਰੰਨਲਿਉਲਮੇਜੀਅਸੇ ॥੮॥
 ॥੧॥
 ॥੨॥
 ੫੩ ॥ਜੁਮਲਾਭਗਤਕੀਥਣੀਕਾ ॥ਸੀਕਥੀਰਜੀਉਕੇ ॥੩॥
 ਸੀਨਮਦੇਉਜੀਕੇ ॥੫॥
 ਸੀਗਵਿਦਾਸਜੀਉਕੇ ॥੬॥
 ਭਗਤਪੀਨੇਜੀਉਕੇ ॥੩॥
 ਸੇਖਠਗੀਦਜੀਉਕੇ ॥੨॥
 ਜੁਮਲਾ ॥੫੩॥



੧੩ਸਤਿਨਮੁਕਤਪੁਰਖੁ
 ਨਿਰਭਉਨਿਰਵੈਰਅਕਾਲਮੂਰਤਿਅਜੂਨੀ
 ਸੈਭਗੁਰਪ੍ਰਸਾਦਿ

ਗੁਰਗੁਜਰੀਮਹਲਾ ੧ ਚਉਪਦੇ ੫੪੧
 ਤੋਗਨਮੁਕਗੀਚਰਣਠੀਆਜੇਮਨੁਉਗਸਾਹੋਇ ॥ਕਰਣੀਕੁਗੁਜੇਰਲੈ
 ਘਟਅੰਤਰਿਪੁਜਾਹੋਇ ॥੧॥
 ਪੁਜਕੀਚੈਨਮੁਪਿਆਈਐ ॥ਬਿਨਨਵੈਪੁ
 ਜਨਹੋਇ ॥੧॥
 ਗੁਰਉ ॥ਬਹਰਿਦੇਵਪੁਖਲੀਅਹਿਜੇਮਨੁਪਵੈਕੋਇ ॥ਜੁ
 ਠਿਲੈਜੀਉਮੰਜੀਐਮੇਖਪਾਇਅਣਹੋਇ ॥੨॥
 ਪਸੁਮਿਲਹਿਚੰਗਿਆ
 ਈਅਖਰੁਖਵਹਿਅੰਮ੍ਰਿਤੁਦੇਹਿ ॥ਨਮਵਿਹੁਣੈਆਦਮੀਧਿਗੁਜੀਵਣਿ
 ਕਰਮਕਹੋ ॥੩॥
 ਨੇਕਹੋਦੁਹਿਨਜਾਣਿਅਹੁਨਿਤਸਰੇਸਮਲਾ ॥ਜਦੇਵੈ
 ਸਿਖਵਣਾਕਰਨਨਕਸਾਚਹੋ ॥੪॥
 ੧॥
 ਗੁਜਰੀਮਹਲਾ ੧ ਨਭਿਕਮ
 ਲੇਤਭ੍ਰਮਉਪਜੇਬੇਦਪੜਹਿਮੁਖਿਕੰਠਿਸਵਗਿ ॥ਤਕਅੰਤਨਜਾਈ
 ਲਖਣਾਵਤਜਾਤਰਹੈਗੁਬਾਗਿ ॥੧॥
 ਪੀਤਮਕਿਓਬਿਸਰਹਿਮੇਰਪਣ
 ਅਧਾਗਾਜਕੀਭਗਤਿਕਰਹਿਜਨਪੁਰੇਮੁਨਜਨਸੇਵਹਿਗੁਦੀਚਰਿ ॥੧॥
 ਗੁਰਉ ॥ਗਵਿਸਸਿਦੀਪਕਜਾਕੋਤਿਭਵਣਿਦੇਕਾਜੇਤਿਮੁਗਗਿਗੁਰਮੁਖਿ
 ਹੋਇਸੁਅਹਿਨਿਸਿਨਿਮਲਮਨਮੁਖਿਗੋਇਅੰਧਾਰਿ ॥੨॥
 ਸਿਧਸਮਾਪਿ

ਕਹਿਨਿਤਣਗਰਾਦੁਲੇਚਨਕਿਆਹੈ॥ ਅੰਤਰਿਜੋਤਿਸਥਰਪੁਨਿ
ਜਾਗੈਸਤਿਗਰਾਗੁਨਿਬੈ॥੩॥ ਸੁਨਿਨਥਬੈਅੰਤਅੰਜੋਨੀਸਦ
ਮਹਲਿਅਪਰਾ॥ ਨਨਕਸਹਜਿਮਿਲੈਜਗਜੀਵਨਨਦਰਿਕਗੁਨਿ
ਤਰਾ॥੪॥੨॥

(੭੭)

ਗਗਗਗਗਮਹਲਾ ੩ ਘਰਾ ਚਉਪਦੇ ੧॥ ਸਤਿਗੁਰਪੁਖ
ਧਿਗਇਵੇਹਜੀਵਨਜਿਤੁਹਿਪੀਤਿਨਪਾਇ॥ ਜਿਤੁਕੀਮਹਿਰਿਦੀਸੈ
ਦੁਜੈਲਗੈਜਾਇ॥੧॥ ਐਸਾਸਤਿਗੁਰਸੇਵੀਐ॥ ਜਿਤੁਸੇਵਿਐਗੈ
ਦਪੀਤਿਉਪਜੈਅਵਗਵਿਸਸਿਭਜਾਇ॥ ਹਰਿਸੇਤੀਚਿਤੁਗਹਿਰੈ
ਰਕਭਉਨਹੋਵਈਜੀਵਨਪਦਵੀਪਾਇ॥੧॥ ਰਹਉ॥ ਗੋਬਿੰਦਪੀਤਿ
ਉਇਕਸਹਜੁਉਪਜਿਅਵਖੁਜੈਸੀਭਗਤਿਭਨੀ॥ ਆਪਸੇਤੀਆਪੁਖ
ਇਅਤਮਨੁਨਿਗਮਲੁਹੋਇਅੰਤੋਤਿਸਮਾਈ॥੨॥ ਬਿਨੁਭਗਐਸਾ
ਤਿਗੁਰੁਪਾਈਐਜੈਲਚੈਸਭੁਕੇਇ॥ ਕੁੜੈਕੀਪਲਾਵਿਚਹੁਨਿਕਲੈ
ਸਦਾਸੁਖੁਹੋਇ॥੩॥ ਨਨਕਐਸੇਸਤਿਗੁਰਕੀਕਾਓਹੋਸੇਵਕੁਸੇਵਕੋ
ਗੁਰਾਗੈਜੀਉਧੋਇ॥ ਸਤਿਗੁਰਕਾਭਣਾਚਿਤਿਕੇਸਤਿਗੁਰੁਅਪੋ
ਪਕਰੇਇ॥੪॥੧॥ ਗੁਜਗੀਮਹਲਾ ੩ ਹਰਿਕੀਤੁਮਸੇਵਕਗੁਰੁਜੀ
ਸੇਵਕਗੁਰਨਕੇਇਜੀਉ॥ ਹਰਿਕੀਸੇਵਤੋਮਨਹੁਚਿਦਿਅਫਲੁਪਾਈ
ਦੁਜੀਸੇਵਜਨਮੁਥਿਰਥਾਜਾਇਜੀਉ॥੧॥ ਹਰਿਮੇਰੀਪੀਤਿਗੀਤੈਹਰਿ
ਮੇਰੀਹਰਿਮੇਰੀਕਥਾਕਾਨੀਜੀਉ॥ ਗੁਰਪੁਸਦਿਮੇਰਾਮਨੁਭੀਜੈਏਹਸੇਵਕ
ਨੀਜੀਉ॥੧॥ ਰਹਉ॥ ਹਰਿਮੇਰਾਸਿਮਿਤਿਹਰਿਮੇਰਾਸਤ੍ਰਹਰਿਮੇਰਾ
ਪੁਰਮਿਰਭਾਈ॥ ਹਰਿਕੀਮੈਭੁਖਲਾਗੈਹਰਿਨਿਮੇਰਾਮਨੁਤਿਪਤੈਹਰਿ
ਰਾਸਕੁਅੰਤੋਹੋਇਸਖਈ॥੨॥ ਹਰਿਬਿਨੁਹਰਿਸਿਕੁੜੀਹੋਚਲਦਿਅ
ਨਲਿਨਜਾਈ॥ ਹਰਿਮੇਰਾਪੁਨਮੈਸਥਿਚਲੈਜਹਚਉਜਾਉਤਹਜਈ
॥੩॥ ਸੇਛੁਠਜੈਛੁਠਲਾਗੈਛੁਠਕਰਮਕਮਾਈ॥ ਕਹੈਨਨਕੁਹਰਿਕਾਭਣ
ਹੋਆਕੁਪਣਕਛੁਨਜਾਈ॥੪॥੨॥ ਗੁਜਗੀਮਹਲਾ ੩ ਜਗਮਹਿਨਮ
ਦਲੈਭੁਧੋਗੁਰਮੁਖਿਪਾਇਆਜਾਇ॥ ਬਿਨੁਨਵੈਮੁਕਤਿਨਹੋਵਈਵਖੁਕ

ਵਖੁਪਾਇ॥੧॥ ਬਲਿਹਰੀਗੁਰਿਆਪਣੇਸਦਬਲਿਹੋਜਾਇ॥ ਸਤਿਗੁ
ਰਮਿਲੈਹਰਿਮਨਿਵਸੈਸਹਜੋਹੋਸਮਾਈ॥੧॥ ਰਹਉ॥ ਜਾਭਉਪਾਏ
ਆਪਣਾਬੈਰਾਗੁਉਪਜੈਮਨਿਆਇ॥ ਬੈਰਾਗੋਤਹਿਪਾਈਐਹਰਿਸਿਭ
ਹੋਸਮਾਈ॥੨॥ ਸੋਮੁਕਤਿਜਿਮਨੁਜਿਣਹਿਫਿਰਿਪਤਨਲਾਗੈਆਇ॥ ਰ
ਸਵੈਦੁਆਰਿਹਤਕਰੋਤਿਭਵਣਿਸੋਈਪਾਇ॥੩॥ ਨਨਕਗੁਰਤਗੁਰੁਹੋਇ
ਅਵੇਖਹੁਤਿਸਕੀਰਜਾਇ॥ ਇਹਕਰਣਕਰਤਕਰੋਜੋਤੀਜੋਤਿਸਮਾਈ
॥੪॥੩॥ ਗੁਜਗੀਮਹਲਾ ੩ ਰਾਮਰਾਮਸਭੁਕੇਕਹੈਕਹਿਐਰਾਮਨਹੋਇ॥
ਗੁਰਪੁਸਦੀਰਾਮੁਮਨਿਵਸੈਤਫਲੁਪਾਵੈਕੇਇ॥੧॥ ਅੰਤਰਿਗੋਬਿੰਦੁਜਿ
ਮੁਲਗੈਪੀਤਿ॥ ਹਰਿਤਿਸੁਕਦੇਨਵੀਸਹੋਹਰਿਕਰਹਿਸਦਾਮਨਿਰੀਤਿ
॥੧॥ ਰਹਉ॥ ਹਿਰਦੈਜਿਨਕੈਕਪਟਵਸੈਥਾਹਰੁਸੰਤਕਹਾਹਿ॥ ਤਿਸਨ
ਮੁਲਿਨਚੁਕਈਅੰਤਿਗੋਏਪਛੁਤਹਿ॥੨॥ ਅਨੇਕਤੀਰਥਜੋਜਪਕਰੈ
ਤਅੰਤਰੀਹਉਮੈਕਦੇਨਜਾਇ॥ ਜਿਸਨਰੀਦੁਬਿਧਨਜਾਇਧਰਮਰ
ਇਤਿਸੁਦੇਇਸਜਾਇ॥੩॥ ਕਹੁਮੁਹੋਵੈਸੋਈਜਨਪਾਏਗੁਰਮੁਖਿਬੁਝੈਕੇ
ਈ॥ ਨਨਕਵਿਚਹੁਹਉਮੈਮੋਤਹਰਿਭੋਟੈਸੋਈ॥੪॥੪॥ ਗੁਜਗੀਮਹਲਾ ੩
ਤਿਸੁਜਨਸਤਿਸਦਾਮਤਿਨਿਚਲਾਜਿਸਕਾਭਿਮਨੁਗਵਾਏ॥ ਸੋਜਨੁ
ਨਿਗਮਲੁਜਿਗੁਰਮੁਖਿਬੁਝੈਹਰਿਚਰਣੀਚਿਤਲਾਏ॥੧॥ ਹਰਿਚੋਤਿਅ
ਚੋਤਿਮਨਜੋਇਛਹਿਸਫਲੁਹੋਈ॥ ਗੁਰਪੁਸਦੀਹਰਿਸੁਪਾਵਿਪੀਵ
ਤਹਹਿਸਦਾਸੁਖੁਹੋਈ॥੧॥ ਰਹਉ॥ ਸਤਿਗੁਰੁਭੋਟੈਤਪਸਹੋਵੈਪਰ
ਸੁਹੋਇਤਪੁਜਕਰਣਾਜੋਉਸੁਪੁਜੈਸਫਲੁਪਾਏਦੀਖਿਅਦੈਵਸਚੁਬੁ
ਝਾਈ॥੨॥ ਵਿਣੁਪਰਸਪੁਜਨਹੋਵਈਵਿਣੁਮਨਪਰਚੈਅਵਰਾਸਮਣ
ਈ॥ ਗੁਰੁਸਦਾਏਅਗਿਆਨੀਅੰਧਕਿਸੁਓਹਮਗਿਪਾਏ॥੩॥ ਨਨਕਵਿ
ਣਨਰਕੀਕਛੁਨਪਾਈਐਜਿਸੁਨਰਕਿਰੋਸੇਪਾਈ॥ ਗੁਰਪੁਸਦੀਦੇਖਿ
ਵਡਿਆਈਆਪਣਾਸਥਦੁਵਰਤਾਏ॥੪॥੫॥ ਗੁਜਗੀਮਹਲਾ ੩ ਨ
ਕਾਸੀਮਤਿਉਪਜੈਨਕਾਸੀਮਤਿਜਾਇ॥ ਸਤਿਗੁਰਮਿਲੈਐਮਤਿਉਪਜੈ
ਤਹੋਸੋਈਪਾਇ॥੧॥ ਹਰਿਕਥਾਤੁਸੁਦੇਹਮਨਸਥਦਮਨਿਵਸਾਇ॥
ਇਹਮਤਿਤੋਗੀਬਿਰਹੈਤਭਰਮੁਵਿਚਹੁਜਾਇ॥੧॥ ਰਹਉ॥ ਹਰਿਚਰ
ਣਵਿਦਵਸਾਇਤੁਕਿਲਾਵਿਖੋਵਹਿਨਸੁਪਾਪਚਭੁਅਤਮਵਸਿਕਹਿ

ਤਤੀਰਬਕਰਹਿਨਿਵਾਸੁ॥੨॥ਮਨਮੁਖਿਏਹਮਨੁਮੁਗਧੁਰੈਸੈਵੀਕਿਛੁ
 ਨਪਇ॥ਹਰਿਕਨਮੁਨਬੁਣਈਅੰਤਿਗਇਅਪਛੁਤਇ॥੩॥ਇਹ
 ਮਨਕਾਸੀਸਭਿਤੀਰਬਸਿਮ੍ਰਿਤਿਸਤਿਗੁਰੀਆਬੁਣਇ॥ਅਨਿਸਭਿਤ
 ਰਬਤਿਸੁਸੰਗਿਹਰਹਿਜਿਨਹਰਿਹਰਦੈਰਹਿਆਸਮਾਇ॥੪॥ਨਨਕਸਾ
 ਗੁਰਮੇਲਾਐਧੁਕਮੁਖੁਣਿਅਏਕਵਸਿਆਮਨਿਆਇ॥ਜਿਤੁਪੁਤਦੇਵ
 ਭੁਸਚੁਰੈਸਚੈਰੈਸਮਾਇ॥੫॥੧॥੬॥ਗੁਜਰੀਮਹਲਾ ੩ ਏਕਨਾਮੁ
 ਧਨੁਪੰਡਿਤਸੁਣਿਸਿਖਸਚੁਸੇਈ॥ਦੁਜੈਭਾਇਜੇਤਪੜਪਿਪੜਤਗੁ
 ਣਤਸਦਾਦੁਖਹੋਈ॥੧॥ਹਰਿਚਰਣੀਤੁਲਾਗੁਰੁਗੁਰਸਥਾਦਿਸੈਵ
 ਹੋਈ॥ਹਰਿਸੁਰਸਨਚਾਖਿਤੁਤਮਨੁਨਿਰਮਲੁਹੋਈ॥੧॥ਗੁਰ
 ਸਤਿਗੁਰੀਮਲਿਐਮਨੁਸੰਤਖੀਐਤਫਿਗਿਰਿਸਨਭੁਖਨਹੋਇ॥ਨਮੁ
 ਨਿਧਨੁਪਾਇਅਪਰਧਰਿਜਾਇਨਕੇਇ॥੨॥ਕਥਨੀਬਚਨੀਜੇਕਰੇ
 ਨਮੁਖਿਬੁਝਨਹੋਇ॥ਗੁਰਮਤੀਘਟਿਚਨਣਹਰਿਨਮੁਪਾਵੈਸੇਇ
 ॥੩॥ਸੁਣਿਸਾਸਤਤੁਨਬੁਣਹੀਤਫਿਰਹਿਬਰਬਗਾਸਿਮੁਰਖੁਜੇਅ
 ਨਪਛਣਈਸਚਿਨਧੁਰਪਿਆਗੁ॥੪॥ਸਚੈਜਗਤੁਡਰਕਾਇਅਥਾ
 ਣਕਛੁਨਜਾਇ॥ਨਨਕਜੋਤਿਸੁਭਾਵੈਸੇਕਰੇਜਿਉਤਿਸਕੀਰਜਾਇ
 ॥੨॥੧॥੫॥

(੦੦੦)

ਗੁਗੁਜਰੀਮਹਲਾ ੪ ਘਰੁ ੧ ਚਉਪਦੇ ੧ਤਿਸਤਿਗੁਰਪਾਸਾ
 ਹਰਿਕੇਜਨਸਤਿਗੁਰਸਤਿਪੁਰਖਾਥਿਨਉਕਰਉਗੁਰਪਾਸਿ॥ਹਮਕੀਰਕਿ
 ਰਮਸਤਿਗੁਰਸਰਣਈਕਰਿਦਇਅਨਮੁਪਰਗਾਸਿ॥੧॥ਮੇਰੇਮੀਤਗੁਰ
 ਦੇਵਮੇਕਉਰਾਮਨਮੁਪਰਗਾਸਿ॥ਗੁਰਮਤਿਨਾਮੁਮੇਰਾਪ੍ਰਨਾਸਖਾਈਹਰਿ
 ਕੀਰਤਿਹਮਗੀਰਹਾਸਿ॥੧॥ਗੁਰਉ॥ਹਰਿਜਨਕੇਵਡਭਗਵਡੇਰੇਜਿਨ
 ਹਰਿਹਰਿਸਰਪਹਰਿਪਿਆਸਿ॥ਹਰਿਹਰਿਨਾਮੁਮਿਲੈਤ੍ਰਿਪਤਸਹੀਮਿਲਿ
 ਸੰਗਤਿਗੁਣਪਰਗਾਸਿ॥੨॥ਜਿਨਹਰਿਹਰਿਹਰਿਸੁਨਮੁਨਪਾਇਅੰਤ
 ਭਗਹੀਣਜਮਪਾਸਿ॥ਜਿਸਤਿਗੁਰਸਰਣਿਸੰਗਤਿਨਹੀਅਏਧਿਗੁਜੀਵੈ
 ਧਿਗੁਜੀਵੈਸਿ॥੩॥ਜਿਨਹਰਿਜਨਸਤਿਗੁਰਸੰਗਤਿਪਾਈਤਿਨਧੁਰਿਮਸਤ
 ਕਿਲਾਖਿਆਲਿਖਾਸਿ॥ਧੰਨੁਧੰਨੁਸਤਸੰਗਤਿਜਿਤੁਹਰਿਸੁਪਾਇਅਮਿਲਿ

੩੩

ਜਨਨਾਨਕਨਮੁਪਰਗਾਸਿ॥੪॥੧॥ਗੁਜਰੀਮਹਲਾ ੪ ਗੋਵਿੰਦਗੋਵਿੰਦ
 ਪ੍ਰੀਤਮੁਮਨਿਪ੍ਰੀਤਮੁਮਿਲਿਸਤਸੰਗਤਿਸਥਾਦਿਮੁਨਮੇਰਾ॥ਜਪਿਗਵਿੰ
 ਦੁਗੋਵਿੰਦੁਪਿਆਈਐਸਭਕਉਦਨੁਦੇਇਪੁਭਉ॥੧॥ਮੇਰੇਭਾਈਜ
 ਨਮੇਕਉਗੋਵਿੰਦੁਗੋਵਿੰਦੁਗੋਵਿੰਦੁਮਨੁਮੇਰਾ॥ਗੋਵਿੰਦੁਗੋਵਿੰਦੁਗੋਵਿੰਦੁ
 ਗੁਣਗਾਵਹਿਮਿਲਿਗੁਰਸਾਧਸੰਗਤਿਜਨਸੇਰੇ॥੧॥ਗੁਰਉ॥ਸੁਖਸਾਗਰ
 ਰਿਭਗਤਿਹੈਗੁਰਮਤਿਕਉਲਾਹਿਧਿਸਿਧਿਲਾਗੈਪਾਗਿਓ॥ਜਨਕਉਰਾ
 ਮਨਮੁਆਧਾਰਹਿਨਾਮੁਜਪਤਹਰਿਨਾਮੇਸੇਰੇ॥੨॥ਦੁਰਮਤਿਭਗਹੀਣ
 ਮਤਿਫੀਕੇਨਾਮੁਸੁਨਤਾਵੈਮਨਿਹੋਰੈ॥ਕਉਆਕਾਗਕਉਅੰਮ੍ਰਿਤਰਸੁਪਾ
 ਈਐਤ੍ਰਿਪਤੈਵਿਸਟਾਖਾਇਮੁਖਿਗੈ॥੩॥ਅੰਮ੍ਰਿਤਸਰਸਤਿਗੁਰਸਤਿਵ
 ਦੀਜਿਤਨਤੈਕਉਆਹੰਸੁਹੋਰੈ॥ਨਨਕਧਨੁਪੰਨਵਡੇਡਭਾਗੀਜਿਨਗੁ
 ਰਮਤਿਨਮੁਰਿਦੈਮਲੁਧੈਰੈ॥੪॥੨॥ਗੁਜਰੀਮਹਲਾ ੪ ਹਰਿਜਨਉਤਮ
 ਉਤਮਥਣੀਮੁਖਬੋਲਾਹਿਪਰਉਪਕਰੇਗੋਜਿਨਨੁਸੁਣੈਸਰਧਾਭਗਤਿਸੇ
 ਤੀਕਰਿਕਰਪਾਹਿਉਤਰੇ॥੧॥ਰਾਮੇਕਉਹਰਿਜਨਮੇਲਿਪਿਆਗੇਮੇਰੇ
 ਪ੍ਰੀਤਮਪ੍ਰਨਾਸਤਿਗੁਰਗੁਰੁਪੁਰਾਹਮਪਾਪੀਗੁਰਨਿਸਤਰੇ॥੧॥ਗੁਰਉ॥ਗੁ
 ਰਮੁਖਿਵਡਭਾਗੀਵਡਭਾਗੀਜਿਨਹਰਿਹਰਿਨਾਮੁਅਧਾਰੇ॥ਹਰਿਹਰਿਅੰਮ੍ਰਿ
 ਤਹਰਿਸੁਪਾਵਹਿਗੁਰਮਤਿਭਗਤਿਭੰਡਾਰੇ॥੨॥ਜਿਨਦਰਸਨਸਤਿਗੁਰ
 ਸਤਿਪੁਰਖੁਨਪਾਇਅੰਤਭਗਹੀਣਜਮਿਮਾਗੇ॥ਸਕੁਕਰਸੁਕਰਗਰਪੁਭ
 ਪਵਹਿਗਰਭਜੇਨੀਦਾਮੇਰੇਮਹਾਹਤਿਅਰੇ॥੩॥ਦੀਨਦਇਅਲਾਹੇਹੁ
 ਜਨਉਪਰਿਕਰਿਕਿਰਪਾਲੇਹਉਥੇਗੇ॥ਜਨਨਾਨਕਪਰਿਕੀਸਰਣਈਹਰਿ
 ਭਵੈਹਰਿਨਿਸਤਰੇ॥੪॥੩॥ਗੁਜਰੀਮਹਲਾ ੪ ਹੋਰਦਇਅਲਾਮੇਰਾ
 ਮਨੁਲਾਵਹਉਅਨਦਿਨੁਰਾਮਨਮੁਨਿਤਪਿਆਈ॥ਸਭਿਸੁਖਸਭਿਗੁਣ
 ਨਿਪਾਨਹਰਿਜਿਤੁਜਪਿਐਦੁਖਭੁਖਸਭਲਾਹਿਜਾਈ॥੧॥ਮਨਮੇਰੇਮੇਰਾ
 ਰਮਨਮੁਸਖਹਰਿਭਾਈ॥ਗੁਰਮਤਿਰਾਮਨਮੁਜਸੁਗਾਵਾਅੰਤਿਬੋਲੀਦ
 ਰਗਲਾਏਛਡਾਈ॥੧॥ਗੁਰਉ॥ਤੁਆਪੈਦਾਤਪ੍ਰਭੁਅੰਤਰਜਾਮੀਕਰਿ
 ਕਿਰਪਾਲਚਮੇਰੈਮਨਿਲਾਈ॥ਮੈਮਨਿਤਨਿਲਚਲਾਗੀਹਰਿਸੇਤੀਪੁਭ
 ਲਾਚਪੁਰੀਸਤਿਗੁਰਸਰਣਈ॥੨॥ਮਣਸਜਨਮੁਪ੍ਰਨਕਰਿਪਾਇਆ
 ਬਿਨੁਨਵੈਧਿਗੁਧਿਗੁਬਿਰਥਾਜਾਈ॥ਨਾਮਥਿਨਸਕਸਦੁਖਪਾਵੈਮੁ

ਖਫੀਕਾਥਕਥਕਮੁਖਿਪਾਈ॥੩॥ਜਿਨਹਰਿਪ੍ਰਭਹਰਿਹਿਸਿਸਟਾਤਿ
ਦਰਗਹਹਰਿਹਰਿਦਵਤਿਅਈ॥ਪੰਨਪੰਨਸਾਥਸਿਕੰਪੈਪ੍ਰਭਜਨਕਉ
ਜਨਨਨਕਮੇਲਿਲਾਏਗਲਿਲਾਈ॥੪॥੪॥ਗੁਜਰੀਮਹਲਾ ੪ ਗੁਰ
ਮੁਖਿਸਖੀਸਹੇਲੀਮੇਰੀਮੇਕਉਦੇਵਹੁਦਹੁਹਰਿਪੁਨਜੀਵਾਇਆ॥
ਮਹੇਵਹਿਲਾਏਗੇਲੇਗੁਰੀਸਖਕੇਜਿਨਅਨਦਿਹੁਹਰਿਪ੍ਰਭਪ੍ਰਭੁਖਿ
ਆਇਆ॥੧॥ਮੇਰੀਮਨਿਤਿਨਿਬਿਰਹੁਗੁਰਸਿਖਪਗਲਾਇਆ॥ਗੁਰਿਕੇਸਿ
ਖਭਾਈਮੇਕਉਕਰਹੁਉਪਦੇਸੁਹਰਿਮਿਲੈਮਿਲਾਇਆ॥੧॥ਰਹਾਉ॥
ਜਹਰਿਪ੍ਰਭਭਵੈਤਗੁਰਮੇਲਾਜਿਨਵਚਨਗੁਰੁਸਤਿਗੁਰਮਨਿਭਇਆ
॥ਵਡਭਾਗੀਗੁਰਕੇਸਿਖਪਿਅਹੋਹਰਿਨਿਰਬਣੀਨਿਰਬਣਪਦੁਪਾਇ
ਆ॥੨॥ਸਤਸੰਗਤਿਗੁਰਕੀਹਰਿਪਿਆਗੀਜਿਨਹਰਿਹਰਿਨਮੁਮੀਠਮ
ਨਿਭਇਆ॥ਜਿਨਸਤਿਗੁਰਸੰਗਤਿਸੰਗੁਨਪਾਇਆਸੇਭਾਗੀਦਪਾ
ਪੀਜਮਿਖਾਇਆ॥੩॥ਆਪਿਕ੍ਰਿਪਾਲੁਕ੍ਰਿਪਾਪ੍ਰਭਧਰੋਹਰਿਅੰਧਗੁਰ
ਮੁਖਿਮਿਲੈਮਿਲਾਇਆ॥ਜਨਨਨਕਥੈਲੈਗੁਰਬਣੀਗੁਰਬਣੀਹਰਿ
ਨਮਿਸਮਾਇਆ॥੪॥੫॥ਗੁਜਰੀਮਹਲਾ ੪ ਜਿਨਸਤਿਗੁਰੁਪੁਖੁ
ਜਿਨਹਰਿਪ੍ਰਭਪਾਇਆਮੇਕਉਕਰਿਉਪਦੇਸੁਹਰਿਮੀਠਲਗਾਵੈ॥ਮਨੁ
ਤਨੁਸੀਤਲੁਹਰਿਅਹੋਆਵਡਭਾਗੀਹਰਿਨਮੁਖਿਅਵੈ॥੧॥ਭਈਰ
ਮੇਕਉਕਈਆਈਮਿਲੈਹਰਿਨਮੁਖਿਵੈ॥ਮੇਰੀਪ੍ਰੀਤਮਪ੍ਰਨਮਹੁਤ
ਨੁਸਭੁਦੇਵਮੇਰਹਰਿਪ੍ਰਭਕੀਹਰਿਕਥਾਸੁਨਵੈ॥੧॥ਰਹਾਉ॥ਪੀਗੁਰੁਧਰ
ਮੁਗੁਰਮਤਿਹਰਿਪਾਇਆਨਿਤਹਰਿਨਮੈਹਰਿਸਿਉਚਿਤੁਲਾਵੈ॥ਅੰਮ੍ਰਿ
ਤਥਚਨਸਤਿਗੁਰਕੀਬਣੀਜੋਬੈਲੈਸੇਮੁਖਿਅੰਮ੍ਰਿਤਪਾਵੈ॥੨॥ਨਿਗਮ
ਲੁਨਮੁਜਿਤੁਮੈਲੁਨਲਗੈਗੁਰਮਤਿਨਮੁਖਪੈਲਿਵਲਾਵੈ॥ਨਮੁਪਦ
ਰਬੁਜਿਨਨਰਨੀਪਾਇਆਸੇਭਾਗੀਦਮੁਏਮਹਿਜਵੈ॥੩॥ਅਨਦ
ਮੁਲੁਜਗਜੀਵਨਦਤਾਸਭਜਨਕਉਅਨਦੁਕਰਹੁਹਰਿਪਾਇਆਵੈ॥ਤੁ
ਦਤਾਜੀਅਸਭਭੇਰੇਜਨਨਨਕਗੁਰਮੁਖਿਖਖਸਿਮਿਲਾਵੈ॥੪॥੬॥

ਗੁਜਰੀਮਹਲਾ ੪ ਘਰੁ੩ ਪੰਚਪਦਾ॥ ੧੯ਸਤਿਗੁਰਪ੍ਰਸਾਦਿ
ਮਈਬਪਪੁਤ੍ਰਸਭਿਹਰਿਕੀਏ॥ਸਭਨਕਉਸਨਬੰਧੁਹਰਿਕੀਏ॥

੧॥੧॥ਹਮਰਾਜੇਰੁਸਭੁਹਰਿਓਮੇਰੀਗਾਹਰਿਕਤਨੁਮਨੁਸਭੁਹਰਿਕੈਵਸਿਓ
ਸਰੀਰੀ॥੧॥ਰਹਾਉ॥ਭਗਤਜਨਕਉਸਹਧਆਪਿਹਰਿਲਾਈ॥ਵਿਚੋ
ਗਿਸਤਉਦਾਸਹਈ॥੨॥ਜਥਾਅੰਤਹਿਪ੍ਰੀਤਿਹਰਿਸਿਉਬਨਿਆਈ
॥ਬਖਜੀਕਫੁਕੇਰੇਸੁਮੇਰਹਰਿਪ੍ਰਭਾਈ॥੩॥ਜਿਤਕਾਰੈਮਿਹਮਹਰਿ
ਲਾਈ॥ਸਿਹਮਕਹਿਜੁਆਪਿਕਾਈ॥੪॥ਜਿਨਕੀਭਗਤਿਮੇਰਪ੍ਰਭਾ
ਈ॥ਜਿਨਨਨਕਰਮਨਮਲਿਵਲਾਈ॥੫॥੧॥੧॥੧॥੧॥੧੬॥

(੧੧੧)

ਗੁਜਰੀਮਹਲਾ ੫ ਘਰੁ੧ ਚਉਪਦੇ ੧੯ਸਤਿਗੁਰਪ੍ਰਸਾਦਿ
ਕਰੋਰਮਨਚਿਤਵਹਿਉਦਮੁਜਾਅਹਰਿਹਰਿਜੀਉਪਰਿਆ॥ਸੈਲਖਬਰ
ਮਹਿਜਤਉਪਏਤਕਾਰਿਜਕੁਆਗੈਕਹਿਧਰਿਆ॥੧॥ਮੇਰਮਾਧਉਜੀਸ
ਤਸੰਗਤਿਮਿਲੈਸੁਤਰਿਆ॥ਗੁਰਪ੍ਰਸਾਦਿਪਰਮਪਦਪਾਇਆਸੁਕੇਕਾ
ਸਟਿਹਰਿਆ॥੧॥ਰਹਾਉ॥ਜਨਨਿਪਤਲੇਕਸੁਤਬਨਿਤੋਕੇਇਨਕਿ
ਸਰੀਧਰਿਆ॥ਸਿਹਿਸਿਹਿਰਿਜਕੁਸਬਹੋਠਕੁਰਕਹਮਨਭਉਕਰਿਆ॥
੨॥ਊਭਉਭਿਅਵੈਸੈਕੇਸਤਿਸੁਪਛੈਬਚੋਛਰਿਆ॥ਉਨਕਵਲੁ
ਖਲਵੈਕਵਲੁਚੁਗਾਵੈਮਨਮਹਿਸਿਮਨੁਕਰਿਆ॥੩॥ਸਭਿਨਿਧਾਨ
ਦਸਅਸਟਸਿਧਾਨਠਕੁਰਕਤਲਧਰਿਆ॥ਜਨਨਨਕਥਲਿਥਲਿ
ਸਦਥਲਿਜਾਈਐਤੋਰਾਅੰਤੁਨਪਰਵਰਿਆ॥੪॥੧॥

ਗੁਜਰੀਮਹਲਾ ੫ ਘਰੁ੨ ਚਉਪਦੇ ੧੯ਸਤਿਗੁਰਪ੍ਰਸਾਦਿ
ਕਰਿਆਚਾਰਕਹਿਖਟੁਕਰਮਾਇਤੁਰਾਤੇਸੰਸਾਰੀ॥ਅੰਤਹਿਮੈਲੁਨਉਤੋਰ
ਹਉਮੈਬਿਨੁਗੁਰਬਾਜੀਹਰੀ॥੧॥ਮੇਰਠਕੁਰਾਖਿਲੇਵਹੁਕਿਰਪਾਧਰੀ॥
ਕੋਟਿਮਧੋਕਵਿਰਲਾਸੇਵਕੁਹਰਿਸਗਲੇਬਿਉਹਰੀ॥੧॥ਰਹਾਉ॥ਸਾਸਤ
ਬਦਸਿਮਿਤਿਸਭਿਸੇਧਸਭਏਕੇਥਤਪੁਕਾਰੀ॥ਬਿਨੁਗੁਰਮੁਕਤਿਨਕਉ
ਪਵੈਮਨਿਵੇਖਪੁਕਰਿਥੀਚਾਰੀ॥੨॥ਅਠਸਠਮਜਨੁਕਹਿਇਸਨਨਭੀਮ
ਆਏਥਰਸਰੀ॥ਅਨਿਕਸੇਚਿਕਰਹਿਨਿਰਤੀ॥ਬਿਨੁਸਤਿਗੁਰਅੰਧਿਆਰੀ
੩॥ਪਾਵਤਪਾਵਤਸਭੁਜਗੁਪਾਇਓਅਥਆਏਹਰਿਦੁਆਰੀ॥ਦੁਰਮ

ਤਿਮੇਇਬੁਧਿਪਰਗਾਸੀਜਨਨਕਗੁਰੁਖਿਤਗੀ॥੪॥੧॥੨॥ਗੁਜਰੀ
 ਮਹਲਾ ੫ ਹਰਿਧਨੁਪਰਿਧਨੁਤਪਰਿਧਨੁਭੋਜਨੁਭਾਇਆਨਿ
 ਮਖਨਬਿਸਰਉਮਨਤੋਹਰਿਰਿਸਾਧਸੰਗਤਿਮਹਿਪਾਇਆ॥੧॥ਮਾਈ
 ਖਾਟਿਆਇਓਘਰਿਪੁਤਾ॥ਹਰਿਧਨੁਚਲਤੋਹਰਿਧਨੁਬੈਸੋਹਰਿਧਨੁਜਾ
 ਗਤਸੁਤਾ॥੧॥ਗੁਰੂ॥ਹਰਿਧਨੁਇਸਨਨੁਹਰਿਧਨੁਗਿਆਨੁਹਰਿਸੰਗਿ
 ਲਾਇਆਧਿਆਨਾ॥ਹਰਿਧਨੁਤਲਾਹਰਿਧਨੁਬੈਠੀਹਰਿਰਿਤਹਿਪ
 ਰਨਾ॥੨॥ਹਰਿਧਨੁਮੇਰੀਚਿਤਥਿਸਗੀਹਰਿਧਨੁਲਾਹਿਓਧੋਖਾ॥ਹਰਿਧਨੁ
 ਤੇਮੇਨਵਨਿਧਿਪਈਹਥਿਚਰਿਓਹਰਿਥੋਕਾ॥੩॥ਖਾਵਹੁਖਰਚਹੁਤੇ
 ਨਅਵੈਹਲਤਪਲਤਕੈਸੰਗਾ॥ਲਾਦਿਖਜਾਨਗੁਰਿਨਨਕਕਉਦੀਆ
 ਇਹੁਮਨੁਹਰਿਗੰਗੇ॥੪॥੨॥੩॥ਗੁਜਰੀਮਹਲਾ ੫ ਜਿਸੁਸਿਮਰ
 ਤਸਭਿਕਿਲਾਵਿਖਨਸਹਿਪਿਤਗੀਹੋਇਉਧੋਗੇ॥ਸਿਹਰਿਹਰਿਤਮਸਦੀ
 ਜਪਹੁਜਾਕਾਅੰਤੁਨਪਰੇ॥੧॥ਪੁਤਮਾਤਾਕੀਅਸੀਸਾ॥ਨਿਮਖਨਬਿਸ
 ਰਉਤਮੁਕਉਹਰਿਹਰਿਸਦਾਭਜਹੁਜਗਦੀਸ॥੧॥ਗੁਰੂ॥ਸਤਿਗੁ
 ਤਮਕਉਹੋਇਦਇਅਲਾਂਸੰਤਸੰਗਿਤੇਗੋਪੀਤਿ॥ਕਪੜਪਾਤਿਪਰੇਸ
 ਰੁਖੀਭੋਜਨੁਕੀਰਤਨੀਤਿ॥੨॥ਅੰਮ੍ਰਿਤਪੀਵਹੁਸਦਾਚਿਰੁਜੀਵਹੁ
 ਹਰਿਸਿਮਰਭਅਨਦਅਨੰਤਾ॥ਗੰਗਤਮਾਸਪੁਰਨਾਸਾਕਬੁਧਿਨਬਿ
 ਆਪੈਚਿਤਾ॥੩॥ਭਵਰੁਤਮਾਗਇਹੁਮਨੁਦੋਵਉਹਰਿਚਰਣਹੋਹੁਕਉ
 ਲਾ॥ਨਨਕਦਸੁਉਨਸੰਗਿਲਪਟਾਇਓਜਿਉਥੈਦਹਿਚਾੜਕੁਮਉ
 ਲਾ॥੪॥੩॥੪॥ਗੁਜਰੀਮਹਲਾ ੫ ਮਤਕੈਪਛਮੈਕੈਤਈਪੁਰਖ
 ਹੀਲੈਜਾਤਾ॥ਖਿਨਮਹਿਥਪਿਉਥਪਨਹਾਅਪਨਹਾਥਿਮਤਤਾ॥੧॥
 ਸਿਆਨਪਕਹੁਕਾਮਿਨਅਤਾਜੇਅਨਗੁਪਿਓਠਕੁਮੇਰੋਹੋਇਹੀਓਓ
 ਥਤਾ॥੧॥ਗੁਰੂ॥ਦੇਸੁਕਾਵਨਪਨਜੋਗਨਕੀਮਨਸਾਬੀਚੋਨਿਕੇਸਸਾ
 ॥ਲਸਕੈਨਬਖਵਾਸਸਭਤਿਅਗੇਜਮਪੁਰਿਉਠਿਸਿਧਾਸ॥੨॥ਹੋਇਅ
 ਨਨਮੁੰਠਕੀਵਿਤਤਾਪਸਕਉਜਨਤਾਜੇਅਨਿਦੁਨਿਦੁਕਰਿਛੋਰਿਓ
 ਸੋਈਫਿਰਿਫਿਰਿਖਤਾ॥੩॥ਸਹਜਿਸਭਾਇਭੋਦਕਿਰਪਾਲਤਿਸੁਜਨਕੀਕ
 ਟੀਠਸਾਕਹੁਨਨਕਗੁਰੁਪੁਰਭੋਟਿਆਪਰਵਣਗਿਗਸਤਉਦਾਸ॥੪॥
 ॥੪॥੧॥ਗੁਜਰੀਮਹਲਾ ੫ ਨਮੁਨਿਧਨੁਜਿਨਿਜਨਿਜਪਿਓਤਿਨਕੋਧੋ

ਨਕਟਾਕਮਕੋਧਮਾਇਆਬਿਖੁਮਮਤਾਇਹਬਿਆਧਿਤੋਹਟੇ॥੧॥ਹਰਿਜ
 ਸੁਸਧਸੰਗਿਮਿਲਿਗਾਇਓਗੁਰੁਪਰਸਾਦਿਭਇਓਮਨੁਨਿਮਲੁਸਰਬ
 ਸੁਖਸੁਖਪਾਇਓ॥੧॥ਗੁਰੂ॥ਜੇਕਿਛੁਕੀਓਸੋਈਭਲਮਨੈਐਸੀਭਗ
 ਤਿਕਮਨੀ॥ਮਿਤਸਤੁਸਭਏਕਸਮਨੈਜੋਗੁਗਤਿਨੀਸਨੀ॥੨॥ਪੁਰਨ
 ਪੁਰਿਹਰਿਸੁਬਥਈਅਨਨਕਤਹੁਜਾਤਾਘਟਘਟਾਤਹਿਸਰਬਨਿ
 ਰੋਤਹਿਗੰਗਵਿਓਗੰਗਿਰਤਾ॥੩॥ਭਏਕ੍ਰਿਪਾਲਦਇਅਲਗੁਪਾਲਾ
 ਨਿਰਭੈਕੋਧਰਿਆਇਆ॥ਕਲਿਕਲੇਸਮਿਟੈਖਿਨਭੀਤਰਿਨਨਕਸਹ
 ਜਿਸਮਾਇਆ॥੪॥੧॥੫॥ਗੁਜਰੀਮਹਲਾ ੫ ਜਿਸੁਮਨੁਖਪਤਿਕਉ
 ਬਨਤੀਸੇਅਪਨੈਦੁਖਿਭਰਿਆ॥ਪਰਬੁਧਮੁਜਿਨਿਰਿਦੈਅਗਧਿਆਤਿ
 ਨਿਭਉਸਗੁਰੁਤਰਿਆ॥੧॥ਗੁਰੂਹਰਿਓਨਕੋਨਬਿਖਾਦੁਖਕਟਾ॥ਪੁਰਤ
 ਜਾਵਰਸੇਵਕੁਜੋਈਹੋਤਿਤਮਾਨੁਮਾਹਤੁਜਸੁਘਟੈ॥੧॥ਗੁਰੂ॥ਮਾ
 ਇਅਕੈਸਨਬੰਧਸੈਨਸਾਕਕਿਤਹੀਕਾਮਿਨਆਇਆ॥ਹਰਿਕਾਦਸੁਨੀ
 ਚਕੁਲਉਚਾਤਿਸੁਸੰਗਿਮਨਿਬਾਛਤਫਲਪਾਇਆ॥੨॥ਲਾਖਕੋਟਾਥਿ
 ਖਿਅਕਥਿਜਨਤਾਮਹਿਤਿਸਨਨਬੁਝੀ॥ਸਿਮਰਤਨਮੁਕੈਦਿਉਜੀਅਰਾ
 ਬਸਤੁਅਗੋਚਰੁਸੁਣੀ॥੩॥ਫਿਰਤਫਿਰਤਤਮੁਰੈਦਾਅਰੇਆਇਆਭੋਭੋ
 ਜਨਹਰਿਗਾਇਆ॥ਸਾਧਕੋਚਰਨਿਪੁਰਿਜਨੁਬਛੈਸੁਖਨਨਕਇਹੁਪਾਇ
 ਆ॥੪॥੬॥੧॥

ਗੁਜਰੀਮਹਲਾ ੫ ਘਰੁ ੨ ਪੰਚਪਦਾ ੧੯ਸਤਿਗੁਰਪੁਸਤਿ
 ਪੁਸ਼ੇਮੇਗਰਭਮਤਕੈਵਾਸਉਹਛੋਡਿਧਰਨਮਹਿਆਇਆ॥ਚਿਤਸਾਲ
 ਉਰਗਥਗਮੰਦਰਸੰਗਿਨਕਛਹੁਜਾਇਆ॥੧॥ਅਵਰਸਭਮਿਥਿਆ
 ਲਿਭਲਥੀ॥ਗੁਰਿਪੁਰੈਦੀਓਹਰਿਨਾਮਜੀਅਕਉਏਹਾਵਸਤੁਭਥੀ॥੧॥
 ਗੁਰੂ॥ਇਸਟਮੀਤਥੰਧਪਸੁਤਭਾਈਸੰਗਿਥਨਿਤਾਹਚਿਹਸਿਆਜ
 ਬਅੰਤੀਉਸੁਆਇਥਨਿਓਉਨਪੋਖਤਹੀਕਾਫਿਗਸਿਆ॥੨॥ਕ
 ਰਿਕਰਿਅਨਰਥਾਥਿਹਾਈਸੰਪੈਸੁਇਨਰੁਪਾਦਮਾਭਾਵੀਕਉਉਤਭਾ
 ਮਿਲਿਆਹੋਰੁਸਗਲਭਇਓਬਿਗਨਾ॥੩॥ਦੋਵਰਗੈਵਰਥਸੰਥਾਹੋਗ
 ਹਰਿਕੀਨੇਮੇਗਾਜਥੰਤੋਈਲਾਮੀਪਈਚਲਾਹਿਨਾਹੀਇਕਪੈਰੇ॥੪॥

ਨਮੁਧਨਾਮੁਸੁਖਰਾਜਨਮੁਕੁਟੰਬੁਸਹਾਈ॥ਨਮੁਸੰਪਤਗੁਰਨਾਨਕਕਉ
ਦੀਈਉਮਹਿਨਾਵੈਜਾਈ॥੫॥੧੧॥੧॥

ਗੁਜਰੀਮਹਲਾ ੫ ਘਰੁ ੨ ਤਿਪਰਾ ੧੬ ਸਤਿਗੁਰਪੁਸਾਰਿ
ਦੁਖਬਿਨਸੇਸੁਖਕੀਅਨਿਵਸਾਤਿਸਨਜਲਨਬੁਝੈਈਨਮੁਨਿਧਨੁਸ
ਤਿਗੁਰੁਵਿਕਾਇਆਬਿਨਸਿਨਾਵੈਜਾਈ॥੧॥ਹਰਿਜਪਿਮਇਆਬੰ
ਨਤੁਟੈ॥ਭਏਕ੍ਰਿਪਾਲਦਇਆਲਪੁਭਮੇਸਧਸੰਗਤਿਮਲਿਛੁਟੈ॥
੧॥ਹਰਉ॥ਅਠਪਹਰਹਰਿਕੇਗੁਣਗਵੈਭਗਤਿਪ੍ਰੇਮਸਿਮਤਾ॥ਹਰੁ
ਸੋਗਦੁਹਮਹਿਨਿਰਾਲਾਕਰੈਹਰੁਪਛਤਾ॥੨॥ਜਿਸਕਾਸਾਤਿਨਹਿ
ਖਿਲੀਆਸਗਲਜੁਗਤਿਬਣਿਅਈ॥ਕਹੁਨਾਨਕਪ੍ਰਭਪੁਰਖਦਇ
ਆਲਾਕੀਮਤਿਕਹੁਨਜਾਈ॥੩॥੧੧॥੧॥

ਗੁਜਰੀਮਹਲਾ ੫ ਘਰੁ ੨ ਦੁਪਦੇ ੧੬ ਸਤਿਗੁਰਪੁਸਾਰਿ
ਪਤਿਤਪਵਿਤ੍ਰਲਾਏਕਰਿਅਪੁਨੇਸਗਲਕਰਤਮਸਕਰਾ॥ਬਹੁਜ
ਤਿਕਉਪੁਛੈਨਹੀਬਛੋਹਿਚਰਨਰਵੇਰੇ॥੧॥ਠਕੁਰਾਏਸੇਨਮੁਤਮੋ
ਸਗਲਸਿਸਟਿਕੋਪਣੀਕਹੀਜੈਜਨਕੇਅੰਗੁਨਿਰੋਰੇ॥੧॥ਹਰਉ॥ਸਧਸੰ
ਗਿਨਾਨਕਬੁਧਿਪਈਹਰਿਕੀਰਤਨੁਆਧਰੇ॥ਨਾਮਦੇਉਤਿਲਚਨੁਕਥੀ
ਦਸਰੇਮੁਕਤਿਭਇਓੰਮਿਅਰੇ॥੨॥੧੧॥੧੦॥ਗੁਜਰੀਮਹਲਾ ੫
ਹੈਨਹੀਕਉਬੁਝਨਹਰੇਜਨੈਕਵਨੁਭਤਾ॥ਸਿਵਬਿਰੋਚਿਅਗੁਸਗਲ
ਮੇਨਿਜਨਗਹਿਨਸਕਹਿਗਤਾ॥੧॥ਪ੍ਰਭਕੀਅਗਮਅਗਾਧਿਕਥਾ॥ਸੁਨਿ
ਐਅਵਰਅਵਗਥਿਧਿਭੁਣੀਐਥਕਨਕਥਨਗਤਾ॥੧॥ਹਰਉ॥
ਅਪ੍ਰੇਭਗਤਾਪਿਸੁਆਮੀਅਪਨਸੰਗਿਰਤਾ॥ਨਾਨਕਕੋਪੁਭੁਪੁਰਿ
ਹਿਓਪੇਖਿਓਜੜਕਤਾ॥੨॥੨॥੧੧॥ਗੁਜਰੀਮਹਲਾ ੫ ਮਤਾਸੁ
ਗਤਿਅਵਗਸਿਆਨਪਜਨਕਉਕਛੁਨਾਇਓ॥ਜਪਜਹਾਉਸਹੁ
ਅਇਬਨਿਓਹੈਤਾਤਹਾਰਿਧਿਆਇਓ॥੧॥ਪ੍ਰਭਕੋਭਗਤਵਛਲ
ਬਿਰਦਇਓ॥ਕਰੇਪਤਿਪਾਲਬਰਕਕੀਨਿਅਈਜਨਕਉਲਾਡਲਾ
ਇਓ॥੧॥ਹਰਉ॥ਜਪਤਪਸੰਜਮਕਰਮਧਮਹਰਿਕੀਰਤਨੁਜਿਨਿ

ਇਓ॥ਸਗਨਿਪਰਿਓਨਨਕਠਕੁਰਕੀਅਭੈਦਨੁਸੁਖਪਾਇਓ॥੨॥੩॥
੧੧॥ਗੁਜਰੀਮਹਲਾ ੫ ਦਿਨੁਰਤੀਅਰਧਪੁਪਿਅਗੇਨਿਖਨਕੀਜੈ
ਛੀਲਾ॥ਸੰਤਸੇਵਕਰਿਭਵਨੀਲਈਐਤਿਆਗਿਮਨੁਹੀਲਾ॥੧॥
ਮੇਨੁਪੁਨਮਾਨਗੀਲਾ॥ਬਾਸਿਹਿਓਹੀਅਰਕੇਸੰਗਪੇਖਿਮਹਿਓਮਨੁ
ਲੀਲਾ॥੧॥ਹਰਉ॥ਜਿਸੁਸਿਮਰਤਮਹਿਹੋਤਅਨੰਦਉਤਰੇਮਨੁਪੁਜਗੀ
ਲਾ॥ਮਿਲਬੇਕੀਮਹਿਮਾਬਗਨਿਨਸਕਉਨਨਕਪੈਰੇਪਗੀਲਾ॥੨॥੪॥
੧੧॥ਗੁਜਰੀਮਹਲਾ ੫ ਮੁਨਿਜੋਗੀਸਾਸਤਗਿਕਹਾਵਤਸਭਕੀਨੇਬ
ਸਿਅਪਨਹੀ॥ਤੀਨਿਦੇਵਅਰੁਕੇਕਿਤੇਤੀਸਾਤਿਨਕੀਹੋਰਤਕਛੁਨਗਹੀ
੧੧॥ਥਲਵੰਤਬਿਅਪਿਰਹੀਸਭਮਹੀ॥ਅਵਰਜਾਨਸਿਕਉਮੁਖਮ
ਗੁਰਕਿਰਪਾਤੇਲਹੀ॥੧॥ਹਰਉ॥ਜੀਤੀਜੀਤਿਜੀਤੇਸਭਥਨਸਗਲ
ਭਵਨਲਪਟਹੀ॥ਕਹੁਨਾਨਕਸਾਧਤੇਭਗੀਹੋਇਚੇਗੀਚਰਨਗਹੀ॥੨॥
੧੧॥੧੪॥ਗੁਜਰੀਮਹਲਾ ੫ ਦੁਇਕਰਜੋਕਿਕੀਥੈਨੀਠਕੁਰਅ
ਪਨਧਿਆਇਆ॥ਹਥਦੇਇਰਖੇਪਰੇਸਹਿਸਗਲਦੁਗਤੀਮਟਇ
ਆ॥੧॥ਠਕੁਰਹੋਏਆਪਿਦਇਆਲਾ॥ਭਈਕਲਿਅਣਅਨੰਦਹੁ
ਪਹੋਈਹੋਓਬੋਥਲਗੁਪਲਾ॥੧॥ਹਰਉ॥ਮਿਲਿਵਰਨਹੀਮੰਗਲੁਗ
ਇਆਠਕੁਰਕਾਜੈਕਹਾ॥ਕਹੁਨਾਨਕਤਿਸੁਗੁਰਬਲਿਹਹੀਜਿਨਿਸਭਕ
ਕੀਅਉਪਹੁ॥੨॥੬॥੧੫॥ਗੁਜਰੀਮਹਲਾ ੫ ਮਤਪਿਤਭਈਸੁਤ
ਬੰਧਪਤਿਨਕਥਲੁਪੈਬੋਗਾ॥ਅਨਿਕਰੰਗਮਾਇਅਕੋਪੇਖਿਛੁਸਾਥਿਨ
ਚਲੈਭੋਗਾ॥੧॥ਠਕੁਰਤੁਛਬਿਨੁਆਹਿਨੇਮੇਗਾਸਿਹਿਅਨਥਨਿਗੁਣ
ਗੁਣਨਹੀਮੈਅਹਿਓਤਮਰੇਧਰੇ॥੧॥ਹਰਉ॥ਬਲਿਥਲਿਥਲਿਥ
ਲਿਚਰਣਤੁਮਰੇਈਹਾਉਹਤੁਮਰੇਜੇਗਾ॥ਸਧਸੰਗਿਨਾਨਕਦਰਸੁਪਾ
ਇਓਬਿਨਸਿਓਸਗਲਾਨਿਹੇਗਾ॥੨॥੧੧॥੧੬॥ਗੁਜਰੀਮਹਲਾ ੫
ਅਲਜਲਾਭਮਮੋਹਤਜਾਵੈਪ੍ਰਭਸਤੀਰੰਗੁਲਾਈ॥ਮਨਕਉਇਉ
ਪਦੇਸੁਦਿਕਾਵੈਸਹਜਿਸਹਜਿਗੁਣਗਈ॥੧॥ਜਜਨਐਸੇਸੰਤੁਸਹਾ
ਈ॥ਜਿਸੁਭਟੈਤੁਟਹਿਮਾਇਆਬੰਧਬਿਸਰਿਨਕਬੰਧੁਜਈ॥੧॥ਹਰਉ
੧॥ਕਰਤਕਰਤਅਨਿਕਬਹੁਭਾਤੀਨੀਕੀਇਹਠਹਈ॥ਮਿਲਿਸਧੁ
ਹਰਿਜਮੁਗਾਵੈਨਾਨਕਭਵਜਲੁਪਹਿਪਈ॥੨॥੮॥੧੧॥ਗੁਜਰੀਮਹਲਾ

੫ ਖਿਨਮਹਿਥਪਿਥਪਨਿਹਾਰਕੀਮਤਿਜਾਇਨਕਗੀ॥ਗਾਜਾਕੁਕੇਰੇ
 ਨਭੀਤਰਿਨੀਚਹਿਜੋਤਿਧਰੀ॥੧॥ਪਿਆਈਐਅਪਨੇਸਦਾਹਗੀ॥ਸਿਚਅ
 ਦੇਸਾਤਕਾਕਾਕਗੀਐਜਾਮਹਿਦੇਕਘਰੀ॥੧॥ਗੁਰੂ॥ਤੁਮਹੀਦੇਕਪੁਰ
 ਮੇਰੇਸਤਿਗੁਰਮਨਿਸਰਨੀਤੁਮਹੇਪਗੀ॥ਅਚੇਤਇਅਨਥਾਕਿਨਨਕਹ
 ਮਹਤੁਮਰਾਖਪੁਧਥਕਗੀ॥੨॥੧੧॥ਗੁਰੂਗੀਮਹਲਾ ੫ ਤੁੰਦਾਜੀ
 ਅਸਭਨਾਕਾਥਸੁਮੇਰੇਮਨਿਮਾਧੀ॥ਚਰਨਕਮਲਗਿਦਮਾਹਿਸਮਏਤ
 ਹਭਮੁਅਧੇਰਾਨੀ॥੧॥ਠਕੁਰਜਸਿਮਰਤੁਤਪੀ॥ਕਰਿਕਿਰਪਾਸੁਖਪੁਤਿ
 ਪਾਲਕਪ੍ਰਭਕਉਸਦਾਸਲਾਹੀ॥੧॥ਗੁਰੂ॥ਸਾਸਿਸਾਸਿਤੋਨਮੁਸਮਰ
 ਉਭਮਹੀਕਉਪ੍ਰਭਾਹੀ॥ਨਨਕਦੇਕਭਈਕਰਤੇਕੀਹੋਰਾਸਥਿਭਾਣੀ
 ਲਾਹੀ॥੨॥੧੧॥੧੧॥ਗੁਰੂਗੀਮਹਲਾ ੫ ਕਰਿਕਿਰਪਾਅਪਨਦਰਸੁ
 ਦੀਜੈਜਸੁਗਵਉਨਿਸਿਅਰੁਭਗਾਕਿਸਸੰਗਿਦਾਸਪਗਣਾਉਇਐਮਨ
 ਰਥਮੇਰਾ॥੧॥ਠਕੁਰਤੁਭਥਿਨੁਥੀਅਨਹੋਗਾ॥ਚਿਤਚਿਤਵਉਹਿਗਿਸਾ
 ਅਰਾਧਉਨਿਰਖਉਤੁਮਹੀਓਰਾ॥੧॥ਗੁਰੂ॥ਦਇਅਲਪੁਰਖਸਰਬ
 ਕੇਠਕੁਰਥਿਨਉਕਉਕਰੇਜਗਿਨਾਮੁਜਪੈਨਨਕਦਾਸੁਤੁਮਹੇਉਪਰ
 ਸਿਆਖੀਫਿਰਾ॥੨॥੧੧॥੨੧॥ਗੁਰੂਗੀਮਹਲਾ ੫ ਥਹਮਲੇਕਅਰੁਰੁ
 ਲੇਕਾਈਇੰਦਲੇਕਤੋਪਾਇ॥ਸਾਧਸੰਗਤਿਕਉਜੋਹਿਨਸਕੈਮਲਿਮਾਨਿ
 ਧੋਵੈਪਇ॥੧॥ਅਥਮਹਿਅਇਪਰਿਥਿਸਰਨਇ॥ਗੁਰੁਜਪਾਵਕੇਥੁ
 ਤੁਪ੍ਰਜਾਮੇਕਉਸਤਿਗੁਰਿਦੀਓਰੇਥਤਇ॥੧॥ਗੁਰੂ॥ਸਿਧਸਧਿਕ
 ਅਰੁਜਪਕਿਨਰਨਗਹੀਕੰਠਿਉਰਣਾਇ॥ਜਨਨਨਕਅੰਗੁਰੀਆਪਭਿਕ
 ਰੇਤੋਜਕੈਕੋਟਿਐਸੀਦਾਸਾਇ॥੨॥੧੨॥੨੧॥ਗੁਰੂਗੀਮਹਲਾ ੫ ਅਪੁ
 ਸੁਮਿਟੈਹੋਵੈਜਗਿਕੀਰਤਿਦਰਗਪਥੈਸਣਪਈਐ॥ਜਮਕੀਤਸਨਸੇ
 ਇਖਿਨਮਹਿਸੁਖਅਨਦਸੇਤੀਘਰਿਜਾਈਐ॥੧॥ਜਾਤੇਪਾਲਨਥਿਰੀ
 ਜਾਈਐ॥ਅਠਪਹਰਸਿਮਰਪੁਭਅਪਨਮਨਿਤਨਿਸਦਾਧਿਆਈਐ
 ॥੧॥ਗੁਰੂ॥ਮਹਿਸਰਨਿਦੀਨਦਖੰਭੰਜਨਤੁੰਦੇਹਿਸੇਈਪ੍ਰਭਪਈਐ॥ਚ
 ਰਣਕਮਲਨਾਨਕਰੰਗਿਰਾਤੇਹਰਿਦਾਸੁਪੈਜਰਖਈਐ॥੨॥੧੩॥੨੩॥
 ਗੁਰੂਗੀਮਹਲਾ ੫ ਥਿਏਭਰਜੀਅਨਕੇਦਾਤਭਗਤਿਭਰੇਭੰਡਗਾਜਕੀ
 ਸੇਵਨਿਫਲਨਹੋਵਤਖਿਨਮਹਿਕਉਧਰਾ॥੧॥ਮਨਮੇਰੇਚਰਨਕਮਲ

ਸਿਰੀਰਚੁ॥ਸਗਲਜੀਅਜਾਕਉਅਰਾਧਹਿਤਾਕਉਤੁੰਜਾਚੁ॥੧॥ਗੁਰੂ
 ਓ॥ਨਨਕਸਰਣਿਤੁਮਹੀਕਰਤੇਤੁੰਪ੍ਰਭਪੁਨਅਧਾਗਾਹੇਇਸਹਈਜਿ
 ਸੁਤੁਰਾਖਹਿਤਿਸੁਕਾਕਰੇਸੈਸਗੁ॥੨॥੧੪॥੨੩॥ਗੁਰੂਗੀਮਹਲਾ ੫
 ਜਨਕੀਪੈਜਸਵਾਗੀਆਪਾਹਰਿਹਰਿਨਾਮੁਦੀਓਗੁਰਿਵਖਪੁਉਤਰਿਗਇ
 ਓਸਭਤਪ॥੧॥ਗੁਰੂ॥ਹਰਿਗਵਿੰਦੁਰਖਿਓਪਰਮੇਸ਼ਹਿਅਪੁਨੀਕਿਰਪਾ
 ਧਾਗਿਮਿਟੀਬਿਆਧਿਸਰਬਸੁਖਹੋਏਹਰਿਗੁਣਸਦਾਬੀਚਾਗਿ॥੧॥ਅ
 ਗੀਕਰੁਕੀਓਮੇਰੇਕਰਤੇਗੁਰਿਪੁਰੇਕੀਵਡਿਆਈ॥ਅਥਚਲਨੀਵਧਗੀ
 ਗੁਰਨਨਕਨਿਤਨਿਤਚੜੈਸਵਈ॥੨॥੧੫॥੨੪॥ਗੁਰੂਗੀਮਹਲਾ ੫
 ਕਥਹੁਹਰਿਸਿਉਚੀਤੁਨਲਾਇਓਪੰਧਕਰਤਥਿਹਾਨੀਅਉਧਗੁਣ
 ਨਿਧਿਨਮੁਨਗਾਇਓ॥੧॥ਗੁਰੂ॥ਕਉਡੀਕਉਡੀਜੋਤਕਪਟੇਅਨਿਕ
 ਜੁਗਤਿਕਰਿਧਾਇਓ॥ਬਿਸਰਤਪ੍ਰਭਕੇਤੋਦਖਗਨੀਅਹਿਮਹਾਮੋਨੀਖਾ
 ਇਓ॥੧॥ਕਹਹੁਅਨੁਗੁਪੁਸਾਮੀਮੇਰੇਗਨੁਨਮੋਕਿਮਾਇਓਗਿਥਿ
 ਦਦਇਅਲਾਕ੍ਰਿਪਾਲਸੁਖਸਾਗੁਰਨਨਕਹਰਿਸਰਣਇਓ॥੨॥੧੬॥
 ੨੫॥ਗੁਰੂਗੀਮਹਲਾ ੫ ਰਸਨਰਾਮਰਾਮਵੰਤੋਛਿਡਿਆਨਥਿਉ
 ਰਗੀਥਿਆਭਜੁਸਦਾਭਗਵੰਤ॥੧॥ਗੁਰੂ॥ਨਮੁਏਕੁਅਧਰੁਭਗਤ
 ਈਤਅਗੈਟੇਕਾਕਰਿਕ੍ਰਿਪਾਗਥਿਦਦੀਅਗੁਰਗਿਆਨੁਥੁਪਿਥਥੇਕਾ॥
 ੧॥ਕਰਣਕਾਰਣਸੰਖਸੰਖੀਧਰਸਰਣਿਤਕੀਗੀ॥ਮੁਕਤਿਜੁਗਤਿਰਵ
 ਲਸਧੂਨਨਕਹਰਿਨਿਪੈਲਾਹੀ॥੨॥੧੭॥੨੬॥




ਗੁਰੂਗੀਮਹਲਾ ੫ ਘਰੁ ੪ ਚਉਪਦੇ ੧ਓਸਤਿਗੁਰਪੁਸਾਦਿ
 ਛਡਿਸਗਲਸਿਆਣਪਾਸਾਧਸਰਣੀਆਉ॥ਪਾਰਖੁਪਮਧਮੇਸੇਰਪੁਭੁ
 ਕਉਣਗਉ॥੧॥ਗੇਚਿਤਚਰਣਕਮਲਅਰਾਧਿ॥ਸਰਬਸੁਖਕਲਿਆ
 ਣਪਵਹਿਮਿਟੈਸਗਲਉਪਾਧਿ॥੧॥ਗੁਰੂ॥ਮਤੀਪਤਸੁਤਮੀਤਭਈ
 ਤਿਸੁਥਿਨਨਾਕੀਕੋਇ॥ਈਤਉਤਜੀਅਨਲਿਸੰਗੀਸਰਬਗਵਿਆਸੇਇ
 ॥੨॥ਕੋਟਿਜਤਨਉਪਾਵਮਿਥਿਆਕਛੁਨਅਵੈਕੀਮਾ॥ਸਗਣਿਸਧੁਨਿਰ
 ਮਲਗਤਿਹੋਇਪ੍ਰਭਕੈਨਾਮਿ॥੩॥ਅਗਮਦਇਅਲਾਪ੍ਰਭਉਚਾਸਗਣਿ

ਸਧੁਜੇਗਾ। ਤਿਸੁਪਰਪਤਿਨਨਕਜਿਸੁਲਿਖਿਆਪੁਰਿਸੇਜੇਗੁ॥੨॥
 ॥੨॥ ਗੁਜਰੀਮਹਲਾ ੫ ਅਪਨਗੁਰਸੇਵਿਸਦਹਿਮਹੁਗੁਣਗੋਬਿ
 ਸਾਸਿਸਾਸਿਅਗਧਿਹਿਹਿਲਹਿਜਾਇਮਨਕੀਚਿਦ॥੧॥ ਮੇਰੇਮਨਜਾਇ
 ਪ੍ਰਭਕਨਓ। ਸੁਖਸਹਜਅਨੰਦਪਵਹਿਮਿਲੀਨਿਗਮਲਥਉ॥੧॥
 ॥੩॥ ਸਧੁਸੰਗਿਓਧਗਿਏਹਮਨੁਅਠਪਰਅਗਧਿ। ਕਾਮੁਕ੍ਰੋਧੁਅੰਕੁਰ
 ਬਿਨਸੈਮਿਟੈਸਗਲਉਪਧਿ॥੨॥ ਅਟਲਅਛੇਦਅਭੇਦਸੁਆਮੀਸਰ
 ਦਿਤਕੀਆਓ। ਚਰਣਕਮਲਅਗਧਿਹਿਰਦੈਏਕਸਿਉਲਿਵਲਉ॥
 ॥੩॥ ਪਰਬ੍ਰਹਮਪ੍ਰਭਿਦਇਅਧਰੀਬਖਸਿਲੀਨੇਆਪਿ। ਸਰਬਸੁਖ
 ਰਿਨਮੁਦੀਅਨਨਕਸੇਪ੍ਰਭਜਾਪਿ॥੪॥ ॥੨੮॥ ਗੁਜਰੀਮਹਲਾ ੫
 ਗੁਰਪ੍ਰਸਾਦੀਪ੍ਰਭੁਧਿਆਇਅਗਈਸੈਕਤੁਟਿ। ਦੁਖਅਨੇਰਭੈਬਿਨਸ
 ਪਾਪਗਣਨਿਖੁਟਿ॥੧॥ ਹਰਿਹਰਿਨਮੁਕੀਮਨਿਪ੍ਰੀਤਿ। ਮਿਲਿਸਪਥਚਨ
 ਗੋਬਿਦਧਿਆਏਮਹਾਨਿਗਮਲਗੀਤਿ॥੧॥ ਰਹਾਉ॥ ਜਪਤਪਅਨੇਕਕ
 ਰਣੀਸਫਲਸਿਮਰਤਨਾਮ। ਕਰਿਅਨੁਗ੍ਰਹਾਪਿਪਰਖੇਭਏਪੁਰਨਕਾਮ॥੨॥
 ॥ਸਸਿਸਸਿਨਬਿਸਰੁਕਬੁਝ੍ਹਮਪ੍ਰਭਸਮਰਥਾ। ਗੁਣਅਨਿਕਰਸਨਹਿ
 ਆਬਖਨੈਅਗਨਤਸਦਅਕਥ॥੩॥ ਦੀਨਦਰਦਨਿਵਰਿਤਰਣਦਇ
 ਕਿਰਪਾਕਰਣਾ। ਅਟਲਪਦਵੀਨਾਮਸਿਮਰਣਦ੍ਰਿੜਨਨਕਹਰਿਹਰਿਸਰ
 ਣ॥੪॥ ॥੩੨੯॥ ਗੁਜਰੀਮਹਲਾ ੫ ਅੰਤ੍ਰਿਧਿਬੁਝਸਘਨਮਇਆ
 ਮਹਾਦੀਰਘਰੇਗਾ। ਹਰਿਨਮੁਅਉਖਧੁਗੁਰਿਨਾਮੁਦੀਨੇਕਰਣਕਾਨ੍ਦਜੇਗੁ
 ॥੧॥ ਮਨਿਤਨਿਥਾਛੀਐਜਨਪੁਗਿਕੇਟਿਜਨਮਕੇਲਹਹਿਪਾਤਿਕੇਗੋਬਿ
 ਲੇਚਪੁਰਿ॥੧॥ ਰਹਾਉ॥ ਆਦਿਅੰਤਮਧਿਆਸਕੁਕਰੀਬਿਕਰਲਾਗੁਰ
 ਗਿਆਨਰੀਰਤਨਗੋਬਿਦਰਮਣੰਕਾਟੀਐਜਮਜਾਲਾ॥੨॥ ਕਾਮਕ੍ਰੋਧਲੋ
 ਮੇਰਮੂਠੇਸਦਾਵਗਵਣਾ। ਪ੍ਰਭਪ੍ਰੇਮਭਗਤਿਗੁਪਾਲਸਿਮਰਣਮਿਟ
 ਜੇਨੀਭਵਣ॥੩॥ ਮਿਤ੍ਰਪ੍ਰਤਕਲਤ੍ਰਸੁਹਰਿਤੀਨਿਤਪਜਲੀਤਾ। ਜਪਿ
 ਰਮਰਾਮਦੁਖਨਿਵਰੇਮਿਲੈਹਰਿਜਨਸੰਤ॥੪॥ ਸਰਬਥਿਧਿਭ੍ਰਮਤੋਪਕ
 ਰਹਿਤਹਿਨਹਿਛੇਟਿ। ਹਰਿਚਰਣਸਰਣਅਪਰਪ੍ਰਭਕੇਦ੍ਰਿੜਗਹੀਨਨਕ
 ਓਟ॥੧॥ ॥੪॥ ੩੦॥

ਆਹ

ਗੁਜਰੀਮਹਲਾ ੫ ਘਰੁ ੪ ਦਪਰ ੧੬ ਸਤਿਗੁਰਪ੍ਰਸਾਦਿ
 ਅਗਧਿਸੀਧਸਫਲਮੂਰਤਿਕਰਣਕਾਨ੍ਦਜੇਗੁ। ਗੁਣਗਮਣਸਵਣਅ
 ਪਰਮਹਿਮਾਛਿਹਿਨਹਤਬਿਭਿਗੁ॥੧॥ ਮਨਚਰਣਗੋਬਿਦਉਪਾਸਾ। ਕਲਿਕ
 ਲਾਸਿਮਿਟਤਸਿਮਰਣਿਕਟਿਜਮਦੁਤਫਸ॥੧॥ ਰਹਾਉ॥ ਸਤ੍ਰਦਹਨਹਰਿ
 ਨਾਮਕਰਨਾਵਰਕਛੁਨਉਪਾਓ। ਕਰਿਅਨੁਗ੍ਰਹਪ੍ਰਭਮੇਰਨਕਨਾਮੁਸੁਆ
 ਓ॥੨॥ ॥੧॥ ੫॥ ੩੧॥ ਗੁਜਰੀਮਹਲਾ ੫ ਤੁੰਸਮਰਬੁਸਰਨਿਕੇਦਤਦਖ
 ਭੰਜਨੁਸੁਖਭਇ। ਜਾਪਿਕੇਲਾਸਿਮਿਟੈਭੈਭਗਮਨਿਗਮਲਗੁਣਪ੍ਰਭਗਇ
 ॥੧॥ ਗੋਬਿਦਤੁਣਬਿਨੁਅਵਰੁਨਠਉ। ਕਰਿਕਿਰਪਾਪਰਬ੍ਰਹਮਸੁਆਮੀਜ
 ਪੀਤਮਰਨਉ॥੧॥ ਰਹਾਉ॥ ਸਤਿਗੁਰਸੇਵਿਲਗੇਹਰਿਚਰਣੀਵਡੈਭਾਗਿ
 ਲਿਵਲਗੀ। ਕਵਲਪ੍ਰਗਾਸਭਏਸਪਸੰਗੇਦੁਰਮਤਿਬੁਧਿਤਿਆਗੀ॥੨॥
 ਅਠਪਰਹਰਿਕੇਗੁਣਗਵੈਸਿਮੇਰੀਨਦੈਆਲਾ। ਆਪਿਤਰੈਸੰਗਤਸ
 ਭਉਧੈਬਿਨਸੇਸਗਲਜੰਜਲਾ॥੩॥ ਚਰਣਅਧਾਰੁਤੋਰਪ੍ਰਭਸੁਆਮੀਓ
 ਰਿਪਤਿਪ੍ਰਭੁਸਾਥਿ। ਸਰਨਿਪਰਿਓਨਨਕਪ੍ਰਭੁਤਮੀਦੇਰਖਿਓਹਰਿਬਾ॥
 ॥੪॥ ॥੧॥ ੬॥ ੩੨॥ ੧੧॥ ੨॥ ੧੨॥ ੩॥ ੭॥ ੧੩॥ ੪॥ ੧੪॥ ੫॥ ੩੨॥ ਤਿਨ
 ਕਰੁਮਲਾ॥੪੮॥




ਗੁਗੁਜਰੀਮਹਲਾ ੧ ਅਸਟਪਦੀਆਘਰੁ ੧੬ ਸਤਿਗੁਰਪ੍ਰਸਾਦਿ
 ਏਕਨਗਰੀਪ੍ਰਚਰੇਬਸੀਅਲੇਬਰਜਤਚੇਰੀਧਵੈ। ਤ੍ਰਿਪਦਸਮਾਲਰ
 ਖੈਜੇਨਨਕਮੇਖਮੁਕਤਿਸੇਪਵੈ॥੧॥ ਚੇਤੁਬਸੁਦੇਉਬਨਵਲੀ। ਰਾਮੁ
 ਰਿਦੈਪਪਮਾਲੀ॥੧॥ ਰਹਾਉ॥ ਉਧਮੁਲਜਿਸੁਸਖਤਲਾਚਾਰਿਬੇਦ
 ਜਿਤੁਲਗੇ। ਸਪਜਭਈਜਾਇਤਨਕਪਰਬ੍ਰਹਮਲਿਵਜਗੇ॥੨॥ ਪਰਜ
 ਤੁਧਰਿਅਗਨਿਮੈਪੁਰਪਪਤਤਤੁਡਲਾ। ਸਰਬਜੋਤਿਨਿਰੰਜਨਸੰਭੁਛੇ
 ਰੁਥੁਭਤਜੰਜਲਾ॥੩॥ ਸੁਣਿਸਿਖਵੰਤੋਨਨਕਬਿਨਵੈਛੇਡੁਮਾਇਆ
 ਜਲਾ। ਮਨਿਥੀਚਰਿਏਕਲਿਵਲਗੀਪੁਨਰਪਿਜਨਮੁਨਕਲਾ॥੪॥ ਸੇਗੁਰੁ
 ਸੋਸਿਖੁਕਥੀਅਲੇਸਵੈਦੁਜਿਜਾਣੈਰੇਗੀ। ਤਿਸੁਕਾਗਣਕਮੁਨਪੰਧਨਹੀ

ਪੰਧੈਗਿਰੀਜੇਗੀ॥੫॥ ਕਮੁਕ੍ਰਿਧਾ ਅੰਕੁਰਤਜੀ ਅਲੇਲੇਭਮੇਹੁਤਿਸਮਾ
 ਇਆ॥ ਮਨਿਤਤੁ ਅਵਿਗਤੁ ਪਿਆਈ ਐਗੁਪਰਸਾ ਦੀਪਾਇਆ॥੬॥ ਗਿ
 ਆਨੁਪਿਆਨੁਸਭਦਾ ਤਿਕਈ ਅਲੇਸੇਤਬਰਨਸਭਿਦੁਤਾ॥ ਬ੍ਰਾਮਕਮਲ
 ਮਧਤਸੁਗਸਾਦੰਜਗਤਨਹੀਸੁਤਾ॥੭॥ ਮਹਾਗੰਭੀਰਪਤਪਤਲਨਨਕਸ
 ਰਬਜੁਆਇਆ॥ ਉਪਦੇਸਗੁਮਾਮਪੁਨਹਿਨਗਰਭੰਬਿਖੁਤਜਿਅੰਮ੍ਰਿਤ
 ਪੀਆਇਆ॥੮॥ ਗੁਜਗੀਮਹਲਾ ੧ ਕਵਨਕਵਨਜਾਚਹਿਪ੍ਰਭਾਤ
 ਤਕੇਅੰਤਨਪਹਿਸੁਮਾਗਜੈਸੀਭੁਖੇਇਅਭਅੰਤਰਿਤੁਸਮਰੁਸਚੁਦੇ
 ਟਹਰਾ॥੧॥ ਐਜੀਜਪੁਤਪੁਸੰਜਮੁਸਚੁਆਧਗਾਹਰਿਹਿਨਮੁਦੇਹਿਸੁ
 ਖੁਪਈਐਤੇਗੰਭਗਤਿਭੇਰਭੰਡਗਾ॥੨॥ ਰਹਾਉ॥ ਸੁੰਨਿਸਮਾਧਿਹਰਹਿਲਿਵ
 ਲਾਗੇਏਕੇਸਿਬਦੁਬੀਚਗਾਜਲੁਥਲੁਪਗਣਿਗਗਨਤਪਨੀਅਪੇ
 ਆਪੁਕੀਆਕਰਤਰਾ॥੨॥ ਨਤਦਿਮਾਇਆਮਗੁਨਛਾਇਆਨੁਸੁਜਚੰਦ
 ਨਜੋਤਿਅਪਗਾਸਰਬਦਿਸਟਿਲੇਚਨਅਭਅੰਤਰਿਏਕਨਦਹਿਸੁਤਿਭ
 ਵਲਸਰਾ॥੩॥ ਪਵਨੁਪਾਣੀਅਗਨਿਭਿਨਿਰੀਆਬ੍ਰਾਮਾਬਿਸਨੁਮੋਸਅ
 ਕਾਗਾਸਰਬੇਜਾਚਿਕਤੁਪ੍ਰਭਾਤਾਤਾਤਿਕੇਅਪੁਨੈਬੀਚਗਾ॥੪॥ ਕੇਤਿ
 ਤੀਸਜਾਚਹਿਪ੍ਰਭਨਾਇਕਦੇਤੇਤਿਨਾਧੰਡਗਾਉਪੈਭੰਡੈਕਛੁਨਸਮਵੈ
 ਸੀਪੈਅੰਮ੍ਰਿਤਪੁਰੈਨਿਹਗਾ॥੫॥ ਸਿਧਸਮਾਧੀਅੰਤਰਿਚਾਚਹਿਗਿਧਿਸਿਧਿ
 ਜਾਚਿਕਹਿਜੈਕਾਗਾਜੈਸੀਪਿਆਸੇਹੋਇਮਨਿਅੰਤਰਿਤੇਸੰਜਲੁਦਵਹਿ
 ਪਰਕਰਾ॥੬॥ ਵਡੇਭਗਗੁਰੁਸੇਵਹਿਆਪੁਨਭੇਦੁਨਾਹੀਗੁਰਦੇਵਮੁਗਾ
 ਤਕਉਕਲੁਨਹੀਜਮੁਜੈਬੁਝਹਿਅੰਤਰਿਸਬਦੁਬੀਚਰਾ॥੭॥ ਅਥਤ
 ਬਅਵਰਨਮਗਉਹਰਿਪਹਿਨਮੁਨਿਰੰਜਨਦੀਜੈਪਿਆਗਿ॥ ਨਨਕਚਰਿਕੁ
 ਅੰਮ੍ਰਿਤਜਲੁਮਗੈਹਰਿਜਸੁਦੀਜੈਕਿਰਪਧਾਗਿ॥੮॥ ਗੁਜਗੀਮਹਲਾ ੧
 ਐਜੀਜਨੀਮਮੈਅਵੈਛੁਨਿਜਾਵੈਬਿਨੁਗੁਗਤਿਨਾਹੀਕਾਈ॥ ਗੁਰਮੁਖਿਪ੍ਰੰ
 ਨਮੇਰਤੇਨਾਮੇਗਤਿਪਤਿਪਾਈ॥੧॥ ਭਾਈਰੇਰਾਮਨਾਮਿਚਿਤੁਲਾਈ॥ ਗੁਰਪ
 ਰਸਾਦੀਹਰਿਪ੍ਰਭਜਾਚੈਐਸੀਨਾਮਥਾਈ॥੨॥ ਰਹਾਉ॥ ਐਜੀਬਹੁਤੋ
 ਖਕਹਿਭਿਖਿਆਕਉਕੇਤੇਉਦਰਭਰੈਤਈ॥ ਬਿਨੁਹਰਿਭਗਤਿਨਾਹੀ
 ਸੁਖੁਪਾਨੀਬਿਨੁਗੁਗਰਬੁਨਜਈ॥੨॥ ਐਜੀਕਲੁਸਦਾਸਿਉਪਰਿ
 ਚੈਜਨਮਜਨਮਵੈਰਾਈ॥ ਸਾਚੇਸਥਦਿਰਤੇਸਥਾਚੇਸਤਿਗੁਰਬੁਝਭੁ

੨੩੧
 ਈ॥੩॥ ਗੁਰਸਰਣੀਜੋਹਿਨਸਕੈਦੁਤਨਸਕੈਸਤਈ॥ ਅਵਿਗਤਨਬ
 ਨਿਰੰਜਨੀਰਤੇਨਿਰੰਭਉਸਿਉਲਿਵਲਾਈ॥੪॥ ਐਜੀਨਾਮੁਦਿਭੁ
 ਨਮੇਲਿਵਲਾਵਹੁਸਤਿਗੁਰਦੇਕਟਿਕਾਈ॥ ਜੋਤਿਸੁਭਾਵੈਸੇਈਕਰਸੀ
 ਕਿਰਤਨਮੇਟਿਆਜਈ॥੫॥ ਐਜੀਭਾਗਿਪਰਗੁਰਸਰਣਤਮਾਗੈਮੈਅਵ
 ਰਨਤੁਜੀਭਾਈ॥ ਅਥਤਬਏਕੇਕੁਪੁਕਾਰਉਆਦਿਜੁਗਾਦਿਸਖਾਈ
 ॥੬॥ ਐਜੀਰਾਖਹੁਪੈਜਨਮਅਪਨਕੀਤੁਣਹੀਸਿਉਬਨਿਆਈ॥ ਕਰਿ
 ਕਿਰਪਗੁਰਦਰਸੁਦਿਖਾਵਹੁਉਮੈਸਥਦਿਜਲਾਈ॥੭॥ ਐਜੀਕਿਆ
 ਮਗਉਕਿਛੁਰਹੈਨਦੀਜੈਇਸੁਜਗਮਹਿਆਇਆਜਈ॥ ਨਨਕਨਾਮੁ
 ਪਦਾਰਥੁਦੀਜੈਹਿਰਦੈਕਠਿਥਨਾਈ॥੮॥ ਗੁਜਗੀਮਹਲਾ ੧ ਐਜੀ
 ਨਾਮਉਤਮੁਨੀਚਨਮਧਮਹਰਿਸਰਣਗਤਿਹਰਿਕੇਲੇਗਾ॥ ਨਾਮਰਤੇਕੇ
 ਵਲਬੈਰਾਗੀਸੇਗਬਿਜੇਗਾਬਿਸਰਜਿਤੇਰੇਗਾ॥੧॥ ਭਾਈਗੁਰਕਿਰਪਤੋ
 ਭਗਤਠਕੁਰਕੀ॥ ਸਤਿਗੁਰਵਾਕਿਹਿਰਦੈਹਰਿਨਿਰਮਲੁਨਾਜਮਕਾਟਿ
 ਨਜਮਕੀਥਕੀ॥੨॥ ਰਹਾਉ॥ ਹਰਿਗੁਣਗਸਨਰਵਹਿਪ੍ਰਭਸੰਗੇਜੋਤਿਸੁ
 ਭਵੈਸਹਜਿਹੀ॥ ਬਿਨੁਹਰਿਨਾਮਾਬਿਥਾਜਗਿਜੀਵਨੁਹਰਿਬਿਨੁਨਿਹ
 ਫਲਮੇਕਘਰੀ॥੩॥ ਐਜੀਖੇਟੇਠਉਰਨਹੀਪਧਿਥਾਹਰਿਨਿਰਕਗਤਿ
 ਨਹੀਕਾਈ॥ ਹਿਸੁਕਰੈਪ੍ਰਭਬਖਸਨਮੇਟੈਨਿਤਨਿਤਚੜੈਸਵਈ॥੪॥
 ਐਜੀਗੁਰਕੀਦਾਤਿਨਮੇਟੈਕੋਈਮੇਰਠਕੁਰਿਆਪਿਦਿਵਈ॥ ਨਿਰਕਨਰਕ
 ਲੇਖਨਿਦਾਜਿਨਗੁਰਕੀਦਾਤਿਨਭਾਈ॥੫॥ ਐਜੀਸਰਨਿਪਰੇਪ੍ਰਭਬਖ
 ਸਿਮਿਲਾਵੈਬਿਲਮਨਅਧੁਆਰਈ॥ ਅਨਦਮੁਲੁਨਬਸਿਹਿਨਾਸ
 ਤਿਗੁਰਮੇਲੀਮਲਾਈ॥੬॥ ਐਜੀਸਦਾਦਇਆਲੁਦਇਆਕਰਿਗਵਿ
 ਅਗੁਰਮਤਿਭ੍ਰਮਨਿਜਾਈ॥ ਪਰਸੁਭੇਟਿਕਚਨੁਧਾਤਿਹੋਈਸਤਸੰਗਤਕੀ
 ਵਡਾਈ॥੭॥ ਹਰਿਜਲੁਨਿਰਮਲੁਮਨੁਇਸਨਾਮਿਜਨੁਸਤਿਗੁਰਭਾ
 ਈ॥ ਪੁਨਰਪਿਜਨੁਮੁਨਾਹੀਜਨਸੰਗਤਿਜੋਤਿਜੋਤਿਮਿਲਾਈ॥੮॥ ਤੁੰਵ
 ਭੁਪੁਰਖਅਗੰਮਤਰੇਵਰੁਹਮਪਖੀਤੁਣਮਾਹੀ॥ ਨਨਕਨਾਮੁਨਿਰੰਜਨੁਦੀ
 ਜੈਗੁਗਿਗਿਸਥਦਿਸਲਾਹੀ॥੯॥

ਭਗਤਿਪ੍ਰੇਮ ਅਰਧੰਤ੍ਰ ਸਚੁ ਪਿਆਸ ਪਰਮਹਿਤਿ ॥ ਬਿਲਾਪ ਬਿਲਾਪ ਬਿਨ
ਤੀ ਅਸੁਖ ਭਇਚਿਤਿ ॥ ੧ ॥ ਜਪਿ ਮਨ ਨ ਮੁਹਿ ਸਹਣੀ ॥ ਸੰਸਾਰ ਸਾਗਰ
ਤਰਿਤ ਗਣਿ ਮਨ ਮਕਰ ਕਣੀ ॥ ੧ ॥ ੧੦੭ ॥ ਏ ਮਨ ਸਿਰਤ ਸੁਭ ਚਿਤੰਗੁ
ਸਥਾ ਦਿਹਿ ਸਹਣੀ ॥ ਮਤਿ ਤੁਗਿ ਅਨੰਕੁ ਲਿਅਣ ਨਿਧਨੰਗੁ ਨਿਮਾਨਿ
ਸਹਣੀ ॥ ੨ ॥ ਚਲਾ ਰਿਤ ਵਿਤ ਭ੍ਰਮ ਭ੍ਰਮੰਜਗੁ ਮੋਹ ਮਗਨੁ ਹਿਤ ॥ ਬਿਗੁਨ ਮਭ
ਗਤਿ ਵਿਸੰਤੰਗੁ ਵਕਿਸਥ ਦਰੰਤ ॥ ੩ ॥ ਭਗਮਤਿ ਭਗਮੁਨ ਚੁਕਈ ਜ
ਗੁਜਨ ਮਿਥਿ ਅਧਿਖਪੀ ॥ ਅਸਥਾਨੁ ਹਿਨਿ ਹੋਵੈ ਲੈਸਤਿ ਮਤੀ ਨ ਮਤਪੀ ॥
੪ ॥ ਇਹੁ ਗੁਮੋਹਤ ਬਿਆਪਤੰਦੁ ਖੁਅਧਿਕ ਜਨ ਮਸਹਣੀ ॥ ਭਜੁ ਸਹਇ
ਸਤਿਗੁਰ ਉਥਾਹਿ ਹਿਨ ਮੁਰਿਦ ਸਹਣੀ ॥ ੫ ॥ ਗੁਰਮਤਿ ਨਿਹਚਲਾ ਮਨਿ ਮਨੁ
ਮਨੰਸਹ ਜਥੀ ਚਰੀ ॥ ਸਿਮਰਨਿ ਰਮਲੁ ਜਿਤੁ ਸਚੁ ਅੰਤਰਿ ਗਿਆਨ ਰਤੁ ਸ
ਹਣੀ ॥ ੬ ॥ ਭੈਭਾਇ ਭਗਤਿ ਤੁਰੁ ਭਵ ਜਲੁ ਮਨ ਚਿਤੁ ਲਾਇ ਹਰਿ ਚਰਣੀ ॥ ਹ
ਰਿਨ ਮੁਰਿਦ ਪਵਿਤ੍ਰ ਪਵਨੁ ਇਹੁ ਸਹਿ ਰੁਤੁ ਸਹਣੀ ॥ ੭ ॥ ਲਾਭ ਲੇਭ ਲਾ
ਗਿ ਵਰਣੰ ਹਰਿ ਮਸਿਮਨੀ ॥ ਮਨੁ ਮਰਿਤੁ ਹੀਨਿ ਜਨੁ ਕਹੁ ਨ ਨਕਸਹਣੀ
੮ ॥ ੧੧ ॥ ੫ ॥



ਗੁਰਗ੍ਰੰਥ ਸਾਹਿਬ ੩ ਘਰ ੧ ਅਸਟਪਦੀਆ ੧ ਭਿਸਤਿਗੁਰਪ੍ਰਸਾਦਿ
ਨਿਗਤਿ ਕਰੀ ਇਹੁ ਮਨੁ ਨ ਚਾਈ ॥ ਗੁਰਪ੍ਰਸਾਦੀਆ ਪ੍ਰਗਵਾਈ ॥ ਚਿਤੁ ਬਿਗੁ
ਖੈ ਸੇ ਮੁਕਤਿ ਹੋਵੈ ਜੇ ਇਛੀ ਸੇਈ ਫਲੁ ਪਈ ॥ ੧ ॥ ਨ ਚੁਰੇ ਮਨੁ ਗੁਰ ਕੈ ਆਗੈ ॥
ਗੁਰ ਕੈ ਭਣੈ ਨ ਚਹਿਤ ਸੁਖੁ ਪਵਹਿ ਅੰਤੰਜ ਮਭਉ ਭਾਗੈ ॥ ੧ ॥ ੧੦੮ ॥ ਅਪਿ
ਨ ਚਾਈ ਸੇਭਾ ਤੁਕਹੀ ਐਆਪਣਾ ਪਿਆਰੁ ਆਪਿ ਲਾਏ ॥ ਆਪੇ ਗਵੈ ਆਪਿ
ਸੁਣਾਵੈ ਇਸੁ ਮਨ ਅੰਧੇ ਕਉ ਮਗਿ ਪਾਏ ॥ ੨ ॥ ਅਨਦਿਨੁ ਚੈ ਸਕਤਿ ਨਿਵ
ਰਿ ਸੇਵਧਰਿ ਨੀਦ ਨ ਹੋਈ ॥ ਸਕਤੀ ਧਰਿਜ ਗਤੁ ਸੁਤਾਨ ਚੈਟਾ ਪੈ ਅਵਰੋਗ
ਵੈ ਮਨ ਮੁਖ ਭਗਤਿ ਨ ਹੋਈ ॥ ੩ ॥ ਸੁਰਿ ਨ ਗਵਿ ਗਤਿ ਪਖਿ ਕਰਮੀ ਨ ਚੋ ਮਨਾਹੁ
ਗਿਆਨ ਬੀਚਰੀ ॥ ਸਿਧ ਸਧਿਕ ਲਿਵਲਾਗੀ ਨ ਚੈ ਜਿਨਿ ਗੁਰ ਮੁਖਿ ਬੁਧਿ ਵੈ
ਚਰੀ ॥ ੪ ॥ ਖੰਡ ਬ੍ਰਹਮੰਡ ਤ੍ਰੈ ਗੁਣ ਨ ਚੈ ਜਿਨ ਲਾਗੀ ਹਰਿ ਲਿਵਤੁ ਮਗੀ ॥ ਜੀ

ਅਜੰਤ ਸਭੇ ਹੀ ਨ ਚੇਨ ਚਹਿ ਖਈ ਚਰੀ ॥ ੫ ॥ ਜਿਤੁ ਪ੍ਰਭਾਵ ਹਿ ਸੇਈ ਨ ਚਹਿ
ਜਿਨ ਗੁਰ ਮੁਖਿ ਸਥਾ ਦਿਲਿ ਵਲਾਈ ॥ ਸੇਭਾ ਤੁਮੈ ਤੁਗਿ ਅਨੀ ਜਿਨ ਕਉ ਹੁ
ਕੁਮਨਈ ॥ ੬ ॥ ਏਹੁ ਭਗਤਿ ਸਚੈ ਸਿਉ ਲਿਵਲਾਗੈ ਬਿਨੁ ਸੇਵਾ ਭਗਤਿ
ਨ ਹੋਈ ॥ ਜੀਵਤੁ ਮਰੈ ਤਾ ਸਥਾ ਦੁਵੀਚਰੈ ਤਾ ਸਚੁ ਪਾਵੈ ਚੋਈ ॥ ੭ ॥ ਮਇਆ
ਕੋ ਅਥਿ ਬਹੁਤੁ ਲੋਕ ਨ ਚੈ ਕੋ ਵਿਰਲਾ ਤੁਵੀਚਰੀ ॥ ਗੁਰਪ੍ਰਸਾਦੀ ਸੇਈ
ਜਨੁ ਪਏ ਜਿਨ ਕਉ ਕ੍ਰਿਪਾ ਤੁਮਗੀ ॥ ੮ ॥ ਇਹੁ ਦਮੁ ਸਾਚੈ ਸਿਧੈ ਸੇਵਾ ਲਾਭਿ
ਰਖਾ ਜਾਈ ॥ ਸਾਹਿ ਸਾਹਿ ਸਾਮਾਣੀ ਐਆਪੇ ਬਖਸੇ ਕੋ ਰੋਗਾਈ ॥ ੯ ॥ ਸੇ
ਈ ਨ ਚਹਿ ਜੋਤੁ ਪ੍ਰਭਾਵ ਹਿ ਜਿਨ ਗੁਰ ਮੁਖਿ ਸਥਾ ਦੁਵੀਚਰੀ ॥ ਕਹੁ ਨ ਨਕਸੇ ਸ
ਚੁ ਸੁਖੁ ਪਵਹਿ ਜਿਨ ਕਉ ਨ ਚਹਿ ਤੁਮਗੀ ॥ ੧੦ ॥ ੧ ॥ ੬ ॥



ਗੁਰਗ੍ਰੰਥ ਸਾਹਿਬ ੪ ਘਰ ੨ ਅਸਟਪਦੀਆ ੧ ਭਿਸਤਿਗੁਰਪ੍ਰਸਾਦਿ
ਹਰਿ ਬਿਨੁ ਜੀਅ ਰਹਿ ਨ ਸਕੈ ਜਿਉ ਬਾਲ ਕੁਖੀ ਰੁਝਾਧੀ ॥ ਅਗਮ ਅਗੋਚ
ਰ ਪ੍ਰਭੁ ਗੁਰ ਮੁਖਿ ਪਈ ਐਆਪੈ ਸਤਿਗੁਰ ਕੈ ਬਲਿ ਹਰੀ ॥ ੧ ॥ ਮਨੋਹਰਿ ਕੀ
ਰਤਿ ਤੁਰਤੀ ॥ ਗੁਰ ਮੁਖਿ ਨ ਮੁਅੰਤੰਜ ਲਾਪਈ ਐ ਜਿਨ ਕਉ ਕ੍ਰਿਪਾ ਤੁਮਗੀ
੧ ॥ ੧੦੯ ॥ ਸਨਕ ਸਨੰਦ ਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਿ ਬ
ਨਵੀ ॥ ਸਹਣਾਗਤ ਪ੍ਰਹਲਾਦ ਜਨ ਆਇ ਤਿਨ ਕੀ ਪੈਜ ਸਵਾਈ ॥ ੨ ॥ ਅਲਖ
ਨਿਰੰਜਨੁ ਏਕੁ ਵਰਤੈ ਏਕੈ ਜੋਤਿ ਮੁਰਗੀ ॥ ਸਭਿ ਜਾਚਕਿ ਤੁਏ ਕੋ ਦਾਤਾ ਮਗਹਿ
ਰਖ ਪਸਰੀ ॥ ੩ ॥ ਭਗਤ ਜਨਾ ਕੀ ਉਤਮ ਬਣੀ ਗਵਹਿ ਅਕਥ ਕਥਾ ਤਿਨ
ਆਗੈ ॥ ਸਫਲਾ ਜਨ ਮੁਭਾਇਆ ਤਿਨ ਕੋ ਰਾਪਿ ਤੋ ਕੁਲਤੀ ॥ ੪ ॥ ਮਨੁ ਮੁਖ
ਦੁਥਿ ਪਦੁ ਗਮਤਿ ਵਿਆਪੈ ਜਿਨ ਅੰਤੰਗਿ ਮੋਹੁ ਬਗੀ ॥ ਸੰਤ ਜਨ ਕੀ ਕਥਾ ਨ ਭਾ
ਵੈ ਏਹੁ ਬੋਲੁ ਪਰਵਾਈ ॥ ੫ ॥ ਨਿਦੁ ਨਿਦੁ ਕਰਿ ਮਲੁ ਪੈਵੈ ਏਹੁ ਮਲ
ਭਖੁ ਮਇਆ ਧਾਗੀ ॥ ਸੰਤ ਜਨ ਕੀ ਨਿਦਾ ਵਿਆਪੈ ਨ ਉਰਵਹਿ ਨ ਪਾਗੀ ॥ ੬ ॥
ਇਹੁ ਪ੍ਰਭੁ ਚੁਖੇ ਲਾਗੀ ਆਸ ਭੁਕਰਤੈ ਹਰਿ ਕਰਤੈ ਸਭ ਕਲਾ ਧਾਗੀ ॥ ਹਰਿ ਏ
ਕੋ ਸੁਤੁ ਵਰਤੈ ਜੁਗ ਅੰਤਰਿ ਸੁਤਿ ਪੈ ਚੈ ਏਕੈ ਕਾਗੀ ॥ ੭ ॥ ਗਸਨਿ ਗਸਨਿ ਗਸਿ
ਵਹਿ ਹਿਗੁਣ ਗਸਨ ਹਰਿ ਸੁਧਾਗੀ ॥ ਨ ਨਕ ਰਹਿ ਬਿਨੁ ਅਵਰੁ ਮਗਉ ਹ
ਰਿ ਸੁਪ੍ਰੀਤਿ ਪਿਆਗੀ ॥ ੮ ॥ ੧ ॥ ੭ ॥

ਗੁਗੁਜੀਮਹਲ ੫ ਘਰੁ ਅਸਟਪਦੀਆ ੧ ਭਸਤਿਗੁਪਸਾਦਿ
 ਰਜਨਮਹਿਤੁ ਰਾਜਕੀਅਹਿਭੁਮਨਮਹਿਭੁਮਾਠਕਰਮਹਿਠਕਰਾਣੀਕੀ
 ਮਨਸਿਰਿਕਮਾ ੧ ॥ ਪਿਤਮੋਰਥਤੋਪਨੀਅਗਮਾਉਸਤਤਿਕਵਨਕੀਜੀ
 ਕਰਤੋਪਿਥਰੋਥਿਸਮਾ ੧ ॥ ਰਹਉ ॥ ਸੁਖੀਅਨਮਹਿਸੁਖੀਅਤੁਕੀਅ
 ਹਿਤਤਨਿਸਿਰਿਦਤਾਤਿਜਨਮਹਿਤੋਜਵੰਸੀਕੀਅਹਿਗਸੀਅਨਮਹਿ
 ਰਤਾ ॥ ੨ ॥ ਸੁਰਨਮਹਿਸੁਰਤੁਕੀਅਹਿਭੇਗਨਮਹਿਭੇਗੀ ॥ ਗੁਸਤਨਮਹਿ
 ਤੁਥਡੇਗਿਸਤੀਜੇਗਨਮਹਿਜੇਗੀ ॥ ੩ ॥ ਕਰਤਨਮਹਿਤੁਕਰਤਕੀਅ
 ਚਗੀਅਚਗੀ ॥ ਸਪਨਮਹਿਤੁਸਚਸਾਹਵਪਰਨਮਹਿਵਪਗੀ ॥ ੪ ॥
 ਰਥਾਗਨਮਹਿਤੋਰਥਾਗਸਗਨਿਪਟਨਟੀਕਾ ॥ ਲਾਖਿਮੀਕਤਕੀਗਨੀ
 ਨਜਾਈਐਗਨਿਨਸਕਭਿਸੀਕਾ ॥ ੫ ॥ ਨਮਨਮਹਿਤੋਰਪ੍ਰਭਨਮਾਗਿਅਨ
 ਮਹਿਗਿਆਨੀ ॥ ਜੁਗਤਨਮਹਿਤੋਗੀਪ੍ਰਭਜੁਗਤਾਇਸਨਨਮਹਿਇਸਨੀ
 ॥ ੬ ॥ ਸਿਧਨਮਹਿਤੋਗੀਪ੍ਰਭਸਿਧਕਰਮਨਸਿਰਿਕਰਮਾ ॥ ਅਗਿਆਮਹਿ
 ਤੋਗੀਪ੍ਰਭਅਗਿਅਹੁਕਮਨਿਸਿਹਿਕਮਾ ॥ ੭ ॥ ਜਿਉਬੁਲਾਵਹਿਭਿਉ
 ਲਹਿਸੁਆਮੀਕੁਦਰਭਿਕਵਨਹਮਗੀ ॥ ਸਧਸੰਗਿਨਨਕਜਸੁਗਾਇਓਜੋ
 ਭਕੀਅਤਿਪਿਆਰੀ ॥ ੮ ॥ ੧ ॥

ਗੁਜੀਮਹਲ ੫ ਘਰੁ ਅਸਟਪਦੀਆ ੧ ਭਸਤਿਗੁਪਸਾਦਿ
 ਨਥਨਹਰਦੀਨਥਪਵਪਤਿਤਪਵਨਦੇਵਾਭੈਤਸਨਸਕ੍ਰਿਪਲਗੁਰ
 ਨਿਪਿਸਫਲਸੁਆਮੀਸੇਵਾ ੧ ॥ ਹਰਿਗੋਪਲਗੁਰਗੋਬਿੰਦਾ ॥ ਚਰਣਸਰ
 ਦਇਆਲੇਕੇਸਵਤਰਿਜਗਭਵਸਿੰਧ ੧ ॥ ਰਹਉ ॥ ਕਮਕ੍ਰੋਧਰਨਮਦ
 ਮੋਹਦਹਨਮੁਗਮਿਨਮਕੰਦਾ ॥ ਜਨਮਮਰਣਨਿਵਰਿਧਣੀਧਰਪਤਿ
 ਰਖੁਪਰਮਨੰਦ ॥ ੨ ॥ ਜਲਤਅਨਿਤੰਗਮਾਇਆਗੁਰਗਿਆਨਹਰਿਕ
 ਮੰਤਾਛੇਦਿਅੰਬੁਧਿਕਰੁਣਾਮੈਚਿਤਮੇਤਿਪੁਰਖਅਨੰਤ ॥ ੩ ॥ ਸਿਮਰਿ
 ਮਰਥਪਲਮਹੁਰਤਪ੍ਰਭਧਿਆਨਸਹਜਿਸਮਾਧਿ ॥ ਦੀਨਦਇਆਲਪੰਨ
 ਪੁਰਨਾਚੀਐਰਜਸਧ ॥ ੪ ॥ ਮੋਹਮਿਥਨਦੁੰਤਅਸਾਥਾਸਨਾਥਿਕਗ
 ਰਖੁਪਰਮਭਗਵਿਦਗਿਨਤੋਭਿਧੁਰਹਿਨਿਰੰਕਾਰ ॥ ੫ ॥ ਧਨਾਢਿਅਧਿ
 ਭੰਡਾਹਰਿਨਿਧਿਤੋਤਜਿਨਨੀਗਾਖਲਮੁਗਧਮੁਫਕਟਾਖਸੀਪਭਯੋ

ਨਮਤਿਧੀਗਾ ੬ ॥ ਜੀਵਨਮੁਕਤਿਜਗਦੀਸਜਪਿਮਨਧਾਗਿਰਿਦਪਰਤੀ
 ਤਿ ॥ ਜੀਅਦਇਆਮਇਆਸਰਥਤਰਮਣਪਰਮਹੰਸਪਰਤੀ ॥ ੭ ॥ ਦੋ
 ਦਰਸਨਸੁਵਨਹਰਿਜਸੁਰਸਨਨਮਹਿਚਗਾਅੰਗਸੰਗਭਗਵਨਪਰਸਨ
 ਪ੍ਰਭਨਨਕਪਤਿਤਉਧਰਾ ॥ ੮ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥
 ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥

ਗੁਗੁਜੀਕੀਵਰਸਲੇਕਨਲਿਮਹਲ ੩ ੧ ਭਸਤਿਗੁਪਸਾਦਿ
 ਸਿਰੰਗਥਿਹਮਕੀਵਰਕੀਪੁਨੀਗਵਲੀ ॥ ਸਲੇਕਮ ੩
 ਇਹਗੁਮਮਤਮੁਆਜੀਵਨਕੀਥਿਧਿਨਾਗਿਗੁਰੇਭਣੇਜੋਚਲੇਤਾ
 ਜੀਵਨਪਦਵੀਪਾਧਿ ॥ ਓਇਸਦਾਸਦਾਜਨਜੀਵਤੋਜੋਹਰਿਚਰਣੀਚਿ
 ਤੁਲਾਧਿ ॥ ਨਨਕਨਦਗੀਮਨਿਵਸੈਗੁਮਖਿਸਹਜਿਸਮਾਧਿ ॥ ੧ ॥ ਮ ੩
 ਅੰਦਰਿਸਹਸਾਦੁਖੁਹੈਆਪਸਿਰਿਧਿਧੰਮਗਾਦੁਜੈਭਇਸੁਤੋਕਥਹਿਜਾ
 ਗਮਿਅਇਆਮਹਿਪਿਆਗਾਨਮੁਨਚੋਤਹਿਸਬਦਨਬੀਚਰਹਿਇਹੁ
 ਮਨੁਖਕਾਚਗਾਹਰਿਨਮੁਨਪਾਇਆਜਨਮੁਥਿਰਥਗਵਇਆਨਾ
 ਨਕਾਮੁਮਾਰਿਕੇਖੁਅਹੁ ॥ ੨ ॥ ਪਉੜੀ ॥ ਅਪਣਾਪਉਪਾਇਓਨਤਦ
 ਹੋਰੁਨਕੋਈ ॥ ਮਤਮਸੁਗਤਿਅਪਿਕਰੋਜੋਕੇਸੁਹੋਈ ॥ ਤਦਹੁਅਕਾਸੁ
 ਨਾਪਤਲੁਹੈਨਤੋਲੇਈ ॥ ਤਦਹੁਅਪੇਆਪਿਨਿਰੰਕਹੁਹੈਨਓਪਤਿਹੋਈ
 ਜਿਉਤਿਸੁਭਵੈਤਿਵੈਕਰੈਤਿਸਥਿਨੁਅਵਰੁਨਕੋਈ ॥ ੧ ॥ ਸਲੇਕਮ ੩
 ਸਹਿਭਮੋਸਦਾਦਿਸੈਸਬਦਕਮਾਇਓਹੁਅਉਪਾਇਕਦੇਨਾਪਿਨਾ

੨

੬

ਅਵੈਨਜਾਇ। ਸਦਾ ਸਦੇ ਸੇਵੀ ਐ ਜੋ ਸਭ ਮਹਿ ਹੈ ਸਮਾਇ। ਅਵਰ
 ਦੁਜਾ ਕਿਉ ਸੇਵੀ ਐ ਜੋ ਮੈ ਤੇ ਮਹਿ ਜਾਇ। ਨਿਠਲਾ ਤਿਨ ਕਾ ਜੀਵਿਆ ਜਿ
 ਖੰਮ੍ਹ ਨਾ ਦਹਿਅ ਪਦਾ ਅਵਰੀ ਕਉ ਚਿਤੁ ਲਾਇ। ਨਨਕ ਦੇਵ ਨਾਨਕ ਪੁਰੀ
 ਕਰਤ ਕੇਤੀ ਦੇਇ ਸਜਾਇ॥੧॥੧੪:੩॥ ਸਚਾਨੁ ਮੁਖਿ ਆਈ ਐ ਸੋ ਭਵਤੁ
 ਸਚੁ। ਨਨਕ ਹੁਕਮੁ ਬੁਝਿ ਪਰਵਣੁ ਹੋਇ ਠਲੁ ਪਾਵੇ ਸਚੁ। ਕਥਨੀ ਬ
 ਦਨੀ ਕਰਤਾ ਫਿਰੈ ਹੁਕਮੇ ਮੂਲਿ ਨ ਬੁਝਈ ਅੰਧ ਕਰੁ ਨਿਕਰੁ॥੧॥੧੫:੩॥
 ਸੋ ਜੇ ਗੁਣਿ ਜੇ ਗੁਣੁ ਪਾਇਓਨ ਸਿਸਟਿਕਾ ਮੂਲ ਰਚਾਇਆ। ਹੁਕਮੀ ਸਿਸਟਿ
 ਸਾਜੀ ਅਨੁ ਜੋਤੀ ਜੋਤਿ ਮਿਲਾਇਆ ਜੋਤੀ ਹੁੰ ਸਭੁ ਚਾਨਣਾ ਸਤਿਗੁਰਿ ਸ
 ਬਦ ਸੁਣਾਇਆ। ਬ੍ਰਹਮਾ ਬਿਸਨੁ ਮਹੇਸੁ ਤੇ ਗੁਣ ਸਿਰਿ ਪੈਲਾਇਆ।
 ਮਾਇਆ ਕਾ ਮੂਲ ਰਚਾਇਓਨੁ ਤ੍ਰੀ ਅਸੁ ਪੁਪਾਇਆ॥੨॥੧੬:੧੫:੩॥
 ਸੋ ਜਪੁ ਸੋਤ ਪੁਜੇ ਸਤਿਗੁਰ ਭਵੈ। ਸਤਿਗੁਰ ਕੈ ਭਣੈ ਦਵਿ ਆਪੈ ਵੈ। ਨ
 ਨਕ ਆਪੁ ਛਡਿ ਗੁਰਮਾਹਿ ਸਮਵੈ॥੧॥੧੪:੩॥ ਗੁਰੀ ਸਿਖ ਕੇ ਵਿਰਲੇ
 ਵੈ। ਨਨਕ ਜਿਸੁ ਆਪਿ ਵਡਿਆਈ ਦੇਵੈ॥੨॥੧੫:੩॥ ਮਾਇਆ ਮੇਹੁ ਅ
 ਗਿਆਨੁ ਪੈ ਬਿਖਮੁ ਅਤ ਭਗੀ। ਪਥਰ ਪਪ ਬਹੁ ਲਾਦਿਆ ਕਿਉ ਤ੍ਰੀ ਐਤ
 ਗੀ। ਅਨਦਿਨ ਭਗਤੀ ਗਤਿ ਆਹਿ ਪਾਹਿ ਉਤਰੀ। ਗੁਰ ਸਬਦੀ ਮਨੁ ਨਿਗ
 ਲਾਹੁ ਮੈ ਛਡਿ ਵਿਕਾਰੀ। ਹਰਿ ਹਰਿਨਾਮੁ ਪਿਆਈ ਐ ਹਰਿ ਹਰਿ ਨਿਸਤਰੀ॥
 ॥੩॥ ਸਲੋਕੁ॥ ਕਥੀ ਹੁਮੁ ਕਤਿ ਦੁਆਰਾ ਸੰਕੁੜਾਈ ਦਸਵੈ ਭਾਇ। ਮਨੁ
 ਮੈ ਗਲੁ ਹੋਇ ਹਨਿਕਸਿਅ ਕਿਉ ਰਿਜਾਇ। ਐਸਾ ਸਤਿਗੁਰ ਜੀ ਮੈ ਲੈਤੁ
 ਠਕੇ ਪਸਾਉ। ਮੁਕਤਿ ਦੁਆਰਾ ਮੇਲਾ ਸਹਜੇ ਆਵਉ ਜਾਉ॥੧॥੧੪:੩॥
 ਨਨਕ ਮੁਕਤਿ ਦੁਆਰਾ ਤਿਨੀ ਕਾਨਨ ਹੋਇ ਸੁਜਾਇ। ਹਉ ਮੇਨੁ ਅਸੁ
 ਲੁਕਿਉ ਕਰਿ ਵਿਚੁ ਦੇ ਜਾਇ। ਸਤਿਗੁਰ ਮਿਲਾਐ ਹਉ ਮੈ ਗਈ ਜੋਤਿ ਗੀਸ
 ਭਾਇ। ਇਹੁ ਜੀਉ ਸਦਾ ਮੁਕਤੁ ਹੋ ਸਹਜੇ ਹਿਆਸਮਾਇ॥੨॥੧੫:੩॥
 ॥੧੫:੩॥ ਸਸਰੁ ਉਪਾਇ ਕੈਵੇ ਸਿਆਪਣੈ ਕੀਤਾ। ਗਣਤੈ ਪ੍ਰਭੁ ਨ ਪਾਈ ਐਤੁ
 ਜੋ ਭਗਮੀਤਾ। ਸਤਿਗੁਰ ਮਿਲਾਐ ਜੀਵਤੁ ਮਹੇ ਬੁਝਿ ਸਚਿ ਸਮੀਤਾ। ਸ
 ਬਦ ਹਉ ਮੈ ਖੋਈ ਐ ਹਰਿ ਮੇਲਿ ਮਿਲੀਤਾ। ਸਭ ਕਿਛੁ ਜਾਣੈ ਕਰੇ ਆਪਿ ਆ
 ਪੇ ਵਿਗਸੀਤ॥੪॥ ਸਲੋਕੁ॥੩॥ ਸਤਿਗੁਰ ਸਿਉ ਚਿਤੁ ਲਾਇਓਨੁ ਨਾਨਕ
 ਸਿਰਿ ਮਨਿ ਆਇ। ਪਿਗੁਇ ਵੇਹ ਜੀਵਿਆ ਕਿਆ ਜੁਗਮੁ ਪਿਆਇਆਇ

ਮਾਇਆ ਖੋਟੀ ਹੋਇ ਏਕ ਸੇਮਾ ਪਿਪਾਜੁ ਲਾਇ ਜਾਇ। ਹਬੁ ਛੁੜ ਕੀ
 ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ। ਜਿਨ ਸਤਿਗੁਰ ਸਿਉ ਚਿਤੁ ਲਾ
 ਇਆ ਤਿਨ ਸੁਖੁ ਦਸਿਆ ਮਨਿ ਆਇ। ਹਰਿਨਾਮੁ ਪਿਆਵਹਿ ਗੰਗ ਸਿਉ
 ਹਰਿਨਾਮੁ ਹੋਲਿ ਵਲਾਇ। ਨਨਕ ਸਤਿਗੁਰ ਸੇਧਨੁ ਸਉਪਿਆ ਜੀਜੀਅਮ
 ਹਰਿ ਆਸਮਾਇ॥੨॥੧੬:੩॥ ਗੁਤਿ ਸੈਕਉ ਅਗਲਾ ਵੰਨੀ ਚੜੈ ਚੜਾਇ॥੧॥੧੪:੩॥
 ਮਾਇਆ ਹੋਈ ਨਗਨੀ ਜਗਤ ਹੀਲ ਪਟਾਇ। ਇਸ ਕੀ ਸੇਵਾ ਜੇ ਕਰੇ ਤਿਸ
 ਚੀਉ ਛਿਰਿ ਖਾਇ। ਗੁਰ ਮੁਖੁ ਕਈ ਗਾੜੁ ਤਿਨ ਮਿਲਿ ਚਲਿ ਲਾਈ ਪਾਇ
 ਨਨਕ ਸੇਈ ਉਥੇ ਹੋ ਜਿ ਸਚ ਹੋਲਿ ਵਲਾਇ॥੨॥੧੫:੩॥ ਛਾਢਿ ਕਰੇ
 ਹੁਕਮੁ ਪ੍ਰਭੁ ਸੁਣਾਇ ਸੀ। ਅੰਦਰਿ ਪੀਰ ਕਹੈ ਇਹੁ ਪਾਇ ਸੀ। ਜੇ ਪ੍ਰਗਿਲਿਖ
 ਅਲੇਖੁ ਸੇਕ ਕਰਮ ਕਮਾਇ ਸੀ। ਜੀਵੈ ਖਸਮੁ ਦਇਆਲੁ ਤਮਹੁ
 ਘਰੁ ਪਾਇ ਸੀ। ਸੋ ਪ੍ਰਭੁ ਮੇਰਾ ਅਤਿ ਵਡ ਗੁਰ ਮੁਖਿ ਮੇਲਾਇ ਸੀ॥੧॥੧੬:੧੫:੩॥
 ੧੪:੩॥ ਸਭ ਨਾਕਾ ਸਹੁ ਏਕੁ ਹੈ ਸਦਾ ਹੋਇ ਜੁਗਿ। ਨਨਕ ਹੁਕਮੁ ਮਨ ਮੰਨਈ
 ਤੰਘਰੀ ਅੰਦਰਿ ਜੁਗਿ। ਹੁਕਮੁ ਭੀ ਤਿਨ ਮਨੁ ਮੀ ਜਿਨ ਕਉ ਨ ਦਰਿ ਕਰੇ
 ਇਹੁ ਹੁਕਮੁ ਨਿਸੁਖੁ ਪਾਇਆ ਪ੍ਰਸੂਰ ਗਣਿ ਹੋਇ॥੧॥੧੪:੩॥ ਗੋਣ
 ਸਬਈ ਜੀਉ ਮੁਈ ਕਤ ਨਲਾਇ ਭਭਾਇ। ਨਨਕ ਸੁਖਿ ਵਸਨਿ ਸੁਹਾਣੀ
 ਜਿਨ ਪਿਆਰੁ ਪ੍ਰਭੁ ਹਰਿ ਗਉ॥੨॥੧੫:੩॥ ਸਭ ਜਗੁ ਛਿਰਿ ਮੈ ਦੇਖਿਆ
 ਹਰਿ ਕਿਰਤਾ। ਉਪਾਇ ਕਿਤੈ ਨ ਪਾਈ ਐ ਹਰਿ ਕਰਮ ਬਿਧਤਾ। ਗੁਰ ਸਬ
 ਦੀ ਹਰਿ ਮਨਿ ਦਸੈ ਹਰਿ ਸਹਜੇ ਜਾਤਾ। ਅੰਦਰੁ ਤਿਸ ਨਾਗਨਿ ਬੁਝੀ ਹਰਿ
 ਆਪੁਤ ਸਹਿਨਤਾ। ਵਡੀ ਵਡਿਆਈ ਵਡੇਰੀ ਗੁਰ ਮੁਖਿ ਬੋਲਾਤਾ॥੬॥
 ੧੬:੩॥ ਕੀਇਆ ਹੋ ਸਿਰਿਆ ਪੀਤੈ ਜਿ ਪਾਇਆ ਹੀ ਛਡਿ ਜਾ
 ਇ। ਇਸਨੇ ਕੁੜੁ ਬੋਲਿ ਕਿਖਵਾਈ ਐ ਜੋ ਚਲਾ ਦਿਨਾ ਨਿਨਾਇ। ਕਾ
 ਇਆ ਮੀਟੀ ਅੰਧੁ ਪੈਉਣੈ ਪੁਛੁ ਜਾਇ। ਹਉ ਤਮਾਇਆ ਮਹਿ ਆਠਿ
 ਗਿਠਿਆਵ ਜਾਇ। ਨਨਕ ਹੁਕਮੁ ਨ ਜੋਤੈ ਖਸਮ ਕਾ ਜਿਹੜਾ ਸਚਿ ਸਮਾ
 ਇ॥੧॥੧੪:੩॥ ਇਕ ਨਿਹਚਲਾਨ ਮਧਨੁ ਹੁਕਮੁ ਆਵੈ ਜਾਇ। ਇਸ ਪਨ
 ਕਉ ਤਸਕਰੇ ਜੋ ਹਿਨ ਸਕਈ ਨ ਚਕਾ ਲੈ ਜਾਇ। ਇਹੁ ਹਰਿ ਪਨੁ ਜੀ ਐ ਸੇ
 ਤੀਗ ਵਿਗਹਿ ਆ ਜੀ ਐ ਨ ਲੈ ਜਾਇ। ਪੁਰੇ ਗੁਰੇ ਪਾਈ ਐ ਮਨੁ ਮੁਖ ਪਾਣਨ
 ਪਾਇ। ਪਨੁ ਵਪਰੀ ਨਾ ਜਿਨ ਨਾਮੁ ਪਨੁ ਖਟਿਆ ਆਇ॥੨॥੧੫:੩॥

ਮੇਰਾ ਸਿਧਿ ਅਤਿ ਵਡਾ ਸਤੁ ਗੁਰਗੀਤੀ ॥ ਸਤੁ ਜਗਤਿ ਸਕੈ ਵਸਿ ਸੇਸੁ
 ਤਿਸਕਾ ਚੀਰਾ ਗੁਰਪਾਸਾ ਦੀਪਾਈ ਐਨਿ ਚਲੁ ਪਨੁ ਪੀਰਾ ॥ ਕਿਰਪਾ ਤੇ
 ਰਿਮਨਿ ਵਸੈ ਭੇਟੇ ਗੁਰਸੁਗਾ ਗੁਣ ਵੰਤੀ ਸਲਾਹਿ ਆਸਾ ॥ ਥਿਰੁ ਨਿਚਲੁ
 ਹਰਿ ਪੂਰਾ ॥੧॥ ਸਲੋਕੁ ॥੩॥ ਧਿਗਤਿ ਨਾ ਜੀਵਿਆ ਜੋ ਰਿਸੁ ਖੁਪੁਰੁ
 ਰਿਤਿ ਆਗਦੇ ਦੁਖੁ ਉਮੈ ਪਾਕਮਾਇ ॥ ਮਨੁ ਮੁਖ ਅਗਿਆਨੀ ਮਇਆ
 ਹਿਵਿਆ ਪੇਤਿ ਨ ਬੁਝਨ ਕਈ ਪਾਇ ॥ ਹਲਤਿ ਪਲਤਿ ਓਇ ਸੁਖੁ ਨ ਪਾਵੈ
 ਹਿ ਅੰਤਿ ਗਏ ਪਛਤਾਇ ॥ ਗੁਰਪਾਸਾ ਦੀਰੇ ਨ ਮੁਪਿਅਏ ਤਿਸੁ ਉਮੈ ਵਿਚਿ
 ਹੁਜਾਇ ॥ ਨਨਕ ਜਿਸੁ ਪੁਰਖਿ ਓਵੈ ਲਿਖਿਆ ਸੇ ਗੁਰਚੰਦੀ ਆਇ ਪਾਇ
 ॥੧॥ ਸਲੋਕੁ ॥੩॥ ਮਨੁ ਮੁਖੁ ਉਪਾਕਵਲੁ ਏਨਿ ਤਿਸੁ ਭਗਤਿ ਨਾ ਉਪਾਸਕਤੀ
 ਚਰਿਤਰਤਾ ਕੁਝੁ ਤਿਸਕੈ ਓਪਾਉ ॥ ਤਿਸਕਾ ਅੰਦਰੁ ਚਿਤੁ ਨ ਭਿਜਈ ਮੁਖਿ
 ਫੀਕਾ ਆਲਾਉ ॥ ਓਇ ਪਰਮਲਾਏ ਨ ਹਲਾਨਿ ਓਨ ਅੰਦਰਿ ਕੁਝੁ ਸੁਆਉ ॥
 ਨਨਕ ਕਰਤੇ ਬਣਤ ਬਣਾਈ ਮਨੁ ਮੁਖੁ ਕੁਝੁ ਬੋਲੈ ਬੋਲੈ ਭੋਗੁ ਗੁਰੁ
 ਖਿਤੋਰੇ ਜਪਿ ਰਹਿਨਾਉ ॥੨॥ ਪਉੜੀ ॥ ਬਿਨੁ ਬੁਝੈ ਵਡੇ ਫੇਰੁ ਪਾਇ ਆਫਿਰਾ
 ਵੈਜਾਈ ॥ ਸਤਿਗੁਰੀ ਸੇਵਨ ਕੀਤੀ ਆਅੰਤਿ ਗਇਆ ਪਛਤਾਈ ॥ ਆਪਣੇ
 ਕਿਰਪਾ ਕਰੇ ਗੁਰੁ ਪਈ ਐਵਿ ਚਹੁ ਆਪੁ ਗਵਾਈ ॥ ਤਿਸਨ ਭੁਖਾ ਵਿਚੁ ਉਤਰੈ
 ਸੁਖੁ ਵਸੈ ਮਨਿ ਆਈ ॥ ਸਦਾ ਸਦਾ ਸਲਾਹੀ ਐਹਿ ਰੈਲਿ ਵਲਾਈ ॥੧॥
 ਸਲੋਕੁ ॥੩॥ ਜਿਸਤਿ ਗੁਰੁ ਸੇਵਾ ਅਪਣਾ ਤਿਸਨੋ ਪੁਜੈ ਸਤੁ ਕੇਇ ॥ ਸਤਨਾਉ
 ਪਵਸਿ ਰਿਉ ਪਾਉ ਪੈਰਿ ਨਾਮੁ ਪਰਪਤਿ ਹੋਇ ॥ ਅੰਤਿ ਗੀਤ ਲਾਸੀ ਤਿਵੈ
 ਜਪਿ ਹਿਰੈ ਸਦਾ ਸੁਖੁ ਹੋਇ ॥ ਅੰਮ੍ਰਿਤ ਖਾਣਾ ਅੰਮ੍ਰਿਤ ਪੈਨਣਾ ਨਨਕਾ ਮਿ
 ਵਡਾਈ ਹੋਇ ॥੧॥ ਸਲੋਕੁ ॥੩॥ ਏਮਨ ਗੁਰੀ ਸਿਖੁ ਸੁਣਿ ਹਰਿ ਪਵਹਿ ਗੁਣੀ ਨਿਪੁ
 ਨਾ ॥ ਹਰਿ ਸੁਖਾਤਾ ਮਨਿ ਵਸੈ ਉਮੈ ਜਾਇ ਗੁਮਨਾ ॥ ਨਨਕ ਨਦਰੀ ਪਈ ਐਤ
 ਅਨਦਿਨੁ ਲਾਗੈ ਪਿਆਨੁ ॥੨॥ ਪਉੜੀ ॥ ਸਤੁ ਸੰਤੁ ਖੁਸਬੁ ਸਚੁ ਪੈਰੁ ਗੁਰੁ ਮੁਖਿ
 ਵਿਤਾ ॥ ਅੰਦਰੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥ ਤਹ ਜੋਤਿ ਪ੍ਰਿ
 ਗਸੁ ਅਨੰਦ ਰਸੁ ਅਗਿਆਨੁ ਗਵਿਤਾ ॥ ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰ
 ਗਟ ਕਿਤਾ ॥ ਸਤਨਾਕਾਤਾ ਏਕੁ ਪੈਰੈ ਕੋ ਰਹਿ ਮਿਤਾ ॥੧॥ ਸਲੋਕੁ ॥੩॥ ਬ੍ਰਹਮ
 ਬਿੰਦੈ ਸੇ ਬ੍ਰਹਮਣੁ ਕਰੀ ਐਜਿ ਅਨਦਿਨੁ ਹਰਿ ਲਿਵਲਾਏ ॥ ਸਤਿਗੁਰੁ ਪੁੱਛੈ
 ਸਚੁ ਸੰਜਮੁ ਕਮਾਵੈ ਉਮੈ ਗੁਤਿ ਸੁਜਾਏ ॥ ਹਰਿ ਗੁਣ ਗਵੈ ਗੁਣ ਸੰਗੈ ਜੋ

੨੩੫
 ਜੀ ਜੀ ਤਿਮਿਲਾਏ ॥ ਇਸੁ ਜੁਗਮਹਿ ਕੇ ਵਿਰਲਾ ਬੁਧ ਮਗਿਆਨੀ ਜਿਉ ਮੇਰੇ
 ਟਿਸਮਾ ॥ ਨਨਕ ਤਿਸਨੇ ਮਿਲਿਆ ਸਦਾ ਸੁਖੁ ਪਈ ਐਜਿ ਅਨਦਿਨੁ
 ਹਰਿ ਮੁਖਿ ਆਏ ॥੧॥ ਸਲੋਕੁ ॥੩॥ ਅੰਤਿ ਰਿਕਪਟੁ ਮਨੁ ਮੁਖ ਅਗਿਆਨੀ ਰਸਨਾ
 ਭੁਭਲਾਇ ॥ ਕਪਟਿ ਕੀਤੋ ਹਰਿ ਪੁਰਖੁ ਨ ਭੀਜੈ ਨਿਤ ਵੈਸੁ ਸੁਭਾਇ ॥ ਦੂਜੈ
 ਭਇਆ ਇਨ੍ਹੇ ਪੁਰਖੈ ਪੈ ਬਿਖੁਆਇਆ ਮੇਰੁ ਸੁਆਇ ॥ ਇਤੁ ਕਮਾਵੈ ਸਦਾ
 ਦੁਖੁ ਪਵੈ ਜੀ ਮੇਰੇ ਫਿਰਿਆ ਵੈਜਾਇ ॥ ਸਹਸਾ ਮੁਲਿ ਨ ਚੁਕਈ ਵਿਚਿ ਵਿਸ
 ਟਾਪੈ ਪਚਾਇ ॥ ਜਿਸਨੇ ਕ੍ਰਿਪਾ ਕਰੇ ਮੇਰਾ ਮੀਤਿ ਸੁਗੁਰੀ ਸਿਖੁ ਸੁਣਾਇ
 ਹਰਿ ਮੁਖਿ ਆਵੈ ਹਰਿ ਨਾਮੋ ਗਵੈ ਹਰਿ ਨਾਮੋ ਅੰਤਿ ਭਵਾਇ ॥੨॥ ਪਉੜੀ ॥
 ਜਿਨਹੁ ਕਮੁ ਮਨ ਇਉਂ ਤੇ ਪੁਰੇ ਸੰਸਾਰਿ ॥ ਸਾਹਿਬੁ ਸੇਵਨਿ ਅਪਣਾ ਪੁਰੇ ਸਭ
 ਵਿਵੀਚਰਿ ॥ ਹਰਿ ਕੀ ਸੇਵਾ ਕਰੀ ਸਚੈ ਸਥਾ ਦਿਪਿਆ ਗਿ ॥ ਹਰਿ ਕਾ ਮਹਲੁ
 ਤੀਰਪਾਇਆ ਜਿਨਹੁ ਉਮੈ ਵਿਚੁ ਮਾਗਿ ॥ ਨਨਕ ਗੁਰੁ ਮੁਖਿ ਪੀਮਾ ਲਿਹੈ
 ਜਪਿ ਰਹਿਨਾ ਮਉਰਧਾਗਿ ॥੧॥ ਸਲੋਕੁ ॥੩॥ ਗੁਰੁ ਮੁਖਿ ਪਿਆਨ ਸਹਜਾ
 ਨਿਉ ਪਜੈ ਸਚਿ ਨਾਮਿ ਚਿਤੁ ਲਾਇਆ ॥ ਗੁਰੁ ਮੁਖਿ ਅਨਦਿਨੁ ਰਹੈ ਗੰਗਤਾਰਿ
 ਕਾਨ ਮੁਖਿ ਨਿਭਾਇਆ ॥ ਗੁਰੁ ਮੁਖਿ ਹਰਿ ਦੇਖਿ ਹਿਰੁ ਮੁਖਿ ਹਰਿ ਬੋਲਾ ॥ ਹਿਰੁ ਮੁਖਿ
 ਖਿਰਿ ਸਹਜੇ ਗੁਲਾਇਆ ॥ ਨਨਕ ਗੁਰੁ ਮੁਖਿ ਗਿਆਨੁ ਪਰਪਤਿ ਹੋਵੈ ਤਿਸ
 ਰਾਗਿ ਆਨੁ ਐਹੁ ਚੁਕਾਇਆ ॥ ਜਿਸਨੇ ਕਰਮੁ ਹੋਵੈ ਪੁਰਿ ਪੁਰਤਿ ਨਿਗੁਰੁ ਮੁਖਿ
 ਹਰਿ ਮੁਖਿ ਆਇਆ ॥੧॥ ਸਲੋਕੁ ॥੩॥ ਸਤਿਗੁਰ ਜਿਨਨੇ ਸੇਵਿਓ ਸਥਾ ਦਿਨੁ
 ਗੋਪਿਆ ਗੁ ॥ ਸਹਜੇ ਨਾਮੁ ਨ ਪਿਆਇਆ ਕਿਤੁ ਅਇਆ ਸੰਸਾਰਿ ॥ ਫਿਰਿ ਫਿਰਿ ਜੁ
 ਨੀਪਈ ਐਵਿ ਸਦਾ ਸਦਾ ਖੁਆਗਾ ਕੁਝੈ ਲਾਲਾ ਚਿਲਾ ਗਿਆਨ ਉਰਵਰੁ ਨ
 ਪਗਾ ॥ ਨਨਕ ਗੁਰੁ ਮੁਖਿ ਉਬਰੇ ਜੀਆ ਪਿਮੇਲੇ ਕਰਤਾਰਿ ॥੨॥ ਪਉੜੀ ॥ ਭ
 ਗਤ ਸਚੈ ਰਹਿ ਸਚੈ ਸਥਾ ਦਿਹਾਏ ॥ ਹਰਿ ਕੀ ਪੀਤਿ ਤਿਨ ਉਪਜੀ ਹਰਿ ਪ੍ਰੇਮ
 ਕਸਏ ॥ ਹਰਿ ਗੰਗਾ ਹਰਿ ਸਦਾ ਗੰਗਾ ਤੇਰਾ ਸਨਾਹਿ ਰਸੁ ਪਿਆਏ ॥ ਸਫਲੁ ਜ
 ਨੁ ਜਿਨੀ ਗੁਰੁ ਮੁਖਿ ਹਰਿ ਜੀਉ ਰਿਵੈ ਸਏ ॥ ਬਾਣੁ ਗੁਰੁ ਫਿਰੇ ਬਿਲਾਲਾ ਦੀ
 ਤੁਜੈ ਭਇਖੁ ਆਏ ॥੧॥ ਸਲੋਕੁ ॥੩॥ ਕਲਿ ਜੁਗਮਹਿ ਨਾਮੁ ਨਿਪਨੁ ਭਗ
 ਤੀਖਣਿਆ ॥ ਹਰਿ ਉਤਮੁ ਪਦੁ ਪਾਇਆ ॥ ਸਤਿਗੁਰੁ ਸੇਵਿ ਹਰਿ ਨਾਮੁ ਮਨਿ ਵਸ
 ਏਆ ॥ ਅਨਦਿਨੁ ਨਾਮੁ ਪਿਆਇਆ ॥ ਵਿਚੇ ਗ੍ਰਿਹੁ ਗੁਰ ਬਚਨ ਉਦਾਸੀ ਹਉਮੈ
 ਮੁਝ ਲਾਇਆ ॥ ਆਪਤਿ ਰਿਆ ਕੁਲ ਜਗਤੁ ਰਾਇਆ ॥ ਪੁਨ੍ਰ ਜੈਵੈ ਦੀਮ


ਇਆਐਸਾਸਤਿਗੁਰੇਸੇਈਪਏਜਿਸੁਪੁਰਿਮਸਤਕਿਹਿਲਿਖਿਪਾਇਆ॥
 ਜਨਨਾਨਕਬਲਿਹਗੁਰੁਆਪਣੇਵਿਟਹੁਜਿਨਿਭ੍ਰਿਮਭੁਲਾਮਗਿਪਾਇ
 ਆ॥੧੧੪੩॥ ਤੈਗਣਮਾਇਅਵਖਿਭੁਲੇਜਿਉਦੇਖਿਦੀਪਕਪਤੰਗ
 ਪਚਾਇਆ॥ਪੰਡਤਭੁਲਿਭੁਲਿਮਾਇਅਦੇਖਹਿਦਿਖੀਕਿਨੈਕਿਪੁਆ
 ਏਚਕੁਇਆ॥ਦੁਜੈਭਾਇਪਫਹਿਨਿਤਬਿਖਿਆਨਵਹੁਦਹਿਮੁਖੁ
 ਇਆਜਗੀਜੰਗਮਸੰਨਿਆਸੀਭੁਲੇਓਨਾਹੰਕਾਰੁਬਹੁਗਰਬੁਵਧਾਇ
 ਆ॥ਛਾਦਨੁਭਜਨੁਨਾਨੈਸਤਭਿਖਿਆਮਨਹਠਿਜਨਮੁਗਵਾਇਆ॥
 ਏਤਕਿਅੰਵਿਚਹੁਸੇਜਨੁਸਮਧਾਜਿਨਿਗੁਰਮੁਖਿਨਾਮੁਧਿਆਇਆ॥ਜ
 ਨਨਾਨਕਕਿਸਨੇਆਖਿਸੁਣਾਈਐਜਕਰਦੇਸਭਕਰਾਇਆ॥੨੧੫੩॥
 ॥ਮਾਇਆਮੇਪੁਪਰੇਤੁਹੋਕਾਮੁਕੁਪੁਅਹੰਕਾਰਾ॥ਏਹਜਮਕੀਸਿਰਿਕਰੋਏ
 ਨਉਪਰਿਜਮਕਾਡੰਡਕਰਾ॥ਮਨਮੁਖਜਮਮਗਿਪਈਅਨਿਜਿਨਦੁ
 ਜਾਭਉਪਿਆਗਾ॥ਜਮਪੁਰਿਬਧੇਮਗੀਅਨਿਕੇਸੁਣੈਨਾਪੁਕਾਰਾ॥ਜਿਸਨੇ
 ਕ੍ਰਿਪਕ੍ਰੋਭਤਿਸੁਗੁਰਿਮਲੈਗੁਰਮੁਖਿਨਿਸਤਾਰਾ॥੧੨॥ਸਲੋਕੁਮਃ੩॥ ਓ
 ਸੇਮਮਤਾਮੇਹਣੀਮਨਮੁਖਨਗਈਖਾਇ॥ਜੇਮੇਹਿਦੁਜੈਚਿਤਲਾਇਦਿ
 ਨਵਿਆਪਗਹੀਲਪਟਾਇ॥ਗੁਰਕੇਸਬਦਿਪਰਜਾਣੀਐਤਏਹਵਿਚੁ
 ਜਾਇ॥ਤਨੁਮਨੁਹੋਵੈਉਜਲਾਨਮੁਵਸੈਮਨਿਆਇ॥ਨਨਕਮਾਇਅਕਮ
 ਰਣਹਰਿਨਾਮੁਹੋਗੁਰਮੁਖਿਪਾਇਆਜਾਇ॥੧੧੪੩॥ ਇਹਮਨੁਕੋਭਭਿਅ
 ਜੁਗਿਭਗਿਮਾਥਿਗੁਰੇਨਾਵੈਜਾਇ॥ਹਰਿਭਾਣਾਤਭਗਮਾਇਅਨੁਕ
 ਰਿਪਰਪੰਚੁਖੇਲੁਉਪਾਇ॥ਜਾਹਰਿਬਖਸੇਤਗੁਰਮਿਲੈਅਸਥਿਗੁਰੇਸ
 ਮਾਇ॥ਨਾਨਕਮਨਹੀਤੇਮਨੁਮਨਿਆਨਕਛੁਮਰੈਨਜਾਇ॥੨॥੧੫੩੩॥
 ਕਾਇਅਕੋਟੁਅਪਹੁਰੈਮਿਲਣਸੰਜੋਗੀ॥ਕਾਇਅਐਦਰਿਆਪਿਵਸਿ
 ਰਹਿਆਅਪਰਸਭਗੀ॥ਆਪਿਅਤੀਤੁਅਲਿਪਤੁਹੈਨਿਰੰਜਗੁਰਿਜੋਗੀ॥
 ਜਿਤਿਸੁਭਾਵੈਸੇਕਰਹਿਕੇਰਸੁਹੋਗੀ॥ਹਰਿਗੁਰਮੁਖਿਨਾਮੁਧਿਆਈਐਲਾ
 ਹਿਜਹਿਵਿਜੋਗੀ॥੧੩॥ਸਲੋਕੁਮਃ੩॥ ਵਹੁਵਹੁਆਪਿਅਖਾਇਦਗੁਰ
 ਸਬਦੀਸਚੁਸੇਇ॥ਵਹੁਵਹੁਸਿਫਤਿਸਲਾਹੈਗੁਰਮੁਖਿਬੁਝੈਕੋਇ
 ॥ਵਹੁਵਹੁਬਣੀਸਚੁਹੋਸਚਿਮਿਲਾਵਹੋਇ॥ਨਨਕਵਹੁਵਹੁਕਰਤਿ
 ਆਪੁਭੁਪਾਇਆਕਰਮਪਰਪਤਿਹੋਇ॥੧੧੪੩॥ ਵਹੁਵਹੁਕਰਤਿਸ

ਨਸਬਦਿਸੁਹਣੀ॥ਪੁਰੈਸਬਦਿਪ੍ਰਭੁਮਿਲਿਆਈ॥ਵਡਭਾਗੀਅ
 ਵਹੁਵਹੁਮੁਹੁਕਛਾਈ॥ਵਹੁਵਹੁਕਰਹਿਸੇਈਜਨਸੇਹੁਣੇਤਿਨਕਉ
 ਪਰਜਾਪੁਜਾਇਆਈ॥ਵਹੁਵਹੁਕਰਮਪਰਪਤਿਹੋਵੈਨਨਕਰਹਿਸ
 ਰੇਸਭਾਪਈ॥੨॥੧੫੩੩॥ ਬਜਰਕਪਟਕਾਇਆਗੁਭੀਤਹਿਕੁਕੁ
 ਸੁਤੁਅਭਿਮਾਨੀ॥ਭਗਿਮਭੁਲਾਨਰਗਿਨਾਵਨੀ॥ਮਨਮੁਖਅੰਧਅਗਿਆ
 ਨੀ॥ਉਪਾਇਕਿਤੈਨਲਤਨੀਕਰਿਭੇਖਭੇਖਵਨੀ॥ਗੁਰਸਬਦੀਖ
 ਲਾਈਅਨਿਹਰਿਨਾਮੁਜਪਨੀ॥ਹਰਿਜੀਉਐਮਿਤੁਬਿਖੁਹੋਜਿਨਪੀ
 ਅਤੇਤਿਪਤਨੀ॥੧੪॥ਸਲੋਕੁਮਃ੩॥ ਵਹੁਵਹੁਕਰਤਿਅਹੈਇਸੁ
 ਖਿਵਹੁਇ॥ਵਹੁਵਹੁਕਰਤਿਅਸਦਾਅਨੰਦੁਹੋਵੈਮੇਰੀਮਾਇ॥ਵ
 ਹੁਵਹੁਕਰਤਿਅਹਰਿਸਿਉਲਿਵਲਾਇ॥ਵਹੁਵਹੁਕਰਮੀਥੇਲੇਥੇ
 ਲਾਇ॥ਵਹੁਵਹੁਕਰਤਿਅੰਸੇਭਾਪਈ॥ਨਨਕਵਹੁਵਹੁਸਤਿਗਜ
 ਇ॥੧੧੪੩॥ ਵਹੁਵਹੁਬਣੀਸਚੁਹੋਗੁਰਮੁਖਿਲਧੀਭਾਲਿ॥ਵਹੁਵ
 ਹੁਸਬਦੇਉਚਰੈਵਹੁਵਹੁਹਿਰਦੈਨਾਲਿ॥ਵਹੁਵਹੁਕਰਤਿਅਹਰਿਪਾ
 ਇਸਹੋਗੁਰਮੁਖਿਭਾਲਿ॥ਸੇਵਡਭਾਗੀਨਾਨਕਹਰਿਗਿਰਦੈਸਮਾਲਿ॥
 २॥੧੫੩੩॥ ਏਮਨਅਤਿਲੇਭੀਅਨਿਤਲੇਭੇਰਤਾ॥ਮਾਇਆਮਨ
 ਸੇਮਹਣੀਦਹਿਸਫਿਰਤਾ॥ਅਗੈਨਉਜਾਤਿਨਜਾਇਮਨਮੁਖਦੁਖਖਾ
 ਤਾ॥ਗਸਨਹਰਿਗੁਰਸੁਨਚਖਿਓਫੀਕਾਬੇਲਾਤਾ॥ਜਿਨਗੁਰਮੁਖਿਅੰਮ੍ਰਿਤ
 ਚਖਿਆਸੇਜਨਤਿਪਤਤਾ॥੧੫॥ਸਲੋਕੁਮਃ੩॥ ਵਹੁਵਹੁਤਿਸਨੇਅ
 ਖੀਐਜਿਸਚਗਹਰਗੰਭੀਗੁ॥ਵਹੁਵਹੁਤਿਸਨੇਅਖੀਐਜਿਗੁਣਦਤ
 ਮਤਿਧੀਗੁ॥ਵਹੁਵਹੁਤਿਸਨੇਅਖੀਐਜਿਸਭਮਹਿਹਿਆਸਮਾਇ॥ਵ
 ਹੁਵਹੁਤਿਸਨੇਅਖੀਐਜਿਦੇਵਗਿਨਕੁਸਥਾਹਿ॥ਨਨਕਵਹੁਵਹੁਇਕੋ
 ਕਰਿਸਲਾਹੀਐਜਿਸਤਿਗੁਰਦੀਆਦਿਖਾਇ॥੧੧੪੩॥ ਵਹੁਵਹੁ
 ਗੁਰਮੁਖਿਸਦਾਕਰਹਿਮਨਮੁਖਮਹਿਬਿਖੁਖਾਇ॥ਓਨਵਹੁਵਹੁਨਭ
 ਵਈਦੁਖਦੁਖਿਵਹੁਇ॥ਗੁਰਮੁਖਿਅੰਮ੍ਰਿਤਪੀਵਣਾਵਹੁਵਹੁਕਰ
 ਹਿਲਿਵਲਾਇ॥ਨਨਕਵਹੁਵਹੁਕਰਹਿਸੇਜਨਨਿਰਮਲਾਤਿਭਵਇ
 ਸੇਈਪਾਇ॥੨॥੧੫੩੩॥ ਹਰਿਕੋਭਾਣੈਗੁਰਮਿਲੈਸੇਵਭਗਤਿਬਨੀਜੈ
 ॥ਹਰਿਕੋਭਾਣੈਹਰਿਮਨਿਵਸੈਸਹਜੇਗੁਸੁਪੀਜੈ॥ਹਰਿਕੋਭਾਣੈਸੁਖਪਈ

ਐਹਿਲਾਹ ਨਿਤਲੀਜੈ॥ਹਰਿਕੈਤਖਤਿਬਹਾਲੀਐਨਿਜਪਹਿਸਦਾ
 ਵਸੀਜੈ॥ਹਰਿਕਭਾਤਿਨੀਮੰਨਿਆਜਿਨਗੁਰਮਿਲੀਜੈ॥੧੬॥ਸਲੋ
 ਕੁਮ੪੩ ਵਹੁਵਹੁਸੇਜਨਸਦਾਕਹਿਜਿਨਕਉਅਪਦੇਇਬੁਝਾਇਵ
 ਹੁਵਹੁਕਹਿਤਾਮਨੁਨਿਗਮਲੁਹੋਵੈਉਮੈਦਿਚਹੁਜਾਇਵਹੁਵਹੁਗੁਰ
 ਸਿਖਜਿਨਿਤਕਰੇਸਮਨਿਚਿਦਿਅਛਲੁਪਾਇ॥ਵਹੁਵਹੁਕਹਿਸੇਜਨਸ
 ਹਣੇਹਰਿਤਿਨਕੈਸੰਗਿਮਿਲਾਉ॥ਵਹੁਵਹੁਹਿਮਦੈਉਚਰੰਮੁਖਹੁਤੀਵਹੁ
 ਵਹੁਕਹਿਉ॥ਨਨਕਵਹੁਵਹੁਜੇਕਹਿਹਉਤਨੁਮਨੁਤਿਨਕਉਦੇਉ॥
 ੧੧੪੩ ਵਹੁਵਹੁਸਹਿਬੁਸਚੁਹੈਅੰਮ੍ਰਿਤਜਾਕਾਨਉ॥ਜਿਨਿਸੇਵਿਆ
 ਤਿਨਿਛਲੁਪਾਇਆਉਤਿਨਬਲਿਹਰੈਜਉ॥ਵਹੁਵਹੁਗੁਣੀਨਿਪਨੁ
 ਹੋਜਿਸਨਦੇਇਸੁਖਾਇ॥ਵਹੁਵਹੁਜਲਥਲਭਹੁਹੈਗੁਰਮੁਖਿਪਾਇ
 ਆਜਾਇ॥ਵਹੁਵਹੁਗੁਰਸਿਖਨਿਤਸਭਕਹੁਗੁਰਪੁਰੋਵਹੁਵਹੁਭਵੈ
 ਨਨਕਵਹੁਵਹੁਜੇਮਨਿਚਿਤਿਕਹਿਤਿਸੁਜਮਕੰਕਰਨੇਕਿਨਆਵੈ॥੨॥
 ਪਉੜੀ॥ਹਰਿਜੀਉਸਚਾਸਚੁਹੈਸਚੀਗੁਰਬਾਣੀ॥ਸਤਿਗੁਰਤੇਸਚੁਪਛ
 ਣੀਐਸਚਿਸਹਜਿਸਮਣੀ॥ਅਨਦਿਨੁਜਾਗਹਿਨਾਸਵਹਿਜਾਗਤੈਦਿ
 ਹਣੀ॥ਗੁਰਮਤੀਹਰਿਸੁਚਾਖਿਆਸੋਪੁੰਨਪਰਾਣੀ॥ਬਿਨੁਗੁਰਕਿਨੈਪਾਇ
 ਓਪਚਿਮੁਏਅਜਣੀ॥੧॥ਸਲੋਕੁਮ੪੩ ਵਹੁਵਹੁਬਾਣੀਨਿਰੰਕਹੁ
 ਤਿਸੁਜੇਵਡੁਅਵਰੁਨਕੋਇ॥ਵਹੁਵਹੁਅਗਮਅਥਹੁਹੈਵਹੁਵਹੁਸਚ
 ਸੇਇ॥ਵਹੁਵਹੁਦੇਪਰਵਹੁਹੈਵਹੁਵਹੁਕਹਿਸੁਹੈ॥ਵਹੁਵਹੁਅੰਮ੍ਰਿ
 ਤਨਮੁਹੈਗੁਰਮੁਖਿਪਾਵੈਕੋਇ॥ਵਹੁਵਹੁਕਹਿਮੀਪਈਐਅਪਿਦਇਅਕ
 ਰਿਦੇਇ॥ਨਨਕਵਹੁਵਹੁਗੁਰਮੁਖਿਪਈਐਅਨਦਿਨੁਮੁਲਾਇ॥੧॥
 ੧੧੪੩ ਬਿਨੁਸਤਿਗੁਰਸੇਵੇਸੰਤਿਨਆਵਈਦੂਜੈਨਹੀਜਾਇਜੇਬਹੁ
 ਰੇਲਚੀਐਵਿਲੁਕਰਮੈਨਪਾਇਆਜਾਇ॥ਜਿਨਅੰਤਹਿਲੇਭਵਿਕਰੁਹੋਤ
 ਜੈਭਇਖੁਆਇ॥ਜੰਮਣੁਮਰਣੁਨਚੁਕਈਹਉਮੈਦਿਚਿਦੁਖੁਪਾਇ॥ਜਿ
 ਨਸਤਿਗੁਰਸਿਉਚਿਤਲਾਇਆਸੁਖਲੀਕੰਦੀਨਹਿ॥ਤਿਨਜਮਕੀਤਲਾ
 ਨਹੋਵਈਨਓਇਦੁਖਸਹਾਇ॥ਨਨਕਗੁਰਮੁਖਿਉਬਰਸਚੇਸਥਾਦਿਸਮ
 ਹਿ॥੨॥ਪਉੜੀ॥ਛਾਡੀਤਿਸਨੇਅਖੀਐਜਿਖਸਮੈਧਰਪਅਰੁ॥ਚਰਿ
 ਖਡੇਸੇਵਕਰਗੁਰਸਥਾਦੀਵੀਚਰੁ॥ਛਾਡੀਦਰੁਪੁਪਾਇਸੀਸਚੁਰਖਉ

ਬਿਧਾਗਿਛਾਡੀਕਾਮਰਲੁਅਗਲਾਹਰਿਕੈਨਇਪਿਆਗਿ॥ਛਾਡੀਕੀਸੇਵਾ
 ਕਰੀਹਰਿਜਪਿਪਹਿਨਿਸਤਹਿ॥੧੭॥ਸਲੋਕੁਮ੪੩ ਗੁਰਜੀਜਾਤਿਗਵਰਿ
 ਜਸਹੁਪਏਅਪਣਾ॥ਗੁਰਕੈਸਥਾਦੀਵੀਚਾਰਿਅਨਦਿਨੁਹਿਜਪੁਜਾਪਣਾ
 ਜਿਸਸਤਿਗੁਰਮਲੈਤਿਸੁਭਉਪਵੈਸਕੁਲਵੰਤੀਨਗਿ॥ਸਾਹੁਕਮੁਖਛਣੈ
 ਕੰਤਕਾਜਿਸਨੇਕਿਘਕੀਤੀਕਰਤਾਗਿ॥ਓਕੁਰਜੀਭੁਲਖਣੀਪਰਹਿਛੇ
 ਰੀਭਤਾਗਿਭੇਪਾਇਐਮਲੁਕਟੀਐਨਿਗਮਲੁਹੋਵੈਸਗੀਆਂਤਹਿਪਗਾ
 ਸੁਮਤਿਉਤਮੁਹੋਵੈਹਰਿਜਪਿਗੁਣੀਗਹਿਗਾਭੇਵਿਚਿਬੈਭੈਹੋਭੇਵਿਚਿ
 ਕਮਵੈਕਾਗਾਐਬਸੁਖਵਡਿਆਈਆਰਗਹਮੇਖਦੁਆਗਾਭੇਤਨਿਰਭ
 ਉਪਈਐਮਿਲਿਜੀਤੀਜੋਤਿਅਪਾਗਾਨਨਕਖਸਮੈਭਵੈਸਭਲੀਜਿਸ
 ਨਾਪੋਬਖਸੇਕਰਤਾਰੁ॥੧੧੪੩ ਸਦਾਸਦਾਸਲੀਐਸਚੇਕਉਬਲਿਜ
 ਓ॥ਨਨਕਵੈਕੋਛੇਭਿਦੁਜੈਲਗੈਸਾਜਿਹਵਜਲਿਜਉ॥੨॥ਪਉੜੀ॥ਅੰ
 ਸਾਅਉਤਰਉਪਾਇਓਨੁਭਉਦੁਜਾਕੀਆ॥ਜਿਉਗਾਜੇਗੁਰਕਮਵਦੇ
 ਦੁਖਸੁਖਭਿਡੀਆ॥ਈਸਰੁਬ੍ਰਹਮਸੇਵਦੇਅੰਤੁਤਿਨੀਨਲਹੀਆ॥ਨਿਰ
 ਭਉਨਿਰੰਕੁਰਅਲਖੁਹੈਗੁਰਮੁਖਿਪਗਈਆ॥ਤਿਥੈਸੇਗਵਿਜੇਗੁਨਵਿ
 ਆਪਈਅਸਥਿਗੁਰਗਿਥੀਆ॥੧੭॥ਸਲੋਕੁਮ੪੩ ਏਹੁਸਭਕਿਛੁ
 ਆਵਣੁਜਲੁਹੈਜੋਤਾਹੈਅਕਾਗੁ॥ਜਿਨਿਏਹੁਲੇਖਾਲਿਖਿਆਸੋਹੋਆ
 ਪਰਵਣੁ॥ਨਨਕਜੋਕੋਆਪੁਗਣਾਇਦੇਸਮੁਖੁਗਵਣੁ॥੧੧੪੩ ਮਨੁ
 ਕੰਚੁਪੀਲਕੁਗੁਗਿਆਨੁਕੰਡਾਜਪਿਚੈਤਹਜਾਇ॥ਨਨਕਪਸਤੀਕੁ
 ਰੇਬਾਹਠਿਗਿਠਿਗਿਓਛੜਿਪਾਇ॥੨॥ਪਉੜੀ॥ਤਿਸੁਅਗੈਅਰਦਾ
 ਸਿਜਿਨਿਉਪਾਇਆ॥ਸਤਿਗੁਰਅਪਣਾਸੇਵਿਸਭਛਲਪਾਇਆਅੰਮ੍ਰਿ
 ਤੁਹਿਕਾਨਉਸਦਾਧਿਆਇਆ॥ਸੰਤਜਨਕੈਸੰਗਿਦੁਖਮਿਟਾਇਆ॥ਨ
 ਨਕਭਏਅਚਿਤੁਹਰਿਪਨੁਨਿਹਚਲਾਇਆ॥੨॥ਸਲੋਕੁਮ੪੩ ਖੇਤਿ
 ਮਿਅਲਾਉਚੀਆਘਰਉਚਾਨਿਰਣਉ॥ਮਹਲਭਗਤੀਘਰਿਸਰੋਸ
 ਜਣਪਾਹੁਣਿਅਉ॥ਬਰਸਨਤਾਬਰਸੁਪਨਾਬਹੁਕਿਬਰਸਹਿਕਾਹਿ॥
 ਨਨਕਤਿਨਬਲਿਹਰੈਵੈਜਿਨਗੁਰਮੁਖਿਪਾਇਆਮਨਮਾਹਿ॥੧੧੪੩
 ਮਿਠਸੇਜੋਭਵਦਾਸਜਨੁਸੇਜਿਗਸਿ॥ਨਨਕਗੁਰਮੁਖਿਜਾਣੀਐਜਕਉ
 ਆਪਿਕਰਪਰਗਾਸੁ॥੨॥ਪਉੜੀ॥ਪ੍ਰਭਪਸਿਜਨਕੀਅਰਦਾਸਿਤੁਸਚ

ਸੰਘੀ। ਤੰਬਵਾਲ ਸਦਾ ਸਦਾ ਹਉਤੁ ਪਧਿਆਈ॥ ਜੀਅ ਜੰਤਮ ਭੰਡ
 ਆਤੁ ਹਉਆ ਸਮਾਈ॥ ਜਦਾ ਸਤੋਰੀ ਨਿਦਾ ਕਰੇਤਿ ਸੁਪਾਹਿ ਪਚਈ॥
 ਚਿਤ ਛਡਿ ਅਚਿਤੁ ਰਹੁ ਨਾ ਕਲਾਹਿ ਪਈ॥ ੨੧॥ ਸਲੋਕੁ ਮ: ੩ ਆਸ
 ਕਰਤ ਜਗਮੁਆ ਸਮਾ ਮੈ ਨਾਇ॥ ਨਨਕਾ ਸਾ ਪੂਰੀ ਅਸਚੇ ਸਚਿ
 ਤੁਲਾਇ॥ ੧॥ ਮ: ੩ ਆਸ ਮਨ ਸਮਾਹਿ ਜਿਸੀ ਜਿਨੀ ਕੀ ਤੀਸੈ ਲੋਯਾਇ
 ॥ ਨਨਕਾ ਨਿਹ ਚੁਲ੍ਹੇ ਕੇ ਨੀਥਾ ਛੁਹੁ ਹਰਿ ਕੇ ਨਾਇ॥ ੨॥ ਪਉੜੀ॥ ਅਪੇਜ
 ਗਤ ਉਪਾਇ ਓਨਕ ਰਿਪੁ ਰਾਖਾ॥ ਅਪੇਜਾ ਹੁ ਅਪੇਵਣਾ ਜਗ ਅਪੇਹੀ
 ਹਰਿ ਹੁਟਾ॥ ਅਪੇਸ ਗੁਰੁ ਅਪੇਬਿਥਾ ਅਪੇਹੀ ਖੇਵਟਾ॥ ਅਪੇਗੁਰੁ
 ਲਾਹੈ ਅਪੇ ਅਪੇਦ ਸੇਘਟਾ॥ ਜਨ ਨਨਕਾ ਮੁਖਿ ਆਇ ਤੁਸ ਭਿਕਿਲ
 ਵਿਖਰਾਉ॥ ੨੨॥ ੧॥ ਸਲੋਕ ਵਾਗਨਾ ਲਿ॥ ੪੪॥



ਰਗੁ ਗੁਜਰੀ ਕੀ ਵਰਸਾ ਕਾਨਾ ਲਿਖਤਾ ੫ ੧ ਓਸ ਤਿਗੁਰੁ ਪਾਸਿ
 ਸਲੋਕੁ ਮ: ੫ ਅੰਤਿਗੁਰੁ ਅਰਪਣਾ ਜਿਹ ਵਜ ਪਿਗੁਰੁ ਨਾਉ॥ ਨੇਤੀ ਸ
 ਤਿਗੁਰੁ ਪੇਖਣਾ ਸਵਣੀ ਸੁਨਣਾ ਗੁਰੁ ਨਾਉ॥ ਸਤਿਗੁਰੁ ਸੇਤੀ ਰਤਿ ਆਦਰ ਗੁਰੁ
 ਪਈ ਐਠਉ॥ ਕਹੁ ਨਨਕਾ ਕਿਹਾ ਪਾਕੇ ਜਿਸਨੇ ਹੋਵ ਬੁਢੇਇ॥ ਜਗਮਾਉ
 ਤਮਕਾ ਢੀ ਅਹਿ ਵਿਗੇਲੇ ਕੇਰੀ ਕੇਇ॥ ੧॥ ਮ: ੫ ਰਬਰਖਰਾਹੁ ਰਿਅਪਿ
 ਉਥਾ ਰਿਅਨੁ॥ ਗੁਰੁ ਕੀ ਪੈਰੀ ਪਾਇਕਾ ਜਸ ਵਰਿਅਨੁ॥ ਹੋਆ ਆਪਿ ਦਇ
 ਆਲੁ ਮਨੁ ਨਾਵਿ ਸਾਹਿਅਨੁ॥ ਸਾਧ ਜਨ ਕੈ ਸੰਗਿ ਭਵ ਜਲੁ ਤਰਿਅਨੁ॥
 ਸਾਕਤ ਨਿਦਾ ਕਦੁ ਸਟਾਖਿ ਨਮਾਹਿ ਬਿਦਾ ਰਿਅਨੁ॥ ਤਿਸੁ ਸਾਹਿਬ ਕੀ ਟੇਕਾ
 ਨਕਮ ਨੈਮਾਹਿ॥ ਜਿਸੁ ਸਿਮਰਤ ਸੁਖੁ ਹੋਇ ਸਗਲੇ ਦੁਖ ਜਾਹਿ॥ ੨॥ ਪਉ
 ਝੀ॥ ਅਕੁਲ ਨਿਰੰਜਨੁ ਪੁਰਖੁ ਅਗਮੁ ਅਪਰੀਐ॥ ਸਚੇ ਸਚਾ ਸਚੁ ਸਚੁ
 ਨਿਹੀਐ॥ ਕੁੜਨਾ ਪੈਰਿ ਛੁਤੇ ਗਈਐ॥ ਸਭ ਸੈਦੇ ਦਾਤੁ ਜੇਤਉ
 ਪਈਐ॥ ਇਕਤੁ ਸੁਤਿ ਪਹੋਇ ਜੇਤਿ ਸੰਜੀਐ॥ ਹੁਕਮੈ ਵਜਲੇ ਮੀਠੇ
 ਹੁਕਮੇਤੀਐ॥ ਪ੍ਰਭ ਜੀਤੁ ਪੁਧਿ ਆਇ ਸੇਇ ਜਿ ਸੁਭਾਹਿ ਸਥਾਹੀਐ॥ ਤੀਰੀ

ਗਤਿ ਮਿਤਲੀ ਨਜਾਇ ਉਤੁ ਪੁਬਲਿਹੀਐ॥ ੧॥ ਸਲੋਕੁ ਮ: ੫ ਜ
 ਤੁਸ ਸਹਿ ਮਿਹਰਵਾਨਾ ਚਿਤੁ ਵਸਹਿ ਨਮਾਹਿ॥ ਜਾਤੁ ਤੁਸਹਿ ਮਿਹਰਵਾਨਾ
 ਉਨਿਧਿ ਘਰਮਿ ਪਾਹਿ॥ ਜਾਤੁ ਤੁਸਹਿ ਮਿਹਰਵਾਨਾ ਗੁਰੁ ਕਮੰਤੁ ਕਮਾਹਿ॥
 ਤੁਸਹਿ ਮਿਹਰਵਾਨਾ ਨਾਨਕ ਸਚਿ ਸਮਾਹਿ॥ ੧॥ ਮ: ੫ ਕਿਤੀ ਬੋਹਿਥਾ ਹੋ
 ਮੁਹੁਵਾਇ ਨਿਵਜਿ॥ ਨਨਕਾ ਸਚੇ ਨਮਾਵਿਨੁ ਕਿਸੇ ਨਹੀ ਆਲਾਜ॥ ੨॥ ਪ
 ਝੀ॥ ਤੁਧੁ ਪਿਆਇ ਨਿਬੇਦ ਕਤੋ ਬਾਸਣ ਖੜੋ॥ ਗਣਤੀ ਗਣੀ ਨਜਾਇ ਤੈਰ
 ਰੇਖੜੋ॥ ਬ੍ਰਹਮੇਤੁ ਪੁਧਿ ਆਇ ਨਿਦਿਦਿਦਾ ਸਲਾ॥ ਸੰਕਰ ਬਿਸਨਾ ਵਤਰ
 ਰਿਜ ਸੁਖ ਭਣਾ॥ ਪੀਰ ਪੀਰ ਬਰਸੇ ਮਸਾਇਕ ਅਉਲੀਏ॥ ਓਤ ਪੋਤਿ ਨਿਰੋਕ
 ਰਾਘਿਧਿ ਮਿਓਲੀਏ॥ ਕੁੜੁ ਕੋਰੇ ਵਲ ਸੁਧ ਗੇਤੀਐ॥ ਜਿਤੁ ਜਿਤੁ ਲਾਇ
 ਦਿਆ ਪਿਤਿ ਤੁਤਿ ਤੁਲੀਐ॥ ੨॥ ਸਲੋਕੁ ਮ: ੫ ਚੰਗਿਆਈ ਆਲਾਸ ਕਰੇ
 ਬੁਰਿਆਈ ਹੋਇ ਸੇਗੁ॥ ਨਨਕਾ ਅਜੁ ਕਲਿਆਣ ਸੀਗਾ ਫਲ ਫਾਹੀ ਪੇਹੁ॥ ੧॥
 ਮ: ੫ ਕਿਤੀ ਆਕੁ ਛੰਗੁ ਛਾਈ ਐਨਹਿ ਤੁ॥ ਨਨਕਾ ਤੇ ਸਹਿ ਛਕਿਆ ਮਨਮ
 ਹਿਜਾ ਮਿਤੁ॥ ੨॥ ਪਉੜੀ॥ ਹਉ ਮਾਗੁ ਉਤੁ ਹੈ ਦਇਆਲਾ ਕਰਿ ਦਾਸਗੋਲਿ
 ਆ॥ ਨਉ ਨਿਧਿ ਪਈ॥ ਗੁਰੁ ਜੀਵ ਬੋਲਿਆ॥ ਮ੍ਰਿਤਨ ਮੁਨਿ ਪਨੁ ਦਾਸਾ ਘਰਿ
 ਘਣਾ॥ ਤਿਨ ਕੈ ਸੰਗਿ ਨਿਹਲੁ ਸਵਣੀ ਜਸੁ ਸੁਣਾ॥ ਕਮਾਵਤਿ ਕੀ ਕਾਗਸੀ ਗੁ
 ਪਵਿਤੁ ਹੋਇ॥ ਪਖ ਪਾਈ ਪੀਸਿ ਬਿਗਸ ਪੈਰੇਧੋਇ॥ ਅਪਹੁ ਕਛੁ ਨਹੋਇ ਪ੍ਰਭ
 ਨਾਹਿ ਨਿਹਲੀਐ॥ ਮਹਿ ਨਿਗੁਣਾ ਦਿਖੈ ਉਸਤੁ ਪਰਮਾਣੀਐ॥ ੩॥ ਸਲੋ
 ਕੁ ਮ: ੫ ਸਾਜਨ ਤੇਰੇ ਚਰਣ ਕੀ ਹੋਇ ਹਾਸ ਦੁਹਿਗਾ॥ ਨਨਕਾ ਸਗਣਿ ਤੁਮਾਹੀ ਆ
 ਪੇਖਿ ਸਦਾ ਹੁਜੀ॥ ੧॥ ਮ: ੫ ਪਤਿਤੁ ਪਨੀਤਾ ਸੰਖੋਹਿ ਹਿਰਚਰਣੀ ਮਨੁ
 ਲਾਗਾ॥ ਅਠਸਠ ਤੀਰਥ ਨਾਮੁ ਪ੍ਰਭ ਜਿਸੁ ਨਨਕਾ ਮਸਤ ਕਿਭਗਾ॥ ੨॥ ਪਉੜੀ॥
 ਨਿਤ ਜਪੀਐ ਸਾਸਿ ਗਿਰਾਸਿਨ ਉਪਰਵਦ ਗਾਰਾ॥ ਜਿਸਨੇ ਕਰੇ ਹਰਮਤਿ ਸੁਨਾਵਿ
 ਸਾਰਾ॥ ਆਪਿ ਉਪਵਣਾ ਹਰਾਪੇਹੀ ਮਾਰਾ॥ ਸਭ ਕਿਛੁ ਜਾਣੈ ਜਾਣੁ ਬਾਣਿ
 ਵੀਚਰਾ॥ ਅਨਿਕ ਰੂਪ ਖਿਨ ਮਾਹਿ ਕੁਟ ਗਤਿ ਪਰਾ॥ ਜਿਸਨੇ ਲਾਏ ਸਚਿਤਿ
 ਸਹਿ ਉਪਰਾ॥ ਜਿਸਦੈ ਹੋਵੈ ਵਲਿ ਸੁਕਦੇ ਨਹਾਰਾ॥ ਸਦਾ ਅਭਗੁਰੀ ਬਣੁ
 ਹੋਉ ਤਿਸੁ ਨਾਮ ਸਕਾਰਾ॥ ੪॥ ਸਲੋਕੁ ਮ: ੫ ਕਮੰਤੁ ਪੁਲੇ ਛੁਛੇ ਡੀਐ ਦ
 ਜੀ ਅਗਨਿ ਜਲਾਇ॥ ਜੀਵਦਿ ਅਨਿਤ ਜਪੀਐ ਨਨਕਾ ਸਚਾਨਉ॥ ੧॥ ਮ: ੫
 ਸਿਮਰਤ ਸਿਮਰਤ ਪ੍ਰਭੁ ਅਪਣਾ ਸਭ ਫਲ ਪਾਏ ਅਹਿ॥ ਨਨਕਾ ਮੁਅਗਧਿ ਅ

ਗੁਰਿ ਪ੍ਰੇਰੀ ਅਮਿਲਾਇ ॥੨॥ ਪਉੜੀ॥ ਸਿਮੁਕਤ ਸੰਸਾਰਿ ਜੋਗੁ ਉਪਦੇਸਿ
 ॥ ਤਿਸ ਕੀ ਗਈ ਬਲਾਇ ਮਿਟੈ ਅੰਦੇਸਿਆ ॥ ਤਿਸ ਕਾ ਦਰਸਨੁ ਦੇਖਿ ਜਗਤੁ
 ਹਲਾਹੇ ॥ ਜਨ ਕੈ ਸੰਗਿ ਨਿਲੁ ਪਾਪ ਮੈਲੁ ਧੋਇ ॥ ਅੰਮ੍ਰਿਤ ਸਾਚਨੁ ਉਥੈ
 ਜਪੀਐ ॥ ਮਨ ਕਉ ਹੋਇ ਸੰਤੋਖੁ ਭਧੁ ਪੀਐ ॥ ਜਿਸੁ ਪਾਟਿ ਵਸਿਆ ਨ ਉਤਿ
 ਸੁਖੰਧਨ ਕਟੀਐ ॥ ਗੁਰ ਪ੍ਰਸਾਦਿ ਕੈ ਨਿਵਾਰਿ ॥ ਰਿਪੁ ਨੁਖਈਐ ॥੫॥ ਸਲੋ
 ਕੁਮ: ੫ ਮਨ ਮਹਿ ਚਿਤ ਵਉ ਚਿਤ ਵਨੀਉ ਦਮੁ ਕਉ ਉਠਿ ਨੀਤਾਹਿ
 ਕੀਰਤਨ ਕਾ ਹਰਿ ਹਰਿ ਦੁਨ ਨ ਕਰੈ ਮੀਤ ॥੧॥੧੪੫॥ ਦਿਸਟਿ ਪ੍ਰਿਥਿ
 ਖਿਆ ਮਨੁ ਤਨੁ ਰਤੁ ਮੁਲੀ ॥ ਨਨ ਕਜੈ ਪ੍ਰਭਾਣੀਆ ਮਰਉ ਵਿਚ ਗੁਲੀ ॥
 ॥੨॥ ਪਉੜੀ॥ ਜੀਅ ਕੀ ਬਿਰਥੇ ਹੋਇ ਸੁਗੁਪ ਪਿਆਰ ਦਾ ਸਿਕਾਇ ॥ ਛੇਕਿ
 ਅਨਪਸਗਲ ਮਨੁ ਤਨੁ ਅਰਪਧਗਿ ॥ ਯੁਜੁ ਹੁਗੁਰੈ ਪੈਰੁ ਦਮਤਿ ਜਾਇ
 ॥ ਸਾਧਨ ਕੈ ਸੰਗਿ ਰਵਨੁ ਲਥਿ ਖਮੁਤ ਗਿ ॥ ਸੇਵੁ ਸਤਿਗੁਰੁ ਦਵਾਐ ਨਾਮ
 ਗੁਰਗਿ ॥ ਖਿਨ ਮਹਿ ਕਰੇ ਨਿਲੁ ਉਤੇ ਸੁਤਰ ਭਗਿ ॥ ਮਨ ਕਉ ਹੋਇ ਸੰਤੋਖੁ
 ਅਈਐ ਸਦਾ ਗਿ ॥ ਸੇਲਾ ਗਾਸਤਿ ਗੁਰੇ ਸੇਵਿ ਜਾ ਕਉ ਕਰਮੁ ਪੁਰਿ ॥੬॥ ਸਲੋ
 ਕੁਮ: ੫ ਲਗਤੀ ਸੁਖ ਨੋ ਛੱਡਹੈ ਜੋ ਜੀਝੀਆ ॥ ਨਨ ਕਲਾਹ ਗੇਲਖੈ ਅਨੁ
 ਮਦੈ ਇਨ ਮਾਪਿਗੀ ॥੧॥੧੪੫॥ ਬਨਿ ਭੀਰਵ ਲੈਕਿ ਸਖੀਲ ਧਮੁਤ ਖਰਤ
 ਹਰਿਨਾਮਾ ॥ ਬਲਿ ਬਲਿ ਜਾਈ ਸੰਤੋਖਿ ਅਨਨ ਕਪੂਰਨ ਕਾਮਾ ॥੨॥ ਪਉੜੀ॥
 ਪਈਅਨਿ ਸਭਿ ਨਿਧਨ ਤੋਰੇ ਗੰਗਿ ਤਿਆਨ ਹੋਵੀ ਪਛੇਤਾ ॥ ਉਤਪਨ ਜਪਤਿ
 ॥ ਪਹੁਚਿਨ ਸਕੈ ਕੋਇ ਤੇਰੇ ਜਨਾ ॥ ਗੁਰ ਪ੍ਰੇਰਾਵੁ ਦਹੁ ਸੁਖ ਲਾਹ ਚਿਤ ਮਿਨ
 ॥ ਗੁਰ ਪ੍ਰਸਿਧਿ ਤਿਭੰਡੁ ਕਰਮੀ ਪਈਐ ॥ ਸਤਿਗੁਰ ਨ ਗਿਨਿਲ ਬਹੁ ਹਿਨ
 ਧਈਐ ॥ ਰਖੈ ਆਪਿ ਦਇਆਲੁ ਕਰਿ ਦਸਾ ਪਾਏ ॥ ਹਰਿ ਹਰਿ ਹਰਿ ਹਰਿਨਾਮੁ
 ਜੀਵ ਸੁਣ ਸੁਣੇ ॥੧॥ ਸਲੋਕੁਮ: ੫ ਧੋਮ ਪੋਟਲਾ ਤੈਸਹ ਦਿਤਾ ਛਕਣ ਕੁਪਿ
 ਮੇਗੀ ॥ ਦਾਨ ਦੀਨ ਸੰਤੀ ਮੈਭਾਨ ਨਕਸਰ ਨ ਜਾਣੇ ॥੧॥੧੪੫॥ ਤੈਭੇ ਸਿਸ
 ਦਿਹੁ ਕਿਛੁ ਲਧੁ ਮੁਖਿ ਮੁਨ ਡਿਠੁ ਮੁਕਈ ॥ ਜਿਸੁ ਪਤਿ ਰਖੈ ਸਚਾ ਸਾਧਿਯੁ
 ਨਕਸੇਟਿ ਨ ਸਕੈ ਕਈ ॥੨॥ ਪਉੜੀ॥ ਹੋਵੈ ਸੁਖੁ ਘਣਾ ਦਿਖਾਇ ਆਇਐ
 ਵੈਰੋਗਾ ਘਟਿ ਹਰਿ ਗੁਣ ਗਾਇਐ ॥ ਅੰਦਰਿ ਵਰਤੈ ਠਢਿ ਪਭਿ ਚਿਐ ॥
 ॥ ਪੁਰਨ ਹੋਵੈ ਆਸਨ ਇਮੀ ਨਿਵਸਾਇਐ ॥ ਕੋਇ ਨ ਲਾਗੈ ਬਿਧਨੁ ਆਪੁ ਗਵਈ
 ਐ ॥ ਗਿਆਨ ਪਦਾਰਥ ਮਤਿਗੁਰੇ ਪਾਇਐ ॥ ਤਿਨ ਪਾਏ ਸਭੇ ਥਕਿ ਜਿਸੁ ਆਪਿ

ਵਈਐ ॥ ਤੁਸਭਨ ਖਸਮੁ ਸਭ ਤੇਰੇ ਗਛਾਇਐ ॥੧॥ ਸਲੋਕੁਮ: ੫ ਨਵੀਤਰ
 ਵਰੀ ਮੈਭੇ ਬਹੁ ਨ ਖੁਭੈ ਮੈਭੇ ਮੁਧ ਬਤਿ ਤੇਰੀ ॥ ਤਉ ਸਚਰਣੀ ਮੈਭਾਹੀ ਅਛਾ
 ਸੀਤ ਮੁਹਿਨ ਨ ਕਤਲਾਹ ਬੜੀ ॥੧॥੧੪੫॥ ਜਿਨ ਦਿਸੈ ਦਕਿ ਆਦੁ ਮਤਿ
 ਵੈਰੋ ਮਰ ਆਸਾ ਭਵੇ ਸਈ ॥ ਹਉ ਛੁਢੈ ਦੀਜੁ ਗੁਰ ਬਾਇਆ ਜਨ ਨ ਕਵਿਰ
 ਲਾਕਈ ॥੨॥ ਪਉੜੀ॥ ਆਵੈ ਸਾਹਿਬ ਚਿਤਿ ਤੇਰਿਆ ਭਗਤ ਡਿਠਿਆ ॥ ਮਨ
 ਕੀ ਕਟੀਐ ਮੈਲੁ ਸੁਧ ਸੰਗਿ ਡੁਠਿਆ ॥ ਜਨ ਮਮਰਣ ਭਉ ਕਟੀਐ ਜਨ ਕਾ ਸ
 ਬਦੁ ਜਾਪਾ ॥ ਬੰਧਨ ਖੇਲ ਨਿਸੰਤੁਤੁ ਸਭਿ ਜਾਛਿ ਪਾ ॥ ਤਿਸ ਸਿਉ ਲਾਇਨ
 ਗੁਰਿ ਜਿਸ ਦੀ ਸਭ ਧਰੀਆ ॥ ਉਚੀ ਉਚ ਬਾਨੁ ਅਗਮ ਅਪਾਰੀਆ ॥ ਇਦਿ
 ਨ ਸਕਰਿ ਜੋੜਿ ਸਾਸਿ ਸਾਸਿ ਪਿਆਈਐ ॥ ਜਾਅ ਪੋਹੇ ਦਿਦਿ ਆਲੁ ਤਾ ਭਗਤ
 ਸੰਗੁ ਪਈਐ ॥੧॥ ਸਲੋਕੁਮ: ੫ ਬਾਗਿ ਵਿਭਨੈ ਹੋਮੁ ਸਹੁ ਮਸਕੁ ਪਈਐ
 ਗੀ ॥ ਤਉ ਸਹੇ ਸਤੀਲ ਗਤੀ ਡੇਰੀ ਨ ਕਾ ਅਨਦੇਸੀ ਬਹੁ ਗੀ ॥੧॥੧੪੫॥
 ਸਚੀ ਬੈਸਕਤਿ ਨ ਸੰਗਿ ਜਿਨ ਸੰਗਿ ਜਪੀਐ ਨ ਉ ॥ ਤਿਨ ਸੰਗਿ ਸੰਗੁ ਨ ਕੀਚਈ
 ਨਨ ਕਜਿਨ ਆਪਣਾ ਸੁਆਉ ॥੨॥ ਪਉੜੀ॥ ਸਾਵੇਲਾ ਪਰਵਾਨੁ ਜਿਤੁ ਸ
 ਤਿਗੁਰੇ ਡੇਟਿ ਆਹੋ ॥ ਸਾਹੁ ਸੰਗਿ ਡਿਗੁ ਖੁਨ ਤੇਟਿਆ ॥ ਪਾਇਆ ਨਿਹਚਲ
 ਬਨੁ ਡਿਗਿ ਗਭਿ ਨ ਲੇਟਿਆ ॥ ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ
 ॥ ਤਤੁ ਗਿਆਨੁ ਲਾਇ ਪਿਆਨੁ ॥ ਦਿਸਟਿ ਸਮੇਟਿਆ ॥ ਸਭੇ ਜਪੀਐ ਜਪੁ ਜਿਸੁ
 ਖੁਬੁ ਲੇਟਿਆ ॥ ਹੁਕਮੇ ਬੁਝਿ ਨਿਹਾਲੁ ਸੁਖਿ ਸੁਖੇਟਿਆ ॥ ਪਰਖਿ ਖਜੈ ਨੈਪ
 ਏ ਸਥ ਉਨਿ ਖੇਟਿਆ ॥੧॥ ਸਲੋਕੁਮ: ੫ ਵਿਛੋਹੇ ਜੰਬੂ ਖਵੈ ਨ ਵੈਵ
 ਨਿਗਥੋ ॥ ਸੇਸੇ ਪਈ ਮਿਲੀ ਨਿਨ ਕਸੁਖ ਸੰਬੁਹ ਸਦੁ ॥੧॥੧੪੫॥ ਜਿਮੀ
 ਵਸੀਰ ਪਈਐ ਈਧਣੁ ਰਖੈ ਧਾ ॥ ਨਨ ਕਸੇ ਸਹੁ ਆਪਿ ਜਕੈ ਆਛਲਿਹ
 ਭੁਕੈ ॥੨॥ ਪਉੜੀ॥ ਤੇਰੇ ਕੀਤ ਕੀ ਮਤਿ ਪੈਰੀ ਗੋਚਰੇ ॥ ਸਈ ਵਰਤੈ ਜਗਿ ਜਿ
 ਕੀ ਅਤੁ ਪੁਰੇ ॥ ਬਿਸਮੁ ਭਏ ਬਿਸਮਾ ਦਦੇ ਖਿਕੁਰ ਗਤਿ ਤੇਰੀਆ ॥ ਸਗਲ
 ਪ੍ਰੇਰੇ ਗੇਰਾ ਸਕਰਿ ਗਤਿ ਮੇਰੀਆ ॥ ਤੇਰੇ ਬਿਨਿ ਪੁਨ ਭਵੈ ਤਿਸੁ ਦੇਹਿ ॥ ਜਿਸ
 ਨੇ ਹੋਇ ਦਇਆਲੁ ਹਰਿਨ ਮੁਸਇਲਾਹਿ ॥ ਅਗਮ ਅੰਗੀ ਚਰਬ ਅੰਤ ਅੰਤੁ ਨ
 ਪਈਐ ॥ ਜਿਸ ਨੇ ਹੋਇ ਕ੍ਰਿਪਾਲੁ ਸੁਨ ਮੁਖਿ ਆਈਐ ॥੧॥ ਸਲੋਕੁਮ: ੫
 ਕਛੀ ਆਛਿ ਗੰਨਿ ਸੁਆਉ ਨ ਜਾਣ ਨਿਸੰਦੀਆ ॥ ਸਈ ਮੁਖਿ ਸੰਨਿ ਨਨ ਕਰ
 ਤੇ ਪ੍ਰਮਸਿ ॥੧॥੧੪੫॥ ਖੋਜੀ ਲਧੁ ਮੁਖਿ ਚੁਛੀ ਆਉ ਜਾਛੀ ॥ ਤੈਸਹਿ ਦਿ

ਤੀਵਾਕਿਨਨਕਖੇਤਨਛਿਜਈ॥੨॥ਪਉੜੀ॥ ਅਗਪਿਹੁਸਚੇਸਇਸੁ
 ਕਿਛੁਜਿਸੁਪਸਿ। ਦੁਹਸਿਰਿਅਖਸਮੁਆਪਿਖਿਨਮਹਿਕਰੇਗਸਿ। ਤਿਅ
 ਗੁਸਗਲਉਪਾਵਤਿਸਕੀਓਟਗੁ। ਪਉਤਿਸਗਲਾਈਭਜਿਸੁਖੀਪੁਸੁਖ
 ਲਹਾ। ਕਰਮਧਰਮਤਤੁਗਿਆਨਸੀਤਸੰਗੁਹੋਇ। ਜਪੀਐਅੰਮ੍ਰਿਤਨਮੁ
 ਬਿਧਨੁਨਲਗੈਕੋਇ। ਜਿਸਨੇਅਪਿਦਇਆਲੁਤਿਸੁਮਨਿਵੁਠਿਆ।
 ਪਈਅਨਿਸਭਿਨਿਧਨਸਾਹਿਭਿਤਠਿਆ॥੧੨॥ਸਲੋਕੁਮ॥ ੪ ॥ ਯਧਮ
 ਲਭਣਹਰੁਕਰਮਕਰੰਦੇਮਾਪਿਗੀ। ਇਕੋਸਿਰਜਣਹਰੁਨਨਕਬਿਆਨਪੁ
 ਸੀਐ॥੧੧॥ਮ॥ ੪ ॥ ਪਪਕਿਆਪਛਕਿਥਣੁਸਚਾਵਸੈਨਿਕੈ। ਗੁਰਮ
 ਤੜਾਚਿਤਰਿਨਨਕਦੁਖਨਬੀਵਈ॥੨॥ਪਉੜੀ॥ ਵਹੁਦਹੁਸਿਰਜਣ
 ਹਰਪਈਅਨੁਠੰਢਿਆਪਾ। ਜੀਅਜੰਤਮਿਹਰਵਨਤਿਸਨੇਸਦਾਜਪ
 ਾਦਇਆਧਰੀਸਮਰਥਕੁਕੋਬਿਲਾਬਿਲਾਪਾ। ਨਠੇਤਪਦਧਰੇਗਪੁਰੇਗੁ
 ਰਿਪ੍ਰਤਪਾ। ਕੀਤੀਅਨੁਅਪਣੀਧਗਗੀਬਨਿਵਾਜਥਾਪਾ। ਆਪੇਲਾਇ
 ਅਨੁਛਡਾਇਬੰਧਨਸਗਲਕਾਪਾ। ਤਿਸਨਬੁਝੀਅਸਪੁੰਨੀਮਨਿਸੰਖਿ
 ਧਾਪਾ। ਵਡੀਹੁਦਭਾਪਰਥਸਮੁਜਿਸੁਲੇਪੁਨਪੁੰਨਪਾਪਿ॥੧੩॥ਸਲੋ
 ਕੁਮ॥ ੪ ॥ ਜਕਉਭਏਕ੍ਰਿਪਲਪੁਭਹਰਿਗਿਸੇਈਜਪਾਤਾਂਪੀਤਿਲ
 ਗੀਤਿਨਾਮਸਿਉਭੇਤਤਸਧਸੰਗਤ॥੧੧॥ਮ॥ ੪ ॥ ਰਾਮਰੰਮ੍ਰਿਤਭਭਾ
 ਗੀਯੋਜਲਿਥਲਿਮਹੀਅਲਿਸੇਇ। ਨਨਕਨਾਮਿਅਗਧਿਐਬਿਧਨੁ
 ਲਾਗੈਕੋਇ॥੨॥ਪਉੜੀ॥ ਭਗਤਕਾਬੋਲਿਅਪਰਵਾਣੁਹੈਰਗਪਧੈ
 ਥਾਇ। ਭਗਤਤੇਗੈਟਕਤੇਸਚਿਨਇ। ਜਿਸਨੇਹੋਇਕ੍ਰਿਪਲਤਿਸਕ
 ਦੁਖਜਾਇ। ਭਗਤਤੇਰਦਇਆਲਓਨੀਮਹਿਪਾਇ। ਦੁਖਦਰਦੁਵਰ
 ਰੋਗਨਪੈਰੋਤਿਸੁਮਾਇ। ਭਗਤਏਹੁਅਧਰਗੁਣਗੋਵਿਦਗਾਇ। ਸਦਾਸ
 ਦਾਦਿਨੁਗੈਇਕੋਇਕ੍ਰਿਪਾਇ। ਪੀਵਤਅੰਮ੍ਰਿਤਨਮੁਜਨਨਮੇਰੇ
 ਅਘਾਇ॥੧੪॥ਸਲੋਕੁਮ॥ ੪ ॥ ਕੋਟਿਬਿਧਨਤਿਸੁਲਾਗਤੇਜਿਸਨੇਇ
 ਸੇਰੈਨਉ। ਨਨਕਅਨਾਦਿਨੁਬਿਲਪਤੇਜਿਉਸੁਵੈਘਰਿਕਾਉ॥੧੧॥ਮ॥ ੪ ॥
 ਪਿਰੀਮਿਲਾਵਾਜਥੀਐਸਈਸੁਹਵੀਗੁਤਿ। ਘਡੀਮੁਹਤਨਹਵੀਸੇਰੈ
 ਨਕਰਵੀਐਨਿਤ॥੨॥ਪਉੜੀ॥ ਸੁਰਬੀਰਵਰੀਅਮਕਿਨੈਨੋਡੀਐ। ਛ
 ਉਜਸਤਾਈਹਠਪਰੋਜੋਡੀਐ। ਦਸਨਗੀਅਉਧੁਤਦੇਨਿਰਮੇਡੀਐ। ਜਿ

ਇਜਿਣਿਐਨਿਗਲਾਇਏਹੋਏਨੇਲੀਐ। ਤੇਗੁਣਇਨਕੈਵਸਿਕਿਨੈਨਮੇ
 ਡੀਐ। ਭਗਮੁਕੋਟਮਾਇਆਖਈਕੁਪਕਿਭਿਧਿਤੇਡੀਐ। ਗੁਰਪੁਰਾਅਗ
 ਧਿਭਿਖਮੁਦਲੁਫੇਡੀਐ। ਪਉਤਿਸੁਅਗੈਦਿਨਗਤਿਹਾਰਕਰੋਜੋਡੀਐ॥
 ੧੧॥ਸਲੋਕੁਮ॥ ੪ ॥ ਕਿਲਾਵਿਖਸਭਉਤਗਨਿਨੀਤਨੀਤਗੁਣਗਾਉ। ਕ
 ਏਕਲਾਸਉਪਜਹਿਨਨਕਬਿਸੇਰੈਉ॥੧੧॥ਮ॥ ੪ ॥ ਨਨਕਸਤਿਗੁਰਿਭ
 ਏਐਪੁਰੀਹੋਵੈਜੁਗਤਿ। ਹਸਦਿਅਖੇਲੰਦਿਅਪੈਨਦਿਅਖਾਵਦਿਅ
 ਵਿਰੋਧੈਮੁਕਤਿ॥੨॥ਪਉੜੀ॥ ਸੇਸਤਿਗੁਰਪੁਨਪੰਨਜਿਨਿਭਰਮੁਗਭੁ
 ਤੜਿਆ। ਸੇਸਤਿਗੁਰਦੁਹੁਦਹੁਜਿਨਿਹਰਿਸਿਉਜੋੜਿਆ। ਨਮੁਨਿਧਨੁ
 ਅਖੁਟਗੁਰੋਇਦਾਗੁਓ। ਮਹਾਰਗੁਬਿਕਰਾਲਤਿਨੈਬਿਦਾਰਿਓਪਾਇਆ
 ਨਮੁਨਿਧਨੁਬਹੁਤਖਜਾਨਿਆ। ਜਿਤਾਜਨਮੁਅਪਰੁਅਪੁਪਛਨਿਆ
 ਮਹਿਮਾਕੀਨਜਾਇਗੁਰਸਮਰਥਦੇਵ। ਗੁਰਪਰਬਹੁਮਪਰਮੇਸੁਰਅ
 ਪਰਪਰਅਲਖਭੇਵ॥੧੬॥ਸਲੋਕੁਮ॥ ੪ ॥ ਉਦਮੁਕਗੇਦਿਆਜੀਉਤੁੰ
 ਕਮਾਵਦਿਆਸੁਖਭੁੰਦੁ। ਧਿਆਇਦਿਆਤੁਪ੍ਰਭੁਮਿਲੁਨਨਕਉਤਗੀਚਿ
 ਤ॥੧੧॥ਮ॥ ੪ ॥ ਸੁਭਚਿਤਨਗੋਬਿੰਦਰਮਣਨਿਗਮਲਾਸਧੁਸੰਗਾ। ਨਨਕਨਮੁ
 ਨਵੀਸਰਉਇਕਘਡੀਕਰਿਕਰਪਾਭਗਵੰਤ॥੨॥ਪਉੜੀ॥ ਤੇਰਾਕੀਤਹੋ
 ਇਕਹੋਭਗਪੀਐ। ਜਿਸੁਮਿਲਿਜਪੀਐਨਉਤਿਸੁਜੀਉਅਗਪੀਐ।
 ਅਈਐਚਿਤਿਨਿਹਲੁਸਾਹਿਥੇਸੁਮਗਾ। ਤਿਸਨੇਪੈਰੋਕਵਣੁਜਿਸੁਵਲਿ
 ਨਿਰੰਕਾਰਸਭੁਕਿਛੁਤਿਸਕੈਵਸਿਨਕਈਥਗਾ। ਸੇਭਗਤਮਨਿਵੁਠਸਚਿ
 ਸਮਾਗਾਤੇਰਦਾਸਪਿਆਇਨਿਤੁਪੁਤੁਰਖਣਵਾਲਿਆ। ਸਿਰਿਸਭਨਾਸਮ
 ਰਬੁਨਦਰਿਨਹਾਲਿਆ॥੧੭॥ਸਲੋਕੁਮ॥ ੪ ॥ ਕਮਰੂਪਮਦਲੇਭਮੇਹਦੁਸ
 ਰਥਸਨਨਿਵਗਿ। ਗਾਖਿਲੇਹੁਪ੍ਰਭੁਅਪਦੇਨਨਕਸਦਥਲਿਹਰਿ॥੧੧॥ਮ॥
 ੪ ॥ ਥਦਿਅਖਾਦਿਆਮੁਹਘਟਪੈਨਦਿਆਸਭੁਅੰਗਾ। ਨਨਕਧਿਗੁਤਿਨਾ
 ਦਾਜੀਵਿਆਜਿਨਿਸਚਿਨਲਗੇਰੰਗ॥੨॥ਪਉੜੀ॥ ਜਿਉਜਿਉਤੇਰਾਹੁਕਮੁ
 ਤਿਵੈਤਿਉਹੋਵਣਾ। ਜਹਜਹਰਖਹਿਅਪਿਤਹਜਾਇਖੋਵਣਾ। ਨਮਤੇਰ
 ਕੰਗਿਦੁਗਮਤਿਧੋਵਣਾ। ਜਪਿਜਪਿਤਪੁਨਿਰੰਕਾਰਭਗਮੁਭਉਖੋਵਣਾ। ਜੇਤੇ
 ਰੰਗਿਰਤੇਸੇਜਨਿਨਜੇਵਣਾ। ਅੰਤਰਿਥਾਰਹਿਉਕੈਨੈਅਲੇਵਣਾ। ਜਿਨੀ
 ਪਛਤਹੁਕਮੁਤਿਨਕਦੇਨਰੋਵਣਾ। ਨਉਨਨਕਬਖਸੀਸਮਨਮਾਹਿਪਰੇਵ


੮੧॥੧੮॥ਸਲੋਕੁਮ:੪੫ ਜੀਵਦਿਆਨਚੇਤਿਮੁਆਰਲੈਦੜਖਕਾਨ
 ਨਕਦਨੀਆਸਿਗਿਰਾਦਿਆਸਕਤਮੁਕਤਪਾਕ॥੧੧॥ਮ:੪੫ ਜੀਵਦਿਆ
 ਰਿਚੇਤਿਆਮਰਦਿਆਹਰਿਗੰਗਿ॥ਜਨਮੁਪਦਾਰਥੁਤਾਰਿਆਨਨਕਸਧੁਸੰਗਿ
 ॥੨॥੫੯੩੧॥ਅਦਿਜਗਦੀਅਪਿਰਖਣਵਾਲਿਆ॥ਸਚੁਨਮੁਕਤਰੁ
 ਸਚੁਪਸਰਿਆਉਣਾਕਹੀਨਹੋਇਘਟਘਟਿਸਰਿਆ॥ਮਿਹਰਵਾਨਸਮਰਥ
 ਅਪੋਧੀਘਾਲਿਆ॥ਜਿਨਮਨਿਵੁਠਅਪਿਸੇਸਦਸੁਖਾਲਿਆ॥ਅਪੋਰੁ
 ਨਰਚੁਇਆਪੋਧੀਘਾਲਿਆ॥ਸਭੁਕਿਛੁਅਪੋਆਪਿਥੇਅੰਤਅਪਰਿਆ॥
 ਗੁਰਪੁਰੀਟੋਕਨਨਕਸਮਾਲਿਆ॥੧੮॥ਸਲੋਕੁਮ:੪੫ ਅਦਿਮਪਿਆਰੁ
 ਅੰਤਿਪਰਮੇਸਰਿਗਿਆ॥ਸਤਿਗੁਰਦਿਤਾਰਨਿਮੁਅੰਮਿਤਚੁਖਿਆ॥
 ਸਧਾਸੰਗੁਅਪਰੁਅਨਦਿਨੁਹਰਿਗੁਣਵੈ॥੫੯੪॥ਮਨੋਰਥਸਭਿਜੇਨੀਨਹਿ
 ਭਵੈ॥ਸਭੁਕਿਛੁਕਰੋਤਹਥਿਕਰਣੁਜੋਕਰੈ॥ਨਨਕੁਮੰਗੈਦਨੁਸੰਤਪੁਰਿਤੈ
 ॥੧੧॥ਮ:੪੫ ਤਿਸੇਨਮੰਨਿਵਸਾਇਜਿਨਿਉਪਾਇਆ॥ਜਿਨਿਜਨਿਪਿਆਇਆ
 ਖਸਮੁਤਿਨਿਸੁਖੁਪਾਇਆ॥ਸਫਲੁਜਨਮੁਪਰਵਣੁਗੁਰਮੁਖਿਆਇਆ॥
 ॥ਹੁਕਮੈਬੁਝਿਨਿਹਲੁਖਸਮਿਛੁਗਮਾਇਆ॥ਜਿਸੁਹੋਅਪਿਕ੍ਰਿਪਾਲੁਸੁ
 ਨਾਭਗਮਾਇਆ॥ਜਿਜੇਦਿਤਖਸਮਿਸੇਈਸੁਖੁਪਾਇਆ॥ਨਨਕਜਿਸ
 ਹਿਦਇਆਲੁਬੁਝਹੋਹੁਕਮੁਮਿਤਾ॥ਜਿਸਹਿਭੁਲਾਏਆਪਿਮਹਿਮਰਿਜੀਸਿ
 ਨਿਤ॥੨॥੫੯੩੧॥ਨਿਦਕਮੰਗੇਤਕਲਾਖਿਨੁਟਿਕਣਨਦਿਤੋ॥ਪ੍ਰਭਦਸ
 ਕਦੁਖਨਖਵਿਸਕਹਿਛਿਜੇਨੀਜੁਤੋ॥ਮਥੇਵਲਿਪਛਾੜਿਆ॥ਨੁਜਮਮਰ
 ਗਿਮੁਤਾ॥ਦੁਖਿਲਗੇਥਿਲਾਟਿਆ॥ਨਕਰਕਘਰਿਸੁਤੋ॥ਕੰਠਲਾਇਦਸਰ
 ਖਿਅਨੁਨਨਕਹਰਿਸੇਤੋ॥੨੦॥ਸਲੋਕੁਮ:੪੫ ਗੁਰੁਜਪੁਹਵਡਭਗੋਪਜਲਿ
 ਥਲਿਪੁਰੁਸੇਇ॥ਨਨਕਨਾਮੁਪਿਆਇਐਥਿਘਨੁਨਲਗੈਕੋਇ॥੧੧॥ਮ:੪੫
 ਕੋਟਿਥਿਘਨੁਤਿਸੁਲਾਗੇਤੋਜਿਸੇਨਦਿਸੈਨਉ॥ਨਨਕਅਨਦਿਨੁਥਿਲਪ
 ਤੇਜਿਉਸੁਵੈਘਰਿਕਉ॥੨੦॥੫੯੩੧॥ਸਿਮਰਿਸਿਮਰਿਦਾਤਰੁਮਨੋਰਥਪੁਰਿ
 ਆ॥ਇਛਪੁਨੀਮਨਿਅਸਿਗਏਵਿਸੁਰਿਆ॥ਪਾਇਆਨਮੁਨਿਘਨੁਜਿਸੇਨ
 ਲਦਾ॥ਜੇਤਿਮਿਲੀਸੰਗਿਜੇਤਿਹਰਿਆਘਾਲਦਾ॥ਸੁਖਸਹਜਅਨੰਦਵੁਨੈ
 ਤਿਤੁਘਰਿ॥ਅਵਣਜਾਣਹੋਜਨਮੁਨਤਹਮਰਿ॥ਸਾਹਿਬੁਸੇਵਕਉਕਉ
 ਕਉਦਿਸਦਾਇਆ॥ਗੁਰਪਰਸਾਦਿਨਨਕਸਚਿਸਮਾਇਆ॥੨੧॥੧੧॥੨॥

ਸਲੋਕੁਵਰਨਲਿ॥੪੨॥ਚਉਪਦੋ॥ਮ:੧॥੨॥੧੧ਮ:੩॥੧੧੧ਮ:੪੪॥੧੧
 ਮ:੪੫॥੩੨॥ਅਸਟਪਦੀਆ॥੯॥ਵਰਾ॥੨॥ਤਿਨਕਾਜੁਮਲਾ॥੫੯॥

ਗੁਰੁਜੀਬਣੀਭਗਤਕਬੀਰਜੀਉਕੀ ਘਰੁ੨ ॥੧॥੧੧੧ਮ:੪੪॥੧੧
 ਚਰਿਪਵਦੁਇਸਿਗੁਗੰਗਮੁਖਤਥਕੋਸੇਗੁਨਗਈਐ॥ਉਠਤਥੈਠਤਠਗਪ
 ਰੋਤਥਕਤਮੁਡਲੁਕਈਐ॥੧॥੧੧੧ਮ:੪੪॥੧੧
 ਕਨੁਟੈਕਧਨਕੋਦਉਕੋਭੁਸੁਖਈਐ॥੧॥੧੧੧ਮ:੪੪॥੧੧
 ਐਅਜਪੁਨਪੇਟੁਅਘਈਐ॥ਜਨਭਗਤਨਕੋਕੋਨਮਨੋਕੀਓਅਪਨੇਪ
 ਈਐ॥੨॥੨੫ਸੁਖਕਰਤਮਹਾਭਮਿਭੁਡੋਅਨਿਕਜੇਨਿਭਗਮਈਐ॥ਗਤ
 ਨਜਨਮੁਖੇਇਓਪ੍ਰਭਾਥਿਸੰਗਿਓਇਹੁਅਉਸੁਰਕਤਪਈਐ॥੩॥ਭੁਮਤ
 ਫਿਰਤਲਕਕੇਕਪਿਜਿਉਗਤਿਥਿਨੁਗੈਨਿਥਿਪਈਐ॥ਕਪਤਕਬੀਰਾ
 ਮਨਮਥਿਨੁਮੁਡਪੁਨੈਪਛੁਤਈਐ॥੪॥੧੧॥ਗੁਜਗੀਘਰੁ੩ ਮੁਸਿਮੁਸਿ
 ਰਵੈਕਬੀਰਕੀਮਈ॥ਏਥਾਕਕੋਸੇਜੀਵਹਿਗਧੁਰਈ॥੧॥੧੧੧ਮ:੪੪॥੧੧
 ਸਭੁਤਿਓਹੋਕਬੀਰਾ॥ਹਰਿਕਾਨਮੁਲਿਖਿਲੀਓਸੰਗਿ॥੧॥੧੧੧ਮ:੪੪॥੧੧
 ਥਲਗਤਗਾਥਾਉਥੇਧੀ॥ਤਥਲਗਥਿਸੇਗੋਮੁਸਨੇਧੀ॥੨॥ਓਛੀਮਤਿ
 ਮੇਰੀਜਾਤਿਜੁਲਾਹਾ॥ਹਰਿਕਾਨਮੁਲਿਓਮੈਲਾਹਾ॥੩॥ਕਪਤਕਬੀਰੁਸੁਨੁ
 ਮੇਰੀਮਈ॥ਹਮਗਇਨਕਾਦਾਤਾਉਕੁਰਧੁਰਈ॥੪॥੧੧॥੨॥

ਗੁਰੁਜੀਸੀਨਾਮਦੇਉਜੀਉਕੀ ਘਰੁ੧ ॥੧॥੧੧੧ਮ:੪੪॥੧੧
 ਜੋਗੁਰਦੇਹਿਤਕਣਥਭਈ॥ਜੋਭੀਖਮੰਗਾਵਹਿਤਕਿਆਘਦਿਜਈ॥੧
 ਭੁਰਿਭਜੁਮਨਮੇਰਪਦੁਨਿਰਥਣਾ॥ਥਹਰਿਨਹੋਇਤੋਰਾਵਨਜਨੁ॥੧੧
 ਰਹਉ॥ਸਭਤੈਉਪਈਭਗੀਮਭੁਲਈ॥ਜਿਸੁਤੈਦਹਿਤਿਸਹਿਥੁਣਈ
 ॥੨॥ਸਤਿਗੁਰੀਮਲੈਤਸਹਜਾਈ॥ਕਿਸਹਉਪੁਜਉਦੁਜਾਨਦਹਿਨਾਈ

॥੩॥ ਏਕੈ ਪਾਥਰੀ ਜੈ ਭਓ ॥ ਦੂਜੈ ਪਾਥਰੀ ਐ ਪੰਓ ॥ ਜੋ ਏਹੁ ਦੋਹਰੁ ਭੀ
 ਭੀ ਦੇਵਾ ॥ ਕਹਿਨ ਮਦੋਹੁ ਮਹਾ ਰਿਕੀ ਸੇਵਾ ॥ ੪ ॥ ॥ ਗੁਜਰੀ ॥ ਮੈਲਾ ਨਲਾ
 ਛਿਪ ਮਲੇ ਪਰਮਲੀ ਓਥੈ ਠੇਗੀ ਆਈ ॥ ਆਵਤ ਕੋ ਨ ਪੇਖਿ ਓਕ ਵੇਨਾ
 ਏਗੀ ਬਾਈ ॥ ੧ ॥ ਕਉਣੁ ਕਹੈ ਕਿਣੁ ਬੁਝੈ ਐਸਾ ਆਕਲੁ ਗੀਬਾਈ ॥
 ॥ ੨ ॥ ਜਿਉ ਆਕਸੈ ਪੰਖੀ ਅਲੇਖੁ ਨਿਰਖਿ ਓਨ ਜਾਈ ॥ ਜਿਉ ਜਲਮ
 ਛੈ ਮਛਲੇ ਮਗੁ ਪੇਖਣੇ ਨ ਜਾਈ ॥ ੩ ॥ ਜਿਉ ਆਕਸੈ ਪੰਖੂ ਅਲੇਖੁ ਮਗ
 ਸਨ ਭਰਿਆ ॥ ਨ ਮੋਚੁ ਸੁਆਮੀ ਬੀਠਲੇ ਜਿਨ ਤੀਨੈ ਜਰਿਆ ॥ ੩ ॥ ॥ ੨ ॥




ਗਗੁਜਰੀ ਸੀਰਵਿਦਾ ਸਜੀ ਕੀ ਬਣੀ ॥ ੫੭੩ ॥ ਭਿਸਤਿ ਗੁਰਪ੍ਰਸਾਦਿ
 ਦੁਪੁਤ ਬਛਰੈ ਬਨਹੁ ਬਿਟਾਓ ॥ ਫੁਲੁ ਭਵਗਲੁ ਮੀਨਿ ਬਿਗਰਿਓ ॥ ੧ ॥
 ਮਈ ਗੋਬਿੰਦ ਪੂਜਾ ਕਹਲੈ ਚਰਾਵਉ ॥ ਅਵਰੁਨ ਫੁਲੁ ਅਨੁਪਨ ਪਵਉ ॥
 ॥ ੧ ॥ ॥ ਗੁਰੁ ॥ ਮੈਲਾ ਗਰਬੈ ਰੋਹੁ ਏ ਅੰਗਾ ॥ ਬਿਖੁ ਅੰਮ੍ਰਿਤ ਬਸਹਿ ਇਕ ਸੰਗ ॥
 ॥ ੨ ॥ ਧੂਪ ਦੀਪ ਨਈ ਬੇਦਹਿ ਬਾਸਾ ॥ ਕੈਸੇ ਪੂਜਕ ਰਹਿ ਤੇਰੀ ਦਾਸਾ ॥ ੩ ॥ ਭਗੁ
 ਨੁ ਅਰਪਉ ਪੂਜ ਚਰਾਵਉ ॥ ਗੁਰਪ੍ਰਸਾਦਿ ਨਿਰੰਜਨੁ ਪਵਉ ॥ ੪ ॥ ਪੂਜਾ
 ਰਚਾਹਿ ਨ ਤੇਰੀ ॥ ਕਹਿ ਗਵਿਦਾ ਸਕਵਨ ਗਤਿ ਮੇਰੀ ॥ ੫ ॥ ॥ ੧ ॥

ਗਗੁਜਰੀ ਤਿਲੋਚਨੀ ਓਕੀ ਬਣੀ ॥ ੫੭੪ ॥ ਭਿਸਤਿ ਗੁਰਪ੍ਰਸਾਦਿ
 ਅੰਤਰੁ ਮਲਿਨਿ ਮਲੁ ਨਹੀ ਕੀਨਾ ॥ ਬਹਰਿ ਭੇਖਉ ਦਾਸੀ ॥ ਹਿਰਦੈ ਕਮਲੁ ਘਰਿ
 ਹਮਨੁ ਤੀਨ ਕਹੋਹੁ ਏ ਆਸਨਿ ਆਸੀ ॥ ੧ ॥ ਭਗਮੇ ਭੁਲੀ ਰੇ ਜੈ ਤੰਦਾ ॥ ਨਹੀ ਨਹੀ
 ਚੀਨਿ ਆਪਰਮਾਨੰਦਾ ॥ ੧ ॥ ॥ ਗੁਰੁ ॥ ਘਰਿ ਘਰਿ ਖਾਇ ਅੰਮ੍ਰਿਤੁ ਬਧਾਇ ਅੰਮ੍ਰਿਤ
 ਬਾਮੁੰਦਾ ॥ ਮਇਆ ਭੂਮਿ ਮਸਾਇ ਕੀ ਭਸਮ ਲਗਾਈ ॥ ਗੁਰ ਬਿਨੁ ਤਨੁ ਪਾਇ
 ਆ ॥ ੨ ॥ ਕਾਇ ਪਹੁੰਦੈ ਕਾਇ ਪਹੁੰਦੈ ॥ ਬਿਥਲੇ ਵਹੁ ਪ੍ਰਣੀ ॥ ਲਖ ਚਉ
 ਗਸੀ ਹਜਿ ਨਿਉ ਪਾਈ ॥ ਸਿਮਿ ਮਹਾ ਨਿਰਬਾਣੀ ॥ ੩ ॥ ਕਾਇ ਕਮੰਡਲੁ ਕਪੜੀ
 ਰੇ ਅਠਸਠਿਕਾਇ ਫਿਰੀ ॥ ਬਦਿਤ ਤਿਲੋਚਨੁ ਸੁਨੇ ਪ੍ਰਣੀ ਕਲ ਬਿਨੁ ਗੁਰ
 ਕਪਾਹੀ ॥ ੪ ॥ ॥ ਗੁਜਰੀ ॥ ਨਵਨਿਪਿ ਪਰਸੀ ਕਾਹਿ ਚਿਤ ਅਚਿਤ ਕਲਪ
 ਗੋਕਿਣ ਪਾਸਿ ਮਗਤ ਆਛਉ ਮੇਰ ਪ੍ਰਭੁ ਲਜੈ ਲਛਮੀ ॥ ੧ ॥ ਗੋਬਿੰਦ ਗੋ

ਗੋਬਿੰਦ ਗੋਬਿੰਦ ਬਿਨੁ ਮੈ ਅਵਰੁਨ ਜਾ ਚਉ ਨ ਮੁਖ ਛਉ ਗੋਬਿੰਦ ਕਾ
 ॥ ੧ ॥ ॥ ਗੁਰੁ ॥ ਗੋਬਿੰਦ ਕੇ ਗੋਮੁਕਤੀ ਦਾਸੀ ਸੋਨਿ ਆਸੀ ਸਿਵ ਗਚੀਲਾ ॥ ਤਾਚੀ ਦਾ
 ਸੀ ਮੁਹਾ ਅਸਟ ਸਿਧਿ ਨਹੀ ਕਾਜੁ ਹਮਾਤਿ ਸੁਸੇਤੀ ॥ ੨ ॥ ਧਤੁਰ ਬਾਜੀ ਗਸਾਉ
 ਪਾਨੀ ਲੇਤ ਜਿਲੇ ਏਹਿ ਕੁਝ ਪੀ ॥ ਮਨ ਭੀਤ ਰਿਬੀ ਚਹਿਨ ਦੇਖਹਿ ਗੋਬਿੰਦ
 ਭਗਤ ਬੀਨ ਗੁਸੁਪੀ ॥ ੩ ॥ ਗੋਬਿੰਦ ਕੇ ਗੋਬਤ ਸੁਣੀ ਜੈ ਕਹੁ ਕਿਨਿ ਦੇਖਿ ਆ
 ਨੇਣੀ ॥ ਗੋਬਿੰਦ ਨਾਮ ਚਰਿਤ ਸਦਾ ਹਿਗੋਬਿੰਦ ਸਦਾ ਸੰਤ ਨ ਕੀ ਬੈਣੀ ॥ ੪ ॥
 ਗੋਬਿੰਦ ਕੇ ਗੋਬਤ ਭਗਵਤ ਮਨ ਮਛਮਦ ਰਹਤਾ ॥ ਬਦਿਤ ਤਿਲੋਚਨੁ
 ਨੁ ਪ੍ਰਣੀ ਮਗਉ ਜੈ ਸੰਸਾਰਿ ਬਿਗੜਤਾ ॥ ੫ ॥ ॥ ਗੁਜਰੀ ॥ ਅੰਤਿ ਕਾਲੇ ਜੋਲ
 ਛਮੀ ਸਿਮਰੈ ਐਸੀ ਚਿਤਾ ਮਹਿ ਜੋ ਮੈਗੈ ॥ ਸਰਪ ਜੋ ਨਿਵਲਿ ਵਲਿ ਅਉਤਰੈ ॥
 ॥ ੧ ॥ ਅਗੀਬਾਈ ਗੋਬਿੰਦ ਨਾਮੁ ਮਤਿ ਬੀਸਰੈ ॥ ੧ ॥ ॥ ਗੁਰੁ ॥ ਅੰਤਿ ਕਾਲੇ ਜੋ
 ਇਸਤਰੀ ਸਿਮਰੈ ਐਸੀ ਚਿਤਾ ਮਹਿ ਜੋ ਮੈਗੈ ॥ ਬੇਸਵ ਜੋ ਨਿਵਲਿ ਵਲਿ ਅਉ
 ਤਰੈ ॥ ੨ ॥ ਅੰਤਿ ਕਾਲੇ ਜੋਲ ਕਵੈ ਸਿਮਰੈ ਐਸੀ ਚਿਤਾ ਮਹਿ ਜੋ ਮੈਗੈ ॥ ਸੁਕਰੋ
 ਨਿਵਲਿ ਵਲਿ ਅਉਤਰੈ ॥ ੩ ॥ ਅੰਤਿ ਕਾਲੇ ਜੋ ਮੰਦਰਿ ਸਿਮਰੈ ਐਸੀ ਚਿਤਾ
 ਮਹਿ ਜੋ ਮੈਗੈ ॥ ਪ੍ਰੇਤ ਜੋ ਨਿਵਲਿ ਵਲਿ ਅਉਤਰੈ ॥ ੪ ॥ ਅੰਤਿ ਕਾਲੇ ਜੋ ਨਗਇ
 ਛੁਸਿ ਮੈਗੈ ਐਸੀ ਚਿਤਾ ਮਹਿ ਜੋ ਮੈਗੈ ॥ ਬਦਿਤ ਤਿਲੋਚਨੁ ਤੇਰੁ ਮੁਕਤਾ ਪਤੰ
 ਬੁਝਵੈ ਕੋ ਰਿਦੈ ਬਸੈ ॥ ੫ ॥ ॥ ੩ ॥

ਗਗੁਜਰੀ ਸੀਰਵਿਦਾ ਸਜੀ ਕੀ ਬਣੀ ॥ ੫੭੪ ॥ ਭਿਸਤਿ ਗੁਰਪ੍ਰਸਾਦਿ
 ਪਰਮਾਦਿ ਪਰਮਾਨੇ ਪਿਮੰਸਤਿ ਆਦਿ ਭਵਗਤ ॥ ਪਰਮਦ ਭੁਤ ਪੰਗਤਿ ਪ
 ਰਜਦਿ ਚਿਤ ਸਰਬ ਗਤ ॥ ੧ ॥ ਕੇਵਲ ਰਾਮ ਨਾਮ ਮਨੇ ਮੇਰੀ ॥ ਬਦਿ ਅੰਮ੍ਰਿਤ
 ਤਤਮ ਇਐ ॥ ਨਦੇ ਨੇਤ ਜਸ ਮਰਣੇ ਨ ਜਨ ਮਜਰਾ ਪਿਸਰਣ ਭਇ ॥ ੧ ॥
 ॥ ਗੁਰੁ ॥ ਇਛਾ ਸਿਜਮਾਦਿ ਪਰਭ ਪੰਜ ਸੂਸਤਿ ਸੁਕ੍ਰਿਤ ਕ੍ਰਿਤਾ ॥ ਭਵ ਭੁਤ
 ਭਵ ਸਮਾਥਿ ਅਪਰਮਪ੍ਰਸੰਨ ਮਿਦ ॥ ੨ ॥ ਲੋਭਾ ਦਿਵਿਸਟਿ ਪਗ੍ਰਿਹਿ ਜਦਿ
 ਬਿਧਿ ਆਚਰਣੀ ॥ ਤਜਿ ਸਕਲ ਦੁਹਕ੍ਰਿਤ ਦੁਹਮਤੀ ਭਜੁ ਚਕ੍ਰ ਪਸਰਣੇ
 ॥ ੩ ॥ ਹਰਿ ਭਗਤਿ ਜਿਨਿ ਹੋ ਕੇਵਲਾ ਰਿਦ ਕਰਮਣਾ ਬਚਸਾ ॥ ਜਿਗੇਨ ਕੋ ਜਗੇ
 ਨ ਕਿਦੇਨ ਕੋ ਤਪਸਾ ॥ ੪ ॥ ਗੋਬਿੰਦ ਗੋਬਿੰਦੇ ਤਿਨ ਪਿਨਾਸ ਕਲਾ ਸਿਧਿ ਪ
 ਦੀ ॥ ਜੈ ਦੇਵ ਆਇ ਓਤ ਸਸਫੁਟ ਭਵ ਭੁਤ ਸਰਬ ਗਤ ॥ ੫ ॥ ॥ ੧ ॥

ਭਗਤ ਕਈ ਹੀ ਉਕੇ ॥੨॥ ਸੀਨ ਮਦੇ ਉਜੀਕੇ ॥੨॥ ਸੀ ਗਵਿਦਾ ਸਜੀਕੇ
 ॥੧॥ ਤਿਲੇ ਚਨ ਜੀ ਉਕੇ ॥੩॥ ਸੀ ਜੈ ਵੇ ਵਜੀਕੇ ॥੧॥ ਜੁ ਮਲਾ ਭਗਤ
 ਬਣੀਕੇ ॥੫॥




॥ ਭਿਸਤਿ ਨ ਮੁਕਰਤ ਪੁਰਖ ਨਿਰ
 ਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ
 ਸੈਭੰ ਗੁਪਤਾਦਿ

ਗੁਰਦੇਵ ਗੰਧਾਰੀ ਮਹਲਾ ੪ ਘੁਰੁ ੧ ਸੇਵਕ ਜਨ ਬਨੇ ਠਕੁਰ
 ਲਿਵਲਾਗੇ ॥ ਜਿਤੁ ਮਹਾਜ ਸੁਕਰ ਤੇ ਗੁਰਮਤਿ ਤਿਨ ਮੁਖ ਭਗਤ ਭਾਗੇ ॥੧॥ ਹਰ
 ਓ ॥ ਟੁਟੇ ਮਾਇਆ ਕੇ ਬੰਧਨ ਛੋਹੇ ਹਰਿ ਮਨ ਮਲਿਵਲਾਗੇ ॥ ਹਮ ਮਨ ਮ
 ਚਿਤਿ ਗੁਰ ਮੋਹ ਨਿਹਮ ਬਿਸਮ ਭਈ ਮੁਖਿ ਲਾਗੇ ॥੧॥ ਸਗਲੀ ਗੈਣਿ ਸੇਈ ਅ
 ਧਿਅ ਗੰਗ ਗਿਰੀ ਚਤਕਿ ਰਪਾਜ ਗੇ ॥ ਜਨਨ ਨ ਕਰੇ ਪ੍ਰਭੁ ਸੁੰਦਰ ਸੁਆਮੀ
 ਮਹਿਤੁ ਮਸਰਿ ਅਵਰੁ ਨ ਲਾਗੇ ॥੨॥੧॥ ਦੇਵ ਗੰਧਾਰੀ ਮਹਲਾ ੪ ਮੇਰੇ ਸੁੰ
 ਦਰੁ ਕਹੁ ਮਿਲੈ ਕਿਤੁ ਗਣੀ ॥ ਹਰਿ ਕੇ ਸੰਤ ਬਤ ਵਹੁ ਮਗਹੁ ਮਪੀ ਛੈਲਾ
 ਗਿ ਚਲੀ ॥੧॥ ਹਰਾਉ ॥ ਪਿਅ ਕੇ ਬਚਨ ਸੁਖ ਨੇਹੀ ਅਗੈ ਇਹ ਚਲਾ ਬਨੀ
 ਹੋਭਲੀ ॥ ਲਟੁ ਗੰਧਾਰੀ ਠਕੁਰ ਭਈ ਓਹੁ ਸੁੰਦਰ ਹਰਿ ਛਲਿ ਮਿਲੀ ॥੧॥ ਏ
 ਕੀ ਪਉ ਸਖੀ ਆਸ ਭਪਿ ਅਕੀ ਜੋਭਾ ਵੈ ਪਿਰਸਾਭਲੀ ॥ ਨਨ ਕੁ ਗੰਗ ਬੁਕਿ
 ਅਕਰੈ ਬਿਚਾਰਾ ਹਰਿ ਭਾਵੈ ਤਿਤੁ ਰਹਿ ਚਲੀ ॥੨॥੨॥ ਦੇਵ ਗੰਧਾਰੀ ੪੪
 ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀ ਐ ॥ ਗੁਰ ਮੁਖਿ ਰੰਗ ਚਲੂ ਲੈ ਰਾਤੀ
 ਰਿਪੁ ਮਭੀ ਨੀਚੇ ਲੀਐ ॥੧॥ ਹਰਾਉ ॥ ਹਉ ਫਿਰਉ ਦਿਵਨੀ ਅਵਲ ਬਵ

ਲਤਿਸੁਕਰਹਿਹਿਛੇਲੀਐ।ਕੋਈਮੈਲੈਮੇਰਪੀਤਮੁਪਿਅਰਹਮਤਿ
ਕੀਗੁਲਗੇਲੀਐ॥੧॥ਸਤਿਗੁਰਪੁਰਖਮਨਵਹੁਅਪਨਹਿਅੰਮ੍ਰਿਤਪੰ
ਛੇਲੀਐ।ਗੁਰਪਸਾਦਿਜਨਨਨਕਪਇਅਹਿਲਾਧਦੇਹਿਦੇਲੀਐ॥
੧੨॥੩॥ਦਵਰੀਧਰੀਮਹਲਾ ੪ ਅਬਹਮਚਲੀਠਕੁਰਪਹਿਗਿਜ
ਬਹਮਸਹਦਿਪੁਭੁਕੀਅਈਰੁਖਪੁਭੁਭਵੈਮਰਿ॥੧॥ਰਹਉ॥ਲੋਕਨਕੋ
ਚਤੁਰਈਉਪਸਤਥੈਸਤਹਿਜਾਗਿ।ਕੋਈਭਲਾਕਹਉਭਵੈਬੁਰਕਹਉ
ਹਮਤਨਦੀਓਏਛਗਿ॥੧॥ਜੇਆਵਤਸਹਦਿਠਕੁਰਪੁਭਤਮਰੀਤਿਸੁਰ
ਖਹੁਕਿਰਪਧਾਗਿ।ਜਨਨਨਕਸਹਦਿਤਮਰੀਹਰਿਜੀਉਰਖਹੁਲਜਮਰੀ
॥੨॥੪॥ਦਵਰੀਧਰੀਮਹਲਾ ੪ ਹਰਿਗੁਣਗਵੈਹਉਤਿਸੁਬਲਿਹਰੀ
।ਦੇਖਿਦੇਖਿਜੀਵਸਧਗੁਰਦਸਨੁਜਿਸੁਹਿਰੈਨਾਮੁਮੁਗੀ॥੧॥ਰਹ
ਉ॥ਤਮਪਵਿਤ੍ਰਪਵਨਪੁਰਖਪੁਭਸੁਆਮੀਹਮਕਿਉਕਰਿਮਿਲਹਜੁ
ਠਗੀ।ਹਮਰੈਜੀਇਹੋਗੁਖਿਹੋਹੋਤਹੈਹਮਕਰਮਹੀਲਕੁਛਿਅਗੀ॥੧॥
ਹਮਰੀਮੁੰਦਨਾਮੁਹਰਿਸੁਆਮੀਰਿਦਅੰਤਰਿਦੁਸਟਦੁਸਟਗੀ।ਜਿਉਭਵੈ
ਤਿਉਰਖਹੁਸੁਆਮੀਜਨਨਨਕਸਹਦਿਤਮਰੀ॥੨॥੫॥ਦਵਰੀਧਰੀ
ਮਹਲਾ ੪ ਹਰਿਕੇਨਾਮਬਿਨਸੁੰਦਰਹੈਨਕਟੀ॥ਜਿਉਬੋਸੁਅਕੋਧਰਿ
ਪੁਤਜਮਤਹੈਤਿਸੁਨਾਮੁਪਰਿਓਏਧੁਕਟੀ॥੧॥ਰਹਉ॥ਜਿਨਕੈਰਿਓ
ਨਹਿਹਰਿਸੁਆਮੀਤਿਬਿਗੜ੍ਹਪਥਰੇਕਟੀ॥ਜਿਉਨਿਗੁਰਬਹੁਬਤਜਾ
ਣੈਓਹਹਰਿਦਰਗਹਪੈਭ੍ਰਸੀ॥੧॥ਜਿਨਕਉਦਇਅਲੁਹੈਅਮੇਰਸੁਆ
ਮੀਤਿਨਸਾਧਜਨਪਗਚਟਕੀ॥ਨਨਕਪਤਿਤਪਵਿਤੀਮਲਿਸੰਗਤਿਗੁ
ਰਸਤਿਗੁਰਪਛੈਛੁਟਕੀ॥੨॥੬॥

੨



ਰਗੁਦਵਰੀਧਰੀਮਹਲਾ ੫ ਘਰੁ ੧ ਓਸਤਿਗੁਰਪਸਾਦਿ
ਮਈਗੁਰਚਰਣੀਚਿਤਲਾਈਐ।ਪ੍ਰਭਹੋਇਕਿਪਲੁਕਮਲਪਗਸੇ
ਸਦਸਦਹਰਿਪਿਆਈਐ॥੧॥ਰਹਉ॥ਅੰਤਰਿਏਕੋਬਹਿਏਕੋ
ਭਮਹਿਏਕੁਸਮਈਐ।ਘਟਿਅਵਧਾਇਗਵਿਅਸਭਠਈਹਰਿਪੁਰੁ
ਬਹੁਮੁਦਿਖਈਐ॥੧॥ਉਸਤਤਿਕਰਹਿਸੇਵਕਮੁਨਿਕੇਤੋਤਰਅੰਤਰਿ

ਕਤਰੁਪਈਐ॥ਸੁਖਦਾਤੋਦੁਖਭੰਜਨਸੁਆਮੀਜਨਨਨਕਸਦਥਲਿਜਈ
ਐ॥੨॥੧॥ਦਵਰੀਧਰੀਮਹਲਾ ੫ ਮਈਹੋਨਹਰੇਹੋਈਐ।ਗਰਹਿ
ਓਰਨਪੁਭਅਪਨੀਕਹਲਾਭੁਕਹਉਖਈਐ॥੧॥ਰਹਉ॥ਕਹਿਛੁਲਹਿ
ਅਨੰਦਬਿਖੈਸੋਗਕਬਹੁਸਨੈਕਬਰਈਐ।ਕਬਹੁਮੈਲਭਰੇਅਭਿਮਨੈ
ਕਬਸਪੁਸੰਗਿਧਈਐ॥੧॥ਕੋਇਨਮੈਟੇਪੁਭਕਕੀਆਦੁਸਰਨਹੀਅਲ
ਈਐ।ਕਹੁਨਨਕਤਿਸੁਗੁਰਬਲਿਹਰੀਜਿਹਪਸਾਦਿਸੁਖਿਸਈਐ॥੨॥
੨॥ਦਵਰੀਧਰੀਮਹਲਾ ੫ ਮਈਸੁਨਤਸੇਚਭੈਭਤਮੇਰਤੋਰਤਜ
ਉਅਭਮਾਨਸਹਨਿਸੁਆਮੀਰੀਪਰਤ॥੧॥ਰਹਉ॥ਜੇਜੋਕਹੈਸੇਈਭਲਮਾ
ਨਉਨਹਿਨਕਬੋਲਕਰਤਾ।ਨਿਮਖਨਬਿਸਰਹਉਯੇਮੇਰੇਤੋਬਿਸਰਜਾਈ
ਹਉਮਰਤ॥੧॥ਸੁਖਦਈਪੁਰਨਪੁਭਕਰਤਮੇਰੀਬਹੁਤਉਇਅਨਪਜਰ
ਤਾ।ਨਿਗੁਨਿਕਰੁਪੁਕੁਲਾਹੀਟਨਨਕਹਉਅਨਦੁਪਸੁਆਮੀਭਰਤ
॥੨॥੩॥ਦਵਰੀਧਰੀਮਹਲਾ ੫ ਮਨਹਰਿਕੀਰਤਿਕਰਿਸਦਹੁ।ਗਵ
ਤਸੁਨਤਜਪਤਉਧਰੈਬਰਨਅਬਰਨਸਭਹੁੰ॥੧॥ਰਹਉ॥ਜਹਤਉਪ
ਜਿਓਤਹੀਸਮਾਇਓਇਹਬਿਧਿਜਾਨੀਤਬਹੁੰ।ਜਹਜਹਇਹਦੇਹੀਧਰੀ
ਗੁਨਪਾਇਓਕਬਹੁੰ॥੧॥ਸੁਖਾਇਓਭੈਭਤਮਬਿਨਸੇਕਿਪਲਹਉ
ਪੁਭਜਬਹੁੰ।ਕਹੁਨਨਕਮੇਰੇਭੁਗੇਨੇਰਬਸਧਸੰਗਿਤਜਿਲਾਬਹੁੰ॥੨॥
੪॥ਦਵਰੀਧਰੀਮਹਲਾ ੫ ਮਨਜਿਉਅਪਨੇਪੁਭਭਵਉ।ਨੀਚਹੁਨੀ
ਚੁਨੀਚੁਅਤਿਨਹੋਇਗਰੀਬੁਥੁਲਾਵਉ॥੧॥ਰਹਉ॥ਅਨਿਕਅਡੰਬਰਮ
ਇਅਕੋਬਿਰਥੇਤਾਸਿਉਪੀਤਿਘਟਵਉ।ਜਿਉਅਪਨੇਸੁਆਮੀਸੁਖਮਨੈ
ਤਮਹਿਸੇਭਾਪਵਉ॥੧॥ਦਾਸਨਦਾਸੇਣਦਾਸਨਕੀਜਨਕੀਟਹਲਕਮਾ
ਵਉ।ਸਰਬਸੁਖਬਭਿਅਈਨਨਕਜੀਵਉਮੁਖਹੁਥੁਲਾਵਉ॥੨॥੫॥
ਦਵਰੀਧਰੀਮਹਲਾ ੫ ਪੁਭਜੀਤਉਪਸਾਦਿਭ੍ਰਮਭਰਿਭਾਭਮਰੀਕ੍ਰਿਪਾਤੋ
ਸਭੁਕੋਅਪਨਮਨਮਹਿਏਥੀਚਰਿਓ॥੧॥ਰਹਉ॥ਕੋਟਿਪਰਾਧਮਿਟੋਗੀ
ਸੇਵਦਰਸਨਿਦੁਖਉਤਰਿਓ।ਨਮੁਜਪਤਮਹਾਸੁਖਪਾਇਓਚਿਤੋਗੁਗਿ
ਦਰਿਓ॥੧॥ਕਮ੍ਰੋਧੁਲੇਭੁਭੁਠੀਨਦਾਸਪੁਸੰਗਿਬਿਸਰਿਓ।ਅਇਆਬੰ
ਧਕਟੋਕਿਰਪਾਨਿਧਿਨਨਕਅਪਿਉਧਰਿਓ॥੨॥੬॥ਦਵਰੀਧਰੀਮਹਲਾ ੫
ਮਨਸਗਲਸਿਆਨਪਰੀ।ਕਰਨਕਰਾਵਨਹਰਸੁਆਮੀਨਨਕਓਟਗਹੀ

॥੧॥੧੦੮॥ਅਪਮੇਟਿਪਏਸਰਣਈਇਹਮਤਿਸਾਧੁਕਰੀ॥ਪ੍ਰਭਕੀਅਗਿ
ਅਮਨਿਸੁਖਪਾਇਆਭਗਮੁਅੰਧੇਰਲਾਯੀ॥੧॥ਜਨਪ੍ਰਬੀਨਸੁਆਮੀਪ੍ਰਭ
ਮੇਰੇਸਹਿਤੁਮਰੀਅਯੀ॥ਖਿਨਮਹਿਥਪਿਉਥਪਨਹੋਕੁਦਗਤਿਕੀਮਨਪ
ਯੀ॥੨॥੧॥ਦੇਵਗੰਧਰੀਮਹਲ ੫ ਹਰਿਪਾਨਪ੍ਰਭਸੁਖਦਾਤਾਗੁਰਪ੍ਰਸ
ਦਿਕਹੁਜਾਤਾ॥੧॥੧੦੯॥ਸੰਤਤਮਰੁਤਮਰੁਪੀਤਮਤਿਨਕਉਕਲਨਖਾ
ਤਾਗਿਗਤੁਮਰੈਲਾਲਭਏਹੈਰਮਨਮਰਸਿਮਾਤੇ॥੧॥ਮੁਕਿਲਾਬਿਖਰ
ਦੇਖਰੇਗਪ੍ਰਭਵਿਸਟਿਤੁਹੀਤਾ॥ਸੇਵਤਜਾਗਿਹਰਿਹਰਿਹਰਿਗਇਆ
ਨਨਕਗੁਰਚਰਨਪਰਤਾ॥੨॥੧॥ਦੇਵਗੰਧਰੀਮਹਲ ੫ ਸੇਪ੍ਰਭਜਤ
ਕਤਪੇਖਿਓਨੈਣੀ॥ਸੁਖਦਾਈਜੀਅਨਕੇਦਤਾਅੰਮ੍ਰਿਤਜਾਕੀਥੈਲੀ॥੧॥
੧੦੯॥ਅਗਿਆਨੁਅੰਧੇਰਸੰਤਕਟਿਆਜੀਅਦਾਨੁਗੁਰਦੈਣੀ॥ਕਰਿ
ਕਿਰਪਾਕਰਿਲੀਨੈਅਪਨਜਲਤੇਸੀਲੋਹਣੀ॥੧॥ਕਰਮੁਧਰਮੁਕਿਭੁਭੁ
ਪਜਨਆਇਓਨਉਪਜੀਨਿਗਮਲਕਰਣੀ॥ਛਡਿਸਿਆਨਪਸੰਜਮੁਨ
ਨਕਲਾਗੇਗੁਰਕੀਚਰਣੀ॥੨॥੧॥ਦੇਵਗੰਧਰੀਮਹਲ ੫ ਹਰਿਮਨ
ਮੁਜਪਿਲਾਹਾ॥ਗਤਿਪ੍ਰਵਹਿਸੁਖਸਹਜਾਨੰਦਕਾਦੇਜਮਕੇਠਾ॥੧॥
੧੦੯॥ਖੰਜਤਖੇਜਤਖੇਜੀਬੀਚਰਿਓਹਰਿਸੰਤਜਨਪਹਿਅਹਾ॥ਤਿ
ਨਪਰਪਤਿਏਹੁਨਿਪਾਨਜਿਨਕੈਕਰਮਿਲਿਖਾਹਾ॥੧॥ਸੇਭਭਗੀਸੇਪਤਿ
ਵੰਤੇਸੇਈਪੁਰੇਸਾਹਾ॥ਸੁੰਦਰਸੁਘੜਸੁਪੁਤਨਨਕਜਿਨਹਰਿਹਰਿਨਮੁਦਿ
ਸਾਹਾ॥੨॥੧॥ਦੇਵਗੰਧਰੀਮਹਲ ੫ ਮਨਕਹਾਅੰਕਰਅਠਗਾਦੁ
ਗੰਧਅਪਵਿਤ੍ਰਅਪਵਨਭੀਤਰਿਜੇਦੀਸੈਸੇਛਾਹਾ॥੧॥੧੦੯॥ਜਿਨਿਕੀਅ
ਤਿਸੁਸਿਮਰਿਪਰਨੀਜੀਉਪ੍ਰਾਨਜਿਨਿਧਾਹਾ॥ਤਿਸਹਿਤਿਅਗਿਆਵਰਲਪ
ਟਵਹਿਮਰਿਜਨਮਹਿਮੁਗਧਗਵਾਹਾ॥੧॥ਅੰਧਗੰਗਪਿੰਗੁਲਮਤਿਭੀਨਪ੍ਰ
ਰਖਪੁਰਖਨਹਾ॥ਕਰਨਕਰਵਨਹਾਰਸਮਰਥਾਕਿਆਨਨਕਜੰਤਬਿਚ
ਹਾ॥੨॥੧॥ਦੇਵਗੰਧਰੀਮਹਲ ੫ ਸੇਪ੍ਰਭਨੇਹੁਤੇਨੇਗੈ॥ਸਿਮਰਿਧਿਆਇ
ਗਾਇਗੁਨਗੈਬਿਦਿਨੁਗੈਨਿਸਾਣਸਦੈ॥੧॥੧੦੯॥ਉਧਰਦੇਹੁਦਲਭ
ਸਾਧੁਸੰਗਿਹਰਿਹਰਿਨਮੁਜਪੈਗੈ॥ਘਰੀਮੁਹਤਨਚਸਾਥਿਲਾਬਹੁੰਨਿਤਪਿਨਿ
ਤਹੈ॥੧॥ਅਧਥਿਲਾਤੇਕਾਢਹੁਕਰਤੇਕਿਆਨਾਧਿਧਿਤਿਗੈ॥ਨਮੁਅਧ
ਹੁਦੀਜੈਨਨਕਉਆਨਦਸੁਖਘਨੇਗੈ॥੨॥੧॥੨॥ਦੇਵਗੰਧਰੀਮਹਲ ੫

ਮਨਗੁਰੀਮਲਿਨਮੁਅਗਧਿਓ॥ਸੁਖਸਹਜਾਨੰਦਮੰਗਲਸਜੀਵਨਕਾ
ਮੁਲੁਬਾਧਿਓ॥੧॥੧੦੯॥ਕਰਿਕਰਪਾਪਨਦਾਸੁਕੀਨਕੇਟਮਾਇਆਠ
ਧਿਓ॥ਭਉਭਗਤਿਗਾਇਗੁਣਗੋਬਿਦਾਜਮਕਾਮਗੁਸਾਧਿਓ॥੧॥ਭਇਓ
ਅਨਿਗੁਣਮਾਇਓ॥ਮੇਰਚਅਮੇਲਪਦਾਨੁਬੁਲਾਧਿਓ॥ਬਲਿਹਾਰੈਨਨਕ
ਲਖਬੋਗਮੇਰਠਕੁਰਅਗਮਅਗਧਿਓ॥੨॥੧॥੩॥ਦੇਵਗੰਧਰੀਮਹਲ ੫
ਮਈਜੋਪ੍ਰਭਕੇਗੁਨਗਵੈ॥ਸਫਲਾਅਇਆਜੀਵਨਫਲੁਤਾਕਪਾਥੁ
ਮਲਿਵਲਿਲਾਵੈ॥੧॥੧੦੯॥ਸੁੰਦਰਸੁਘੜਸੁਰਸੇਬਤਾਜੇਸਾਧੁਸੰਗੁ
ਪਵੈ॥ਨਮੁਓਚਰਕੇਹਰਿਹਰਸੰਨਬਹੁਕਿਨਜੈਨੀਧਵੈ॥੧॥ਪੁਰਨੁਬਹੁ
ਰਵਿਆਮਨਤਨਮਹਿਅਨਨਦਿਸਦੀਅਵੈ॥ਨਰਕਰੇਗਨਹੋਵਤਜਨ
ਸਿਗਨਨਕਜਿਸੁਲਕਿਲਾਵੈ॥੨॥੧॥੪॥ਦੇਵਗੰਧਰੀਮਹਲ ੫ ਚੰਚਲੁ
ਸੁਪਨੈਧਿਉਰਛਾਇਓ॥ਇਤਨੀਨਬੁਝੈਕਥਹੁਚਲਨਾਬਿਕਲਭਇਓ
ਸਿਗਿਮਇਓ॥੧॥੧੦੯॥ਕੁਸਮੰਗਸੰਗਸਿਗਚਿਆਬਿਖਿਅੰਏਕਉ
ਪਇਓ॥ਲਿਭੁਸੁਨੈਮਨਸੁਖਕਰਿਮਨੈਬੋਗਿਤਾਉਠਿਧਇਓ॥੧॥ਫਿਰ
ਭਫਿਰਤਬਹੁਤਸੁਮੁਭਾਇਓ॥ਸੰਤਦੁਆਰੈਅਇਓ॥ਕਰਿਕਰਪਾਪਾਥੁ
ਸੁਸਾਮੀਨਨਕਲੀਓਸਮਾਇਓ॥੨॥੧॥੫॥ਦੇਵਗੰਧਰੀਮਹਲ ੫
ਸਰਬਸੁਖਗੁਰਚਰਨਾ॥ਕਲਿਮਲਡਰਨਮਨਹਿਸਧਰਨੁਇਆਸਰਮਹਿ
ਤਰਨਾ॥੧॥੧੦੯॥ਪੂਜਾਅਰਚਾਸੇਵਾਬੰਦਨਾਇਹੋਟਲਮੋਹਿਕਰਨਾ॥ਬਿ
ਗਸੈਨਹੋਵੈਪਰਗਾਸਾਬਹੁਗਿਨਗਰਭੈਪਰਨਾ॥੧॥ਸਫਲਮੁਗਤਿਪਰਸਉ
ਸੰਤਕੀਇਹੋਧਿਆਨਧਰਨਾ॥ਭਇਓਕ੍ਰਿਪਾਲੁਠਕੁਰਨਨਕਉਪਰਿਓ
ਸਧਰੀਸਰਨਾ॥੨॥੧॥੬॥ਦੇਵਗੰਧਰੀਮਹਲ ੫ ਅਪੁਨੈਹਰਿਪਹਿਥਿ
ਨਤੀਕਰੀਐ॥ਚਾਰਿਪਦਾਰਥਅਨਦਮੰਗਲਨਿਧਿਸੁਖਸਹਜਸਿਧਿਲ
ਯੈਐ॥੧॥੧੦੯॥ਮਨੁਤਿਆਗਿਹਰਿਚਰਨੀਲਾਗਉਤਿਸੁਪ੍ਰਭਅੰਚਲੁ
ਗਯੀਐ॥ਅੰਚਨਲਾਗੈਅਗਨਸਗਰੇਤਸਹਨਿਸੁਆਮੀਕੀਅਯੀਐ॥੧॥
ਕਟਿਪਰਾਧਮਹਾਕ੍ਰਿਤਘਨਬਹੁਰਿਥਹੁਰਿਪ੍ਰਭਸਹੀਐ॥ਕਰੁਣਸੈਪੁ
ਰਨਪਰਮੇਸੁਰਨਨਕਤਿਸੁਸਹਨੀਐ॥੨॥੧॥੭॥ਦੇਵਗੰਧਰੀਮਹਲ ੫
ਗੁਰਕੇਚਰਨਹਿਦੈਪਰਦੇਸਾਗਿਗਸੇਗਸਭਿਦੁਖਾਬਿਨਸੇਉਤਰੇਸਗਲਾਕ
ਲਸਾ॥੧॥੧੦੯॥ਜਨਮਜਨਮਕੈਕਿਲਾਬਿਖਨਸਹਿਕਟਿਮਜਨਇਸਨ

ਸਾ

ਨਾਨਮੁਨਿਪਨਗਵਤਗਣਗੋਬਿਦਲੋਗੋਸਹਜਿਪਿਆਨ॥੧॥ਕਹਿ
 ਕਿਰਪਾਪੁਨਦਸੁਕੀਨਬਿਪਨਤੋਗਿਨਿਰੋਗੋਜਪਿਜਪਿਨਮੁਜੀਵਤੋ
 ਗੋਬਾਣੀਨਨਕਦਸਬਲਿਹਰੇ॥੨॥੧੮॥ਦੇਵਗੰਧਰੀਮਹਲਾ ੫
 ਮਈਖੁਭਕੇਚਰਨਨਿਹਰਉ॥ਕਹਹੁਅਨੁਗੁਪਸੁਆਮੀਮੇਰੇਮਨਤੋਕ
 ਬਹੁਨਰਹਉ॥੧॥੧੮॥ਉ॥ਸਾਧੂਧਰਿਲਾਈਮੁਖਮਸਤਕਿਕਮੇਕੁਪਬਿ
 ਖਜਾਰਉ॥ਸਭਤੇਨੀਚੁਅਤਮਕਰਿਮਨਉਮਨਮਹਿਇਹਸੁਖਪਰਉ
 ॥੧॥ਗੁਨਗਵਠਿਠਕੁਰਅਥਨਾਸੀਕਲਮਲਸਗਲੇਣਹਉ॥ਨਮੁਨਿ
 ਧਨਨਨਕਦਨੁਪਵਉਕੋਠਿਲਾਇਉਰਿਧਾਰਉ॥੨॥੧੮॥ਦੇਵਗੰਧਰੀ
 ਮਹਲਾ ੫ ਪ੍ਰਭਜੀਉਪੇਖਉਦਰਸਤੁਮਗਾਸੁੰਦਰਧਿਆਨੁਪਰਉ
 ਨੈਰੀਜੀਅਪੁਨਤੋਪਿਅਰਾ॥੧॥੧੮॥ਉ॥ਸਾਸਤਬੇਦਪੁਰਨਅਵਲੇ
 ਕਸਿਮਿਤਿਤਤੁਥੀਚਗਾਰੀਨਨਬਪੁਨਪਤਿਪੁਰਨਤਵਜਲਉਪ
 ਰਣਹਰਾ॥੧॥ਅਦਿਜੁਗਾਦਿਭਗਤਜਨਸੇਵਕਤਕੀਬਿਖੈਅਧਰਾਉ
 ਨਜਨਕੀਪੁਰਿਬਛੈਨਿਤਨਨਕਪਰਮੇਸੁਰਦੇਵਨਹਰਾ॥੨॥੨੦॥ਦੇਵ
 ਗੰਧਰੀਮਹਲਾ ੫ ਤੇਰਜਨੁਗਮਸਇਨਮਤਾਪੇਮਰਸਾਨਿਪਿਜਕਉ
 ਉਪਜੀਛੈਡਿਨਕਤੁਜਤਾ॥੧॥੧੮॥ਉ॥ਬੈਠਤਹਰਿਹਰਿਸੇਵਤਹਰਿ
 ਹਰਿਹਰਿਸੁਭੇਜਨੁਖਤਾਅਠਿਸਠਿਤੀਰਥਮਜਨੁਕੀਨੇਸਾਧੂਧਰੀਨਤੁ
 ॥੧॥ਸਫਲਜਨਮਹਰਿਜਨਕਉਪਜਿਅਜਿਨਿਕੀਨੇਸਉਤੁਬਿਧਤਾ॥
 ਸਗਲਸਮੁਪਲੈਉਪੋਰਨਨਕਪੁਰਨਥਪੁਪਛਤਾ॥੨॥੨੧॥ਦੇਵਗੰਧਰੀ
 ਮਹਲਾ ੫ ਮਈਗੁਰਬਿਨੁਗਿਆਨੁਪਾਈਐ॥ਅਨਿਕਪੁਕਰਛਿ
 ਰਤਬਿਲਲਾਤੀਮਲਤਨਹੀਗਸਈਐ॥੧॥੧੮॥ਉ॥ਮਹੇਰਗੇਸੇਗਤ
 ਨੁਬਧਿਓਬਹੁਜੇਨੀਭਗਮਈਐ॥ਟਿਕਨੁਨਪਵੈਬਿਨੁਸਤਸੰਗਤਿਕਿਸੁ
 ਅਗੈਜਾਇਰੁਅਈਐ॥੧॥ਕਹੈਅਨੁਗੁਪਸੁਆਮੀਮੇਰਾਸਾਧਚਰਨਚਿਤੁ
 ਲਾਈਐ॥ਸੰਕਟਘੋਰਕਟੇਖਿਨਭੀਤਹਿਨਨਕਹਰਿਦਰਸਿਸਮਈਐ॥
 ॥੨॥੨੨॥ਦੇਵਗੰਧਰੀਮਹਲਾ ੫ ਠਕੁਰਹੋਏਅਪਿਦਇਅਲਾਭ
 ਈਕਲਿਆਣਅਨੰਦਹੁਪਹੋਈਉਬੋਰਬਲਗੁਪਲਾ॥੧॥੧੮॥ਉ॥ਤੁ
 ਇਕਜੋਤਿਕਰੀਬੇਨੰਤੀਪਰਬ੍ਰਹਮਮਨਿਧਿਆਇਆਹਬੁਦੇਇਰਖੇਪੁ
 ਰਮੇਸੁਰਿਸਗਲਾਦੁਰਤੀਮਿਟਾਇਆ॥੧॥ਵਰਨਗੀਮਿਲਿਮੰਗਲਗਇਆ

ਠਕੁਰਕੈਕਗਾਕਹੁਨਨਕਜਨਕਉਬਲਿਜਾਈਐਜੋਸਭਨਕਹਉਪਾ
 ਰੁਮ॥੨੩॥ਦੇਵਗੰਧਰੀਮਹਲਾ ੫ ਅਪੁਨੇਸਤਿਗੁਰਪਹਿਬਿਨਉਕਹਿ
 ਆਭਏਕ੍ਰਿਪਾਲਦਇਅਲਾਦੁਖਭੰਜਨਮੇਰਸਗਲਾਏਸੇਰਗਇਆ
 ॥੧॥੧੮॥ਉ॥ਹਮਪਾਪੀਪਾਖੰਡੀਲਭੀਹਮਗੁਨੁਅਵਗਨੁਸਭਸਹਿਆ
 ॥ਕਰੁਮਸਤਕਿਧਾਰਿਸਾਜਿਨਿਵਜੇਮੁੰਦਸਟੇਜੋਖਇਆ॥੧॥੧੮॥ਉ॥
 ਪਰਉਪਕਾਰੀਸਰਬਸਧਰੀਸਫਲਦਰਸਨਸਹਜਇਆਕਹੁਨਨਕਨਿ
 ਰੁਣਕੇਦਤਚਰਣਕਮਲਉਰਧਰਿਆ॥੨॥੨੪॥ਦੇਵਗੰਧਰੀਮਹ
 ਲਾ ੫ ਅਨਥਨਬਪ੍ਰਭਹਮਗੇਸਗਨਿਆਇਓਰਖਨਹਰੇ॥੧॥੧੮॥ਉ॥
 ਸਰਬਪਾਖਰਖੁਮੁਰਗੇਅਗੇਪਛੇਅੰਤੀਵੇਰੇ॥੧॥ਜਬਚਿਤਵਉਤਬਤੁ
 ਹਗੋਉਨਸਮਾਗਿਮੇਰਮੁਨੁਸਧਰੇ॥੨॥ਸੁਨਿਗਵਉਗੁਰਬਚਨਗੋਬਲਿ
 ਬਲਿਜਾਉਸਾਧਦਰਸਾਰੇ॥੩॥ਮਨਮਹਿਰਾਖਉਦੇਕਅਸਰੇ॥ਨਨਕਪ੍ਰਭਮੇ
 ਰੇਕਰਨੇਹਰੇ॥੪॥੧॥੨੫॥ਦੇਵਗੰਧਰੀਮਹਲਾ ੫ ਪ੍ਰਭਇਹੈਮਨੇਰੁਮੇਰ
 ॥ਕ੍ਰਿਪਾਨਿਧਾਨਦਇਅਲਾਮੋਹਿਦੀਜੈਕਰਿਸੰਤਨਕਚੇਰਾ॥੧॥੧੮॥ਉ॥
 ਪ੍ਰਤਹਕਲਾਲਾਗਉਜਨਚਰਨੀਨਿਸਥਾਸੁਰਦਰਸੁਪਵਉ॥ਤਨੁਮਨੁਅ
 ਗੰਧਰਉਜਨਸੇਵਰਸਨਹਰਿਗੁਨਗਵਉ॥੧॥ਸਾਸਿਸਾਸਿਸਿਮਰਉਪੁ
 ਭੁਅਪੁਨਸੰਤਸੰਗਿਨਿਤਹੀਐ॥ਇਕੁਅਧਰੁਨਮੁਪੁਨਮੇਰਾਨਦਨਨ
 ਕਇਉਲਹੀਐ॥੨॥੨੬॥

ਦੇਵਗੰਧਰੀਮਹਲਾ ੫ ਘਰੁ੩ ੧ਓਸਤਿਗੁਰਪਸਾਇ
 ਮੀਤਐਸੇਹਰਿਜੀਉਪਏਐਛੈਡਿਨਜਾਈਸਦੀਸੰਗੇਅਨਦਿਨੁਗੁਰਮ
 ਲਿਗਏ॥੧॥੧੮॥ਉ॥ਮਿਲਿਓਮਨੇਹਰਸਰਬਸੁਖੈਨਤਿਆਗਿਨਕਤੁ
 ਜਏ॥ਅਨਿਕਅਨਿਕਭੰਤਿਬਹੁਪੇਖੇਪ੍ਰਿਅਰੇਮਨਸਮਸਰਿਲਾਏ॥੧॥
 ਮੰਦਹਿਭਗੁਸੇਭਦੁਅਰੇਅਨਹਤਰੁਣਵੁਣਲਾਏ॥ਕਹੁਨਨਕਸਦਰੰਗੁ
 ਮਣੇਗਿਹਪਿਅਥੀਤੇਸੰਬਏ॥੨॥੧॥੨੭॥ਦੇਵਗੰਧਰੀਮਹਲਾ ੫
 ਦਰਸਨਨਮਕਉਮਨੁਆਛੈ॥ਭੁਮਿਆਇਓਰੇਸਗਲਾਬਨੇਰਾਹਿਪਰਿ
 ਓਸੰਤਪਛੈ॥੧॥੧੮॥ਉ॥ਕਿਸੁਉਸੇਵੀਕਿਸੁਅਰਾਪੀਜੇਦਿਸਟੇਸੇਗ
 ਛੈ॥ਸਾਧਸੰਗਤਕੀਸਰਣੀਪਰੀਐਚਰਣਹੇਮੁਨੁਬਛੈ॥੧॥ਜੁਗਤਿ

ਕਰਣਮੈਏਕਅਨੰਤਆਨੁਪੈਠਉ॥੧॥ਗਿਧਿਸਿਧਿਨਿਧਿਕਰਤਲਜਗ
ਜੀਵਨਸ੍ਵਥਾਨਅਨੇਕੈਠਉ॥੨॥ਇਆਮਇਆਕਿਰਪਾਨਨਕਕਉਸੁਨਿ
ਸੁਨਿਜਸੁਜੀਵਉ॥੨॥੧॥੩॥੬॥੪੪॥

੧ਥਸਤਿਗੁਰਪ੍ਰਸਾਦਿ

ਰਗੁਦੇਵਗੰਧਰੀਮਹਲਾ ੯
ਯਹਮਨੁਨੈਕਨਕਹਿਓਕੈ॥ਸੀਖਿਸਿਖਾਇਹਿਓਅਪਨੀਸੀਦੁਗਮਤਿ
ਤੇਨਟਰੈ॥੧॥ਰਹਉ॥ਮਦਿਮਾਇਕੋਭਇਓਥਵਹੋਰਿਜਸੁਨਹਿਉਚੈ
॥ਕਰਿਪਰਪਚਰਜਗਤਕਉਡਹਕੈਅਪਨੈਉਦਰੁਭੈ॥੧॥ਸੁਆਨਪੁਛ
ਜਿਉਹੋਇਨਸੁਧੋਕਹਿਓਨਕੈਨਿਧੈ॥ਕੁਹਨਨਕਭਜੁਗਮਨਮਨਿਤਿ
ਜਤੋਕਾਜੁਸੈ॥੨॥੧॥ਦੇਵਗੰਧਰੀਮਹਲਾ ੯ ਸਭਕਿਛੁਜੀਵਤੋਕੈ
ਥਿਵਹਾਗਿ॥ਮਤਪਿਤਭਈਸੁਤਥੰਧਪਅਉਗਛੁਨਿਗੁਰਕੀਨਗਿ॥੧॥
ਰਹਉ॥ਤਨੁਤੇਪੁਨਹੋਤਜਥਨਿਅਹੋਟੇਰਤੇਪੁਤਪੁਕਾਗਿ॥ਅਧਧਰੀ
ਕਉਨਹਿਰਖੇਘਰਿਤੇਤਨਿਕਾਗਿ॥੧॥ਮ੍ਰਗਤ੍ਰਿਸਨਜਿਉਜਗਚਰਨ
ਯਹਦੇਖਹਿਦੈਥੀਚਾਗਿ॥ਕੁਹਨਨਕਭਜੁਗਮਨਮਨਿਤਿਜਤੋਤ
ਉਧਰੁ॥੨॥੨॥ਦੇਵਗੰਧਰੀਮਹਲਾ ੯ ਜਗਤਮੈਛੁਰੀਦੇਖੀਪੀਤਿ
॥ਅਪਨੇਹੀਸੁਖਸਿਉਸਭਲਗਕਿਅਦਰਾਕਿਅਮੀਤਿ॥੧॥ਰਹਉ॥
ਮੇਰਉਮੇਰਉਸਭੈਕਹਤੁਹੈਹਿਤਸਿਉਥਾਧਿਓਚੀਤਾ॥ਅੰਤਕਾਲਸੰਗੀਨ
ਹੀਕਉਇਹਅਚਰਜਹੈਗੀਤਿ॥੧॥ਮਨਮੁਰਖਅਜਹੁੰਨਹਸਮਝਤ
ਸਿਖੁਦਹਾਰਿਓਨੀਤਾ॥ਨਨਕਭਉਜਲਪਾਰਪਰੈਜਉਗਾਵੈਪੁਭੇਕੀ
ਤਾ॥੨॥੩॥ ਮਃ ੪॥੬॥੧੪॥੫॥੩੮॥੧੪॥੯॥੩॥ਤਿਨਕਾਜੁਮਲਾ
॥੪੭॥

੦੦੦

੧ਥਸਤਿਨਾਮੁਕਰਤਪੁਰਖੁ
ਨਿਰਭਉਨਿਰਵੈਰੁਅਕਲਮੂਰਤਿ
ਅਜੂਨੀਸੈਭੰਗੁਰਪ੍ਰਸਾਦਿ

ਰਗੁਬਿਹਾਗਵਾਮਹਲਾ ੫ ਘਰੁ ੨ ਚਉਪਦਾ
ਦੁਤਨਸੰਗਰੀਆ॥ਭੁਇਅੰਗਨਿਬਸਗੀਆ॥ਅਨਿਕਉਪਰੀਆ॥੧॥ਤ
ਉਮੈਹਰਿਹਰਿਕਰੀਆ॥ਤਉਸੁਖਸਹਜਗੀਆ॥੧॥ਰਹਉ॥ਮਿਥਨਮੇਹ
ਰੀਆ॥ਅਨਕਉਮੇਰੀਆ॥ਵਿਚਿਘੁੰਮਨਘਿਰੀਆ॥੨॥ਸਗਲਬਟਰੀ
ਆ॥ਬਿਰਖਾਇਕਤਰੀਆ॥ਬਹੁਥੰਧਹਿਪਰੀਆ॥੩॥ਬਿਰਸਾਧਸਫਰੀਆ
॥ਜਹਕੀਰਤਹੁਰੀਆ॥ਨਨਕਸਰਨਗੀਆ॥੪॥੧॥

੧ਥਸਤਿਗੁਰਪ੍ਰਸਾਦਿ

ਰਗੁਬਿਹਾਗਵਾਮਃ ੯
ਹਰਿਕੀਰਤਿਨਹਿਕਉਜਨੈ॥ਜੋਗੀਜਤੀਤਪੀਪਚਿਹਾਰੈਅਰੁਬਹੁਲੇਕ
ਸਿਆਨੈ॥੧॥ਰਹਉ॥ਛਿਨਮੈਰਾਉਰੰਕਕਉਕਰਈਰਾਉਰੰਕਕਰਿਭੰਗਾਰੀ
ਤੇਭੇਭੇਸਖਨਾਵੈਯਹਤਕੈਥਿਵਹੈ॥੧॥ਅਪੁਨੀਮਾਇਆਪਿਪ
ਸਰੀਆਪਹਿਦੇਖਨਿਹਾਗਾ॥ਨਨਰੂਪਧਰੈਬਹੁਰੰਗੀਸਭਤੇਰਹੈਨਿਆਰਾ
॥੨॥ਅਵਿਗਤਅਪਰਅਲੇਖਨਿਰੰਜਨਜਿਹਸਭਜੁਭੰਗਮਇਓ॥ਸਗ
ਲਭਮਤਜਨਨਕਪ੍ਰਾਨੀਚਰਨਤਹਿਚਿਤੁਲਾਇਓ॥੩॥੧॥੨॥

ਰਗਥਿਹਗੜਾਛੰਤਮਹਲਾ ੪ ਘਰੁ ੧ ॥ ਰਿਸਤਿਗੁਰਪੁਸ਼ਪਿ
 ਹਰਿਹਰਿਨਾਮੁਪਿਆਈਐਮੇਗੀਜਿੰਦੁਕੀਏਗੁਰਮੁਖਿਨਾਮੁਅਮੇਲਗਾਮੁ
 ॥ ਹਰਿਸਿਥੀਧਰਿਮਨਿਪਿਆਰਾਮਨੁਹਰਿਸਿਨਾਮਿਛੁਕੇਲੇਗਾਮੁ
 ਗੁਰਮਤਿਮਨੁਠਹਰਈਐਮੇਗੀਜਿੰਦੁਕੀਏਅਨਤਨਕਾਤੁਡੇਲੇਗਾਮੁ
 ਨਚੰਦਿਅਕਾਫਲੁਪਾਇਆਹਰਿਪ੍ਰਭੁਗੁਣਨਨਕਥਾਣੀਥੇਲੇਗਾਮੁ
 ॥੧॥ ਗੁਰਮਤਿਮਨੀਅੰਮ੍ਰਿਤੁਵਰਮੇਗੀਜਿੰਦੁਕੀਏਮੁਖਿਅੰਮ੍ਰਿਤਥੈਣਾ
 ਲੇਏਗਾਮੁ ॥ ਅੰਮ੍ਰਿਤਥਾਣੀਭਗਤਜਨਕੀਮੇਗੀਜਿੰਦੁਕੀਏਮਨਿਸੁਣੀਏ
 ਹਰਿਲਿਵਲਾਏਗਾਮੁ ॥ ਚਿਗੀਏਛੰਨਹਰਿਪ੍ਰਭੁਪਾਇਆਗਲਿਮੁਲਿਅੰਮ੍ਰਿਤ
 ਸਹਜਿਸੁਭਏਗਾਮੁ ॥ ਜਨਨਨਕਮਨਿਅਨੰਦੁਭਇਆਹੈਮੇਗੀਜਿੰਦੁਕੀ
 ਏਅਨਹਤਸਬਦਵਜਏਗਾਮੁ ॥੨॥ ਸਖੀਸਹੇਲੀਮੇਗੀਆਮੇਗੀਜਿੰਦੁ
 ਕੀਏਕੇਈਹਰਿਪ੍ਰਭਾਣੀਮਿਲਾਵੈਗਾਮੁ ॥ ਹਉਮਨੁਦੇਵਉਤਿਸੁਆਪਣਾ
 ਮੇਗੀਜਿੰਦੁਕੀਏਹਰਿਪ੍ਰਭਕੀਹਰਿਕਥਾਸੁਣਾਵੈਗਾਮੁ ॥ ਗੁਰਮੁਖਿਸਦਾਅਰ
 ਥਿਹਰਿਮੇਗੀਜਿੰਦੁਕੀਏਮਨਚੰਦਿਅਕਾਫਲੁਪਾਵੈਗਾਮੁ ॥ ਨਨਕਭਜੁਪਿ
 ਸਰਣਗਤੀਮੇਗੀਜਿੰਦੁਕੀਏਵਡਭਗੀਨਾਮੁਪਿਆਵੈਗਾਮੁ ॥੩॥ ਕਰਿ
 ਕਿਰਪਾਪ੍ਰਭਿਅਇਮਿਲੁਮੇਗੀਜਿੰਦੁਕੀਏਗੁਰਮਤਿਨਾਮੁਪਰਗਸਾਸਾ
 ॥ ਹਉਹਰਿਥਾਛੁਓਡੀਐਅਮੇਗੀਜਿੰਦੁਕੀਏਜਿਉਜਲਾਥਿਨੁਕਮਲਾ
 ਉਦਾਸੇਗਾਮੁ ॥ ਗੁਰਿਪੁਰੇਮੇਲਾਇਆਮੇਗੀਜਿੰਦੁਕੀਏਹਰਿਸਜਣੁਹਰਿਪ੍ਰਭੁ
 ਪਸੇਗਾਮੁ ॥ ਧਨੁਪਨੁਗੁਰੁਹਰਿਦਸਿਆਮੇਗੀਜਿੰਦੁਕੀਏਜਨਨਨਕਨਾਮਿ
 ਬਿਗਾਸੇਗਾਮੁ ॥੪॥ ॥ ਥਿਹਗੜਾਮਹਲਾ ੪ ॥ ਅੰਮ੍ਰਿਤੁਹਰਿਹਰਿਨਾਮੁਪੈ
 ਮੇਗੀਜਿੰਦੁਕੀਏਅੰਮ੍ਰਿਤੁਗੁਰਮਤਿਪਾਏਗਾਮੁ ॥ ਹਉਮੈਆਇਆਥਿਧੁਪੈ
 ਗੀਜਿੰਦੁਕੀਏਹਰਿਅੰਮ੍ਰਿਤਿਥਿਭੁਲਹਿਜਾਏਗਾਮੁ ॥ ਮਨੁਸੁਕਾਹਰਿਅੰਮ੍ਰਿਤ
 ਇਆਮੇਗੀਜਿੰਦੁਕੀਏਹਰਿਹਰਿਨਾਮੁਪਿਆਏਗਾਮੁ ॥ ਹਰਿਭਗਵਡੇਲਿਖਿ
 ਪਾਇਆਮੇਗੀਜਿੰਦੁਕੀਏਜਨਨਨਕਨਾਮਿਸਮਏਗਾਮੁ ॥੧॥ ਹਰਿਸੇਤੀਮ
 ਨੁਥਾਪਿਆਮੇਗੀਜਿੰਦੁਕੀਏਜਿਉਥਾਲਕਲਾਗਿਦੁਪਖੀਰੇਗਾਮੁ ॥ ਹਰਿਥਿ
 ਨੁਸੰਤਿਨਪਾਈਐਮੇਗੀਜਿੰਦੁਕੀਏਜਿਉਚਾਤ੍ਰਕੁਜਲਾਥਿਨੁਦੇਗਾਮੁ ॥
 ਸਤਿਗੁਰਸਰਣੀਜਾਇਓਮੇਗੀਜਿੰਦੁਕੀਏਗੁਣਦੇਸਹਰਿਪ੍ਰਭਕੇਰੇਗਾਮੁ
 ॥ ਜਨਨਨਕਹਰਿਮੇਲਾਇਆਮੇਗੀਜਿੰਦੁਕੀਏਘਰਵਜੇਸਬਦਘਨੇ

ਰਾਮਾ ॥੨॥ ਮਨਮੁਖੁਹਉਵਿਛੁਕੇਮੇਗੀਜਿੰਦੁਕੀਏਥਿਭੁਧਧਉਮੈਜਲੇ
 ਰਾਮਾ ॥ ਜਿਉਪੰਖੀਕਪਤਿਆਪੁਥੀਆਇਆਮੇਗੀਜਿੰਦੁਕੀਏਤਿਉਮਨਮੁਖ
 ਸਭਵਸਿਕਾਏਗਾਮੁ ॥ ਜੇਮਹਿਮਾਇਆਚਿਤੁਲਾਇਦੇਮੇਗੀਜਿੰਦੁਕੀਏ
 ਸਮਨਮੁਖਮੁਕਾਥਿਤਲੇਗਾਮੁ ॥ ਜਨਨਾਹਿਤਾਹਿਸਰਣਗਤੀਮੇਗੀਜਿੰਦੁ
 ਕੀਏਗੁਰਨਨਕਹਰਿਕਥਵਲੇਗਾਮੁ ॥੩॥ ਹਰਿਜਨਹਰਿਲਿਵਉਥਰੇਮੇਗੀ
 ਜਿੰਦੁਕੀਏਹਰਿਭਗਵਡੇਹਰਿਪਾਇਆਗਾਮੁ ॥ ਹਰਿਹਰਿਨਾਮੁਪਤੁਪੈਮੇਗੀ
 ਜਿੰਦੁਕੀਏਗੁਰਖਵਟਸਬਦਤਗਇਆਗਾਮੁ ॥ ਹਰਿਹਰਿਪ੍ਰਭੁਦਇਆ
 ਲੁਮੇਗੀਜਿੰਦੁਕੀਏਗੁਰਸਤਿਗੁਰਮੀਠਲਗਾਇਆਗਾਮੁ ॥ ਕਰਿਕਿਰਪਾਸੁ
 ਵੇਬੇਨਤੀਹਰਿਹਰਿਜਨਨਨਕਨਾਮੁਪਿਆਇਆਗਾਮੁ ॥੪॥ ॥ ਥਿਹਗ
 ਝਾਮਹਲਾ ੪ ॥ ਜਗਿਸੁਕ੍ਰਿਤਕੀਰਤਿਨਾਮੁਪੈਮੇਗੀਜਿੰਦੁਕੀਏਹਰਿਕੀਰਤਿਹ
 ਰਿਮਨਿਧਰੇਗਾਮੁ ॥ ਹਰਿਹਰਿਨਾਮੁਪਵਿਤੁਮੇਗੀਜਿੰਦੁਕੀਏਜਪਿਹਰਿਹਰਿਨਾਮੁ
 ਉਧਰੇਗਾਮੁ ॥ ਸਭਿਕਿਲਵਿਖਪਾਪਦੁਖਕਟਿਆਮੇਗੀਜਿੰਦੁਕੀਮੁਲੁਗੁਰਮੁ
 ਖਿਨੀਮੁਤਿਰੇਗਾਮੁ ॥ ਵਡਪੁੰਨੀਹਰਿਧਿਆਇਆਜਨਨਨਕਹਮੁਰਖਮੁਗ
 ਧਨਿਸਤਾਰੇਗਾਮੁ ॥੧॥ ਜੋਹਰਿਨਾਮੁਪਿਆਇਦੇਮੇਗੀਜਿੰਦੁਕੀਏਤਿਨਪੰਚੇਵ
 ਸਿਗਤਿਐਗਾਮੁ ॥ ਅੰਤਹਿਨਵਨਿਧਿਨਾਮੁਪੈਮੇਗੀਜਿੰਦੁਕੀਏਗੁਰਸਤਿਗੁਰ
 ਅਲਖੁਲਖਏਗਾਮੁ ॥ ਗੁਰਿਆਸਾਮਨਸਾਪੁਰੀਆਮੇਗੀਜਿੰਦੁਕੀਏਹਰਿਮ
 ਲਿਆਭੁਖਸਭਜਾਏਗਾਮੁ ॥ ਪੁਰਿਸਸਤਕਿਹਰਿਪ੍ਰਭਿਲਿਖਿਆਮੇਗੀਜਿੰਦੁ
 ਕੀਏਹਰਿਗੁਣਗਏਗਾਮੁ ॥੨॥ ਹਮਪਾਪੀਥਲਵੰਚੀਆਮੇਗੀਜਿੰਦੁਕੀਏ
 ਪਰਵੰਗੀਠਗਮਾਇਆਗਾਮੁ ॥ ਵਡਭਗੀਗੁਰੁਪਾਇਆਮੇਗੀਜਿੰਦੁਕੀਏਗੁਰਿ
 ਪੁਰੋਗਤੀਮਤਿਪਾਇਆਗਾਮੁ ॥ ਗੁਰਿਅੰਮ੍ਰਿਤੁਹਰਿਮੁਖਿਚੇਇਆਮੇਗੀਜਿੰਦੁਕੀ
 ਏਹਰਿਮਹਰਾਬਹੁਕਿਜੀਵਾਇਆਗਾਮੁ ॥ ਜਨਨਨਕਸਤਿਗੁਰੁਜੀਮਿਲੇਮੇਗੀ
 ਜਿੰਦੁਕੀਏਤਿਨਕੇਸਭਦੁਖਗਵਾਇਆਗਾਮੁ ॥੩॥ ਅਤਿਉਤਮੁਹਰਿਨਾਮੁਪੈ
 ਮੇਗੀਜਿੰਦੁਕੀਏਜਿਤੁਜਪਿਐਪਾਪਗਵਤੇਗਾਮੁ ॥ ਪਤਿਤਪਾਇਤ੍ਰਗਹਰਿਹਰਿ
 ਕੀਏਮੇਗੀਜਿੰਦੁਕੀਏਚਹੁਕੁੰਡੀਚਹੁਜੁਗਿਜਾਤੇਗਾਮੁ ॥ ਹਉਮੈਮੇਲਸਭਉਤ
 ਗੀਮੇਗੀਜਿੰਦੁਕੀਏਹਰਿਅੰਮ੍ਰਿਤਹਰਿਸਹਿਨਤੇਗਾਮੁ ॥ ਅਪਰਾਧੀਪਾਪੀਉਧਰੇ
 ਮੇਗੀਜਿੰਦੁਕੀਏਜਨਨਨਕਖਿਨੁਹਰਿਤੇ ॥੪॥ ॥ ਥਿਹਗੜਾਮਹਲਾ ੪ ॥
 ਹਉਥਲਿਹਰੀਤਿਨਕਉਮੇਗੀਜਿੰਦੁਕੀਏਜਿਨਹਰਿਹਰਿਨਾਮੁਆਪਰੇਗਾਮੁ ॥ ਗੁ

ਜਨਨਕ

ਗਗਿਹਗੜਮੁਲ ੫ ੫੭੧ ੧੩ਸਤਿਗੁਰਪੁਸਦਿ
 ਹਰਿਕੇਏਕਅਚਰਉਦੇਖਿਅਮੇਰਲਾਜੀਉਜੋਕਰਸੁਪਮਨਿਅਏ
 ਗਮਾਹਰਿਗੁਅਖਾੜਪਇਓਮੇਰਲਾਜੀਉਅਵਣਜਾਣਸਬਏਰ
 ਮਾਅਵਣਤਾਜਾਤਿਨਹਿਕੀਅਜਿਨਿਮੇਟਨਿਸਿਗੀਆਇਕਨਮ
 ਲਿਸਤਿਗੁਰਮੁਲਿਥੁਲਾਏਇਕਿਭਗੀਮਭੁਲੇਫਿਗਦਿਆਅੰਤਤਤਤ
 ਹੋਜਣਹਿਤੁਸਭਮਹਿਰਿਆਸਮਏ॥ਸਚਕਹੈਨਨਕਸੁਣਹੁਸੰਤਹੁਗਿ
 ਵਰਤੋਧਰਮਨਿਅਏ॥੧॥ਅਵਹਮਿਲਹੁਸਹੇਲੀਹੋਮੇਰਲਾਜੀਉਹ
 ਰਿਹਰਿਨਮੁਅਰਧੇਰਮਾਕਰਿਸੇਵਹੁਪੁਸਤਿਗੁਰਮੇਰਲਾਜੀਉਜਮਕ
 ਮਰਗੁਸਧੇਰਮਾਮਰਗੁਬਿਖੜਸਾਧਗੁਰਮੁਖਿਹਰਿਦਰਗਹਸੋਭਪਾਈ
 ਐ॥ਜਿਨਕਉਥਿਧਤੋਧੁਗੁਲਿਖਿਆਤਿਨਗੈਦਿਨੁਲਿਵਲਾਈਐ
 ॥ਹਉਮੈਮਤਮਹੁਛੁਟਾਜਸੀਗੀਮਿਲਿਆਸਧੋ॥ਜਨੁਕਹੈਨਨਕੁਮੁ
 ਕਤਹੋਅਹਰਿਹਰਿਨਮੁਅਰਧੇ॥੨॥ਕਰਜੋੜਿਹੁਸੰਤਇਕਤੋਹੇਇਮੇ
 ਰਲਾਜੀਉਅਥਨਸੀਪੁਖਪੁਜੋਹਰਮਾਬਹੁਬਿਧਿਪੁਜਖਜੀਅ
 ਮੇਰਲਾਜੀਉਇਹਮਨੁਤਨੁਸਭੁਅਰਧੇਰਮਾਮਨੁਤਨੁਪਨੁਸਭੁ
 ਪਭੁਕੇਰਕਿਅਕੇਪੁਜਚੜਵਏ॥ਜਿਸੁਹੋਇਕਿਪਾਲੁਦਇਅਲੁਸੁ
 ਆਮੀਸੇਪਭਅਕਿਸਮਾਵਏ॥ਭਗੁਮਸਤਕਿਹੋਇਜਿਸਕੈਤਿਸੁਗੁਰ
 ਲਿਸਨਾ॥ਜਨੁਕਹੈਨਨਕੁਮਿਲਿਸਾਧਸੰਗਤਿਹਰਿਹਰਿਨਮੁਪੁਜਾ
 ॥੩॥ਦਹਦਿਸੇਬਜਤਹਮਫਿਰਮੇਰਲਾਜੀਉਹਰਿਪਾਇਅਵਘਰਿ
 ਅਏਰਮਾਹਰਿਮੰਦਰਹਰਿਜੀਉਸਜਿਆਮੇਰਲਾਜੀਉਹਰਿਤਿਸੁਮ
 ਹਿਰਿਆਸਮਾਏਰਮਾਸਰਬੇਸਮਣਾਪਿਪੁਸੁਆਮੀਗੁਰਮੁਖਿਪਰ
 ਗਵਹੋਇਆਮਿਟਿਆਅੰਧੇਰਾਦੁਖਨਠਾਮਿਓਹਰਿਸੁਚੋਇਆ
 ਜਹਦੇਖਤਹਾਸੁਆਮੀਪਰਬ੍ਰਹਮੁਸਭਠਏ॥ਜਨੁਕਹੈਨਨਕੁਸਤਿ
 ਗੁਰਮਿਲਾਇਆਹਰਿਪਾਇਅਵਘਰਿਅਏ॥੪॥੧॥ਥਿਹਗੜਮੁਲ ੫
 ਅਤਿਪ੍ਰੀਤਮਮਨਮੋਹਨਘਟਸੋਹਨਪੁਨਅਧਰਾਮਾਸੁੰਦਰਸੋਭਲ
 ਲਗਪਲਦਇਅਲਕੀਅਪਰਾਪਰਾਮਾਗਿਪਲਦਇਅਲਗ
 ਬਿੰਦਲਾਨਮਿਲਹੁਕੰਤਨਿਮਣੀਆਨੈਨਤਰਸਨਦਰਸਪਰਸਨ
 ਨਹਨੀਦਗੈਦਿਵਹਾਣੀਆਗਿਆਨਅੰਜਨਨਾਬਿਜਨਭਏਸਗਲਾਮ

ਗਗਾਨਨਕੁਪਇਅਪੈਸੰਤਜੰਪੈਮੇਲਕੰਤਹਮਾ॥੧॥ਲਾਖਉਲਾਹੇਨਮੇ
 ਹਿਹਰਿਜਬਲਗੁਨਹੀਮਲੈਰਮਾਮਿਲਨਕਉਕਰਉਏਪਉਕਛੁਹਮਰਾ
 ਨਹਿਚਲੈਰਮਾ॥ਚਲਾਚਿਤਥਿਤਅਨਿਤਪ੍ਰਾਥਿਨਕਵਨਥਿਪੀਨਪੀ
 ਜੀਐ॥ਖਨਪਾਨਸੀਗਰਬਿਰਬੋਹਰਿਕੰਤਥਿਨੁਕਿਉਜੀਜੀਐ॥ਅਸ
 ਪਿਆਸੀਗਿਨਿਦਿਨੀਅਹੁਰਹਿਨਸਕੀਐਇਕੁਤਿਲੈ॥ਨਨਕੁਪਇਅਪੈ
 ਸੰਤਜੰਪੈਤਉਪੁਸਦਿਮੇਰਪਿਗੁਮਿਲੈ॥੨॥ਸੋਜਏਕਪਿਉਸੰਗਦਰਸੁ
 ਨਪਈਐਰਮਾਅਵਗਨਮੇਹਿਅਨੇਕਕਤਮਹਲਥੁਲਾਈਐਰਮਾ
 ਨਿਗੁਨਨਿਮਣੀਅਨਬਾਬਿਨਵੈਮਿਲਹੁਪ੍ਰਭਕਿਰਪਨਿਧਾਭੁਮਭੀਤਿ
 ਬਈਐਸਹਜਿਸੇਈਐਪ੍ਰਭਪਲਕਪੇਖਤਨਵਨਿਧੋ॥ਗਿਹਿਲਾਲੁਅ
 ਵੈਮਹਲਪਵੈਮਿਲਿਸੰਗਿਮੰਗਲੁਗਈਐ॥ਨਨਕੁਪਇਅਪੈਸੰਤਸਰ
 ਠੀਮੇਹਿਦਰਸੁਦਿਖਈਐ॥੩॥ਸੰਤਨਕੋਪਰਸਾਦਿਹਰਿਹਰਿਪਾਇਆ
 ਰਮਾਇਛਪੁੰਮਨਿਸੰਤਿਤਪਤਿਥੁਣਇਅਰਮਾਸਫਲਸੁਦਿਨ
 ਸਹੈਸੁਹਾਵੀਅਨਦਮੰਗਲੁਗੁਸੁਘਨਾਪ੍ਰਗਟੇਗੇਪਲਗੋਬਿੰਦਲਾ
 ਨਕਵਨਰਸਨਗੁਣਭਨਾਭੁਮਲੇਭਮੇਹਬਿਕਰਬਕੀਮਿਲਿਸਖੀਮੰਗ
 ਲੁਗਾਇਆਨਨਕੁਪਇਅਪੈਸੰਤਜੰਪੈਜਿਨਿਹਰਿਹਰਿਸੰਜੋਗੀਮਿਲਾਇ
 ਆ॥੪॥੨॥ਥਿਹਗੜਮੁਲ ੫ ਕਰਿਕਿਰਪਗੁਰਪਰਬ੍ਰਹਮਪੁਰੋਅਨ
 ਦਿਨਮੁਵਖਣਾਰਮਾਅੰਮ੍ਰਿਤਥਣੀਉਚਰਹਰਿਜਸਮਿਠਲਾਗੋਤਰਾ
 ਭਣਾਰਮਾਕਰਿਦਇਅਮਇਅਗੋਪਲਗੋਬਿੰਦਕੋਇਨਹੀਤਥਿਨ
 ॥ਸਮਰਬਅਕਬਅਪਰਪੁਰਨਜੀਉਤਨੁਪਨੁਤਮਮਨਾਮੁਰਖਮੁਗਧਅ
 ਨਬਚੰਦਲਥਲਹੀਨਨੀਚਅਜਾਣਾ॥ਬਿਨਵੰਤਿਨਨਕਸਹਣਿਤੋਗ
 ਖਿਲਹੁਆਵਣਜਾਣਾ॥੧॥ਸਾਧਸਹਣੀਪਈਐਹਰਿਜੀਉਗੁਣਾਵਹ
 ਹਰਿਨੀਤਾਰਮਾਪੁਰਿਭਗਤਨਕੀਮਨਿਤਨਿਲਾਗਉਹਰਿਜੀਉਸਤਿਪਤਿਤ
 ਪੁਨੀਤਾਰਮਾਪਤਿਤਪੁਨੀਤਹੋਹਿਤਿਨਸੰਗਿਜਿਨਿਥਿਧਤਪਾਇਆਨ
 ਮਰਤਜੀਅਦਾਤੇਨਿਤਦੇਹਿਚਕਰਿਸਵਾਇਆ॥ਰਿਧਿਸਿਧਿਨਵਨਿਧਿ
 ਹਰਿਜਪਿਜਿਨੀਅਤਮੁਜੀਤਾ॥ਬਿਨਵੰਤਿਨਨਕਵਡਭਗਿਪਈਅਹਿਸ
 ਧਸਜਨਮੀਤਾ॥੨॥ਜਿਨੀਸਚੁਵਣਜਿਅਹਰਿਜੀਸੇਪੁਰਸਾਰਮਾਬਹੁ
 ਤੁਖਜਾਤਿਨਪਹਿਹਰਿਜੀਉਹਰਿਕੀਰਤਨਲਾਹਾਰਮਾਕਮੁਕੁਨਲੇ

ਭੁਥਿਅਪੈਜੋਜਨਪ੍ਰਭਸਿਉਗਤਿਆਏਕੁਜਨਹਿਏਕੁਮਨ੍ਹਹਿਗਮਕੇ
 ਰੰਗਿਮਤਿਆਲਗਿਸਤਚਰਣਪ੍ਰੋਸਰਣੀਮਨਿਤਿਨਾਮਹਾਥਿ
 ਨਵੰਤਿਨਨਕੁਜਿਨਨਮੁਪਲੈਸੇਈਸਚੇਸਾਹਾ॥੩॥ਨਨਕਸੇਈਸਿਮ
 ਗਏਹਰਿਜੀਉਜਾਕੀਕਲਧਰੀਮਾਗੁਗਮਖਿਮਨਹੁਨਵੀਸੇਹਰਿਜੀ
 ਉਕਰਤਪੁਰਖਮੁਗਰੀਮਾਦੁਖੁਗੁਨਭਉਥਿਅਪੈਜਿਨੀਹਰਿਗਿ
 ਧਿਆਇਆਸਤਪ੍ਰਸਾਦਿਤਰੇਭਵਜਲਪੁਗਥਿਲਿਖਿਅਪਇਆ॥
 ਵਜੀਵਧਾਈਮਨਿਸੇਤਿਆਈਮਿਲਿਆਪੁਰਖੁਅਪਗੀ॥ਬਿਨਵੰਤਿ
 ਨਨਕੁਸਿਮਹਿਹਰਿਗਇਛਪੁਨੀਹਮਗੀ॥੪॥੩॥

ਬਿਹਗੜਾਛੰਤਮਹਲ ੫ ਘਰੁ ੧੩ਸਤਿਗੁਰਪ੍ਰਸਾਦਿ
 ਵਪੁਸੁਖੈਨਕੀਏਪ੍ਰਿਅਪ੍ਰੇਮੁਲਗਾਘਟਦੁਖਨੀਦਕੀਏਪਰਸਉਸ
 ਦਪਗਾਪਗਪੁਰਿਥਛਉਸਦਾਜਚਉਨਮਰਸਬੈਰਗਨੀਪ੍ਰਿਅਰ
 ਗਤੀਸਹਜਮਤੀਮਹਾਦੁਰਮਤਿਤਿਆਗਨੀ॥ਗਹਿਭੁਜਾਨੀਨੀਪ੍ਰੇਮ
 ਭੀਨੀਮਿਲਨਪ੍ਰੀਤਮਸਚਮਗਾ॥ਬਿਨਵੰਤਿਨਨਕਧਾਰਿਕਪ੍ਰਹਰਉਚ
 ਰਣਹਸੰਗਿਲਗਾ॥੧॥ਮੇਰੀਸਖੀਸੇਠਲਕੀਹੋਪ੍ਰਭਕੇਚਰਣਿਲਗ
 ॥ਮਨਿਪ੍ਰਿਅਪ੍ਰੇਮੁਘਟਾਹਰਿਕੀਭਗਤਿਮਗਾ॥ਹਰਿਭਗਤਿਪਈਐਪ੍ਰ
 ਭੁਧਿਅਈਐਜਾਇਮਿਲੀਐਹਰਿਜਨਾ॥ਮਨੁਮੋਹੁਥਿਕਰੁਤਜੀਐਅ
 ਰਪਿਤਨੁਪਨੁਇਮਨਾ॥ਥਡਪੁਰਖਪੁਰਨਗੁਣਸੰਪੁਰਨਭੁਮਭੀਤਿਹਰਿ
 ਹਰਿਮਿਲਿਭਗਾ॥ਬਿਨਵੰਤਿਨਨਕਸੁਣਿਮੰਤ੍ਰਸਖੀਏਹਿਨਮੁਨਿਤਿ
 ਤਨਿਤਜਪਹ॥੨॥ਹਰਿਨਾਮਿਸੁਹਾਣੇਸਭਰੰਗਮਣੇ॥ਸੰਡਨਵੈਸਈਪ੍ਰ
 ਭਪੁਰਖਚਿਰਣੇ॥ਨਹਦੁਖਪਾਵੈਪ੍ਰਭਧਿਆਵੈਧੀਨਿਤਬਡਭਗੀਆ॥
 ਸੁਖਸਹਜਸੇਵਹਿਕਿਲਾਥਿਖਖੇਦਹਿਨਮਸਸਿੰਗਿਜਗੀਆ॥ਮਿਲਿਪ੍ਰੇ
 ਮਹਣਹਰਿਨਮੁਗੁਣਾਪ੍ਰਿਅਥਚਨਮੀਠੇਭਣੇ॥ਬਿਨਵੰਤਿਨਨਕਮਨ
 ਇਛਪਾਈਹਰਿਮਿਲੇਪੁਰਖਚਿਰਣੇ॥੩॥ਤਿਤੁਗਿਹਿਸੇਹਲਕੇਕੋਭਾਨਿ
 ਦਾ॥ਮਨਿਤਨਿਰਵਿਰਹਿਅਪ੍ਰਭਪੁਰਮਨੰਦਾ॥ਹਰਿਕੰਤਅਨੰਤਦਇਆ
 ਲਾਸੀਪਰਗਾਥਿਦਖਤਿਤਉਧਰਣੇ॥ਪ੍ਰਭਿਕ੍ਰਿਪਧਰੀਹਰਿਮੁਗੀਭੈਸਿਉ

ਗਰਤਰਣੇ॥ਜੋਸਗਣਿਅਵੈਤਿਸੁਕੰਠਿਲਵੈਇਹੁਬਿਰਦੁਸੁਆਮੀਸੰਦਾ॥
 ਬਿਨਵੰਤਿਨਨਕਹਰਿਕੰਤੀਮਿਲਿਆਸਦਾਕਲਕੰਦਾ॥੪॥੧॥੪॥
 ਬਿਹਗੜਾਮਹਲ ੫ ਹਰਿਚਰਣਸੰਗੇਵਹਿਤਪਕਰਹੁਨਿਦੁਸੁਮਨਾਕਰਿ
 ਮਜਨਹਰਿਸੇਸਭਿਕਿਲਾਥਿਖਨਸੁਮਨਾਕਰਿਸਦਾਮਜਨਗਾਥਿਦਸਜ
 ਟੁਦੁਖਐਧਰਨਸੇ॥ਜਨਮਮਰਣਨਹੋਇਤਿਸਕਉਕੈਣੇਜਮਕੇਭੇਸਾ॥ਮਿ
 ਲੁਸਧਸੰਗੇਨਮਰੰਗਤਪੁਰਨਅਸੇ॥ਬਿਨਵੰਤਿਨਨਕਧਾਰਿਕਪ੍ਰ
 ਹਰਿਚਰਣਕਮਲਨਿਵਸੇ॥੧॥ਤਪਅਨਦਬਿਨਦਸਦਾਅਨਹਦਛੁਣ
 ਕੋਰਗਾ॥ਮਿਲਿਗਵਹਿਸੰਤਜਨਪ੍ਰਭਕਜੈਕੋਰਗਾ॥ਮਿਲਿਸੰਤਗਵ
 ਰਿਖਸਮਭਵਹਿਹਰਿਪ੍ਰੇਮਸਿੰਗਿਭਿਨੀਆ॥ਹਰਿਲਾਭੁਪਇਆਅਪ੍ਰ
 ਮਿਟਇਆਮਿਲਚਿਗੀਵਿਛੁਨਿਆ॥ਗਹਿਭੁਜਾਨੀਨਦਇਆਕੀਨਪ੍ਰ
 ਭੇਕਅਗਮਅਪਗੇ॥ਬਿਨਵੰਤਿਨਨਕਸਦਾਨਿਗਮਲੁਸਚੁਸਥਦੁਰ
 ਟਛੁਣਕੋਰੇ॥੨॥ਸੁਣਿਵਡਭਗੀਅਹਰਿਐਮਿਤਥਣੀਗਮਾਜਿਨਕ
 ਉਕਰਮਿਲਿਖੀਤਿਸੁਹਿਦੈਸਮਣੀਗਮਾ॥ਅਕਥਕਹਣੀਤਿਨੀਜਣੀ
 ਜਿਸੁਆਪਿਪ੍ਰਭਕਿਰਪਕੋਰਾਅਮਰੁਥੀਆਫਿਰਿਨਮੁਅਕਲਿਕਲੇਸਾ
 ਦੁਖਹੇ॥ਹਰਿਸਗਣਿਪਈਤਜਿਨਜਈਪ੍ਰਭਪ੍ਰੀਤਿਮਨਿਤਿਭਣੀ॥
 ਬਿਨਵੰਤਿਨਨਕਸਦਾਗਈਐਪਵਿਤ੍ਰਅੰਮਿਤਥਣੀ॥੩॥ਮਨਤਨਗ
 ਲਤਭਏਕਿਛੁਕਹਣਨਜਾਈਗਮਾਜਿਸੇਤਉਪਜਿਅਵਾਤਿਨੀ
 ਅਸਮਾਈਗਮਾ॥ਮਿਲਿਥਹਮਜਤੀਓਤਿਪੋਤੀਉਕਉਦਕਿਸਮਾਇ
 ਆ॥ਜਲਿਥਲਿਮਹੀਅਲਿਏਕੁਰਵਿਅਨਹਦੁਜਾਇਸਦਾਇਆ॥ਥ
 ਏਤਿਤਿਭਵਣਿਪ੍ਰਗਿਪੁਰਨਕੀਮਤਿਕਹਣਨਜਾਈ॥ਬਿਨਵੰਤਿਨ
 ਨਕਆਪਿਜਣੈਜਿਨਿਏਹਥਣਤਥਣਈ॥੪॥੨॥੫॥ਬਿਹਗੜਾਮਹ
 ਲ ੫ ਖੋਜਤਸੰਤਫਿਰਹਿਪ੍ਰਭਪ੍ਰਾਣਧਰੇਗਮਾ॥ਤਣਤਨੁਪੀਨੁਭਇ
 ਆਥਿਨੁਮਿਲਤਪ੍ਰਿਅਰਗਮਾ॥ਪ੍ਰਭਮਿਲਹੁਪ੍ਰਿਅਰਗਮਾਇਧਰੇਕਰਿਦ
 ਇਆਲਛਿਲਾਇਲੀਜੀਐਦਿਨਮੁਅਪਨਾਜਪਉਸੁਆਮੀਹਰਿਦ
 ਰਸਪੇਖੋਜੀਜੀਐ॥ਸਮਰਥਪੁਰਨਸਦਾਨਿਹਚਲਉਚਅਗਮਅਪਰੇ
 ॥ਬਿਨਵੰਤਿਨਨਕਧਾਰਿਕਿਰਪਮਿਲਹੁਪ੍ਰਾਣਪ੍ਰਿਅਰਗ॥੧॥ਜਪਤਪਥ
 ਰਤਕੀਨੇਪਖਨਕਉਚਰਨਗਮਾ॥ਤਪਤਿਨਕਤਹਿਭੁਣੈਬਿਨੁਸੁਆਮੀਸ

ਰਣਗਾਪ੍ਰਭਸਹਿਤੇਗੀਕਾਟਿਬੇਗੀਸੰਸਰੁਸਗੁਰੁਤਰੀਐ॥ਅਨਥਨਿ
 ਰਗਨਿਕਛਨਜਾਨਾਮੇਗੁਨੁਅਵਗੁਨੁਬੀਚਰੀਐ॥ਦੀਨਦਇਅਲੁਗੁ
 ਪਲਾਪੀਤਮਸਮਰਥਕਰਣਕਰਣਾ॥ਨਨਕਚਤਕਰਹਿਬੂਰਮਗੇਜੀਪ
 ਜੀਵਹਰਿਹਰਿਸਰਣਾ॥੨॥ਅਮੀਅਸਰੇਵਰੇਪੀਉਹਰਿਹਰਿਨਾਮਾਮਾ
 ਸੰਤਸੰਗਿਮਿਲੈਜਪ੍ਰਪੁਰਨਕਾਮਾਸਭਕਾਮਪੁਰਨਦੁਖਥਿਦੀਨ
 ਹਰਿਨਿਮਖਮਨੁਨਬੀਸੰਗੇ॥ਅਨੰਦਅਨਦਿਨੁਸਦਾਚਾਸਰਬਗੁਣ
 ਜਗਦੀਸੰਗੇਅਗਣਤਉਚਾਪਾਰਠਕੁਰਾਗਮਜਾਕਧਾਮਾ॥ਬਿਨਵੰ
 ਤਿਨਨਕਮੇਗੀਇਛਪੁਰਨਮਿਲੇਸੀਰੰਗਨਾ॥੩॥ਕਈਕੇਟਿਜਗਫਲ
 ਸੁਣਿਗਵਨਹਰੇਗਾਮਾਹਰਿਹਰਿਨਾਮੁਜਪਤਕੁਲਸਗਲੇਤਰੇਗਾਮਾ
 ਹਰਿਨਾਮੁਜਪਤਸੇਤਪ੍ਰਣੀਤਕੀਮਹਿਮਾਕਿਤਗਨਾ॥ਹਰਿਬਿਸਰੁਨਾ
 ਹੀਪਨਪਿਅਗੇਚਿਤਵੰਤਿਦਰਸਨੁਸਦਮਨਾ॥ਸੁਭਦਿਵਸਅਏਗ
 ਹਿਕੰਠਿਲਾਏਪੁਭਉਚਅਗਮਅਪਾਗਾ॥ਬਿਨਵੰਤਨਨਕਸਫਲਸੁਭ
 ਕਿਛੁਪੁਭੀਮਿਲੇਅਤਿਪਿਅਗੇ॥੪॥੩॥੬॥ਬਿਹਗੜਮਹਲ ੪
 ਅਨਕਏਰਾਤਕਿਅਵਾਟਦੁਹੇਲੀਗਾਮਾਪਪਕਮਵਦਿਅਤੇਰਕੇਇਥੇ
 ਲੀਗਾਮਾਕੇਏਨਬੇਲੀਹੇਇਤੋਸਦਪਛੇਤਵੇਗੇ॥ਗੁਨਗੋਪਲਜਪਹਿ
 ਰਸਨਾਫਿਰਿਕਦਹੁਸਦਿਹਾਵੇਗੇ॥ਭਵਗਵਦਿਛੁਨੇਨਹਪਤ੍ਰਜੁਤੰਤਮ
 ਮਹਿਗਉਨੁਇਕੇਲੀ॥ਬਿਨਵੰਤਨਨਕਬਿਨੁਨਾਮਹਰਿਕੇਸਦਾਫਿਰਤਦੁਲੀ
 ॥੧॥ਤੁਵਲਵੰਚਲੁਕਿਰਹਿਸਭਜਣੇਜਣੀਗਾਮਾਲੇਖਧਰਮਭਇ
 ਅਤਿਲਪੀਕੇਘਣੀਗਾਮਾਕਿਰਤਕਮਣੇਦੁਖਸਹੁਪ੍ਰਣੀਅਨਿਕਜੋਨਿ
 ਭੁਮਾਇਆਮਹਾਮੋਹਨੀਸੰਗਿਤਾਰਤਨਜਨਮੁਗਵਾਇਆ॥ਇਕਸਹ
 ਰਿਕੇਨਾਮਥਾਹੁਅਨਕਾਜਸਿਆਣੀ॥ਬਿਨਵੰਤਨਨਕਲੇਖੁਲੀਖਅ
 ਭਗੀਮਸੋਭਿਭਲਾਣੀ॥੨॥ਬੀਚੁਨਕੇਇਕੇਰੇਅਕਿਰਤਘਣੁਵਿਛੁੜਿਪ
 ਇਅਗਾਮਾਅਏਖੰਕਠਨਜਮਕੰਗਪਕੜਿਲਇਅਗਾਮਾਪਕੜੇਚ
 ਲਾਇਅਪਣਾਕਮਾਇਆਮਹਾਮੋਹਨੀਗਤਿਆ॥ਗੁਨਗੇਵੰਦਗੁਮੁਖਿ
 ਨਜਪਿਅਤਪਤਬੰਭਗਲਿਲਾਤਿਆ॥ਕਮਕ੍ਰੋਧਿਅਹੰਕਾਰਿਮੁਠਖਇ
 ਗਿਅਨੁਪਛੁਤਪਿਆ॥ਬਿਨਵੰਤਨਨਕਸੰਜੋਗਭੁਲਾਹਰਿਜਪਰਸਨਨ
 ਜਾਪਿਆ॥੩॥ਤੁਛਬਿਨੁਕੋਨਹੀਖਨਹਾਰਾਮਾਪਤਿਤਉਧਰਨਹਰਿਬਿ

ਰਦੁਤਮਾਰਾਮਾ॥ਪਤਿਤਉਧਰਨਸਗਨਿਸੁਆਮੀਕ੍ਰਿਪਾਨਿਪਿਦਇਅਲਾ
 ॥ਅੰਧਕੁਪਤਉਧਰਕਰਤੋਸਗਲਾਪਟਪਤਿਪਲਾ॥ਸਗਨਿਤੇਗੀਕਟਿਮ
 ਹਬੇਕੀਇਕੁਨਾਮੁਦਹਿਅਧਾਗਾ॥ਬਿਨਵੰਤਨਨਕਕਰਦੇਇਰਬਹੁਗਾਥਿ
 ਦਦੀਨਦਇਅਲਾ॥੪॥ਸੇਦਿਨੁਸਫਲਗਣਿਅਹਰਿਪੁਭੂਮਿਲਾਇਅ
 ਗਾਮਾਸਭਸੁਖਪਰਗਟਿਅਦੁਖੁਤੁਰਿਪਰਾਇਅਗਾਮਾਸੁਖਸਹਜਅਨ
 ਦਬਿਨੰਦਸਦਹੀਗੁਨਗੋਪਾਲਨਿਤਗਾਈਐ॥ਭਜਸਧਸੰਗੀਮਿਲੇਰੰਗੇ
 ਬਹੁਜੋਨਿਨਪਈਐ॥ਗਹਿਕੰਠਿਲਾਏਸਹਜਿਸੁਭਏਅਦਿਅੰਕੁਰ
 ਅਇਆ॥ਬਿਨਵੰਤਿਨਨਕਅਪੀਮਿਲਿਆਬਹੁਭਿਕਤਪੁਨਜਾਇਆ
 ॥੫॥੪॥੧॥ਬਿਹਗੜਮਹਲ ੫ ਸੁਨੁਬੇਨੰਤੀਅਸੁਆਮੀਮੇਰੇਗਾਮਾ
 ਕਟਿਅਪ੍ਰਧਭੇਰਭੀਤੇਰੇਰੇਗਾਮਾਦੁਖਧਰਨਕਿਰਪਾਰਨਮੇਹਨਕਲਿਕ
 ਲੇਸਹਤੰਜਨਾ॥ਸਗਨਿਤੇਗੀਖਿਲੇਹੁਮੇਰੀਸਰਬਮੈਨਿਰੰਜਨਾ॥ਸੁਨਤਪੇ
 ਖਤਸੰਗਿਸੁਭਕੈਪੁਭਨੇਹਿਉਤੇਨੇਗਾਅਰਦਾਸਿਨਾਨਕਸੁਨਿਸੁਆਮੀਖਿਲੇ
 ਹੁਘਰੇਕੇਚੇ॥੧॥ਤੁਸਮਰਬੁਸਦਾਹਮਦੀਨਭੇਖਾਗੀਗਾਮਾਮਾਇਅਮੋਹਿ
 ਮਗਨੁਕਛਿਲੇਹੁਮੁਰਗੀਗਾਮਾਲੇਭਿਮੋਹਿਬਿਕਾਰਿਥਾਧਿਓਅਨਿਕਦਖਕ
 ਮਵੇਨਾ॥ਅਲਿਪਤਬੰਧਨਹਤਕਰਤਕੀਆਅਪਨਪਵੇਨਾ॥ਕਰਿਅ
 ਨੁਗੁਪਤਿਤਪਾਵਨਬਹੁਜੋਨਿਭੁਮੇਤਹੀ॥ਬਿਨਵੰਤਨਨਕਦਾਸੁਹਰਿ
 ਕਾਪੁਭਜੀਅਪ੍ਰਨਅਧਾਗੀ॥੨॥ਤੁਸਮਰਬੁਫਰਮੇਗੀਮਤਿਬੇਗੀਗਾਮਾਪ
 ਲਹਿਅਕਿਰਤਘਨਪੁਰਨਵਿਸਟਿਤੇਗੀਗਾਮਾਅਗਾਪਿਥੇਧਿਅਪਰਕ
 ਰਤੇਮੋਹਿਨੀਚੁਕਛੁਨਜਨਾ॥ਰਤਨੁਤਿਆਗਿਸੰਗਪਨਕਉਡੀਪਸੁਨੀਚ
 ਇਅਨਾ॥ਤਿਆਗਿਚਲਤੀਮਾਚੰਚਲਿਦੇਖਕਰਿਕਰਿਜੋਗੀ॥ਨਨਕ
 ਸਗਨਿਸਮਰਬਸੁਆਮੀਪੈਜਰਬਹੁਮੇਗੀ॥੩॥ਜਤੇਵੀਛੁੜਿਅਤਿਨਿਆਪਿ
 ਮਿਲਾਇਅਗਾਮਾਸਾਧੁਸੰਗਿਮੇਹਰਿਗੁਣਗਾਇਅਗਾਮਾਗੁਣਗਾਇਗੇਥਿ
 ਦਸਦਨੀਕੇਕਲਿਆਨਮੈਪਰਗਟਭਏ॥ਸੋਜਸੁਹਾਵੀਸੰਗਿਪੁਭਕੇਆ
 ਪਣੇਪੁਭਕਰਿਲਏ॥ਛਿਡਿਚਿਤਅਚਿਤਹੋਏਬਹੁਭਿਦੁਖੁਨਪਾਇਆ॥
 ਨਨਕਦਰਸਨਪੇਖਿਜੀਵੈਗੇਵੰਦਗੁਣਨਿਧਿਗਾਇਆ॥੪॥੫॥੮॥
 ਬਿਹਗੜਮਹਲ ੫ ਬੋਲਿਸੁਧਰਮੀਕਵਿਅਮੋਨਿਕਤਧਰੀਗਾਮਾਤੁ
 ਨਦੀਦੇਖਿਚਲਿਆਮਾਇਆਬਿਉਹਰੀਗਾਮਾਸੰਗਿਤੇਰੇਕਛੁਨਚਲੈ

ਬਿਨਗੋਬਿਨਗਮਾਦਿਸਦੇਸਸੁਵਨਗੁਪਾਸਗਲਉਤੇਕਮਾਪੁਤ
 ਕਲਤਨਸੰਗਿਸੇਭਾਹਸਤਘਰਿਵਿਕਗੀ॥ਬਿਨਵੰਤਨਨਕਬਿਨੁਸਪ
 ਸੰਗਮਸਭੀਮਥਿਆਸੰਸਗੀ॥੧॥ਰਾਜਨਕਿਉਸੋਇਆਤੂੰਨਿਰਭਰੇ
 ਗਤਕਤਨਪੀਰਮਾਮਾਇਆਛੂਹੁਰੁਨੁਕੋਤੇਬਿਲਲਾਪੀਰਮਾ॥ਬਿ
 ਲਲਾਪਿਕੋਤੇਮਹਾਮਹਨਬਿਨੁਨਾਮਹਰਿਕੇਸੁਖੁਨਹੀ॥ਸਪਸਸਿਆ
 ਟਪਉਪਾਵਥਕੇਜਹਭਾਵਤਤਤਪਹੀ॥ਆਦਿਅੰਤਮਧਿਪੂਰਨ
 ਸਬਝਤਪਟਿਪਟਿਆਹੀ॥ਬਿਨਵੰਤਨਨਕਜਿਨਸਾਧਸੰਗਮਸੁਪ
 ਤਿਸੇਤੀਘਰਿਜਹੀ॥੨॥ਨਗਪਤਿਜਾਣਿਗਹਿਓਸੇਵਕਸਿਆਣੇਗ
 ਮਾਸਗਪਰਵੀਛੁੜਣਾਮੇਰੇਪਛੁਤਣੇਗਮਾ॥ਹਰਿਚੰਦਗੀਏਖਿਛੂਲ
 ਕਹਾਅਸਥਿਤਿਪਈਐ॥ਬਿਨੁਨਾਮਹਰਿਕੇਅਨਰਚਨਅਹਿਲਾਜ
 ਨਮੁਗਵਈਐ॥ਹਉਹਉਕਰਤਨਤਿਸਨਬੂਛੈਨਪਕਾਮਪੂਰਨਗਿ
 ਆਨਾ॥ਬਿਨਵੰਤਨਨਕਬਿਨੁਨਾਮੁਹਰਿਕੇਕੋਤਿਅਪਛੁਤਨੇ॥੩॥ਧਰਿ
 ਅਨੁਗਹਿਅਪਨਕਰਿਲੀਨਰਮਾ॥ਭੁਜਾਗਹਿਕਾਛਿਲੀਓਸਪੁਸੰਗੁਦੇ
 ਨਰਮਾਸਾਧਸੰਗੀਮਹਰਿਅਰਧੇਸਗਲਕਲਮਲਦੁਖਜਲੇ॥ਮਹ
 ਧਰਮਸੁਦਨੁਕਿਰਿਆਸੰਗਿਤੇਰੇਸਚਲੇ॥ਰਸਨਅਰਧੈਏਕੁਸੁਅਮੀ
 ਹਰਿਨਾਮਿਮਨੁਤਨੁਭੀਨਾ॥ਨਨਕਜਿਸੇਨਹਿਮਿਲਾਏਸੇਸਬਗੁਣਪ
 ਰਥੀਨਾ॥੪॥੬॥੬॥੧੫੪॥੬॥੧੫੫॥੬॥ਤਿਨਕਾਛੰਤਕਾਜੁਮਲ
 ॥੧੫॥

ਗੁਰੂਗ੍ਰੰਥ ਸਾਹਿਬ ਜੀ ॥ ੧੦੦ ॥ ਸਤਿਗੁਰ ਪਾਸਿ ॥
ਸਲੋਕ ੪੩ ॥ ਗੁਰੇਸਵੰਤ ਸੁਖ ਪਈ ਐਹੈ ਸੈ ਸੁਖੁ ਨ ਭਾਲਿਆ ॥ ਗੁਰ ਕੇ
ਸਬਦਿ ਮਨੁ ਭਰੀ ਐਸਾ ਦਾਸੇ ਹੋਇ ਨਾਲਿਆ ॥ ਨਨਕਾ ਮੁਤਿ ਨ ਕਉ ਮਿਲੈ
ਜਿਨ ਹਰਿ ਦੇਖੇ ਨਹਿ ਨਾਲਿਆ ॥ ੧ ॥ ੪੩ ॥ ਸਿਭ ਤਿਖ ਜਾਨ ਬਖਸਿ ਸੋ ਜਿ
ਸੁਖ ਪਸੈ ਸੇਖਰ ਚੈਖਾਇ ॥ ਸਤਿਗੁਰ ਬਿਨੁ ਪਥਿਨਾ ਵਈ ਸਭ ਥਕੇ ਕਰਮ
ਕਮਾਇ ॥ ਨਨਕ ਮਨੁ ਮੁਖ ਜਗਤੁ ਭੀ ਨਹੈ ਐਸੈ ਭੁਖ ਕਿਖਾਇ ॥ ੨ ॥ ਪਉੜੀ ॥
ਸਭ ਤੇਗੋਤੁ ਸਭ ਸਦਾ ਸਭ ਤੁਪੁਠਿ ਪਾਇਆ ॥ ਸਭ ਨਾਵਿ ਚਿਤੁ ਵਰਤ
ਦਾਤੁ ਸਭ ਨੀਪਿਆਇਆ ॥ ਤਿਸ ਦੀਤੁ ਭਗਤਿ ਭਾਇ ਪਾਇ ਜਿਤੁ ਧੁਮ
ਨਿਭਾਇਆ ॥ ਜੋਹਿ ਰਿਪੁ ਭਭਾਵੈ ਸੇਖੀ ਐਸਭਿ ਕਰਨਿ ਤੇਰਾ ਕਰਾਇਆ ॥ ਸਾ
ਲਾਹਿ ਹਰਿ ਸਭ ਨ ਤੇਵਰਾ ਜੋ ਸਤ ਜਨ ਕੀ ਪੈ ਜਰਖਦਾਇਆ ॥ ੧ ॥
ਸਲੋਕ ੪੪ ॥ ਨਨਕ ਗਿਆਨੀ ਜਗੁ ਜੀਤ ਜਗਿ ਜੀਤ ਸਭੁ ਕੋਇ ॥ ਨਾਮੇ ਕਾ
ਗੁਨਿ ਸਿਧਿ ਪੈਸੁ ਜੋਹੈ ਸੁਹੈ ॥ ਗੁਰਮਤਿ ਮਤਿ ਅਚਲੁ ਹੋਰ ਲਾਇ ਨਾਸ
ਕੋਇ ॥ ਭਗਤ ਕਾ ਹਰਿ ਅੰਗੀ ਕਰੁ ਕਰੇ ਕਾਜੁ ਸੁਹਾਵਹੈ ॥ ਮਨ ਮੁਖਿ
ਮਲੁ ਪੁਭਲਾਇ ਅਨੁਵਿਚਿਲ ਬੁਲੈ ਭੁਭੁ ਅੰਧ ਕਾ ॥ ਝਗੜਾ ਕਰਿ ਆਅ
ਨਹਿ ਨੁਹਦੈ ਸਬਦਿ ਨ ਕਰੈ ਵੀਚਗੁ ॥ ਸੁਪਿਆਤਿ ਕਰਤੇ ਹਿਰਿ ਲਈ ਬੋਲ
ਨਿਸਭਿ ਵਿਕਾਗੁ ॥ ਦਿਤੇ ਕਿਤੇ ਨ ਸੋਤ ਖੀਅਨਿ ਅੰਤਹਿ ਤਿਸਨਾ ਬਹੁਤ ਅਭੀ
ਅਨੁ ਅੰਧਗੁ ॥ ਨਨਕ ਮਨੁ ਮੁਖ ਨਾਲੁ ਪੁਤੁ ਦੀ ਆਭਲੀ ਜਿਨਾ ਮਾਇਆ ਮਹਿ
ਪਿਆਗੁ ॥ ੧ ॥ ੪੪ ॥ ਤਿਨ ਭਉ ਸੰਸਾਰਿ ਕੇ ਗੋਜਿਨ ਸਤਿਗੁਰ ਸਿਰਿ ਕਰਤਾ
ਗੁਰ ਪ੍ਰਸਿਤਿ ਨ ਕੀਪੈ ਜਰਖਦਾ ਅਪੇਰਖਣਾਗੁ ॥ ਮਲਿ ਪੀਤਾ ਸੁਖੁ ਪਾਇ
ਅਸਚੈ ਸਬਦਿ ਵੀਚਗਿ ॥ ਨਨਕ ਸੁਖਦਾਤਾ ਸੇਵਿਅਾ ਪੇਪਰਖਣਾਗੁ ॥
੨ ॥ ਪਉੜੀ ॥ ਜੀਅ ਜੰਤ ਸਭ ਤੇਗੋਤੁ ਸਭ ਨਾਸਿਆ ॥ ਜਿਸਨੇ ਤੂੰ ਦੇਹਿ ਤਿਸ
ਸਭੁ ਕਿਛੁ ਮਿਲੈ ਕਈਹੋਰ ਸਗੋ ਕੁਨਾਹੇਤੁ ਪੁਪਸਿਆ ॥ ਤੂੰ ਇਕੋ ਦਾਤਾ ਸਭ ਸਦਾ
ਹੋਇ ਪਿਆਰਾ ਸਿਆ ॥ ਜਿਸ ਦੀਤੁ ਪੁਭਾਵੈ ਤਿਸ ਦੀਤੁ ਮਨਿ ਲੈਹਿ ਜਿਨ
ਸਬਾ ਸਿਆ ॥ ਸਭ ਤੇਗੋਤੁ ਜਵਰਤਾ ਦੁਖੁ ਸੁਖੁ ਤੁਪੁਪਸਿਆ ॥ ੨ ॥ ਸਲੋਕ ੪੫
੩ ॥ ਗੁਰਮੁਖਿ ਸਚੇ ਭਾਵੇ ਦੇਰਿ ਸਚੈ ਸਾਚਿ ਅਗਿਆ ॥ ਜਨਿ ਮਨਿ ਅਨੰ
ਦੈ ਗੁਰ ਕਾ ਸਬਦੁ ਵੀਚਗਿ ॥ ਅੰਤਹਿ ਸਬਦੁ ਵਸਾਇ ਅਦੁਖ ਕਟਿਆ
ਚਨਣੁ ਕੀ ਆਕਰਤਾ ਗਿਆ ॥ ਨਨਕ ਰਖਣਾਗੁ ਰਾਖਸੀ ਅਪਣੀ ਕਿਰਪਾ

ਧੰਨ

3

ਸੋ

੪

ਸਿ॥੧॥੧੪੩ ਗੁਰਕੀਸੇਵਾਚਕਰੀਭੈਰਚਿਕਾਰਕਮਾਇ।ਜਿਹਸੇਵੈਤੋ
ਰੇਵੈਜੇਚਲੈਤਿਸੇਜਾਇ।ਨਨਕਸਭੁਕਿਛੁਆਪਿਐਅਵਰੁਨਦੁਜੀਜ
ਇ॥੨॥੫੯੩।ਤੋਗਿਵਡਿਅਈਤੁਪੋਜਣਦਤੁਪੁਜੇਵਡੁਅਵਰੁਨੇ
ਈ।ਤੁਪੁਜੇਵਡੁਪੋਸਮੀਕੁਪੋਵੈਤਾਖੀਐਤੁਪੁਜੇਵਡੁਤੁਪੋਈ।ਜਿ
ਨਿਤੁਸੇਵਿਆਤਿਸਿਖੁਪਾਇਆਹੋਰਤਿਸਦੀਗੀਸਕਰਕਿਅਕੋਈ।ਤੁ
ਭੰਨਘੜਣਸਮਰਥੁਤਤੁਪੋਤਿਤੁਪੁਐਗੇਮੰਗਣਨੋਧੋਜੋਜਿਖ
ਲੀਸਭਹੋਈ।ਤੁਪੁਜੇਵਡੁਤਤੁਪੁਮੈਕੋਈਨਦਗਿਨਆਵਈਤੁਪੁਸ
ਭਸੈਨਦਨੁਦਿਤਖੰਡੀਵਰਭੰਡੀਪਤਲੀਪੁਰਈਸੈਲੇਈ॥੩॥ਸਲੋਕੁ
੪੩ ਮਨਿਪਰਤੀਤਿਨਾਈਆਸਹਜਿਨਲਗਭਉ।ਸਥਦੈਸਦੁ
ਨਆਇਓਮਨਹਠਿਕਿਆਗੁਣਗਾਇ।ਨਨਕਆਇਆਸੇਪਰਵਣੁ
ਜਿਗੁਰਮੁਖਿਸਚਿਸਮਾਇ॥੧॥੧੪੩ ਅਪਣਾਪੁਨਪਛਣੈਮੁਖੁ
ਵਰਆਖਿਤੁਖਈ।ਮੁਛੈਦੀਖਸਲਤਿਨਗਈਆਅੰਧੋਵਿਛੁਕਿਚੈ
ਖਈ।ਸਤਿਗੁਰਕੈਭੰਨਿਨਘੜਿਓਹੋਅੰਕਿਸਮਾਈ।ਅਨਦਿਨਸ
ਹਸਾਕਦਨਚੁਕੈਥਿਨਸਥਦੈਦੁਖਪਈ।ਕਾਮੁਕੁਪੁਲਭੁਅੰਤਰਿਸਥ
ਲਾਨਿਤਪੰਧਾਰਕਰਤਵਿਹਈ।ਚਰਣਕਰਦੇਖਤਸੁਣਿਥਕਦਿਹਮੁਕੋ
ਨੈਵੈਅਈ।ਸਚਨਮੁਨਲਗਮੀਠਜਿਤਨਮਿਨਵਨਿਪਿਪਈ।ਜੀਵੁ
ਮੈਮੈਫੁਨਿਜੀਵੈਤਾਮੇਖੰਤਰੁਪਈ।ਪੁਰਿਕਰਮਨਪਾਇਓਪਰਣੀਵਿ
ਣੁਕਰਮਾਕਿਅਈ।ਗੁਰਕਾਸਥਦੁਸਮਾਲਿਤੁਮੁਕੁਗਤਿਮਤਿਸਥਦੈ
ਈ।ਨਨਕਸਤਿਗੁਰੁਤਦਹੀਜੁਵਿਚਹੁਅਪੁਗਵਾਈ॥੨॥੫੯੩।
ਜਿਸਦੈਚਿਤਵਿਸਿਆਮੇਗਸੁਆਮੀਤਿਸਨੇਕਿਉਅੰਦੇਸਾਕਿਸੇਗਲੈਦ
ਲੈਭੀਐ।ਹਰਿਮੁਖਦਤਸਭਨਗਲਕਾਤਿਸਨੇਪਿਆਇਦਿਅਕਿਦ
ਨਿਮਖਘੜੀਮੁਹਮੈਭੀਐ।ਜਿਨਿਹਰਿਪਿਆਇਆਤਿਸਨੇਸਰਬਕਿ
ਅਣਹੋਈਨਿਤਸੰਤਜਨਕੀਸੰਗਤਿਜਾਇਬਹੀਐਮੁਹੁਜੋਭੀਐ।ਸਿ
ਦਖਤੁਖਗਗੋਈਹਿਸੇਵਕਸਭਿਜਨਕਥੀਪਨਤੋਭੀਐ।ਹਰਿਕਿ
ਪਤੋਹੋਆਹਰਿਭਗਤੁਹਰਿਭਗਤਜਨਕੈਮੁਹਿਭਿਠੈਜਗਤੁਤਰਿਆਸ
ਭੁਲਭੀਐ॥੪॥ਸਲੋਕੁ੪੩ ਸਰਸਨਜਲਿਜਾਉਜਿਨਿਹਰਿਕਾਸੁ
ਉਨਪਾਇਆ।ਨਨਕਸਨਸਥਦਿਸਾਇਜਿਨਿਹਰਿਹਰਿਮਨਿਵਸਾਇ

ਆ॥੧॥੧੪੩ ਸਰਸਨਜਲਿਜਾਉਜਿਨਿਹਰਿਕਾਸੁਵਿਸਾਇਆ।ਨ
ਨਕਗੁਰਮੁਖਿਸਨਹਰਿਜਪੈਹਰਿਕੈਨਾਇਪਿਆਰਿ॥੨॥੫੯੩।ਹਰਿਅ
ਪੋਠਕੁਰਸੇਵਕੁਭਗਤੁਹਰਿਅਪੋਕੋਰਕਰਈ।ਹਰਿਅਪੋਵਖੈਵਿਗਸੇ
ਅਪਜਿਤੁਭਵੈਤਿਤੁਲਾਈ।ਹਰਿਇਕਨਮਾਗਿਪਾਏਆਪਹਰਿਇਕਨ
ਉਛਕਿਪਈ।ਹਰਿਸਚਾਸਾਹਿਬੁਸਚੁਤਪਾਵਸੁਕਰਿਦੈਖੋਚਲਤਸ
ਬਈ।ਗੁਰਪਰਸਾਦਿਕੈਪੋਜਨਨਕਹਰਿਸਚੇਕੋਗੁਣਗਈ॥੫॥ਸਲੋਕੁ
੪੩ ਦਰਵੇਸੀਕੋਜਣਸੀਵਿਰਲਾਕੋਦਰਵੇਸਾਜਿਘਰਿਘਰਿਛੈਮੰਗਤ
ਧਿਗੁਜੀਵਣੁਧਿਗੁਵੇਸਾ।ਜੇਆਸਾਅੰਦੇਸਤਜਿਹੋਗੁਰਮੁਖਿਭਿਖਿਆ
ਨਉ।ਤਿਸਕੋਚਰਣਪਖਾਲੀਅਹਿਨਨਕਬਲਿਹੋਜਾਉ॥੧॥੧੪੩
ਨਨਕਤਰਵਰੈਕੁਫਲੁਦੁਇਖੰਗੁਆਹਿ।ਆਵਤਜਾਤਿਨਦੀਸਹੀਨ
ਪਰਪੰਥੀਤਹਿ।ਬਹੁਗੰਗੀਰਸਭਗਿਆਸਥਦਿਹੋਨਿਰਬਣ।ਹਰਿਸਿਫ
ਲਾਭੇਤਨਨਕਾਰਮਿਸਚਨੀਸਣ॥੨॥੫੯੩।ਆਪੋਪਰਤੀਆਪੋਹੋਗ
ਹੁਕਾਪਿਜਮਾਇਪੀਸਵੈ।ਆਪਿਪਕਵੈਆਪਿਭੰਡੇਇਪੋਰਸੈਅਪੋਹੋ
ਬਹਿਖਵੈ।ਆਪੋਜਲੁਆਪੋਦੈਛਿਗਆਪੋਚੁਲੀਭਰਵੈ।ਆਪੋਸੰਗਤਿ
ਸਦਿਬਹਲੈਆਪੋਵਿਦਕਰਵੈ।ਜਿਸਨੇਕਿਰਪਾਲੁਹੋਵੈਹਰਿਅਪੋਤਿ
ਸਨੋਹਕਮੁਮਨਵੈ॥੬॥ਸਲੋਕੁ੪੩ ਕਰਮਧਰਮਸਭਥੰਧਨਪਪਪੁਨ
ਸਭਥੰਧਾ।ਮਮਤਾਮੋਹਸੁਥੰਧਨਪੁਤ੍ਰਕਲਤ੍ਰਸਥੰਧਾ।ਜਹਦੇਖਤਹੋਜੋ
ਵਰੀਮਾਇਆਕਾਸਨਥੰਧਾ।ਨਨਕਸਚੇਨਮੁਥਿਨਵਰਤਣਵਰੈਤੋਅੰਧਾ॥
੧॥੧੪੪ ਅੰਧੈਚਨਣਤਾਥੀਐਜਾਤਿਗੁਰਮਿਲੈਗਾਇ।ਥੰਧਨਿਤੋਭੈ
ਚਿਵਸੈਅਗਿਆਨੁਅਪੋਰਜਾਇ।ਸੰਭੁਕਿਛੁਦੈਖੈਤਿਸੈਕਾਜਿਨਿਕੀਅਤ
ਨੁਸਜਿ।ਨਨਕਸਗਨਿਕਰਤਰਕੀਕਰਤਰਥੈਲਾਜ॥੨॥੫੯੩।ਜਦਹੁ
ਅਪਬਣੁਕੀਆਬਹਿਕਰੇਤਦੁਪੁਛਿਨਸੇਵਕੁਥੀਆ।ਤਦਹੁਕਿਆ
ਕੋਲੈਵੈਕਿਅਕੋਦੈਵੈਜਾਵਰੁਨਦੁਜਕੀਆ।ਫਿਰਿਆਪੋਜਗਤੁਉਪਾਇ
ਅਕਰੇਤਦਨੁਸਭਨਕਉਦੀਆ।ਆਪੋਸੇਵਕਾਈਅਨੁਗੁਰਮੁਖਿਆਪੋ
ਅੰਮ੍ਰਿਤਪੀਆ।ਆਪਿਨਿਰੰਕਾਰਾਕਾਰੈਅਪੋਆਪੋਕਰੇਸੁਥੀਆ॥੧॥
ਸਲੋਕੁ੪੩ ਗੁਰਮੁਖਿਪੁਭਸੇਵਹਿਸਦਸਚਅਨਦਿਨਸਹਜਿਪਿਆ
ਗਿਸਦਾਅਨੰਦਿਗਵਹਿਗੁਣਸਚੇਅਗਧਿਉਗਧਿਉਗਧਾਗਿ।ਨੀਤਰਿਪੁ

ਤਮੁਵਸਿਆਹਿਕਰਮੁਲਿਖਿਅਕਰਤਾਗਿ॥ਨਨਕਆਪਿਮਿਲਾਇਅਨੁ
 ਅਪਕਿਰਪਧਾਗਿ॥੧੧੪੩ ਕਹਿਐਕਥਿਐਨਪਾਈਐਅਨਦਿਨੁਗੁ
 ਸਦਗੁਣਗਾਇ॥ਵਿਨੁਕਰਮੈਕੈਨਪਾਇਓਭਉਕਿਮੁਏਥਿਲਾ
 ਇ॥ਗੁਰਕੇਸਥਦਿਮਨੁਤਨਭਿਜੈਆਪਿਵਸੈਮਨਿਆਇ॥ਨਨਕਨਰ
 ਪਾਈਐਅਪਲਈਮਿਲਾਇ॥੨੧੫ਉਤੀ॥ਅਪਦੇਵਪੁਰਸਭਸਾਸ
 ਤਆਪਿਕਥੈਆਪਿਭੀਜੈ॥ਆਪਹੀਥਹਿਪੁਜੇਕਰਤਆਪਿਪਗਪੁਰੁ
 ਕਗੀਜੈ॥ਆਪਿਪਗਵਿਗਤਿਆਪਿਨਰਵੰਤੀਆਪਿਅਕਥੁਕਥੀਜੈ॥
 ਆਪਪੁਨੁਸਭਆਪਿਕਰਏਆਪਿਅਲਿਪਤੁਵਰਤੀਜੈ॥ਆਪਸੁਖੁ
 ਖੁਦਵੈਕਰਤਆਪੇਖਖਸਕਗੀਜੈ॥੧੧੫੬੪੩ ਸੇਖਅੰਦਰੁ
 ਜੋਰਛਡਿਤੰਭਉਕਿਛਲਗਵਾਇ॥ਗੁਰਕੈਭੋਕੇਤਨਿਸਤਰੇਭੈਵਿਚਿਨਿ
 ਰਭਉਪਾਇ॥ਮਨੁਕਰੇਰਸਥਦਿਭੇਤਿਤੁੰਸਤਿਵਸੈਮਨਿਆਇ॥ਸਤੀ
 ਵਿਚਿਕਰਮਵਣੀਸਖਸੁਪਾਏਥਾਇ॥ਨਨਕਕਮਿਕ੍ਰਪਿਕੈਨਪ
 ਇਓਪੁਛਹੁਗਿਆਨੀਜਾਇ॥੧੧੫੬੪੪ ਮਨਮੁਖਮਾਇਅਮਹੁਪੈਨੀਮ
 ਨਲਗਪਿਆਗੁ॥ਭੁਭੁਕਮਵੈਰੁਭੁਸੰਗਹੈਕੁਭੁਕਰੇਆਹਗੁ॥ਬਿਖੁਮਾਇ
 ਆਪਨੁਸੈਚਿਮਹਿਅੰਤਹੋਇਸਭਛਗੁ॥ਕਰਮਧਮਸੁਚਸੰਜਮਰ
 ਹਿਅੰਤਹਿਲੇਭਵਿਕਾਨਨਕਜਿਮਨਮੁਖਕਮਵੈਸੁਥਾਇਨਪਦੈਰ
 ਗਹੁਹੋਇਖੁਅਹੁ॥੨੧੫ਉਤੀ॥ਅਪਖਣੀਅਪਥਣੀਅਪਖੰਡਰ
 ਭੰਡਕਗਾ॥ਅਪਸਮੁੰਦਆਪਿਹੋਸਗੁਰੁਆਪਹੀਵਿਚਿਰਤਨਧੋਗਾ॥ਅਪ
 ਲਾਹਏਕੇਜਿਸੁਕਿਰਪਾਜਿਸਨਗੁਰਮੁਖਿਕਰੇਹੋਗਾ॥ਅਪੇਭਉਜਲੁਆ
 ਪਿਹੈਬੋਹਿਥਾਅਪੇਖਵਟੁਆਪਿਤਗਾ॥ਅਪੇਕਰੇਕਰਏਕਤਾਂਅਵਰੁ
 ਨਦੁਜਾਤੁਏਸੇਗਾ॥੧੧੫੬੪੫੩ ਸਤਿਗੁਰਕੀਸੇਵਾਸਫਲੁਪੈਜੋਕ
 ਕਰੇਚਿਤੁਲਾਇ॥ਨਮੁਪਦਰਬੁਪਾਈਐਅਚਿਤੁਵਸੈਮਨਿਆਇ॥
 ਜਨਮਮਰਨਦੁਖਕਟੀਐਹਉਸੈਮਸਤਜਾਇ॥ਉਤਮਪਦਵੀਪਾਈਐ
 ਸਚਹੋਸਮਾਇ॥ਨਨਕਪੁਗਥਿਜਿਨਕਉਲਿਖਿਆਤਿਨਸਤਿਗੁਰੀ
 ਲਿਆਆਇ॥੧੧੫੬੪੬੩ ਨੀਮਰਤਾਸਤਿਗੁਰੁਹੈਕਲਿਜਗਬਹਿਓਹੁ
 ਇ॥ਗੁਰਮੁਖਿਹੋਵੈਸੇਪਾਹਿਪਵੈਜਿਨਅੰਦਰਿਸਚਸੇਇ॥ਨਸੁਸਮਾਲ
 ਨਮਸੰਗਹੈਨਮਹੀਖਤਿਹੋਇ॥ਨਨਕਸਤਿਗੁਰੁਪਾਇਅਕਰੀਮਪਰਪ

ਤਿਹੋਇ॥੨੧੫ਉਤੀ॥ਅਪੇਪਗਸੁਆਪਿਧਤੁਹੈਆਪਿਕੀਤੇਨਕੰਚਨੁ॥
 ਅਪਠਕੁਰਸੇਵਕੁਆਪੇਆਪੇਹੀਪਪਖੰਡਨੁ॥ਅਪੇਸਭਘਟਭਗਵੈਸੁ
 ਆਮੀਆਪੀਸਭਅੰਜਨੁ॥ਆਪਿਥਥੇਕੁਆਪਿਸਭਥੇਤਾਅਪੇਗੁਰਮੁ
 ਖਿਭੰਜਨੁ॥ਜਨਨਨਕਸਲਾਹਿਨਰਜੋਤੁਧੁਕੇਤੋਤੁਹਿਸੁਖਦਾਤਾਵਡਨੁ
 ੩
 ੧੧੫੬੪੭੪ ਸਲੋਕੁ੪੪ ਬਿਨੁਸਤਿਗੁਰਸੇਵੇਜੀਅਕਥਪਨਜੋਤਕਰਮਕਮਾਗਿ॥ਬਿ
 ਨੁਸਤਿਗੁਰਸੇਵੈਠਵਰਨਪਵਹੀਮਹਿਜੰਮਹਿਆਵਹਿਜਾਗਿ॥ਬਿਨੁਸਤਿਗੁਰ
 ਸੇਵਛਿਕਾਥਿਲਾਣਾਨਮੁਨਵਸੈਮਨਿਆਇ॥ਨਨਕਬਿਨੁਸਤਿਗੁਰਸੇਵੇਜ
 ਮੁਖਿਥਧਮਾਗੀਅਹਿਮੁਹਿਕਲੇਉਠਿਜਾਹਿ॥੧੧੫੬੪੮੩ ਇਕਿਸਤਿਗੁਰਕੀ
 ਸੇਵਕਹਿਚਰਕੀਹਰਿਨਮੇਲਗੈਪਿਆਗੁ॥ਨਨਕਜਨਮੁਸਵਰਨਿਆਪਣ
 ਕਲਾਕਰਗਹਿਉਪਗੁ॥੨੧੫ਉਤੀ॥ਅਪਚਟਸਲਾਅਪਹੋਪਾਧਾਅਪਚ
 ਟਕੁਪੜਣਕਉਅਣੇ॥ਅਪਪਿਤਮਤਹੈਅਪੇਅਪਥਲਕਕਰੇਸਿਅਣੇ
 ਇਕਥੈਪੜਿਥੁਏਸਭੁਅਪੇਇਕਥੈਅਪੇਕਰਏਅਣੇ॥ਇਕਨਅੰਤਹਿਮ
 ਹਲਿਭੁਲਾਏਜਾਪਿਤੈਮੈਨਿਸਚੇਭਣੇ॥ਜਿਨਆਪੇਗੁਰਮੁਖਿਦਵਡਿਅ
 ਏਸੇਜਨਸਚੀਦਰਗਹਜਣੇ॥੧੧੫੬੪੮੪੩ ਸਲੋਕੁ੪੮੪੩ ਕਲਾਕਲਵਲੀਕਮੁ
 ਮਦਮਨੁਆਪੀਵਣਹੁਗਾਕ੍ਰਿਧਕਟੇਰੀਮੇਭਗੀਪੀਲਾਵਅਹੰਕਾਗੁ॥ਮਜਲ
 ਸੁਭੁਕਲਾਥਕੀਪੀਪੀਹੋਇਖੁਆਗੁ॥ਕਰਣੀਲਾਹਣਿਸਤਿਗੁਰੁਸਚੁਸਰਕਰਿ
 ਸਗੁਗੁਣਮੰਡਕਰਿਸੀਲੁਘੀਉਸਗੁਮੁਸਾਅਹੁ॥ਗੁਰਮੁਖਿਪਾਈਐਨਨ
 ਕਖਪੋਜਾਹਿਥਿਕਾਗੁ॥੧੧੫੬੪੮੫੩ ਸਲੋਕੁ੪੮੫੩ ਕਾਇਆਲਾਹਣਿਅਪੁਮਦਮਜਲ
 ਸਿਤਿਸਨਾਪਤੁ॥ਮਨਸਕਟੇਰੀਭੁਭਿਭਗੀਪੀਲਾਏਜਮਕਲਾ॥ਇਤੁਮਦਿ
 ਪੀਤੈਨਨਕਾਬਹੁਤੇਖਟੀਅਹਿਥਿਕਾਗੁ॥ਗੁਰੁਸਲਾਹਮੰਡਭਉ
 ਮਸਾਅਹੁ॥ਨਨਕਇਹੁਭੰਜਨੁਸਚੁਹੋਸਚੁਨਮੁਅਧਾਗੁ॥੨੧੫ਉਤੀ॥ਕਾਇਆ
 ਲਾਹਣਿਅਪੁਮਦਮਾਮਿਤਤਿਸਕੀਧਾਗੁ॥ਸਤਸੰਗਤਸਿਓਮੇਲਾਪੁਹੋਇ
 ਲਿਵਕਟੇਰੀਅੰਮਿਤਭਗੀਪੀਪੀਕਟਹਿਥਿਕਾਗੁ॥੩੧੫ਉਤੀ॥ਅਪਸੁਰਿ
 ਨਗਣਹੀਪਰਥਾਅਪੇਖਟਰਸਨਕੀਥਣੀ॥ਅਪੇਸਿਵਸੈਕਰਮਹੋਸਾ
 ਅਪੇਗੁਰਮੁਖਿਅਕਥਕਟੀ॥ਅਪੇਜਗੀਆਪੇਭੋਗੀਆਪਿਸੈਨਿਆਸੀ
 ਠਿੰਗੇਥਿਥਣੀ॥ਅਪੈਨਲੇਗਸਦਿਆਪਿਉਪਦੈਸੈਅਪੇਸੁਘਭੁਸੁਪੁਸਿ
 ਅਣੀ॥ਅਪਣਾਚੁਰੁਕਰਿਵੈਖੈਆਪੇਅਪਸਭਨਾਜੀਅਕਹੈਜਣੀ॥੧੨੧

੫੫

ਸਲੋਕੁਮਃ੩ ਏਹਾਸਿਧਿਅਪਰਵਣਹੈਜਿਤੁਹਰਿਪ੍ਰਭੁਮੇਗਚਿਤਿਅਵੈ
ਹਰਿਸਿਉਪ੍ਰੀਤਿਉਪਜੈਅਇਆਮੇਹੁਜਲਵੈ॥ਗੁਰਪਰਸਾਦੀਦਬਧਸੇ
ਮਨੁਅਸਥਿਰਸੁਧਿਅਕਰੇਵੀਚਗੁ॥ਨਨਕਸੰਧਿਅਕਰੇਮਨਮੁਖੀਜਿਉ
ਟਿਕੇਮਹਿਜੰਮੇਹੋਇਖੁਆਹੁ॥੧੧੫੪੩ ਪ੍ਰਿਉਪ੍ਰਿਉਕਰਤੀਸਭਜਗੁਫਿਰਿ
ਗੋਪਿਅਸਨਜਾਇ॥ਨਨਕਸਤਿਗੁਰਿਮਿਲਿਐਮੇਰੀਪਿਅਸਗਈਪਿਰੁਪੁ
ਇਆਘਰਿਅਇ॥੨੧ਪਉੜੀ॥ਅਪੇਤਤੁਪਰਮਤਤੁਸਭੁਅਪੇਅਪਰ
ਕੁਤਦਸੁਭਇਆ॥ਅਪੇਦਸਅਠਵਰਨਉਪਾਇਅਨੁਆਪਿਬ੍ਰਹਮਾ
ਪਿਰਾਜੁਲਾਇਆ॥ਅਪੇਮਰੇਅਪਛੇਡੇਅਪਬਖਸਕਰੇਦਇਆ॥ਅਪਿ
ਅਭੁਲੁਨਭੁਲੈਕਬਹੀਸਭੁਸਭੁਤਪਾਦਸੁਸਚੁਥਿਆ॥ਅਪਿਜਨਾਬੁਝ
ਏਗੁਮੁਖਿਤਿਨਅੰਦਹੁਦੁਜਾਭਗੁਮਾਇਆ॥੧੨੩ਸਲੋਕੁਮਃ੪ ਹਰਿ
ਨਮਨਸਿਮਹਿਸਧਸੰਗਿਤੈਤਨਿਉਭੈਖੋ॥ਜਿਨਿਕੀਤੀਤਿਸੈਨਜਲਦੀਨ
ਨਕਫਿਟੁਅਲੁਣੀਦੇਹ॥੧੧੫੪੪ ਘਟਵਸਹਿਚਰਣਗਥੈਦਗਸਨਜ
ਗੁਪਾਲਾ॥ਨਨਕਸੇਪ੍ਰਭੁਸਿਮਰੀਐਤਿਸੁਦੇਹੀਕਉਪਾਲਿ॥੨੧ਪਉੜੀ
ਅਪੇਅਠਸਠਿਤੀਰਥਕਰਤਾਅਪੇਕਰੇਇਸਨਾਨੁ॥ਅਪੇਸੰਜਮਵਡੇਏ
ਮੀਆਪਿਜਪਾਇਹਿਨਮੁ॥ਅਪਿਦਇਆਲੁਹੋਇਭਉਖੰਡਨੁਆਪਿਕੈ
ਸਭੁਦਾਨੁ॥ਜਿਸਨੇਗੁਮੁਖਿਅਪਿਬ੍ਰਹਮਾਏਸੇਸਦਹੀਦਗਹਪਏਮਨੁ॥
ਜਿਸਦੀਪੈਜਰਖੈਹਰਿਸੁਆਮੀਸੇਸਚਹਰਿਜਨ॥੧੪੧ਸਲੋਕੁਮਃ੩ ਨਨਕ
ਬਿਨੁਸਤਿਗੁਰੁਭਟੇਜਗਅੰਧੁਏਅੰਧੇਕਰਮਕਮਾਇ॥ਸਥਦੈਸਿਉਚਿਤਨ
ਵਈਜਿਤੁਸੁਖਵਸੈਮਨਿਆਇ॥ਤਾਮਸਿਲਗਾਸਦਾਫਿਰੈਅਹਿਨਿਸਿਜ
ਲਤੁਬਿਹਾਇ॥ਜੋਤਿਸੁਭਵੈਸੇਬੀਐਕਹਣਾਕਿਛੁਨਜਾਇ॥੧੧੫੪੫
ਸਤਿਗੁਰੁਫੁਰਮਾਇਆਕਰੀਏਹਕਹੇ॥ਗੁਰੁਦੁਆਰੈਹੋਇਕੇਸਾਹਿਬਸਦ
ਹਜੁਗਿਐਭਗਮੈਕਫਉਫਕਟਿਕੈਅੰਤਹਿਜੋਤਿਧਰੇ॥ਹਰਿਕਾਨਮੁਅੰਮਿਤੁ
ਹੈਦਰੁਏਹਲਾਏਹ॥ਸਤਿਗੁਰਕਾਭਣਾਚਿਤਿਕਪੁਸੰਜਮੁਸਚਾਨੇ॥ਨਨਕ
ਕਾਐਬਸੁਖੈਅੰਦਰਿਖਸੀਅਗੇਹਰਿਸਿਉਕੇਲਕਰੇਹੁ॥੨੨੧ਪਉੜੀ॥ਅਪ
ਭਾਮਠਹਰਬਨਸਪਤਿਅਪੇਹੀਫਲੁਲਾਏ॥ਅਪੇਮਾਲੀਆਪਿਸਭੁਮਿ
ਚੈਅਪੇਹੀਮੁਹਿਪਾਏ॥ਅਪੇਕਰਤਾਅਪੇਭਗਤਾਅਪੇਦੇਇਰਿਵਾਏ॥ਅ
ਪਸਹਿਬੁਧਾਪੇਹੋਰਖਾਪਰਹਿਆਸਮਾਏ॥ਜਨੁਨਨਕਵਡਿਅਈਆ

੫੫

ਕੋਹਿਕਰਤੇਕੀਜਿਸਨੇਤਿਲੁਨਤਮਏ॥੧੧੫੧ਸਲੋਕੁਮਃ੩ ਮਣਸੁਭ
ਰਿਆਅਣਿਆਮਣਸੁਭਰਿਆਆਇ॥ਜਿਤੁਪੀਤਮਤਿਦੁਹਿਹੋਇਬਰ
ਲਪਵੈਵਿਚਿਆਇ॥ਅਪਣਾਪਰਾਇਆਨਪਛਣਈਖਸਮੁਧਕੇ
ਖਾਇ॥ਜਿਤੁਪੀਤਖਸਮੁਵਿਸਰੈਦਗਹਹਿਸਿਲੈਸਜਾਇ॥ਛੁਰਮਦੁ
ਮੁਲਿਨਪੀਚਈਜੇਕਪਾਰਿਵਸਾਇ॥ਨਨਕਨਦਗੀਸਚਮਦੁਪਈਐ
ਸਤਿਗੁਰਮਿਲੈਜਿਸੁਆਇ॥ਸਦਸਾਹਿਬਕੇਗੰਗਹੈਮਹਲੀਪਵੈਥਾ
ਉ॥੧੧੫੪੩ ਇਹੁਜਗਤੁਜੀਵਤੁਮਰੈਜੀਇਸਨੇਸੇਈਹੋਇ॥ਜਾਤਿ
ਨਿਸਵਾਲਿਅਤਾਸਵਿਹਰਿਆਜਗਏਤਾਸੁਧਿਹੋਇ॥ਨਨਕਨਦਰਿਕਰੇ
ਜੇਆਪਣੀਸਤਿਗੁਰਮੇਲੈਸੇਇ॥ਗੁਰਪ੍ਰਸਾਦਿਜੀਵਤੁਮਰੈਤਾਫਿਰਿਮਰ
ਣੁਨਹੋਇ॥੨੨੧ਪਉੜੀ॥ਜਿਸਦਾਕੀਤਾਸਭੁਕਿਛੁਹੋਵੈਤਿਸਨੇਪਰਵਾਹੁ
ਨਹੀਕਿਸੇਕੇਗੀ॥ਹਰਿਜੀਉਤੇਗਦਿਤਾਸਭੁਕਖਵੈਸਭੁਮੁਖਜੀਕਛੈਤੇਗੀ
ਜਿਤੁਧਨੇਸਲਾਹੇਸੁਸਭੁਕਿਛੁਪਵੈਜਿਸਨੇਕਿਰਪਾਨਿਰੰਜਨਕੇਗੀ॥ਸੇ
ਈਸਹੁਸਚਾਵਣਜਗਜਿਨਿਵਖਰਲਾਦਿਆਹਰਿਨਮੁਧਨਤੇਗੀ॥ਸਭਿ
ਤਿਸੈਨਸਲਾਹਿਹੁਸੰਤਹੁਜਿਨਿਦੂਜੈਭਵਕੀਮਾਗਿਵਿਡੀਢੇਗੀ॥੧੧੫੪੪
ਸਲੋਕੁ॥ਕਬੀਰਾਮਰਤਾਮਰਤਾਜਗੁਮੁਆਮਗਿਭਿਨਜਨੈਕੇਇ॥ਐਸੀਮ
ਰਨੀਜੇਮੈਥਬਹੁਰਿਨਮਰਨਹੋਇ॥੧੧੫੪੫ ਕਿਆਜਣਾਕਿਵਮਹਾਗੇ
ਕੇਸਾਮਰਣਹੋਇ॥ਜੇਕਰਿਸਾਹਿਬਮਨੁਨਵੀਸਰੈਤਾਸਹਲਾਸਹਣਹੋਇ
ਮਰਣਤੇਜਗੁਰੈਜੀਵਿਅਲੈਫੈਸਭੁਕੇਇ॥ਗੁਰਪਰਸਾਦੀਜੀਵਤੁਮ
ਹੋਰੁਕਮੈਬੁਝੈਸੇਇ॥ਨਨਕਐਸੀਮਰਨੀਜੇਮਰੈਤਾਸਦਹੀਜੀਵਣਹੋਇ
੨੨੧ਪਉੜੀ॥ਜਾਆਪਿਕ੍ਰਿਪਾਲੁਹੋਵੈਹਰਿਸੁਆਮੀਤਾਅਪਣਨਉਹਰਿ
ਆਪਿਜਪਵੈ॥ਅਪੇਸਤਿਗੁਰਮੇਲਿਸੁਖੁਦੈਅਪਣਸੇਵਕੁਆਪਿਪ
ਰਿਭਵੈ॥ਆਪਣਿਆਸੇਵਕਾਕੀਆਪਿਪੈਜਰਖੈਆਪਣਿਭਗਤਾਕੀਪੈ
ਰਿਪਵੈ॥ਪਰਮਾਇਹੋਹਰਿਕਾਕੀਆਹਰਿਜਨਸੇਵਕਨੇਭਿਨਆਵੈ॥ਜੇਹ
ਰਿਕਾਪਿਆਰਾਸੇਸਭਨਕਾਪਿਆਰਹੋਰਕਤੀਛੁਖਿਛੁਖਿਆਵੈਜਾਵੈ॥੧੧੫
ਸਲੋਕੁਮਃ੩ ਰਾਮੁਰਾਮਕਰਤਾਸਭੁਜਗੁਫਿਰੇਮਨੁਪਾਇਆਜਾਇ॥ਅ
ਗਮੁਅਗਚਰੁਅਤਿਵਡਾਅਤੁਲਨਤੁਲਿਆਜਾਇ॥ਕੀਮਤਿਕਿਨੈਪਈ
ਆਕਿਤੈਨਲਾਇਆਜਾਇ॥ਗੁਰਕੈਸਥਾਦਿਭੇਦਿਆਇਨਿਬਿਧਿਵਸਿਆ

੫੫

ਇਨਨਕਾਪਿਅਮੇਉਹੈਗੁਰਕਿਰਪਤੋਹਿਆਸਮਾਇਆਪੇਮਿਲਿਆ
 ਮਿਲਿਗਿਆਅਪੇਮਿਲਿਆਅਇ॥੧੧॥੪੩॥ ਏਮਨਇਪੁਨਨਮੁ
 ਜਿਤਸਦਾਸਦਾਸੁਖੁਹੋਇ॥ਤਿਟਮੁਲਿਨਾਵਈਲਾਹਾਸਦਾਹੋਇ॥
 ਖੈਧੋਗਚਿਐਤਿਨਾਵਈਸਦਾਸਦਾਓਹੋਇ॥ਸਹਸਾਮੁਲਿਨਾ
 ਵਈਹਾਤਕਰੇਨਹੋਇ॥ਨਨਕਗੁਰਮੁਖਿਪਈਐਜਾਕਉਨਰਿਕੇ
 ਇ॥੨॥੫ਉੜੀ॥ਅਪੇਸਭਿਘਟਿਐਰਾਪੇਹੀਬਾਹਗਿਆਪੇਗੁਪਤੁ
 ਵਰਤਦਾਅਪੇਹੀਜਹਗਿਜਗੁਛਤੀਹੁਗੁਥਰੁਕਰਿਵਗਤਿਆਸੁਨਾਰਿ
 ਐਥੇਵੇਵਪੁਰਾਨਨਸਸਤਾਅਪੇਹਿਨਹਗਿ॥ਥੈਠਤਾਭੀਲਾਇਆਪਿ
 ਸਭਦੁਹੀਬਾਹਗਿਆਪਈਮਿਤਿਆਪਿਜਾਣਦਾਅਪੇਹੀਗਉਹੁ॥੧੧॥
 ਸੇਲੋਕੁਮਃ੩ ਹਉਮੈਵਿਚਿਜਗਤੁਮੁਆਮਰਦੇਮਰਦਾਜਾਇ॥ਜਿਚਰੁ
 ਵਿਚਿਰਮੁਤਿਚਰੁਨਚੇਤਈਕਿਕਰੇਗੁਅਗੈਜਾਇ॥ਗਿਆਨੀਹੋਇਸੁਚਿਤੁ
 ਨਹੋਇਗਿਆਨੀਅੰਧੁਕਮਾਇ॥ਨਨਕਏਥੈਕਮਵੈਸੇਮਿਲੈਅਗੈਪਏਜਾਇ
 ॥੧੧॥੪੩॥ ਧੁਰਿਖਸਮੇਕਹੁਕਮੁਪਇਆਵਿਨੁਸਤਿਗੁਰਚੇਤਿਆਨਜਾ
 ਇ॥ਸਤਿਗੁਰਮਿਲਿਐਐਤਰਿਗਵਿਗਿਆਸਦਾਹੋਆਲਿਵਲਾਇ॥
 ਦਮਿਦੀਮਸਦਾਸਮਾਲਦਾਦੰਮੁਨਥਿਰੁਜਾਇ॥ਜਨਮਮਰਨਕਭਉਗ
 ਇਆਜੀਵਨਪਦਵੀਪਾਇ॥ਨਨਕਇਹੁਮਰਤਥਾਤਿਸਨੈਕਿਰਪਕਰੇਗਾ
 ਇ॥੨॥੫ਉੜੀ॥ਅਪੇਦਾਨਥੀਨਿਆਅਪੇਪਰਧਨਾ॥ਅਪੇਗੁਪਰਿਖਾ
 ਲਦਾਅਪੇਲਾਇਧਿਆਨਾ॥ਅਪੇਸੇਨੀਵਰਤਦਾਅਪੇਕਥੈਗਿਆਨਾਕ
 ਉੜਕਿਸੈਨਲਗਈਸਭਨਹੀਭਾਨਾ॥ਉਸਤਤਿਥਗਨਿਨਸਕੀਐਸਦਾਸ
 ਦਕੁਰਥਾਨਾ॥੧੧॥ਸੇਲੋਕੁਮਃ੧ ਕਲੀਅੰਦਰਿਨਨਕਾਜਿਨੰਕਾਅਉਤ
 ਗਾਪੁਤਿਨਿਨੁਰਪੀਅਜਿਨੁਰੀਜੇਗਜਿਨੰਦਸਿਕਦਗੁ॥੧੧॥੪੧॥ ਹਿੰਦੁਮੁ
 ਲੋਕੁਲੇਅਖੁਟੀਜਾਹੀ॥ਨਗਦਿਕਹਿਆਸਿਪੁਜਕਰਾਹੀ॥ਅੰਧੇਗੁੰਗਐ
 ਧਅੰਧਗੁਪਾਥਰੁਲੇਪੁਜਹਿਮੁਗਧਗਵਗਾਓਹਿਜਾਅਪਿਭੁਥੇਤਮਕ
 ਹਤਰਹਗੁ॥੨॥੫ਉੜੀ॥ਸਭਕਿਹੁਤਰੈਵਸਿਹੈਤੁਸਦਾਸਹਾਭਗ
 ਤਤੋਰਗਏਕਕੈਪੁਰਵੇਸਹਾ॥ਅੰਮ੍ਰਿਤਭੋਜਨਮੁਹਰਿਗਜਿਗਜਿਨਾਥ
 ਹਾ॥ਸਭਿਪਦਾਰਥਪਈਅਨਿਸਿਮਰਨੁਸਚੁਲਾਹਾ॥ਸਤਪਿਆਰਪੁਰੁ
 ਹਮਨਨਕਹਰਿਅਗਮਅਗਾਹੁ॥੨॥ਸੇਲੋਕੁਮਃ੩ ਸਭਕਿਛੁਹੁਕਮੇ

ਵਦਾਸਭਕਿਛੁਹੁਕਮੇਜਾਇ॥ਜੇਕੇਮੁਰਖੁਅਪੁਜਾਣੈਅੰਧਾਅੰਧੁਕਮਾਇ
 ॥ਨਨਕਹੁਕਮੁਕਗੁਰਮੁਖਿਖੁਣੈਜਿਸਨੈਕਿਰਪਕਰੇਗਾਇ॥੧੧॥੪੫॥
 ਸੋਜਗੀਜੁਗਤਿਸੰਪਾਏਜਿਸਨੈਗੁਰਮੁਖਿਨਮੁਪਰਪਤਿਹੋਇ॥ਤਿਸੋਜਗੀ
 ਕੀਨਗੀਸਭਕਵੇਸੇਭੇਈਜੇਗਨਹੋਇ॥ਨਨਕਐਸਕੇਵਿਰਲਾਜੇਗੀ
 ਜਿਸੁਘਟਿਪਰਗਟਹੋਇ॥੨॥੫ਉੜੀ॥ਅਪਜੰਤੁਉਪਾਇਅਨੁਅਪੇਅ
 ਧਗਾ॥ਅਪੇਸੁਖਮੁਭਲੀਐਅਪਪਾਸਗਾਅਪਿਇਕਾਤੀਹੋਇਹੋਏਆ
 ਪੇਵਡਪਰਵਗਾ॥ਨਨਕਮੰਗੈਦਾਨਹਰਿਸਿਤਾਹੇਨਗਾਹੋਰਦਾਤਰੁਨਸੁਣਈ
 ਤੁਦਵਣਹਰੁ॥੨੧॥੧॥ਸੇਲੋਕੁਵਰਨਲਿ॥੪੩॥ ਥਿਹਗਛਕਾਜੁਮ
 ਲਾਚਉਪਦੇ॥੨॥ਛੰਤ॥੧੫॥ਵਰ॥੧॥ਜੁਮਲਾ॥੧੮॥

੨੫੮



ੴ ਸਤਿਨਾਮੁ ਕਰਤਾ ਪੁਰਖ
ਨਿਰਭਉ ਨਿਰਵੈਰੁ ਅਕਾਲ ਮੂਰਤਿ
ਅਜੂਨੀ ਸੈਭੰ ਗੁਰ ਪ੍ਰਸਾਦਿ

ਗੁਰਵਡਹੰਸੁ ਮਹਲਾ ੧ ੫੪੧ ॥ ਚਉਪਦੇ ॥
ਅਮਲੀ ਅਮਲੁ ਨ ਅੰਬ ਕੈ ਮਛੀ ਨਿਰੁ ਨ ਹੋਇ ॥ ਜਿਹ ਤੇ ਸੁਹ ਅਪਣੈ ਭਿਨ
ਭਵੈ ਸਭੁ ਕੋਇ ॥ ੧ ॥ ਹਉ ਵਾਗੈ ਵੰਞ ਖੰਨੀ ਐ ਵੰਞ ਤਉ ਸਾਹਿਬੁ ਕੇ ਨਵੈ
॥ ੧ ॥ ਗੁਰਉ ॥ ਸਾਹਿਬੁ ਸਫਲਿ ਭਉਖੜਾ ਅੰਮ੍ਰਿਤੁ ਜਾ ਕਾ ਨਉ ॥ ਜਿਨਿ ਪੀਆ
ਤੇ ਤਿਪਤਿ ਭਏ ਹਉ ਤਿਨ ਬਲਿਹਾਰੈ ਜਾਉ ॥ ੨ ॥ ਮੈਰੀ ਨਦਰਿਨ ਆਵਹੀ
ਵਸਹਿ ਹਭੀ ਆਨਲਿ ॥ ਤਿਖਤਿ ਹਾਇ ਆਕਿਉ ਲਾਧੈ ਜਾ ਸਗਭੀ ਤਰਿ ਪਾਇ
॥ ੩ ॥ ਨਾਨਕੁ ਤਰਾਥਾਣੀ ਆਤੁ ਸਾਹਿਬੁ ਮੈਰਾ ਸਿ ॥ ਮਨ ਤੋਧੈ ਖਤਲਾਧੈ ਜਸਿ
ਫਤਿ ਕਰੀ ਅਰਦਾਸਿ ॥ ੪ ॥ ॥ ਵਡਹੰਸੁ ਮਹਲਾ ੧ ॥ ਗੁਣ ਵੰਤੀ ਸੁਹਾਵਿ
ਆਨਿਰਗੁਣ ਕੁਕੇਰਾਇ ॥ ਜੇਗੁਣ ਵੰਤੀ ਥੀ ਗੈਰੈ ਤਭੀ ਸੁਹਾਵਣ ਜਾਇ ॥
॥ ੧ ॥ ਮੇਰ ਕੰਤੁ ਗੀਸਲੁ ਕੀਧਨ ਅਵਰਾ ਵੇਜੀ ॥ ੧ ॥ ਗੁਰਉ ॥ ਕਰਣੀ ਕਾ ਮਣ
ਜੀਥੀ ਐ ਜੈ ਮਨੁ ਪਗਧੋਇ ॥ ਮਣਕੁ ਮੁਲਿ ਨ ਪਈ ਐਲੀ ਜੈ ਰਿਤਿ ਪਹੋਇ
॥ ੨ ॥ ਗੁਰਦਾਸਾਣੀ ਨ ਜੁਲਾ ਆਖ ਅੰਬ ਕੀ ਆਸੁ ॥ ਤੇ ਸਹਨਾਇ ਅਕੁ ਅਣ
ਕਿਉ ਥੀ ਵੈ ਘਰ ਵਾਸੁ ॥ ੩ ॥ ਨਾਨਕ ਵੇਈ ਬਹਾਦੁ ਜਾਨੀ ਕੋਇ ॥ ਤੇ ਸਹ
ਲਾਗੀ ਜੇਹੋ ਭੀ ਸੁਹਾਵੈ ਸੋਇ ॥ ੪ ॥ ॥ ਵਡਹੰਸੁ ਮਹਲਾ ੧ ॥ ੫੪੨
ਮੇਰ ਗੁਣੁ ਛੁਟਾਇ ਆਭੈ ਦੇਸਾ ਵਣੁ ਆਇਆ ॥ ਤੇਰੇ ਮੁਖ ਕਟੈ ਜੇ ਵਰ

ਤਿਲੇ ਭੀ ਲੋਕਿ ਲੁਭਾਇਆ ॥ ਤੇਰੇ ਦਰਸਨ ਵਿਖੰਨੀ ਐ ਵੰਞ ਤੇਰੇ
ਮਵਿਟੁ ਪੁਰਖ ਭਾਣਾ ॥ ਜਤੁ ਤਮੈ ਮਣਕੀ ਆਪੋਤੁ ਪਾਥਿ ਨ ਕੋਹ ਮੇਰਾ ਮਣਾ ॥
ਚੁਕੁ ਭੰਨ ਪਲਾਘਿ ਸਿਉ ਮੁੰਧੈ ਸਣੁ ਬਾਹੀ ਸਣੁ ਬਾਹੀ ॥ ਏਤੇ ਵੇਸ ਕਰੇ ਦੀਏ ਮੁੰ
ਧੈ ਸੁਹਾਤੇ ਅਵਰਾ ॥ ਨਾਮ ਨੀ ਆਰੁ ਨ ਚੁਕੀ ਆਨ ਸੇਵੰਗੁ ਕੀ ਆਯਾ ਜੇ
ਸੁਕੰਠਿ ਨ ਲਾਗੀ ਆਜਲ ਨੁ ਸਿਥਾਹ ਕੀ ਆਹਾ ॥ ਸਭਿ ਸਹੀ ਆਸੁ ਹਰਾਵ
ਇਗਈ ਆਹਉ ਦਾਧੀ ਕੈ ਦਰਿ ਜਾਵਾ ॥ ਅੰਮਲੀ ਹਉ ਖਰੀ ਸੁਚਰੀ ਤੇ ਸਹ
ਇਕਿਨ ਭਾਵਾ ॥ ਮਾਠਿ ਗੁੰਦਾਈ ਪਟੀ ਆਭਗੀ ਐ ਮਾਗ ਸੰਧੂਗਾ ॥ ਅਗੈ ਗਈ
ਨਮੋ ਨੀ ਆਮਰ ਉਦਿ ਸੁਗਿ ਵਿਸੁਗਾ ॥ ਮੈਰੇ ਵੰਦੀ ਸਭੁ ਜਗੁ ਰੁਨ ਰੁਨ ਜੇ ਵਣ
ਹਉ ਖੋਗੁ ॥ ਇਕੁ ਰੁਨ ਮੇਰੇ ਤਨ ਕਾ ਬਿਹਾ ਜਿਨਿ ਹਉ ਪਿਰਹੁ ਵਿਛੋੜੀ ॥
ਸੁਪਨੈ ਆਇਆ ਭੀ ਗਇਆ ॥ ਮੈ ਜਲੁ ਭਰਿ ਆਗੈ ॥ ਆਇਨ ਸਕਾ ਤੁਣ
ਕੀਨਿ ਪਿਆਰੇ ਭੋਜਿਨ ਸਕਾ ਕੋਇ ॥ ਆਉ ਸਭਾ ਗੀਨੀ ਦੜੀਏ ਮਤੁ ਸਹੁਦੇ
ਖਸੋਇ ॥ ਤੈਸਾ ਪਿਛੀ ਬਾਤ ਜਿ ਆਖੈ ਕਹੁਨਾ ਨ ਕਰਿਆ ਦੀਜੈ ॥ ਸੀਸੁ ਵਛੋ
ਕਰਿ ਬੈਸਣੁ ਦੀਜੈ ਵਿਣੁ ਸਿਰਿ ਸੇਵਕ ਗੀਜੈ ॥ ਕਿਉਨ ਮਹੀ ਜੈ ਜੀਅ ਕੁਨ
ਦੀਜੈ ਜਾ ਸਹੁ ਭਇਆ ਵਿਛੋੜਾ ॥ ੧ ॥ ੧ ॥ ੩ ॥

ਗੁਰਵਡਹੰਸੁ ਮਹਲਾ ੩ ੫੪੧ ੴ ਸਤਿਗੁਰ ਪ੍ਰਸਾਦਿ
ਮਨ ਮੈਲੈ ਸਭੁ ਕਿਛੁ ਮੈਲ ਤਨਿ ਪੋਤੈ ਮਨੁ ਹਛਾਨ ਹੋਇ ॥ ਇਹ ਜਗਤੁ ਭਰ
ਮਿਭੁਲਾਇ ਆਵਿ ਗਲਾ ਬੁਝੈ ਕੋਇ ॥ ੧ ॥ ਜਪਿ ਮਨ ਮੇਰੇ ਤੁਏ ਕੋਨਾ ॥ ਸ
ਤਿਗੁਰਿ ਦੀਆ ਮੇਕਉ ਏਹੁ ਨਿਪਨੁ ॥ ੧ ॥ ਗੁਰਉ ॥ ਸਿਪਕੇ ਆਸਣਿ ਜੈ ਸਿ
ਥੈ ਏਦੀ ਵਸਿ ਕਰਿ ਕਮਾਇ ॥ ਮਨ ਕੀ ਮੈਲੁ ਨ ਭਉ ਤੇਰੇ ਹਉ ਮੈਲੁ ਨ ਜਾਇ
॥ ੨ ॥ ਇਸੁ ਮਨ ਕਉ ਏਹੁ ਸੰਜ ਮੁਕੇ ਨ ਪੀਵਿਣੁ ਸਤਿਗੁਰ ਕੀ ਸਗਣਾਇ ॥
ਸਤਿਗੁਰਿ ਮਿਲਿ ਐਉ ਲਟੀ ਭਈ ਕਹਣਾ ਕਿਛੁ ਨ ਜਾਇ ॥ ੩ ॥ ਭਣਤਿ
ਨਾਨਕੁ ਸਤਿਗੁਰ ਕਉ ਮਿਲਾਦੈ ਮੈਰੇ ਗੁਰ ਕੈ ਸਥਾਦਿ ਫਿਰਿ ਜੀਵੈ ਕੋਇ ॥ ਮਮ
ਤ ਕੀ ਮਲੁ ਉਤਰੈ ਇਹੁ ਮਨੁ ਹਛਾਨ ਹੋਇ ॥ ੪ ॥ ॥ ਵਡਹੰਸੁ ਮਹਲਾ ੩ ॥
ਨਦਰੀ ਸਤਿਗੁਰੁ ਸੇਵੀ ਐ ਨਦਰੀ ਸੇਵਾ ਹੋਇ ॥ ਨਦਰੀ ਇਹੁ ਮਨੁ ਵਸਿਆ
ਵੈ ਨਦਰੀ ਮਨੁ ਨਿਰਮਲੁ ਹੋਇ ॥ ੧ ॥ ਮੇਰੇ ਮਨਿ ਚੇਤਿ ਸਚਾ ਸੋਇ ॥ ਇਕੇ ਚੇਤ

ਹਿਤਸੁਖਪਵਹਿਓਇਦੁਖਨਮੁਲੋਹੇਇ॥੧॥**ਗੁਰੂ**॥ਨਦਰੀਮਹਿਕਿ
 ਜੀਵੀਐਨਦਰੀਸਬਦੁਵਸੈਮਨਿਅਇ॥ਨਦਰੀਹੁਕਮੁਖੁਈਐਹੁ
 ਕਮੇਹੁਸਮਾਇ॥੨॥ਨਿਨਿਜਿਹਵਹਿਰਿਸੁਨਚੀਖਿਓਸਜਿਹਵਜ
 ਲਿਜਾਓ॥ਅਨਰਸਸਦੇਲਾਗਿਹੁਦੁਖਪਾਇਆਦੁਜੈਭਾਇ॥੩॥ਸ
 ਭਨਨਦਰਿਏਕਹੋਅਪਯਯਕੁਕਰਹਿ॥ਨਨਕਸਤਿਗੁਰੀਮਲਿਐਯਲੁ
 ਪਾਇਅਨਮੁਵਡਾਈਦੇਇ॥੪॥੨॥**ਵਡਹੰਸੁਮਹਲਾ ੩** ਮਇਆ
 ਮੇਹੁਗਥਹੋਗੁਰਬਿਨੁਗਿਆਨਹੋਈ॥ਸਥਦਿਲਗਤਿਨਬੁਝਿਐਦੁ
 ਜੈਪਰਜਵਿਗਈ॥੧॥ਮਨਮੇਗੁਰਮਤਿਕਰਣੀਸਾਗੁ॥ਸਦਸਦਹਰਿਪੁ
 ਭਰਵਹਿਤਪਵਹਿਮੇਖਦੁਅਹੁ॥੧॥**ਗੁਰੂ**॥ਗੁਣਕਾਨਿਧਨੁਏਕਹੋ
 ਆਪਦੇਇਤਕਪਾਏ॥ਬਿਨੁਨਵੈਸਭਵਿਛੁਡੀਗੁਰਕੈਸਥਦਿਮਿਲੇਏ
 ॥੨॥ਮੇਰੀਮੇਰੀਕਰਦਘਟਿਗਏਤਿਨਹਥਿਕਿਹੁਨਾਇਆ॥ਸਤਿ
 ਗੁਰੀਮਲਿਐਸਚੁਮਿਲੇਸਚਿਨਾਮਿਸਮਾਇਆ॥੩॥ਅਸਮਨਸ
 ਏਕੁਸਗ੍ਰਿਹੈਅੰਤਰਿਜੋਤਿਜਗਈ॥ਨਨਕਮਨਮੁਖਿਬੰਧੁਹੋਗੁਰਮੁਖਿ
 ਮੁਕਤਿਕਰਾਏ॥੪॥੩॥**ਵਡਹੰਸੁਮਹਲਾ ੩** ਸੋਹਗਣੀਸਦਮੁਖੁਓ
 ਜਲਾਗੁਰਕੈਸਹਜਿਸੁਭਾਇ॥ਸਦਾਪਿਰੁਗਵਹਿਅਪਣਾਵਿਚਹੁਅਪੁ
 ਗਵਾਇ॥੧॥ਮੇਰਮਨਤੁਹਰਿਹਿਨਮੁਪਿਆਇ॥ਸਤਿਗੁਰਿਮੇਕਹੁ
 ਹਰਿਦੀਅਬੁਝਾਇ॥੧॥**ਗੁਰੂ**॥ਦੋਹਗਣੀਖਰੀਆਬਿਲਾਲਦੀ
 ਆਤਿਨਮਹਲੁਨਪਾਇ॥ਦੁਜੈਭਾਇਕੁਪੀਦੁਖਪਵਹਿਅਗੈਜਇ
 ॥੨॥ਗੁਣਵੰਤੀਨਿਤਗੁਣਰਵੈਹਿਰਦੈਨਮੁਵਸਾਇ॥ਅਉਗਣਵੰ
 ਤੀਕਮਣੀਦੁਖਲਾਗਾਬਿਲਾਲਾਇ॥੩॥ਸਭਨਕਾਭਤਰੁਏਕੁਹੋਸੁ
 ਆਮੀਕਹਣਾਕਿਛੁਨਜਾਇ॥ਨਨਕਅਪਵੇਕਿਕੀਤਿਅਨੁਨਮੋਲਾ
 ਇਅਨੁਲਾਇ॥੪॥੪॥**ਵਡਹੰਸੁਮਹਲਾ ੩** ਅੰਮਿਤਨਮੁਸਦਮ
 ਠਲਾਗਾਗੁਰਸਬਦੀਸਾਦੁਆਇਆ॥ਸਚੀਬਣੀਸਹੋਜਿਸਮਣੀ
 ਹਰਿਜੀਓਮੰਨਿਵਸਾਇਆ॥੧॥ਹਰਿਕਰਿਕਿਰਪਾਸਤਿਗੁਰੀਮਲਾ
 ਇਆ॥ਪੂਰੈਸਤਿਗੁਰਿਹਰਿਨਮੁਪਿਆਇਆ॥੧॥**ਗੁਰੂ**॥ਬਹੁਮੈ
 ਬਦਬਣੀਪਰਗਾਸੀਮਾਇਆਮੋਹਪਸਰਾ॥ਮਹਾਦੇਉਗਿਆਨਿਵਰਤੈ
 ਘਰਿਆਪਣਤਾਮਸੁਬਹੁਤੁਅਹੰਕਾਰ॥੨॥ਕਿਸਨੁਸਦਾਵਤ

ਗੁਰੁਪਕਿਤੁਲਗਿਤਰੇਸੰਸਾਰਾ॥ਗੁਰਮੁਖਿਗਿਆਨਿਰੇਤੇਜੁਗਅੰਤਚੁਕੈਸੇ
 ਹੁਗਥਾ॥੩॥ਸਤਿਗੁਰਸੇਵਤੈਨਿਸਤਰਾਗੁਰਮੁਖਿਤਰੇਸੰਸਾਰਾ॥ਸਚੈ
 ਨਇਰੇਤੇਬੈਰਾਗੀਪਾਇਨਿਮੇਖਦੁਆਰਾ॥੪॥ਏਕਸਚੁਵਰਤੈਸਭਅੰ
 ਤਰਿਸਭਨਾਕਰੇਪਤਿਪਲਾ॥ਨਨਕਇਕਸਥਿਨੁਮੈਅਵਰਜਣਾਸ
 ਭਨਦੀਵਨੁਦਇਆਲਾ॥੧॥੧॥**ਵਡਹੰਸੁਮਹਲਾ ੩** ਗੁਰਮੁਖਿਸ
 ਚੁਸੰਜਮਤਤੁਗਿਆਨੁ॥ਗੁਰਮੁਖਿਸਚੇਲਗੇਪਿਆਨੁ॥੧॥ਗੁਰਮਨਮੋ
 ਰਨਮੁਸਮਾਇ॥ਸਦਾਨਿਬਹੋਚਲੈਤਰੇਨਲਿ॥੧॥**ਗੁਰੂ**॥ਗੁਰਮੁਖਿਜਾ
 ਤਿਪਤਿਸਚੁਸੇਇ॥ਗੁਰਮੁਖਿਅੰਤਰਿਸਪਈਪਭੁਗਈ॥੨॥ਗੁਰਮੁਖਿ
 ਜਿਸਨੈਅਪਿਕਰੇਸੇਹੋਇ॥ਗੁਰਮੁਖਿਅਪਿਵਡਾਈਦੈਵੈਸੇਇ॥੩॥ਗੁ
 ਰਮੁਖਿਸਬਦੁਸਚੁਕਰਣੀਸਾਗੁ॥ਗੁਰਮੁਖਿਨਨਕਪਰਵਰੈਸਥਧਰਾ॥੪॥
 ॥੬॥**ਵਡਹੰਸੁਮਹਲਾ ੩** ਰਸਨਹਰਿਸਦਿਲਗੀਸਹਜਿਸੁਭਾਇ॥
 ਮਨੁਰਿਪਤਿਅਹਰਿਨਮੁਪਿਆਇ॥੧॥ਸਦਾਸੁਖਸਚੈਸਥਦਿਵੀ
 ਚਰੀਆਪਣੈਸਤਿਗੁਰਵਿਟੁਹਸਦਾਬਲਿਹਰੀ॥੧॥**ਗੁਰੂ**॥ਅ
 ਖੀਸੰਤਖੀਆਏਕਲਿਵਲਾਇ॥ਮਨੁਸੰਤਖੀਆਦੁਜਾਭਉਗਵਾਇ
 ॥੨॥ਦੇਹਿਸਗੀਰਸੁਖੁਹੋਵੈਸਥਦਿਹਰਿਨਾਇ॥ਨਮੁਪਰਮਲੁਹਿਰਦੈ
 ਹਰਿਆਸਮਾਇ॥੩॥ਨਨਕਮਸਤਕਿਜਿਸੁਵਡਭਗੁ॥ਗੁਰਕੀਬਣੀ
 ਸਹਜਬੈਰਾਗੁ॥੪॥੧॥**ਵਡਹੰਸੁਮਹਲਾ ੩** ਪੁਰੇਗੁਰੇਤਨਮੁਪਾਇਆ
 ਜਾਇ॥ਸਚੈਸਥਦਿਸਚਿਸਮਾਇ॥੧॥ਏਮਨਨਮੁਨਿਧਨੁਤੁਪਾਇ॥
 ਆਪਣੈਗੁਰਕੀਮੰਨਿਲੈਰਜਾਇ॥੧॥**ਗੁਰੂ**॥ਗੁਰਕੈਸਥਦਿਵਿਚਹੁ
 ਮੇਲੁਗਵਾਇ॥ਨਿਰਮਲਨਮੁਵਸੈਮਨਿਅਇ॥੨॥ਭਰਮੇਕੁਲਾਛਿ
 ਰੇਸੰਸਗੁ॥ਸਹਿਜਨਮੈਜਮੁਕਰੇਖੁਆਗੁ॥੩॥ਨਨਕਸੇਵਡਭਗੀਜਿਨਹ
 ਰਿਨਮੁਪਿਆਇਆ॥ਗੁਰਪਰਸਦੀਮੰਨਿਵਸਾਇ॥੪॥੮॥**ਵਡਹੰਸੁਮਹ**
ਲਾ ੩ ਹਉਮੈਨਵੈਨਲਿਵਿਰੇਪੁਹੋਦੁਇਨਵਸਹਿਇਕਠਾਇ॥ਹਉਮੈ
 ਵਿਚਿਸੇਵਾਨਹੋਵਈਤਾਮਨੁਬਿਰਥਜਾਇ॥੧॥ਹਰਿਚੇਤਿਮਨਮੇਰੇਤੁਗੁ
 ਰਕਾਸਥਦੁਕਮਾਇ॥ਹੁਕਮੁਮੰਨਹਿਤਹਰਿਮਿਲੈਤਾਵਿਚਹੁਹਉਮੈਜਾ
 ਇ॥੧॥**ਗੁਰੂ**॥ਹਉਮੈਸਭੁਸਗ੍ਰਿਹੈਹਉਮੈਓਪਤਿਹੋਇ॥ਹਉਮੈਵਡ
 ਹੁਥਹੁਹਉਮੈਵਿਚਿਬੁਝਿਨਸਕੈਕਇ॥੨॥ਹਉਮੈਵਿਚਿਭਗਤਿਨ

ਹਵਈਹੁਕਮਨਬਇਆਜਾਇਹਉਮੈਵਿਚਿਜੀਉਬਧੁਨੈਮਨ
ਵਸੈਮਨਿਆਇ॥੩॥ਨਨਕਸਤਿਗੁਰਿਮਿਲਿਐਹਉਮੈਗਈਤਸਦੁਖ
ਸਿਆਮਨਿਆਇ॥ਸਚੁਕਮਵੈਸਚਿਰਹੈਸਚੇਸੇਵਿਸਮਾਇ॥੪॥੧੨॥

ਗੁਰਵਡੰਸੁਮਹਲਾ ੪ ਘਰੁ ੧ ੴਸਤਿਗੁਰਪੁਸਾਦਿ
ਸੋਜਾਏਕੋਪੁਭੁਨਕਗੁਗੁਰਮੁਖਿਹਰਿਵੈਸੁਖਸਗੁ॥੧॥ਮੈਪ੍ਰ
ਮਿਲਣਪ੍ਰਮਮਨਿਆਸਾਗੁਰਪੁਰਮਿਲਾਵੈਮੇਰਾਪੀਤਮਹਉਵਰਿਵੈ
ਅਪਣੇਗੁਰਕਉਜਾਸਾ॥੧॥ਗੁਰਉ॥ਮੈਅਵਗਣਤਗੁਰਸਗੀਗਾਉਕਿ
ਉਕਰਿਮਿਲਾਅਪਣੇਪੀਤਮਪੁਰੇ॥੨॥ਜਿਨਿਗੁਣਵੰਤੀਮੇਰਾਪੀਤਮਪੁ
ਇਆ॥ਸਮੈਗੁਣਨਹੀਹਉਕਿਉਮਿਲਾਮੇਰੀਮਾਇਆ॥੩॥ਹਉਕਰਿਕ
ਰਿਥਕਉਪਵਥਹੁਤੇਗਾ॥ਨਨਕਗੀਥਕਧਹੁਹਿਮੇਰੇ॥੪॥੧੧॥ਵਡੰ
ਸੁਮਹਲਾ ੪ ਮੇਰਾਹਿਪ੍ਰਭੁਸੁੰਦਰੁਮੈਸਰਨਜਾਣੀ॥ਹਉਹਿਪ੍ਰਭੁਛੇਰਿ
ਦੁਜੈਲੋਭਣੀ॥੧॥ਹਉਕਿਉਕਰਿਪ੍ਰਕਉਮਿਲਉਇਆਣੀ॥ਜਿਪ੍ਰਿਭ
ਵੈਸਸੇਹਗਣਿਸਈਪ੍ਰਿਭਕਉਮਿਲੈਸਿਆਣੀ॥੧॥ਗੁਰਉ॥ਮੈਵਿਚਿਰ
ਸੁਹਉਕਿਉਕਰਿਪ੍ਰਪਵਾ॥ਤੇਰੇਅਨਕਪਿਅਰੋਹਉਪ੍ਰਿਚਿਤਿਨਾ
ਵਾ॥੨॥ਜਿਨਿਪ੍ਰਿਭੁਵਿਆਸਭਲੀਸੁਹਗਣਿ॥ਸਮੈਗੁਣਨਹੀਹਉ
ਕਿਅਕਰੀਦੁਹਗਣਿ॥੩॥ਨਿਤਸੁਹਗਣਿਸਦਾਪ੍ਰਿਭੁਵੈ॥ਮੈਕਮ
ਹੀਣਕਥਹੀਗਲਿਲਾਵੈ॥੪॥ਤੂੰਪ੍ਰਿਭੁਗੁਣਵੰਤਹਉਅਉਗਣਿਅ
ਗਾ॥ਮੈਨਿਗੁਣਕਥਸਨਨਕਵੇਚਰਾ॥੫॥੨॥ਵਡੰਸੁਮਹਲਾ ੪
ਘਰੁ ੨ ਮੈਮਨਿਵਡੀਆਸਹਰਕਿਉਕਰਿਹਰਿਦਰਸਨਪਵਾ॥ਹਉ
ਜਾਇਪ੍ਰਭੁਅਪਨੈਸਤਿਗੁਰਗੁਰਿਪ੍ਰਭਿਮਨੁਮੁਗਧੁਸਮਣਵਾ॥ਭੁਲਾ
ਮਨੁਸਮਣੈਗੁਰਸਥਦੀਹਰਿਹਰਿਸਦਾਧਿਆਇ॥ਨਨਕਜਿਸੁਨਦਰਿ
ਕਰਮੇਰਾਪਿਅਰਾਸਹਰਿਚਰਣੀਚਿਤੁਲਾਏ॥੧॥ਹਉਸਭਵੈਸਿਕਰੀਪ
ਰਕਰਣਿਜੋਹਿਪ੍ਰਭਸਚੇਭਵਾ॥ਸਿਪ੍ਰਿਭੁਪਿਅਰਾਮੈਨਦਰਿਨਦਖੈਉ
ਕਿਉਕਰਿਪ੍ਰਿਭੁਪਵਾ॥ਜਿਸੁਕਰਣਿਹਉਸੀਗੁਗੁਸੀਗੀਸੇਪ੍ਰਿਭੁਤ
ਮੇਰਾਅਵਗਾ॥ਨਨਕਧਨੁਪੰਨੁਪੰਨੁਸੁਹਗਣਿਜਿਨਿਪ੍ਰਿਭੁਵਿਆਸ

ਰਵਾ॥੨॥ਹਉਜਾਇਪ੍ਰਭੁਸੇਹਗਸੁਹਗਣਿਭੁਸੀਕਿਉਪ੍ਰਿਭੁਪਾਇਅ
ਕੁਪ੍ਰਭੁਮੇਰਾ॥ਮੈਉਪ੍ਰਿਭੁਨਦਰਿਕਰੀਪ੍ਰਿਭੁਸਚੇਮੈਛੇਰਿਅਕੁਮਰਤੋਰਾ॥
ਸਭੁਮਨੁਤਨੁਜੀਉਕਰਹੁਹਿਪ੍ਰਭੁਕਾਇਤਮਗਭੈਏਮਿਲੀਐਆਪ
ਨਕੁਪ੍ਰਭੁਨਦਰਿਕਰਿਦਖੈਨਨਕਜੋਤਿਜੋਤੀਰਲੀਐ॥੩॥ਜੋਹਿਪ੍ਰਭ
ਕਮੈਦੇਇਸਨੇਹਤਿਸੁਮਨੁਤਨੁਅਪਣਾਦੇਵਾ॥ਨਿਤਪਖਛੇਰੀਸੇਵਕ
ਮਤਿਸੁਅਗੇਪਣੀਛੇਵੀ॥ਨਿਤਨਿਤਸੇਵਕਰੀਹਰਿਨਕੀਜੋਹਰਿਹਰਿ
ਕਥਸੁਨਾ॥ਧਨੁਪੰਨੁਗੁਰੁਗੁਰੁਸਤਿਗੁਰੁਪੁਰਾਨਨਕਮਨਿਆਸਪੁਜਾਏ
॥੪॥ਗੁਰਸਜਣੁਮੇਰਾਮਲਿਹੋਜਿਤੁਮਿਲਿਹਰਿਨਮੁਧਿਆਵਾ॥ਗੁਰਸ
ਤਿਗੁਰਪਸਹੁਹਰਿਗਸਟਿਪੁਛਕਰਿਸਾਈਹਰਿਗੁਣਗਵੀ॥ਗੁਣਗਾਵਾ
ਨਿਤਨਿਤਸਦਹਰਿਕਮਨਿਜੀਵੈਨਾਮੁਸੁਣਿਤੇਗਾ॥ਨਨਕਜਿਤੁਵੇਲਾਵਿਸ
ਰੇਰਾਸੁਆਮੀਜਿਤੁਵੇਲੇਮਰਿਜਾਇਜੀਉਮੇਰਾ॥੫॥ਹਉਵੇਖਣਕਉਸ
ਭੁਕੀਲੋਚੈਸੇਵਖੈਜਿਸੁਆਪਿਵਖਲੋ॥ਜਿਸੇਨਨਕਰਿਕਰੇਮੇਰਾਪਿ
ਅਰਾਸਹਰਿਹਰਿਸਦਾਸਮਲੋ॥ਸੋਹਰਿਹਰਿਨਾਮੁਸਦਾਸਦਾਸਮਲੋਜਿ
ਸੁਸਤਿਗੁਰੁਪੁਰਾਮੇਰੀਮਿਲਿਆ॥ਨਨਕਹਰਿਜਨਹਰਿਇਕੋਹੋਹਰਿਜਪਿ
ਹਰਿਸੋਤੀਰਲਿਆ॥੬॥੧॥੩॥੧੫॥

ਗੁਰਵਡੰਸੁਮਹਲਾ ੫ ਘਰੁ ੧ ੴਸਤਿਗੁਰਪੁਸਾਦਿ
ਅਤਿਉਚਾਤਕਾਦਰਥਾਗਾਅੰਤਨਹੀਕਿਛੁਪਰਾਵਗਾਕਿਟੇਕੇਟੇਕੇਟਿ
ਲਖਪਾਵੈ॥ਇਕੁਤਿਲੁਤਾਕਮਹਲੁਨਪਾਵੈ॥੧॥ਸੁਹਵੀਕਵਣਸੁਵੇ
ਲਾ॥ਜਿਤੁਪ੍ਰਭੁਮੇਰਾ॥੧॥ਗੁਰਉ॥ਲਾਖਭਗਤਜਾਕਉਅਰਾਧਿ॥ਲਾ
ਖਤਪੀਸੁਹਤਪੁਰੀਸਾਧਿ॥ਲਾਖਜੇਗੀਸਰਕਰਤੇਜੇਗਾ॥ਲਾਖਭੇਗੀਸ
ਰਭਗਭਿਭੇਗਾ॥੨॥ਘਟਿਘਟਿਵਸਹਿਜਾਣਹਿਥੇਗਾਹੋਕਈਸਜਣੁਪ
ਰਾਤਗਾਕਉਜਤਨਜੋਹੋਇਮਿਹਰਵਨਾ॥ਤਕਉਦੇਈਜੀਉਕੁਰਬ
ਨਾ॥੩॥ਫਿਰਤਫਿਰਤਸੰਤਨਪਹਿਆਇਆ॥ਤੁਖਭਮੁਹਮਰਾਸਗ
ਲੀਮੁਲਾਇਆ॥ਮਹਲਿਭੁਲਾਇਆਪ੍ਰਭਅੰਮਿਤਭੁੰਚਾ॥ਕਹੁਨਨਕ
ਪ੍ਰਭੁਮੇਰਾਉਚਾ॥੪॥੧॥ਵਡੰਸੁਮਹਲਾ ੫ ਧੰਨੁਸੁਵੇਲਾਜਿਤੁਦ

੬

ਗਸਨਕਰਣਾਹਉਥਲਿਹਾਗੀਸਤਿਗੁਰਚਰਣਾ॥੧॥ਜੀਅਕਦੇਤਪੀ
 ਤਮਪੁਭਮੇਗਾਮਨਜੀਵੈਪੁਭਨਮੁਚਿਤੇਗੇ॥੧॥ਗੁਰਉ॥ਸਚਮੰਤ੍ਰਤਮਾ
 ਰਾਮੀਮੁਤਬਣੀਸੀਤਲਪੁਰਖਦਿਸਤਸੁਜਾਣੀ॥੨॥ਸਚੁਪੁਕਮੁਤੁ
 ਮਰਾਤਖਤਿਨਿਵਸੀਅਇਨਜਵੈਮੇਰਪੁਭਾਥਨਸੀ॥੩॥ਤੁਮੀਮ
 ਹਰਵਨਦਾਸਹਮਦੀਨਾਨਨਕਸਾਧਿਭਗਿਪੁਰਿਲੀਣਾ॥੪॥੨॥
 ਵਡਹੰਸੁਮਹਲਾ ੫ ਤੁੰਬੇਅੰਤਕੇਵਿਹਲਜਾਣੈਗੁਰਪੁਸਦਿਕੇਸਥ
 ਦਿਪਛਣੈ॥੧॥ਸੇਵਕਕੀਅਰਦਾਸਿਪਿਅਗੇਜਪਿਜੀਵੈਪੁਭਚਰਣ
 ਤੁਮੇਗੇ॥੧॥ਗੁਰਉ॥ਦਇਆਲਪੁਰਖਮੇਰਪੁਭਦਤਾਜਿਸਪਿਜਨਵ
 ਹਤਿਨਤਿਤਮਜਤੇ॥੨॥ਸਦਾਸਦਾਜਾਈਥਲਿਹਾਗੀਇਤਉਤਦੇਖ
 ਉਓਤਤਮਗੀ॥੩॥ਮੇਹਿਨਿਗੁਣਗੁਣਕਛੁਨਜਾਤਾਨਨਕਸਪੁ
 ਦਿਖਿਮਨੁਰਤਾ॥੪॥੩॥ਵਡਹੰਸੁਮਹਲਾ ੫ ਅੰਤਰਿਜਾਮੀਸੇਪੁਭੁ
 ਪੁਗਾਦਨੁਦੇਇਸਧੁਕੀਧੁਗਾ॥੧॥ਕਰਿਕਿਰਪਪੁਭਦੀਨਦਇਆ
 ਲਾਤੇਗੀਓਟਪੁਰਨਗੋਪਲਾ॥੧॥ਗੁਰਉ॥ਜਲਿਥਲਿਮਹੀਅਲਿ
 ਹਿਅਭਗੁਪੋਗਾਨਿਕਟਿਵਸੈਨਹੀਪੁਭਦੁਗੇ॥੨॥ਜਿਸੇਨਨਕਰਿਕੇਰ
 ਸੇਧਿਅੰਝਾਅਠਪੁਰਗਰਿਕੇਗੁਣਗਏ॥੩॥ਜੀਅਜੰਤਸਗਲੇਪਤਿ
 ਪਗਾਸਗਨਿਪਰਿਥਿਨਨਕਹਰਿਦੁਅੰਗੇ॥੪॥੪॥ਵਡਹੰਸੁਮਹਲਾ ੫
 ਤੁਵਡਦਾਤਾਅੰਤਰਿਜਾਮੀਸਭਮਹਿਗਵਿਆਪੁਰਨਪੁਭਸੁਆਮੀ
 ਮੇਰਪੁਭਪੀਤਮਨਮੁਆਧਗਾਹਉਸੁਣਿਸੁਣਿਜੀਵਨਮੁਤਮਰਾ
 ॥੧॥ਗੁਰਉ॥ਤੇਗੀਸਗਣਿਸਤਿਗੁਰਮੇਰਪੁਗਾਮਨੁਨਿਰਮਲੁਹੋਇਸੰਤਪੁ
 ਰੇ॥੨॥ਚਰਨਕਮਲਹਿਰਦੇਉਰਿਧੇਗੇਤੇਰਦਸਨਕਉਜਾਈਥਲਿ
 ਹੇਗੇ॥੩॥ਕਰਿਕਿਰਪਤੇਗੁਣਗਵਾਨਨਕਨਮੁਜਪਤਸੁਖਪਵਾ
 ॥੪॥੫॥ਵਡਹੰਸੁਮਹਲਾ ੫ ਸਾਧਸੰਗਿਹਰਿਅੰਮ੍ਰਿਤਪੀਜੋਨਜੀਉ
 ਮੇਰਨਕਥਹੁਛੀਜੇ॥੧॥ਵਡਭਾਗੀਗੁਰਪੁਰਪਾਈਐਗੁਰਕਿਰਪ
 ਪੁਭੁਧਿਆਈਐ॥੧॥ਗੁਰਉ॥ਰਤਨਜਵਹਰਗਿਮਣਕਲਾਲਾਮਿ
 ਮਗਿਸਿਮਗਿਪੁਭਭਏਨਿਹਾਲਾ॥੨॥ਜਤਕਤਪੇਖਉਸਪੁਸੁਸਣਾਹ
 ਰਿਗੁਣਗਾਇਨਿਰਮਲਮਨੁਕਰਣਾ॥੩॥ਘਟਿਘਟਿਅੰਤਰਿਮੇਰਸੁਆ
 ਮੀਵੁਠਾਨਨਕਨਮੁਪਾਇਅਪੁਭਤੁਠਾ॥੪॥੬॥ਵਡਹੰਸੁਮਹਲਾ ੫

ਵਿਸਰਨਹੀਪੁਭਦੀਨਦਇਆਲਾਤੇਗੀਸਗਣਿਪੁਰਨਕਿਰਪਲਾ॥੧॥ਗੁਰ
 ਉ॥ਜਹਰਿਤਿਆਵਹਿਸੇਥਨਸੁਹਵਾਜਿਤੁਵਲਾਵਿਸਰਹਿਤਲਾ
 ਗਹਵਾ॥੧॥ਤੇਰਜੀਅਤੁਸਦੀਸਾਖੀਸੈਸਰਸਾਗੁੰਤਕਚੁਦਹਾਖੀ॥੨॥
 ਆਵਣੁਜਾਣਤੁਮਹੀਕੀਆਜਿਸਤੁਰਖਹਿਤਿਸੁਦੁਖਨਖੀ
 ਆ॥੩॥ਤੁਏਕਸਹਿਭੁਅਵਰੁਹੇਗਿਥਿਨਉਕਰੈਨਨਕਕਰਜੇਛੀ॥੪॥੧॥
 ਵਡਹੰਸੁਮਹਲਾ ੫ ਤੁਜਾਣਇਹਿਤਕੇਈਜਾਣੈਤੇਰਦੀਅ
 ਨਮੁਵਖਣੈ॥੧॥ਤੁਅਚਰਗੁਰਕਰਤਿਤੇਗੀਥਿਸਮਾ॥੧॥ਗੁਰਉ॥ਤੁਹੁ
 ਅਪੇਕਰਣੁਅਪੇਕਰਣਾਹੁਕੇਮੇਜੰਮਣਮਰਣਾ॥੨॥ਨਮੁਤੇਗਮਨਤਨ
 ਅਧਗੀਨਨਕਦਾਸਥਖਸੀਸਤੁਮਾਗੀ॥੩॥੮॥
 ਵਡਹੰਸੁਮਹਲਾ ੫ ਘਰੁ੨ ੧ਭਸਤਿਗੁਰਪੁਸਦਿ
 ਮੇਰਅੰਤਰਿਲੇਚਮਿਲਣਕੀਪਿਆਰਹਉਕਿਉਪਈਗੁਰਿਪੁਗੇਜਿਸਉਥੇ
 ਲਖਿਲਈਐਥਲਕੁਗਹਿਨਸਕੇਥਿਨਖੀਗੇਮੇਰਅੰਤਰਿਭੁਖਨਉਤੇਰੇ
 ਅਮਲੀਜੇਸਉਭੇਜਨਮੈਨੀਗੇਮੇਰਮਨਿਤਨਿਪੁਪਿਰਮਕਾਥਿਨੁਦਸ
 ਨਕਿਉਮਨੁਪੀਗੇ॥੧॥ਸੁਣਿਸਜਣਮੇਰਪੀਤਮਭਈਮੇਮੇਲਹਮਿਤਸੁਖ
 ਦਤਾਓਹੁਜੀਅਕੀਮੇਰੀਸਭਬੰਦਨਜਾਣੈਨਿਤਸੁਣਵੇਹਰਿਕੀਅਥਾ
 ਤਾਹਉਕਿਉਖਿਨਤਿਸੁਥਿਨੁਗਹਿਨਸਕਾਜਿਉਚਾਤ੍ਰਿਕਜਲਕਉਥਿਲ
 ਲਤਾਹਉਕਿਅਗੁਣਤੇਰਸਰਿਸਮਲੀਮੈਨਿਗੁਣਕਉਗਥਿਲਤਾ॥੨॥
 ਹਉਭਈਉਡੀਕੀਕੰਤਕਉਅਮਲੀਸੇਪਿਰਕਦਿਨੈਦੀਦਖਾ॥ਸ
 ਭਿਗਭੇਗਾਣਿਵਿਸੇਗਥਿਨੁਪਿਰਕਿਤੈਨਲੇਖਾਇਕਪਭੁਤਨਿਨਸੁਖ
 ਵਈਕਰਿਨਸਕਉਹਉਵੇਸਾਜਿਨੀਸਖੀਲਾਲਗਵਿਆਪਿਆਗਤਿਨ
 ਅਗੇਹਮਅਦੇਸਾ॥੩॥ਮੈਸਭਸੀਗਰਬਣਇਆਅਮਲੀਥਿਨੁਪਿਰਕਾ
 ਮਨਐਯੋਜਾਸੁਭਤਨਪੁਛੀਅਮਲੀਤਾਥਿਰਥਾਜੇਥਨਸਭੁਜਾ
 ਏਪੁਨਪੁਨਤੇਸੋਹਗਣੀਅਮਲੀਜਿਨਸਹੁਗਹਿਅਸਮਾਏਹਉਵਰਿ
 ਅਤਿਨਸੋਹਗਣੀਅਮਲੀਤਿਨਕੋਧੈਵਸਦਪਏ॥੪॥ਜਿਚਰੁਤੁਜਾਭ
 ਹੁਮਸਅਮਲੀਤਿਚਰੁਮੇਜਾਣਿਅਪੁਭੁਦੁਗੇਜੀਮਿਲਾਅਪੁਰਸਤਿਗੁ
 ਰੁਅਮਲੀਤਾਅਸਮਨਸਾਸਭਪੁਗੇਮੈਸਰਥਸੁਖਾਸੁਖਪਾਇਆਮਲੀ

॥४०४॥३॥४०५॥४१॥डिनकरुमला॥२४॥

ਗੁਰੂ ਵਡਹੰਸ ਮਹਲਾ ੩ ਅਸਟਪਦੀਆ ੧੬ ਸਤਿਗੁਰ ਪ੍ਰਸਾਦਿ
ਸਚੀ ਬਣਾ ਸੁਚ ਪੁਨਿ ਸੁਚੁ ਸਬਦ ਵੀਚਰਾ ॥ ਅਨ ਦਿਨੁ ਸਚੁ ਸਾਧੁ
ਪੁਨੁ ਪੁਨੁ ਵਡਭਗਮਾ ॥੧॥ ਮਨ ਮੇਰਾ ਸਚੈ ਨਾਮ ਵਿਟੁ ਪੁਬਲਿ ਜਾਉ
ਦਾਸ ਨਿਦਾਸ ਚੋਇ ਹਿਰੁ ਤਪਾਵਹਿ ਸਾਚਾਨਉ ॥੧॥ ਗਉ ॥ ਜਿਹ ਵਾਸ
ਸਚਿਰਤੀਤਨੁ ਮਨੁ ਸਚੋਇ ॥ ਬਿਨੁ ਸਾਚੈ ਹੋਰੁ ਸਲਾਹਣਾ ਜਾਸਿ ਜਿਨੁ
ਸਭੁ ਭਇ ॥੨॥ ਸਚੁ ਖੇਤੀ ਸਚੁ ਬੀਜਣਾ ਸਚਾ ਵਪਾਰਾ ॥ ਅਨ ਦਿਨੁ
ਹਾਸੁ ਨ ਮੁਖੁ ਨ ਭਗਤਿ ਭੇਡੰਡਾਰਾ ॥੩॥ ਸਚੁ ਖਣਾ ਸਚੁ ਪੈਣਾ ਸਚੁ
ਟੇਕਹਿਨਉ ॥ ਜਿਸ ਨੇ ਬਖਸੇ ਤਿਸੁ ਮਿਲੈ ਮਹਲੀ ਪਾਏ ਬਉ ॥੪॥ ਅ
ਹਿਸਚੈ ਜਾਵਹਿ ਸਚੈ ਫਿਰਿ ਜੁਨਿ ਮੁਲਿਨ ਪਾਹਿ ॥ ਗੁਰੁ ਮੁਖਿ ਦਰਿ ਸਚੈ
ਚਿਅਰੁ ਹਿਸਚੈ ਮਾਹਿਸਮਾਹਿ ॥੫॥ ਅੰਤੁ ਸਚਾ ਮਨੁ ਸਚਾ ਸਚੀ ਸਿਧ
ਤਿਸਨਾਇ ॥ ਸਚੈ ਥਨਿ ਸਚੁ ਸਲਾਹਣਾ ਸਤਿਗੁਰ ਬਲਿ ਹੋਰਾਉ ॥੬॥
ਸਚੁ ਵੇਲਾ ਮੁਹਤੁ ਸਚੁ ਜਿਤੁ ਸਚੈ ਨਾਲਿ ਪਿਆਗੁ ॥ ਸਚੁ ਵੇਖਣਾ ਸਚੁ
ਲਣਾ ਸਚਾ ਸਭੁ ਆਕਾਰਾ ॥੭॥ ਨਨਕ ਸਚੈ ਮੇਲੈ ਤਮਿਲੈ ਅਪੇਲੈ ਮਿ
ਲਾਇ ॥ ਜਿਉ ਭਵੈ ਤਿਉ ਸਿਖੀ ਆਪੇ ਕਰੇ ਜਾਇ ॥੮॥੧॥ ਵਡਹੰਸ ਮ
ਹਲਾ ੩ ਮਨੁ ਆਦਰੁ ਦਿਸਾਵਦਾਉ ਪ੍ਰਕੇਸੋਹਿ ਗੁਣ ਗਵੈ ॥ ਇੰ
ਵਿਆਪਿ ਗਹਿ ਆਪਿ ਕਾਈ ਕਾ ਮੁਕੁ ਪੁਨਿ ਤਸੈ ਤਵੈ ॥੧॥ ਵਪੁ ਵਪੁ ਸਹ
ਣਾ ਵੀਜੈ ॥ ਮਨੁ ਮਇ ਸੁਜੁ ਗਮਹਿ ਦੁਲਭੁ ਹੋਗੁ ਮਤਿਹਿ ਗੁਸਪੀਜੈ ॥
੧॥ ਗਉ ॥ ਸਬਦੁ ਚੀਨਿ ਮਨੁ ਨਿਗਮਲੁ ਹੋਵੈ ਤਹਿ ਰਿਗੁਣ ਗਵੈ ॥ ਗੁਰੁ

ਮਤੀਆਪੇਅਪੁਪਛਣੈਤਨਿਜਘਰਿਵਸਪਵੈ॥੨॥ਏਮਨਮੇਰਸਦਗੰਗਿ
ਰੁਤਸਦਹਰਿਕੰਗੁਣਗਉ॥ਹਰਿਨਿਗਮਲੁਸਦਾਸੁਖਦਤਾਮਨਿਚਿੰਦਿਆ
ਭਲਪਾਉ॥੩॥ਹਮਨੀਚਸੇਉਤਮਭਏਹਰਿਕੀਸਰਣਈ॥ਪਾਥਰੁਡੁਥ
ਦਕਫਿਲੀਆਸਚੀਵਡਿਆਈ॥੪॥ਬਿਖੁਸੇਅੰਮ੍ਰਿਤਭਏਗੁਮਤਿਭੁ
ਧਿਪਈ॥ਅਕਰੁਪਰਮਲਭਏਅੰਤਰਿਵਸਨਵਸਈ॥੫॥ਮਦਾਸਜਨ
ਮੁਦਲੰਭੁਪੈਜਗਮਪਿਖਟਿਆਆਇ॥ਪੂਰੈਭਾਗਿਸਤਿਗੁਗੰਜਲੈਹਰਿਨਮ
ਧਿਆਇ॥੬॥ਮਨਮੁਖਭੁਲੈਬਿਖੁਲਗੇਅਹਿਲਾਜਨਮੁਗਵਾਇਆਹਰਿ
ਕਾਨਮਸਦਾਸੁਖਸਾਗਰਸਚਾਸਬਦਨਭਾਇਆ॥੭॥ਮੁਖਹੁਹਰਿਹਰਿਸ
ਭਕੈਕੈਵਿਰਲੈਹਿਰਦੈਵਸਾਇਆਨਕਜਿਨਕੈਹਿਰਦੈਵਸਿਆਮਖ
ਮਕਤਿਤਿਨਿਪਾਇਆ॥੮॥੨॥

ਗੁਣਗੁਣਸੁਸੁਲਾ ॥ ਛੰਤਾ ॥ ੧੬ਸਤਿਗੁਰਪ੍ਰਸਾਦਿ
ਕਾਇਅਤੁਕਿਵਿਗਾੜਿਕਾਹੋਨਈਐ॥ਨਤਸੇਪਰਵਣੁਸੁਚੁਕਮਈਐ॥
ਜਥਸਾਚਅੰਦਰਿਹੋਇਸਾਚਤਾਮਿਸਾਚਪਈਐ॥ਲਿਖਥਾਣੁਹਸੁਰ
ਤਿਨਹੀਥੇਲਿਥੇਲਿਗਈਐ॥ਜਿਥੈਜਾਇਥਹੀਐਭਲਾਕਹੀਐਸੁਗਤਿ
ਸਬਦਲਿਖਈਐ॥ਕਾਇਅਤੁਕਿਵਿਗਾੜਿਕਾਹੋਨਈਐ॥੧॥ਤਮੈਕ
ਹਿਅਕਹੁਜਾਤੁਤੈਕਹਾਇਆ॥ਅੰਮ੍ਰਿਤੁਹਰਿਕਨਮੁਮੈਰੈਮਨਿਭਾਇਆ॥
ਨਮੁਮੀਠਮਨਹਿਲਾਗਾਦੁਖਿਡੇਰਾਛਾਹਿਆ॥ਸੁਖੁਮਨਹਿਆਇਵਸਿ
ਆਜਮਿਤੋਫੁਰਮਾਇਆ॥ਨਦਰਿਤੁਪੁਅਰਦਾਸਿਮੈਗੀਜਿਨਿਅਪੁਭਿਪਾਇ
ਆ॥ਤਮੈਕਹਿਆਕਹੁਜਾਤੁਤੈਕਹਾਇਆ॥੨॥ਵਗੈਸਮੁਕਢਾਏਕਿ
ਰਤੁਕਮਾਵਣਾ॥ਮੰਦਕਿਸੇਨਾਖਿਣਗੜਪਵਣਾ॥ਨਹਿਪਾਇਣਗੜਾ
ਸੁਆਮਿਸੇਤੀਅਪ੍ਰਾਪੁਵਣਵਣਾ॥ਜਿਸੁਨਾਲਿਸੈਗਤਿਕਰਿਸਗੀਰੀਜ
ਇਕਿਅਰੁਆਵਣਾ॥ਜਦੋਇਸੁਹਟਮਨਮਹਿਕਹਣਾਖਿਨਹੀਵਣਵ
ਣਾ॥ਵਗੈਸਮੁਕਢਾਏਕਿਰਤੁਕਮਾਵਣਾ॥੩॥ਸਭਉਪਈਅਨੁਆਪਿਆ
ਪੁਨਰਹਿਕੋਗਕਉਭਾਕੈਨਮਗੈਮੀਠਸਭਮਗੈ॥ਸਭਉਕੈਇਮੀਠਮੰਗਿਦੇ
ਖੋਖਸਮਭਾਵੈਸੋਕਗਕਿਛੁਪੁਨਦਨਅਨੇਕਕਰਣੀਨਮੁਤਲਿਨਸਮਸੇਗ॥

ਰਸਤੇਰਕਥੁਨਜਾਵੇ

ਨਨਕਜਿਨਕਉਨਮੀਮਿਲਿਅਕਰਮੁਹੈਵੈਪਰਿਕਰੇ॥ਸਭਉਪਾਈਅਨ
ਆਪਿਅਪੇਨਦਰਿਕਗੇ॥੧੧॥ਵਡਹੰਸੁਭੰਤਮਹਲਾ ੧ ਕਰਮੁਹੈ
ਤੋਰਨਮੁਵਖਣਾ॥ਸਭਉਪਾਈਐਆਪਿਅਪੇਸਰਬਸਮਣਾ॥ਸਰਬੇਸਮ
ਣਾਅਪਿਤੁਹੈਉਪਾਇਪੈਲਾਈਆ॥ਇਕਿਤੁਣਹੀਕੀਏਰਾਜੇਇਕਨਭਿ
ਖਭਵਈਆਲਿਭਮੇਹਤੁਵਰੀਆਮੀਠੈਤੁਰਮਿਭੁਲਣਾ॥ਸਦਾਦਿ
ਅਕਰਮੁਅਪਣੀਤੀਮਨਮੁਵਖਣਾ॥੧੧॥ਨਮੁਤੋਰਾੈਸਚਾਸਦਾਮੇਮਨਿਭ
ਣਾ॥ਦੁਖੁਗਇਅਸੁਖੁਅਇਸਮਣਾ॥ਗਵਨਿਸੁਗਿਨਗੁਪਯਕੁਸੁਜਣਾ
ਸੁਗਿਨਗੁਪਯਕੁਸੁਜਣਗਵਹਿਜੇਤੋਰਮਨਿਭਾਵੇ॥ਮਾਇਆਮੇਹੋਚੇਤਿ
ਨਹੀਅਹਿਲਾਜਨਮੁਗਵਾਵੇ॥ਇਕਿਮੁਕੁਮੁਗਪਨਚੇਤਹਿਮੁਲੇਜੇਅ
ਇਆਤਿਸੁਜਣਾ॥ਨਮੁਤੋਰਾੈਸਚਾਸਦਾਮੇਮਨਿਭਣਾ॥੨॥ਤੋਰਵਖ
ਤੁਸੁਵਾਅੰਮ੍ਰਿਤੁਤੇਗੰਥਣੀ॥ਸੇਵਕਸੇਵਹਿਭਉਕਰਿਲਗਾਸਉਪਰ
ਣੀ॥ਸਉਪ੍ਰਣੀਤਿਨਲਗਾਜਿਨੀਅੰਮ੍ਰਿਤੁਪਾਇਆ॥ਨਮਿਤੋਰਾੈਜੇਇਰੇਤਿ
ਤਚੜਹਿਸਵਾਇਆ॥ਇਕੁਕਰਮੁਪਰਮੁਨਹੈਇਸੰਜਮੁਜਾਮਿਨਏਕੁਪਛ
ਣੀ॥ਵਖਤੁਸੁਵਾਸਦਾਤੋਰਾਅੰਮ੍ਰਿਤੁਤੇਗੰਥਣੀ॥੩॥ਹਉਥਲਿਹਰੀ
ਸਚੈਨਵੀਰਜੇਤੋਰਾਸਦਾਨਿਚਲਾਏਹੁਕਥਹੁਨਾਵੇ॥ਚਰਕੁਤ
ਤੋਰਾਸੇਇਹੈਜੇਇਸਹਜਿਸਮਾਵੇ॥ਦੁਸਮਨਤੁਦੁਖੁਨਲਗੈਮੁਲੇਪੁ
ਨੇੜਿਨਾਵੇ॥ਹਉਥਲਿਹਰੀਸਦਾਹੋਵਏਕੁਤੇਰਨਾਵੇ॥੪॥ਜੁਗ
ਜੁਗੰਤਰਿਭਗਤਿਮੁੰਗਾਕੀਰਤਿਕਹਿਸੁਆਮੀਤੋਰਾੈਅੰਗੇਜਪਤਿਤ
ਚਏਕੁਮੁੰਗਾਸਚਾਮੁੰਗਤੀਮਿਜਪਤਿਜੀਮਮਨਿਵਸਾਵੇ॥ਭਰਮੇਭੁ
ਲਾਵਤੁਛਹੀਆਜਾਮਿਏਹੁਚੁਕਾਵੇ॥ਗੁਰਪਰਸਾਦੀਕਰਹੁਕਿਰਪਏ
ਹਜਮਹਉਥੇਗਾਜੁਗਜੁਗੰਤਰਿਭਗਤਤੁਮੰਗੇ॥੫॥ਵਡੇਮੇਸਹਿਥਅ
ਲਖਅਪਗਾਕਿਉਕਰਿਕਰਉਥੋਨੀਤੀਹਉਅਖਿਨਜਣਾ॥ਨਦਰਿਕਹਿ
ਤਸਚੁਪਛਣਾ॥ਸਚੇਪਛਣਾਤਮਿਤੋਰਾਜੀਮਆਪਿਥੁਛਵੇਗੇ॥ਤੁ
ਖਭੁਖਸੰਸਰਿਕੀਏਸਹਾਏਹੁਚੁਕਾਵੇ॥ਥਿਨਵੰਤਿਨਨਕਜਾਇਸਹਾ
ਬੁਛੈਗੁਰਿਬੀਚਗਾਵਡਾਸਹਿਭੁਏਆਪਿਅਲਖਅਪਗਾ॥੬॥ਤੋਰਵਖੇ
ਲਾਇਣਦੰਤੀਸਲਾ॥ਸੋਹਣਨਕਜਿਨਲੀਥੜਵਣਾ॥ਕੰਚਨਕਾਇਆ
ਇਨਕੀਛਲਾ॥ਸੇਵਿਨਛਲਾਕਿਸਨਮਾਲਾਜਪਹੁਤੁਸੀਸੋਹਣੀਗੇ॥

ਦੁਆਰਨਹੋਹੁਖਭੀਆਸਿਖਸੁਣਹੁਮੋਹਣੀਗੇ॥ਹੰਸਹੰਸਾਬਗਥਗਲਾਹੈ
ਮਨਕੀਜਲਾ॥ਬੀਕੇਲੇਇਣਿਦੰਤੀਸਲਾ॥੧॥ਤੇਰੀਚਲਾਸੁਹਵੀਮਧੁਰਾ
ਭੀਥਣੀਕੁਹਿਕਨਕੇਕਿਲਾਤਰਲਾਜੁਆਣੀ॥ਤਰਲਾਜੁਆਣੀਆਪਿਭਾ
ਣੀਇਛਮਨਕੀਪੁਗੀਏ॥ਸਾਂਗਜਿਉਪੁਗਧੁਰੈਠੀਮਠੀਮਆਪਿਆਪੁਸੰਧੁ
ਰੇ॥ਸ੍ਰੀਗੰਗਤੀਫਿਰੈਮਾਤੀਉਦਕੁਗੰਗਾਵਣੀ॥ਥਿਨਵੰਤਨਨਕਦਾਸੁਹ
ਰਿਕਤੇਰੀਚਲਾਸੁਹਵੀਮਧੁਰਾਭੀਥਣੀ॥੧॥੨॥

ਗੁਰਵਡਹੰਸੁਮਹਲ ੩ ਛੰਤਾ ੧੬ਸਤਿਗੁਰਪ੍ਰਸਾਦਿ
ਆਪਣੇਪਿਰਕੈਰੰਗਿਰਤੀਮੁਈਏਸੋਭਵੰਤੀਨੇਗਾਸਚੈਸਥਦਿਮਿਲਿਹਰੀਮੁ
ਈਏਪਿਰੁਵੇਭਾਇਪਿਆਗੇ॥ਸਚੈਭਾਇਪਿਆਗੀਕੰਤਿਸਵਾਹਿਹਿਰਿਸਿ
ਉਨਹੁਰਚਾਇਆ॥ਆਪੁਗਵਾਇਆਤਾਪਿਰੁਪਾਇਆਗੁਰਕੈਸਥਦਿਸਮਾ
ਇਆ॥ਸਪਨਸਥਦਿਸੁਹਈਪੇਮਕਸਾਈਅੰਤਰਿਪ੍ਰੀਤਪਿਆਗੀ॥ਨਨਕ
ਸਪਨਮੇਲਿਲਈਪਿਥੇਆਪੇਸਚੈਸਹਿਸਵਾਹੀ॥੧॥ਨਿਗੁਣਵੰਤਭੀ
ਏਪਿਰੁਦੇਖਿਹੁਦੁਰੰਗਾ॥ਗੁਰਮੁਖਿਜਿਨੀਗਵਿਅਮੁਈਏਪਿਰੁਵਿਹਰਿਅ
ਭਗੁਪੁਰੰਗਾ॥ਪਿਰੁਵਿਹਰਿਅਭਗੁਪੁਰੇਵੇਖੁਹੁਗੁਗਿਗੁਗਿਏਕੰਤਾ
ਘਨਥਲੀਭੋਲੀਪਿਰੁਸਹਜਿਰਵੈਮਿਲਿਅਕਰਮਾਥਿਧਾਤਾ॥ਜਿਨਹਰਿ
ਮੁਸਰਖਿਆਸਥ ਦਿਸੁਭਾਖਿਆਹਸਿਰਿਹਰੀਭਗੁਪੁਰੰਗਾਨਨਕ
ਕਮਣਿਸਾਪਿਰਭਵੈਸਥਦੈਰਹੈਹੁਦੁਰੰਗੇ॥੨॥ਸੋਹਣੀਜਾਇਪੁਛਹੁਮੁ
ਈਏਜਿਨੀਵਿਚਹੁਆਪੁਗਵਾਇਆ॥ਪਿਰਕਹੁਕਮੁਨਪਾਇਓਮੁਈਏਜਿ
ਨੀਵਿਚਹੁਆਪੁਨਗਵਾਇਆ॥ਜਿਨੀਆਪੁਗਵਾਇਆਤਿਨੀਪਿਰੁਪਾਇ
ਅੰਗਸਿਉਰਲੀਮੁੰਨੈ॥ਸਦਾਗੰਗਤੀਸਹਜੇਮਾਤੀਅਨਦਿਨਨਮੁਵ
ਖਣੀ॥ਕਮਣਿਵਡਭਾਗੀਅੰਤਰਿਲਿਵਲਾਗੀਹਰਿਕਪੇਮੁਸੁਭਾਇਆ
ਨਨਕਕਮਣਿਸਹਜੇਗਤੀਜਿਨਿਸਚੁਸੀਗੁਰੁਥਣਾਇਆ॥੩॥ਹਉਮੈਮ
ਗਿਮੁਈਏਤੁਚਲੁਗੁਰਕੈਭਾਏ॥ਹਰਿਵਰੁਵਹਿਸਦਾਮੁਈਏਨਿਜਘਰਿਵ
ਸਪਾਏ॥ਨਿਜਘਰਿਵਸਪਾਏਸਥਦੁਵਨਏਸਦਾਸੁਹਾਇਨਗੀ॥ਪਿਰੁ
ਰਲੀਆਲਾਜੋਥਨਿਥਾਲਾਨਦਿਨਕੰਤਿਸਵਾਹੀ॥ਹਰਿਵਰੁਸੋਹੰਗਮਸ

ਮਕਿਭੰਗਸਚੈਸਥਦਿਸੁਹਏ॥ਨਨਕਕਮਟਿਹਰਿਗੰਗਿਤੀਜਾਚਲੈਸਤਿ
ਗੁਰੁਏ॥੪॥੧॥**ਵਡਹੰਸਮਹਲਾ ੩** ਗੁਰਮੁਖਿਸਭਵਪਰਕੁਲਜ
ਸਹਜਕੀਜੈਗਾਮਾਅਨਦਿਨਾਮੁਵਖਾਣੀਐਲਾਹਹਿਸੁਪੀਜੈਗਾਮਾ
ਲਾਹਹਿਸੁਪੀਜੈਹਰਿਵੀਜੈਅਨਦਿਨਾਮੁਵਖਾਣੈ॥ਗੁਣਸੰਗਹਿ
ਵਗਣਵਿਕਾਹਿਅਪੈਆਪੁਛਣੈ॥ਗੁਰਮਤਿਪਾਈਵਡੀਵਡਿਅਈਸ
ਚੈਸਥਦਿਸੁਪੀਜੈ॥ਨਨਕਹਰਿਕੀਭਗਤਿਨਿਰਾਲੀਗੁਰਮੁਖਿਵਿਰਲੈਕੀ
ਜੈ॥੧॥ਗੁਰਮੁਖਿਖੇਤੀਹਰਿਅੰਤਰਿਬੀਜੀਐਹਰਿਲੀਜੈਸਹਿਗਿਜਾਏਗਮ
॥ਅਪਣੈਘਰਿਅੰਤਰਿਗੁਰੁਭੰਤੁਲਾਹਲੈਪਰਬਣੈਗਾਮਾਲਾਹਪਰਬ
ਣਹਰਿਮੰਨਿਵਸਏਧਨੁਖੇਤੀਵਪਗਾਹਰਿਨਾਮੁਪਿਆਏਮੰਨਿਵਸਏਬੁਝੈ
ਗੁਰਬੀਚਗਾਮਨਮੁਖਖੇਤੀਵਣਜੁਕਰਿਥਕਾਰਿਸਨਭੁਖਨਾਏ॥ਨਨਕ
ਨਮੁਖੀਜਿਮਨਿਅੰਤਰਿਸਚੈਸਥਦਿਸੁਭਏ॥੨॥ਹਰਿਵਪਾਰਿਸਜਨ
ਲਾਗਜਿਨਾਮਸਤਕਿਮਟੀਵਡਭੰਗੇਗਾਮਾਗੁਰਮਤੀਮਨੁਜਿਘਰਿ
ਸਿਆਸਚੈਸਥਦਿਬੈਰਾਗੇਗਾਮਾਮੁਖਿਮਸਤਕਿਭੰਗੇਸਚਿਬੈਰਾਗੇ
ਚਿਰਤੇਵੀਚਰੀ॥ਨਾਮਥਿਨਾਮਭੁਜਗੁਥਉਗਨਸਥਦੇਹਉਮੈਮਗੀ॥
ਚੈਸਥਦਿਲਾਗਿਮਤਿਉਪਜੈਗੁਰਮੁਖਿਨਾਮੁਸੁਹਾਗੇ॥ਨਨਕਸਥਦਿਮੰ
ਨੈਭਉਭੰਜਨੁਹਰਿਵੈਸਤਕਿਭੰਗੇ॥੩॥ਖੇਤੀਵਣਜੁਸਭੁਕਮੁਪੈ
ਕਮੇਮੰਨਿਵਡਿਅਈਗਾਮਾਗੁਰਮਤੀਹਰਮੁਖਈਐਹੁਕਮੇਮੇਲਿਮਲਈ
ਗਾਮਾਹੁਕਮਿਮਿਲਈਸਹਜਿਸਮਈਗੁਰੁ ਕਸਥਦੁਪਰ
॥ਸਚੀਵਡਿਅਈਗੁਰੁਪਈਸਚੁਸਵਣਹਰਾਭੰਭੰਜਨੁਪਾਇ
ਅਪੁਗਵਾਇਆਗੁਰਮੁਖਿਮੇਲਿਮਿਲਈ॥ਕਹੁਨਨਕਨਮੁਨਿਰੰਜਨੁ
ਅਗਮਅਗੋਚਰੁਹੁਕਮਹਰਿਆਸਮਈ॥੪॥੨॥**ਵਡਹੰਸਮਹਲਾ ੩**
ਮਨਮੇਰਿਅਤੁਸਦਾਸਚੁਸਮਾਲਿਜੀਉ॥ਅਪਣੈਘਰਿਤੁਸੁਖਵਸਹਿ
ਪਹਿਨਸਕੈਜਮਕਲੁਜੀਉ॥ਕਲੁਜਲੁਜਮੁਜੈਹਿਨਸਕੈਸਚੈਸਥਦਿ
ਲਿਵਲਾਣਾ॥ਸਦਾਸਚਿਰਤਾਮਨੁਨਿਰਮਲੁਆਵਣੁਜਲੁਹੁਏ॥ਦੂ
ਜੈਭਾਇਗਮੀਵਗੁਤੀਮਨਮੁਖਮੇਹੀਜਮਕਲਾਕਹੈਨਨਕਸਦਿਮਨਿ
ਰਤੁਸਦਾਸਚੁਸਮਾਲਿ॥੧॥ਮਨਮੇਰਿਅਤੁਰਿਤੇਰੈਨਿਧਨੁਬਹਿਰਿ
ਵਸਤੁਨਭਾਣਾਜੈਭਵੈਸੇਭੰਚਤੁਗੁਰਮੁਖਿਨਰਿਨਿਹਾਲਾਗੁਰਮੁ

ਖਿਨਰਿਨਿਹਾਮਨਮੇਰਾਅੰਤਰਿਹਰਿਨਾਮੁਸਖਈ॥ਮਨਮੁਖਅੰਧਲੈਗਿਆਨ
ਵਿਦੁਦੁਜੈਭਾਇਖੁਆਈ॥ਬਿਨਨਵੈਕੋਢੁਟੈਨਹੀਸਭਬਾਧੀਜਮਕ
ਲਾਨਨਕਅੰਤਰਿਤੇਰੈਨਿਧਨੁਬਹਿਰਿਵਸਤੁਨਭਾਣਿ॥੨॥ਮਨਮੇ
ਰਿਅਜਨਮੁਪਦਾਰਪੁਪਾਇਕੋਇਕਿਸਚਿਲਗੇਵਪਗਾਸਤਿਗੁਰੁਸੇਵ
ਨਿਅਪਣਾਅੰਤਰਿਸਥਦੁਪਗਾਅੰਤਰਿਸਥਦੁਪਗਾਹਰਿਨਾਮੁਪਿ
ਆਗਮਨਉਨਿਧਿਪਈ॥ਮਨਮੁਖਮਇਅਮਹਿਵਿਅਪਦੁਖਿਸੰਤਪਦੁ
ਜੈਪਤਿਗਵਈ॥ਹਉਮੈਮਾਹਿਸਚਿਸਥਦਿਸਮਣੇਸਚਿਰਤਾਧਿਕਾਈ
॥ਨਨਕਮਣਸਜਨਮੁਦਲੈਭੁਹੈਸਤਿਗੁਰੁਬੁਝਣਈ॥੩॥ਮਨਮੇਰ
ਸਤਿਗੁਰੁਸੇਵਨਿਅਪਣਾਸੇਜਨਵਡਭੰਗੇਗਾਮਾਜਮਨਮੁਰਹਿਅਪਣਾਸੇਪ
ਰਬਖੈਰਾਗੀਗਾਮਾਸੇਜਨਬੈਰਾਗੀਸਚਿਲਿਵਲਾਗੀਅਪਣਾਅਪੁਛਣਿ
ਆਮਤਿਨਿਹਚਲੁਅਤਿਗੁਰੀਗੁਰਮੁਖਿਸਹਜੇਨਾਮੁਵਖਾਣਿਆਇਕਿ
ਕਮਟਿਹਿਤਕਰੀਮਾਇਅਮਹਿਪਿਆਗੀਮਨਮੁਖਸੇਇਹੋਅਭਗੇ॥ਨਨਕ
ਸਹਜੇਸੇਵਹਿਗੁਰੁਅਪਣਾਸੇਪੁਰਵਡਭੰਗੇ॥੪॥੩॥**ਵਡਹੰਸਮਹਲਾ ੩**
ਰਤਨਪਦਾਰਥਵਣਜੀਅਹਿਸਤਿਗੁਰੁਦੀਆਬੁਝਈਗਾਮਾਲਾਹਲਾ
ਭੁਭਿਭਗਤਿਹੋਗੁਣਮਹਿਗੁਣੀਸਮਈਗਾਮਾਗੁਣਮਹਿਗੁਣੀਸਮਈਜਿ
ਸੁਆਪਿਬੁਝਾਏਲਾਹਭਗਤਿਸੈਸਗਾਬਿਨੁਭਗਤੀਸੁਖੁਨਹੋਈਦੂਜੈਪ
ਤਿਖੇਤੀਗੁਰਮਤਿਨਾਮੁਅਧਗਾਵਖੁਨਾਮੁਸਦਾਲਾਭੁਹੈਜਿਸਨੇਤੁਵ
ਪਹਿਲਾਣਾਹਤਨਪਦਾਰਥਵਣਜੀਅਹਿਜਾਸਤਿਗੁਰੁਦੇਇਬੁਝਾਏ॥੧॥
ਮਇਅਮਹੁਸਭੁਦੁਖੁਹੈਖੇਟਾਇਹੁਵਪਾਰਗਾਮਾਕੁਰਿਬੋਲਿਬਿਖੁਖੈ
ਵਟੀਬਹੁਵਪਹਿਵਿਕਾਰਗਾਮਾਬਹੁਵਪਹਿਵਿਕਾਰਸਹਾਇਸੰਸਾਰਬਿ
ਨੁਨਵੈਪਤਿਖੇਈ॥ਪੜਿਪੜਿਪੜਿਤਵਦੁਵਖਣਹਿਬਿਨੁਬੁਝੈਸੁਖੁਨ
ਹੋਈ॥ਆਵਣਜਾਣਕਦੇਨਚੁਕੈਮਾਇਅਮਹਿਪਿਆਗਾਮਾਇਅਮਹੁ
ਸਭੁਦੁਖੁਹੈਖੇਟਾਇਹੁਵਪਾਰ॥੨॥ਖੇਟੇਖਰੇਸਤਪਰਬੀਅਨਿਤਿਤੁਸਚੈ
ਕੇਰਬਾਰਗਾਮਾਖੇਟੇਰਗਹਸੁਟੀਅਨਿਉਭੇਕਰਨਿਪੁਕਾਰਗਾਮਾਉਭਕ
ਰਨਿਪੁਕਾਰਮੁਗਧਗਵਾਮਨਮੁਖਜਨਮੁਗਵਾਇਆਥਿਖਿਆਮਾਇਆ
ਜਿਨਿਜਗਤੁਭਲਾਇਆਸਚਾਨਮੁਨਭਾਇਆਮਨਮੁਖਸੰਤਨਲਿਵੈਰੁ
ਕਰਿਦੁਖੁਖੈਸੈਸਗਾਖੇਟੇਖਰੇਪਰਬੀਅਨਿਤਿਤੁਸਚੈਰਬਾਰ॥੩॥

ਅਪਿਕੇਰਿਸੁਆਖੀਐਰੁਕਰਣਕਿਛੁਨਜਾਈਗਾਮਾਜਿਤੁਤਵੈਤਿਤੁ
ਇਸੀਜਿਉਤਿਸਦੀਵਡਿਆਈਗਾਮਾਜਿਉਤਿਸਦੀਵਡਿਆਈਅਪਿਕ
ਰਈਵਰੀਅਮੁਨਫੁਸੀਕਈ॥ਜਗਜੀਵਨੁਤਾਕਗੀਮਥਿਪਤਾਅਪਿਕ
ਖੋਸੇਈ॥ਗੁਰਪੁਸਦੀਆਪੁਗਵਈਐਨਨਕਨਮਿਪਤਿਪਈ॥ਅਪਿਕ
ਰੇਰਿਸੁਆਖੀਐਰੁਕਰਣਕਿਛੁਨਜਾਈ॥੪॥੪॥**ਵਡਹੰਸੁਮਹਲ ੩**
ਸਚਾਸਉਦਹਰਿਨਾਮੁਪੈਸਚਾਵਪਰਾਮਾਗੁਰਮਤੀਹਰਿਨਾਮੁਦਣਜੀ
ਅਤਿਮੇਲੁਅਠਗਾਮਾਅਤਿਮੇਲੁਅਠਗਾਸਚਾਵਪਰਾਸਚਿਦਪਰਿ
ਲਗਵਡਭਗੀ॥ਅੰਤਰਿਬਹਰਿਭਗਤੀਗਤੋਸਚਿਨਮਿਲਿਵਲਾਗੀ॥ਨ
ਦਰਿਕੇਸੇਈਸਚੁਪਏਗੁਰਕੈਸਥਦਿਵੀਚੰਗਾ॥ਨਨਕਨਮਿਰੇਤਿਨਹੰ
ਸੁਖੁਪਾਇਆਸਚੈਕੇਵਪਰਾ॥੧॥ਹਉਮੈਮਾਇਆਮੈਲੁਪੈਮਾਇਆਮੈ
ਲੁਭਗੀਜੈਗਾਗੁਰਮਤੀਮਨੁਨਿਗਲਾਗਸਨਹਰਿਗੁਸੁਪੀਜੈਗਾ॥ਗਸਨ
ਹਰਿਗੁਸੁਪੀਜੈਅੰਤੁਭਗੀਜੈਸਾਚਸਥਦਿਬੀਚੰਗੀ॥ਅੰਤਰਿਭੁਪਣਅੰ
ਮਿਤਭਰਿਆਸਥਦੇਕਾਛਿਪੀਐਪਨਿਹੰਗੀ॥ਜਿਸੁਨਦਰਿਕੇਸੇਈਸਚਿ
ਲਾਗਸਨਗਾਮੁਰਵੀਜੈ॥ਨਨਕਨਮਿਰੇਤਿਨਹੰਸੁਮੈਲੁਪੈਮੈਲੁਭ
ਗੀਜੈ॥੨॥ਪੰਡਿਤਜੇਤਰੀਸਭਿਪੜਿਪੜਿਕੁਕਦੇਕਿਸੁਪਹਿਕਰਪਿਪੁ
ਰਾਮਾ॥ਮਾਇਆਮੋਹੁਅੰਤਰਿਮਲੁਲਾਗੈਮਾਇਆਕੇਵਪਰਾਮਾਮਾਇ
ਆਕੇਵਪਰਾਜਗਤਪਿਆਰਾਵਟਿਜਾਟਿਦੁਖੁਪਈ॥ਬਿਖੁਕਾਕੀਕੀ
ਖੁਸਿਉਲਾਗਾਬਿਸਟਾਮਾਹਿਸਮਾਈ॥ਜੇਧੁਗਿਲਿਖਿਆਸੇਈਕਮਾਵੈਕੇਇਨ
ਮੈਟਣਹਗਾ॥ਨਨਕਨਮਿਰੇਤਿਨਹੰਸੁਮੁਖੁਪਾਇਆਹੋਰਿਮੁਖੁਕੁਕਿਉ
ਗਵਰਾ॥੩॥ਮਾਇਆਮੋਹਿਮਨੁਗੰਗਿਆਮੋਹਿਸੁਧਿਨਕਈਗਾਗੁਰਮੁ
ਖਿਇਹਮਨੁਗੰਗੀਐਦੁਜਾਗੰਗੁਜਾਈਗਾਮਾਦੁਜਾਗੰਗੁਜਾਈਸਚਿਸਮਈ
ਸਚਿਭਰੇਡੰਡਾਗੁਰਮੁਖਿਹੋਵੈਸੇਈਬੁਝੈਸਚਿਸਵਰਣਹਗਾਅਪਿ
ਮੇਲੁਸੋਹਿਮਿਲੈਰੁਕਰਣਕਿਛੁਨਜਾਈ॥ਨਨਕਵਿਣੁਨਵੈਰਗੀਭੁ
ਲਾਇਆਇਕਨਾਮਿਰੇਤਿਨਹੰਗੁਲਾਈ॥੪॥੫॥**ਵਡਹੰਸੁਮਹਲ ੩** ਏਮ
ਮਹਿਅਆਵਗਉਣਸੈਸਰੂਪੈਅੰਤਿਸਚਿਨਿਬੇਕੁਗਾਮਾਅਪੋਸਚਾਥ
ਸਿਲਏਫਿਰਿਹੋਇਨਫਰਾਮਾਫਿਰਿਹੋਇਨਫਰਾਅੰਤਿਸਚਿਨਿਬੇਕੁਗੁਰ
ਮੁਖਿਮਿਲੈਵਡਿਆਈ॥ਸਚੈਗੰਗੇਤਸਹਜਮਤੋਸਹਜਹੋਸਮਈ॥

ਸਚਾਮਨਿਭਾਇਆਸਚੁਵਸਇਆਸਥਦਿਰੇਤਅੰਤਿਨਿਬੇਗਾਨਨਕਨ
ਮਿਰੇਤਿਸਚਿਸਮਾਣੇਬਹੁਡਿਨਭਵਜਲਿਫੇਰਾ॥੧॥ਮਾਇਆਮੋਹੁਸਭੁ
ਗੁਲੈਦੁਜੈਭਾਇਖੁਆਈਗਾਮਾਮਤੀਪਤਸਭੁਹੋਤੁਹੋਤਪਲਚਈਗਮ
ਹੋਤਪਲਚਈਪੁਰਬਿਕਮਾਈਮੋਟਿਨਸਕੈਕਈ॥ਜਿਨਿਸਿਸਟਿਸਾਜੀਸੋ
ਕਵਿਖੈਤਿਸੁਜੇਵਡਾਵਰੁਨਕਈ॥ਮਨਮੁਖਿਅੰਧਤੀਪਤੀਪਪੋਥਿਨ
ਸਥਦੇਸਤਿਨਾਈ॥ਨਨਕਬਿਨੁਨਵੈਸਭੁਕਈਭੁਲਾਮਾਇਆਮੋਹਿ
ਆਈ॥੨॥ਏਹੁਜਗੁਜਲਤਦੇਖਿਕੈਭਜਿਪਏਹਰਿਸਰਣਈਗਾਮਾ
ਰਦਸਕਰੀਗੁਰਪੁਰਅਗੈਰਖਿਲੈਵਹੁਦੁਵਡਿਆਈਗਾਮਾਗੰਧਿਲੈਵ
ਹੁਸਰਣਈਹਰਿਨਾਮੁਵਡਈਤੁਪੁਜੇਵਡਾਵਰੁਨਤਾਸੇਵਲਾਗੇਸ
ਵਡਭਗੇਜੁਗਿਜੁਗਿਏਕੋਜਤਾ॥ਜਤਸਤਸੰਜਮੁਕਰਮਕਮਾਵੈਬਿਨੁਗੁ
ਗਤਿਨਹੀਪਈ॥ਨਨਕਤਿਸਨੇਸਥਦੁਬੁਝੈਜੋਜਾਇਵੈਹਰਿਸਰਣ
ਈ॥੩॥ਜੋਹਰਿਮਤਿਦੇਇਸਾਉਪਜੈਹੋਮਤਿਨਕਈਗਾਮਾਅੰਤਰਿਬਾ
ਹਰਿਏਕੁਤੁਅਪਦੇਹਿਬੁਝਈਗਾਮਾਅਪਦੇਹਿਬੁਝਈਅਵਰਨਭਈ
ਗੁਰਮੁਖਿਹਰਿਗੁਰਚਖਿਆ॥ਦਰਿਸਾਚੈਸਦਹੈਸਾਚਾਸਚੈਸਥਦਿਸੁ
ਭਖਿਆ॥ਘਰਮਹਿਨਿਜਘਰੁਪਾਇਆਸਤਿਗੁਰਦੇਇਵਡਈ॥ਨਨਕ
ਜੋਨਾਮਿਰੇਤਿਨਹੰਸੁਮਲੁਪਾਇਨਮਤਿਪਰਵਣੁਸਚੁਸਈ॥੪॥੬॥

ਗੁਰਵਡਹੰਸਛੰਤਮਹਲ ੪ **੧ ਬਿਸਤਿਗੁਰਪੁਸਦਿ**
ਮੈਗਮਨਿਮੈਗਮਨਿਸਤਿਗੁਰਪ੍ਰੀਤਿਲਾਗਈਗਾਮਾਹਰਿਹਰਿਹਰਿਹਰਿਨਾਮੁ
ਮੈਗਮਨਿਵਸਈਗਾਮਾਹਰਿਹਰਿਨਾਮੁਮੈਗਮਨਿਵਸਈਸਭੁਦੁਖਵਿਸਰ
ਣਹਗਾ॥ਵਡਭਗੀਗੁਰਦਸਨੁਪਾਇਆਪਨੁਪਨੁਸਤਿਗੁਰੁਮਾਗਾਉ
ਠਥੈਠਤਸਤਿਗੁਰੁਸੇਵਹਿਜਿਤੁਸੇਵਿਐਸਾਤਿਪਈ॥ਮੈਗਮਨਿਮੈ
ਮਨਿਸਤਿਗੁਰਪ੍ਰੀਤਿਲਾਗਈ॥੧॥ਹਉਜੀਵਹਉਜੀਵਸਤਿਗੁਰਦੇਖਿ
ਸਰਸੇਗਾਮਾਹਰਿਨਾਮੋਹਿਨਾਮੁਵਿਡੈਜਪਹਰਿਹਰਿਨਾਮੁਵਿਗਸੇਗਾਮਾ
ਜਪਹਰਿਹਰਿਨਾਮੁਕਮਲਪਰਗਾਸੋਹਿਨਾਮੁਨਵਨਿਧਿਪਈ॥ਹਉਮੈ
ਗੁਗਇਆਦੁਖੁਲਾਥਹਰਿਸਹਜਿਸਮਾਧਿਲਾਗਈ॥ਹਰਿਨਾਮੁਵਡਈ

ਸਤਿਗੁਰੇ ਪਾਤੀ ਸੁਖ ਸਤਿਗੁਰੇ ਵਸਨੁ ਪਰਸੇ ॥ ਹਉ ਜੀਵਨੁ ਹਉ ਜੀਵਨੁ ਸਤਿ
 ਗੁਰੇ ਖਿਸਰਸੇ ॥ ੨ ॥ ਕੇਈ ਆਇ ਕੇਈ ਆਇ ਮਿਲਾਵੈ ਮੇਰਾ ਸਤਿਗੁਰੁ ਪੁਰ
 ਮਾ ॥ ਹਉ ਮਨੁ ਤਨੁ ਹਉ ਮਨੁ ਤਨੁ ਦੇਵ ਤਿਸ ਕਾਇ ਸਗੀਰਾ ॥ ਹਉ ਮਨੁ ਤਨੁ ਕਾ
 ਟਿਕਾਇ ਤਿਸੁ ਦੇਈ ਜੋ ਸਤਿਗੁਰ ਬਰਨਿ ਸੁਣਾਈ ॥ ਮੇਰੇ ਮਨਿ ਬੈਰਾਗੁ ਭਇਆ ਬੈ
 ਰਾਗੀ ਮਿਲਾ ਗੁਰ ਦਸਨੁ ਸੁਖ ਪਾਇ ॥ ਹਰਿ ਹਰਿ ਕਿਪਾ ਕਰਹੁ ਸੁਖ ਦਾ ਤੇ ਦੇਹੁ ਸਤਿ
 ਗੁਰ ਚਰਨ ਮਧੁਗਾ ॥ ਕੇਈ ਆਇ ਕੇਈ ਆਇ ਮਿਲਾਵੈ ਮੇਰਾ ਸਤਿਗੁਰੁ ਪੁਰ
 ਮਾ ॥ ੩ ॥ ਗੁਰੇ ਵਡ ਗੁਰੇ ਵਡ ਦਾਤ ਮੈ ਅਵਰੁਨ ਕੇਈ ਗਾਮਾ ॥ ਹਰਿ ਦਨੁ ਹਰਿ
 ਦਨੁ ਦੇਵ ਹਰਿ ਪੁਰਖੁ ਨਿਰੰਜਨੁ ਸੇਈ ਗਾਮਾ ॥ ਹਰਿ ਹਰਿ ਨ ਮੁਜਿ ਨੀ ਆਗਿ
 ਆਤਿ ਨ ਕਾਦੁ ਖੁਭ ਗੁਮੁਭ ਭਿਤਾ ਗਾ ॥ ਸੇਵ ਕੁਭਾਇ ਮਿਲਾਵਡ ਭਾਗੀ ॥ ਜਿਨ
 ਗੁਰ ਚਰਨੀ ਮਨੁ ਲਾਗਾ ॥ ਕਹਨ ਨ ਕਹਰਿ ਆਪਿ ਮਿਲਾਈ ਮਿਲਿ ਸਤਿਗੁਰੁ
 ਰਖੁ ਸੁਖੁ ਦੇਈ ॥ ਗੁਰੇ ਵਡ ਗੁਰੇ ਵਡ ਦਾਤ ਮੈ ਅਵਰੁਨ ਕੇਈ ॥ ੪ ॥ ੧ ॥
ਵਡ ਹੈ ਸੁਮਹਲਾ ੪ ॥ ਹਉ ਗੁਰ ਬਿਨੁ ਹਉ ਗੁਰ ਬਿਨੁ ਖਰੀ ਨਿਮਣੀ ਗਾਮਾ ॥ ਜ
 ਗੀ ਵਨ ਜਗੀ ਵਨ ਦਾਤ ਗੁਰ ਮੇਲਿ ਸਮਣੀ ਗਾਮਾ ॥ ਸਤਿਗੁਰੁ ਮੇਲਿ ਹਰਿ
 ਨ ਮਿਸ ਮਣੀ ਜਪਿ ਹਰਿ ਹਰਿ ਨ ਮੁਖਿ ਆਇਆ ॥ ਜਿਸੁ ਕਾ ਹਉ ਹਉ ਛੁਡਿ
 ਛੁਟੀ ਸੇ ਜਨੁ ਹਰਿ ਘਰਿ ਪਾਇਆ ॥ ਏਕ ਦ੍ਰਿਸਟਿ ਹਉ ਏਕੋ ਜਤਾ ਹਉ ਅਤ
 ਮੁਖੰ ਛੁਟੀ ॥ ਹਉ ਗੁਰ ਬਿਨੁ ਹਉ ਗੁਰ ਬਿਨੁ ਖਰੀ ਨਿਮਣੀ ॥ ੧ ॥ ਜਿਨ ਸਤਿਗੁ
 ਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪੁਭਿ ਮੇਲਿ ਮਿਲਾਈ ਗਾਮਾ ॥ ਤਿਨ ਚਰਣ
 ਤਿਨ ਚਰਣ ਸੇਵ ਹਿ ਮਲਾਗਤਿ ਤਿਨ ਕੈ ਪਏ ਗਾਮਾ ॥ ਹਰਿ ਹਰਿ ਚਰਣ ਸੇਵ
 ਵਹਿ ਤਿਨ ਕੇ ਜਿਨ ਸਤਿਗੁਰੁ ਪੁਰਖੁ ਪੁਭੰ ਪਾਇਆ ॥ ਤੂੰ ਵਡ ਦਾਤ ਅੰਤ
 ਰਜਾ ਮੀ ਮੇਰੀ ਸਰਧਾ ਪੂਰਿ ਹਰਿ ਆਇਆ ॥ ਗੁਰ ਸਿਖ ਮੇਲਿ ਮੇਰੀ ਸਰਧਾ ਪੂਰਿ
 ਨ ਦਿਨੁ ਰਾਮ ਗੁਣ ਗਾਈ ॥ ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ
 ਭੁ ਮੇਲਿ ਮਿਲਾਈ ॥ ੨ ॥ ਹਉ ਵਗੀ ਹਉ ਵਗੀ ਗੁਰ ਸਿਖ ਮੀਤ ਪਿਆਰੇ ਗਾਮਾ ॥ ਹ
 ਰਿਨ ਮੇਰਿ ਨਾਮੁ ਸੁਣਾਈ ਮੇਰਾ ਪੀਤ ਮੁਨ ਮੁਆਧਾਰੇ ਗਾਮਾ ॥ ਹਰਿ ਹਰਿ ਨਾਮੁ
 ਪੁਨ ਸਖਈ ਤਿਸੁ ਬਿਨੁ ਘਰੀ ਨਿਮਖਨ ਹੀ ਜੀਵਾ ॥ ਹਰਿ ਹਰਿ ਕਿਪਾ ਕਰਹੁ
 ਖਣ ਦਾਤ ਗੁਰ ਮੁਖਿ ਅੰਮ੍ਰਿਤ ਪੀਵਾ ॥ ਹਰਿ ਆਪੇ ਸਰਧਾ ਲਾਇ ਮਿਲਾਈ ਹਰਿ
 ਆਪੇ ਆਪਿ ਸਵੇਗਾ ॥ ਹਉ ਵਗੀ ਹਉ ਵਗੀ ਗੁਰ ਸਿਖ ਮੀਤ ਪਿਆਰੇ ॥ ੩ ॥
 ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੇਈ ਗਾਮਾ ॥ ਹਰਿ ਆਪੇ ਹਰਿ ਆਪੇ

ਏਕੈ ਸੇਧੇਈ ਗਾਮਾ ॥ ਜੋ ਹਰਿ ਪ੍ਰਭ ਭਵੈ ਸੇਧੇਈ ਤੇਵੈ ਅਵਰੁਨ ਕਰਣਾਈ ॥ ਬਹੁ
 ਤ ਸਿ ਆਪ ਲਾਇ ਆਨ ਜਾਈ ਕਰਿ ਥਕੈ ਸਭ ਚਤਰਾਈ ॥ ਗੁਰੁ ਪਾਇ ਜਨ
 ਨ ਕਰੇ ਖਿਆ ਮੈ ਹਰਿ ਬਿਨੁ ਅਵਰੁਨ ਕੇਈ ॥ ਹਰਿ ਆਪੇ ਹਰਿ ਆਪੇ ਪੁਰਖੁ ਨਿ
 ਰੰਜਨੁ ਸੇਈ ॥ ੪ ॥ ੨ ॥ **ਵਡ ਹੈ ਸੁਮਹਲਾ ੪** ॥ ਹਰਿ ਸਤਿਗੁਰੁ ਹਰਿ ਸਤਿਗੁਰੁ
 ਮੇਲਿ ਹਰਿ ਸਤਿਗੁਰੁ ਚਰਣ ਪਮਭਾਇ ਆਗਾਮਾ ॥ ਤਿਸ ਅਗਿਆਨੁ ਗਵਾਇ
 ਅਗੁਰ ਗਿਆਨੁ ਅੰਜਨੁ ਗੁਰਿ ਪਾਇ ਆਗਾਮਾ ॥ ਗੁਰ ਗਿਆਨੁ ਅੰਜਨੁ ਸਤਿਗੁ
 ਰੁ ਪਾਇ ਆਗਿਆਨੁ ਅੰਧਰ ਬਿਨਾਸਾ ॥ ਸਤਿਗੁਰੁ ਸੇਵਿ ਪਰਮ ਪਦੁ ਪਾਇ
 ਆਹਰਿ ਜਪਿ ਆਸਾ ਸਗਿਰਾਸਾ ॥ ਜਿਨ ਕਉ ਹਰਿ ਪ੍ਰਭ ਕਿਰਪਾ ਪਾਧੀ ਤੇ ਸਤਿਗੁਰ
 ਸੇਵ ਲਾਇਆ ॥ ਹਰਿ ਸਤਿਗੁਰੁ ਹਰਿ ਸਤਿਗੁਰੁ ਮੇਲਿ ਹਰਿ ਸਤਿਗੁਰੁ ਚਰਣ
 ਪਮਭਾਇਆ ॥ ੧ ॥ ਮੇਰਾ ਸਤਿਗੁਰੁ ਮੇਰਾ ਸਤਿਗੁਰੁ ਪਿਆਰੇ ਮੇਰਾ ਬਿਨੁ ਰਹਣ
 ਨਾਈ ਗਾਮਾ ॥ ਹਰਿ ਨਾਮੇ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਗਾਮਾ ॥ ਹਰਿ ਹਰਿ
 ਨਾਮੁ ਮੇਰਾ ਅੰਤ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥ ਜਿਥੈ ਪੁਤ੍ਰ ਕ
 ਲਾਤ ਕੇਈ ਬੋਲੀ ਨਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥ ਧਨੁ ਧਨੁ ਸਤਿ
 ਗੁਰੁ ਪੁਰਖੁ ਨਿਰੰਜਨੁ ਜਿਤੀ ਮੇਲਿ ਹਰਿ ਨਾਮੁ ਪਾਇਆ ॥ ਮੇਰਾ ਸਤਿਗੁਰੁ ਮੇਰਾ
 ਸਤਿਗੁਰੁ ਪਿਆਰਾ ਮੇਰਾ ਬਿਨੁ ਰਹਣ ਨਾਈ ॥ ੨ ॥ ਜਿਨੀ ਦਰਸਨੁ ਜਿਨੀ
 ਦਰਸਨੁ ਸਤਿਗੁਰੁ ਪੁਰਖੁ ਨਾਪਾਇ ਆਗਾਮਾ ॥ ਤਿਨ ਨਿਛਲਾ ਤਿਨ ਨਿਛਲਾ
 ਜਨ ਮੁਸਭੁ ਬਿਥ ਬਗਵਾਇ ਆਗਾਮਾ ॥ ਨਿਛਲਾ ਜਨ ਮੁਤਿ ਨ ਬਿਥ ਬਗਵਾਇ
 ਅਤ ਸਕਤ ਮੁਣ ਮਹਿ ਛੁਗਾ ॥ ਘਰਿ ਦੇਹ ਤਨ ਪਦ ਰਖ ਭੁਖੇ ਭਾਗੀ ਟਹਰਿ
 ਦੁਗਾ ॥ ਹਰਿ ਹਰਿ ਤਿਨ ਕਾ ਦਰਸਨ ਕਰੀ ਅਹੁ ਜਿਨੀ ਹਰਿ ਹਰਿ ਨਾਮੁ ਪਾਇਆ ॥
 ਜਿਨੀ ਦਰਸਨੁ ਜਿਨੀ ਦਰਸਨੁ ਸਤਿਗੁਰੁ ਪੁਰਖੁ ਨਾਪਾਇਆ ॥ ੩ ॥ ਹਮ ਚੜ੍ਹਿ
 ਕਾ ਹਮ ਚੜ੍ਹਿ ਕਾ ਦੀਨ ਹਰਿ ਪਾਸਿ ਬੇਨਤੀ ਗਾਮਾ ॥ ਗੁਰਿ ਮੇਲਿ ਗੁਰੁ ਮੇਲਿ ਮੇਰਾ ਪਿ
 ਆਰਾਮ ਸਤਿਗੁਰੁ ਕਰਹੁ ਭਗਤੀ ਗਾਮਾ ॥ ਹਰਿ ਹਰਿ ਸਤਿਗੁਰੁ ਕਰਹੁ ਭਗਤੀ
 ਜੋ ਹਰਿ ਪ੍ਰਭ ਕਿਰਪਾ ਪਾਗਾ ॥ ਮੇਰਾ ਬਿਨੁ ਅਵਰੁਨ ਕੇਈ ਬੋਲੀ ਗੁਰੁ ਸਤਿਗੁਰੁ
 ਪਾਣ ਪਮਾਗਾ ॥ ਕਹਨ ਨ ਕਹਿ ਗੁਰਿ ਨਾਮੁ ਦ੍ਰਿੜਾਇਆ ॥ ਹਰਿ ਹਰਿ ਨਾਮੁ ਹਰਿ ਸਤੀ ॥
 ਹਮ ਚੜ੍ਹਿ ਕਾ ਹਮ ਚੜ੍ਹਿ ਕਾ ਦੀਨ ਹਰਿ ਪਾਸਿ ਬੇਨਤੀ ॥ ੪ ॥ ੩ ॥ **ਵਡ ਹੈ ਸੁਮਾ ੪**
 ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖ ਦਾਤਾ ਗਾਮਾ ॥ ਹਮ ਪੁਛਹ
 ਹਮ ਪੁਛਹ ਸਤਿਗੁਰੁ ਪਾਸਿ ਹਰਿ ਥਾਤਾ ਗਾਮਾ ॥ ਸਤਿਗੁਰੁ ਪਾਸਿ ਹਰਿ ਥਾਤਾ ਪੁਛ

ਗਾ

ਹਿਜ਼ਿਨਿਨਮੁਪਦਰਬੁਪਾਇਆਪਾਇਲਗਹਿਨਿਤਕਰਹਿਬਿਨੀਤੀਗੁਰਿਸ
 ਤਿਗੁਰਿਪੁਬਤਾਇਆਸੇਤੀਭਗਤੁਦੁਖਸੁਖਸਮਤੁਕਰਿਜੈਦੇਹਿਰਿ
 ਨਾਮਹਿਰਤਾਹਰਿਕਿਰਪਾਹਰਿਕਿਰਪਾਕਿਰਿਗੁਰਸਤਿਗੁਰਮਲਿਸੁਖਦਤ
 ॥੧॥ਸੁਣਿਗੁਰਮੁਖਿਸੁਣਿਗੁਰਮੁਖਿਨਮੁਸਭਿਬਿਨਸੇਹਉਮੈਪਾਪਗਮਾਜ
 ਪਿਹਰਿਹਰਿਜਪਿਹਰਿਹਰਿਨਮੁਲਾਥਿਅਛੇਜਗਤਪਾਗਮਾਹਰਿਹਰਿਨਮੁ
 ਨੀਆਰਧਿਆਤਿਨਕੇਦੁਖਪਾਪਨਿਵੇਗਸਤਿਗੁਰਗਿਆਨਿਖੜਗੁਰਬਿਦ
 ਨਜਮਕਕਰਿਮਾਗਿਬਿਦਗਾਹਰਿਪੁਭਿਕ੍ਰਿਪਾਧੀਸੁਖਦਤਦੁਖਲਾਥੇਪਾ
 ਪਸੰਤਪਾਸੁਣਿਗੁਰਮੁਖਿਸੁਣਿਗੁਰਮੁਖਿਨਮੁਸਭਿਬਿਨਸੇਹਉਮੈਪਾਪ
 ॥੨॥ਜਪਿਹਰਿਹਰਿਜਪਿਹਰਿਹਰਿਨਮੁਮੈਮੈਮਨਿਭਇਆਗਮਾਮੁਖਿਗੁਰ
 ਮੁਖਿਮੁਖਿਗੁਰਮੁਖਿਜਪਿਸਭਿਗੁਰਵਇਆਗਮਾਗੁਰਮੁਖਿਜਪਿਸਭਿ
 ਗਗਵਇਆਅਗੇਗਤਭੇਦਸਗੀਅਨਦਿਨਸਹਜਿਸਮਾਧਿਹਰਿਲਾ
 ਗੀਹਰਿਜਪਿਅਗਹਰੀਭੀਗਾਜਾਤਿਅਜਾਤਿਨਮੁਹਰਿਧਿਆਇਅਤਿ
 ਨਪਰਮਪਦਰਬੁਪਾਇਆਜਪਿਹਰਿਹਰਿਜਪਿਹਰਿਹਰਿਨਮੁਮੈਮੈਮਨਿਭਇ
 ਆ॥੩॥ਹਰਿਪਾਹੁਹਰਿਪਾਹੁਕਿਰਪਾਕਿਰਿਕਪਾਦੇਹਉਥੇਰੇਗਮਾਹਮ
 ਪਪੀਹਮਪਪੀਨਿਗੁਣਦੀਨਤਮੋਰੇਗਮਾਹਮਪਪੀਨਿਗੁਣਦੀਨਤਮ
 ਹਰਿਦਇਆਲਸਰਣਇਆਤੁਦੁਖਭੰਜਨੁਸਰਬਸੁਖਦਤਾਹਮਪਾ
 ਬਰਤੋਰਤਾਇਆਸਤਿਗੁਰਭੇਟਿਗਮਸੁਪਾਇਆਜਨਨਕਨਮਿਭਿ
 ਧੰਗਾਹਰਿਪਾਹੁਹਰਿਪਾਹੁਕਿਰਪਾਕਿਰਿਕਪਾਦੇਹਉਥੇਰੇ॥੪॥੪॥

ਵਡਹੰਸੁਮਹਲਾ ੪ ॥ਘੋੜੀਆ॥ ੧੯ਸਤਿਗੁਰਪ੍ਰਸਾਦਿ
 ਦੇਹਤੇਜਟਿਜੀਗਮਉਪਾਇਆਗਮਾਪੰਨਮਾਣਸਜਨਮੁਪੁਨਿਪਈਆਗਮ
 ਮਾਣਸਜਨਮੁਵਡਪੁਨੇਪਾਇਆਦੇਹਿਸੁਕਚਨਚੰਗਛੀਆਗੁਰਮੁਖਿਗੁਰ
 ਲੁਲਾਪਾਵੈਹਰਿਹਰਿਹਰਿਨਵਗੰਗਛੀਆਇਹਦੇਹਸੁਖਾਕੀਜਿਤੁਹਰਿਜਪਿ
 ਹਰਿਹਰਿਨਾਮਸੁਵੀਆਵਡਭਗੀਪਾਈਨਮੁਸਖਈਜਨਨਕਨਮਿਭਿ
 ਉਪਈਆ॥੧॥ਦੇਹਪਾਵਉਜੀਨੁਬੁਝਿਚੰਗਾਗਮਾਚਕੋਲੀਘਜੀਥਿ
 ਖਮੁਭਇਅੰਗਾਮਾਥਿਖਮੁਭੁਇਅੰਗਾਅਨਤਤੰਗਾਗੁਰਮੁਖਿਹਰਿਲਾ

ਘਾਇਹਰਿਬੋਹਥਿਚਕਿਵਡਭਗੀਲਘੇਗੁਰੁਖੇਵਟੁਸਥਦਿਤਗੇ॥
 ਅਨਦਿਨੁਹਰਿਗੰਗਿਹਰਿਗੁਣਗਵੈਹਰਿਗੰਗਿਹਰਿਗੰਗਾਜਨਨਕਨਿਰ
 ਬਾਣਪਾਇਆਹਰਿਉਤਮੁਹਰਿਪਦੁਚੰਗਾ॥੨॥ਕਣੀਆਲੁਮੁਖਿਗੁਰਿਗਿ
 ਅਨੁਵਿਛਾਇਆਗਮਾਤਨਿਪੇਮੁਹਰਿਚਥਕੁਲਇਆਗਮਾਤਨਿਪੇਮੁ
 ਹਰਿਹਰਿਲਾਇਚਥਕੁਮਨੁਜਿਛੇਗੁਰਮੁਖਿਜੀਤਿਆਅਘੋੜਘੋੜ
 ਵੇਸਬਦੁਪਾਵੈਅਪਿਓਹਰਿਸੁਪੀਤਿਆਸੁਣਿਸਵਲਬਣੀਗੁਰਿਵਖਾ
 ਣੀਹਰਿਗੁਤੁਗੀਚਕਾਇਆਮਹਾਮਾਗੁਪਬੁਥਿਥਕਾਜਨਨਕਪਾਹਿਲਾ
 ਘਾਇਆ॥੩॥ਘੋੜੀਤੇਜਟਿਦੇਹਗਮਉਪਈਆਗਮਾਜਿਤੁਹਰਿਪੁ
 ਭੁਜਪੈਸਾਧਨਧੰਨਤੁਖਾਈਗੰਗਾਜਿਤੁਹਰਿਪੁਭੁਜਪੈਸਾਧਨਸਾਥਸੈ
 ਧੁਰਿਪਾਇਆਕਿਰਤੁਗੁਣਦੀ॥ਚਕਿਦੇਹਛਘੋੜੀਥਿਖਮੁਲਘਾਈਮ
 ਲਗੁਰਮੁਖਿਪਰਮਾਨੰਦਾਹਰਿਹਰਿਕਾਜੁਰਚਾਇਆਧੂਰੇਮਿਲਿਸੰਤ
 ਜਨਜੰਦਾਈ॥ਜਨਨਕਹਰਿਵਰੁਪਾਇਆਮੰਗਲਾਮਿਲਿਸੰਤਜਨ
 ਵਧਈ॥੪॥੧॥੫॥ਵਡਹੰਸੁਮਹਲਾ ੪ ਦੇਹਤੇਜਟਿਜੀਹਰਿਨਵਗੰ
 ਗੀਆਗਮਾਗੁਰਗਿਆਨਗੁਰੁਹਰਿਮੰਗੀਆਗਮਾਗਿਆਨਮੰਗੀਹਰਿਕਥਾ
 ਚੰਗੀਹਰਿਨਮੁਗਤਿਮਤਿਜਾਣੀਆਸਭਜਨਮੁਸਭਲਿਉਕੀਆਕਰ
 ਤੋਹਿਰਮਨਮਿਵਖਣੀਆਹਰਿਗਮੁਨਮੁਸਲਾਹਿਹਰਿਪੁਭੁਹਰਿਭਗ
 ਤਿਹਰਿਜਨਮੰਗੀਆਜਨੁਕਚੈਨਨਕੁਸੁਣਪਸੰਤੁਹਰਿਭਗਤਿਗਵੈ
 ਚੰਗੀਆ॥੧॥ਦੇਹਕੰਚਨਜੀਨਸੁਵੰਨਗਮਾਜਛਿਹਰਿਹਰਿਨਮੁਹਰਿਤਨ
 ਗਮਾਜਛਿਨਮਰਤਨੁਗਵੈਦੁਪਾਇਆਹਰਿਮਿਲੈਹਰਿਗੁਣਸੁਖਘਣੇ॥
 ਗੁਰਸਬਦੁਪਾਇਆਹਰਿਨਮੁਧਿਆਇਆਵਡਭਗੀਹਰਿਗੰਗਹਰਿਥਣੇ॥
 ਹਰਿਮਿਲੈਸੁਆਮੀਅੰਤਰਜਾਮੀਹਰਿਨਵਤਨਹਰਿਨਵਗੰਗੀਆਨਨਕੁਵ
 ਖਣੈਨਮੁਜਟੈਹਰਿਨਮੁਹਰਿਪੁਭਮੰਗੀਆ॥੨॥ਕਣੀਆਲੁਮੁਖੈਗੁਰਅੰ
 ਕਸੁਪਾਇਆਗਮਾਮਨੁਮੈਗਲਗੁਰਸਥਦਿਵਸਿਆਇਆਗਮਾਮਨੁਵਸਿ
 ਗਤਿਆਇਆਪਰਮਪਦੁਪਾਇਆਸਧਨਕੰਤਪਿਆਗੀਅੰਤਰਿਪ੍ਰੇਮੁਲਗਾ
 ਹਰਿਸੇਤੀਘਰਿਸੈਹਰਿਪੁਭਨਗੀਹਰਿਗੰਗੀਤੀਸਹਜੇਮਤੀਹਰਿਪੁਭਹਰਿ
 ਪਰਿਪਾਇਆਨਨਕਜਨੁਹਰਿਦਸੁਕਪਤੁਪੈਵਡਭਗੀਹਰਿਹਰਿਧਿਆਇ
 ਆ॥੩॥ਦੇਹਘੋੜੀਜੀਜਿਤੁਹਰਿਪਾਇਆਗਮਾਮਿਲਿਸਤਿਗੁਰਜੀਮੰਗ

ਲਗਾਇਆਹਾਹਿਗਿਮੰਗਲੁਰਾਮਨਮਾਹਿਸੇਵਸੇਵਕਸੇਵਕੀ॥
ਪੁਤ੍ਰਜਾਇਪਾਵੰਗਮਹਾਨੀਹਿਰੰਗਮਣੇਰੰਗੀ॥ਗੁਣਰਾਮਗਾਇਮਨਿਮ
ਭਾਉਹਿਗਰਮਤੀਮਨਿਧਿਆਇਆਜਨਨਕਹਿਕਿਰਪਾਧਰੀਰ
ਘਰੀਚਰਿਤਹਿਪਇਆ॥੪॥੨॥੬॥

(੬੬੬)

ਗੁਣਰੰਗਸੁਮਹਲ ੫ ਛੰਤਘਰੁ ੪ ਚਿਤਤਿਗੁਰਪਸਾਰਿ
ਗੁਰਮਿਲਿਪਜੀਰਾਮਪਿਆਰਾਮਾਇਤਨਮਨਦਿਤਫਵਰੇਵਰਾ
ਮਾਤਨਮਨਦਿਤਭਵਜਲੁਜਿਤਾਚੁਕੀਕਾਟਿਜਮਣੀ॥ਅਸਥਿਰੁਖੀ
ਅਅੰਮਿਤਪੀਅਰਹਿਆਵਣਜਾਣੀ॥ਸੋਘਰੁਲਧਾਸਹਜਿਸਮਾ
ਹਰਿਕਾਨਮੁਅਧਰਾ॥ਕਰੁਨਾਨਕਸੁਖਿਮਣੇਰਣੀਅਗੁਰਿਪੁਰਖਉਨ
ਮਸਕਾਰਾ॥੧॥ਸੁਣਿਸਜਣਜੀਮੇਨਫੇਮੀਤਰਾਮਾਗੁਰਮੰਤ੍ਰਸਬਦੁਸਰ
ਦੀਤਰਾਮਾਸਚੁਸਬਦੁਪਿਆਇਆਮੰਗਲੁਗਾਇਆਚੁਕੇਮਨਹੁ
ਅੰਦੇਸਾਸੋਪ੍ਰਭੁਪਾਇਆਕਤਹਿਨਜਾਇਆਸਦਾਸਦਾਸੀਗਿਥੈਸਾਪ
ਭਜੀਭਣਾਸਚਮਾਣਪ੍ਰਭਿਹਿਧਨੁਸਹਜੇਦੀਤਾ॥ਕਰੁਨਾਨਕਤਿਸੁਜ
ਨਥਲਿਹਾਗੀਭੇਰਾਨੁਸਭਨੀਹੈਲੀਤਾ॥੨॥ਰਉਭਾਣਤਾਤ੍ਰਿਪਤਿਆ
ਘਏਰਾਮਾਮਨੁਥੀਆਠੰਫਸਭਿਤਿਸਨਥੁਏਰਾਮਾਮਨੁਥੀਆਠੰਫ
ਕੀਡੰਫਪਾਇਆਬਹੁਤੁਧਨਾ॥ਸਿਖਸੇਵਕਸਭਭੁੰਚਣਲਗੇਹਉ
ਸਤਿਗੁਰਕ੍ਰੋਧਥਨਾ॥ਨਿਰਭਉਭਏਖਸਮਰੰਗਿਭੇਤਜਮਕੀਤ੍ਰਸਬਦ
ਏ॥ਨਾਨਕਦਾਸੁਸਦਾਸੀਗਿਸੇਵਕੁਤੇਗੀਭਗਤਿਕਰਉਲਿਵਲਾਏ॥੩॥
ਪੁਰੀਆਸਾਜੀਮਨਸਾਮੇਰਾਮਾਸਹਿਨਿਰਗੁਣਜੀਉਸਭਿਗੁਣਤੇਰਾਮ
ਸਭਿਗੁਣਤੇਰੇਠਕੁਰਮੇਰਕਿਤੁਮੁਖਿਤੁਪੁਸਾਲਾਹੀ॥ਗੁਣਅਉਗਣਮੇ
ਰਕਿਭਨਥੀਤਾਰਿਆਬਖਸਿਲੀਅਖਿਨਮਾਹੀ॥ਨਉਨਿਧਿਪਈਵਜੀ
ਵਧਈਵਜੇਅਨਹਦਤੁਗੇ॥ਕਰੁਨਾਨਕਮੇਵਰੁਘਰੁਪਾਇਆਮੇਰਲੇਖ
ਜੀਸਗਲਵਿਸੁਗੇ॥੪॥੧॥ਵਡਹੰਸੁਮਹਲ ੫ ਸਲੋਕੁ॥ਕਿਆਸੁ
ਣਦੇਕੁਡਵੰਦਨਿਪਵਣਫੁਲਾਰਿਆ॥ਨਾਨਕਸੁਣੀਅਡੇਤਪਰਵਣੁਜ
ਮੁਣਦਸਚੁਪਈ॥੧॥ਛੰਤੁ॥ਤਿਨਿਘੋਲਿਘੁਮਾਈਜਿਨਪ੍ਰਭੁਸਵਣੀਸੁ


੨੬੫
ਣਿਆਰਾਮਾਸੋਸਹਜਸੁਹੇਲੇਜਿਨਹਰਿਹਰਿਭਟਿਅਰਾਮਾਸੋਸਹਜਸੁਹੇਲੇ
ਗੁਣਅਮੇਲੇਜਗਤਉਧਰਣਅਏ॥ਭੰਬਰਥਾਸਾਗਰਪੁਤਚਰਣਕ
ਤਪਹਿਲੰਘਣਾ॥ਜਿਨਕਉਕ੍ਰਿਪਕਰਮੇਰੇਠਕੁਰਿਤਿਨਕਲੇਖਨਗਣਿਅ
ਕਰੁਨਾਨਕਤਿਸੁਘੋਲਿਘੁਮਾਈਜਿਨਿਪ੍ਰਭੁਸਵਣੀਸੁਣਿਅ॥੧॥ਸਲੋਕੁ॥
ਲਇਣਲਈਡਿਠਪਿਆਸਨਥੁਣੇਮੁਘਈ॥ਨਾਨਕਸੇਅਖੜੀ
ਆਖਿਅੰਨਿਜਿਨੀਡਿਸੈਦਮੀਪੀਰੀ॥੧॥ਛੰਤੁ॥ਜਿਨੀਹਰਿਪ੍ਰਭੁਡਿਠਤਿਨ
ਕੁਰਬਣੇਰਾਮਾਸੋਸਾਚੀਦਗਹਭਣੇਰਾਮਾਠਕੁਰਿਮਨੇਪਰਧਨੇਹ
ਰਿਸੇਤੀਰੰਗਿਭੇਤਾ॥ਹਰਿਸਹਿਅਘਏਸਹਜਿਸਮਏਘਟਿਘਟਿਗਮਣੀ
ਅਜਤੋ॥ਸੋਈਸਜਣਸੀਤਸੇਸੁਖੀਏਠਕੁਰਅਪਣੇਭਣੇ॥ਕਰੁਨਾਨਕ
ਜਿਨਹਰਿਪ੍ਰਭੁਡਿਠਤਿਨਕੈਸਦਕੁਰਬਣੇ॥੨॥ਸਲੋਕੁ॥ਦੋਹਅੰਧਰੀਅ
ਧੁਸੁਣੀਨਮਵਿਹੁਣੀਆ॥ਨਾਨਕਸਫਲਜਨਮੁਜੈਘਟਿਵੁਠਾਸਚੁਪਈ
॥੧॥ਛੰਤੁ॥ਤਿਨਖੰਨੀਐਵੰਦਾਜਿਨਮੇਰਹਿਪ੍ਰਭੁਡੀਠਰਾਮਾਜਨਰਾਖਿ
ਅਘਣੇਹਰਿਹਰਿਅੰਮ੍ਰਿਤਮੀਠਰਾਮਾਹਰਿਮਨਹਿਮੀਠਪ੍ਰਭੁਤੁਠਾ
ਮਿਉਵੁਨੁਸੁਖਭਣੇ॥ਦੁਖਨਸਭਰਮਥਿਨਸਤਨਤੇਜਪਜਗਦੀਸਈਸਹ
ਜੈਏ॥ਸੋਹਰਤਥਿਕਾਰਥਕੇਪੰਚਤੇਸੰਗੁਤੁਟਾ॥ਕਰੁਨਾਨਕਤਿਨਖੰ
ਨੀਐਵੰਦਾਜਿਨਘਟਿਮੇਰਹਿਪ੍ਰਭੁਵੁਠਾ॥੩॥ਸਲੋਕੁ॥ਜੇਲੋਕੀਦੋਰ
ਸੇਵਕਸੇਈਕੀਛਿਆਨਾਨਕਜਣਸਤਿਸੰਈਸੀਤਨਥਹਰਾ॥੧॥
ਛੰਤੁ॥ਮਿਲਿਜਲੁਜਲਹਿਖੰਨਰਾਮਾਸੀਗਿਜੇਤੀਜੇਤੀਮਿਲਨਰਾਮਾ॥
ਸਮਾਇਪੁਰਨਪੁਰਖਕਰਤੇਆਪਿਆਪਹਿਜਣੀਐ॥ਤਹਸੁਨਿਸਹਜਿ
ਸਮਾਪਿਲਾਗੀਏਕੁਏਕੁਵਖਈਐ॥ਆਪਿਗੁਪਤਾਆਪਿਮੁਕਤਆਪਿ
ਆਪੁਵਖਨਾ॥ਨਾਨਕਭ੍ਰਮਭੈਗੁਣਥਿਨਸੇਮਿਲਿਜਲੁਜਲਹਿਖਟਨ
॥੪॥੨॥ਵਡਹੰਸੁਮਹਲ ੫ ਪ੍ਰਭਕਰੁਣਕਰਣਸਮਰਥਰਾਮਾਮੁ
ਜਗਤਸਗਲਦੋਹਥਾਰਾਮਾਸਮਰਥਸਗਣਜੇਗੁਸੁਆਮੀਕ੍ਰਿਪਨਿਧਿਸੁਖ
ਦਤਾ॥ਹਉਕੁਰਬਣੀਦਾਸਤੇਗੇਜਿਨੀਏਕੁਪਛਤਾ॥ਵਹੁਚਿਹਨੁਜ
ਇਲਖਿਅਕਥਨਤੇਅਕਥਾ॥ਥਿਨਵੰਤਿਨਾਨਕਸੁਣਹੁਥਿਨਤੀਪ੍ਰਭਕ
ਰਣਕਰਣਸਮਰਥ॥੧॥ਏਹਿਜੀਅਤੇਗੇਤਕਰਤਾਰਾਮਾਪ੍ਰਭਦੁਖਦਰ
ਦਭਮਹਰਤਾਰਾਮਾਪ੍ਰਭਦੁਖਦਰਨਿਵਹਿਥਿਨਮਹਿਥਿਲੇਹਦੀਨ

ਰਜਣੀ ਐਸਚੜ ਪਰਵਦਗੇ॥ ਜਿਨਿਆਪੀਨਾਪੁਸਾਜਿਅਸਚ
 ਕਾਲਖਅਧੇ॥ ਦੁਇਪੁਰਿਜੋਕਿਵਿਛੋੜਿਅਨੁਗੁਰਬਿਨੁਪਰਅ
 ਧੇ॥ ਸੁਗੁਰੁਚੰਦੁਸਿਰਜਿਅਨੁਅਹਿਨਿਸਿਚਲਤਵੀਚਰੇ॥੧॥ ਸਚ
 ਕਾਸਹਿਥਸਚਤੁਸਚੜਦੋਹਿਪਿਅਰੇ॥੧॥ ਰਹਾਉ॥ ਤੁਪੁਸਿਰਜੀਮ
 ਦਨੀਦੁਖੁਸੁਖੁਦਵਣਹੇ॥ ਨਗੀਪੁਰਖਸਿਰਜਿਐਬਿਖੁਮਾਇਅਮ
 ਹਿਪਿਅਗੇ॥ ਖਣੀਥਣੀਤੇਗੀਅਦੋਹਿਜੀਅਅਧੇ॥ ਕੁਦਗਤਿਤ
 ਖਤੁਰਚਾਇਆਸਚਿਨਿਬੜਣਹੇ॥੨॥ ਆਵਗਉਣਸਿਰਜਿਅ
 ਤੁਥਿਰਕਰਣਹੇ॥ ਜੀਮਣੁਮਣਅਇਗਇਆਬਿਪੁਰਜੀਉਥਿਕ
 ਗੇ॥ ਭੁਲਕੈਨਮੁਦਿਸਾਰਿਆਬੁਝਕੈਕਿਅਤਿਸੁਚਰੇ॥ ਗੁਣਛੋਡਿਥਿ
 ਖੁਲਾਦਿਅਅਵਗਣਕਾਵਣਜੇ॥੩॥ ਸਦਕੈਅਏਤਿਨਜਨੀਅ
 ਹੁਕੀਮਸਚੈਕਰਤਗੇ॥ ਨਗੀਪੁਰਖਦਿਛੁਨਿਆਵਿਛੁਕਿਅਮੇਲਣਾ
 ਗੇ॥ ਹੁਪੁਨਜਣੈਸੋਹਣੀਐਹੁਕੀਮਥਪੀਸਿਰਕੇ॥ ਬਲਕਥਿਰਪਿਨ
 ਜਾਣਨੀਤੇਛਨਿਹੋਤਿਪਿਅਰੇ॥੪॥ ਨਉਦਰਿਠਕੇਹੁਕੀਮਸਚੈਹੰਸੁਗੀ
 ਆਗੈਣੇ॥ ਸਾਧਨਛੁਟੀਮੁਠੀਛੁਟਿਵਿਪਣੀਆਮਿਰਤਕੜਾਝੋਛਨੇ
 ਰੇ॥ ਸੁਗਤਿਮਈਮੁਗਮਈਏਮਹਲੁਗੀਦਰਬਾਰੇ॥ ਰੇਵੁਰੰਤਮੇਲੀ
 ਹੇਸਚੈਕੇਗੁਣਸੇ॥੫॥ ਜਲਿਮਲਿਜਨੀਨਵਾਲਿਅਕਪੜਿਪਇਅ
 ਥਾਗੇ॥ ਵਜਵਜੇਸਚੀਥਣੀਆਪੰਚਮੁਏਮਨੁਮੇ॥ ਜਨੀਵਿਛੁਨਕੇਮੇ
 ਰਮਣਭਇਆਪਿਗੁਜੀਵਣੁਸੰਸਾਰੇ॥ ਜੀਵਤੁਮੈਸੁਜਣੀਐਪਿਰਸ
 ਰੜੇਹੋਤਿਪਿਅਰੇ॥੬॥ ਤੁਸੀਰੇਵਹੋਵਣੁਅਈਹੋਛੁਨਿਮੁਠੀਸੰਸਾਰੇ॥
 ਹਉਮੁਠੀਪੰਧੈਵਣੀਆਪਿਰਛੋਡਿਅਡੀਵਿਪਣਕਾਗੇ॥ ਘਰਿਘ
 ਰਿਕੰਤਮੇਲੀਅਰੁੜੇਹੋਤਿਪਿਅਰੇ॥ ਮੈਪਿਰਸਚੁਸਲਹਣਾਹਉਹਿ
 ਸਿਅਡੀਨਮਿਭਤਰੇ॥੭॥ ਗੁਰਿਮਲਿਐਵੇਸੁਪਲਟਿਆਸਾਧਨਸਚੁਸੰ
 ਗੇ॥ ਆਵਹੁਮਿਲਹਸੋਲੀਹੋਸਿਮਹੁਸਿਰਜਣਹੇ॥ ਬਈਅਹਿਨ
 ਮਿਸੁਹਗਣੀਸਚੁਸਵਰਣਹੇ॥ ਗਵਹੁਗੀਤੁਨਬਿਰਹੜਾਨਨਕਥੁਮ
 ਬੀਚਰੇ॥੮॥੩॥ ਵਡਹੰਸੁਮਹਲ १ ਜਿਨਿਜਗੁਸਿਰਜਿਸਮਾਇਅਸਿ
 ਸਹਿਥੁਕੁਦਗਤਿਜਣਵਾ॥ ਸਚੜਾਦੁਰਿਨਭਾਣੀਐਘਟਿਘਟਿਸਬ
 ਦੁਪਛਣਵਾ॥ ਸਚੁਸਬਦੁਪਛਣਹੁਦੁਰਿਨਜਣਹੁਜਿਨਿਏਹਰਨ

ਰਹੀ॥ ਨਮੁਪਿਆਏਤਾਸੁਖੁਪਏਬਿਨੁਨਵੈਪਿੜਕਾਚੀ॥ ਜਿਨਿਥਪੀਥਿ
 ਧਿਜਣੈਸੇਵੀਕਿਅਕਕੋਵਖਣੇ॥ ਜਿਨਿਜਗੁਪਿਵਤਇਅਜਲ
 ਸੋਸਹਿਥੁਪਰਵਣੇ॥੧॥ ਬਾਬਾਇਅਹੋਉਠਿਚਲਣਅਧਪੈਧੋ
 ਸੰਸਾਰੇ॥ ਸਿਰਿਸਿਰਿਸਚੜੈਲਿਖਾਦੁਖੁਸੁਖਦੀਅਜੇਰਕੀਆਸੇ
 ਨਿਬੋਧੀਅਨਲੋ॥ ਜੇਹੋਕਰਮਕਰਏਕਰਤਾਦੁਜੀਕਾਰਨਭਾਣੇ॥ ਅਪਿ
 ਨਿਰਲਮਪੈਧੈਬਾਪੀਕਰਿਹੁਕਮੁਛੜਾਵਣਹੇ॥ ਅਜੁਕਲਿਕੇਰੇਦਿਆ
 ਕਲੁਥਿਆਪੈਦੁਜੈਭਾਇਕਰੇ॥੨॥ ਜਮਮਗਧਿਥੁਨਸੁਠਈਉਛੁ
 ਤੁਅੰਧੁਗਬਰੇਵਾ॥ ਨਜਲੁਲਛਤੁਲਈਅਨਭੋਜਨਪਰਕਰੇਵਾ॥ ਭੋਜ
 ਨਭਉਨਠੰਢਪਣੀਨਕਪੜਸੀਗੇ॥ ਗਲਿਸੰਗਲੁਸਿਰਿਮੇਉਭੋਨ
 ਦੀਸੈਘਰਬਾਰੇ॥ ਇਥਕਰੇਹੋਜੀਮਨਿਨੀਪੁਛਤਣੇਸਿਰਿਭੰਗੇ॥ ਬਿਨੁਸਾ
 ਚੈਕੇਥੇਲੀਨੀਸਾਚਏਹੁਬੀਚਰੇ॥੩॥ ਬਾਬਰੇਵਹਿਰਵਹਿਸੁਜਣੀ
 ਅਹਿਮਲੋਰੈਗੁਣਸੇਵਾਰੈਵੈਮਾਇਆਮੁਠੀਪੰਧੜੇਵਣਹੇ
 ਵਾ॥ ਪੰਧਰੈਮੈਲੁਨਧੈਵੈਸੁਪਨਤਰੁਸੰਸਾਰੇ॥ ਜਿਉਥਾਜੀਗੁਰੁਭਗਮੈਭੁ
 ਲੈਛੁਠਿਮੁਠੀਅਹੰਕਾਰੇ॥ ਅਪੇਮਗਧਿਪਾਵਣਹਰਾਪੇਕਰਮਕਮਏ
 ॥ ਨਾਮਿਰੰਗੁਰਿਪੁਰੇਖੇਨਕਸਹਜਿਸੁਭਏ॥੪॥੪॥ ਵਡਹੰਸੁਮਹਲ
 १ ਬਾਬਾਇਅਹੋਉਠਿਚਲਣਾਇਹੁਜਗੁਛੁਠਪਸੇਵਾ॥ ਸਚ
 ਘਰੁਸਚੜੈਸੇਵੀਐਸਚੁਖਰਸਚਿਅਰੇਵਾ॥ ਕੁਕਿਲਥਿਜਾਥਾਇਨ
 ਪਸੀਅੰਗੇਲਪੈਨਥਾਓ॥ ਅੰਤਰਿਅਉਨਬੈਸੁਰਕੀਐਜਿਉਸੁਵੈਘ
 ਰਿਕਾਓ॥ ਜੀਮਣੁਮਣਾਵਡਵਿਛੋੜਾਥਿਨਸੈਜਗੁਸਬਏ॥ ਲਾਥਿਪੰਧੈ
 ਮਾਇਆਜਗਤੁਭੁਲਾਇਆਕਲੁਖੜਾਏ॥੧॥ ਬਾਬਾਵਹੁਭਾਈ
 ਹੇਗਲਿਮਲਹਿਮਲਿਮਲਿਦੇਹਅਸੀਸਹੇ॥ ਬਾਬਾਸਚੜਾਮੈਲੁਨਚੁਕ
 ਏਪੀਤਮਕੀਅਦੋਹਅਸੀਸਹੇ॥ ਅਸੀਸਦੇਵੇਹੋਭਗਤਿਕਰੇਵੇਹੋਮਿਲਿ
 ਆਕਾਇਅਮੇਲੇ॥ ਇਕਿਭੁਲੇਨਵਹੁਥੇਵਹੁਥਾਵਹੁਗੁਰਸਬਦੀਸਚੁਥੇਲੇ
 ॥ ਜਮਮਗਧਿਨੀਜਣਾਸਬਦਿਸਮਣਾਜੁਗਿਜੁਗਿਸਾਚੈਵੇਸੇ॥ ਸਾਜਣ
 ਸੈਣੀਮਲਹੁਸੰਜੇਗੀਗੁਰਮਿਲਿਧੇਲੇਛੇਸੇ॥੨॥ ਬਾਬਨਗੜਾਇਆ
 ਜਗਮਹਿਦੁਖੁਸੁਖੁਲੇਖੁਲਿਖਾਇਆ॥ ਲਿਖਿਅਛਾਸਾਨਟੇਜੇਹੜਪੁ
 ਰਥਿਕਮਾਇਆ॥ ਬਹਿਸਾਚੈਲਿਖਾਅੰਮ੍ਰਿਤਥਿਖਿਆਜਿਤੁਲਾਇਆ

ਪ੍ਰਭੂ ਮੇਰਾ ਸਾਹਿਬ ਸਭ ਦੁਖ ਦੂਰ ਹੋ ਕਿਵੇਂ ਮਿਲਾ ਪੀਤਮ ਪਿਆਰੇ ॥ ਸਤਿਗੁਰ
 ਮਲੀਤ ਸਹਜਿ ਮਿਲੀ ਪਿਰਾ ਖਿਅ ਉਧਿਯੋਗ ॥ ਸਦਾ ਉਧਿਯੋਗੇ ਨਾਮੁ
 ਪਿਆਰੇ ਸਤਿਗੁਰ ਤੇ ਪ੍ਰਗਟਿ ਸੋਮਾਇਆ ਮਹਿਕਾ ਕਾਚਾ ਚਲਾਤਿ ਤੁਧੈ ਪੈ
 ਗਥਿ ਸੇ ॥ ਪਿਰਾ ਗਿਰਾਤ ਸੇ ਸਚਾ ਚਲਾਤਿ ਤੁਧੈ ਪੈਤਿ ਖਾਨਿ ਵੇਗਾ ॥ ਪ੍ਰਭੂ ਮੇਰਾ
 ਸਾਹਿਬ ਸਭ ਦੁਖ ਦੂਰ ਹੋ ਕਿਉਂ ਮਿਲਾ ਪੀਤਮ ਪਿਆਰੇ ॥ ੨ ॥ ਮੈਥੁ ਸਚੁ ਪਛਾਣਿ
 ਏ ਅਹੋਰੁਕੁ ਲੀਅਵਗਣਿ ਆਗੇ ॥ ਮੈਸਦਾ ਵੈ ਪਿਰੁ ਆਪਣਾ ਸਚੈ ਸੇ
 ਦਿਵੀ ਚੰਗੇ ॥ ਸਚੈ ਸਥਾ ਦਿਵੀ ਚੰਗੇ ਗਿਰਾਤੀ ਨੇ ਮੇਲਿ ਸਤਿਗੁਰ ਪੀਤਮੁ
 ਇਆ ॥ ਅੰਤਿ ਗਿਰਾਤੀ ਸਹਜੇ ਮਤੀ ਗਇਆ ਦੁਸਮਨੁ ਦੁਖ ਸਥਾਇਆ ॥
 ਆਪਨੇ ਗੁਰ ਕਉ ਤਨੁ ਮਨੁ ਦੀਜੈ ਤਾਮਨੁ ਭੀ ਜੈ ਕਿਸਨ ਦੁਖ ਨਿਵੇਗਾ ॥ ਮੈ ਪਿਰ
 ਸਚੁ ਪਛਾਣਿ ਏ ਅਹੋਰੁਕੁ ਲੀਅਵਗਣਿ ਆਗੇ ॥ ੩ ॥ ਸਚੈ ਭੈ ਆਪਿ ਜਗਤੁ
 ਉਪਾਇ ਅਗੁਰ ਬਿਨੁ ਘੋਰ ਅੰਧਗੇ ॥ ਆਪਿ ਮਿਲਾਏ ਆਪਿ ਮਿਲਾਏ ਆਪੇ
 ਇਧਿ ਆਗੇ ॥ ਆਪੇ ਇਧਿ ਆਗੇ ਸਹਜੇ ਵਧੇ ਗੁਰ ਮੁਖਿ ਜਨਮੁ ਸਵੇਗੇ ॥
 ਧਨ ਜਗਾ ਮਹਿ ਆਇਆ ਪ੍ਰਗਟਾਇਆ ਦਰਿ ਸਚੈ ਸਚਿ ਆਗੇ ॥ ਗਿਆ
 ਨਿਰਤ ਨਿਘਟਿ ਰਾਨੁ ਹੋ ਆਨਨ ਕਨਾ ਮਿਪਿ ਆਗੇ ॥ ਸਚੈ ਭੈ ਆਪਿ ਜਗਤੁ
 ਉਪਾਇ ਅਗੁਰ ਬਿਨੁ ਘੋਰ ਅੰਧਗੇ ॥ ੪ ॥ ੩ ॥ ਵਡਹੰਸੁ ਮਹਲਾ ੩ ਇਹੁ
 ਸਗੁਰ ਜਨਮੀ ਹੋਇ ਸਨੇ ਜਗੁ ਪਦੁ ਚੈ ਆਈ ॥ ਗੁਰਿ ਖੋਸੇ ਉਥੇ ਹੋਗੁ ਮਹਿ
 ਮੈ ਆਵੇ ਜਾਣੀ ॥ ਹਿਮਿ ਮਹਿ ਜੰਮਿ ਆਵਹਿ ਜਾਵਹਿ ਅੰਤਿ ਗਏ ਪੁਛਤ
 ਹਿਥਿ ਨ ਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੇਫਲੁ ਪਾਵੈ ਮਨੁ ਮੁਖੈ ਪਤਿ
 ਖੋਈ ॥ ਜਮ ਪੁਰਿ ਘੋਰ ਅੰਧਗੁ ਮਹਾ ਗੁਰ ਨ ਤਿਥੈ ਭੈਣ ਨ ਭਈ ॥ ਇਹੁ
 ਗੁਰ ਜਨਮੀ ਹੋਇ ਸਨੇ ਜਗੁ ਪਦੁ ਚੈ ਆਈ ॥ ੧ ॥ ਕਾਇਆ ਕੰਚਨ ਤਖੀ ਐ
 ਜਾ ਸਤਿਗੁਰੁ ਲੇ ਮਿਲਾਏ ॥ ਭ੍ਰਮੁ ਮਇਆ ਵਿਚੁ ਕਟੀ ਐ ਸਚੈ ਨਾਇ
 ਸਮਝੇ ॥ ਸਚੈ ਨਾਮਿ ਸਮਝੇ ਹਰਿਗੁਣ ਗਏ ਮਿਲਾ ਪੀਤਮੁ ਸੁਖੁ ਪਏ ॥ ਸਚੈ
 ਆਨੰਦਿ ਰਹੈ ਦਿਨੁ ਰਾਤਿ ਦਿਹੁ ਹਉਮੈ ਜਾਣੇ ॥ ਜਿਨੀ ਪੁਰਖੀ ਹਰਿ ਨਾਮਿ
 ਤਲਾਇਆ ਤਿਨ ਕਉ ਉਲਾਗਉ ਪਏ ॥ ਕਾਇਆ ਕੰਚਨ ਤਖੀ ਐ ਜਾ ਸਤਿ
 ਗੁਰੁ ਲੇ ਮਿਲਾਏ ॥ ੨ ॥ ਸੇਸਚਾ ਸਚੁ ਸਲਾਹੀ ਐ ਜੇ ਸਤਿਗੁਰੁ ਦੇਇ ਬੁਝ
 ਏ ॥ ਬਿਨੁ ਸਤਿਗੁਰੁ ਭਗਮਿ ਭੁਲਾਣੀ ਆਕਿਆ ਮੁਹੁ ਦੇਸਨਿ ਆਗੇ ਜਾਣੇ ॥
 ਆਦੇਸਨਿ ਮੁਹੁ ਜਾਣੇ ਅਵਗਣਿ ਪਛਤਾਏ ਦੁਖ ਦੁਖ ਕਮਾਏ ॥ ਨਾਮਿ ਰਤੀ

ਆਸੇ ਗਿਰਾ ਲੁਲਾ ਪਿਰ ਕੈ ਐ ਕਿਸਮਝੇ ॥ ਤਿਸੁ ਜੇ ਵਰੁ ਅਵਰੁ ਨ ਸੁਣਈ
 ਕਿਸੁ ਆਗੈ ਕਹੀ ਐ ਜਾਣੇ ॥ ਸੇਸਚਾ ਸਚੁ ਸਲਾਹੀ ਐ ਜੇ ਸਤਿਗੁਰੁ ਦੇਇ ਬੁਝ
 ਏ ॥ ੩ ॥ ਜਿਨੀ ਸਚਾ ਸਚੁ ਸਲਾਹੀ ਆਉਤਿ ਨਿਲਾਗਉ ਪਾਏ ॥ ਸ
 ਜਨ ਸਚੈ ਨਿਰਮਲੇ ਤਿਨੀ ਮਿਲਿ ਅੰਮਲੁ ਸਭੁ ਜਾਣੇ ॥ ਤਿਨੀ ਮਿਲਿ ਅੰਮਲੁ
 ਸਭੁ ਜਾਣੇ ਸਚੈ ਸਹਿਨਾਏ ਸਚੈ ਸਹਜਿ ਸੁਭਾਏ ॥ ਨਮੁ ਨਿਰੰਜਨੁ ਅਗਮ ਅਗ
 ਰਹੁ ਸਤਿਗੁਰਿ ਦੀਆ ਬੁਝਾਏ ॥ ਅਨਦਿਨੁ ਭਗਤਿ ਕਰਹਿ ਗਿਰੇ ਤਨੁ
 ਕਸਾਚਿ ਸਮਝੇ ॥ ਜਿਨੀ ਸਚਾ ਸਚੁ ਪਿਆਇਆ ਹਉਤਿ ਨ ਕੈਲਾਗਉ
 ਪਏ ॥ ੪ ॥ ੪ ॥ ੫ ॥ ੫ ॥ ਜੁਮਲਾ ॥ ੫ ॥



ਵਡਹੰਸੁ ਸੁਕੀਸਲੇ ਕਾਨਲਿ ਮਹਲਾ ੪ ॥ ੧ ॥ ਸਤਿਗੁਰੁ ਪ੍ਰਸਾਦਿ
 ਲਾਲਾ ਬਹੱਲੀ ਮਾਕੀ ਧੁਨਿ ਗਾਵਣੀ ॥ ਸਲੋਕੁ ਮਹਲਾ ੩ ॥
 ਸਥਾ ਦਿਸੈ ਵਡਹੰਸੁ ਸਚੁ ਨਾਮੁ ਉਧਿਯੋਗਿ ॥ ਸਚੁ ਸੰਗੁ ਹਰਿ ਸਦਾ ਸਚਿ
 ਰਹਿ ਸਚੈ ਨਾਮਿ ਪਿਆਗਿ ॥ ਸਦਾ ਨਿਰਮਲਾ ਮੈਲੁ ਨ ਲਾਗਈ ਨਾਦਿ ਰਿਕੀਤੀ
 ਕਰਤਾਗਿ ॥ ਨਾਨਕ ਹਉਤਿ ਨ ਕੈਥਾ ਲਿਹਾਣੈ ਜੇ ਅਨਦਿਨੁ ਜਪਹਿ ਮੁਰਗਿ
 ॥ ੧ ॥ ੫ ॥ ੩ ॥ ਮੈ ਜਾਨਿਆ ਵਡਹੰਸੁ ਪੈਤਾ ਮੈ ਕੀ ਆਸੰਗਾ ॥ ਜੇ ਜਾਣਾ ਬੁਧੁ
 ਪੁਛਾ ਜਨਮਿ ਨ ਦੇਦੀ ਅੰਗੁ ॥ ੨ ॥ ੫ ॥ ੧ ॥ ਹੰਸ ਵੇਖਿਤਰੈ ਦਿਆ ਬਗਾਭਿ
 ਆਇਆ ਚਾਉ ॥ ਭੁਭਿ ਮੁਏ ਬਗਾਭੁ ਪੁਕੈ ਸਿਰੁ ਤਲਿ ਉਪਰਿ ਪਾਉ ॥ ੩ ॥
 ॥ ਪਉੜੀ ॥ ॥ ਤੁਧਾ ਪੈਹੀ ਆਪਿ ਆਪਿ ਪੈ ਆਪਿ ਕਾਨੁ ਕੀਆ ॥ ਤੁਧਾ ਪੈ
 ਆਪਿ ਨਿਰੰਕਾਰੁ ਕੈ ਅਵਰੁ ਨ ਥੀਆ ॥ ਤੁਧਾ ਕਰਨ ਕਾਨੁ ਸਮਰੁ ਪੈਤੁ ਕਾ
 ਰਹਿ ਸੇਧੀਆ ॥ ਤੁਧਾ ਨ ਮੰਗਿਆ ਦਾਨੁ ਦੇਵਨਾ ਸਭਨਾ ਜੀਆ ॥ ਸਭਿ
 ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥ ੧ ॥ ਸਲੋਕੁ
 ॥ ੪ ॥ ॥ ਭੈਵਿਚਿ ਸਭੁ ਅਕਾਰੁ ਹੈ ਨਿਰਭਉ ਹਰਿ ਜੀਉ ਸੇਇ ॥ ਸਤਿਗੁਰਿ ਸੇਵਿ

ਐਹਿਮਨਿਵਸੋਤਿਥੈਭਓਕਦੇਨੋਹਿ। ਦਸਮਨੁਤੁਖਤਿਸਨੇਨੇਕਿਨਅਤ
 ਪਹਿਨਸਕੋਕੋਇ। ਗੁਰਮੁਖਿਮਨਿਵੀਚਾਰਿਅੰਜੋਤਿਸੁਭਵੈਸੁਹੋਇ। ਨਨਕ
 ਅਪੋਹੀਪਤਿਰਖਸੀਕਰਜਸਵਰੇਸੇਇ ॥੧੧॥੪੩॥ ਇਕਿਸਜਨੁਚਲੇ
 ਇਕਿਚਲਾਗਏਹਦੇਭੀਫਨਿਜਾਹਿ। ਜਿਨੀਸਤਿਗੁਰਨਸੇਵਿਓਸਅਹਿ
 ਗਏਪਛਤਪਿਨਨਕਸਚਿਰੰਤਸੇਨਾਵਿਛੁੜਹਿਸਤਿਗੁਰਸੇਵਿਸਮਾਹਿ
 ॥੨॥੫੭੩॥ ਤਿਸੁਮਿਲੀਐਸਤਿਗੁਰਸਜਣੈਜਿਸਅੰਤਹਿਗਿਗੁਣਕਾ
 ਗੀ॥ ਤਿਸੁਮਿਲੀਐਸਤਿਗੁਰਪੀਤਮੈਜਿਨਿਉਮੈਵਿਚਹਮਗੀਸਿਸਤਿਗੁ
 ਰਪੁਰਾਧਨਪੰਨ੍ਹ੍ਹੋਜਿਨਿਹਿਉਪਦੇਸੁਦੇਇਸਭਸਿਸਟਿਸਵਾਗੀ॥ ਨਿਤਜ
 ਪਿਅਹੁਸਤਹਮਨਮੁਭਉਜਲੁਬਿਖੁਤਗੀ॥ ਗੁਰਿਪੁਰੋਹਿਉਪਦੇਸਿ
 ਅਗੁਰਵਟਿਕਿਅਹੁਉਸਦਵਗੀ ॥੨॥੫੭੪॥ ਸਤਿਗੁਰਕੀਸੇ
 ਵਚਕਗੀਸੁਖੀਹੁਸਖਸਗੁਐਥੈਮਿਲਨਿਵਡਿਆਈਆਦਗਹਮੇਖ
 ਦੁਆਗਾਸਚੀਕਰਕਮਾਵਣੀਸਚਪੈਨਣੁਸਚਨਾਮੁਆਪਗਾਸਚੀਸੰਗਤਿ
 ਸਚਿਮਿਲੈਸਚੈਨਾਇਪਾਗਾਸਚੈਸਥਦਿਹਰਖੁਸਦਾਹਿਸਚੈਸਚਿ
 ਅਗਾਨਨਕਸਤਿਗੁਰਕੀਸੇਵਾਸੇਕਰੈਜਿਸਨੇਨਦਰਿਕਰੈਕਰਤਗੁ ॥੧॥
 ੪੩॥ ਹੋਰਵਿਡਾਣੀਚਕਗੀਧਿਗੁਜੀਵਨੁਧਿਗੁਵਸੁਆਮੀਮੁਤਫੋਗਿ
 ਬਿਖੁਲਾਗੇਬਿਖੁਪਟਾਵਾਬਿਖੁਸਿਧਾ॥ ਬਿਖੁਪਟਾਵਾਬਿਖੁਪੈਨਣਾਬਿਖੁਕੇ
 ਮੁਖਗਿਰਸਾ॥ ਐਥੈਦੁਖਦੁਖਕਮਾਵਣਾਮੁਇਆਨਰਕਨਿਵਾਸੁ॥ ਮਨਮੁ
 ਖਮੁਹਮੇਲਸਬਦੁਨਜਣਨੀਕਮਕੁਧਵਿਣਾਸੁ॥ ਸਤਿਗੁਰਕਾਭਉਫੋ
 ਰਿਆਮਨਹਠਿਕਮਨਾਵੈਗਸਿਯਮਪੁਰਿਬਧੋਮਾਗੀਅਹਿਕਨਸੁਦੇ
 ਅਰਦਾਸਿ॥ ਨਨਕਪੁਰਬਿਲਿਖਿਅਕਮਾਵਣਗੁਰਮੁਖਿਨੀਮਨਿਵਸੁ
 ॥੨॥੫੭੫॥ ਸੇਸਤਿਗੁਰਸੇਵਿਹੁਸਪਨੁਜਿਨਿਹਿਉਹਿਨਮੁਤਿਕਏ
 ਆਸੇਸਤਿਗੁਰਪੁਜਹੁਦਿਨਸਗਤਿਜਿਨਿਜਗਨਬੁਜਗਦੀਸੁਜਪਇ
 ਆਸੇਸਤਿਗੁਰਦਖਹੁਇਕਨਿਮਖਨਿਮਖਜਿਨਿਹਿਕਰਹਿਪੰਥੁਬਝਾਇ
 ਆ॥ ਤਿਸੁਸਤਿਗੁਰਕੀਸਭਪਗੀਪਵਹੁਜਿਨਿਮੇਹੁਐਧੋਰੁਚੁਕਾਇਆਸਿ
 ਸਤਿਗੁਰਕਹੁਸਭਿਪੰਨ੍ਹ੍ਹੋਜਿਨਿਹਿਉਭਿਗਤਿਭੰਡਾਲਹਾਇਆ ॥੨॥
 ੫੭੬॥ ਸਤਿਗੁਰਮਿਲੀਐਭੁਖਗਈਭੇਖੀਭੁਖਨਜਾਇ॥ ਦੁਖ
 ਲਾਗੈਪਰਿਧਿਫਿਰੇਅਗੈਦੁਨੀਮਿਲੈਸਜਾਇ॥ ਅੰਦਰਿਸਹਜੁਨਾਇਓ

ਸਹਜੇਹੀਲੈਖਾਇ॥ ਮਨਹਠਿਜਿਸਤੋਮੰਗਣਾਨਾਦੁਖਮਨਾਇ॥ ਇਸੁਭੇਖ
 ਵਹੁਗਿਰੋਭਲਾਜਿਥਹੁਕੇਵਰਸਾਇ॥ ਸਥਦਿਹਤੋਤਿਨਸੇਈਪਈਦੁਜੋਭ
 ਗੀਮਭੁਲਾਇ॥ ਪਇਐਕਿਰਤਿਕਮਾਵਣਾਕਹਣਾਕਿਛੁਨਜਾਇ॥ ਨਨਕਜ
 ਭੰਡਵਹਿਸੇਭਲੇਜਿਨਕੀਪਤਿਪਵਹਿਥਾਇ ॥੧॥੫੭੭॥ ਸਤਿਗੁਰਸੇਵਿ
 ਐਸੈਦਸੁਖਜਾਮਮਰਣਦੁਖਜਾਇ॥ ਚਿਤਮੁਲਿਨਹੋਵਈਅਚਿਤਦਸੈ
 ਮਨਾਇ॥ ਅੰਤਹਿਤੀਰਥੁਗਿਆਨੁਸਤਿਗੁਰਦੀਆਬੁਝਾਇ॥ ਮੈਲੁਗ
 ਈਮਨੁਨਿਗਮਲੁਹੋਅਐਮੀਤਸਰਸਤੀਰਥਨਾਇ॥ ਸਜਣੀਮਿਲੈਸਜਣਾਸ
 ਚੈਸਥਦਿਸੁਭਾਇ॥ ਘਰਹੀਪਰਚਪਾਇਆਜੋਤੀਤੀਤਿਮਿਲਾਇ॥ ਪਾਖੰਡਿ
 ਜਮਕਲਨਛੋਡਈਲੈਜਾਸੀਪਤਿਗਵਾਇ॥ ਨਨਕਨਮਿਹਰੇਸੇਉਬਰੇਸ
 ਚੈਸਿਉਲਿਵਲਾਇ ॥੨॥੫੭੮॥ ਤਿਤਜਾਇਥਹੁਸਤਸੰਗਤੀਜਿਥੈ
 ਰਿਕਾਰਿਨਮੁਥਿਲਈਐ॥ ਸਹਜੇਹੀਹਿਨਮੁਲੇਹੁਹਿਤਤਨਖਈਐ
 ਨਿਤਜਪਿਅਹੁਹਿਹਿਹਿਦਿਨਸੁਗਤਿਹਿਰਿਦਗਹਛੋਈਐ॥ ਸੇਪਏਪੁਰ
 ਸਤਿਗੁਰੁਜਿਸੁਪੁਰਿਮਸਤਕਿਲਿਲਾਟਿਲਿਖਈਐ॥ ਤਿਸੁਗੁਰਕਉਸਭਿ
 ਨਮਸਕਾਰੁਕਹੁਜਿਨਿਹਿਰਿਕੀਹਿਗਲਾਗਲੇਈਐ ॥੪॥੫੭੯॥ ਸ
 ਜਣੀਮਿਲੈਸਜਣਾਜਿਨਿਸਤਿਗੁਰਨਾਇਪਾਗਾਮਨਹੀਤੇਮਨਮਨਿਆ
 ਗੁਰਕੈਸਥਦਿਅਪਗਿ॥ ਇਹਿਸਜਣੀਮਿਲੈਨਵਿਛੁੜਹਿਜਿਅਪਿਮੇਲੇਕ
 ਰਤਗੀ॥ ਇਕਨਾਦਰਸਨਕੀਪਰਤੀਤਿਨਾਈਆਸਥਦਿਨਕਹਿਵੀਚਾ
 ਗਾਵਿਛੁੜਿਆਕਾਕਿਆਵਿਛੁੜੈਜਿਨਦੁਜੋਭਾਇਪਾਗਾਮਨਮੁਖਸੇ
 ਤੀਦੇਸਤੀਥੋੜਕਿਅਦਿਨਚਾਗਿ॥ ਇਸੁਪਗੀਤੀਤਦਦੀਵਿਲਮੁਨਹੋਵਈ
 ਇਤਦੇਸਤੀਚਲਨਿਵਿਕਗਾਜਿਨਅੰਦਰਿਸਚੋਕਾਭਉਨਹੀਨਮਿਨਕਰ
 ਪਿਪਾਗਾਨਨਕਤਿਨਸਿਉਕਿਆਰੀਚੈਦੇਸਤੀਜਿਅਪਿਭੁਲਾਏਕਰਤ
 ਗਾ॥੧॥੫੮੦॥ ਇਕਿਸਦਾਇਕਤੋਗੰਗਿਹੁਤਿਨਕੈਹਉਸਦਥਲਿਹਰੈ
 ਜਾਓ॥ ਤਨੁਮਨੁਪਨੁਅਰਪੀਤਿਨਕਉਨਿਵਿਨਿਵਿਲਾਗੁਪਾਇ॥ ਤਿ
 ਨੀਮਿਲਿਆਮਨੁਸੰਤਖੀਐਤਿਸਨਾਭੁਖਸਭਜਾਇ॥ ਨਨਕਨਮਿਹਰੇਸੁ
 ਖੀਏਸਦਾਸਚੈਸਿਉਲਿਵਲਾਇ ॥੨॥੫੮੧॥ ਤਿਸੁਗੁਰਕਉਹਉਵਾ
 ਰਿਆਜਿਨਿਹਿਰਿਕੀਹਰਿਕਾਸੁਣਾਈ॥ ਤਿਸੁਗੁਰਕਉਸਦਥਲਿਹਰੈ
 ਜਿਨਿਹਿਰਿਸੇਵਾਬਣਤਬਣਾਈ॥ ਸੇਸਤਿਗੁਰਪਿਅਗਮੇਨਾਨਿਹੈਜਿਥੈ

੨੭੪
 ਸਤਿਗੁਰਮਿਲੀਐਭੁਖਗਈਭੇਖੀਭੁਖਨਜਾਇ॥ ਦੁਖ
 ਲਾਗੈਪਰਿਧਿਫਿਰੇਅਗੈਦੁਨੀਮਿਲੈਸਜਾਇ॥ ਅੰਦਰਿਸਹਜੁਨਾਇਓ

ਕਿਥੈਮੈਨਉਲਏਛਡਾਈ॥ਤਿਸੁਗੁਰਕਉਸਾਥਾਸਿਪੈਜਿਨਿਹਿਸੇਈਪਈ॥
 ਨਨਕੁਗੁਰਵਿਦਹੁਵਰਿਆਜਿਨਿਹਿਨਿਮੁਦੀਅਮੇਰਮਨਕੀਆਸੁਪੁ
 ਈ॥੫॥ਸਲੋਕੁਮ॥੩॥ ਤਿਸਨਾਦੀਜਲਮੁਈਜਲਿਕਰਪੁਕਗਾ॥
 ਸਤਿਗੁਰਸੀਤਲੁਜੀਮਿਲੇਫਿਰਿਜਲਨਦੁਜੀਵਗਾ॥ਨਨਕਵਿਨੁਨਵੈਨਿ
 ਭਉਕਨਹੀਜਿਚਰੁਸਥਦਿਨਕਰੇਵੀਚਗੁ॥੧॥੫੪॥੩॥ ਭੇਖੀਅਗਨਿਨ
 ਥੁਣਈਚਿਤ੍ਰਪੈਮਨਮਾਹਿ॥ਵਗਮੀਸਰੀਸਪੁਨਮੈਤਿਉਨਿਗੁਰਕਮਰ
 ਮਾਹਿ॥ਸਤਿਗੁਰਤਸੇਵੀਐਸਥਦਿਵਸੈਮਨਿਅਇ॥ਮਨੁਤਨੁਸੀਤਲੁ
 ਸੀਤਿਹੋਇਤਿਸਨਅਗਨਿਥੁਣਇ॥ਸੁਖਾਸਿਰਿਸਦਾਸੁਖੁਹੋਇਜਾਵਿਚ
 ਹੁਆਪੁਗਵਾਇ॥ਗੁਰਮੁਖਿਉਦਾਸੀਸਕਰੇਜੇਸਚਿਰਪੈਲਿਵਲਾਇ॥ਜਿ
 ਤਮੁਲਿਨਹੋਵਈਹਰਿਨਾਮਿਰਜਾਅਘਾਇ॥ਨਨਕਨਾਮਿਥਿਨਨਹਿਭੁ
 ਟੀਐਹਉਮੈਪਚਹਿਪਚਾਹਿ॥੨॥੫੫੩੩॥ ਜਿਨੀਹਰਿਹਰਿਨਮੁਖਿਅ
 ਇਅਤਿਨੀਪਇਅਫ਼ੇਸਰਬਸੁਖਾ॥ਸਭੁਜਨਮੁਤਿਨਕਸਫਲੁਪੈਜਿ
 ਨਹਿਕੇਹਰਿਨਾਮਕੀਮਨਿਲਾਗੀਭੁਖਾ॥ਜਿਨੀਗੁਰਕੈਬਚਨਿਅਗਧਿਅ
 ਤਿਨਵਿਸਰਿਗਏਸਭਿਦੁਖਾ॥ਤੇਸੰਤਭਲੁਗੁਰਸਿਖਪੈਜਿਨਨਹੀਚਿਤ
 ਪਰਈਚੁਖਾ॥ਧੰਨੁਧੰਨੁਤਿਨਕਗੁਰੂਪੈਜਿਸੁਅੰਮਿਤਫਲਹਰਿਲਗੇਮੁ
 ਖਾ॥੬॥ਸਲੋਕੁਮ॥੩॥ ਕਲਿਮਹਿਜਮੁਜੰਦਰੁਹੋਪੁਕਮੈਕਰਕਮਾਇਭੁ
 ਰਿਖੇਸਉਬਰਮਨਮੁਖਦੇਇਸਜਾਇ॥ਜਮਕਾਲੈਵਸਿਜਗੁਥਾਪਿਅ
 ਤਿਸਦਫਗੁਨਕੇਇ॥ਜਿਨਿਜਮੁਕੀਤਸੇਸੇਵੀਐਗੁਰਮੁਖਿਦੁਖੁਨਹੋਇ
 ॥ਨਨਕਗੁਰਮੁਖਿਜਮੁਸੇਵਕੇਜਿਨਮਨਿਸਚਸੇਇ॥੧॥੫੫੪॥੩॥ ਏਕ
 ਇਅਗਭਗੀਬਿਨੁਸਥਦੇਦੁਖੁਉਮੈਗੁਨਜਾਇ॥ਸਤਿਗੁਰਮਿਲੈ
 ਤਾਨਿਗਮਲੁਹੋਵੈਹਰਿਨਾਮੈਨਿਵਸਾਇ॥ਨਨਕਨਾਮੁਪਿਅਇਅਸੁਖ
 ਦਾਤਦੁਖਵਿਸਰਿਆਸਪਜਿਸੁਭਾਇ॥੨॥੫੫੩੩॥ ਜਿਨਿਜਗਜੀਵ
 ਨਉਪਦੇਸਿਅਤਿਸੁਗੁਰਕਉਹਉਸਦਾਘਮਾਇਆ॥ਤਿਸੁਗੁਰਕਉਹ
 ਉਖਨੀਐਜਿਨਮਧੁਸੁਦਹੁਹਿਨਾਮੁਸੁਣਾਇਆ॥ਤਿਸੁਗੁਰਕਉਹਉ
 ਵਰਣੈਜਿਨਿਉਮੈਬਿਖੁਸਭੁੰਗਗਵਾਇਆ॥ਤਿਸੁਸਤਿਗੁਰਕਉਹਉ
 ਭਪੰਨੁਪੈਜਿਨਅਵਗਾਇਕਦਿਗੁਣੀਸਮਝਾਇਆ॥ਸੇਸਤਿਗੁਰੁਤਿਨ
 ਕਉਭਟਿਅਜਿਨਕੈਮੁਖਿਮਸਤਕਿਭਗੁਲਿਖਿਪਾਇਆ॥੧॥ਸਲੋਕੁ॥

ਮ॥੩॥ ਭਗਤਿਕਹਿਮਰਜੀਵੇਤੁਗੁਰਮੁਖਿਭਗਤਿਸਦੇਹੋਇ॥ਓਨਕਉ
 ਧੁਰਿਭਗਤਿਖਜਨਬੰਸਿਅਮੋਟਿਨਸਕੈਕੋਇ॥ਗੁਣਨਿਧਨਮਨਿਪਾਇਅ
 ਏਕੋਸਰਸੇਇ॥ਨਨਕੁਗੁਰਮੁਖਿਮਿਲਿਹੋਫਿਰਿਵੇਛੋੜਕਦੇਨਹੋਇ॥੧॥
 ੫੫੪॥੩॥ ਸਤਿਗੁਰਕੀਸੇਵਨਕੀਨੀਅਕਿਅਉਹਕਰੇਵੀਚਗੁ॥ਸਥਦੇਸਰ
 ਨਜਾਣਈਬਿਖੁਭੁਲਾਗਵਗੁ॥ਅਗਿਆਨੀਅੰਧੁਥਪੁਕਰਮਕਮਵੈਦੁ
 ਜੋਭਾਇਪਿਆਗੁ॥ਅਣਹੋਦਾਪੁਗਣਾਇਦੇਜਮੁਮਾਭਿਕੇਤਿਨਖੁਆ
 ਗੁ॥ਨਨਕਕਿਸੇਨੇਅਖੀਐਜਾਪਬਖਸਣਹੁਗੁ॥੨॥੫੫੩੩॥ ਤੁੰਕ
 ਰਤਸਭੁਕਿਛੁਜਾਣਦਾਸਭਿਜੀਅਤਮਗੇ॥ਜਿਸੁਤੁਭਵੈਤਿਸੁਤਮੋਲੈ
 ਲੇਹਿਕਿਅਜੰਤਵਿਚਗੇ॥ਤੁਕਰਣਕਾਰਣਸਮਥੁਪੈਸਚਸਿਰਜਣ
 ਹਗੇ॥ਜਿਸੁਮੋਲਹਿਪਿਅਗਿਆਸਤੁਪੁਮਿਲੈਗੁਰਮੁਖਿਵੀਚਗੇ॥ਉਥ
 ਲਿਹਗੇਸਤਿਗੁਰਾਪਣੈਜਿਨਿਮੇਰਹਿਅਲਖੁਲਖੇਗੇ॥੬॥ਸਲੋਕੁ
 ੫੫੪॥੩॥ ਰਤਨਪਾਥੁਜੋਹੋਵੈਸੇਰਤਨਕਰੇਵੀਚਗੁ॥ਰਤਨਸਰਨਜਾਣ
 ਈਅਗਿਆਨੀਅੰਧੁਅੰਧੁਗਾਰਤਨੁਗੁਰੁਕਸਥਦਹੋਥੁਛੈਥੁਛਣਹਾ
 ਗੁ॥ਮੁਖਅਪੁਗਣਾਇਦੇਮਰਿਜੰਮਿਹੋਇਖੁਆਗੁ॥ਨਨਕਰਤਨਸੇਲ
 ਪੈਜਿਸੁਗੁਰਮੁਖਿਲਗੇਪਿਆਗੁ॥ਸਦਾਸਦਾਨਮੁਉਚੇਹਰਿਨਾਮੈਨਿਤਬਿ
 ਉਹਗੁ॥ਕਿਪਾਕਰੇਜੇਅਪਣੀਹਰਿਖਾਉਰਧਾਹਿ॥੧॥੫੫੪॥੩॥ ਸਤਿਗੁਰਕੀ
 ਸੇਵਨਕੀਨੀਅਯਗਿਨੀਮਨਲਗੇਪਿਆਗੁ॥ਮਤੁਤਮਜਾਣਹਉਇਜੀਵ
 ਦੇਓਇਆਪਮਰੇਕਰਤਾਗਿ॥ਉਮੈਵਡੇਰਗੁਭਾਇਦੁਜੈਕਰਮਕਮਾਇ
 ਨਨਕਮਨਮੁਖਿਜੀਵਦਿਅਮੁਏਹਰਿਵਿਸਰਿਆਤੁਖੁਪਾਇ॥੨॥੫੫੩੩॥
 ਜਿਸੁਅੰਤਹੁਹਿਦਾਸੁਪੁਹੋਤਿਸੁਜਨਕਉਓਥਲਿਹਗੇ॥ਜਿਸੁਅੰਦਰਿਬੁਧਿਬਥੇ
 ਭਉਹਰਿਨਾਮੁਮੁਗੀ॥ਸੇਸਤਿਗੁਰਸਭਨਕਾਮਿਤੁਪੈਸਭਿਤਿਸਹਿਪਿਆਗੀ
 ॥ਸਭੁਅਤਮਮੁਪਸਾਹਿਅਗੁਰਬੁਧਿਬੀਚਗੀ॥੬॥ਸਲੋਕੁਮ॥੩॥ ਬਿਨੁ
 ਸਤਿਗੁਰਸੇਵੇਜੀਅਕੇਥਪਨਵਿਚਿਉਮੈਕਰਮਕਮਾਹਿ॥ਬਿਨੁਸਤਿਗੁ
 ਰਸੇਵੈਓਹਨਪਾਵਹੀਮਰਿਜੰਮਹਿਅਵਹਿਜਾਹਿ॥ਬਿਨੁਸਤਿਗੁਰਸੇਵੈਫਿ
 ਕਾਥਲਣਾਨਮੁਨਵਸਹਿਮਨਮਾਹਿ॥ਨਨਕਬਿਨੁਸਤਿਗੁਰਸੇਵੈਜਮਪਰਿਬ
 ਧਮਗੀਅਨਿਮੁਹਿਕਾਲਉਠਿਜਾਹਿ॥੧॥੫੫੪॥੩॥ ਜਲਉਐਸੀਗੀਤਿਜਤਮੈ

੩

ਪਿਆਰ ਵੀ ਸੋਗ ਨਾਨਕ ਸਾਈ ਭਲੀ ਪੁਰੀ ਤਿਜਿ ਤਸਾਹਿ ਭੁਸੇ ਤੀ ਪਤਿ ਹੋ
 ॥੨॥ **ਪਉੜੀ** ॥ ਹਰਿ ਇਕ ਦਾਸੇ ਦੀ ਐ ਹਰਿ ਇਕ ਪਿਆਈ ਐ ॥ ਹਰਿ ਇਕ
 ਦਾਸ ਮੰਗੀ ਐ ਮਨ ਚਿਦਿ ਆਪਾਈ ਐ ॥ ਜੇ ਦੁਜੇ ਪਾਸ ਹੁ ਮੰਗੀ ਤਾਲਾ ਜਮ
 ਹਈ ਐ ॥ ਜਿਨਿ ਸੇਵਿ ਆਤਿ ਨ ਠਲੁ ਪਾਇ ਆਤਿ ਸੁਜਨ ਕੀ ਸਭ ਭੁਖ ਭਵ
 ਈ ਐ ॥ ਨਾਨਕ ਤਿਨ ਵਿਦੁ ਵਾਰਿ ਆਜਿਨ ਅਨ ਦਿਨੁ ਹਿਰਦੈ ਹਰਿ ਨਾਮੁ ਪਿ
 ਆਈ ਐ ॥੧॥ **ਸਲੋਕੁ** ॥੩॥ ਭਗਤ ਜਨ ਕਉ ਆਪਿ ਤੁਠੇ ਮੇਰਾ ਪਿਆਰ
 ਅਪੇਲਾਇ ਅਨੁਜਨ ਲਾਇ ॥ ਪਾਤਿਸਾਹੀ ਭਗਤ ਜਨ ਕਉ ਦਿਤੀ ਅਨੁਸਿ
 ਰਿਛਤ ਸਚਾ ਹਰਿ ਬਣਾਇ ॥ ਸਦਾ ਸੁਖੀ ਏਨਿ ਗਮ ਲੇਸਤਿ ਗੁਰ ਕੀ ਕਰਕ
 ਮਾਇ ॥ ਰਜੇ ਓਇਨਾ ਅਖੀ ਅਭਿਭਿ ਮਹਾ ਹਿਭਿ ਜੁਨੀ ਪਾਹਿ ॥ ਨਾਨਕ
 ਵਿਦੁ ਨ ਵੈਨ ਕੀ ਵਛੀ ਫਿਰਿ ਸੇਭਾ ਮੁਲਿਨ ਪਾਹਿ ॥੧॥ **ਮ** ॥੩॥ ਸੁਣਿ ਸਿਖਿ
 ਐਸਾ ਦੁਨ ਆਇ ਓ ਜਿ ਰਗੁ ਗੁਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿ ਐ
 ਨ ਮੁਮਨਿ ਵਸੈ ਵਿਚ ਪੁਛੁ ਮੁਭਉ ਭਗੈ ॥ ਜੇ ਹਸਤਿ ਗੁਰੇ ਨ ਜਾਣੈ ਤੇਹੋ ਹੋਵੈ
 ਸਚਿਨਾਮਿ ਲਿਵਲਾਗੈ ॥ ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੇਹ ਪਿ
 ਗੈ ॥੨॥ **ਪਉੜੀ** ॥ ਗੁਰ ਸਿਖ ਮਨਿ ਹਰਿ ਪ੍ਰੀਤਿ ਪੈ ਗੁਰੁ ਪੂਜਣਿ ਆਵਹਿ ॥ ਹਰਿ
 ਨਾਮੁ ਵਣੈ ਜਹਿ ਗਿ ਸਿਉ ਲਾਹੁ ਹਰਿ ਨਾਮੁ ਲੈ ਜਾਵਹਿ ॥ ਗੁਰ ਸਿਖ ਕੇ ਮੁਖ ਉ
 ਜਲੈ ਹਰਿ ਰਗਾਭਾ ਵਹਿ ॥ ਗੁਰੁ ਸਤਿਗੁਰੁ ਬੋਲੁ ਹਰਿ ਨਾਮ ਕਾ ਵਡ ਭਾਗਿ ਸਿ
 ਖ ਸੰਤ ਕਰਾਵਹਿ ॥ ਤਿਨ ਗੁਰ ਸਿਖ ਕਉ ਪਉਦਾ ਰਿ ਆਜੇ ਬਹੁ ਦਿਉ ਠਰਿ ਆ
 ਹਰਿ ਨਾਮੁ ਪਿਆਵਹਿ ॥੧॥ **ਸਲੋਕੁ** ॥੩॥ ਨਾਨਕ ਨਾਮੁ ਨਿਪਾਨੈ ਗੁਰੁ ਮੁਖਿ
 ਪਾਇ ਆਜਾਇ ॥ ਮਨ ਮੁਖ ਘਰਿ ਹੋ ਦੀਵ ਬੁਨਜਾਣੀ ਅੰਧੇ ਭਉ ਕਿਉ ਏ ਬਿਲ
 ਲਾਇ ॥੧॥ **ਮ** ॥੩॥ ਕੰਚਨ ਕਾਇਆ ਨਿਗਮ ਲੀਜੇ ਸਚਿਨਾਮਿ ਸਚਿ ਲਾਗੈ ॥
 ਨਿਗਮ ਲੀਜੇ ਤਿਨਿ ਜਨੁ ਪਾਇ ਅਗੁਰੁ ਮੁਖਿ ਭੁਖ ਭਉ ਭਾਗੈ ॥ ਨਾਨਕ ਗੁਰੁ ਮੁਖਿ
 ਸਦਾ ਸੁਖ ਪਾਵਹਿ ਅਨ ਦਿਨੁ ਹਰਿ ਬੈਰਾਗੀ ॥੨॥ **ਪਉੜੀ** ॥ ਸੇ ਗੁਰ ਸਿਖ ਪਰਪ੍ਰਿ
 ਨੁ ਪੈ ਜਨਿ ਗੁਰੁ ਪਦੇ ਸੁਸੁਟਿ ਆਹਰਿ ਕੰਨੀ ॥ ਗੁਰਿ ਸਤਿਗੁਰਿ ਨਾਮੁ ਦਿਛਾਇ
 ਤਿਨਿ ਹਉ ਮੈ ਦੁਬਿਧ ਭੰਨੀ ॥ ਬਿਨੁ ਹਰਿ ਨਾਮੁ ਵੈ ਕਮਿ ਤਨਾਹੀ ਵੀਚਰਿ ਭਿਠਹਿ
 ਜੰਨੀ ॥ ਜਿਨ ਗੁਰ ਸਿਖ ਕਉ ਹਰਿ ਸਤੁ ਸਦਾ ਪੈਤੀ ਸਤਿਗੁਰ ਕੀ ਗਲ ਮੰਨੀ ॥ ਜੇ
 ਗੁਰੁ ਮੁਖਿ ਨ ਮੁਪਿਆਇ ਦੋਤੀ ਚੜੀ ਚ ਵਗਣਿ ਵੰਨੀ ॥੧॥ **੨** ॥ **ਸਲੋਕੁ** ॥੩॥
 ਮਨ ਮੁਖ ਕਾਇਕੁ ਰੁਪੁ ਬਿਨੁ ਨ ਵੈਨ ਕੁਨਾਹਿ ॥ ਅਨ ਦਿਨੁ ਪੈਵਿ ਆਪਿ ਆ


੨੯

ਸੁਪਨੈ ਭੀ ਸੁਖੁ ਨਾਹਿ ॥ ਨਾਨਕ ਗੁਰੁ ਮੁਖਿ ਹੋਵਹਿ ਤਉ ਬਹਿਨਿ ਹਿਤਾ ਬਧੇ ਦੁ
 ਖਸਹਿ ॥੧॥ **ਮ** ॥੩॥ ਗੁਰੁ ਮੁਖਿ ਸਦਾ ਰਹਿ ਸੇਹੁ ਟੇ ਗੁਰ ਕਾ ਸਬਦੁ ਕਮਾਹਿ ॥
 ਤਰਿ ਸਤਿ ਸਦਾ ਸੁਦਰਿ ਸਚੈ ਸੇਭਾ ਪਾਹਿ ॥ ਨਾਨਕ ਗੁਰੁ ਮੁਖਿ ਹਰਿ ਨਾਮੁ ਪਾਇ ਆ
 ਸੰਜ ਸਚਿ ਸਸਚਿ ਸਮਾਹਿ ॥੨॥ **ਪਉੜੀ** ॥ ਗੁਰੁ ਮੁਖਿ ਪੁਰਿ ਲਾਦਿ ਜਪਿ ਹਰਿ
 ਗੰਤਿ ਪਈ ॥ ਗੁਰੁ ਮੁਖਿ ਜਨਕਿ ਹਰਿ ਨਾਮਿ ਲਿਵਲਾਈ ॥ ਗੁਰੁ ਮੁਖਿ ਬਸਿ ਸਇ
 ਹਰਿ ਉਪਦੇਸੁ ਸੁਣੁ ॥ ਬਿਨੁ ਗੁਰੁ ਹਰਿ ਨਾਮੁ ਨ ਕੈਨਾ ਪਾਇ ਆਮੇਰ ਭਈ ॥ ਗੁਰੁ ਮੁ
 ਖਿ ਹਰਿ ਭਗਤਿ ਹਰਿ ਆਪਿ ਲਾਹਈ ॥੧॥ **੩** ॥ **ਸਲੋਕੁ** ॥੩॥ ਸਤਿਗੁਰ ਕੀ ਪਰ
 ਤੀਤਿਨ ਆਈ ਆਸ ਬਦਿ ਨ ਲਾਗੇ ਭਉ ॥ ਓਸੇ ਨੇ ਸੁਖੁ ਨ ਉਪਜੈ ਭਵੈ ਸਉਗੇ
 ਕੁਛ ਆਵਉ ਜਾਉ ॥ ਨਾਨਕ ਗੁਰੁ ਮੁਖਿ ਸਹਜਿ ਮਿਲੈ ਸਚੈ ਸਿਉ ਲਿਵਲਾਉ ॥
 ॥੧॥ **ਮ** ॥੩॥ ਏਮਨ ਐਸਾ ਸਤਿਗੁਰੁ ਬਿਜਲ ਹੁਜਿ ਤੁਸੇ ਵਿਐ ਜਨ ਮਮਰਣ ਦੁ
 ਖੁਜਾਇ ॥ ਸਹਾ ਸਮੁਲਿ ਨ ਹੋਵਈ ਹਉ ਮੈ ਸਬਦਿ ਜਲਾਇ ॥ ਕੁਛ ਕੀ ਪਾਲਿ
 ਵਿਚ ਹੁਨਿ ਕਲੈ ਸਚੁ ਵਸੈ ਮਨਿ ਆਇ ॥ ਅੰਤਰਿ ਸਾਤਿ ਮਨਿ ਸੁਖੁ ਹੋਇ ਸਚ ਸੰ
 ਜੀ ਮਕਰ ਕਮਾਇ ॥ ਨਾਨਕ ਪੁਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ
 ਗਾਇ ॥੨॥ **ਪਉੜੀ** ॥ ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿ
 ਚਿ ਜਗਤੁ ਸਭ ਆਇ ਆ ॥ ਤਿਸ ਕਉ ਤਲ ਕੀ ਕਿਸੈ ਦੀਨਹੀ ਹਰਿ ਦੀਬਾ
 ਟਿ ਸਭਿ ਆਇ ਪੈਗੀ ਪਾਇ ਆ ॥ ਮਨ ਸਾਕਿ ਅਹੁ ਦੀਬਾਨੁ ਹੋਕੀ ਨ ਸਿਭ
 ਜਿਨਿ ਕਲੈ ਹਰਿ ਦੀਬਾਨੁ ਹੋਕੀ ਕਿਥੈ ਜਾਇ ਆ ॥ ਸੇ ਐਸਾ ਹਰਿ ਦੀਬਾਨੁ
 ਵਸਿ ਆਭਗਤ ਕੈ ਹਿਰਦੈ ਤਿਨਿ ਹਰਦੇ ਖੁਦੇ ਆਇ ਸਭਿ ਭਗਤ ਅਗੈ
 ਖਲਵਾਇ ਆ ॥ ਹਰਿ ਨਾਮੁ ਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰੁ ਮੁਖਿ
 ਵਿਗਲੈ ਕੈਨਾ ਪਿਆਇ ਆ ॥੧॥ **੪** ॥ **ਸਲੋਕੁ** ॥੩॥ ਬਿਨੁ ਸਤਿਗੁਰੁ ਸੇਵੈ ਜਗਤੁ
 ਖਾਥਿ ਰਖਾ ਜਨ ਮੁਗਵਾਇ ॥ ਦੂਜੈ ਭਾਇ ਅਤਿ ਦੁਖੁ ਲਾਗਮਿ ਜੰਮੈ ਆਵੈ
 ਜਾਇ ॥ ਬਿਸਟਾ ਅੰਤਰਿ ਵਸੁ ਹੋ ਫਿਰਿ ਫਿਰਿ ਜੁਨੀ ਪਾਇ ॥ ਨਾਨਕ ਬਿਨੁ ਨ ਵੈ ਜ
 ਮੁ ਮਗਸੀ ਅੰਤਿ ਗਇ ਆਪ ਛੁਤਾਇ ॥੧॥ **੫** ॥ **੩** ॥ ਇਸ ਜਗਮਹਿ ਪੁਰਖੁ ਏ
 ਕੁਹੈ ਹਰਿ ਸਗਲੀ ਨਹਿ ਸਬਈ ॥ ਸਭਿ ਘਟੇ ਭਗਵੈ ਅਲਿ ਪਤੁ ਹੋ ਅਲ
 ਖੁਨ ਲਖਣ ਜਾਈ ॥ ਪੁਰੈ ਗਹਿ ਵੇਖਾ ਲਿਆਸ ਬਦੈ ਸੇਈ ਪਈ ॥ ਪੁਰਖੈ ਸੇ
 ਵਹਿ ਸੇ ਪੁਰਖੁ ਹੋਵਹਿ ਜਿਨੀ ਹਉ ਮੈ ਸਬਦਿ ਜਲਾਈ ॥ ਤਿਸ ਕਾ ਸਗੋ ਕੁਕਨ
 ਧੀਨ ਕੈ ਕੰਦੁ ਵੈਰਾਈ ॥ ਨਿਹਚਲੁ ਰਾਜੁ ਹੋ ਸਦਾ ਤਿਸੁ ਕੋ ਰਨਾ ਵੈਨ ਜਾਈ

॥ਅਨਦਿਨੁਸੇਵਕੁਸੇਵਕਰੇਹਸਿਚੇਕੇਗੁਣਗਾਈ॥ਨਨਕੁਵੇਖਿਵਿਗਸਿ
ਅਹਿਸਚੈਕੀਵਡਿਅਈ॥੨॥੫ਉੜੀ॥ਜਿਨਕੋਹਰਿਨਾਮੁਵਸਿਆਸਰ
ਹਿਰੈਹਰਿਨਾਮਤਿਨਕਉਰਖਣਹਗਾ॥ਹਰਿਨਾਮੁਪਤਾਹਰਿਨਾਮੇਤਹਰਿ
ਨਾਮੁਖਈਮਿਤ੍ਰਹਮਾ॥ਹਰਿਨਾਵੈਨਾਲਿਗਲਾਹਰਿਨਾਵੈਨਾਲਿਮਲ
ਤਿਹਰਿਨਾਮੁਹਮੀਕਰਦਾਸਾ॥ਹਰਿਨਾਮੁਹਮੀਸੰਗਤਿਅਤਿਪਿਆ
ਹਰਿਨਾਮੁਕਲੁਹਰਿਨਾਮੁਪਰਵਾ॥ਜਨਨਾਨਕਕਉਹਰਿਨਾਮੁਹਿਗਿਰਿ
ਆਹਿਹਲਤਪਿਲਤਿਸਦਾਕਹਿਨਿਸਤਾ॥੧੫॥ਸਲੋਕੁਮ॥੩॥ਜਿਨ
ਕਉਸਤਿਗੁਰੁਭੇਇਆਸੋਹਰਿਨਾਮਤਿਸਦਾਕਮਾ॥ਆਚੰਤੁਹਰਿਨਾਮੁ
ਤਿਨਕੈਮਨਿਵਸਿਆਸਚੈਸਥਾਦਿਸਮਾ॥ਕੁਲੁਓਧਰਹਿਅਪਣਾਸ
ਪਦਵੀਅਪੇਪਾ॥ਪਰਬ੍ਰਹਮਤਿਨਕਉਸੰਤੁਸਤੁਭਇਐਜੋਗੁਰਚਰਨੀ
ਜਨਪਾ॥ਜਨਨਨਕੁਹਰਿਕਾਦਾਸੁਐਕਹਿਰਿਪਹਰਿਲਾਜਿਰਖਾ॥
॥੧॥੫੪੩॥ਹਉਮੈਅੰਦਰਿਖੜਕੁਰੋਖੜਕੇਖੜਕਿਵਿਹਾਇ॥ਹਉਮੈਵਡ
ਗੁਰੈਮਰਿਜਮੈਅੰਦਰਾਇ॥ਜਿਨਕਉਪੁਗਬਿਲਿਖਿਆਤਿਨਸਤਿਗੁਰੁ
ਮਿਲਿਆਆਇ॥ਨਨਕਗੁਰਪਰਸਾਦੀਉਬੋਹਉਮੈਸਥਾਦਿਜਲਾਇ
॥੨॥੫ਉੜੀ॥ਹਰਿਨਾਮੁਹਮਾਪ੍ਰਭਅਥਿਗਤੁਅਗੋਚਰੁਅਥਿਨਾਸੀਪੁਰ
ਖੁਬਿਧਤਾ॥ਹਰਿਨਾਮੁਹਮਾਸੇਵਹਰਿਨਾਮੁਪ੍ਰਜਹਹਰਿਨਾਮੇਹੀਮਨੁਰ
ਤਾ॥ਹਰਿਨਾਮੈਜੇਵਡੁਕੇਈਅਵਰੁਨਸੁਣੈਹਰਿਨਾਮੈਅੰਤਿਛਡਾਤਾ॥ਹਰਿ
ਨਾਮੁਦੀਅਗੁਰਪਰਉਪਕਾਰੀਧਨੁਪੰਨੁਗੁਰੁਕਪਿਤਾਮਾਤਾ॥ਹਉਸਤਿਗੁਰ
ਅਪਣੇਕਉਸਦਾਨਮਸਕਰੀਜਿਤੁਮਿਲਿਐਹਰਿਨਾਮੈਜਾਤਾ॥੧੬॥ਸ
ਲੋਕੁਮ॥੩॥ਗੁਰਮੁਖਿਸੇਵਨਕੀਨੀਆਹਰਿਨਾਮਿਨਲਗੇਪਿਆਗੁ॥ਸਥ
ਦੈਸਦਨਾਇਓਮਰਿਜਮੈਵਡੇਵਗਾ॥ਮਨਮੁਖਅੰਧਨਚੇਤਈਕਿਤੁਆ
ਇਆਸੋਸਾਗਿ॥ਨਨਕਜਿਨਕਉਨਦਰਿਕਰੇਸੋਗੁਰਮੁਖਿਪਲਪੈਪਾਗਿ॥
॥੫੪੩॥ਇਕੋਸਤਿਗੁਰੁਜਾਗਤਾਹੁਜਗੁਸੁਤਾਮਹਿਪਿਆਸਿ॥ਸਤਿਗੁਰੁਸੇਵਨਿ
ਜਾਗੀਨਿਸੋਜੇਤਸਚਿਨੀਮਗੁਣਤਸਿ॥ਮਨਮੁਖਅੰਧਨਚੇਤਨੀਜਨੀਮਰਿਹ
ਹਿਥਿਨਸਿ॥ਨਨਕਗੁਰਮੁਖਿਤਿਨੀਨਾਮੁਪਿਆਇਆਜਿਨਕਉਪੁਗਬਿਲਿ
ਖਿਆਸਿ॥੨॥੫ਉੜੀ॥ਹਰਿਨਾਮੁਹਮਾਭੋਜਨੁਛਤੀਹਪਰਕਾਜਿਤੁਖਾਇ
ਐਹਮਕਉਤਿਪਤਿਭਈ॥ਹਰਿਨਾਮੁਹਮਾਪੈਨਦਾਜੁਭੁਛਿਨਿਨੇਹਦਾ

ਰਪੈਨਦਕੀਹਮਾਗੀਸੰਧਗਈ॥ਹਰਿਨਾਮੁਹਮਾਵਣਜੁਹਰਿਨਾਮੁਵਪਾ
ਹਰਿਨਾਮੈਕੀਹਮਕਉਸਤਿਗੁਰਿਕਰੁਨੀਦੀਈ॥ਹਰਿਨਾਮੈਕਾਹਮਲਖਾ
ਲਿਖਿਆਸਭਜਮਕੀਅਗਲੀਕਾਟਿਗਈ॥ਹਰਿਨਾਮੁਗੁਰਮੁਖਿਕੈਨੋਵਰ
ਲਿਖਿਆਇਆਜਿਨਕਉਪੁਗਬਿਲਿਖਤੁਪਈ॥੧੭॥ਸਲੋਕੁਮ॥੩॥ਜਗਤੁਅਗਿਆਨੀਅੰਧੁਹੈਦੁਜੋਭਾਇਕਰਮਕਾਇ॥ਦੁਜੋਭਾਇਜੇਤੋ
ਕਰਮਕਰੇਦੁਖੁਲਗੈਤਨਿਪਾਇ॥ਗੁਰਪਰਸਾਦੀਸੁਖੁਓਪੈਜੋਗੁਰਕਾਸਥਦੁ
ਕਮਾਇ॥ਸਚੀਬਾਣੀਕਰਮਕਰੇਅਨਦਿਨਾਮੁਪਿਆਇ॥ਨਨਕਜਿਤੁਅਪ
ਲਾਇਤਿਤੁਲਗੇਕਪਣਕਿਛੁਨਾਇ॥੧੮॥੫੪੩॥ਹਮਘਰਿਨਾਮੁਖਜਨਾਸ
ਦਾਭੋਗਤਿਭੋਰੇਭੰਡਾ॥ਸਤਿਗੁਰਦਾਤਾਜੀਅਕਾਸਦਾਜੀਵੇਦਵਣਹਗਾ॥
ਅਨਦਿਨੁਕੀਰਤਨੁਸਦਾਕਹਿਗੁਰਕੈਸਥਾਦਿਅਪਾਗਾ॥ਸਥਦੁਗੁਰੁਕਾਸਦਉ
ਚਹਿਹੁਗੁਰੁਗੁਰਦਾਵਣਹਗਾ॥ਇਹਮਨੁਅਸਦਾਸੁਖਿਵਸੈਸੁਜੋਕੇਰ
ਵਪਾਗਾ॥ਅੰਤਹਿਗੁਰਗਿਆਨੁਹਰਿਤਨੁਪੈਮੁਕਤਿਕਾਵਣਹਗਾ॥ਨਨਕ
ਜਿਸੇਨਨਦਰਿਕਰੇਸੋਪਏਸੋਵੈਦਰਿਸਚਿਆਗਾ॥੨॥੫ਉੜੀ॥ਧੰਨੁਧੰਨੁ
ਸੋਗੁਰਸਿਖਕਰੀਐਜੋਸਤਿਗੁਰਚਰਨੀਜਾਇਪਾਇਆ॥ਧੰਨੁਧੰਨੁਸੋਗੁਰਸਿ
ਖਕਰੀਐਜਿਨਿਹਰਿਨਾਮਾਮੁਖਿਰਾਮੁਕਹਿਆ॥ਧੰਨੁਧੰਨੁਸੋਗੁਰਸਿਖਕਰੀਐ
ਜਿਸੁਹਰਿਨਾਮੁਸੁਣੈਐਮਨਿਅੰਨਦੁਭਇਆ॥ਧੰਨੁਧੰਨੁਸੋਗੁਰਸਿਖਕਰੀਐ
ਜਿਨਿਸਤਿਗੁਰਿਸੇਵਾਕਹਿਹਰਿਨਾਮੁਲਾਇਆ॥ਤਿਸੁਗੁਰਸਿਖਕਉਹਉਸਦਾ
ਨਮਸਕਰੀਜੋਗੁਰਕੇਭਣੈਗੁਰਸਿਖਚਲਿਆ॥੧੯॥ਸਲੋਕੁਮ॥੩॥ਮਨਹ
ਠਿਕੈਨਪਾਇਓਸਭਥਕੇਕਰਮਕਾਇ॥ਮਨਿਠਠਿਭੇਖਕਰਿਭਰਮਦੇਦੁ
ਖਪਾਇਆਦੁਜੋਭਾਇ॥ਰਿਪਿਸਿਪਿਸਭੁਮੇਹੈਨਮਨਵਸੈਮਨਿਆਇ॥ਗੁਰ
ਸੇਵਤੇਮਨੁਨਿਰਮਲੁਹੈਵੈਅਗਿਆਨੁਐਧਰਾਜਾਇ॥ਨਮੁਰਤਨੁਘਰਿਪ
ਗੁਰੁਹੈਆਨਨਕਸਹਜਿਸਮਾਇ॥੧੯॥੫੪੩॥ਸਥਦੈਸਦਨਾਇਓਨਾ
ਮਿਨਲਗੇਪਿਆਗੁ॥ਰਸਨਾਛਿਕਾਬੋਲਣਾਨਿਤਨਿਤਹੈਉਖਾਗੁ॥ਨਨਕ
ਕਿਰਤਿਪਾਇਐਕਾਵਣਾਕੇਇਨਮੇਟਹਗੁ॥੨॥੫ਉੜੀ॥ਧੰਨੁਧੰਨੁਸਤਿ
ਪੁਰਖੁਸਤਿਗੁਰੁਹਮਾਜਿਤੁਮਿਲਿਐਹਮਕਉਸਤਿਅਈ॥ਧੰਨੁਧੰਨੁਸ
ਤਿਪੁਰਖੁਸਤਿਗੁਰੁਹਮਾਜਿਤੁਮਿਲਿਐਹਮਹਿਭਗਤਿਪਈ॥ਧੰਨੁਧੰਨੁ
ਹਿਭਗਤੁਸਤਿਗੁਰੁਹਮਾਜਿਸਕੀਸੇਵਤੇਹਮਹਰਿਨਾਮਿਲਵਲਈ॥੫

ਨਪਨਹਿਗਿਆਨੀਸਤਿਗੁਰੁਮਰਾਜਿਨਿਵੈਗੀਮਤ੍ਰੁਮਕਉਸਭਸਮਧਿ
 ਸਟਿਦਿਖਈ॥ਧਨਪਨਸਤਿਗੁਰੁਮਿਤ੍ਰੁਮਰਾਜਿਨਿਹਰਿਨਾਮਸਿਉਹਮਰੀ
 ਪੀਤਿਬਣਈ॥੧੯॥ਸਲੋਕੁਮ॥੧ ਘਰਹੀਮੁਧਿਵਿਦੇਸਿਪਿਰੁਨਿਤੁਫੁਰ
 ਸੰਮਲਾ॥ਮਿਲਦਿਆਛਿਲਨਹੋਵਈਜੇਨੀਅਤਰਸਿਕਰੇ॥੧॥੧੪॥੧
 ਨਨਕਗਲੀਕੁਫੀਆਬਾਣੁਪਗਿਤਿਕਰੇਇ॥ਤਿਚਰੁਜਣੈਭਲਾਕਰਿਜਿਚ
 ਰੇਲੇਵੈਦੇਇ॥੨॥੫ਉਫੀ॥ਜਿਨਿਉਪਏਜੀਅਤਿਨਿਹਰਿਗਖਿਆ॥ਅੰਮ੍ਰਿ
 ਤੁਸਚਨਉਭੇਜਨਚਖਿਆ॥ਤਿਪਤਿਹੋਅਘਾਇਮੀਭਭਖਿਆ॥
 ਸਭਅੰਤਹਿਏਕੁਵਰਤੋਕਿਨੈਵਿਰਲੈਲਾਖਿਆ॥ਜਨਨਨਕਭਏਨਿਹਲੁ
 ਪ੍ਰਭਕੀਪਖਿਆ॥੨॥੧॥ਸਲੋਕੁਮ॥੩ ਸਤਿਗੁਰਨੇਸਭਕੇਵੇਖਦਾਜੇਤਾ
 ਜਗਤਸੰਸਾਰ॥ਭਿਠੈਮੁਕਤਿਨਹੋਵਈਜਿਚਰੁਸਥਾਦਿਨਕਰੇਵੀਚਰੁਗਾ
 ਉਮੈਮੈਲਨਚੁਕਈਨਮਿਨਲਗੈਪਿਆਗੁ॥ਇਕਿਆਪੇਬਖਸਿਮਿਲਾਇ
 ਅਨੁਦਥਿਧਤਜਿਵਿਕਗਾਨਨਕਇਕਿਰਸਨੁਦੇਖਿਮਹਿਮਿਲੇਸਤਿਗੁ
 ਰਹੋਤਿਪਿਆਰਿ॥੧॥੧੪॥੩ ਸਤਿਗੁਰੁਨੇਸੇਵਿਓਮੁਰਖਅੰਧਗਵਗਾਦੁ
 ਜੋਭਇਬਹੁਤੁਦੁਖੁਲਾਗਾਜਲਤਾਕਰੇਪ੍ਰਕਾਸ਼॥ਜਿਨਕਰਣਿਗੁਰੁਵਿਸ
 ਰਿਆਸੇਨਉਪਕਰੇਅੰਤੀਵਗਾਨਨਕਗੁਰਮਤੀਸੁਖੁਪਾਇਆਬਖਸੇਬ
 ਖਸਣਹਰ॥੨॥੫ਉਫੀ॥ਤੁਆਪੇਆਪਿਆਪਿਸਭਕਰਤਕਈਦੁਜ
 ਹੋਇਸੁਅਵਰੋਕਹੀਐ॥ਹਰਿਆਪੇਬੋਲੈਆਪਿਬੁਲਾਵੈਹਰਿਆਪੇਜਲਿ
 ਬਲਿਗਵਿਰਹੀਐ॥ਹਰਿਆਪੇਮਹੋਹਰਿਆਪੇਛੋਡੈਮਨਹਰਿਸਰਣੀਪਰਿ
 ਰਹੀਐ॥ਹਰਿਥਿਨੁਕਈਮਹਿਜੀਵਲਿਨਸਕੈਮਨਹੋਇਨਿਚਿਦਨਿਸੁ
 ਲਹੋਇਰਹੀਐ॥ਉਠਦਿਆਬਹਦਿਆਸੁਤਿਆਸਦਾਸਦਾਹਰਿਨਾਮੁਪਿ
 ਐਜਨਨਨਕਗੁਰਮੁਖਿਹਰਿਲਹੀਐ॥੨॥੧॥੧॥ਸਲੋਕੁਵਰਨਾਨਿ॥
 ॥੪੩॥ਵਡਹੰਸੁਗਕਜੁਮਲਾ॥ਚਉਪਦੇ॥੨੪॥ਅਸਟਪਦੀਆ॥੨੧
 ਛੰਤ॥੧੧॥ਅਲਾਹਣੀਆ॥੧੫॥ਵਰ॥੧॥ਤਿਨਕਾਜੁਮਲਾ॥੫੩॥



ੴ ਸਤਿਨਾਮੁ ਕਰਤਾ ਪੁਰਖੁ ਨਿਰਭਉ
 ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਪਤਾਦਿ

ਗੁਰਸੇਗਠਿਮਹਲਾ ੧ ਘਰੁ ੧ ਚਉਪਦੇ॥
 ਸਭਨਾਮਰਣਾਇਆਵਿਛੋੜਸਭਨਾ॥ਪੁਛਹੁਜਾਇਸਿਆਇਆਅਗੈ
 ਮਿਲਣਕਿਨਾ॥ਜਿਨਮੇਰਾਸਾਹਿਬੁਈਸੈਵਡਫੀਵੈਦਨਤਿਨਾ॥੧॥ਭੀ
 ਸਲਾਹਿਹੁਸਚਾਸੇਇ॥ਜਾਕੀਨਰਹਿਸਦਾਸੁਖੁਸੇਇ॥੧॥ਹਰਉ॥ਵਡਕਰਿ
 ਸਲਾਹਣਹੈਭੀਹੋਸੀਸੇਇ॥ਜੀਤਿਸੁਭਵੈਸੇਖੀਐਰੰਨਕਿਰੁਨੋਹੋਇ॥੨॥ਧਰ
 ਤਉਪਰਿਕੇਟਗਫ਼ਕਤੀਗਈਵਜਾਇ॥ਜੇਅਸਮਾਨਨਾਮਾਵਨੀਤਿਨਕਿਨ
 ਥਾਪਾਇ॥ਜੇਮਨਜਾਣਹਿਸੁਲੀਆਕਹੋਮਿਠਖਾਇ॥੩॥ਨਨਕਾਉਗਣ
 ਜੋਤਛੋਤੇਗਲੀਜੰਜੀਗਾਜਿਗੁਣਹੋਨਿਤਕਟੀਅਨਿਸੇਭਈਸੇਵੀਗਾਅਗੈ
 ਗਏਨਮੰਨੀਅਨਿਮਾਧਿਕਚੁਹੋਵੈਪੀਗ॥੪॥੧॥ਸੇਗਠਿਮਹਲਾ ੧ ਮੁਹੁਲੀ
 ਕਿਰਸਣੀਕਰਣੀਸਗਮੁਪਈਤਨੁਖੇਤਾ॥ਨਮੁਈਜੁਸੇਤਖੁਸੁਹਗਾਰਖੁਗਰੀ
 ਬੀਵੇਸੁ॥ਭਾਉਕਰਮਕਰਿਜੰਮਸੀਸੇਪਰਭਗਠੇਖੁ॥੧॥ਬਾਬਾਇਆਸਾ
 ਥਿਨੋਹੋਇ॥ਇਨਿਮਾਇਆਜਗੁਮੇਹਿਆਵਿਰਲਾਬੂਛੈਕੋਇ॥੧॥ਹਰਉ॥ਹ
 ਠਾਹਟਕਰਿਆਰਜਾਸਚੁਨਾਮੁਕਰਿਵਖੁ॥ਸੁਗਤਿਸੇਚਕਭਿਡਸਲਾਤਿਸੁਵਿਦਿ
 ਤਿਸੇਨੋਰਖੁ॥ਵਣਜਾਹਿਆਸਿਉਵਣਜੁਕਰਿਲੈਲਾਹਮਨਿਹਸੁ॥੨॥ਸੁ
 ਦਿਸਾਸਤਸਉਦਾਗਰੀਸਤੁਘੋੜੈਲੈਚਲਾ॥ਖਰਬੁਚੰਨਚੰਗਿਆਈਆਮ

ਸਭਨਾਮਰਣਾਇਆਵਿਛੋੜਸਭਨਾ॥ਪੁਛਹੁਜਾਇਸਿਆਇਆਅਗੈ

ਤਮਨਜਾਣਹਿਕਲਾਨਿਰੰਕਰਕੇਦੇਸਜਾਤਿਤਸੁਖਿਲਹਹਿਮਹਲਾ॥੩॥
 ਇਚਿਤਕਰਿਚਕਰੀਮੰਨਿਨਮੁਕਰਿਕੀਮਾਬੰਨੁਬਦੀਅਕਰਿਧਵਣੀਤੋਕ
 ਆਖੈਪੰਨਾਨਨਕਵੇਖੈਨਦਰਿਕਰਿਚਕੇਚਵਗਣਵੰਨ॥੪॥੨॥ਸੋਗਠਿਮਹਲਾ ੧
 ਮਾਇਬਪਕੇਬੋਟਾਨੀਕਸਸੁਰੇਚਤੁਰਜਵਣੀ॥ਬਲਕੀਨਿਅਕਉ
 ਬਪੁਪਿਅਮਭਈਕੋਅਤਿਭਾਈ॥ਹੁਕਮੁਭਇਆਬਹੁਘਰੁਛੋਡਿਅਖਿ
 ਨਮਹਿਭਈਪਰਾਈ॥ਨਮੁਦਨੁਇਸਨਨੁਨਮਨੁਮੁਖਿਤਿਤਨਿਧੁਕਿਪੁਮ
 ਈ॥੧॥ਮਨੁਮਨਿਅਨਮੁਸਖਈ॥ਪਇਪਰਉਗੁਰਕੇਬਲਿਹਰੇਜਿਨਿ
 ਸਾਚੀਬੁਝਬੁਝਈ॥੧॥ਗਉ॥ਜਗਸਿਉਭੂਠਪੀਤਿਮਨੁਥੇਪਿਆਜ
 ਨਸਿਉਵਦੁਰਚਈ॥ਮਇਆਮਗਨਾਹਿਨਿਸਿਮਗੁਜੋਪੈਨਮੁਨੈਵੈਮ
 ਗੇਥਿਖੁਖਈ॥ਗੀਧਣਵੈਣਰਤਾਤਿਕਰੀਸਥਦੇਸੁਗਤਿਨਾਈ॥ਗੰਗਿਨ
 ਰਾਤਗਸਿਨਹੀਥੇਧਿਆਮਨੁਮੁਖਿਪਤਿਗਵਈ॥੨॥ਸਾਧਸਭਾਮਹਿਸਹਜੁ
 ਨਚਾਖਿਆਜਿਓਬਾਹਸੁਨਹੀਰਈ॥ਮਨੁਤਨੁਪੈਨੁਅਪਨਕਰਿਜਾਨਿਆਰ
 ਰਿਕੀਖਬਰਨਪਈ॥ਅਖੀਮੀਟਿਚਲਿਆਅੰਧਿਆਰਾਘਰੁਦੁਰਿਸੈਨਭ
 ਈ॥ਜਮਦਰਿਬਧਾਠਉਰਨਪਵੈਅਪੁਨਕੀਆਪਈ॥੩॥ਨਦਰਿਕੇਤ
 ਅਖੀਵੇਖਕਹਣਕਥਨੁਜਾਈ॥ਕੰਨੀਸੁਣਿਸੁਣਿਸਥਦਿਸਲਾਹੀਅੰਮ
 ਤੁਰਿਵੈਣੁਈ॥ਨਿਰਭਉਨਿਰੰਕਾਰੁਨਿਰਵੈਗੁਪੁਰਨਜੋਤਿਸਮਈ॥ਨਨਕਗੁ
 ਗਵਿਣੁਭਗਮੁਨਭਗੈਸਚਿਨਾਮਿਵਡਿਆਈ॥੪॥੩॥ਸੋਗਠਿਮਹਲਾ ੧
 ਪੁਰਪਰਤਪੁਤ੍ਰਪਣੀਆਸੁਣਚਰਿਕੁੰਟਚਉਬਾਹਾ॥ਸਗਲਭਵਣਕੀਮੁ
 ਗਤਿਏਕਾਮੁਖਿਤੋਰੈਕਸਲਾ॥੧॥ਮੇਰੇਸਾਹਿਬਤੋਰੈਚਰਵਿਡਾਣਾ॥ਜਲਿ
 ਥਲਿਮਹੀਅਲਿਭਹਿਪਹਿਲੀਣਾਅਪੇਸਰਬਸਮਣਾ॥੧॥ਗਉ॥ਜਗਜ
 ਹਦੇਖਾਜੋਤਿਤੁਮਗੀਤੋਗੁਪੁਕਿਨੇਹਾ॥ਫਿਕਤੁਗੁਪਿਛਿਹਿਪਗਛਿਨਕੇਇਨਕਿ
 ਸਹੀਜੇਹਾ॥੨॥ਅੰਡਜੋਗਜਉਤਭੁਜਸੇਤਜੋਰੀਤੇਜੰਤਾ॥ਏਕਪੁਰੁ
 ਮੇਤੋਰਦੇਖਿਆਤੁਸਭਨਾਮਹਿਵਤਾ॥੩॥ਤੋਰੇਗੁਣਬਹੁਤੇਮੈਏਕਨਾਨਾ
 ਟਿਆਮੈਮੁਖਕਿਛੁਦੀਜੋ॥ਪਣਵਤਿਨਨਕਸੁਣਿਮੇਰੇਸਾਹਿਬਤੁਬਦਾ
 ਪਥਗਲੀਜੋ॥੪॥੪॥ਸੋਗਠਿਮਹਲਾ ੧ ਹਉਪਾਪੀਪਤਿਤੁਪਰਮਪਖੰਡੀ
 ਤੁਨਿਗਮਲਾਨਿਰੰਕਰੀ॥ਅੰਮ੍ਰਿਤਚਾਖਿਆਪਰਮਸਿਰਾਤੇਠਕੁਰਸਹਿਤੁਮੀ
 ਗੀ॥੧॥ਕਰਤਾਤੁਮੈਮਾਨੁਨਿਮਣਾ॥ਮਣੁਮਹਤਨਾਮੁਪਨੁਪਣੈਸਾਚੇਸਥਦਿ

ਸਮਣੇ॥੧॥ਗਉ॥ਤੁਪੁਰਾਮਉਹੋਛੇਤੁਗਉਰਾਮਹਉਗੋਤੁਣਹੀਮ
 ਨਿਰਤੋਅਹਿਨਿਸਿਪਰਭਤਹਿਗਿਸਨਜਪਿਅਨੇ॥੨॥ਤੁਮਸਾਚੇਹਮਤੁਮ
 ਹੀਰੇਸਥਦਿਭੇਦਿਛੁਨਿਸਾਚੇ॥ਅਹਿਨਿਸਿਨੀਮਰਤੇਸੋਸੁਚੇਮਗਿਜਨਮੇਸੇ
 ਕਰੇ॥੩॥ਅਵਰੁਨਦੀਸੇਕਿਸੁਸਲਾਹੀਤਿਸਪਿਸਹੀਕੁਨਕਈ॥ਪਣਵਤਿ
 ਨਨਕਦਾਸਨਿਦਾਸਗੁਰਮਤਿਜਾਨਿਆਸੇਈ॥੪॥੫॥ਸੋਗਠਿਮਹਲਾ ੧ ਅਲ
 ਖਅਪਰਅਗੰਮਅਗੋਚਰਨਤਿਸੁਕਾਲੁਨਕਰਮਾ॥ਜਾਤਿਅਜਾਤਿਅਜੁਨੀ
 ਸੰਭਉਨਤਿਸੁਭਉਨਭਰਮਾ॥੧॥ਸਾਚੇਸਾਚਿਅਗਵਿਟਹੁਕੁਭਾਨਾਤਿ
 ਸੁਰੂਪਵਰਨਨਹੀਗੋਖਿਆਸਚੈਸਥਦਿਨੀਸਣਾ॥੧॥ਗਉ॥ਨਤਿਸੁਮਤ
 ਪਿਤਾਸੁਤਬੰਧਪਨਤਿਸੁਕਾਮੁਨਨਗੀ॥ਅਕੁਲਨਿਰੰਜਨਅਪਰਅਪਰੰਪੁਰੁ
 ਸਗਲੀਜੋਤਿਤੁਮਗੀ॥੨॥ਘਟਘਟਅੰਤਹਿਬਹੁਮੁਲਾਕਾਇਆਘਟਿਘ
 ਟੇਜਿਸਥਈ॥ਬਜਰਕਪਟਮੁਕਤੇਗੁਰਮਤੀਨਿਰਭੈਤਾਡੀਲਈ॥੩॥
 ਜੰਤਉਪਇਕਾਲੁਸਿਰਿਜੰਤਵਸਗਤਿਜੁਗਤਿਸਥਈ॥ਸਤਿਗੁਰੋਸਵਿ
 ਧਾਰਬੁਧਾਵਹਿਛੂਟਹਿਸਥਦੁਕਮਈ॥੪॥ਸੂਚੈਭੰਡੈਸਾਚੁਸਮਵੈਵਿ
 ਰਲੇਸੁਚਾਰੀ॥ਤਤੈਕਉਪਰਮਤਤੈਮਿਲਾਇਅਨਨਕਸਹਿਤੁਮਗੀ॥੫॥
 ੬॥ਸੋਗਠਿਮਹਲਾ ੧ ਜਿਉਮੀਨਾਥਿਨੁਪਾਣੀਐਤਿਉਸਕਤਮੈਰੋਪਿਆ
 ਜਾਤਿਉਹਿਗਥਿਨੁਮਗੀਐਮਨਜੋਬਿਰਥਾਜਵੈਸਾਸੁ॥੧॥ਮਨੋਰਾਮਨਾਮ
 ਜਸੁਲੇਇ॥ਥਿਨੁਗੁਗਇਹੁਸੁਕਿਓਲਹਉਗੁਰਮੈਲੋਹਰਿਦੇਇ॥੧॥ਗਉ॥
 ਸੰਤਜਨਾਮਿਲੁਸੰਗਤੀਗੁਰਮੁਖਿਤੀਰਬੁਧੋਇ॥ਅਠਿਸਠਿਤੀਰਥਮਜ
 ਨਗੁਰਦਰਸੁਪਰਪਤਿਹੋਇ॥੨॥ਜਿਉਜੋਗੀਜਤਬਹਾਰਤਪੁਨਹੀਸਤਸੰ
 ਤਿਖਾਤਿਉਨਾਮੈਥਿਨੁਦੋਹੀਜਮੁਮੈਅੰਤਹਿਦੇਖੁ॥੩॥ਸਾਕਤਪੁਨਪਾ
 ਈਐਹਰਿਪਈਐਸਤਿਗੁਰਭਾਇ॥ਸੁਖਦੁਖਦਤਗੁਰਮੈਲੋਕਹੁਨਨਕਸਿ
 ਛਤਿਸਮਾਇ॥੪॥੧॥ਸੋਗਠਿਮਹਲਾ ੧ ਤੁਪਭਦਤਦਨਿਮਤਿਪੁਰਾਮ
 ਥਰੇਭਖੀਜੀਉ॥ਮੈਕਿਆਮਾਗਉਕਿਛੁਥਿਰਨਰਾਈਹਰਿਦੀਜੈਨਾਮੁਪਿ
 ਅਗੀਜੀਉ॥੧॥ਘਟਿਘਟਿਗਵਿਹਰਿਆਬਨਵਾਗੀ॥ਜਲਿਥਲਿਮਹੀਅ
 ਲਗੁਪਤੇਵਰਤੈਗੁਰਸਥਵੀਦੇਖਿਨਿਹੀਜੀਉ॥੧॥ਗਉ॥ਮਰਤਪਇ
 ਅਲਾਅਕਾਸੁਦਿਖਾਇਓਗੁਰਿਸਤਿਗੁਰਿਕਿਰਪਾਗੀਜੀਉ॥ਸੇਬਹੁਮਅਜੋ
 ਨਿਭੀਹੋਨੀਘਟਭੀਤਰਿਦੇਖੁਮੁਗੀਜੀਉ॥੨॥ਜਨਮਮਰਨਕਉਇਹੁਜਗ

ਥਪੁਕੇਇਨਿਦ੍ਰੋਭਗਤਿਵਿਸਰੀਜੀਉ॥ਸਤਿਗੁਰਮਿਲੈਤੁਗੁਰਮਤਿਪਾਈ
 ਐਸਾਕਤਬਾਜੀਹਰੀਜੀਉ॥੩॥ਸਤਿਗੁਰਬੰਧਨਤੋੜਨਿਚੋਬਹੁਨਿਗਾ
 ਰਭਿਮ॥੪॥ਗੀਜੀਉ॥ਨਨਕਗਿਆਨਰਤਨਪਰਗਾਸਿਆਹਮਿਨਿਵਸਿਆ
 ਨਿਰੰਕਾਰੀਜੀਉ॥੪॥੥ਸੋਗਠਿਮਹਲਾ ੧ ਜਿਸੁਜਲਨਿਧਿਕਾਰਣਿਤੁਮਾ
 ਗਿਆਏਸੇਅੰਮ੍ਰਿਤਗੁਰਪਾਹੀਜੀਉ॥ਛਿਰਦੁਵਸਤੇਖਰਤਰਾਣੀਦੁਬਾਰਾ
 ਹਫਲਨਾਹੀਜੀਉ॥੧॥ਮਨੋਰਥਿਗੁਰਮਤਕਤਾਹੀਜੀਉ॥ਬਾਹਿਛੁਕੁ
 ਬਹੁਤਦੁਖਪਾਵਿਧਿਧਿਅੰਮ੍ਰਿਤਘਟਮਾਹੀਜੀਉ॥੧॥੧੦੬੭॥ਅਦਗੁ
 ਟਛੇਡਿਗੁਟਾਰਧੁਪਾਵੁਰਕਿਅਦਗੁਟਪਛੁਤਾਹੀਜੀਉ॥ਸੁਰਾਪਸ
 ਰੀਸਾਨਜਣਹਿਠਿਗਿਠਿਕੀਚਬੁਡਾਹੀਜੀਉ॥੨॥ਅੰਤਰਿਮੈਲੁਲੋਕ
 ਬਹੁਛੁਠੇਬਾਹਿਨਾਵੁਰਾਹੀਜੀਉ॥ਨਿਰਮਲਨਾਮੁਜਪਹੁਸਦਗੁਰਮੁਖਿ
 ਅੰਤਰਿਕੀਗਤਿਤਾਹੀਜੀਉ॥੩॥ਪਰਹਿਲੇਕੁਨਿਦਕੁਛੁਤਿਆਗਹੁਗੁਰ
 ਬਚਨੀਫਲਪਾਹੀਜੀਉ॥ਜਿਉਭਵੈਤਿਉਰਾਖਹੁਹਰਿਜੀਉਜਨਨਾਨਕਸ
 ਬਦਿਸਲਾਹੀਜੀਉ॥੪॥੧੦੭੧॥ਸੋਗਠਿਮਹਲਾ ੧ ਅਪਨਾਘਰੁਮੁਸਤਗੀਖਾ
 ਸਕਹਿਕੀਪਰਘਰੁਜੇਹਨਲਾਗਾ॥ਘਰੁਦਰਖਹਿਜੇਗੁਚਾਖਹਿਜੇਗੁਰਮੁਖਿ
 ਸੇਵਕੁਲਾਗਾ॥੧॥ਮਨੋਰਸਮਛੁਕਵਨਮਤਿਲਾਗਾ॥ਨਮੁਵਿਸਰਿਆਨਰਸ
 ਲਭੇਨਫਿਰਿਪਛੁਤਾਹਿਭਾਗਾ॥੧॥੧੦੭੨॥ਅਵਤਕਉਹਰਖਜਤਕ
 ਉਰੇਵਹਿਇਹਦੁਖਸੁਖੁਨਲੇਲਾਗਾ॥ਅਪੇਦੁਖਸੁਖਭੋਗਭੋਗਵੈਗੁਰਮੁਖਿ
 ਸੇਅਨਰਾਗਾ॥੨॥ਹਰਿਸਤੁਪਰਿਅਵਰਕਿਅਕਹੀਐਜਿਨਿਪੀਅਸੇਤਿਪ
 ਤਾਗਾ॥ਮਾਇਅਮੋਹਿਤਜਿਨਿਇਹੁਸੁਖੇਇਆਜਾਸਕਤਦੁਰਮਤਿਲਾਗਾ
 ॥੩॥ਮਨਕਾਜੀਉਪਵਨਮਤਿਦੇਹੀਦੇਹੀਮਹਿਦੇਉਸਮਗਾ॥ਜਤੁਦੇਹਿਤਹ
 ਰਿਸੁਗਈਮਨੁਤਿਪਤੇਹਰਿਲਿਵਲਾਗਾ॥੪॥ਸਾਧਸੰਗਤਸਿਹਿਹਰਿਸੁਖ
 ਇਐਗੁਰਿਮਿਲੈ॥ਜੈਮਭਉਭਗਾ॥ਨਾਨਕਸਾਮਨਾਮੁ॥ਪਿਗੁਰਮੁਖਿਪਰਿਪਾ
 ਏਮਸਤਕਿਭਗਾ॥੫॥੧੦੭੩॥ਸੋਗਠਿਮਹਲਾ ੧ ਸਰਬਜੀਅਸਿਰਿਲੇਖੁਪੁ
 ਰਾਹੁਚਿਨੁਲੇਖੈਨਹੀਕੋਈਜੀਉ॥ਅਪਿਅਲੇਖੁਕਦਗਤਿਕਰਿਦੇਖੈਉਕਮਿ
 ਰਲਾਏਸੇਈਜੀਉ॥੧॥ਮਨੋਰਸਮਜਪਹੁਸੁਖੁਹਈ॥ਅਹਿਨਿਸਿਗੁਰਕੇ
 ਚਰਨਸੇਵਹੁਹਰਿਦਾਤਭੁਗਤਸੇਈ॥੧॥੧੦੭੪॥ਜੈਅੰਤਰਿਸੇਬਹਿਦਿ
 ਖਹੁਅਦਰੁਦੁਜਾਕੋਈਜੀਉ॥ਗੁਰਮੁਖਿਏਕਵਿਸਟਿਕਰਿਦੇਖਹੁਪਾਇ

ਘਟਿਜੋਤਿਸਮੇਈਜੀਉ॥੨॥ਚਲਤੇਠਕਿਰਖਪੁਘਰਿਅਪਨੈਗੁਮੀਲਿਐ
ਇਹਮਾਤੋਹੀਜੀਉ॥ਦਿਖਅਵਿਸਟਹਉਬਿਸਮਚੀਤੁਘਿਸਮੈਸੁਭੁ
ਈਜੀਉ॥੩॥ਪੀਵਹੁਅਪਿਓਧਮਸੁਖਪਈਐਨਿਜਘਰਿਵਸਹਈਜੀ
ਉ॥ਜਨਮਮਰਣਭਵਭੰਜਨੁਗਈਐਪੁਨਰੀਪਜਨਮੁਨਹਈਜੀਉ॥੪॥
ਤਤਨਿਰੰਜਨੁਜੋਤਿਸਬਈਸੰਭੋਤਨਕੇਈਜੀਉ॥ਅਪਰੰਪਰਪਰਬ੍ਰਹਮੁਪ
ਰਮੇਸੁਰਨਨਕਗੁਮੀਲਿਆਸਈਜੀਉ॥੫॥੧੧॥

ਸੋਗਠਿਮਹਲਾ ੧ ਘਰੁ ੩ ੧੬ ਸਤਿਗੁਰਪ੍ਰਸਾਦਿ
ਜਾਤਿਸੁਭਵਤਦਹੀਗਵਾ॥ਤਗਵੈਕਫਲਪਵਾ॥ਗਵੈਕਫਲਹੋਈ॥ਜ
ਅਪਦੈਵੈਸੇਈ॥੧॥ਮਨਮੇਗੁਰਬਚਨੀਨਿਧਿਪਈ॥ਤਤੇਸਚਮਹਿਹਿਅ
ਸਮਈ॥੧॥ਰਹਉ॥ਗੁਰਸਖੀਅੰਤਰਿਜਗੀ॥ਤਚੰਚਲਮਤਿਤਿਆਗੀ॥
ਗੁਰਸਖੀਕਉਜੀਆਗਾਤਮਿਦਿਆਸਗਲਅੰਧਗਾ॥੨॥ਗੁਰਚਰਨੀਮਨ
ਲਾਗਾ॥ਤਜਮਕਾਮਗੁਭਗਾ॥ਭੈਵਿਚਿਨਿਰਭਉਪਾਇਆ॥ਤਾਸਹਜੈਕੋ
ਘਰਿਆਇਆ॥੩॥ਭਣਤਿਨਨਕਭੁਭੈਕੋਬੀਚਗੀ॥ਇਸੁਜਗਮਹਿਕਰਣੀ
ਸਗੀ॥ਕਰਣੀਕੀਗਤਿਹੋਈ॥ਜਾਪੋਮਿਲਿਆਸੇਈ॥੪॥੧੧॥੧੨॥

ਗੁਸੇਗਠਿਮਹਲ ੩ ਘਰੁ ੧ ੧ਓਸਤਿਗੁਰਪ੍ਰਸਾਦਿ
ਸੇਵਕਸੇਵਕਰਹਿਸਭਿਤੇਗੀਜਿਨਸਥਦੇਸਦੁਆਇਆਗੁਰਕਿਰਪਤੇਨਿਰ
ਮਲੁਹੋਆਜਿਨਿਵਿਚੁਆਪਗਵਇਆਇਆਅਨਦਿਨੁਗੁਣਗਵਹਿ
ਨਿਤਸਚੇਗੁਰਕੈਸਥਦਿਸੁਹਇਆ॥੧॥ਮੇਰਠੁਕਹਮਥਰਕਸਹਤਿਤਮਾ
ਗੀ॥ਏਕੋਸਚਾਸਚੁਤੁਕੇਵਲਾਅਪਿਮੁਰਗੀ॥੧॥ਗਹਉ॥ਜਗਤਹੇਤਿਨੀਪ੍ਰਭੁ
ਪਾਇਆਸਥਦੇਹਉਮੈਮਗੀ॥ਗਿਰਹੀਮਹਿਸਦਾਹਜਿਨਉਦਾਸੀਗਿਆਨਤਤਿ
ਬੀਚਗੀ॥ਸਤਿਗੁਰਸੇਵਿਸਦਾਸੁਖਪਾਇਆਹਰਿਗਖਿਅਓਰਧਗੀ॥੨॥ਇ

ਹਮਨਾਦਹਿਸਧਵਦਾਤੁਜੈਭਇਖੁਅਇਆਮਨਮੁਖਮੁਗਧੁਰਿਨਮੁ
 ਨਚੇਥੇਰਥਜਨਮੁਗਵਾਇਆਸਤਿਗੁਰੁਭੇਟਨਉਪਏਹਉਮੈਸਿਉਚੁ
 ਕਾਇਆ॥੩॥ਹਰਿਜਨਸਚੇਸਚੁਕਮਾਵਹਿਗੁਰਕੈਸਥਦਿਵੀਚਰੀਆ
 ਪੇਮੇਲਿਲਾਏਪ੍ਰਭਸਚੇਸਚੁਰਖਿਆਉਰਿਪਗੀ॥ਨਨਕਨਵਹੁਗਤੀਮਤਿਪਾ
 ਈਏਹਰਸਿਹਮਗੀ॥੪॥੧॥ਸੋਰਠਿਮਹਲਾ ੩ ਭਗਤਿਖਜਨਭਗਤਨਕਉ
 ਦੀਅਨਉਹਿਪਨੁਸਤੁਸੇਇਆਖੁਟਮਪਨੁਕਦੇਨਿਖੁਟੈਨਹੀਕਿਨੈਨਕੀ
 ਮਤਿਏਇਆਨਮਪਨਿਮੁਖਉਜਲੇਏਏਹਿਪਾਇਆਸਚੁਸੇਇ॥੧॥ਮਨਮੈਰਗੁ
 ਰਸਥਦੀਹਰਿਪਾਇਆਜਾਇਆਬਿਨੁਸਥਦੇਜਗੁਭੁਲਾਦਠਿਰਾਦਰਗਹੀਮ
 ਲੈਸਥਾਇ॥੧॥੧੦੦ਉ॥ਇਸੁਦੇਹੀਅੰਦਰਿਪਚਰਚਰਵਸਥਿਕਮੁਕੇਧੁਲੇਭੁ
 ਮੇਹੁਅੰਕਗਾਅੰਮ੍ਰਿਤਭੁਟਹਿਮਨਮੁਖਨਹੀਬੁਝਹਿਕੇਇਨਸੁਣੇਪੁਕਗਾ
 ਅੰਧਜਗਤੁਅੰਧਵਤਾਰਥਾਭੁਗੁਗੁਥਾ॥੨॥੦ਉਮੈਰਗੁਰਕਿਰਿਫੁ
 ਤਕਿਉਚਲੈਨਚਲਾਦਿਆਨਲਿਗੁਗਮੁਖਿਹੋਵੈਸੁਨਮੁਪਿਆਵੈਸਦਾਹਰਿਨ
 ਮੁਸਮਾਲਿ॥ਸਚੀਥਾਣੀਹਰਿਗੁਣਗਵੈਨਦਗੀਨਦਗਿਨਿਹਾਲਿ॥੩॥ਸਤਿਗੁ
 ਰਗਿਆਨੁਸਦਾਘਟਿਰਾਨਣੁਅਮਰਸਿਰਿਥਾਦਿਸਾਰਾਅਨਦਿਨੁਭਗਤਿਕਰ
 ਹਿਦਿਨੁਰਤੀਰਮਨਮੁਸਚੁਲਾਹਾਨਨਕਗੀਮਨਮਿਨਿਸਤਾਰਸਥਾਦਿਰੇਤਹ
 ਰਿਪਾਹਾ॥੪॥੨॥ਸੋਰਠਿਮਹਲਾ ੩ ਦਾਸਨੁਦਾਸੁਹੋਵੈਤਹਰਿਪਏਵਿਚੁ
 ਅਪੁਗਵਾਈ॥ਭਗਤਕਾਕਾਰਜੁਹਰਿਅਨੰਤੁਹੈਅਨਦਿਨੁਹਰਿਗੁਣਗਈ॥
 ਸਥਾਦਿਰੇਤਸਦਾਇਕਰੰਗੀਹਰਿਸਿਉਹੋਸਮਈ॥੧॥ਹਰਿਜੀਉਸਾਚੀਭਰਿ
 ਤਮਗੀਆਪਣਿਆਦਸਨੇਕ੍ਰਿਪਕਰਿਪਾਐਰਾਖਪੁਪੈਜਹਮਗੀ॥੧॥੧੦੦
 ਉ॥ਸਥਾਦਿਸਲਾਹੀਸਦਾਹਉਜੀਵਗੁਰਮਤੀਭਉਭਗਾਮੇਰਪ੍ਰਭੁਸਚਾ
 ਅਤਿਸੁਆਲਿਓਗੁਰਸੇਵਿਆਚਿਤੁਲਗਾਸਚਾਸਥਦੁਸਲੀਸਤੁਥਈ
 ਸੋਜਨੁਅਨਦਿਨੁਜਗਾ॥੨॥ਮਹਾਗੰਭੀਰਸਦਾਸੁਖਦਾਤਾਤਿਸਕਾਅੰਤੁਨਪਾਇ
 ਆਪੁਰਗੁਰਕੀਸੇਵਾਕੀਨੀਅਚਿਤੁਹਰਿਮੰਨਿਵਸਾਇਆਮਨੁਤਨੁਨਿਗਮਲੁ
 ਸਦਾਸੁਖਅੰਤਰਿਵਿਚੁਹਰਿਮੁਖੁਕਾਇਆ॥੩॥ਹਰਿਕਾਮਾਗੁਰਸਦਾਪ੍ਰਭੁ
 ਬਿਖੜਕੇਪਾਏਗੁਰਵੀਚਰਾਹਰਿਕੇਰੰਗਿਰਤਾਸਥਦੇਮਤਾਹਉਮੈਤੋਵਿਕ
 ਗਾਨਨਕਨੀਮਰਤਾਇਕਰੰਗੀਸਥਾਦਿਸਵਾਰਣਹਾ॥੪॥੩॥ਸੋਰਠਿਮਹ
 ਲਾ ੩ ਹਰਿਜੀਉਤੁਪੋਨਸਦਾਸਲਾਹੀਪੁਆਰੇਜਿਚੁਰੂਪਾਇਅੰਤਰਿਹੋਸਸ

ਇਕਪਲੁਖਿਨੁਵਿਸਰਹਿਤੁਸੁਆਮੀਜਾਣਉਥਰਸਪਚਾਸਾਹਮਮੁਕਮੁ
 ਯੁਸਦਾਸਭਾਈਗੁਰਕੈਸਥਾਦਿਪ੍ਰਗਾਸਾ॥੧॥ਹਰਿਜੀਉਤਮਾਪੋਦਹਉਭਾ
 ਈ॥ਹਰਿਜੀਉਤੁਪੁਵਿਟਹੁਵਾਰਿਆਸਦਹੀਤੇਰਨਮਵਿਟਹੁਥਲਿਜਾਈ॥
 ੧॥੧੦੦ਉ॥ਹਮਸਥਾਦਿਮੁਏਸਥਾਦਿਮਾਗਿਜੀਵਾਣੇਭਾਈਸਥਦੇਹੀਮੁਕਤਿ
 ਪਈ॥ਸਥਾਦੇਮਨੁਤਨੁਨਿਗਮਲੁਹੋਆਹਰਿਵਸਿਆਮਨਿਆਈ॥ਸਥਾਦੁਗੁ
 ਰਦਾਤਜਿਤੁਮਨੁਰਤਾਹਰਿਸਿਉਹਰਿਆਸਮਈ॥੨॥ਸਥਾਦੁਨਜਾਣਹਿਸੇ
 ਅੰਨਬੋਲੇਸੇਕਿਤੁਆਏਸੇਸਾਗਾਹਰਿਗੁਸੁਨਪਾਇਆਬਿਰਥਾਜਨਮੁਗਵਾ
 ਇਆਜੀਮਹਿਵਾਰੇਵਾਗਾ॥ਬਿਸਟਕੇਕੀਕੀਬਿਸਟਮਾਹਿਸਮਾਣਮਨਮੁਖ
 ਮੁਗਧਗੁਥਾ॥੩॥ਆਪੇਕਰਿਵੈਮਾਗਿਲਾਏਭਾਈਤਿਸੁਬਿਨੁਅਵ
 ਰੁਨਕੇਈ॥ਜੇਪੁਗਿਲਿਖਿਆਸੁਕੇਇਨਮੈਭਾਈਕਰਤਕੇਸੁਏਈ॥ਨਨ
 ਕਨਮੁਵਸਿਆਮਮਅੰਤਰਿਭਾਈਅਵਰੁਨੁਜਕੇਈ॥੪॥੪॥ਸੋਰਠਿਮ
 ਹਲਾ ੩ ਗੁਰਮੁਖਿਭਗਤਿਕਰਹਿਪ੍ਰਭਭਾਵਹਿਅਨਦਿਨੁਨਾਮੁਵਖਣੇ॥
 ਭਗਤਕੀਸਾਰਕਹਿਆਪਿਰਾਖਹਿਜੇਤੇਰੰਮਨਿਭਣੇ॥ਤੁੰਗੁਣਦਾਤਾਸਥਾ
 ਦਿਪਛਤਾਗੁਣਕਹਿਗੁਣੀਸਮਣੇ॥੧॥ਮਨਮੈਰਹਰਿਜੀਉਸਦਾਸਮਾਲਿ
 ॥ਅੰਤਕਾਲਿਤੇਰਾਥੇਲੀਹੋਵੈਸਦਾਨਿਥਹੋਤੇਰੰਮਨਾਲਿ॥੧॥੧੦੦ਉ॥ਦੁਸਰ
 ਚਉਕੜੀਸਦਾਤੁਰੁਕਮਾਵਹਿਨਾਬੁਝਹਿਵੀਚਰੀਨਿਦਾਦੁਸਟੀਤੇਕਿਨਿ
 ਛਲੁਪਾਇਆਹਰਿਨਖਸਨਖਹਿਥਿਦਗੇਪੁਰਲਾਦਜਨੁਸਦਾਹਰਿਗੁਣਗਾ
 ਵੈਹਰਿਜੀਉਲਾਏਉਥੇਰੇ॥੨॥ਆਪਸਕਉਥਪੁਭਲਕਾਗਿਨਾਣਹਿਮਨੁਮੁ
 ਖਮਤਿਨਕਾਈ॥ਸਾਧੂਜਨਕੀਨਿਦਾਵਿਆਪੈਜਾਸਨਿਜਨਮੁਗਵਾਈ॥ਗਮ
 ਨਮੁਕਦੇਚੇਤਹਿਨਹੀਅੰਤਿਗਏਪਛਤਾਈ॥੩॥ਸਛਲੁਜਨਮੁਭਗਤਕਾ
 ਕੀਭਾਗੁਰਸੇਵਾਆਪਿਲਾਏ॥ਸਥਾਦੇਰੇਤਸਹਜੇਮਾਤੇਅਨਦਿਨੁਹਰਿਗੁਣਗਾ
 ਏ॥ਨਨਕਦਾਸੁਕਹੋਥੈਨੀਤੀਹਉਲਾਗਾਤਿਨਕੈਪਾਏ॥੪॥੧॥ਸੋਰਠਿਮਹਲਾ ੩
 ਸਿਸਿਖਸਥਾਥੰਧਪੁਰੋਭਾਈਜਿਗੁਰਕੇਭਣੇਵਿਚਿਅਵੈ॥ਆਪਣੇਭਣੈਜੋਚ
 ਲਿਭਾਈਵਿਛੁੜਿਚੇਟਾਵੈ॥ਬਿਨੁਸਤਿਗੁਰਮੁਖਕਦੇਨਪਵੈਭਾਈਫਿਰਿਫਿ
 ਰਿਪਛਤਾਵੈ॥੧॥ਹਰਿਕੇਦਾਸਸੁਏਲੇਭਾਈ॥ਜਨਮਜਨਮਕੇਕਿਲਾਬਿਖਦੁਖ
 ਕਦੇਆਪੇਮੇਲਿਮਿਲਾਈ॥੧॥੧੦੦ਉ॥ਇਹੁਕੁਟੰਭੁਸਭਜੀਅਕੇਥੰਧਨਭਾਈ
 ਭਗੀਮਭੁਲਾਸੈਸਾਗਾ॥ਬਿਨੁਗੁਰਬੰਧਨਤੁਟਹਿਨਹੀਗੁਰਮੁਖਿਮਖਦਾਅਗਾਰ

ਮਕਹਿਗਿਰਸਬਦਨਪਛਣਹਿਮਰਿਜਨਮਹਿਦੇਵਗਾ॥੨॥ਹਉਮੇਰਜ
ਗੁਪਲਚਿਰਹਿਅਭਾਈਕੇਇਨਕਿਸਹੀਕੇਗਾਗੁਰਮੁਖਿਮਹਲਪਾਇਨਿਗੁ
ਟਗਵਨਿਨਿਜਘਰਿਹੋਇਥਸੇਗਾਐਥੋਥੁਛੈਸੇਆਪੁਪਛਣਹੋਰਿਪੁਭੁ
ਤਿਸੁਕਗਾ॥੩॥ਸਤਿਗੁਰੁਸਦਾਦਇਅਲੁਭਈਵਿਭਗਕਿਆਪਈ
ਏਕਨਰਿਕਰਿਵੈਥੈਸਭਉਪਹਿਜੇਰਭਉਤੋਹਠਲਪਾਈਐ॥ਨਨਕਨਮੁ
ਵਸੈਮਨਅੰਤਹਿਵਿਚਰੁਆਪੁਗਵਈਐ॥੪॥੬॥ਸੋਗਠਿਮਹਲ ੩
ਚਉਤਕੇ॥ਸਚੀਭਗਤਿਸਤਿਗੁਰੋਤੋਵੈਸਚੀਰੈਵੈਥਣੀ॥ਸਤਿਗੁਰੁਸਦੈ
ਸਦਾਸੁਖਪਾਏਉਮੈਸਥਦਿਸਮਣੀ॥ਬਿਨੁਗੁਰਸਚੇਭਗਤਿਨਹੀਵਿਹ
ਰਭੁਲੀਫਿਰੈਇਅਣੀ॥ਮਨਮੁਖਫਿਰਹਿਸਦਾਦੁਖਪਾਵਹਿਭੁਥਿਮੁਏਵਿਦੁ
ਪਾਈ॥੧॥ਭਾਈਗੋਸਦਾਰਹੁਸਰਣਈ॥ਆਪਣੀਨਦਰਿਕਰੋਪਤਿਭੋਧੋ
ਹਿਨਮਦੇਵਡਿਅਈ॥੧॥੧੦੭੭੮॥ਪੁਰੋਗੁਰੋਤੋਅਪੁਪਛਤਸਥਦਿਸਚੈ
ਵੀਚਗਾ॥ਹਿਰਦੇਜਗਜੀਵਨੁਸਦਵਸਿਆਤਜਿਕਮੇਕ੍ਰਪਅੰਕਗਾ॥ਸ
ਦਾਰਹੁਗਿਰਵਿਅਸਭਠਈਹਿਰਦੈਨਮੁਅਪਗਾ॥ਜੁਗਿਜੁਗਿਥਈਸਥ
ਦਿਪਛਣੀਨਉਮੀਠਮਨਹਿਪਿਆਰਾ॥੨॥ਸਤਿਗੁਰੁਸੇਵਿਜਿਨਿਨਮੁਪਛ
ਤਸਫਲਜਨਮੁਜਗਿਆਇਆ॥ਹਰਿਗੁਰੁਚਖਿਸਦਾਮਨੁਤਿਪਤਿਅਗੁਣ
ਗਵੈਗੁਣੀਅਘਾਇਆ॥ਕਮਲਪੁਗਾਸਦਾਰਗਿਰਤਾਅਨਹਦਸਥਦੁਵ
ਜਾਇਆ॥ਤਨੁਮਨੁਨਿਰਮਲੁਨਿਰਮਲਥਈਸਚੈਸਚਿਸਮਾਇਆ॥੩॥
ਗਮਨਮਕੀਗਤਿਕੋਇਨਬੁਛੈਗੁਰਮਤਿਰੈਸਮਈ॥ਗੁਰਮੁਖਿਹੋਵੈਸੁਮੁ
ਪਛਣੈਹਰਿਸਰਸਨਗਸਈ॥ਜਖੁਤਪੁਸੰਜਮੁਸਭਿਗੁਰੋਤੋਵੈਹਿਰਦੈਨਮੁ
ਵਸਈ॥ਨਨਕਨਮੁਸਮਾਲਹਿਸੇਜਨਸੋਹਨਿਦਰਿਸਚੈਪਤਿਪਈ॥੪॥੭੮॥
ਸੋਗਠਿਮਹਲ ੩ ਦੁਤਕੇ॥ਸਤਿਗੁਰਿਮਲਿਐਉਲਟੀਭਈਭਈਜੀਵ
ਤਮੈਤਾਬੁਛਪਾਇ॥ਸੋਗੁਰੁਸੇਸਿਖੁਪੈਜਿਸੁਜੇਤੀਜੋਤਿਮਲਾਇ॥੧॥ਮਨੋ
ਹਰਿਹਰਿਸੇਤੀਲਿਵਲਾਇ॥ਮਨਹਰਿਜਪੀਮੀਠਲਾਗੈਭਾਈਗੁਰਮੁਖਿਪਾਏ
ਹਰਿਥਈ॥੧॥੧੦੭੭੮॥ਬਿਨੁਗੁਰਪ੍ਰੀਤਿਨਉਪਜੈਭਾਈਮਨਮੁਖਿਜੁਨੈਭਈ॥
ਤਪਤੁਦਹਿਮਨਮੁਖਕਰਮਕਰਹਿਭਈਪਲੇਕਿਛੁਨਪਾਇ॥੨॥ਗੁਰਮਿਲਿਐ
ਨਮੁਮਨਿਗਵਿਅਭਾਈਸਾਚੀਪ੍ਰੀਤਿਪਿਆਰਿ॥ਸਦਾਹਰਿਕੈਗੁਣਾਵੈਭਈ
ਗੁਰਕੈਪੋਤਿਅਪਾਰਿ॥੩॥ਆਇਆਸੇਪਰਵਟੁਪੈਭਾਈਗੁਰਸਦਾਚਿਤਲਾ

ਇ॥ਨਨਕਨਮੁਹਰਿਪਈਐਭਾਈਗੁਰਸਬਦੀਮੇਲਾਇ॥੪॥੮॥ਸੋਗਠਿਮ
ਹਲ ੩ ਤਿਹੋਗੁਣੀਤਿਭਵਦੁਖਿਅਪਿਅਭਾਈਗੁਰਮੁਖਿਬੁਛਪਾਇ॥
ਗਮਨਮਿਲਗਿਛੁਕੀਐਭਾਈਪੁਛਹੋਗਿਆਨੀਅਜਾਇ॥੧॥ਮਨੋਹਰਿਗੁਣ
ਛਿਰਿਚਉਥੈਚਿਤਲਾਇ॥ਹਰਿਜੀਉਤੋਗੋਮਨਿਵਸੈਭਾਈਸਦਾਹਰਿਕੈਗੁਣਾ
ਇ॥੧॥੧੦੭੭੮॥ਨਮੈਤੋਸਭਉਪਜੈਭਾਈਨਾਇਵਿਸਰਿਐਮਰਿਜਾਇਆਗਿ
ਅਨੀਜਗਤੁਅੰਧੁਪੈਭਾਈਸੁਤੋਗੋਦਮੁਹਾਇ॥੨॥ਗੁਰਮੁਖਿਜਾਗੋਸਉਥੋਰਭ
ਈਭਵਜਲਪਾਰਿਉਤਾਗਿ॥ਜਗਮਹਿਲਾਹਰਿਨਾਮੁਪੈਭਾਈਹਿਰਦੇਖ
ਆਉਰਧਾਰਿ॥੩॥ਗੁਰਸਰਣਈਉਥੋਰਭਾਈਗਮਨਮਿਲਿਵਲਾਇ॥ਨ
ਨਕਨਉਥੋਰਭਾਈਉਤਲਪੜਾਭਾਈਜਿਤਲਗਿਪਾਰਿਜਨਪਾਇ॥੪॥੮॥
ਸੋਗਠਿਮਹਲ ੩ ਸਤਿਗੁਰੁਸੁਖਸਾਗੁਰੁਜਗਅੰਤਹਿਰੋਥੈਸੁਖਨਹੀ॥ਹਉ
ਮੈਜਗਤੁਦਖਿਰੋਗਵਿਆਪਿਆਮਰਿਜਮੈਰੋਵੈਧਰੀ॥੧॥ਪ੍ਰਣੀਸਤਿਗੁਰੁਸੇਵਿ
ਸੁਖਪਾਇ॥ਸਤਿਗੁਰੁਸੇਵਤਿਤਸੁਖਪਾਵਹਿਨਹਿਤਜਾਹਿਗਾਜਨਮੁਗਵਾਇ
॥੧॥੧੦੭੭੮॥ਤੈਗੁਣਧਾਤੁਬੁਧਕਰਮਕਮਵਹਿਹਰਿਸਸਾਦਨਆਇਆ॥
ਸੰਧਿਆਤਰਪਣੁਕਰਹਿਗਾਇਤੀ॥ਬਿਨੁਬੁਛੈਦੁਖਪਾਇਆ॥੨॥ਸਤਿਗੁਰੁਸੇ
ਵੈਸੇਵਭਭਾਗੀਜਿਸਨੇਆਪੀਮਲਾਏ॥ਹਰਿਗੁਰੁਪ੍ਰੀਤਸਦਾਤ੍ਰਿਪਤਾਸੇਵਿ
ਚਹੁਆਪੁਗਵਾਏ॥੩॥ਇਹਜਗੁਅੰਧਾਸਭਉਅੰਧੁਕਮਵੈਬਿਨੁਗੁਰਮਗੁਨਪਾ
ਏ॥ਨਨਕਸਤਿਗੁਰਮਿਲੈਤਅਖੀਵੈਥੈਘਰੈਅੰਦਰਿਸਚੁਪਾਏ॥੪॥੧੦॥
ਸੋਗਠਿਮਹਲ ੩ ਬਿਨੁਸਤਿਗੁਰਸੇਵਥਪਤਾਦੁਖਲਾਗਾਜੁਭਾਏਭਗਮਾ
ਈ॥ਹਮਦੀਨਤਮਜੁਗਿਜੁਗਿਦਾਤਸਥਦੇਦੇਹਿਬੁਛਈ॥੧॥ਹਰਿਜੀਉਕ੍ਰਿ
ਪਕਰਹੁਤਮਪਿਆਰੇ॥ਸਤਿਗੁਰਦਾਤਮੇਲੀਮਲਾਵਹੁਹਰਿਨਾਮੁਦੇਵਹੁਆ
ਧਰੇ॥੧॥੧੦੭੭੮॥ਮਨਸਾਮਰਿਦਬਧਾਸਹਜਿਸਮਣੀਪਾਇਅਨਮੁਅਪਗਾ॥
ਹਰਿਗੁਰੁਚਖਿਮਨੁਨਿਰਮਲੁਹੋਆਕਿਲਵਿਖਕਟਣਹਰਾ॥੨॥ਸਥਦਿਮਹੁ
ਫਿਰਿਜੀਵਹੁਸਦਹੀਤਫਿਰਿਸਰਣਨਹੋਈ॥ਅੰਮ੍ਰਿਤਨਮੁਸਦਾਮਨਿਮੀਠਸਾ
ਥਦਪਵੈਕੋਈ॥੩॥ਦਾਤੈਤਾਤਿਰਖੀਹਥਅਪਣੈਜਿਸੁਭਵੈਤਿਸੁਦੇਈ॥
ਨਨਕਨਾਮਿਰਤੋਸੁਖਪਾਇਆਦਰਗਹਜਾਪਹਿਸੇਈ॥੪॥੧੧॥ਸੋਗਠਿਮ ੩
ਸਤਿਗੁਰੁਸੇਵਤਸਹਜਪੁਨਿਉਪਜੈਗਤਿਮਿਤਿਭਰਹੀਪਾਏ॥ਹਰਿਕਨਮੁਸਦਾ
ਮਨਿਵਸਿਆਨਮੇਨਮਿਸਮਾਏ॥੧॥ਬਿਨੁਸਤਿਗੁਰਸਭੁਜਗੁਭਉਗਾ॥ਮਨ

ਗੁਰ

ਮੁਖਿ ਅੰਧਸ ਬਦਨ ਜਟੈ ਫੂਠੈ ਭਗਿ ਮਭੁਲਾਨਾ ॥੧॥ **ਗੁਰੁ** ॥ ਤ੍ਰੈ ਗੁਣ ਮਾਇਆ
 ਭਗਿ ਮੰਲਾਇਆ ਹਉ ਮੈ ਬੰਧਨ ਕਮਾਇ ॥ ਜੀ ਮਣ ਮਰਣੁ ਸਿਰਉ ਪਹਿਉ ਭਉ
 ਗਰਭ ਜੈ ਨਿਦੁ ਖੁਪਾਇ ॥੨॥ ਤ੍ਰੈ ਗੁਣ ਵਰਤਹਿ ਸਗਲ ਸੰਸਾਰ ਹਉ ਮੈ ਵਿਚਿ ਪ
 ਤਿਖੈ ਈ ॥ ਗੁਰੁ ਮੁਖਿ ਹੋਵੈ ਚਉਥ ਪਦੁ ਚੀਨੈ ਗਮਨ ਮਿਸੁ ਖੁਹੈ ॥੩॥ ਤ੍ਰੈ ਗੁਣ
 ਸਭਿ ਤੇਰੇ ਤੁਐ ਪੇਕਰਤਾ ਜੋ ਤੁਕਰਹਿ ਸੁਹੈ ॥ ਨਾਨਕ ਗੰਮਨ ਮਿਨਿ ਸਤਿਗੁ
 ਸਬਦੇ ਹਉ ਮੈ ਖੈ ਈ ॥੪॥੧੨॥੨੪॥

ਗੁਰੁ ਸੋਗਠਿ ਮਹਲਾ ੪ ਘਰੁ ੧ ੧੯ ਸਤਿਗੁਰੁ ਪ੍ਰਸਾਦਿ

ਅਪੇ ਅਪਿ ਵਰਤਦਾ ਪਿਆਰਾ ਅਪੇ ਅਪਿ ਅਪਾਹੁ ॥ ਵਣ ਜਗਰਾ ਜਗੁਆਪਿ
 ਹੈ ਪਿਆਰਾ ਅਪੇ ਸਾਚਾ ਸਹਾ ॥ ਅਪੇ ਵਣ ਜੁਵ ਪਰੀਆਪਿ ਅਰਾ ਅਪੇ ਸੁ
 ਵੇ ਸਹੁ ॥੧॥ ਜਪਿ ਮਨ ਹਰਿ ਹਿਨ ਮੁਸਲਾਹੁ ॥ ਗੁਰੁ ਕਿਰਪਾ ਤੇ ਪਈ ਐ ਪਿਆ
 ਰਾ ਅੰਮ੍ਰਿਤ ਅਗਮ ਅਥਾਹੁ ॥੧॥ **ਗੁਰੁ** ॥ ਅਪੇ ਸੁਣਿ ਸਭੇ ਵੇਖਦਾ ਪਿਆਰਾ ਮੁ
 ਖਿ ਬੋਲੈ ਆਪੁ ਮੁਹੁ ਹਾ ॥ ਅਪੇ ਉਛੜਿ ਪਾਇਦਾ ਪਿਆਰਾ ਅਪਿ ਵਿਖਲੇ ਹਾ ॥
 ਅਪੇ ਹੀ ਸਭੁਆਪਿ ਹੈ ਪਿਆਰਾ ਅਪੇ ਵੇ ਪਰਵਾਹੁ ॥੨॥ ਅਪੇ ਆਪਿ ਉਧਾਇ
 ਪਿਆਰਾ ਸਿਰਿ ਅਪੇ ਧੰਧੁ ਕੈਲਾਹੁ ॥ ਅਪਿ ਕਰਾਏ ਸਾਖੀ ਪਿਆਰਾ ਅਪਿ ਮੇਰੇ
 ਰਿਜਾਹੁ ॥ ਅਪੇ ਪਤਣੁ ਪਤਣੀ ਪਿਆਰਾ ਅਪੇ ਪਾਰਿਲੀ ਘਾਹੁ ॥੩॥ ਅਪੇ ਸਗਲ
 ਬਹਿਥਾ ਪਿਆਰਾ ਗੁਰੇ ਵਟੁ ਅਪਿ ਚਲਾਹੁ ॥ ਅਪੇ ਹੀ ਚੜ੍ਹਿਲੀ ਘਟਾ ਪਿਆ
 ਰਾ ਕਰਿ ਚੇ ਜਵੈ ਥੈ ਪਾਤਿ ਸਹਾ ॥ ਅਪੇ ਆਪਿ ਦਇਆਲੂ ਹੈ ਪਿਆਰਾ ਜਨਨ ਕ
 ਬਖਸਿ ਮਿਲਾਹੁ ॥੪॥੧॥ **ਸੋਗਠਿ ਮਹਲਾ ੪** ॥ ਅਪੇ ਅੰਧ ਜਨ ਜੋ ਸੇਤਾ ਜਉ
 ਤਤੁ ਜਾਪੇ ਖੰਡ ਅਪੇ ਸਭੇ ਲਾਇਆ ॥ ਅਪੇ ਸੁਤੁ ਅਪੇ ਬਹੁ ਮਣੀਆ ਕਰਿ ਸਕ
 ਤੀ ਜਗਤੁ ਪੋਗਇਆ ॥ ਅਪੇ ਹੀ ਸੁਤ ਧਰੁ ਹੈ ਪਿਆਰਾ ਸੁਤ ਖਿ ਚੇ ਢਹਿ ਢੇਰੀ ਹੋਇ
 ॥੧॥ ਮੇਰੇ ਮਨ ਮੈ ਗਥਿ ਨ ਅਵਰੁਨ ਕੇਇ ॥ ਸਤਿਗੁਰੁ ਵਿਚਿ ਨ ਮੁਨਿ ਬਾਹੁ ਹੈ ਪਿ
 ਆਰਾ ਕਰਿ ਦਇਆ ਅੰਮ੍ਰਿਤ ਮੁਖਿ ਹੋਇ ॥੧॥ **ਗੁਰੁ** ॥ ਅਪੇ ਜਲਿ ਥਲਿ ਸਭੁ
 ਹੈ ਪਿਆਰਾ ਪ੍ਰਭੁ ਅਪੇ ਕਰੇ ਸੁਹੈ ॥ ਸਭਨਾ ਰਿਜ ਕੁਸਮਾਹਿਦਾ ਪਿਆਰਾ ਦੁਜਾ
 ਵਰੁਨ ਕੇਇਆ ॥ ਅਪੇ ਖੋਲਾ ਖਿਲਾਇਦਾ ਪਿਆਰਾ ਅਪੇ ਕਰੇ ਸੁਹੈ ॥੨॥ ਅਪੇ ਹੀ
 ਅਪਿ ਨਿਰਮਲਾ ਪਿਆਰਾ ਅਪੇ ਨਿਰਮਲਾ ਸੋਇਆ ॥ ਅਪੇ ਕੀਮਤਿ ਪਾਇਦਾ ਪਿਆ

ਰਾ ਅਪੇ ਕਰੇ ਸੁਹੈ ॥ ਅਪੇ ਅਲਖੁ ਨ ਲਖੀ ਐ ਪਿਆਰਾ ਅਪਿ ਲਖੈ ਸੋਇ
 ॥੩॥ ਅਪੇ ਗੁਰਗੀਤੀ ਹੈ ਪਿਆਰਾ ਤਿਸੁ ਜੇ ਵਡੁ ਅਵਰੁਨ ਕੇਇ ॥ ਸਭਿ ਘਟਾ
 ਪੇਭਗਵੈ ਪਿਆਰਾ ਵਿਚਿ ਨਹੀ ਪੁਰਖੁ ਸਭੁ ਸੋਇ ॥ ਨਾਨਕ ਗੁਪਤੁ ਵਰਤਦਾ ਪਿਆ
 ਰਾ ਗੁਰੁ ਮੁਖਿ ਪਗਟੁ ਹੋਇ ॥੪॥੨॥ **ਸੋਗਠਿ ਮਹਲਾ ੪** ॥ ਅਪੇ ਹੀ ਸਭੁਆਪਿ
 ਹੈ ਪਿਆਰਾ ਅਪੇ ਥਾਪਿ ਉਥਾਪੈ ॥ ਅਪੇ ਵੇਖਿ ਵਿਗਸਦਾ ਪਿਆਰਾ ਕਰਿ ਚੇ ਜਵੈ ਥੈ
 ਪ੍ਰਭੁਆਪੈ ॥ ਅਪੇ ਵਟਿ ਤਿਤਿ ਸਭਤੁ ਹੈ ਪਿਆਰਾ ਅਪੇ ਗੁਰੁ ਮੁਖਿ ਜਪੈ ॥੧॥ ਜ
 ਥਿ ਮਨ ਹਰਿ ਹਿਨ ਮੁਸਿ ਧੁਪੈ ॥ ਅੰਮ੍ਰਿਤ ਨ ਮੁਹਰਾ ਸੁਮੀਠ ਗੁਰੁ ਸਬਦੀ ਚੀਖਿ
 ਜਪੈ ॥੧॥ **ਗੁਰੁ** ॥ ਅਪੇ ਤੀਰਥੁ ਤੁਲਹੜਾ ਪਿਆਰਾ ਅਪਿ ਤੀਰਥੁ ਆਪੈ ॥ ਅ
 ਪੇ ਜਲੁ ਵਤਾਇਦਾ ਪਿਆਰਾ ਸਭੁ ਜਗੁ ਮਛਲੀ ਹਰਿਆਪੈ ॥ ਅਪਿ ਅਭੁਲੁ ਨ
 ਭੁਲਈ ਪਿਆਰਾ ਅਵਰੁਨ ਦੁੱਜਾਪੈ ॥੨॥ ਅਪੇ ਸਿੰਝੀ ਨਦੁ ਹੈ ਪਿਆਰਾ ਧੁਨਿ ਆ
 ਪਿ ਵਜਾਏ ਆਪੈ ॥ ਅਪੇ ਜੋਗੀ ਪੁਰਖੁ ਹੈ ਪਿਆਰਾ ਅਪੇ ਹੀ ਤਪਤਾਪੈ ॥ ਅਥੇ ਸ
 ਤਿਗੁਰੁਆਪਿ ਹੈ ਚੇਲਾ ਉਪਦੇ ਸੁਕਰੈ ਪ੍ਰਭੁਆਪੈ ॥੩॥ ਅਪੇ ਨਾਉ ਜਪਾਇਦਾ ਪਿਆ
 ਰਾ ਅਪੇ ਹੀ ਜਪੁ ਜਪੈ ॥ ਅਪੇ ਅੰਮ੍ਰਿਤੁ ਆਪਿ ਹੈ ਪਿਆਰਾ ਅਪੇ ਹੀ ਗੁਸਾਪੈ ॥੪॥
 ਪੇ ਆਪਿ ਸਲਾਹਿਦਾ ਪਿਆਰਾ ਜਨਨ ਕਰਹਿ ਸੁਧੁਪੈ ॥੪॥੩॥ **ਸੋਗਠਿ ਮਹਲਾ ੪**
 ॥ ਅਪੇ ਕੰਡਾ ਅਪਿ ਤਰਫੀ ਪ੍ਰਭਿ ਆਪੇ ਤੇਲਿ ਤੇਲਾਇਆ ॥ ਅਪੇ ਸਾਹੁ ਅਪੇ ਵਣ
 ਜਾਗਾ ਅਪੇ ਵਣ ਜੁਕਰਾਇਆ ॥ ਅਪੇ ਪਗਤੀ ਸਾਜੀ ਅਨੁਪਿ ਆਗੈ ਫੈਟੈ ਕੁਕੜਾ
 ਇਆ ॥੧॥ ਮੇਰੇ ਮਨ ਹਰਿ ਹਿਨਿ ਆਇ ਸੁਖੁ ਪਾਇਆ ॥ ਹਰਿ ਹਿਨ ਮੁਨਿ ਧਾਨੁ ਹੈ
 ਪਿਆਰਾ ਗੁਰਿ ਪੂਰੈ ਮੀਠਲਾਇਆ ॥੧॥ **ਗੁਰੁ** ॥ ਅਪੇ ਪਗਤੀਆਪਿ ਜਲੁ ਪਿ
 ਆਰਾ ਅਪੇ ਕਰੇ ਕਰਾਇਆ ॥ ਅਪੇ ਹੁਕਮਿ ਵਰਤਦਾ ਪਿਆਰਾ ਜਲੁ ਮਟੀ ਬ
 ਧਿਰਾਇਆ ॥ ਅਪੇ ਹੀ ਤਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁੰ ਢਾਇਆ
 ॥੨॥ ਅਪੇ ਕਸਟਾ ਅਪਿ ਹਰਿ ਪਿਆਰਾ ਵਿਚਿ ਅਗਨ ਕਖਾਇਆ ॥ ਅਪੇ ਹੀ
 ਅਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥ ਅਪੇ ਮਹਿ ਜੀਵਾਇ
 ਦਾ ਪਿਆਰਾ ਸਾਹੁ ਲੈਦੇ ਸਭਿ ਲਵਾਇਆ ॥੩॥ ਅਪੇ ਤਣੁ ਦੀਬਾਣੁ ਹੈ ਪਿਆ
 ਰਾ ਅਪੇ ਕੈਰੇ ਲਾਇਆ ॥ ਜਿਉ ਆਪਿ ਚਲਾਏ ਤਿਉ ਚਲੀ ਐ ਪਿਆਰਾ ਜਿਉਹ
 ਰਿਪੁ ਭਮੇਰੇ ਭਾਇਆ ॥ ਅਪੇ ਜੀਤੀ ਜੀਤੁ ਹੈ ਪਿਆਰਾ ਜਨਨ ਕਵਨ ਹਿਵ ਜਾਇ
 ਆ ॥੪॥੪॥ **ਸੋਗਠਿ ਮਹਲਾ ੪** ॥ ਅਪੇ ਸਿਸਟਿ ਉਪਾਇਦਾ ਪਿਆਰਾ ਕਰਿ ਸੁਗੁ
 ਚੰਦੁ ਚਾਨਣੁ ॥ ਅਪਿ ਨਿਤਾਇਆ ਤੁਹੈ ਪਿਆਰਾ ਅਪਿ ਨਿਸਾਇਆ ਮਣੁ ॥

ਅਪਿਦਇਅਕਰਿਖਦਾਪਿਆਰਾਪੇਸੁਪਕੁਸੁਜਣ॥੧॥ਸੋਮਨਜਪਿ
 ਰਮਨਮੁਨੀਸਨਾ॥ਸਤਸੰਗਤਿਮਿਲਿਧਿਆਇਤੁਹਿਗਿਬਿਧੁਕਿਨਾਵ
 ਟਜਣ॥੧॥੪੦੭॥ਅਪੇਹੀਗੁਣਵਰਤਦਾਪਿਆਰਾਪੇਹੀਪਰਵਣੁਆ
 ਪੇਬਖਸਕਾਇਦਾਪਿਆਰਾਪੇਸਚੁਨੀਸਨਾ॥ਅਪੇਹੁਕਮਿਵਰਤਇਦਾ
 ਆਰਾਪੇਹੀਫੁਰਮਣੁ॥੨॥ਅਪੇਭਗਤਭੰਡਰਹੈਪਿਆਰਾਪੇਦੈਵੈਤਣੁ
 ॥ਅਪੇਸੇਵਕਾਇਦਾਪਿਆਰਾਪਿਦਿਵੈਮਣੁ॥ਅਪੇਤਾਭੀਲਾਇਦਾ
 ਪਿਆਰਾਪੇਗੁਣੀਨੀਧਨੁ॥੩॥ਅਪੇਵਡਾਪਿਹੈਪਿਆਰਾਪੇਹੀਪਰ
 ਧਣੁ॥ਅਪੇਕੀਮਤਿਪਾਇਦਾਪਿਆਰਾਪੇਤੁਲੁਪਰਵਣੁ॥ਅਪਿਅਤੁਲ
 ਤੁਲਾਇਦਾਪਿਆਰਾਜਨਨਾਨਕਸਦਕੁਰਥਣੁ॥੪॥੫॥ਸੋਗਠਿਮਹਲਾ ੪
 ਅਪੇਸੇਵਲਾਇਦਾਪਿਆਰਾਪੇਭਗਤਉਮਾਹਾ॥ਅਪੇਗੁਣਗਾਇਦਾਪਿ
 ਰਾਪੇਸਥਦਿਸ਼ਮਾਹਾ॥ਅਪੇਲੇਖਣਿਅਪਿਲਿਖੀਆਪੇਲੇਖੁਲਿਖ
 ਾ॥੧॥ਸੋਮਨਜਪਿਰਮਨਮੁਠਿਮਾਹਾ॥ਅਨਦਿਨੁਅਨਦੁਹੈਵੈਵਡਭਾਗੀ
 ਲੈਗਰਿਪੂਰੈਹਰਿਲਾਹਾ॥੧॥੪੦੮॥ਅਪੇਗੋਪੀਕਨੁਹੈਪਿਆਰਾਬਨਾਪੇ
 ਗਉਚਰਾਹਾ॥ਅਪੇਸੇਵਲਾਸੁੰਦਰਾਪਿਆਰਾਪੇਵੈਸੁਦਜਾਹਾ॥ਕੁਵਲੀ
 ਪੀੜਾਪਿਮਾਇਦਾਪਿਆਰਾਕਰਿਥਲਕਰੂਪਪਚਾਹਾ॥੨॥ਅਪਿਅ
 ਭਾਪਾਇਦਾਪਿਆਰਾਕਰਿਵੈਖੈਅਪਿਚੇਜਾਹਾ॥ਕਰਥਲਕਰੂਪਉਪਾਇਦਾ
 ਪਿਆਰਾਚੰਡੂਕੰਸੁਕੇਸੁਮਰਾਹਾ॥ਅਪੇਹੀਥਲੁਅਪਿਹੈਪਿਆਰਾਥਲੁ
 ਨੈਮੁਖਸੁਗਧਾਹਾ॥੩॥ਸਭੁਅਪੇਜਗਤਉਪਾਇਦਾਪਿਆਰਾਵਸਿਅਪੇ
 ਜੁਗਤਿਭਾਹਾ॥ਗਲਜੇਵਡੀਅਪੇਪਾਇਦਾਪਿਆਰਾਜਿਉਪ੍ਰਥਿਚੈਤਿਉ
 ਜਾਹਾ॥ਜੇਗਰਬੈਸੇਪਚਸੀਪਿਆਰੇਜਪਿਨਾਨਕਭਗਤਿਸਮਾਹਾ॥੪॥੬॥

ਸੋਗਠਿਮਹਲਾ ੪ ਤਤੁਕੇ॥ਅਨਿਕਜਨਮਵਿਛੁੜੇਦੁਖਪਾਇਅਮਨੁ
 ਖਕਹਮਕੇਅਹੰਕਾਰੀ॥ਸਧੁਪਸਤਹੀਪ੍ਰਭੁਪਾਇਅਗੋਬਿੰਦਸਗਣਿਤੁਮ
 ਗੀ॥੧॥ਗੋਬਿੰਦਪ੍ਰੀਤਲਾਗੀਅਤਿਪਿਆਰੀ॥ਜਬਸਤਸੰਗਭਏਸਾਧੁਜਨਹਿ
 ਰਦੈਮਿਲਿਅਸੀਤਿਮੁਗੀ॥੧॥੪੦੯॥ਤੁਹਿਰਦੈਗੁਪਤਵਸਹਿਦਿਨੁਰਾਤੀ
 ਤਰਭਉਨਬੁਝਹਿਗਵਾਗੀ॥ਸਤਿਗੁਰਪੁਰਖੁਮਿਲਿਆਪ੍ਰਭੁਪਗਦਿਆਗੁਣ
 ਗਾਵੈਗੁਣਦੀਚਰੀ॥੨॥ਗੁਰਮੁਖਿਪਗਸੁਭਇਅਸੀਤਿਅਈਦੁਰਮਤਿਭੁ
 ਧਿਨਿਵਗੀ॥ਅਤਮੁਖੁਮੁਚੀਨਿਸੁਖਪਾਇਅਸਤਸੰਗਤਪੁਰਖਤਮੀ॥੩॥

ਪੁਰਖੈਪੁਰਖੁਮਿਲਿਆਗੁਰਪਾਇਅਜਿਨਕਉਕਿਰਪਭਈਤੁਮਗੀ॥ਨਾਨਕ
 ਅਤੁਲਸਾਜਸੁਖਪਾਇਅਅਨਦਿਨੁਜਾਗਤਹੈਬਨਵਰੀ॥੪॥੭॥
 ਸੋਗਠਿਮਹਲਾ ੪ ਹਰਿਪ੍ਰੀਤਿਅੰਤਰੁਮਨੁਬੋਧਿਆਹਰਿਖਿਨੁਗੁਣਨਜਈ
 ॥ਜਿਉਮਛਲੀਬਿਨੁਨੀਸੈਬਿਨਸੈਤਿਉਨਮੈਬਿਨਮਹਿਜਈ॥੧॥ਸੋਗਧੁ
 ਕਿਰਪਾਜਲੁਦੈਵਹੁਹਿਨਈ॥ਹਉਅੰਤਰਿਨਮੁਸੰਗਦਿਨੁਰਾਤੀਨਮੋਹੀਸੈ
 ਤਿਪਈ॥੧॥੪੧੦॥ਜਿਉਚਾਤਿਕੁਜਲੁਬਿਨੁਬਿਲਲਾਵੈਬਿਨੁਜਲ
 ਪਿਆਸਨਜਈ॥ਗੁਰਮੁਖਿਜਲੁਪਾਵੈਸੁਖਸਹਜੋਹਿਅਭਇਸੁਭਈ॥
 ॥੨॥ਮਨਮੁਖਭੁਖੇਦਹਦਿਸਡੇਲਹਿਬਿਨੁਨਵੈਦੁਖਪਈ॥ਜਨਮਿਮੈ
 ਫਿਰਿਜੇਨੀਅਵੈਦਗਹਮਿਲੈਸਜਈ॥੩॥ਕ੍ਰਿਪਾਕਹਤਿਤਹਿਗੁਣ
 ਗਵਹਹਿਗੁਸੁਅੰਤਰਿਪਈ॥ਨਾਨਕਦੀਨਦਇਅਲਭਹੈਤ੍ਰਿਸਨਸ
 ਬਦਭੁਈ॥੪॥੫॥ਸੋਗਠਿਮਹਲਾ ੪ ਅਚਰੁਚਰੈਤਸਿਧਿਹੋਈਸਿ
 ਧੀਤਿਭੁਧਿਪਈ॥ਪ੍ਰਮੇਕੇਸਰਲਗੇਤਨਭੀਤਰਿਤਭੁਮੁਕਾਇਆਜਈ॥੧॥
 ਮੇਰੇਗੋਬਿੰਦਅਪਨੇਜਨਕਉਦੇਹਿਵਡਿਅਈ॥ਗੁਰਮਤਿਰਾਮਨਮਪਰ
 ਗਸੁਸਦਾਰਹੁਸਰਣਈ॥੧॥੪੧੧॥ਹਿਸੰਸਾਰੁਸਭੁਅਵਣਜਣਾ
 ਮਨਮੁਖਚੇਤਿਅਜਣਾ॥ਹਰਿਜੀਉਕ੍ਰਿਪਾਕਹੁਗੁਰਮੇਲੁਤਤਹਿਨੀਮਿਸ
 ਮਣਾ॥੨॥ਜਿਸਕੀਵਥੁਸੇਈਪ੍ਰਭੁਜਣੈਜਿਸਨੇਦੈਸੇਪਈ॥ਵਸੁਤਅ
 ਨੁਪਅਤਿਅਗਮਅਗੋਚਰਗੁਰਪੁਰਾਅਲਖੁਲਖਾਏ॥੩॥ਜਿਨਿਹਿਚਿ
 ਖੀਸੇਈਜਣੈਗੁਰੇਕੀਮਿਠਿਅਈ॥ਰਤਨੁਲਕਾਇਅਲੂਕੈਨਹੀਜੇਕਰਖੈ
 ਲੁਕਈ॥੪॥ਸਭੁਕਿਛੁਤੋਰਾਤੁਅੰਤਰਜਾਮੀਤੁਸਭਨਾਕਪ੍ਰਭੁਸੇਈ॥ਜਿਸਨੇ
 ਦਤਿਕਰੈਸੇਪਈਜਨਨਾਨਕਅਵਗੁਨਕੇਈ॥੫॥੬॥੩੩॥

ਸੋਗਠਿਮਹਲਾ ੪ ਘਰੁ ੧ ੧ਥਸਤਿਗੁਰਪਾਸਿ
 ਕਿਸੁਹਉਜਾਚੀਕਿਸੁਆਰਾਪੀਜਾਸਭੁਕੇਕੀਤਹੋਸੀ॥ਜੇਜੇਦੀਸੈਵਡਵ
 ਡਰਸੈਸੇਖਕੁਰਲਸੀ॥ਫਿਰਭਉਨਿਰੰਕਾਰਭਵਖੰਡਨਸਤਿਸੁਖਨਵਨਿ
 ਧਿਦੇਸੀ॥੧॥ਹਰਿਜੀਉਤਰੀਦਾਤੀਰਾਜਾ॥ਮਣਸੁਬਪੁਰਾਕਿਆਸਲਾਹੀਕਿ
 ਅਤਿਸਕਾਮੁਹਤਾਜਾ॥੧॥੪੧੨॥ਜਿਨਿਹਰਿਧਿਆਇਅਸਭੁਕਿਛੁਤਿਸ

ਕਾਤੇਸਕੋਭੁਖਗਵਈ॥ ਐਸਪਨੁਹੀਅਸੁਖਦਤੈਨਿਖੁਟਿਨਕਥੀਜਿ
 ਅਨਦਭਾਇਅਸੁਖਸਹਜਿਸਮਟੇਸਤਿਗੁਰਿਮੇਲਿਮਿਲਾਈ॥੨॥
 ਨਨਮੁਜਪਿਨਮੁਅਗਧਿਅਨਦਿਨਮੁਵਖਈ॥ਉਪਦੇਸੁਸੁਣਿਸਹਜ
 ਤਨਕਸਤਰੁਕੀਕਾਟਿਜਮਣੀ॥ਜਿਨਕਓਕਿਪਲਾਹੇਅਪੁਭੁਮੇਗਸੇਲ
 ਗੇਗਰਕੀਥਈ॥੩॥ਕੀਮਤਿਕਉਤਕੇਰਪ੍ਰਭਤੇਗੀਤੁਸਰਬਜੀਅਦਇ
 ਆਲਾ॥ਸਭਕਿਛੁਕੀਤਤਰਵਰਤੈਕਿਅਹਮਥਲਗੁਪਲਾ॥ਰਖਿਲੇਨੁ
 ਨਨਕਜਨਤਮਰਜਿਉਪਿਤਾਪ੍ਰਤਕਿਰਪਲਾ॥੪॥੧॥ਸੋਗਠਿਮਹਲ
 ਗੁਰਗਵੰਦੁਸਲਾਭੀਐਭਾਈਮਨਤਨਹਿਰਦੈਧਗਿ॥ਸਾਚਸਹਿਬੁਮਿਲਿ
 ਸੈਭਾਈਏਹਕਰਣੀਸਗਾ॥ਜਿਤਤਨਿਨਮੁਨਉਪਜੈਭਾਈਸਤਨੇਏਛੁਰ
 ਸਾਧਸੰਗਤਕਉਦਰਿਅਭਾਈਜਿਨਏਕੰਕਰਅਧਰ॥੧॥ਸੋਈਸਚੁਅ
 ਰਪਣਭਾਈਜਿਸਤੇਸਭਕਿਛੁਹੋਇ॥ਗੁਰਪੂਰਜਣਾਇਅਭਾਈਤਿਸੁਖਿ
 ਨੁਅਵਰੁਨਕੋਇ॥੧॥ਰਹਾਉ॥ਨਮਾਵਿਹੁਣੈਪਚਿਮੁਏਭਾਈਗਣਤਜਾ
 ਇਗਣੀ॥ਵਿਨੁਸਚੇਸੇਚਿਨਪਈਐਭਾਈਸਾਚਾਗਮਪਈ॥ਅਵਨੁ
 ਜਣਨਚੁਕਈਭਾਈਛੁਰੀਦੁਨੀਮਣੀ॥ਗੁਰਮੁਖਿਕੋਟਿਉਧਰਦਭਾਈਦੇ
 ਨਵੈਏਕਕਈ॥੨॥ਸਿਮ੍ਰਿਤਿਸਾਸਤ੍ਰਸੇਧਿਆਭਾਈਵਿਨੁਸਤਿਗੁਰੁਭਮੁ
 ਨਜਾਇ॥ਅਨਿਕਕਰਮਕਰਿਥਕਿਅਭਾਈਫਿਰਿਥੰਧਪਪਾਇ॥ਚੇਰੇਰੰਗ
 ਸੇਧੀਅਭਾਈਵਿਨੁਸਤਿਗੁਰਨਹੀਜਾਇ॥ਵਡਭਾਗੀਗੁਰੁਪਾਇਅਭਾਈ
 ਹਰਿਹਰਿਨਮੁਧਿਅਇ॥੩॥ਸਚੁਸਦਰੈਨਿਗਮਲਭਾਈਨਿਗਮਲਸਚੇ
 ਸੇਇ॥ਨਚਰਿਕੇਗੇਜਿਸੁਅਪਣੀਭਾਈਤਿਸੁਪਰਪਤਿਹੋਇ॥ਕੋਟਿਮਧੇਜਨ
 ਪਈਐਭਾਈਵਿਰਲਾਕਈਕੋਇ॥ਨਨਕਰਤਸਚਿਨਮਿਭਾਈਸੁਣਿਮਨੁਤ
 ਨਨਿਗਮਲੁਹੋਇ॥੪॥੨॥ਸੋਗਠਿਮਹਲ ੫ ਦੁਤਕੇ॥ਜਊਲਊਭਉਅ
 ਭਉਇਹਮਨੈਛਉਲਊਮਿਲਣਦੁਰਾਈ॥ਅਨਅਪਨਕਰਤਬੀਚਰਤ
 ਉਲਊਬੀਚੁਬਿਖਈ॥੧॥ਮਧਵੈਐਸੀਦੇਹੁਛੁਣਾਈ॥ਸੇਵਉਸਾਧਗਉ
 ਓਟਚਰਨਨਹਿਸੇਸੈਮੁਤਚਸਈ॥੧॥ਰਹਾਉ॥ਰੇਮਨਮੁਗਧਅਚੇਤ
 ਚੰਚਲਾਚਿਤੁਤਮਐਸੀਰਿਦੈਨਾਈ॥ਪ੍ਰਨਪਤਿਤਅਗਿਆਨਤੁਰਹਿ
 ਆਉਗਛਿਓਸਿਗਿਬੈਰਈ॥੨॥ਸੋਗੁਨਥਿਅਪੈਅਪੁਨਥਪੈਸਪਸੰਗਿ
 ਬੁਧਿਪਈ॥ਸਕਤਕਾਥਕਨਇਉਜਨਉਜੈਸੇਪਦਨੁਛੁਲਾਈ॥੩॥

ਕੋਟਿਪਰਧਅਛਾਦਿਓਹਮਨੁਕਹਣਾਕਛੁਨਜਾਈ॥ਜਨਨਕਦੀਨਸਰ
 ਏਅਇਓਪ੍ਰਤਸਭੁਲੇਖਰਖਉਠਈ॥੪॥੩॥ਸੋਗਠਿਮਹਲ ੫ ਪੁਤ੍ਰ
 ਕਲਤਲੇਕਗਿਹਥਨਿਤਮਾਇਅਸਨਬੰਧੇਧੀ॥ਅੰਤਕੀਬਰਕੋਖਰਨਹੋਸੀ
 ਸੁਭੀਮਥਿਅਸਨੇਧੀ॥੧॥ਰੇਨਕਾਰੋਪੁਪਲਹੁਦੇਧੀ॥ਉਤਿਜਾਇਗੁਪੁਮਥਾ
 ਵਰੇਇਕਭਾਜਹਰਾਮਸੇਨੇਧੀ॥੧॥ਰਹਾਉ॥ਤੀਨਿਸੈਫਿਅਕਰਿਦੇਧੀਕੀਨੀਜ
 ਲਕੁਕਰਭਸਮੇਧੀ॥ਹੋਇਅਸੰਗਿਹਮਹਿਥੈਠਕਰਣਕਰਣਾਬਿਸਰੇਧੀ
 ਅਨਿਕਭਤਿਕਰਿਮਣੀਏਸਜੋਕਾਚੈਤਾਗਿਪਰੇਧੀ॥ਤੁਟਿਜਾਇਗੇਸੁਤ
 ਬਪੋਰੇਫਿਰਿਪਛੈਪਛਤੋਧੀ॥੩॥ਜਿਨਤਮਸਿਗੋਜਿਗਿਜਿਸਵਰੇਤਸੁਧਿ
 ਅਵਹੁਟਿਨਹੈਨੇਧੀ॥ਜਨਨਕਪ੍ਰਭਕਿਰਪਪਾਧੀਮੈਸਤਿਗੁਰਓਟਹੋਰੀ
 ੪॥੪॥ਸੋਗਠਿਮਹਲ ੫ ਗੁਰਪੂਰਭਟਿਓਵਡਭਾਗੀਮਨਭਿਓਇਅਪਰ
 ਗਸਾਕੋਇਨਪੁਰਚਨਹਰਾਦੁਜਾਪੁਨੇਸਹਿਬਕਭਰਵਾਸਾ॥੧॥ਅਪੁਨੈ
 ਸਤਿਗੁਰਕੈਥਲਿਹਗੈ॥ਅਗੈਸੁਖੁਪਛੈਸੁਖਸਹਜਧਰਿਅਨੰਦੁਹਮੈ॥੧॥
 ਰਹਾਉ॥ਅੰਤਰਜਾਮੀਕਰਣੇਹਰਾਸੇਈਖਸਮੁਹਮਾ॥ਨਿਰਭਉਭਏਗੁਰਚ
 ਰਣੀਲਗੇਇਕਰਾਂਮਨਮਾਧਰ॥੨॥ਸਫਲਦਰਸਨੁਅਕਲਮੁਗਤਿਪ੍ਰਭ
 ਹੈਭੈਰਵਨਹਰਾ॥ਕੰਠਿਲਗਾਇਅਪੁਨੈਜਨਰਖੇਅਪੁਨੀਪੀਤਿਪਿਆਰ॥੩॥
 ਵਡਵਡਿਅਈਅਚਰਜੇਸਭਕਾਰਜੁਆਇਅਰਾਸੇ॥ਨਨਕਕਉਗੁਰਪੂਰ
 ਭੋਟਿਓਸਗਲੇਦੁਖਬਿਨਸੇ॥੪॥੫॥ਸੋਗਠਿਮਹਲ ੫ ਸੁਖੀਏਕਉਪੈਖੈਸ
 ਭਸੁਖੀਅਰੇਗੀਕੋਭਣੈਸਭਰਗੀ॥ਕਰਣਕਰਵਨਹਰਸੁਆਮੀਅਪਨਾ
 ਥਸੰਜੋਗੀ॥੧॥ਮਨਮੋਗੇਜਿਨਿਅਪੁਨਭਮੁਗਵਤਾ॥ਤਿਸਕੈਭਣੈਕੋਇਨ
 ਭੁਲਾਜਿਨਿਸਗਲੇਬ੍ਰਹਮੁਪਛਤਾ॥੧॥ਰਹਾਉ॥ਸੰਤਸੰਗਿਜਾਕਾਮਨੁਸੀਤਲੁ
 ਓਜਾਣੈਸਗਲੀਠੰਢੀ॥ਹਉਮੈਰੇਗਿਜਾਕਾਮਨੁਥਿਆਪਿਤਿਓਜਨਾਮਿਸਰੈ
 ਬਿਲਲਤੀ॥੨॥ਗਿਆਨਅੰਜਨੁਜਾਕੀਨੇਤ੍ਰੀਪੜਿਆਤਾਕਉਸਰਬਪੁਗਾ
 ਸਾ॥ਅਗਿਆਨਅੰਧੈਰੈਸੁਣਸਿਨਹੀਬਹੁਵਿਥਭਵਿਭਰਮਾਤਾ॥੩॥ਸੁਣਿਥੈ
 ਨੀਤਿਸਾਸੀਅਪੁਨੈਨਕਉਹਸੁਖਮਗੈ॥ਜਹਕੀਰਤਨੁਤੇਰਾਸਾਧੁਗਾਵਹਿ
 ਤਹੇਮਾਮਨੁਲਗੈ॥੪॥੬॥ਸੋਗਠਿਮਹਲ ੫ ਤਨੁਸੰਤਨਕਾਪੁਨਸੰਤਨਕਾ
 ਮਨੁਸੰਤਨਕਾਕੀਆ॥ਸੰਤਪ੍ਰਸਾਦਿਹਿਨਮੁਧਿਅਇਅਸਰਬਕਸਲਤਬ
 ਥੀਆ॥੧॥ਸੰਤਨਬਿਨੁਅਵਰੁਨਾਤਾਬੀਆਜੋਜੈਸਗਟਿਪਰੈਸਾਧੁਕੀਸੇ

੨

ਪਰਗਰਮੀਕੀਆ ॥੧॥੪੦॥੩॥ ਕੋਟਿਪਰਪਮਿਟਹਿਜਨਸੇਵਹਿਕੀਰਤਨ
 ਗਸੇਗਈਐ ॥੧॥੪੦॥੩॥ ਕੋਟਿਪਰਪਮਿਟਹਿਜਨਸੇਵਹਿਕੀਰਤਨ
 ॥੧॥੪੦॥੩॥ ਰਸਨਾਏਕਾਨੇਕਗਣਪੁਰਜਨਕੀਕੋਤਕਉਪਮਾਕੀਐ ॥੧॥੪੦॥੩॥
 ਅਗਚਰਸਦਅਥਨਸੀਸਰਣਸੀਤਨਕੀਲੀਐ ॥੩॥ ਨਿਗੁਣਨੀਚ
 ਅਨਥਅਪਰਪੀਓਟਸੀਤਨਾਐ ॥੧॥ ਬੁਭਤਮੇਹਿਹਐਧੁਪਮਪਿਨਨ
 ਕਲੇਹਨਿਥਾਹੀ ॥੪॥੧॥ ਸੋਗਠਿਮਹਲਾ ੫ ਜਕੋਹਿਰੇਵਸਿਆਤਕਰ
 ਤੋਤਕੀਤੋਅਸਪੁਜਾਈ ॥੨॥ ਸਾਪਨੇਕਉਤ੍ਰੇਵਿਸਹਿਨੀਹੀਚਰਣਹੁਮਿ
 ਨਿਭਾਈ ॥੧॥ ਤੇਰੀਅਕਥਕਥਕਥਨੁਜਾਈ ॥੧॥ ਗੁਣਨਿਧਨੁਸੁਖਦਾਤਸੁਅ
 ਮੀਸਭਤੇਉਚਭਾਈ ॥੧॥੪੦॥੩॥ ਸੇਸੇਕਰਮਕਰਤਹੈਪ੍ਰਣੀਜੈਸੀਭੁਮ
 ਲਿਖਪਈ ॥੧॥ ਸੇਵਕਕਉਤਮਸੇਵਾਦੀਨੀਦਰਸਨੁਦੇਖਿਅਪਈ ॥੨॥ ਸਗ
 ਬਨਿਰੇਤਰਿਤਮਹਿਸਮਨੇਜਾਕਉਤਪੁਆਪਿਥੁਣਈ ॥੧॥ ਗੁਰਪਰਸਾਦਿਮਿ
 ਓਅਗਿਆਨਪ੍ਰਗਟਭਏਸਭਠਈ ॥੩॥ ਸੇਈਗਿਆਨੀਸੇਈਧਿਆਨੀਸੇ
 ਈਪੁਰਖਸੁਭਾਈ ॥੨॥ ਹੁਨਨਕਜਿਸਭਏਦਇਆਲਾਤਕਉਮਨੇਭੋਥਿਸਹਿ
 ਨਜਾਈ ॥੪॥੧॥ ਸੋਗਠਿਮਹਲਾ ੫ ਸਗਲਸਮਗਰੀਮੇਹਿਦਿਆਪੀਕਥ
 ਉਚੇਕਥਨੀਚੋ ॥੧॥ ਸੁਪੁਨਹੋਈਐਕਾਹੁਜਤਨਓੜਕਿਕੋਨਪਹੁਚੇ ॥੧॥ ਸੋ
 ਮਨਸਾਧਸਰਣਛੁਟਕਾਗਾ ॥੧॥ ਬਿਨੁਗੁਰਪੂਰੇਜਨਮੁਮਰਣਨਹਾਈਫਿਰਿਅਦ
 ਤਥਾਥਾ ॥੧॥੪੦॥੩॥ ਓਹੁਜਤਮੁਭੁਲਾਵਕੀਅਤਤਿਨਮਹਿਉਗ
 ਛਿਓਸਗਲਾਸੰਸਾਰਾ ॥੧॥ ਪੁਰਨਭਗਤਪੁਰਖਸੁਆਮੀਕਾਸਰਥਥਕੋਤੋਨਿਅ
 ਗ ॥੨॥ ਨਿੰਦਉਨਹੀਕਾਹੁਥਤੋਏਹੁਖਸਮਕਾਕੀਆ ॥੧॥ ਜਾਕਉਕ੍ਰਿਪਕਰੀਪਭਿ
 ਮੇਰੀਮਲਿਸਾਧਸੰਗਤਿਨਾਉਲੀਆ ॥੩॥ ਪਰਬ੍ਰਹਮਪਰਸੇਸੁਸਤਿਗੁਰਸਭ
 ਨਕਰਤਉਧਰਾਕਹੁਨਨਕਗੁਰਬਿਨੁਨਹੀਤਰੀਐ ॥੧॥ ਹੁਪੁਰਨਤਤਥੀਚਰ
 ॥੪॥੧॥ ਸੋਗਠਿਮਹਲਾ ੫ ਖੋਜਤਖੋਜਤਖੋਜਿਥੀਚਾਰਿਓਮਨਮਤਤ
 ਸਗਾਕਿਲਾਵਿਖਕਟੇਨਿਮਖਅਗਧਿਆਗੁਰਮੁਖਿਪਰਿਉਤਾਗਾ ॥੧॥ ਹਰਿ
 ਗੁਪੀਵਹੁਪੁਰਖਗਿਆਨੀ ॥੧॥ ਸੁਣਿਸੁਣਿਮਹਾਤ੍ਰਿਪਤਿਮਨੁਪਾਵੈਸਧੁਅੰ
 ਮ੍ਰਿਤਥਾਨੀ ॥੧॥੪੦॥੩॥ ਮੁਕਤਿਭੁਗਤਿਜੁਗਤਿਸਚੁਪਈਐਸਰਬਸੁਖ
 ਕਾਦਤਾ ॥੧॥ ਅਪੁਨੇਦਾਸਕਉਭਗਤਿਦਾਨੁਦੈਵੈਪੁਰਨਪੁਰਖਥਿਧਤਾ ॥੨॥
 ਸ੍ਵਦਣੀਸੁਣੀਐਸਨਗਈਐਹਿਰਦੈਧਿਆਈਐਸੇਈ ॥੧॥ ਕਰਣਕਰਣਸ

ਸਰਬਸੁਆਮੀਜਭੋਥਿਥਨਕੋਈ ॥੩॥ ਵਡੇਭਾਗਤਨਜਨਮੁਪਾਇਆਕਰ
 ਹੁਕ੍ਰਿਪਕਿਰਪਾਲਾ ॥੧॥ ਸਪਸੰਗਿਨਨਕੁਗੁਣਗਾਵੈਸਿਮਰੈਸਦਾਗੁਪਾਲਾ ॥੪॥
 ॥੧॥ ਸੋਗਠਿਮਹਲਾ ੫ ਕਹਿਇਸਨਨੁਸਿਮਰਿਪੁਭੁਅਪਨਾਮਨਤਨਭਏਅਗ
 ॥੧॥ ਕੋਟਿਥਿਘਨਲਾਥੇਪੁਭਸਰਣਪ੍ਰਗਟਭਲੇਸੰਜੋਗਾ ॥੧॥ ਪੁਭਥਈਸਥਦ
 ਸੁਭਾਖਿਆਗਾਵਹੁਸੁਣਹੁਪੁਰਖਹੁਨਿਤਭਈਗੁਰਿਪੂਰੇਤੁਰੀਖਿਆ ॥੧॥੪੦
 ॥੩॥ ਸਾਚਸਾਹਿਬੁਅਮਿਤਿਵਡਈਭਗਤਵਛਲਦਇਆਲਾ ॥੧॥ ਸੀਤਕੀ
 ਪੋਜਰਖਦਾਇਆਅਦਿਥਿਰਦੁਪਤਿਪਾਲਾ ॥੨॥ ਹਰਿਅੰਮ੍ਰਿਤਨਮੁਭੰਜ
 ਨੁਨਿਤਭੰਚਹੁਸਰਥਵੇਲਾਮੁਖਪਾਵਹੁ ॥੧॥ ਜਗਮਰਤਪੁਸਤਨਠਗੁਣਗਾਥ
 ਦਨਿੰਗਾਵਹੁ ॥੩॥ ਸੁਣੀਅਰਦਸਿਸੁਆਮੀਮੇਰਿਸਰਥਕਲਾਥਦਿਆਈ ॥
 ਪ੍ਰਗਟਭਈਸਗਲਾਜੁਗਾਅੰਤਰਿਗੁਰਨਕਰੀਵਡਿਆਈ ॥੪॥੧॥੧॥

ਸੋਗਠਿਮਹਲਾ ੫ ਘੁਰੁ ਚਉਪਦੇ ॥੧॥ ਸਤਿਗੁਰਪ੍ਰਸਾਦਿ
 ਕ੍ਰਿਪਤਏਕਸਕੇਹਮਥਾਥਿਕੁਭੁਮੇਗਗੁਰਾਈ ॥੧॥ ਸੁਣਿਮੀਤਜੀਉਹਮਾਥ
 ਲਿਥਲਿਜਾਸੀਹਿਦਰਸਨੁਦੇਹੁਦਿਖਾਈ ॥੧॥ ਸੁਣਿਮੀਤਪੁਰਖਉਥਾਲ
 ਜਾਈ ॥੧॥ ਹਿਮਨੁਤੇਰਾਭਾਈ ॥੧॥੪੦॥੩॥ ਪਾਵਮਲੇਵਮਲਿਮਲਿਧੇਵਾਇ
 ਹੁਮਾਤ੍ਰੇਕੁੰਦਸਾ ॥੧॥ ਸੁਣਿਮੀਤਪੁਰਖਉਤ੍ਰੇਗੀਸਰਣਈਆਇਆਪ੍ਰਭੀਮਲਉਦੇ
 ਹਉਪਦੇਸਾ ॥੨॥ ਮਨੁਨਕੀਜੈਸਗਟਿਪਰੀਜੈਕਰੈਸੇਭਲਾਮਨਈਐ ॥੧॥
 ਏਮੀਤਜੀਉਪ੍ਰਿਭੁਸਭੁਤਨੁਅਗਪੀਜੈਇਉਦਰਸਨੁਹਿਜੀਉਪਾਈਐ ॥
 ॥੩॥ ਭਇਓਅਨੁਗ੍ਰਹਪ੍ਰਸਾਦਿਸੰਤਨਕੋਹਨਿਮਹੈਮੀਠਾ ॥੧॥ ਜਨਨਕਕਉ
 ਗੁਰਿਕਿਰਪਧਾਰੀਸਭੁਅਕੁਲਨਿਰੰਜਨੁਗੀਠ ॥੪॥੧॥੧॥੨॥ ਸੋਗਠਿਮਹਲਾ
 ੫ ਕੋਟਿਥੁਮੰਡਕੋਠਕੁਰਸੁਆਮੀਸਰਥਜੀਆਕਾਦਤਗਾਪਤਿਪਲੈਨਿ
 ਤਸਰਸਮਲੈਇਕੁਗੁਨਹੀਮੁਰਖਿਜਾਤਗੇ ॥੧॥ ਹਰਿਅਗਧਿਨਜਾਨਗੇ ॥੧॥
 ਹਰਿਗੁਰੁਕਰਤਗੇ ॥੧॥ ਹਰਿਜੀਉਨਮੁਪਰਿਓਰਮਦਾਸਾ ॥੧॥੪੦॥੩॥ ਚੀਨ
 ਦਇਆਲਾਕ੍ਰਿਪਾਲਸੁਖਸਾਗਸਰਥਘਟਭਰਪੁਰੀਗੇ ॥੧॥ ਪੇਖਤਸੁਨਤਸਦਾਹੈ
 ਸੰਗੈਸੁਰਖਜਾਨਿਆਤੁਗੇ ॥੨॥ ਹਰਿਥਿਅੰਤੁਓਮਿਤਕਰਿਵਰਨਉਕਿਅ
 ਜਾਨਹੈਇਕੈਸੇਗਾਕਰਉਥਨਤੀਸਤਿਗੁਰਪੁਨੇਮੈਸੁਰਖਦੇਹਉਪਦੇਸੇਗ ॥੩॥

ਮੇਮੁਖਕੀਕੇਤਕਥਤਹੈਕੋਟਿਪਰਾਪੀਤਰਿਅਗੇਗੁਰੁਨਨਕਜਿਨਸੁਇਅ
ਪਖਿਅਸਭਿਗਿਗਭਸਿਨਪਰਿਅਗੇ॥੪॥੨॥੧੩॥ਸੋਗਠਿਮਹਲਾ ੫ ਜਿਨ
ਥਤਕੇਥਪੁਰੈਦੇਸਰਤੇਮਿਟਸਭਿਗਇਆਸਹਜਸੈਨਅਰੁਸੁਖਮਨਨਗੇ
ਉਧਕਮਲਾਥਿਗਸਇਆ॥੧॥ਦੇਖਹੁਅਚਰਗੁਰਇਆਜਿਹਠਕੁਕਉ
ਸੁਨਤਅਗਾਧਿਥਪਿਸਰਿਵੈਗੁਰਿਦਇਆ॥੧॥ਗੁਰਉ॥ਜੇਇਦੁਤਮੇਰਿਥ
ਹੁਤਸੰਤਵਤਤਭਇਅਨਕਭਇਆਕਰਹਿਥੇਨੀਤੀਰਖੁਨਕੁਰਤਹਮਭੇ
ਰੀਸਹਨਇਆ॥੨॥ਜਹਭੰਡਗੇਥੈਦਕਖੁਲਿਅਜਿਹਪੁਪਤਿਤਿਪੁਲ
ਇਆਇਕੁਰਤਹਮੇਕਉਗੁਰਿਦੀਨਮੇਮਾਨੁਤਨੁਸੀਤਲੁਥਿਆ॥੩॥ਏਕ
ਥੈਦਗੁਰਿਅੰਮ੍ਰਿਤਦੀਨੇਤਅਟਲਅਮਰੁਨਮੁਆਭਗਤਿਭੰਡਗੁਰਿਨ
ਨਕਕਉਸਉਪੈਭਿਗਿਲੇਖਮੁਲਿਨਲਇਆ॥੪॥੩॥੧੪॥ਸੋਗਠਿਮੁਖ
ਚਗਨਕਮਲਸਿਉਜਕਮਨੁਲੀਨਸੇਜਨਤਿਪਤਿਅਘਈ॥ਗੁਣਅਮੋਲ
ਜਿਸੁਰਿਦੈਨਵਸਿਅਤੇਨਤਸਿਨਤਿਖਈ॥੧॥ਹਰਿਅਰਧੇਅਗੇਅਨਨ
ਈਜਿਸੇਨੇਵਿਸੈਮੇਰਾਮਸੇਨੇਹੀਤਿਸੁਲਖਥੇਦਨਜਣੁਅਈ॥੧॥
ਗੁਰਉ॥ਜਿਹਜਨਓਟਗੁਰੀਪੁਭਤੇਰੀਸੇਸੁਖੀਏਪੁਭਸਹਣੇ॥ਜਿਹਨਗਥਿ
ਸਰਿਆਪੁਰਖੁਥਿਧਤਤੇਦੁਖੀਅਮਹਿਗਨਣੇ॥੨॥ਜਿਹਗੁਰਮਨਿਪੁਰੁ
ਲਿਵਲਾਈਤਿਹਮਰਅਨੰਦਗੁਰਕਰਿਆਜਿਹਪੁਭੁਥਿਸਾਗਿਗੁਰਤੇਥਮ
ਖਈਤੇਨਕਘੇਰਮਹਿਪਰਿਆ॥੩॥ਜਿਤਿਕੋਲਾਇਆਤਿਤਹੀਲਾਗਤੈ
ਸੋਵਰਤਾਗਾਨਨਕਸਹਪਕਰੀਸੰਤਨੀਰੀਰਿਦੈਭਏਮਗਨਚਰਨਾ॥੪॥
੧੪॥੧੫॥ਸੋਗਠਿਮਹਲਾ ੫ ਰਾਜਨਮਹਿਰਾਜਉਰਣੁਇਓਮਾਨਮਹਿ
ਅਭਿਮਾਨੀਭੋਭਨਮਹਿਲੇਭੀਲੇਭਾਇਓਤਿਉਹਰਿਗਿਰਚੇਗਿਆਨੀ
੧੧॥ਹਰਿਜਨਕਉਇਹੀਸੁਹਵੈਪੋਖਿਨਿਕਟਿਕਰਿਸੇਵਾਸਤਿਗੁਰਹਰਿਕੀਰਤ
ਨਹੀਤਿਪਤਵੈ॥੧॥ਗੁਰਉ॥ਅਮਲਨਸਿਉਅਮਲੀਲਪਟਾਇਓਭੁਮਨਿ
ਭੁਮਿਪਿਆਰੀਖੀਰਿਸੰਗਿਥਾਕਿਰੁਪੈਲੀਨਪੁਭਸੰਤਐਸੇਹਿਤਕਰੀ॥੨॥
ਥਿਦਿਅਮਹਿਥਿਦੁਅੰਸੀਗਚਿਅਨੈਨਦੇਖਿਸੁਖੁਪਵਹਿਜੈਸੇਸਨਾਸ
ਦਿਲੁਭਨੀਤਿਉਹਰਿਜਨਹਰਿਗੁਣਗਵਹਿ॥੩॥ਜੈਸੀਭੁਖਤੇਸੀਕਪੁਰੁ
ਸਗਲਘਟਕਾਸੁਆਮੀਨਨਕਪਿਆਸਲਾਗੀਦਰਸਨਕੀਪੁਭਮਿਲਿਅ
ਅੰਤਰਜਾਮੀ॥੪॥੧੫॥੧੬॥ਸੋਗਠਿਮਹਲਾ ੫ ਹਮਸੈਲੇਤਮਉਜਲਕ

ਰਤਹਮਨਿਗੁਣਤੁੰਦਤਾਹਮਮੁਖਤਮਚਤੁਰਸਿਅਟੇਤੁਸਰਥਕਲਕਾ
ਗਿਤੁ॥੧॥ਸਧੋਹਮਐਸੇਤੁਐਸਾਹਮਪਾਪੀਤਮਪਪਖੰਡਨੀਕੋਨਕੁਰੇ
ਸਾ॥੧॥ਗੁਰਉ॥ਤਮਸਭਸਾਜੇਸਾਜਿਨਿਵਜੇਜੀਉਪੈਭੰਡਪੁਨਾਨਿਗੁਨੀ
ਅਗੇਗੁਨਨਹੀਕੋਈਤਮਦਾਨੁਦੇਹਮਿਹਦਨ॥੨॥ਤਮਕਹੁਭਲਾਹਮ
ਭਲੇਨਜਾਨਤੁਮਸਦਾਸਦਾਇਆਲਾਤਮਸੁਖਦਾਈਪੁਰਖਥਿਧਤ
ਤਮਰਖਹੁਅਪੁਨੇਥਲਾ॥੩॥ਤਮਨਿਧਨਅਟਲਸੁਲਿਤਨਜੀਅਜੰਤ
ਸਭਿਜਾਠੀਕੁਰਨਨਕਹਮਇਹੋਵਲਾਖੁਸੰਤਨਕੈਘਛੈ॥੪॥੬॥
੧੧॥ਸੋਗਠਿਮਹਲਾ ੫ ਮਤਗਰਭਮਹਿਅਪਨਸਿਮਰੁਦਤਤੁਮਗ
ਖਨਹਗਾਪੁਦਕਸਾਗਰਅਥਹਲਹਮਿਹਤਰਹਤਰਹਨਾਗੇ॥੧॥ਸਧੋਤੁ
ਨਕੁਰੁਸਿਰਿਸੇਗਾਈਹਉਤਹੋਧੋਗਾ॥੧॥ਗੁਰਉ॥ਕੀਤੇਕਉਮੇਰੇਸਮਨ
ਕਰਣਹਉਤਿਭਾਜੈਨਾਤੁਦਾਤਮਗਨਕਉਸਗਲੀਦਾਨੁਦੇਹਿਪੁਭਭੋਨੇ॥੨॥
ਖਿਨਮਹਿਅਵਗੁਖਿਨੈਮਹਿਅਵਰਾਅਚਰਜਚਲਤਤੁਮਗੇਗੁਰੇਗੁਰੇਗ
ਹਰਗਭੀਰਉਚੇਅਗਮਅਪੋਗੇ॥੩॥ਸਧਸੰਗਿਜਉਤਮਹਿਮਿਲਾਇਓਤ
ਉਸੁਨੀਤੁਮੀਥਣੀ॥ਅਨਦੁਭਇਆਪੇਖਤਹੀਨਨਕਪਤਪਪੁਰਖਨਿਰ
ਥਣੀ॥੪॥੧੭॥੧੮॥ਸੋਗਠਿਮਹਲਾ ੫ ਹਮਸੰਤਨਕੀਰਨਪਿਆਰਹਮਸੰ
ਤਨਕੀਸਹਣਾਸੰਤਹਮੀਓਟਸਤਾਣੀਸੰਤਹਮਰਾਗਣਾ॥੧॥ਹਮਸੰਤ
ਨਸਿਉਥਣਿਅਈਪੁਰਖਿਲਿਖਿਅਪਈ॥ਇਹਮਨੁਤੇਰਾਭਣੀ॥੧॥
ਗੁਰਉ॥ਸੰਤਨਸਿਉਮੇਰੀਲੇਵਦੇਵੀਸੰਤਨਸਿਉਥਿਉਹਾਸੰਤਨਸਿ
ਉਹਮਲਾਹਖਾਇਆਹਰਿਗਤਭਏਭੰਡਾ॥੨॥ਸੰਤਨਮੇਕਉਪੁਜੀਸ
ਉਪੀਤਉਤਰਿਆਮਨਕਧੋਖਾਧਰਮਗਇਅਥਕਾਕਰੈਗੇਜਓਭਟਿ
ਓਸਗਲੇਲੇਖਾ॥੩॥ਮਹਾਅਨੰਦਭਏਸੁਖੁਪਾਇਆਸੰਤਨਕੈਪਰਸਾਦੇ॥
ਕੁਨਨਕਹਰਿਸਿਉਮਨੁਮਾਨਿਆਗੰਗਿਰਤੇਥਿਸਮਾਦੇ॥੪॥੮॥੧੯॥ਸੋਗ
ਠਿਮਹਲਾ ੫ ਜੇਤੀਸਮਗੀਦੇਖਹੋਨਰਤੇਤੀਹੀਛਡਿਜਾਨੀ॥ਰਾਮਨਾਮ
ਸੰਗਿਕਰਿਥਿਉਹਰਾਪਵਹਿਪਦਨਿਰਥਾਨੀ॥੧॥ਪਿਆਰੇਤੁਮੇਰੇਸੁਖਦਾਤਾ
ਗੁਰਿਪੁਰੈਦੀਆਉਪਦੇਸਤੁਮਹੀਸੰਗਿਪਰਤਾ॥੧॥ਗੁਰਉ॥ਕਾਮਕੁਧਲੇ
ਭੋਮਅਭਿਮਾਨਤਮਹਿਸੁਖਨਹੀਪਈਐਹੋਹੋਨਤੁਸਗਲਕੀਮੇਰੇਮ
ਨਤਉਅਨਦਮੰਗਲਸੁਖੁਪਈਐ॥੨॥ਘਲਾਨਭਨੈਅੰਤਰਥਿਧਿਜਾ

ਮੇਸੇਜੀਵੈ॥ ਜਿਸੇਨੇਕਗੰਮਪਰਾਪਤਿਹੈਸੇਜਨੁਨਿਗਮਲੁਖੀਵੈ॥੨॥
 ਘਨਥਿਨਸਨਸਭਿਦੁਖਨਸਨਗਰਚਰਣੀਮਨੁਲਗਾ॥ਗੁਣਗਵਤ
 ਅਚੁਤਅਥਨਸੀਅਨਦਿਨੁਹਰਿਗੰਗਾ॥੩॥ਮਨਇਛੈਸੇਈ
 ਲਪਏਹਰਿਕੀਕਥਾਸੁਹੇਲੀ॥ਆਦਿਅੰਤਿਮਧਿਨਾਨਕਕਉਸੇਪੁਰੁ
 ਅਥੇਲੀ॥੪॥੧੬॥੨੭॥ਸੋਗਠਿਮਹਲ ੫ ਥਿਨਸੈਮਹੁਮਰਾਹੁਤੁ
 ਗਥਿਨਸੈਅਪਨੀਧਰੀ॥੧॥ਸੰਤਹੁਇਧਰਾਤਵਹੁਕਰੀ॥ਜਿਤਹੁਭੇ
 ਗਰਬੁਨਿਵਰੀ॥੧॥੧੦੭॥ਸਰਬਭੁਤਪਰਬ੍ਰਹਮੁਕਰਿਜਾਨਿਅਹੋ
 ਸਗਲਹੋਨਗੀ॥੨॥ਪ੍ਰਥਿਭਪ੍ਰਭਜੀਉਅਪੁਨੈਸੰਗੇਚੁਕੈਭੀਤਿਭ੍ਰਮਗੀ॥
 ੩॥ਅਭਿਖਪੁਨਮੁਨਿਗਮਲੁਜਲੁਅੰਮ੍ਰਿਤਪਈਅੰਗੁਰੁਦਾਗੀ॥੪॥
 ਕਹਨਾਨਕਜਿਸੁਮਸਤਕਿਲਿਖਿਅਤਿਸੁਗੁਰੀਮਲਿਰੋਗਾਥਿਦਗੀ॥੫॥
 ੧੭॥੨੮॥

ਸੋਗਠਿਮਹਲ ੫ ਘਰੁ ੨ ਦੁਪਦੇ ੧ਥਸਤਿਗੁਰਪ੍ਰਸਾਦਿ
 ਸਗਲਥਨਸਪਤਿਮਹਿਥੈਸੰਤਹੁਸਗਲਦੁਪਮਹਿਘੀਆ॥ਉਚਨੀ
 ਚਮਹਿਜੇਤਿਸਮਣੀਘਟਿਘਟਿਮਾਧਉਜੀਆ॥੧॥ਸੰਤਹੁਘਟਿਘ
 ਟਿਹਿਅਸਮਾਹਿਥਾਪੁਰਨਪੁਰਿਹਿਥਿਸਰਬਮਹਿਜਲਿਥਲਿਸਰ
 ਅਅਹਿਥਿ॥੧॥੧੦੭॥ਗੁਣਨਿਧਨਨਕੁਜਸੁਗਵੈਸ - ਤਿਗੁ
 ਭਰਮੁਚੁਕਾਇਥਾਸਰਬਨਿਵਸੀਸਦਅਲਪਸਭਮਹਿਹਿਅਸਮ
 ਇਥਿ॥੨॥੧੧॥੨੪॥ਸੋਗਠਿਮਹਲ ੫ ਜਕੈਸਿਮਹਣਿਹੋਇਅਨੰਦ
 ਨਸੈਜਨਮਮਰਣਭੈਦੁਖੀ॥ਚਰਿਪਦਾਰਥਨਵਨਿਧਿਪਾਵਹਿਥਹਿਨ
 ਤਿਸਨਭੁਖੀ॥੧॥ਜਕੈਨਮੁਲੈਤਤੁਸੁਖੀ॥ਸਸਿਸਾਸਿਧਿਅਵਹੁ
 ਕੁਰਕਉਮਨਿਤਨਿਜੀਅਹੇਮੁਖੀ॥੧॥੧੦੭॥ਸੰਤਿਪਾਵਹਿਦੇਵਹਿ
 ਨਸੀਤਲਅਗਨਿਨਾਤਿਹਿਧੁਖੀ॥ਗੁਰਨਾਨਕਕਉਪ੍ਰਭੁਦਿਖਾਇਅ
 ਲਿਥਲਿਤਿਭਵਨਿਹੁਖੀ॥੨॥੨॥੩੦॥ਸੋਗਠਿਮਹਲ ੫ ਕਾਸਕਿ
 ਲੇਭਣੁਠਨਿਦਾਇਨਤਅਪਿਛਡਵਹਾ॥ਇਹਭੀਤਹਿਤਇਨਕਭਿ
 ਹੁਅਪਨਨਿਕਟਿਭੁਲਾਵਹਾ॥੧॥ਅਪੁਨੀਥਿਧਿਅਪਿਜਨਾਵਹਾ॥
 ਰਿਜਨਮੰਗਲਗਾਵਹਾ॥੧॥੧੦੭॥ਥਿਸੁਰਨੀਕਥਹੁਹੋਇਤੋਇਥਿ

੨੮੯
 ਧਿਮਨਮਹਿਪਾਵਹਾ॥ਗੁਰਪ੍ਰਭੇਦਿਥਿਭਭਗੀਜਨਨਾਨਕਕਤਹਿਨਪ
 ਵਹਾ॥੨॥੩॥੩੧॥ਸੋਗਠਿਮਹਲ ੫ ਜਕੈਸਿਮਹਣਿਸਭਕਛੁਪਈ
 ਐਥਿਰਥੀਘਲਨਜਾਈ॥ਤਿਸੁਪਭਤਿਅਗਿਅਵਰਕਤਾਰਹੁਜੋਸ
 ਭਮਹਿਹਿਅਸਮਾਈ॥੧॥ਹਰਿਹਰਿਸਿਮਹਰੁਸੰਤਗੋਪਲਾ॥ਸਧਸੈਗਿ
 ਮਿਲਿਨਮੁਧਿਆਵਹੁਪੁਰਨਹੈਵਘਾਲਾ॥੧॥੧੦੭॥ਸਾਹਿਸਮਾਏਨਿਤਿ
 ਪਤਿਪਲੈਪੇਮਸਤਗਲਿਲਾਵੈ॥ਕਹਨਾਨਕਪ੍ਰਭੁਤਮੇਥਿਸਰਤਜਗ
 ਜੀਵਨੁਕੈਸੇਪਵੈ॥੨॥੪॥੩੨॥ਸੋਗਠਿਮਹਲ ੫ ਅਥਿਨਸੀਜੀਅ
 ਨਕਦਤਸਿਮਰਤਸਭਮਲੁਖਈ॥ਗੁਣਨਿਧਨਭਗਤਨਕਉਥਰਤਨਿ
 ਥਿਰਲਪਵੈਕਈ॥੧॥ਮੇਰਮਨਜਪਿਗੁਰਗੋਪਲਪ੍ਰਭੁਸੇਈ॥ਜਾਕੀਸਰ
 ਏਪਇਅੰਸੁਖਪਈਐਥਹੁਕਿਦੁਖੁਨਹੋਈ॥੧॥੧੦੭॥ਵਡਭਗੀਸਾ
 ਧਸੰਗੁਪਰਾਪਤਿਤਿਨਭੇਟਤਦੁਗਮਤਿਖਈ॥ਤਿਨਕੀਧੁਰਿਨਾਨਕਦਾਸੁਥਥੈ
 ਜਿਨਹਰਿਨਮੁਰਿਦੈਪਰਈ॥੨॥੫॥੩੩॥ਸੋਗਠਿਮਹਲ ੫ ਜਨਮਜਨਮ
 ਕੇਦੁਖਨਿਵਰੇਸੁਕਾਮਨੁਸਾਧਗੈ॥ਦਰਸਨੁਭੇਟਤਹੋਤਨਿਹਲਾਹਰਿਕਨਮੁ
 ਥੀਚਗੈ॥੧॥ਮੇਰਾਬੈਦੁਗੁਰਗੋਥਿਦਾ॥ਹਰਿਹਰਿਨਮੁਅਭਿਖਪੁਮੁਖਿਦੈ
 ਕਟੈਜਮਕੀਛੰਧਾ॥੧॥੧੦੭॥ਸਮਰਥਪੁਰਖਪੁਰਨਥਿਧਾਤੋਅਪੇਕਰਣੈ
 ਹਗਾਅਪੁਨਾਦਸੁਹਰਿਅਪਿਉਥਾਰਿਅਨਾਨਕਨਾਮਿਅਧਾਰਾ॥੨॥੬॥
 ੩੪॥ਸੋਗਠਿਮਹਲ ੫ ਅੰਤਰੀਗਤਿਤਮਹੀਜਾਨੀਤੁਣੁਪੀਪਹਿਨਿਥੇ
 ਗੋਥਥਸਿਲੈਹੁਸਾਹਿਬਪ੍ਰਭਅਪਨੇਲਾਖਖਤੋਕਰਿਛੰਗੈ॥੧॥ਪ੍ਰਭਜੀਤੁਸ
 ਰੇਠਕੁਰੇਗੋ॥ਹਰਿਚਰਣਸਰਣਮੇਹਿਚੰਗੈ॥੧॥੧੦੭॥ਥੋਸੁਮਾਰਥੈਅੰਤਸੁ
 ਅਮੀਉਚੰਗੁਨੀਗਹੋਗੋ॥ਕਾਟਿਸਿਲਕਕੀਨੇਅਪਨੇਦਸਰਤਉਨਾਨਕਕ
 ਹਨਿਹੋਗੋ॥੨॥੭॥੩੫॥ਸੋਗਠਿਮਹਲ ੫ ਭਏਕ੍ਰਿਪਾਲਗੁਰਗੋਵਿਦਾਸਗ
 ਲਮੇਰਥਪਏ॥ਅਸਥਿਰਭਏਲਾਗਿਹਰਿਚਰਣੀਗੋਵਿਕੇਗੁਣਗਾਏ॥੧॥
 ਭਲੇਸਮੁਰਤਪੁਰਾਸੰਤਿਸਹਜਾਨੰਦਨਮੁਜਪਿਵਜੈਅਨਹਚੰਤੁਗਾ॥
 ੧॥੧੦੭॥ਮਿਲਸੁਆਮੀਪ੍ਰੀਤਮਅਪਨੇਘਰਮੰਦਰਸੁਖਦਈ॥ਹਰਿ
 ਨਮੁਨਿਧਨਨਾਨਕਜਨਪਾਇਆਸਗਲੀਇਛੁਪੁਜਈ॥੨॥੮॥੩੬॥ਸੋ
 ਗਠਿਮਹਲ ੫ ਗੁਰਕਚਰਨਥਸੇਰਿਦਭੀਤਹਿਸੁਭਲਖਣਪ੍ਰਭੀਨਾਭ
 ਇਕ੍ਰਿਪਲਪੁਰਨਪਰਮੇਸਰਨਾਮਨਿਧਨਮਨਿਚੰਨੈ॥੧॥ਮੇਰੇਗੁਰੁਖਵਰੇਮੀ

ਗਾਵਦਰਭੁਣੀਦੇਵਤਿਅੰਸੋਕਨੀਤਨੀਤ॥੧॥੧੦੭ਉ॥ਜੀਅਜੰਤ
 ਪ੍ਰਾਕਸਗਲਓਧਰੇਰਸਨੁਦੇਖਣਹੋ॥ਗੁਰਪੁਰੀਅਚਰਜਵਤਿਅ
 ਧੀਨਨਕਸਦਥਲਿਹੋ॥੨॥੧੦੮ਉ॥ਸੋਗੰਠਿਮਹਲਾ ੫ ਸੰਚਨਿਕਰੰ
 ਏਨਮਪਨ੍ਨਿਨੇਮਲਥਾਤੀਅਗਮਅਪਗਾਥਿਲਫਿਥਿਨੇਦਾਨੇਸ
 ਮਮਦਹਥਾਇਜੀਵਹੁਸਿਖਪਰਵਗ॥੧॥ਹਰਿਕੇਰਥਨਕਮਲਾਧਰ
 ॥ਸੰਤਪ੍ਰਸਾਦਿਪਾਇਓਸਚਥੋਰਥੁਚਕਿਲਿਘਓਥਿਖੁਸੀਸਗ॥੧॥੧੦੯
 ॥ਭਏਕ੍ਰਿਪਲਪੁਰਨਅਥਿਨਾਸੀਅਪਹਿਕੀਨੀਸਗਾਧੇਖਿਪੇਖਿਨਾਨ
 ਕਾਥਿਗੋਸੰਨੇਨਨਕਨਾਹੀਸੁਮਗ॥੨॥੧੦੯ਉ॥ਸੋਗੰਠਿਮਹਲਾ ੫ ਗੁਰਿਪੁ
 ਰੇਅਪਨੀਕਲਧਾਗੀਸਭਘਟਉਪਜੀਦਇਆਆਪੇਮੇਲਿਵਡਾਈਕੀ
 ਨੀਕੁਸਲਥੇਮਸਭਭਇਆ॥੧॥ਸਤਿਗੁਰਪੁਰਮੇਰੇਨਾਨਾ॥ਪਰਬ੍ਰਹਮ
 ਜਪਿਸਦਾਨਿਹਲਾ॥੧॥੧੦੯ਉ॥ਅੰਤਰਿਥਾਹਰਿਥਾਨਥੰਨਤਰਿਜਤਕਰੇ
 ਖਓਸੇਈ॥ਨਨਕਗੁਰਪਾਇਓਵਰਭਗੀਤਿਸੁਜੇਵਡਾਵਡੁਨੇਕੇਈ॥
 २॥੧੧੦ਉ॥ਸੋਗੰਠਿਮਹਲਾ ੫ ਸੁਖਮੰਗਲਕਲਿਆਣਸਯਜੁ
 ਨਿਪ੍ਰਭਕੇਚਰਣਨਿਹਰਿਆਰਾਖਨਹੈਰਾਖਿਓਥਾਹਿਕੁਸਤਿਗੁਰਿਤਪੁ
 ਓਤਾਗਿਆ॥੧॥ਓਥੇਸਤਿਗੁਰਕੀਸਰਣਈ॥ਜਾਕੀਸੇਦਨਬਿਰਥੀਜ
 ਈ॥੧॥੧੦੯ਉ॥ਘਰਮਹਿਸੁਖਥਾਹਰਿਫੁਨਿਸੁਖਪ੍ਰਭਅਪਨੇਭਏਦਇਆ
 ਲਾਨਨਕਥਿਘਨੁਨਲਾਗੈਕਉਮੇਰਾਪ੍ਰਭੁਹੋਆਕਿਰਪਲਾ॥੨॥੧੧੦ਉ॥
 ਸੋਗੰਠਿਮਹਲਾ ੫ ਸਧੂਸੰਗਿਭਇਆਮਨਿਉਦਮੁਨਮੁਰਤਨੁਜਸੁਗਈ॥
 ਟਿਗਈਚੰਤਸਿਮਰਿਅਨੰਤਸਾਗਰੁਤਰਿਆਭਈ॥੧॥ਹਿਰਦੈਹਰਿਚਰਣਵ
 ਸਈ॥ਸੁਖਪਾਇਆਸਯਜੁਨਿਉਪਜੀਰੇਗਘਾਣੀਮਿਟਈ॥੧॥੧੦੯ਉ॥
 ਕਿਆਗੁਣਤੋਰੇਅਥਿਵਖਣਾਕੀਮਤਿਕਹਣੁਨਜਾਈ॥ਨਨਕਭਗਤਭ
 ਏਅਥਨਾਸੀਅਪਨਪ੍ਰਭਭਇਆਸਹਈ॥੨॥੧੧੧ਉ॥ਸੋਗੰਠਿਮਹਲਾ ੫
 ਗਏਕਲੇਸੋਗਸਭਿਨਸੇਪ੍ਰਭਅਪਨੈਕਿਰਪਧਾਗੀਆਠਪਰਅਰਧ
 ਹਸੁਆਮੀਪੁਰਨਘਾਲਹਮੀ॥੧॥ਹਰਿਜੀਉਤੁਸੁਖਸੰਪਤਿਰਸਿਆਗਿਥ
 ਲੈਹੁਭਈਮੇਰਕਉਪ੍ਰਭਅਗੈਅਰਦਾਸਿ॥੧॥੧੦੯ਉ॥ਜੇਮਗਉਸੇਈਸੇ
 ਈਪਵਓਅਪਨੇਖਸਮਭੇਰਸਾਕਹੁਨਨਕਗੁਰਪੁਰਭੇਟਿਓਮਿਓਸ
 ਗਲਾਏਸਾ॥੨॥੧੧੨ਉ॥ਸੋਗੰਠਿਮਹਲਾ ੫ ਸਿਮਰਿਸਿਮਰਿਗੁਰੁ

ਜਿਗੁਰਅਪਨਸਗਲਾਦੁਖਮਿਟਾਇਆਤਪੋਰਗਏਗੁਰਥਭਨੀਮਨ
 ਏਛਛਲਪਾਇਆ॥੧॥ਸੋਗੁਰਪੁਰਸੁਖਦਾਤਾਕਰਣਕਰਣਸਮਰਥ
 ਸੁੰਘਾਮੀਪੁਰਨਪੁਰਖਾਥਿਧਤਾ॥੧॥੧੦੯ਉ॥ਅਨੰਦਥਿਨੇਦਮੰਗਲਗੁਣ
 ਗਾਵਹੁਗੁਰਨਨਕਭਏਦਇਆਲਾ॥ਜੈਜੈਕਰਭਏਜਗਤੀਤਰਿਹੋਅਪਾ
 ਰਥੁਮੁਖਵਲਾ॥੨॥੧੧੩ਉ॥ਸੋਗੰਠਿਮਹਲਾ ੫ ਹਮਗਿਰਣਤਨ
 ਗਈਅਕਈਅਪਣਾਥਿਰਦੁਪਛਾਣਿ॥ਹਥਿਦੇਇਰਥੈਕਰਿਅਪਨੇਸਦਾ
 ਸਦਾਰੰਗਮਾਣਿ॥੧॥ਸਾਚਸਾਹਿਬੁਸਦਮਿਹਰਵਣਾਥੁਪੁਪਾਇਅਮੇਰੇ
 ਸਤਿਗੁਰਿਪੁਰੈਹੋਈਸਰਬਕਲਿਆਣਾ॥੧॥੧੦੯ਉ॥ਜੀਉਪਾਇਪਿੰਡਸਜਿ
 ਆਰਿਤਪੈਨਣੁਖਣੁਆਪਣੇਦਾਸਕੀਆਪਿਪੈਜਗੀਨਨਕਸਦਕਰਿਥ
 ਣਾ॥੨॥੧੧੪ਉ॥ਸੋਗੰਠਿਮਹਲਾ ੫ ਦੁਰਤਗਵਾਇਆਹਰਿਪ੍ਰਭਿਅਪੇਸ
 ਭੁਸੰਸਰਉਥਾਹਿਆਪਰਬ੍ਰਹਮਪ੍ਰਭਕਿਰਪਧਾਗੀਅਪਣਾਥਿਰਦੁਸਮਰਿਆ
 ॥੧॥ਹੋਈਭਜੇਰਾਮਕੀਰਖਵਲੀ॥ਸੁਖਸਹਜਅਨੰਦਗੁਣਗਾਵਹੁਮਨੁ
 ਤਨੁਦੇਸੁਖਈ॥੧॥੧੦੯ਉ॥ਪਤਿਤਉਧਰਣੁਸਤਿਗੁਰਮੇਰੇਮੇਰਿਤਿਸ
 ਕਭਰਵਾਸਾ॥ਬਖਸਿਲਾਏਸਭਿਸਚੈਸਾਹਿਬਿਸੁਣਿਨਨਕਕੀਅਰਦਾਸਾ
 ॥੨॥੧੧੫ਉ॥ਸੋਗੰਠਿਮਹਲਾ ੫ ਬਖਸਿਆਪਰਬ੍ਰਹਮਪੁਰਮੇਸਰਿਸਗਲੇ
 ਰੇਗਥਿਦਾਗੇਗੁਰਪੁਰਕੀਸਰਣੀਉਥੇਕਰਜਸਗਲਾਸਵਰੇ॥੧॥ਹਰਿਜ
 ਨਿਸਿਮਰਿਆਨਮਅਧਾਗਿ॥ਤਪੁਓਤਾਗਿਆਸਤਿਗੁਰਪੁਰੈਅਪਣੀਕਿਰਪਾ
 ਧਗਿ॥੧॥੧੦੯ਉ॥ਸਦਾਅਨੰਦਕਰਹਿਮੇਰੇਪਿਅਰੇਹਰਿਗਵਿੰਦੁਗੁਰਿਰਾਖਿ
 ਆਵਡੀਵਡਿਅਈਨਨਕਕਰਤੋਕੀਸਾਦੁਸਥਦੁਸਤਿਭਖਿਆ॥੨॥
 ੧੧੬ਉ॥ਸੋਗੰਠਿਮਹਲਾ ੫ ਭਏਕ੍ਰਿਪਲਾਸੁਆਮੀਮੇਰੇਤਿਤੁਸਾਚੈਦਰ
 ਥਾਗਿ॥ਸਤਿਗੁਰਤਪੁਗਵਾਇਆਭਈਠੰਢਿਪਈਸੰਸਾਗਿਅਪਣੇਜੀਅਜੰ
 ਤਾਪਿਰਥੇਜਮਹਿਕੀਓਟਤਾਗਿ॥੧॥ਹਰਿਕੇਚਰਣਹਿਦੈਉਰਧਾਗਿ॥ਸਦਾ
 ਸਦਾਪ੍ਰਭਸਿਮਰੀਐਭਈਦੁਖਕਿਲਾਥਿਖਕਟਣਹਾਗ॥੧॥੧੦੯ਉ॥ਤਿਸ
 ਕੀਸਰਣੀਉਥੇਰੇਭਈਜਿਨਗਚਿਆਸਭਕੇਇਆਕਰਣਕਰਣਸਮਰਥੁਸੇ
 ਭਈਸਚੈਸਚੀਸੁਇਆਨਨਕਪ੍ਰਭੁਧਿਆਈਐਭਈਮਨੁਤਨੁਸੀਤਲੁਹੋ
 ਈ॥੨॥੧੧੭ਉ॥ਸੋਗੰਠਿਮਹਲਾ ੫ ਸੰਤਹਰਿਹਰਿਨਾਮੁਧਿਆਈ॥ਸੁਖ
 ਸਗਰਪ੍ਰਭਵਿਸਰਉਨਾਹੀਮਨਿਚਿੰਦਿਅਛਛਲੁਪਾਈ॥੧॥੧੦੯ਉ॥ਸ

ਤਿਗੁਰੂ ਪੁਰੈ ਤਪੁਗਵਇਆ ਅਪਣੀ ਕਿਰਪਾ ਧਾਰੀ ॥ ਪਰਬੁ ਮਪੁਤਰੇ
 ਇਅਲਾਦੁ ਖੁਮਿਦਿਆ ਸਭ ਪਰਵਰੀ ॥ ੧ ॥ ਸਰਬ ਨਿਪਨ ਮੰਗਲ ਸੁਗੁਪ
 ਰਿਕਨ ਮੁਖਯੋ ॥ ਨਨਕ ਪਤਿ ਰਖੀ ਪਰਮੇਸਰਿ ਉਪਰਿ ਅਸਭੁ ਸੇਸੀ ॥ ੨ ॥
 ੪੮ ॥ ਸੋਗਠਿ ਮਹਲਾ ੫ ॥ ਮੇਰਾ ਸਤਿਗੁਰੁ ਖਵਲਾ ਚੋਆ ਪਰਿਕਿਪ
 ਪੁਠਿ ਆਥਿ ਦੇ ਰਖਿ ਅਹਰਿ ਗਵਿੰਦੁ ਨ ਵਨਿਰੋਆ ॥ ੧ ॥ ਰਹਉ ॥ ਤਪੁਗਵ
 ਇਆ ਪੁਠਿ ਆਪਿ ਮਿਟਾਇ ਜਨ ਕੀਲਾ ਜਰਖਾਈ ॥ ਸਧ ਸੰਗਤਿ ਤੇ ਸਭ
 ਠਪੈ ਏਸ ਤਿਗੁਰ ਕੇ ਬਲਿ ਜਈ ॥ ੧ ॥ ਹਲਤੁ ਪਲਤੁ ਪੁਠੈ ਵੈਸਵੇਰ ਮ
 ਰਗੁਨ ਅਵਗੁਨ ਨ ਥੀ ਚਰਿਆ ਅਟਲ ਬਚਨ ਨਨਕ ਗੁਰ ਤਾਸ ਠ
 ਲ ਕੁਰਮ ਸਤ ਕ੍ਰਿਪਿਆ ॥ ੨ ॥ ੨੧ ॥ ੪੯ ॥ ਸੋਗਠਿ ਮਹਲਾ ੫ ॥ ਜੀਅ ਜੰ
 ਤ ਸਭਿ ਤਿਸ ਕੇ ਕੀਏ ਸੇਈ ਸੰਤ ਸੁਹਾਈ ॥ ਅਪਨੇ ਸੇਵਕੀ ਅਪੇਰਾ ਖੈ ਪੁਰਨ ਭਈ
 ਬਡਾਈ ॥ ੧ ॥ ਪਰਬੁ ਮੁਪੁਰ ਮੇਰੇ ਨਲਿ ਗੁਰਿ ਪੁਰੈ ਪੁਰੀ ਸਭ ਰਖੀ ਹੋਇ ਸਰਬ
 ਦਇਆਲਾ ॥ ੧ ॥ ਰਹਉ ॥ ਅਨਦਿਨ ਨਨਕ ਨ ਮੁਪਿ ਆਇ ਜੀਅ
 ਨ ਕਦਤਾ ਅਪੁਨੇ ਸਕਠਿ ਕੀਠਿਲਾਇ ਜਿਉ ਬਰਕ ਪਿਤਮਾਤਾ ॥ ੨ ॥ ੨੨ ॥
 ੫੦ ॥

ਸੋਗਠਿ ਮਹਲਾ ੫ ॥ ਘਰੁ ੩ ॥ ਚਉਪਦੇ ॥ ੧ ॥ ਸਤਿਗੁਰ ਪ੍ਰਸਾਦਿ
 ਮਿਲਿ ਪੰਚਹਨੀ ਸਹਸਰੁ ਕਾਇਆ ॥ ਸਿਕਦ ਰਹੁ ਨਹਿ ਪਤੀ ਆਇਆ ॥
 ਮਰਵਹੁ ਅਗੇ ਛੇਰਾ ॥ ਮਿਲਿ ਰਾਜਨ ਰਾਮ ਨਿਬੇਰਾ ॥ ੧ ॥ ਅਬ ਚੁਛਨ ਕਤੁ
 ਜਈ ॥ ਗੋਬਿੰਦ ਤੇ ਗੁਰੇ ਸਾਈ ॥ ੧ ॥ ਰਹਉ ॥ ਆਇਆ ਪ੍ਰਭੁ ਦਰਬਾਰੁ
 ਸਗਲੀ ਮਿਟੀ ਪੁਕਾਰਾ ਲਥਾ ਪਿਅਪਣੀ ਪਾਈ ॥ ਤਕਤ ਅਵੈ ਕਤਾਈ
 ॥ ੨ ॥ ਤਹ ਸਚ ਨਿਅਇ ਨਿਬੇਰਾ ॥ ਉਹ ਸਮਠ ਕੁਰੁ ਸਮਚੇਰਾ ॥ ਅੰਤ ਜਾਮੀ
 ਜਾਨੈ ॥ ਬਿਨੁ ਬੇਲਤ ਅਪੁਪਛਾਨੈ ॥ ੩ ॥ ਸਰਬ ਥਨ ਕੇਰਾ ਜਾ ॥ ਤਹ ਅਨਹਤ
 ਬਦ ਅਗਾ ਜਾ ॥ ਤਿਸੁ ਪਰਿਕਾ ਚਤੁਰਾਈ ॥ ਮਿਲੁ ਨਨਕ ਅਪੁਗਵਈ ॥
 ੧ ॥ ੫੧ ॥ ਸੋਗਠਿ ਮਹਲਾ ੫ ॥ ਹਿਰਦੈ ਨ ਮੁਵਸਾਇ ਗਾਘਰਿ ਬੈਠੇ ਗੁਰੁ ਪਿਆਇ
 ਗੁਰਿ ਪੁਰੇ ਸਚੁ ਕਹਿਆ ॥ ਸੇਖੁ ਸਚਾਲ ਹਿਆ ॥ ੧ ॥ ਅਪੁਨੇ ਹੋਇ ਭਿਗੁ ਮ
 ਹਵਨਾ ॥ ਅਨਦੁ ਸੁਖ ਕਲਿਆਣ ਮੰਗਲ ਸਿਉ ਘਰਿਆ ਏਕਹਿ ਇਸਨਾ ॥
 ੧ ॥ ਰਹਉ ॥ ਸਚੀ ਗੁਰਵਡਿਆਈ ॥ ਤਾ ਕੀ ਕੀਮਤਿ ਕਹਨੁ ਜਾਈ ॥ ਸਿਰਿ

੨੫੧
 ਹ ਪਤਿਸਾਹਾ ॥ ਗੁਰੇ ਤਤ ਮਨਿ ਭਿਮਾ ॥ ੨ ॥ ਸਗਲ ਪਰਛਤਲਾ ਬੋ ॥ ਮਿਲਿ
 ਸੁਖ ਸੰਗਤ ਕੈ ਸਾਥਾ ॥ ਗੁਣ ਨਿਧਨ ਹਰਿ ਨਾਮਾ ॥ ਜਪਿ ਪੁਰਨ ਹੋਵੈ ਕਾਮਾ ॥ ੩ ॥ ਗੁਰਿ
 ਕੀਨੇ ਮੁਕਤਿ ਦੁਆਰਾ ॥ ਸਭ ਸਿਉ ਸਿਟਿ ਕੈ ਜੈ ਕਾਗਾ ॥ ਨਨਕ ਪੁਛੇ ਮੇਰੇ ਸਾਥਾ ॥ ਜਨਮ
 ਮਛਣ ਭੋਲਾ ਬੋ ॥ ੪ ॥ ੨ ॥ ੫੨ ॥ ਸੋਗਠਿ ਮਹਲਾ ੫ ॥ ਗੁਰਿ ਪੁਰੈ ਕਿਰਪਾ ਧਾਰੀ ॥ ਪੁਠਿ
 ਪੁਠੀ ਚਹਮਾ ਗੀ ॥ ਕਿਹਿ ਇਸਨਾ ਗੁਰਿ ਆਇ ॥ ਅਨਦ ਮੰਗਲ ਸੁਖ ਪਾਈ ॥ ੧ ॥
 ਸੰਤ ਹਮਾਨ ਮਨਿ ਸਤੀ ਐ ॥ ਉਠਤ ਬੈਠਤ ਹਰਿ ਹਰਿ ਪਿਆਈ ॥ ਐ ਅਨਦਿਨ
 ਸੁਖਿ ਤੁਕੀ ਐ ॥ ੧ ॥ ਰਹਉ ॥ ਸੰਤ ਕਾ ਮਗੁ ਪਰਮ ਕੀ ਪਉੜੀ ਕੇ ਵਡਾ ਗੀ ਪਾਈ
 ॥ ਕਿਹਿ ਜਨਮ ਕੇ ਕਿਲਾ ਬਿਖਨ ਮੇਰਿ ਚਰਣੀ ਚਿਤੁ ਲਾਈ ॥ ੨ ॥ ਉਸਤਤਿ ਕਹੁ
 ਸਦਾ ਪੁਛ ਅਪਨੇ ਜਿਨਿ ਪੁਰੀ ਕਲਾ ਰਖੀ ॥ ਜੀਅ ਜੰਤੁ ਸਭਿ ਭੋਪਦਿਤ ਸਤਿਗੁ
 ਰੀ ਸਚੁ ਸਖੀ ॥ ੩ ॥ ਬਿਘਨ ਬਿਨਾਸਨ ਸਭਿ ਦੁਖਨਾਸਨ ਸਤਿਗੁਰਿ ਨ ਮੁਦਿਤ
 ਇਆ ॥ ਧੋਇ ਪਪਭੈ ਸਤਿ ਪਵਨ ਜਨਨ ਕੁਸੁਖਿ ਘਰਿਆਇਆ ॥ ੪ ॥ ੩ ॥
 ੫੩ ॥ ਸੋਗਠਿ ਮਹਲਾ ੫ ॥ ਸਾਹਿਬੁ ਗੁਨੀ ਗੋਰਾ ॥ ਘਰੁ ਲਾਸ ਕੁਰੁ ਸਭੁ ਤੇਰਾ ॥
 ਖਵਲੇ ਗੁਰੇ ਗੋਪਲਾ ॥ ਸਭਿ ਜੀਅ ਭਏ ਦਇਆਲਾ ॥ ੧ ॥ ਜਪਿ ਅਨਦ ਰਹਉ
 ਗੁਰ ਚਰਣਾ ॥ ਭਉ ਕਤ ਹਿਨੀ ਪ੍ਰਭ ਸਰਣਾ ॥ ੧ ॥ ਰਹਉ ॥ ਤੇਰਿਆ ਦਾਸੰ ਰਿਦੈ
 ਮੁਰੀ ॥ ਪੁਠਿ ਅਥਿ ਚਲਿ ਨੀਵਉ ਸਾਗੀ ॥ ਬਲੁ ਧਨੁ ਤਕੀ ਅਤੇਰਾ ॥ ਤੁਭੇ ਰੇ
 ਕੁਰੇ ਮੇਰਾ ॥ ੨ ॥ ਜਿਨਿ ਜਿਨਿ ਸਧ ਸੰਗੁ ਪਾਇਆ ॥ ਸੇ ਪੁਠਿ ਆਪਿਤ ਰਾਇਆ ॥
 ਕਿਰਿਪਾ ਨ ਮਰਸੁ ਦੀਆ ॥ ਕੁਸਲਾ ਖੇਮ ਸਭ ਥੀਆ ॥ ੩ ॥ ਹੋਇ ਪ੍ਰਭੁ ਸਹਾਈ
 ਸਭਿ ਉਠਿਲਾ ਗੀ ਪਾਈ ॥ ਸਾਸਿ ਸਾਸਿ ਪ੍ਰਭੁ ਪਿਆਈ ॥ ਐ ॥ ਹਰਿ ਮੰਗਲੁ ਨਨਕ
 ਗਈ ਐ ॥ ੪ ॥ ੪ ॥ ੫੪ ॥ ਸੋਗਠਿ ਮਹਲਾ ੫ ॥ ਸੁਖ ਸਹਜ ਅਨੰਦਾ ॥ ਪ੍ਰਭੁ ਮ
 ਲਿ ਭਿਮ ਨਿਭ ਵੰਦਾ ॥ ਪੁਰੈ ਗੁਰਿ ਕਿਰਪਾ ਧਾਰੀ ॥ ਤਗਤਿ ਭਈ ਹਮਰੀ ॥ ੧ ॥ ਹਰਿ ਕੀ
 ਪ੍ਰੇਮ ਭਗਤਿ ਮਨੁ ਲੀਨਾ ॥ ਨਿਤ ਬਾਜੇ ਅਨਹਦ ਬੀਨਾ ॥ ੧ ॥ ਰਹਉ ॥ ਹਰਿ ਚਰਣ
 ਕੀ ਫਿਟਸਤਾਈ ॥ ਸਭਿ ਚੁਕੀ ਕਟਿਲੇ ਕਟੀ ॥ ਜਗਜੀਵਨ ਦਾਤਾ ਪਾਇਆ ॥
 ਹਿਰਸਕਿਰਸਕਿ ਗੁਣ ਗਾਇਆ ॥ ੨ ॥ ਪ੍ਰਭ ਕਾਟਿ ਅਜਮਕਾਠ ਸਾਮਨ ਪੁਰਨ ਹੋ
 ਈਆ ॥ ਜਹ ਪੇਖਾ ਤਹ ਸੇਈ ॥ ਹਰਿ ਪ੍ਰਭ ਬਿਨੁ ਅਵਰਨ ਕੇਈ ॥ ੩ ॥ ਕਰਿ ਕਿਰ
 ਪਾ ਪੁਠਿ ਥੋ ॥ ਸਭਿ ਜਨਮ ਜਨਮ ਦੁਖ ਲਾਭੋ ॥ ਨਿਰਭਉ ਨ ਮੁਪਿਆਇਆ ॥
 ਦਲ ਸੁਖਨਾਨ ਕਪਾਇਆ ॥ ੪ ॥ ੫ ॥ ੫੫ ॥ ਸੋਗਠਿ ਮਹਲਾ ੫ ॥ ਠੰਢਿ ਪਾਈ ਕਰ
 ਤੇਰਾ ॥ ਤਪੁਛਿ ਭਿਗਾਇਆ ਪਰਵਰਾ ॥ ਗੁਰਿ ਪੁਰੈ ਰੋਖੀ ॥ ਸਗਣਿ ਸਚੇਤ ਕੀ ॥ ੧ ॥

ਪਰਮੇਸਰੁ ਅਪਿਰੇ ਅਰਖਵਲਾ॥ ਸਤਿਸਹਜੁ ਸੁਖਿ ਮਨਮਹਿ ਉਪਜੈ ਮਨੁ
 ਰੇ ਅਸਦਾ ਸੁਖਲਾ॥੧॥੪੭੭॥ ਹਰਿਹਰਿਨਾਮੁ ਦੀਓਦਾਗੁ॥ ਤਿਨਿ ਸਗਲਾ
 ਗਥਿ ਦਾਗੁ ਅਪਣੀ ਕਿਰਪਾ ਪ੍ਰੀਤਾ॥ ਤਿਨਿ ਸਗਲੀ ਬਤ ਸਵਰੀ॥੨॥ ਪ੍ਰਭੁ
 ਪਨਾ ਬਿਰਦੁ ਸਮਾਹਿਆ॥ ਹਮਗੁਣੁ ਅਵਗੁਣੁ ਨ ਬੀਚਰਿਆ॥ ਗੁਰਕਸ
 ਬਦੁ ਭਇਓ ਸਖੀ॥ ਤਿਨਿ ਸਗਲੀ ਲਾਜ ਰਖੀ॥੩॥ ਬੁਲਾਇਆ ਬੋਲੀ
 ਤਗਾ॥ ਤੁਸਾਹਿ ਬੁਧੁ ਗੀ ਗੋਗਾ॥ ਜਪਿ ਨਾਨਕ ਨਾਮੁ ਸਚੁ ਸਾਖੀ॥ ਅਪੁਨੇ ਸ
 ਕੀ ਪੈ ਜਰਖੀ॥੪॥੬॥੫੬॥ ਸੋਗਠਿ ਮਹਲਾ ੫ ਵਿਚਿ ਕਰਤ ਪੁਰਖੁ ਖਲੋ
 ਆ॥ ਵਲੁ ਨ ਵਿਗੋਰੇ ਆ॥ ਮਜਨ ਗੁਰ ਅਦਰਸਾ॥ ਜਪਿ ਹਰਿ ਹਰਿ ਕਿਲਾ
 ਖਨ ਸੇ॥੧॥ ਸਤਿਹਰਮਦਾ ਸਸਰੇ ਵਰੁ ਨੀਕਾ॥ ਜਨੈ ਸੇਕੁ ਲੁਤਰੈ ਉਪੁ
 ਰੇ ਅਹੈ ਜੀਕਾ॥੧॥੪੭੮॥ ਜੈ ਜੈ ਕਰਨੁ ਗੁਰਾਵੈ॥ ਮਨਿ ਚਿੰਦਿ ਅਫੁਛ ਲਪ
 ਵੈ॥ ਸਹੀ ਸਲਾਮਤਿ ਨਾਇਆ॥ ਅਪਣਾ ਪ੍ਰਭੁ ਪਿਆਇ॥੨॥ ਸਤਿ ਸਰੇਵਰਿ
 ਵੈ॥ ਸੋ ਜਨੁ ਪਰਮਗਤਿ ਪਵੈ॥ ਮੈਰੇ ਨਾਵੈ ਜਾਈ॥ ਹਰਿਹਰਿਨਾਮੁ ਪਿਆਈ॥
 ੩॥ ਇਹ ਬ੍ਰਹਮੁ ਥੀ ਚਰੁ ਸੁਜਨੈ॥ ਜਿਸੁ ਦਇਆ ਲੁਹੈ ਇਭਗਵੈ॥ ਥਾਥਾ
 ਨਨਕ ਪ੍ਰਭ ਸਰਣਾਈ॥ ਸਭਿ ਚਿਤਗਣਤ ਮਿਟਾਈ॥੪॥੧੭੧॥ ਸੋਗਠਿ ਮ
 ਹਲਾ ੫ ਪਰਬੁ ਹਮਨਿ ਥਾਹੀ ਪ੍ਰੀਤਾ॥ ਕਾਈ ਬਤਨ ਰਹੀ ਆਉਗੀ॥ ਗੁਰਚਰਨਾ
 ਇਨਿ ਸਤਗੋਰਾ ਹਰਿਹਰਿਨਾਮੁ ਸਮਰੇ॥੧॥ ਅਪੁਨੇ ਦਾਸਕਾ ਸਦਾ ਰਖਵਲਾ॥ ਕਰਿ
 ਕਿਰਪਾ ਅਪੁਨੇ ਕਰਿ ਰਖੇ ਮਤਿ ਪਤਾ॥ ਜਿਉ ਪਾਲਾ॥੧॥੪੭੯॥ ਵਡਭਗੀ ਸਤਿ
 ਗੁਰਪਾਇਆ॥ ਜਿਨਿ ਜਿ ਮਕਪਥੀ ਮਿਟਾਇਆ॥ ਹਰਿਭਗਤਿ ਭਾਇ ਚਿਤੁ ਲਾ
 ਜਾਪਿ ਜੀਵਹਿ ਸੇਵ ਭਭਾਗਾ॥੨॥ ਹਰਿ ਅੰਮ੍ਰਿਤ ਥਾਣੀ ਗਵੈ॥ ਸਧਾ ਕੀ ਪ੍ਰੀਤ
 ਨਵੈ॥ ਅਪਨਾ ਨਾਮੁ ਅਪਦੀਆ॥ ਪ੍ਰਭ ਕਰਣਾ ਹਰਖਿ ਲੀਆ॥੩॥ ਹਰਿਹਰਮ
 ਪੁਨ ਅਧਰਾ॥ ਇਹੁ ਪੁਰਨ ਬਿਮਲ ਥੀ ਚਾਰਾ॥ ਕਰਿ ਕਿਰਪਾ ਅੰਤ ਰਜਾ ਮੀ॥ ਦਸ
 ਨਨਕ ਸਗਣੇ ਸੁਆਮੀ॥੪॥੬੭॥੫੮॥ ਸੋਗਠਿ ਮਹਲਾ ੫ ਗੁਰਿ ਪ੍ਰੇਰੇ ਰਨੀਲ
 ਇਆ॥ ਹਰਿ ਸੀ ਗਿਸਹੀ ਪਾਇਆ॥ ਜਹਜਾਈ ਐਤਹ ਸੁਹੇਲਾ॥ ਕਰਿ ਕਿਰਪਾ
 ਭਮੇਲੇ॥੧॥ ਹਰਿ ਗੁਣ ਗਵਹੁ ਸਦਾ ਸੁਭਾਈ॥ ਮਨ ਚਿੰਦੇ ਸਗਲ ਫਲ ਪਵਹੁ
 ਜੀ ਅਕੇ ਸੀ ਗਿਸਹੀ॥੧॥੪੮੦॥ ਨਾਗਇਣ ਪ੍ਰਣਾ ਧਰਾ॥ ਹਮ ਸੰਤ ਜਨੇ ਨਾਗ
 ਪਤਿਤ ਪੁਨੀਤ ਕਰਿ ਲੀਨੇ॥ ਕਰਿ ਕਿਰਪਾ ਹਰਿ ਜਸੁ ਦੀਨੇ॥੨॥ ਪਰਬੁ ਹਮ ਕੇ ਪੁ
 ਤਿਖਲਾ॥ ਸਦਾ ਜੀ ਅਸੀ ਗਿਰਖਵਲਾ॥ ਹਰਿ ਦਿਨੁ ਹੈ ਨਿਕੀਰਤਨੁ ਗਾਈ ਐ॥

ਹਰਿ ਜਨੇ ਨੀਪਾਈ ਐ॥੩॥ ਜਿਸੁ ਦੇਵੈ ਪੁਰਖੁ ਥਿਪਤਾ॥ ਹਰਿ ਸੁਤਿ ਨਹੀ ਜਾਤਾ॥
 ਜਮ ਕੰਕਰੁ ਨੇੜਿ ਨਾਇਆ॥ ਸੁਖੁ ਨਨਕ ਸਗਣੀ ਪਾਇਆ॥੪॥੬੭॥੫੯॥
 ਸੋਗਠਿ ਮਹਲਾ ੫ ਗੁਰਿ ਪ੍ਰੇਰੇ ਰਨੀਲ ਪ੍ਰੀਤਾ॥ ਪ੍ਰਭੁ ਦਿਹਿ ਅਭਰੁ ਪ੍ਰੀਤਾ॥ ਥਿਮ
 ਕੁਲ ਭਇਆ ਇਸਨਾ॥ ਪਾਪ ਬਹੁ ਮਾਫਿਤੁ ਕੁਰਬਾਨਾ॥੧॥ ਗੁਰ ਕੇ ਰਨ
 ਕਵਲਾ ਰਿਦ ਪੋਗਾ॥ ਬਿਧਨੁ ਨ ਲਗੈ ਤਿਲ ਕੇ ਕਈ ਕਾ ਰਜ ਸਗਲਾ ਸਵੇਗਾ॥੧॥
 ਹਰਿ॥ ਮਿਲਿ ਸਧੁ ਦੁਰਮਤਿ ਖੋਏ॥ ਪਤਿਤ ਪੁਨੀਤ ਸਭ ਹੋਏ॥ ਹਮ ਦਾਸ ਸੋ
 ਵਰਿਨੇ ਤੇ॥ ਸਭ ਲਾਭ ਪ੍ਰਾਪਕ ਮਤੇ॥੨॥ ਗੁਣ ਗਥਿ ਦਿਨਿ ਗਾਈ ਐ॥ ਸਧੁ
 ਸੋਗੀ॥ ਮਿਲਿ ਪਿਆਈ ਐ॥ ਮਨ ਬੰਛਤ ਫਲ ਪਾਏ॥ ਗੁਰੁ ਪ੍ਰਭੁ ਰਿਦੇ ਪਿਆਈ
 ੩॥ ਗੁਰੇ ਪਾਲਾ ਅਨੰਦਾ॥ ਜਪਿ ਜਪਿ ਜੀਵੈ ਪਰਮਾਨੰਦਾ॥ ਜਨਨ ਨਕਨ
 ਮੁਖਿ ਆਇਆ॥ ਪ੍ਰਭ ਅਪਨਾ ਬਿਰਦੁ ਰਖਾਇਆ॥੪॥੧੭੨॥੬੦॥ ਸੋਗਠਿ ਮ
 ਹਲਾ ੫ ਦੁਤਰੇ॥ ਦਹ ਦਿਸਛ ਤੇ ਮਘ ਘਟਾ ਘਟਾ ਮਨਿ ਚਮਕਿ ਭਰਾ
 ਇਥੀ॥ ਸੋ ਜਾਇ ਕੇ ਲੀਨੀ ਦਨੁ ਹੈ ਨਾਪਿ ਪ੍ਰਪਰਦੇ ਸਿਸਿਧਾਇਥੀ॥੧॥ ਹੁਣਿ ਨ
 ਹੀ ਸੰਦੇਸੁ ਮਾਇਥੀ॥ ਇਕੋ ਸੋਗਿਧਿ ਕਰਤ ਲਾਲੁ ਤਬ ਚਤੁਰੁ ਪਤਰੁ ਪਾਇ
 ਥੀ॥੧॥੪੮੦॥ ਕਿਉ ਬਿਸਰੈ ਇਹੁ ਲਾਲੁ ਪਿਆਰੇ ਸਬ ਗੁਣਾ ਸੁਖਦਾਇਥੀ॥
 ਮੰਦਰ ਚਰਿਕੈ ਪੰਥੁ ਨਿਹਰਉ ਨੈਨੀ ਗਿਭਰਿਆਇਥੀ॥੨॥ ਹਉ ਹਉ ਭੀਤਿ ਭ
 ਇਉਂ ਚੈ ਸੁਨਤ ਦੇ ਸਿਨਿਕਟਾਇਥੀ॥ ਭੰਭੀ ਗਿਰਪਤ ਪਰਦੇ ਬਿਨੁ ਪ੍ਰੇਰਦੁ
 ਗਇਥੀ॥੩॥ ਭਇਥੀ ਕਿਰਪਾ ਲੁਸਾ ਬੇਰੋ ਕੁਰੁ ਸਗੋਰੁ ਪ੍ਰੀਤਾ॥ ਇਥੀ ਕਹੁ
 ਨਨਕ ਹਉ ਮੈਭੀ ਤਿਗੁਰਿ ਖਈ ਤਉ ਦਇਆ ਰੁਖੀ ਠਲ ਪਾਇਥੀ॥੪॥ ਸਭੁ ਹਰਿ
 ਓਅੰਦੇ ਸੋਗਾਇਥੀ॥ ਜੇਚਾਤ ਸੋਗੁ ਮਿਲਾਇਥੀ॥ ਸਰਬ ਗੁਣਾ ਨਿਧਿ ਗਾ
 ਥੀ॥੧॥੪੮੦॥੬੧॥੬੧॥ ਸੋਗਠਿ ਮਹਲਾ ੫ ਗਈ ਥਰੇ ਭੁਭਦੀ
 ਛੇੜੁ ਨਿਰੰਕਰੁ ਦੁਖਦਾਗੀ॥ ਕਰਮੁ ਨ ਜਾਣਾ ਪਰਮੁ ਨ ਜਾਣੇ ਭੀਮਾਇਆ ਪਾ
 ਗੀ॥ ਨਾਮੁ ਪਰਿਭਗਤੁ ਗੋਬਿੰਦ ਕਾਇਹ ਰਖਹੁ ਪੈ ਜਤੁ ਮਾਗੀ॥੧॥ ਹਰਿ ਜੀਉ ਨਿ
 ਮਾਣੇ ਆਤੁ ਮਣਾ॥ ਨਿਰੀਜਿ ਆਚੀ ਜਕੇ ਮੇਰੇ ਗੋਵਿੰਦ ਤੇ ਗੀ ਕੁਰਗਤਿ ਕਉ
 ਤਰਖਣਾ॥੧॥੪੮੦॥ ਜੈ ਸਾਥ ਲਕੁਭਾਇ ਸੁਭਾਈ ਲਖਾ ਅਪਰਾਧ ਕਮਾਵੈ
 ॥ ਕਰਿਉ ਪਦੇ ਸੁਣਿ ਫਕੈ ਬਹੁ ਭੰਤੀ ਬਹੁ ਹਿਪਿਤ ਗਲਿ ਲਾਵੈ॥ ਪਿਛਲੇ ਅ
 ਉਗੁਣ ਬਖਸਿਲਾਏ ਪ੍ਰਭ ਆਗੈ ਮਗਧਿ ਪਾਵੈ॥੨॥ ਹਰਿ ਅੰਤ ਰਜਾ ਮੀਸਭ
 ਥਿਪਿ ਜਾਣੇ ਤਕਿ ਸੁਪਾਹਿ ਆਖਿ ਸੁਣਾਈ ਐ॥ ਕਹਣੈ ਕਥਨਿ ਨ ਭੀ ਜੈ ਗੋਬਿ

ਦੁਹਿਤਵੈਪੈਜਗਈਐ॥ਅਵਰੰਦਮੈਸਗਲੀਦੇਖੀਇਕੋਗੰਢਿ
 ਹਈਐ॥੩॥ਹੋਇਦਇਅਲੁਕਿਗਪਾਲਪੁਤੁਠਕੁਰੁਅਪੋਸੁਣੈਬਿਨਤੀ॥
 ਪੁਰਸਤਿਗੁਰਮੇਲਿਮਿਲਾਵੈਸਭਰੁਕੈਮਨਕੀਚਿਤੀ॥ਹਰਿਗੰਨਮੁਅਦ
 ਖਪੁਮੁਖਿਪਾਇਆਜਨਨਨਕਸੁਖਿਦਸੰਤੀ॥੪॥੧੨॥੬੨॥ਸੋਗੰਠਿਮ
 ਲਾ ੫ ਸਿਮਿਸਿਮਿਪ੍ਰਭਏਅੰਦਾਦੁਖਕਲੇਸਸਭਨੇ॥ਗੁਨਗਵ
 ਤਧਿਅਵਤਪ੍ਰਭੁਅਪਨਕਰਜਸਗਲੇਸੰਠੇ॥੧॥ਜਗਜੀਵਨਨਮੁਤਮ
 ਗਾਗੁਰਿਪੁਰੇਦੀਓਉਪਦੇਸਾਜਪਿਭਉਜਲੁਪਾਹਿਉਤਾਗਾ॥੧॥ਗੁਰੁਉਪ
 ਹੋਮੰਤੀਸੁਨਹਿਪ੍ਰਭਤੁਪੈਸਭੁਕਿਛੁਕਰਣੇਹਰਾ॥ਤੁਅਪਦਾਤਅਪੈਭੁਗ
 ਤਾਕਿਆਇਹੁਜੰਤੁਵਿਚਰਾ॥੨॥ਕਿਆਗੁਣਤੇਰੇਅਖਿਦਖਾਈਕੀਮਤਿ
 ਕਹੁਨਜਈ॥ਪੇਖਿਪੇਖਿਜੀਵੈਪ੍ਰਭਅਪਨਅਚਰਜੁਤਮਹਿਦਰੀ॥
 ॥੩॥ਧਰਿਅਨੁਗੁਹਾਪਿਪ੍ਰਭਸੁਆਮੀਪਤਿਮਤਿਕੀਨੀਪੁਰੀ॥ਸਦਾਸਦ
 ਨਨਕਥਾਲਿਹਰੀਬਾਛੁਉਸੰਤਪੁਰੀ॥੪॥੧੩॥੬੩॥ਸੋਗੰਠਿਮਲਾ ੫
 ਗੁਰਪੁਰਨਮਸਕੇਗੇਪ੍ਰਭਿਸਭੇਕਾਜਸਵੇਗੇ॥ਹਰਿਅਪਣੀਕਿਰਪਪੁਰੀ॥
 ਪ੍ਰਭਪੁਰਨਪੈਜਵੇਗੀ॥੧॥ਅਪਨਦਾਸਕੋਏਇਸਹਈ॥ਸਗਲਮਨੇਰ
 ਕੀਨੇਕਰਤੋਊਟੀਬਤਨਕਾਈ॥੧॥ਗੁਰੁਉਪਕਰਤੋਪੁਰਖਿਤਲੁਦਿਵ
 ਏਆ॥ਪਿਛੈਲਾਗਿਚਲੀਮਾਇਆਤਟਿਨਕਤਹੁਆਵੈ॥ਮੇਰੇਪੁਰਸਤਿ
 ਗੁਰਭਵੈ॥੨॥ਸਿਮਿਸਿਮਿਹਦਇਅਲਾ॥ਸਭਿਜੀਅਭਏਕਿਰਪਲ
 ॥ਜੈਜੈਕਾਗੁਸਾਈ॥ਜਿਨਿਪੁਰੀਥਣਤਥਣਈ॥੩॥ਤੁਭਰੇਸੁਆਮੀ
 ਮੇਰਾ॥ਇਹੁਪੁਨੁਪਦਰਭੁਤੇਗਾ॥ਜਨਨਨਕਏਕੁਧਿਆਇਆ॥ਸਰਬਫਲ
 ਪੁੰਨਪਾਇਆ॥੪॥੧੪॥੬੪॥

ਸੋਗੰਠਿਮਲਾ ੫ ਘਰੁ ੩ ਦੁਪਦੇ ੧ਓਸਤਿਗੁਰਪ੍ਰਸਾਦਿ
 ਰਾਮਦਾਸਸੇਵਗਿਨਤੋ॥ਸਭਉਤੋਰਪਾਪਕਮਤੋ॥ਨਿਰਮਲਾਹੋਏਕਹਿਏ
 ਸਨਨਾ॥ਗੁਰਿਪੁਰੇਕੀਨੇਦਨਾ॥੧॥ਸਭਿਕੁਸਲਖੇਮਪ੍ਰਭਿਧੋਗਾ॥ਸਹੀਸਲਾ
 ਮਤਿਸਭਿਥਕਉਥਰੇ॥ਗੁਰਕਾਸਥਦਵੀਚਰੇ॥੧॥ਗੁਰੁਉਪਸਪਸਿਗੰਮ
 ਲੁਲਾਖੀ॥ਪਰਬ੍ਰਹਮੁਭਇਸਾਖੀ॥ਨਨਕਨਾਮੁਧਿਆਇਆ॥ਅਦਿਪੁ

ਰੁਖਪੁਭੁਪਇਆ॥੨॥੧॥੬੫॥ਸੋਗੰਠਿਮਲਾ ੫ ਜਿਤਪਾਥ੍ਰਹਮੁਚਿਤਿ
 ਆਇਆਸਿਪੁਰਦਾਇਵਸਾਇਆ॥ਸੁਖਸਾਗਰੁਗੁਪਾਇਆ॥ਤਾਸਹਾ
 ਸਗਲੀਮਟਾਇਆ॥੧॥ਹਰਿਕੋਨਮਕੀਵਡਿਅਈ॥ਅਠਪਰਗੁਣਗਈ
 ॥ਗੁਰੁਰੋਤੇਪਈ॥੧॥ਗੁਰੁਉਪ੍ਰਭਕੀਅਕਥਕਹਾਣੀ॥ਜਨਨੇਥਲਹਿਅ
 ਮਿਤਬਣੀ॥ਨਨਕਦਾਸਦਖਣੀ॥ਗੁਰਿਪੁਰੇਤੇਜਾਣੀ॥੨॥੨॥੬੬॥ਸੋਗ
 ਠਿਮਲਾ ੫ ਅੰਗੇਸੁਖੁਗਹਿਦੀਆ॥ਪਾਛੈਕੁਸਲਖੇਮਗੁਰਿਕੀਆ॥ਸਰ
 ਬਨਿਧਨਸੁਖਪਾਇਆ॥ਗੁਰੁਅਪਨਹਿਦੈਧਿਆਇਆ॥੧॥ਅਪਨ
 ਸਤਿਗੁਰਕੀਵਡਿਅਈ॥ਮਨਇਛੈਫਲਪਈ॥ਸੰਤਹੁਦਿਨੁਦਿਨੁਚਕੈ
 ਸਵਈ॥੧॥ਗੁਰੁਉਪਜੀਅਜੰਤਸਭਏਦਇਅਲਾਪ੍ਰਭਅਪਨੇਕਹਿ
 ਦੀਨੇ॥ਸਹਜਸੁਭਾਇਮਿਲੇਗੇਪਲਾਨਨਕਸਾਚਿਪਤੀਨੇ॥੨॥੩॥੬੭॥
 ਸੋਗੰਠਿਮਲਾ ੫ ਗੁਰਕਾਸਥਦੁਰਖਵੇਗੇ॥ਚਉਰੀਚਉਗਿਰਦਹਮਾ
 ਗਿਰਮਨਮਿਸਨੁਲਾਗਾ॥ਜਮੁਲਾਜਾਇਕਰਿਭਗਾ॥੧॥ਪ੍ਰਭਜੰਤੁਮੇਰੇਸੁ
 ਖਦਾਤਾ॥ਬੰਧਨਕਾਟਿਕੇਮਨੁਨਿਰਮਲਪੁਰਨਪੁਰਖਾਥਿਧਤਾ॥੧॥ਗ
 ਰੁਉਪਨਨਕਪ੍ਰਭਅਥਨਸੀ॥ਤਰੀਸੇਵਨਾਥਿਰਬੀਜਸੀ॥ਅਨਦਕਹਿ
 ਤੇਰਦਾਸਾ॥ਜਪਿਪੁਰਨਹੋਈਆਸਾ॥੨॥੪॥੬੮॥ਸੋਗੰਠਿਮਲਾ ੫ ਗੁਰ
 ਅਪਨੇਥਲਿਹਰੀ॥ਜਿਨਿਪੁਰਨਪੈਜਸਵਈ॥ਮਨਚਿਦਿਅਫਲਪੁਇ
 ਆ॥ਪ੍ਰਭੁਅਪਨਸਦਾਧਿਆਇਆ॥੧॥ਸੰਤਹੁਤਿਸਥਿਨੁਅਵਰੁਨਕ
 ਈ॥ਕਰਣਕਰਣਪ੍ਰਭੁਸੇਈ॥੧॥ਗੁਰੁਉਪ੍ਰਭਅਪਨੇਵਰਦੀਨੇ॥ਸਗਲ
 ਜੀਅਵਸਿਕੀਨੇ॥ਜਨਨਨਕਨਾਮੁਧਿਆਇਆ॥ਤਾਸਗਲੇਦੁਖਮਿਟਾਇ
 ਆ॥੨॥੫॥੬੯॥ਸੋਗੰਠਿਮਲਾ ੫ ਤਪੁਗਵਾਇਆਗੁਰਿਪੁਗਾਵਜੇ
 ਅਨਾਦਤੁਗੇ॥ਸਰਬਕਲਿਅਣਪ੍ਰਭਿਕੀਨੇ॥ਕਰਿਕਿਰਪਾਪਿਦੀਨੇ
 ॥੧॥ਬੇਦਨਸਤਿਗੁਰਿਅਪਿਗਵਈ॥ਸਿਖਸੰਤਸਭਿਸਰਸੇਹੋਏਹਰਿਹ
 ਰਿਨਾਮੁਧਿਆਈ॥੧॥ਗੁਰੁਉਪਜੇਮੰਗਹਿਸੇਲੇਵਹਿ॥ਪ੍ਰਭਅਪਣਿਆ
 ਸੰਤਾਦੇਵਹਿ॥ਹਰਿਗੋਵਿੰਦੁਪ੍ਰਭਿਗਾਖਿਆ॥ਜਨਨਨਕਸਾਚੁਸਭਾ
 ਆ॥੨॥੬॥੭੦॥ਸੋਗੰਠਿਮਲਾ ੫ ਸੇਈਕਹਾਇਜੰਤੁਪ੍ਰਭਵੈ॥ਮੇਰੇ
 ਸਿਅਣਪਕਛੁਨਾਵੈ॥ਹਮਬਾਹਕਤਉਸਰਣਈ॥ਪ੍ਰਭਿਅਪੇਪੈਜ
 ਰਖਈ॥੧॥ਮੇਰਾਮਾਤਪਿਤਾਹਰਿਗਾਇਆ॥ਕਰਿਕਿਰਪਾਪ੍ਰਤਿਪਲਾਣਲ

ਗਾਕਰਿਤਕਰੁਇਆ॥੧॥**੨੦੭**॥ਜੀਅਜੰਤਤੇਰੇਪਾਗੇ॥ਪੁਕੁੰਡੇਗਿਹਬਤੁ
 ਮੇਗੇ॥ਜਿਕਰਵੈਸੇਕਰਣਾ॥ਨਨਕਦਾਸਤੇਗੀਸਰਣਾ॥੨॥੧॥੧੧॥ਸਗਰਿ
 ਮਹਲ ੫ ਹਰਿਨਾਮੁਰਿਦੈਪਰੇਇਆ॥ਸਤੁਕਾਜੁਹਮਾਰੇਇਆ॥ਪੁਕੁੰਡੇ
 ਰਣੀਮਨੁਲਗਾ॥ਪੁਰਨਜਕੋਭਗਾ॥੧॥ਮਿਲਿਸਾਧਸੀਗਿਹਰਿਧਿਆਇਆ॥
 ਆਠਪਰਹਮਾਧਿਓਹਰਿਹਰਿਮਨਿਚਿਦਿਅਫਲੁਪਾਇਆ॥੧॥**੨੦੮**॥
 ਪਰਪੁਰਥਲਾਐਕੁਰੁਜਗਿਆ॥ਰਮਨਮਨੁਲਗਿਆ॥ਮਨਿਤਨਿਹਰਿ
 ਰਸਿਸਮਵੈ॥ਨਨਕਦਾਸਸਚੇਗੁਣਗਵੈ॥੨॥੧॥੧੨॥**ਸੋਗਠਿਮਹਲ ੫**
 ਗੁਰਮਿਲਿਪੁਕੁੰਡਚਿਤਰਿਆ॥ਕਰਜਸਭਿਸਵਰਿਆ॥ਮੰਦਕੋਨਅਲਾਏ॥
 ਸਭਜੈਜੈਕਰਸੁਣਾਏ॥੧॥ਸੰਤਹੁਸਾਰੀਸਗਣਿਸੁਆਮੀ॥ਜੀਅਜੰਤਸ
 ਭਹਥਿਤਿਸੈਕੋਸੇਪੁਕੁੰਡਾਤਰਜਾਮੀ॥੧॥**੨੦੯**॥ਕਰਤਬਸਭਸਵਗੇਪੁ
 ਭਿਅਪਨਥਿਰਦੁਸਮਾਗੇ॥ਪਤਿਤਪਾਵਨਪ੍ਰਭਨਮਾ॥ਜਨਨਨਕਸਦੁਰ
 ਥਨਾ॥੨॥੧॥੧੩॥**ਸੋਗਠਿਮਹਲ ੫** ਪਰਥਹਮਿਸਾਜਿਸਵਰਿਆ॥ਇਹੁ
 ਲਹੁਕੁਗੁਰੁਭਿਅਗਿਆ॥ਅਨਦਕਰਹੁਪਿਤਮਾਤਾ॥ਪਰਮੇਸੁਜੀਅਕਦ
 ਤਾ॥੧॥ਸੁਭਚਿਤਵਨਦਾਸਤੁਮਾਗੇ॥ਰਾਖਹਿਪੈਜਦਾਸਅਪੋਨਕੀਕਰਜਾ
 ਪਿਸਵਗੇ॥੧॥**੨੧੦**॥ਮੇਰਪ੍ਰਭਪਰਉਪਕਰੀ॥ਪੁਰਨਕਲਜਿਨਿਧੀ॥ਨਨ
 ਕਸਰਣੀਆਇਆ॥ਮਨਚਿਦਿਅਫਲੁਪਾਇਆ॥੨॥੧॥੧੪॥**ਸੋਗਠਿ**
ਮਹਲ ੫ ਸਦਾਸਦਾਹਰਿਜਪੋ॥ਪੁਕੁੰਡਲਕਰਖੇਆਪੋ॥ਸੀਤਲਠਗਿ
 ਰਣੀ॥ਥਿਘਨਗਏਹਰਿਨਈ॥੧॥ਮੇਰਪ੍ਰਭੁਰੇਅਸਦਾਦਇਅਲਾਅ
 ਰਦਾਸਿਸੁਣੀਭਗਤਅਪੁਨੇਸਭਜੀਅਭਇਅਕਿਰਪਲਾ॥੧॥**੨੧੧**॥ਪੁ
 ਭਕਰਣਕਰਣਸਮਰਥਾ॥ਹਰਿਸਿਮਰਤਸਭੁਦੁਖਲਾਥਾ॥ਅਪਣੇਦਾਸ
 ਸੁਣੀਥੈਨੰਤੀ॥ਸਭਨਨਕਸੁਖਵਸੰਤੀ॥੨॥੧॥੧੫॥**ਸੋਗਠਿਮਹਲ ੫**
 ਅਪਨਗੁਰੁਧਿਆਏ॥ਮਿਲਿਕੁਸਲਸੇਤੀਘਰਿਆਏ॥ਨਮੋਵੀਵਡਿਅਈ
 ॥ਤਿਸੁਕੀਮਤਿਕਰਣੁਨਜਈ॥੧॥ਸੰਤਹੁਹਰਿਹਰਿਹਰਿਅਰਾਧਹੁ॥ਹਰਿਅ
 ਰਾਧਿਸਭਕੋਛੁਪਾਈਐਕਰਜਾਗਲੇਸਾਧਹੁ॥੧॥**੨੧੨**॥ਪ੍ਰਭਭਗਤਿਪੁ
 ਭਲਾਗੀ॥ਸੇਪਏਜਿਸੁਵਡਭਗੀ॥ਜਨਨਨਕਨਮੁਧਿਆਇਆ॥ਤਿਨਿਸ
 ਰਥਸੁਖਫਲੁਪਾਇਆ॥੨॥੧॥੧੬॥**ਸੋਗਠਿਮਹਲ ੫** ਪਰਮੇਸਰਿ
 ਤਬੰਨਾਦੁਖਰੋਗਕਡੋਰਭੰਨਾ॥ਅਨਦਕਰਹਿਨਨਗੀ॥ਹਰਿਹਰਿਪ੍ਰਭਿਕਿ

ਰਪਧਗੀ॥੧॥ਸੰਤਹੁਸੁਖੁਰੇਅਸਭਥਈ॥ਪਰਥਹੁਮੁਪੁਰਨਪਰਮੇਸਰੁਗਵਿ
 ਰਿਆਸਭਨੀਜਈ॥੧॥**੨੧੩**॥ਪੁਰਿਕੀਥਣੀਆਈ॥ਤਿਨਿਸਗਲੀਚਿਤ
 ਮਿਣਈ॥ਦਇਅਲਪੁਰਖਮਿਹਰਵਣਾ॥ਹਰਿਨਨਕਸਾਚੁਦਖਨਾ॥੨॥੧॥੧੭॥
ਸੋਗਠਿਮਹਲ ੫ ਐਥੈਓਥੈਰਖਵਾਲਾ॥ਪ੍ਰਭਸਤਿਗੁਰਿਦੀਨਦਇ
 ਆਲਾਦਾਸਅਪੋਨਾਪਿਰਾਥਾ॥ਘਟਿਘਟਿਸਥਰਸੁਭਖਾ॥੧॥ਗੁਰਕੇਚ
 ਰਣਉਪਰਿਥਲਿਜਈ॥ਦਿਨਸੁਰੇਟਿਸਾਸਿਸਾਸਿਸਮਾਨੀ॥ਪੁਰਨਸਭਨੀਥ
 ਈ॥੧॥**੨੧੪**॥ਅਪਿਸਹਈਹੋਆ॥ਸਚੇਦਸਚਵੇਆ॥ਤੇਰੀਭਗਤਿਵ
 ਭਿਅਈਪਈ॥ਨਨਕਪ੍ਰਭਸਰਣਈ॥੨॥੧॥੧੮॥**ਸੋਗਠਿਮਹਲ ੫**
 ਸਤਿਗੁਰਿਪੁਰੋਭਣਾ॥ਤਜਪਿਅਨਮੁਗਮਣਾ॥ਗਾਥੈਦਕਿਰਪਧਗੀ॥ਪ੍ਰਭਿਗ
 ਥੈਪੈਜਹਮਗੀ॥੧॥ਹਰਿਕੋਚਰਨਸਦਾਸੁਖਦਈ॥ਜੇਇਛੈਸੇਈਫਲੁਪਾਵ
 ਰਿਥਿਰਥੀਅਸਨਜਈ॥੧॥**੨੧੫**॥ਕ੍ਰਿਪਕਰੇਜਿਸੁਪ੍ਰਨਪਤਿਦਤਸੇਈ
 ਸੰਤੁਗੁਣਗਵੈ॥ਪ੍ਰੇਮਭਗਤਿਤਕਾਮਨੁਲੀਣਪਰਥਹੁਮਮਨਿਭਵੈ॥੨॥
 ਠਪਰਹਰਿਕਾਜਸੁਰਵਣਾਥਿਥੈਠਗਉਗੀਲਾਥੀ॥ਸੰਗਿਮਿਲਾਇਲੀਅਸੇ
 ਰੋਕਰਤੇਸੰਤਸਾਧਭਏਸਾਥੀ॥੩॥ਕੁਰਗਹਿਲੀਨੇਸਰਥਸੁਦੀਨੇਅਪਹਿਆ
 ਪੁਮਿਲਾਇਆ॥ਕਰੁਨਨਕਸਰਥਥੈਕਪੁਰਨਪੁਰਾਸਤਿਗੁਰੁਪਾਇਆ॥੪॥
 ੧॥੧੯॥**ਸੋਗਠਿਮਹਲ ੫** ਗਰੀਬੀਗਦਾਹਮਗੀ॥ਖੰਨਸਗਲੇਨੁਛਰੀ
 ਇਸੁਆਗੈਕੋਨਟਿਕੈਵੇਕਰੀ॥ਗੁਰਪੁਰੋਏਹਗਲਾਸਾਗੀ॥੧॥ਹਰਿਹਰਿਨਮੁਸੰ
 ਤਨਕੀਓਟਾ॥ਜੇਸਿਮਰੈਤਿਸਕੀਗਤਿਉਵੈਉਪਹਿਸਗਲੇਕਟਾ॥੧॥**੨੨੦**॥
 ਸੰਤਸੰਗਿਜਸੁਗਾਇਆ॥ਇਹਪੁਰਨਹਿਪਨੁਪਾਇਆ॥ਕਰੁਨਨਕਅਪੁ
 ਮਿਟਾਇਆ॥ਸਭੁਪਰਥਹੁਮੁਨਦਰੀਆਇਆ॥੨॥੧॥੨੦॥**ਸੋਗਠਿਮਹ**
ਲ ੫ ਗੁਰਿਪੁਰੋਪੁਗੀਕੀਨੀ॥ਥਖਸਅਪੁਨੀਕਰਿਦੀਨੀ॥ਨਿਤਅਨੰਦਸੁਖ
 ਪਾਇਆ॥ਥਵਸਗਲੇਸੁਖੀਵਸਾਇਆ॥੧॥ਹਰਿਕੀਭਗਤਿਫਲਦਾਤੀ
 ॥ਗੁਰਿਪੁਰੋਕਿਰਪਕਰਿਦੀਨੀ॥ਵਿਰਲੈਕਿਨਹੀਜਾਤੀ॥੧॥**੨੨੧**॥ਗੁਰਥਣੀ
 ਗਵਤੁਭਈ॥ਓਹਸਫੰਸਦਾਸੁਖਦਈ॥ਨਨਕਨਮੁਧਿਆਇਆ॥ਪੁਰਥਿ
 ਲਿਖਿਆਪਾਇਆ॥੨॥੧॥੨੧॥**ਸੋਗਠਿਮਹਲ ੫** ਗੁਰਪੁਰਅਰਾਧਾਕਾ
 ਰਜਸਗਲੇਸਾਧੋ॥ਸਗਲਮਨੋਰਥਪੁਗਾਥਾਜੇਅਨਹਤੁਭੰਨਾ॥੧॥ਸੰਤਹੁ
 ਮਾਪਤਸੁਖਪਾਇਆ॥ਸੰਤਅਸਥਾਨਿਥਸੇਸੁਖਸਹਜਸਗਲੇਦੁਖਮ

੨

੭

ਟਾਇਆ॥੧॥੧੦੦॥ਗੁਰਪ੍ਰੇਰੀਬਣੀ॥ਪਰਬ੍ਰਹਮਮਨਿਭਣੀ॥ਨਨਕ
 ਸਵਖਣੀ॥ਨਿਰਮਲਾਅਕਬਰਾਣੀ॥੨॥੧੦੦॥੨॥ਸੋਗਠਿਮਹਲਾ ੫
 ਬਖਵਤਲਾਜਨਾਵੈ॥ਤਿਉਹਰਿਜਨਹਰਿਗੁਣਾਵੈ॥੧॥ਅਪਨੇਕਜ
 ਉਕਿਉਅਲਾਕਈਐ॥ਜਿਤਸਿਮਰਨਿਦਰਗਹਮੁਖੁਭਿਜਲਸਦਾਸਦਸ
 ਖੁਪਈਐ॥੧॥੧੦੦॥ਜਿਉਕਾਮੀਕਾਮਿਲੁਭਵੈ॥ਤਿਉਹਰਿਦਾਸਹਰਿਸੁ
 ਭਵੈ॥੨॥ਜਿਉਮਤਾਥਾਲਿਪੁਵੈ॥ਤਿਉਗਿਆਨਿਮੁਕਮਵੈ॥੩॥ਗੁ
 ਪ੍ਰੇਤਪਵੈ॥ਜਨਨਨਕਨਮੁਪਿਆਵੈ॥੪॥੧੦੦॥੩॥ਸੋਗਠਿਮਹਲਾ ੫
 ਸੁਖਸੰਦਿਘਰਿਆਇਆ॥ਨਿਦਕਕੈਮੁਖਿਛਾਇਆ॥ਪ੍ਰੇਗੁਰਿਪਹਿਰਿਆ
 ॥ਬਿਨਸੇਦੁਖਸਥਾਇਆ॥੧॥ਸੰਤਹੁਸਚੇਰੀਵਡਿਆਈ॥ਜਿਨਿਅਚ
 ਰਜਸੋਥਣਈ॥੧॥੧੦੦॥ਬੋਲੇਸਹਿਬਕੈਭਣੈ॥ਦਸੁਥਣੀਬਹੁ
 ਵਖਣੈ॥ਨਨਕਪ੍ਰਭਸੁਖਦਾਈ॥ਜਿਨੀਪੁਰੀਬਣਤਥਣਈ॥੨॥੨੧॥੪॥
 ਸੋਗਠਿਮਹਲਾ ੫ ਪ੍ਰਭੁਅਪੁਨਰਿਦੇਪਿਆਏ॥ਘਰਿਸਹੀਸਲਾਮਤਿਅਏ॥
 ਸੰਤਖੁਭਇਆਸੰਸਾਰੇ॥ਗੁਰਿਪ੍ਰੇਰੈਲੈਤਗੇ॥੧॥ਸੰਤਹੁਪ੍ਰਭਮੇਰਾਦਦਇਆ
 ਲਾ॥ਅਪਨੇਭਗਤਰੀਗਣਤਨਗਣਈ॥ਰਖੈਥਲਗੁਪਲਾ॥੧॥੧੦੦॥
 ਹਰਿਨਾਮੁਰਿਦੈਉਰਿਧਰੇ॥ਤਿਨਿਸੋਭੈਕਸਵਗੇ॥ਗੁਰਿਪ੍ਰੇਤਸਿਦੀਆ॥ਫਿਰਿ
 ਨਨਕਦੁਖੁਨਥੀਆ॥੨॥੨੧॥੪॥ਸੋਗਠਿਮਹਲਾ ੫ ਹਰਿਮਨਿਤਨਿਦ
 ਸਿਆਸਈ॥ਜੈਜੈਕਰੁਕੈਸਭੁਕਈ॥ਗੁਰਪ੍ਰੇਰੀਵਡਿਆਈ॥ਤਾਕੀਕੀਮ
 ਤਿਕਯੋਨਜਈ॥੧॥੧੦੦॥ਕੁਰਬਾਨੁਜਈਤੋਰਨਵੈ॥ਜਿਸਨੇਬਖਸਿਲੈਮਿ
 ਥੋਪਿਆਰੇਸਿਜੁਤੋਰਗਵੈ॥੧॥੧੦੦॥ਤੁਭਰੇਸੁਆਮੀਸੇਗਾ॥ਸੰਤਭਰ
 ਵਸਤੋਗਾਨਨਕਪ੍ਰਭਸਰਣਈ॥ਮੁਖਿਨਿਦਕਕੈਛਾਈ॥੨॥੨੨॥੪॥
 ਸੋਗਠਿਮਹਲਾ ੫ ਅਗੇਸੁਖੁਮੇਰੀਤਾ॥ਪਛੈਅਨਦੁਪ੍ਰਭੀਤਾ॥ਪਰੇਸੁ
 ਰਿਬਣਤਥਣਈ॥ਫਿਰਿਡੋਲਤਕਤੁਨਹੀ॥੧॥ਸਚੇਸਹਿਬਸਿਉਮਹਮ
 ਨਿਆ॥ਹਰਿਸਰਬਨਿਰੰਤਰਿਜਾਨਿਆ॥੧॥੧੦੦॥ਸਭਿਜੀਅਤੇਰਦਈ
 ਆਲਾ॥ਅਪਨੇਭਗਤਕਰਹਿਪ੍ਰਭਿਪਲਾ॥ਅਚਰਜੁਤੋਰੀਵਡਿਆਈ॥ਨਿ
 ਤਨਨਕਨਮੁਪਿਆਈ॥੨॥੨੩॥੪॥ਸੋਗਠਿਮਹਲਾ ੫ ਨਲਿਨਗਈ
 ਲਮੇਗਾ॥ਜਮਦੁਤਨਾਵੈਨੇਗੇ॥ਕੰਠਿਲਾਇਪ੍ਰਭਾਖੈ॥ਸਤਿਗੁਰੀਸਚੁਸ
 ਖੈ॥੧॥ਗੁਰਿਪ੍ਰੇਰੀਪੁਰੀਕੀਤੀ॥ਦੁਸਮਨਮਾਹਿਵਡੇਰੇਸਗਲੇਦਾਸਕਉਸੁਮਤਿ

ਦੀਤੀ॥੧॥੧੦੦॥ਪ੍ਰਭਿਸਗਲੇਬਨਵਸਏ॥ਸੁਖਿਸਾਦਿਫਿਰਿਆਏ॥ਨਨਕ
 ਪ੍ਰਭਸਰਣਈ॥ਜਿਨਿਸਗਲੇਰਗੀਮਟਈ॥੨॥੨੪॥੪॥ਸੋਗਠਿਮਹਲਾ ੫
 ਸਰਬਸੁਖਕਾਦਤਾਸਤਿਗੁਰਤਾਕੀਸਰਨੀਪਈਐ॥ਦਰਸਨੁਭੇਤਤੋਤਅ
 ਨੰਦਾਦੁਖੁਗਇਆਹਰਿਗਈਐ॥੧॥ਹਰਿਸੁਪੀਵਹੁਭਈ॥ਨਾਮੁਜਪਹੁ
 ਨਸੇਅਧਹੁਗੁਰਿਪ੍ਰੇਰੀਸਰਣਈ॥੧॥੧੦੦॥ਤਿਸਹਿਪਰਪਾਤਿਜਿ
 ਸੁਗੁਰਿਲਿਖਿਆਸਈਪੁਰਨੁਭਈ॥ਨਨਕਕੀਬਿਨੰਤੀਪ੍ਰਭਜੀਨਾਮਿਹਰਲਿ
 ਵਲਈ॥੨॥੨੫॥੪॥ਸੋਗਠਿਮਹਲਾ ੫ ਕਰਨਕਰਵਨਹਰਿਅੰਤਰ
 ਜਾਮੀ॥ਜਨਅਪੁਨੇਕੀਰਖੈ॥ਜੈਜੈਕਰੁਹੋਤਜਗਭੀਤਰਿਸਬਦੁਗੁਰਸੁਚਾ
 ਖੈ॥੧॥ਪ੍ਰਭਜੀਤੀਰਿਓਟੁਗਸਈ॥ਤੁਸਮਰਬੁਸਗਨਿਕਾਦਤਾਅਠਪਹਰਤਮ
 ਰਿਖਈ॥੧॥੧੦੦॥ਜੋਜਨੁਭਜਨੁਕਰੇਪ੍ਰਭਤੋਰਤਿਸੈਅੰਦੰਨਹੀ॥ਸਤਿ
 ਗੁਰਚਰਨਲਗੇਭਉਮਿਟਿਆਹਰਿਗੁਣਗਏਮਨਮਾਹੀ॥੨॥ਸੁਖਸਹਜਆ
 ਨੰਦਘਨੇਰਸਤਿਗੁਰਿਦੀਆਦਿਲਸਾ॥ਜਿਦਿਘਰਿਅੰਏਸੋਭਸਤੀਪੁਰਨਹੋਈ
 ਆਸਾ॥੩॥ਪੁਰਗੁਰਪੁਰੀਮਤਿਜਾਕੀਪੁਰਨਪ੍ਰਭਕੇਕਮਾ॥ਗੁਰਚਰਨੀਲਾਗੀ
 ਤਰਿਓਭਵਸਾਗੁਰਜਾਪਿਨਨਕਹਰਿਹਰਿਨਮਾ॥੪॥੨੬॥੪॥ਸੋਗਠਿਮਹਲਾ ੫
 ਭਇਓਕ੍ਰਿਪਲਾਦੀਨਦੁਖਭੰਜਨੁਅਪੋਸਭਥਿਧਿਥਈ॥ਖਿਨਮਹਿਰਾ
 ਖਿਲੀਓਜਨੁਅਪਨਗੁਰਿਪ੍ਰੇਰੈਥੋਛੀਕਈ॥੧॥ਮੇਰਮਨਗੁਗੋਵੰਦੁਸਦਧਿ
 ਆਈਐ॥ਸਗਲਕਲੇਸੀਮਟਹਿਇਸੁਤਨਤੇਮਨਚਿਦਿਆਠਲੁਪਈਐ
 ॥੧॥੧੦੦॥ਜੀਅਨੰਤਜਾਕੇਸਭਿਕੀਨਪ੍ਰਭਉਚਾਅਗਮਅਪਗਾ॥ਸਾਧਸੰ
 ਗਿਨਨਕਨਮੁਪਿਆਇਆਮੁਖੁਭਿਜਲਭਏਦਰਬਾਗਾ॥੨॥੨੭॥ਸੋਗਠਿਮਹ
 ਲਾ ੫ ਸਿਮਰਉਅਪੁਨਸਈ॥ਦਿਨਸੁਗੈਨਿਸਦਧਿਆਈ॥ਹਥਦੇਇਜਿਨਿ
 ਰਖੋ॥ਹਰਿਨਾਮਮਹਾਰਸਚਖੈ॥੧॥ਅਪਨੇਗੁਰਉਪਰਿਕਰਬਾਨਾ॥ਭਏਕਿਰਪਲੈ
 ਪੁਰਨਪ੍ਰਭਦਾਤੇਜੀਅਹੋਈਮਹਰਵਨਾ॥੧॥੧੦੦॥ਨਨਕਜਨਸਰਣਈ
 ॥ਜਿਨਿਪੁਰਨਪੈਜਰਖਈ॥ਸਗਲੇਦੁਖਮਿਟਈ॥ਸੁਖੁਭੰਚਹੁਮੇਰਭਈ॥੨॥
 ੨੮॥੪॥ਸੋਗਠਿਮਹਲਾ ੫ ਸੁਨਹੁਬਿਨੰਤੀਠਕੁਰਮੇਰੀਅਜੰਤਤੇਰੇਧਰੇ
 ॥ਗੁਰੁਪੈਜਨਮਅਪਨੇਕੀਕਰਨਕਰਵਨਹੋਗੇ॥੧॥ਪ੍ਰਭਜੀਉਖਸਮਨਕਰਿਪ
 ਆਗਾ॥ਭੁਭਭਲੇਹਮਥੇਗੇ॥੧॥੧੦੦॥ਸੁਣੀਪੁਕਰਸਮਰਬਸੁਆਮੀਬੰਧਨ
 ਕਟਿਸਵਗੇ॥ਪਹਿਰਿਸਿਰਪਾਉਸੇਵਕਜਨਮੇਲਨਨਕਪ੍ਰਗਟਪਾਰੇ॥੨॥

੨੯੧੧੨ ਸੋਗੰਠਿ ਮਹਲਾ ੫ ਜੀਅਨ ਤਸਭਿ ਦਸਿਕਰਿ ਦੀਨੇ ਸੇਵਕ ਸਿ
ਦਰਬਾਰੇ ਅੰਗੀਕਰੀ ਓ ਪ੍ਰਭ ਅਪਨੇ ਭਵਨਿ ਪਿਪਸਿਉ ਤੇ ॥੧॥ ਸੋ ਤਨ
ਕਰਜ ਸਗਲ ਸਵੇਗਾ ਦੀਨ ਦਇਆਲਾ ਕ੍ਰਿਪਾਲ ਕ੍ਰਿਪਾਨਿ ਪਿਪ੍ਰਾਨ ਖਸਮ
ਮਾਗੇ ॥੧॥ ਰਹਾਉ ॥ ਅਓ ਬੈਠੁ ਆਦਰਸਭ ਈਉ ਨਿਨ ਕਤ ਹੁਥਾ ਭਾਗ
ਤਿਸਿ ਰਖ ਓਦੀ ਓ ਜਨ ਅਪੁਨ ਪ੍ਰਤਪਨ ਨਕ ਪ੍ਰਭਾਤ ॥੨॥ ੨੧ ॥੨੧॥੧੧

(੨)

ਗੋਸੇ ਗੰਠਿ ਮਹਲਾ ੯ ਚਿਸਤਿ ਗੁਰ ਪ੍ਰਸਾਦਿ

ਗੇਮਨ ਰਾਮ ਸਿਉ ਕਰਿ ਪ੍ਰੀਤਿ ॥ ਸਵਨ ਗੋਬਿੰਦ ਗੁਨ ਸੁਨਉ ਅਗੁਰਾ ਉਰਸ ਨ ਗੀਤਿ
॥੧॥ ਰਹਾਉ ॥ ਕਰਿ ਸਾਧ ਸੰਗਤਿ ਸਿਮਰਾਯੋ ਹੋਇ ਪਤਿਤ ਪੁਨੀਤਾ ਕਾਲੁ ਥਿਆ
ਲਾਜਿ ਉਪਰਿ ਓਡੈ ਲੇਖ ਪਸਾਰੈ ਮੀਤਾ ॥੧॥ ਅਜੁ ਕਾਲਿ ਛੁਨਿ ਤੇ ਹਿਮਿ ਸਿਰੈ
ਸਮਝਿ ਰਖੁ ਚੀਤਾ ॥ ਕਹੈ ਨ ਕਰੈ ਮੁਭ ਜਿਲੇ ਜਤੁ ਆਉ ਸੁਭੀਤ ॥੨॥ ੧੧
ਸੋਗੰਠਿ ਮਹਲਾ ੯ ਮਨ ਕੀ ਮਨ ਹੀ ਮਾਹਿਰ ਹੀ ॥ ਨਹਿ ਭਜੇ ਨ ਤੀਰਥ ਸੇਵੈ
ਟੀਕਾ ਲਿਗੀ ॥੧॥ ਰਹਾਉ ॥ ਦਰਾਮੀਤ ਪ੍ਰਤਬ ਸੰਪਤਿ ਧਨ ਪੁਰਨ ਸਭ ਮਹੀ
॥ ਅਵਰ ਸਕਲ ਮਿਥਿਆ ਏ ਜਾਨੁ ਭਜਨ ਰਾਮ ਕੇ ਸਹੀ ॥੧॥ ਫਿਰਤ ਫਿਰਤ
ਹੁਤੁ ਜਗਹ ਰਿਖਿ ਮਨ ਸਦੇਹ ਲੀ ॥ ਨਨਕ ਕਹਤ ਮਲ ਨ ਕੀ ਬਗਿਆ ਸਿਮਰ
ਤ ਕਹਨੀ ॥੨॥ ੨੧ ਸੋਗੰਠਿ ਮਹਲਾ ੯ ਮਨੇ ਕਉ ਨ ਕੁਮਤਿ ਤੈਲੀਨੀ ॥ ਪ
ਰਾਗ ਨਿਦਿ ਆਗਿ ਸਿਰਿ ਓਗ ਮਭਗਤਿ ਨਹੀ ਕੀਨੀ ॥੧॥ ਰਹਾਉ ॥ ਮੁਕਤਿ ਪ
ਥਿ ਜਾਨਿ ਓਤੈ ਨਹਿ ਪਨ ਜੇਗਨ ਕਉ ਪਾਇਆ ॥ ਅੰਤ ਸੰਗੁ ਕਹੁ ਨਹੀ ਦੀਨਾ ਬਿ
ਰਥ ਅਪੁਥੰ ਪਾਇਆ ॥੧॥ ਨਹਿ ਭਜਿ ਓਨ ਗੁਰ ਜਨ ਸੇਯਨ ਉਪਜਿ ਓਕੁ
ਗਿਆਨਾ ਘਟਿ ਹੀ ਮਾਹਿਨਿ ਜਨ ਤੇ ਰੈ ਤੇ ਖੋਜਤ ਉਦਿਆਨ ॥੨॥ ਬਹੁਤ ਜਨ
ਮੁਭ ਮਤ ਤੇ ਹਰਿ ਓ ਅਸਥਿ ਮਤਿ ਨਹੀ ਪਈ ॥ ਮਨ ਸਦੇਹਿ ਪਾਇ ਪਰ ਭਿ
ਨਨਕ ਥਾਤ ਬਤਈ ॥੩॥ ੩੧ ਸੋਗੰਠਿ ਮਹਲਾ ੯ ਮਨੇ ਪ੍ਰਭ ਕੀ ਸਗਨਿ ਬਿਰ
॥ ਜਿਹਿ ਸਿਮਰਤ ਗਨਕ ਸੀਉ ਪਗੀਤ ਕੋ ਜਸੁ ਉਹ ਪਯੋਗੇ ॥੧॥ ਰਹਾਉ ॥ ਅਟਲ
ਇਓ ਯੁਜ ਕੇ ਸਿਮਰਨਿ ਅਗੁਨਿ ਰੈਤ ਪਦੁ ਪਾਇਆ ॥ ਦੁਖੁ ਹਰਤ ਇਹ ਬਿਧ ਕੇ
ਸੁਆਮੀ ਤੇ ਕਹੇ ਬਿਸਰਾਇਆ ॥੧॥ ਜਬ ਹੀ ਸਗਨਿ ਗਹੀ ਕਿਰਪਾਨਿ ਪਿਗਾਹਿ

ਹੁਤੁ ਛੁਟਾ ॥ ਮਹਾਨ ਮਕਹਾਲ ਉਬਰਨ ਉਰਾ ਮਕਹਤ ਬੰਧਨ ਤਿਹਿ ਤੁਟਾ ॥
੧੨॥ ਅਜ ਮਲ ਪ੍ਰੀਤ ਗੁਜਾਨੇ ਨਿਮਖ ਮਾਹਿਨਿ ਸਤਗਾਨ ਕਹਤ ਤਤੁ ਜੀ
ਤ ਮਨਿ ਤੇ ਭੀ ਉਤਰਹਿ ਪਾਗ ॥੩॥ ੪੧ ਸੋਗੰਠਿ ਮਹਲਾ ੯ ਪੁਨੀ ਕਉ ਨ ਥਿਆ
ਕੋਗਾ ਜਤੋ ਭਗਤਿ ਰਾਮ ਕੀ ਪਦੈ ਜਮ ਕੇ ਤਸਰੇ ॥੧॥ ਰਹਾਉ ॥ ਕਉ ਨ ਕਰਾ
ਦਿਆ ਕਹੁ ਕੈਸੀ ਪਰਮੁ ਕਉ ਨ ਛੁਨਿ ਕਰਈ ॥ ਕਉ ਨ ਮੁਗੁ ਜਾ ਕੇ ਸਿਮਰੇ
ਵਸਗ ਕਉ ਤਰਈ ॥੧॥ ਕਲਿ ਮੈ ਏਕੁ ਨ ਮੁਕਿ ਪਾਨਿ ਪਿਜਾਨਿ ਪਯੋਗਿ
ਪਵੈ ॥ ਅਉਰ ਪਰਮ ਤਕੈ ਸਮਿ ਨਹਿ ਇਹੁ ਬਿਧਿ ਬੇਤੁ ਤਵੈ ॥੨॥ ਸੁਖੁ ਪ
ਰਤ ਸਦਾ ਨਿਰੋਲਾ ਪੀਜਾ ਕੋ ਕਹਤ ਗੁਸੰਈ ॥ ਜਤੁ ਮਹੀ ਮੈ ਬਸੈ ਨਿਰੰਤਰ ਨ
ਕਰ ਪਾਨਿ ਨਾਈ ॥੩॥ ੫੧ ਸੋਗੰਠਿ ਮਹਲਾ ੯ ਮਈ ਮੈ ਕਿਹਿ ਧਿਲਖ
ਉਗਈ ॥ ਮਹਾ ਮੋਹ ਅਗਿਆਨ ਤਿਸ ਮਿਸ ਮਨ ਹਿਉ ਉਰਾ ਝਈ ॥੧॥ ਰਹਾਉ
ਉ ॥ ਸਗਲ ਜਨ ਮਭ ਮਤ ਹੀ ਭਗਮ ਖੋਆਨ ਅਸਥਿ ਮਤਿ ਪਈ ॥ ਬ
ਖਿਆ ਸਕਤ ਹਰਿ ਓਨਿ ਸਥਾ ਸਰਨ ਛੁਟੀ ਅਧਕਈ ॥੧॥ ਸਾਧ ਸੰਗੁ
ਬਹੁ ਨਹੀ ਨਹ ਕੀਰਤਿ ਪ੍ਰਭਗਈ ॥ ਜਨ ਨਾਨੂ ਮੈ ਨਹਿ ਕਉ ਗੁਨ ਗਥਿ
ਹੁਸਰਈ ॥੨॥ ੬੧ ਸੋਗੰਠਿ ਮਹਲਾ ੯ ਮਈ ਮੈ ਮੇਰ ਬਸਿਨਾ ॥ ਨਿਸ
ਥਾ ਸਥਿ ਖਿਅਨ ਕਉ ਪਾਵਤ ਕਿਹਿ ਬਿਧਿ ਕਉ ਤਾਰਿ ॥੧॥ ਰਹਾਉ ॥ ਬਦ
ਪੁਰਾਨ ਸਿਮਰਤ ਕੇ ਮਤੁ ਸੁਨਿ ਨਿਮਖ ਨਹੀ ਐਥਾ ਸਵੈ ॥ ਪਰਧਨ ਪੁਰਾ ਰਾਸ
ਉਗਏ ਓ ਬਿਰਥਾ ਜਨ ਮੁਸਿਰਾਵੈ ॥੧॥ ਮਦਿਆ ਏ ਕੋ ਭਇਓ ਬਦੇ ਹੁਸਤ
ਨਹਿ ਗਿਆਨਾ ਘਟ ਹੀ ਭੀਤ ਰਿਖ ਸਤ ਨਿਰੰਤਰ ਜਨ ਤੇ ਕਮ ਮੁਨ ਜਾਨ ॥੧॥
ਜਬ ਹੀ ਸਗਨਿ ਸਾਧ ਕੀ ਆਇ ਓਹੁ ਰਮਤਿ ਸਗਲ ਬਿਨਾਸੀ ॥ ਤਥਾ ਨਕਰੇ
ਓਓ ਤਿਤਾ ਮਨਿ ਕਟੀ ਜਮ ਕੀ ਛਸੀ ॥੩॥ ੭੧ ਸੋਗੰਠਿ ਮਹਲਾ ੯ ਰੇਨ ਰਾ
ਹਸ ਚੀਜੀ ਅਧਾਗਿ ॥ ਸਗਲ ਜਗਤੁ ਪੈ ਜੈ ਸੇ ਸੁਪਨਾ ਬਿਨਸਤ ਲਗਤ ਨ
ਗਿ ॥੧॥ ਰਹਾਉ ॥ ਬਹੁ ਭੀਤ ਬਨਈ ਗਰਿ ਪਚਿ ਰਹਤ ਨਹੀ ਦਿਨ ਚਾਗਿ ਤੈ
ਹੈ ਸੁਖੁ ਮਾਇਆ ਕੋ ਉਗਏ ਓ ਕਹਾ ਗਵਾਗ ॥੧॥ ਅਜੁ ਸਮਝਿ ਕਛੁ ਬਿਗਿ
ਓਨ ਭੁਝ ਜਿਲੈ ਰਾਮ ਮੁਗਾਗਿ ॥ ਕਹੁ ਨਨਕ ਨਿਜ ਮਤੁ ਸਾਧਨ ਕਉ ਭਾਖਿ ਓਤਿ
ਪੁਕਾਰੇ ॥੨॥ ੮੧ ਸੋਗੰਠਿ ਮਹਲਾ ੯ ਇਹ ਜਗਿ ਮੀਤੁ ਨਦੇ ਖਿਓ ਕੋਈ ॥ ਸਗਲ
ਜਗਤ ਅਪਨੈ ਸੁਖਿ ਲਾਗਿ ਓਦੁ ਖਮੈ ਸੰਗਿ ਨਹੀ ॥੧॥ ਰਹਾਉ ॥ ਦਰਾਮੀਤ
ਪ੍ਰਤਸਨ ਬੰਧੀ ਸਗਲੇ ਧਨ ਸਿਉ ਲਾਗੇ ॥ ਜਬ ਹੀ ਨਿਰਧਨ ਦੇਖਿ ਨ ਕਰਉ

੪

ਅ

ਚਿਸਤੀ ਰਸਮ

ਸੰਗਛਾਡਿਸਭਭਗੇ॥੧॥ਕਹਉਕਹਾਖਿਆਮਨਬਉਰੇਕਉਇਨਸਿਉਨ
 ਲਗਾਇਓ॥ਦੀਨਨਬਸਗਲਭੈਭੰਜਨਜਸੁਤਕੋਬਿਸਗਾਇ॥੨॥ਸੁਆ
 ਨਪੁਛਾਜਿਓਭਾਇਓਨਸੁਪਉਥਹਤਜਤਮੈਕੀਨਉ॥ਨਨਕਲਾਜਬਿ
 ਹਰਕੀਰਖਉਨਮੁਤਿਹਉਲੀਨਉ॥੩॥੨॥ਸੰਗਠਿਮਹਲਾ੯ ਮਨਰੇ
 ਹਿਓਗਉਪਦੇਸਾਕਹਾਭਾਇਓਜਉਮੁਰਮੁਡਾਇਓਭਗਵੇਕੀਨਭਸਾ॥
 ੧॥੧੦੦੦॥ਸਾਚਛਾਡਿਕੈਛੁਠਹਿਲਾਗਉਜਨਮੁਅਕਾਰਬਖੇਇਓਕਾਕ
 ਪਰਪੰਚਉਦਰਨਿਜਪੋਖਿਓਪੁਸ਼ਕੀਨਿਆਈਸੇਇਓ॥੧॥ਗਮਭਜਨਕੀ
 ਗਤਿਨਹੀਜਾਨੀਮਾਇਆਹਾਥਿਥਿਕਾਨਾਉਗਣਿਹਿਓਥਿਥਿਅਨਸੰ
 ਗਿਥਉਗਮਭਜਨਬਿਸਰਨਾ॥੨॥ਗਹਿਓਅਚੇਤਨਚੇਤਿਓਥਿਥਿ
 ਬਿਰਥਅਉਧਿਸਿਰਾਨੀ॥ਕਹੁਨਨਕਹਿਥਿਰਦਪਛਾਨਉਭੁਲੇਸਦਪਰ
 ਨੀ॥੩॥੧੦੦੦ਸੰਗਠਿਮਹਲਾ੯ ਜੇਨਰੁਦਖਮੈਦੁਖਨਹੀਮਨੈ॥ਸੁਖਸਨੇ
 ਅਰੁਭੈਨਹੀਜਕੈਕੰਚਨਮਾਟੀਮਨੈ॥੧॥੧੦੦੦ਉ॥ਨਹੀਨਿਦਿਆਨਉਸ
 ਤਿਜਕੈਲੋਭਮੋਅਭਮਨਾ॥ਰਖੇਸੇਗਤੇਰਹੈਨਿਆਰਉਨਹਿਮਨਅ
 ਪਮਨਾ॥੧॥ਅਸਾਮਨਸਾਸਗਲਤਿਅਗੈਜਗਤੇਰਹੈਨਿਰਾਸਾ॥ਕਮਕੋ
 ਜਿਹਿਪਸੈਨਹਿਨਿਤਿਹਿਘਟਿਥੁਮਨਿਵਾਸਾ॥੨॥ਗੁਰਕਿਰਪਜਿਨਾ
 ਪਰਕੀਨੀਤਿਹਉਜਗਤਿਪਛਾਨੀ॥ਨਨਕਲੀਨਭਾਇਓਗੈਥਿਰਸਿਉ
 ਜਿਉਪਾਨੀਸੰਗਿਪਾਨੀ॥੩॥੧੦੦੦ਸੰਗਠਿਮਹਲਾ੯ ਪੁਰੀਤਮਜਾਨਿਲੇ
 ਹੁਮਨਮਾਹੀ॥ਅਪਨੇਹੀਸੁਖਸਿਉਸਭੁਜਗੁਛਾਧਿਓਕੋਕਾਹੁਕੇਨੀ॥
 ੧੦੦੦ਉ॥ਸੁਖੁਮੈਅਨਿਥਹਤੁਮਿਲਿਥੈਠਤਹਤਚਹੁਦਿਸਿਘੈਗੈਥਿ
 ਪਤਪਰੇਸਭਹੀਸੰਗਛਾਡਤਕਉਨਾਵਤਨੇਰੇ॥੧॥ਪਰਕੀਨਰਿਥਹ
 ਤਹਿਤਜਸਿਉਸਦਾਹਤਸੰਗਿਲਾਗੀ॥ਜਬਹੀਹੰਸਤਜੀਇਹਕਉ
 ਅਪਰੇਤਪਰੇਤਕਭਿਭਾਗੀ॥੨॥ਇਹਿਥਿਧਿਕੋਥਿਉਹਾਥਨਿਓਯੋ
 ਸਿਉਨਹੁਲਾਗਾਇਓਅੰਤਬਾਰਨਨਕਬਿਨਹਰਿਜੀਕੋਓਕਾਮਿਨਾਇ
 ਓ॥੩॥੧੨॥੧੩੯॥੧੪੧॥੧੨॥੧੪੩॥੧੨॥੧੪੪॥੯੧॥੧੪੫॥੧੪੬॥੧੪੭॥੧੪੮॥੧੪੯॥੧੫੦॥
 ੧੪੯॥੧੨॥ਤਿਨਕਾਜੁਮਲਾ॥੧੨੩੯॥

ਸੰਗਠਿਮਹਲਾ ੧ ॥ਅਸਟਪਦਾਨਾ॥ ੫੧੧ ੧੩੯੯
 ਦੁਖਪਾਪਕਉਗਥਿਨਹੋਗੁਪੁਜਉਮਕੈਮਸਾਣਿਨਜਈ॥ਤਿਸਨਗਰਿ
 ਨਪਰਘਰਿਜਾਵਤਿਸਨਨਮਿਥੁਣਈ॥ਘਰਭੀਤਰਿਘਰਗੁਰਦਿਖਾਇਆ
 ਸਹਜਿਰੇਤਮਨਭਾਈ॥ਤੁਅਪਦਾਨਾਪੇਥੀਨਤੁਦੇਵਹਿਮਤਿਸਈ॥੧॥
 ਮਨੁਬੈਗਗਿਰਤਉਬੈਗੀਸਥਾਦਿਮਨੁਬੋਧਿਆਮਰੀਮਈ॥ਅੰਤਹਿਜੇਤਿਨਿ
 ਰੰਤਰਿਬਣੀਸਚੇਸਾਹਿਬਸਿਉਲਿਵਲਈ॥੧੦੦੦ਉ॥ਅਸੰਖਬੈਗਗੀ
 ਕਰਹਿਬੈਗੁਸੈਬੈਗੀਜਿਖਸਮੇਭਵੈ॥ਹਿਰਦੈਸਥਾਦਿਸਦਭੈਰਚਿਆਗ
 ਰਕੀਕਰਕਮਵੈ॥ਏਕਚੇਤੇਮਨੁਆਨਡੇਲੇਧਵਤੁਵਰਜਿਹਵੈ॥ਸਹਜੇਮ
 ਤਸਦਰੰਗਿਰਤਾਸਾਚੇਕੇਗੁਣਗਵੈ॥੨॥ਮਨੁਆਪਉਦੁਬਿਦੁਸੁਖਵਾਸੀ
 ਨਮਿਵਸੈਸੁਖਭਾਈ॥ਜਿਓਥੀਨੇਤ੍ਰੇਸੇਤ੍ਰਸਚਿਰਤਜਲਿਥੁਈਤੁਛੈਛੁਣਈ
 ॥ਅਸਨਿਰਸਰਹੈਬੈਗੀਜਿਨਘਰਿਤਾਵੀਲਈ॥ਭਿਖਿਆਨਮਿਰਜੇਸੰਤਖੀ
 ਅੰਮ੍ਰਿਤਸਹਜਿਪੀਅਈ॥੩॥ਦੁਖਿਧਾਦਿਰਿਬੈਗੁਨਹੋਵੀਜਬਲਗਦੁ
 ਜੀਰਈ॥ਸਭੁਜਗੁਭੈਰਤੁਏਕਦਤਾਵਹੁਨਦੁਜਾਭਈ॥ਮਨਮੁਖਿਜੰਤਦੁ
 ਖਿਸਦਾਨਿਵਸੀਗੁਰਮੁਖਿਦੇਵਡਿਆਈ॥ਅਪਰਾਪਰਅਗੈਮਅਗੈਚਰਕ
 ਹਣੈਕੀਮਨਪਈ॥੪॥ਸੁੰਨਸਮਾਧਿਮਹਾਪਰਮਾਬੁਤੀਨਭਵਲਪਤਿਨਮੰ
 ॥ਮਸਤਕਿਲੇਖੁਜੀਅਜਗੇਜੇਨੀਸਿਰਿਸਿਰਿਲੇਖੁਸਾਮੀ॥ਕਰਮਸੁਕਰਮਕ
 ਰਣਾਪੇਅਪੇਭਗਤਿਦ੍ਰਿਵਾਮੀ॥ਮਨਿਮੁਖਿਜੁਠਿਲਹੈਭੈਮਨਾਪੇਗਿਅਨ
 ਅਗਮੀ॥੫॥ਜਿਨਿਚਾਖਿਆਸੇਈਸਾਦੁਜਾਣਨਿਜਿਉਗੁਰੀਮਠਿਆਈ॥ਅ
 ਕਥੈਕਕਿਅਕਥੀਐਭਈਚਲਉਸਦਰਜਈ॥ਗੁਰਦਤਮੇਲਤਮਤਿ
 ਹੋਵੈਨਿਗੁਰਮਤਿਨਕਾਈ॥ਜਿਉਚਲਾਏਤਿਉਚਲਾਭਈਹੋਰਕਿਅਕਰ
 ਚਤਰਈ॥੬॥ਇਕਿਭਗਮਿਭੁਲਾਏਇਕਿਭਗਤੀਰਤੇਤੋਰਖੇਲੁਅਪਰਾ॥
 ਜਿਤੁਤਪੁਲਾਏਤੋਹਫਲੁਪਾਇਆਤੁਹਕੀਮਚਲਾਵਣਹਾਗੇ॥ਸੇਵਕਰੀਜੇ
 ਕਿਛੁਹੋਵੈਅਪਣਾਜੀਉਪਿਛੁਤਮਾਗਾ॥ਸਤਿਗੁਰਿਮਿਲਿਐਕਿਰਪਕੀਨੀਅੰ
 ਮਿਤਨਮੁਅਧਰਾ॥੭॥ਗਗਨੰਤਰਿਵਸਿਆਗੁਣਪਰਗਾਸਿਅਗੁਣਮਹਿਗਿ

ਅਨਧਿਆਨਾਨਮੁਸਭਿਵੈਕਹੈਕਾਵੈਤਤਤਤਵਖਨੀਸਥਦਗੁਰੀ
ਗਗਿਗੀਭੀਗਥਿਨੁਸਬੈਜਗੁਥਿਗਨੀਪੁਰਬੈਗੀਸਪਜਿਸਭਗੀਸ
ਚੁਨਨਕਮਨੁਮਨੀ॥੮॥੧॥ਸੋਗਠਿਮਹਲਾ੧ ਅਸਮਨਸਬੰਧਨੀਭਈਕਰ
ਮਧਮਬੰਧਕਗੀਪਾਪਿਪ੍ਰਿਨਿਜਗੁਜਾਇਭਈਥਿਨਸੈਨਮੁਦਿਸਗੀਇ
ਹਿਮਇਅਜਗਿਮੇਹਣੀਭਈਕਰਮਸਭੇਵੈਕਗੀ॥੧॥ਸੁਟਿਪੰਡਿਤਕਰਮਾ
ਕਗੀਜਿਤੁਕਰਮਸੁਖੁਓਪਜੈਭਈਸੁਆਤਮਤਤੁਬੀਚਗੀ॥੧॥ਗੁਰੂ॥ਸ
ਸਤੁਬੇਦੁਬਕੇਖਭਈਕਰਮਕਰਮਸੀਗੀਪਾਖੰਡਿਸੈਲੁਨਚੁਕਈਅੰਤੁਗੀ
ਲੁਵਿਕਗੀਇਨਥਿਧਿਭੁਥੀਮਕੁਗੀਭਈਊਗੀਸਿਰਿਕੇਭਗੀ॥੨॥ਦੁਰਮਤਿਘ
ਣੀਵਿਗੁਤੀਭਈਤੁਜੈਭਈਖੁਆਈਥਿਨੁਸਤਿਗੁਰਮੁਨਪਈਐਭਈਥਿ
ਨਵੈਭਗੁਮਨਜਈਸਤਿਗੁਰਸੇਵੈਤਸੁਖੁਪਈਭਈਆਵਣੁਜਣੁਗੁਰਈ
॥੩॥ਸਤੁਸਤੁਗੁਰਤੇਉਪਜੈਭਈਮਨੁਨਿਗਮਲੁਸਚਿਸਮਈਗੁਰਸੇਵੈਸੋ
ਬੁਝੈਭਈਗੁਰਥਿਨੁਮਨੁਪਈਜਿਸੁਅੰਤਰਿਲੇਭੁਕਿਕਰਮਕਮਵੈਭਈ
ਕੁਤੁਬੀਲਥਿਖੁਪਈ॥੪॥ਪੰਡਿਤਰਹੀਵਿਲੇਈਐਭਈਵਿਚਹੁਨਿਕੈਲੈ
ਤਥਾਜਲੁਮਥੀਐਜਲੁਦੇਖੀਐਭਈਇਹਜਗੁਏਹਵਥਾਗੁਰਥਿਨੁ
ਗੀਮਵਿਗੁਚੀਐਭਈਘਟਿਘਟਿਦੇਉਅਲਖੁ॥੫॥ਇਹਜਗੁਤਗੇਸੁਤ
ਕੇਭਈਚਹਦਿਸਬੰਧਮਾਇਥਿਨੁਗੁਗੰਠਿਨਛੁਟਈਭਈਥਕੇਕਰਮ
ਮਾਇਇਹਜਗੁਭਗੀਮਭੁਲਾਇਭਈਕਪਣਕਿਛੁਨਜਾਇ॥੬॥ਗੁਰਮਿ
ਲਿਐਭਉਮਿਨਿਵਸੈਭਈਭੈਮਰਣਸਚੁਲੇਖੁਮਜਨੁਦਨੁਰੰਗਿਅਈਐ
ਭਈਦਗੁਹਨਮੁਦਿਸੇਖਾਗੁਰਅੰਕਸੁਜਿਨਿਨਮੁਦਿਭਈਇਅਭਈਮਨਿ
ਵਸਿਆਚੁਕਭੇਖੁ॥੭॥ਇਹਤਨੁਹਟਸਾਫਕੇਭਈਦਖੁਰਨਮੁਅਪਗੁਇ
ਹਦਖਰਦਪਗੀਸਵਿਭੈਭਈਗੁਰਸਬਦਿਕੇਵੀਚਗੁਧਨੁਵਪਗੀਨਨਕ
ਭਈਮੇਲਿਕੇਵਪਗੁ॥੮॥੨॥ਸੋਗਠਿਮਹਲਾ੧ ਜਿਨੀਸਤਿਗੁਰਸੇਵਿਅ
ਪਿਅਗੇਤਿਨੇਕਸਥਤਗਤਿਨਠਕਨਪਈਐਪਿਅਗੇਅੰਮ੍ਰਿਤਗਸਨਹੇ
ਬੁਭਭਭੈਭੈਥਿਨਪਿਅਗੇਤਰੇਨਦਰਿਕੇਰ॥੧॥ਭੀਤੁਪੋਸਲਾਹਣਪਿਅਗੇ
ਭੀਤਗੀਸਲਾਹਾਵਿਣੁਬੋਧਭੈਭੁਥੀਐਪਿਅਗੇਕੰਧੀਪਇਕਹਾ॥੧॥ਗੁ
ਰੂ॥ਸਲਾਹੀਸਲਾਹਣਪਿਅਗੇਦੁਜਾਵਰਨੇਕਇਅਮੇਧੁਭਸਲਾਹ
ਨਿਸਭਲੇਪਿਅਗੇਸਬਦਿਤੇਰੰਗੁਹੋਇਤਿਸਕੀਸੰਗਤਿਜੀਮੇਲੈਪਿਅਗੇਸੁ

ਲੇਤਤੁਵਿਲੇਇ॥੨॥ਪਤਿਪਰਵਣਸਚਕਾਪਿਅਗੇਨਮੁਸਚਨੀਸਣੁ॥
ਅਇਆਲਿਖਿਲੈਜਾਵਣਪਿਅਗੇਹੁਕਮੀਹੁਕਮੁਪਛਣੁਗੁਰਥਿਨੁਹੁਕ
ਮਨੁਬੁਝੀਐਪਿਅਗੇਸਚੇਸਚਤਣੁ॥੩॥ਹੁਕਮੈਅੰਦਰਿਨਿਮਿਅਪਿਅਗੇ
ਹੁਕਮੈਉਦਰਮਣਗਿਹੁਕਮੈਅੰਦਰਿਜੀਮਿਅਪਿਅਗੇਉਧੁਧਿਸਿਰਿਕੇਭਗਿ
ਗੁਰਮੁਖਿਦਰਗਹਜਾਣੀਐਪਿਅਗੇਚਲੈਕਰਜਸਾਗਿ॥੪॥ਹੁਕਮੈਅੰਦਰਿ
ਅਇਆਪਿਅਗੇਹੁਕਮੈਜਾਣੇਜਾਇਹੁਕਮੈਥੀਨਿਚਲਈਐਪਿਅਗੇਮਨ
ਮੁਖਿਲਹੋਸਜਾਇਹੁਕਮੈਸਬਦਿਪਛਣੀਐਪਿਅਗੇਦਰਗਹਪੈਪਜਾਇ
॥੫॥ਹੁਕਮੈਗਣਤਗਣਈਐਪਿਅਗੇਹੁਕਮੇਹੁਕਮੈਦੇਇਹੁਕਮੈਭਵੈਭਵ
ਈਐਪਿਅਗੇਅਵਗਣਮੁਠੀਗਇਹੁਕਮਿਸਿਵਪੈਸਹਕਾਪਿਅਗੇਸਚੁਮ
ਲਿਵਡਿਆਈਹੋਇ॥੬॥ਅਖਣਿਅਥਿਖਾਖੀਐਪਿਅਗੇਕਿਉਸਣੀਐਸ
ਚੁਨਈਜਿਨੀਸੋਸਲਾਹਿਅਪਿਅਗੇਉਤਿਨਥਲਿਹਾਰੈਜਾਉਨਥਿਮਲੈ
ਜੰਤਖੀਆਪਿਅਗੇਨਦਰੀਮੇਲਿਮਿਲਾਉ॥੭॥ਕਾਇਆਕਾਗੁਜੇਥੀਐਪਿਅ
ਗੇਨਮਸਵਣੀਧਗਿਲਾਲਤਲੇਖਣਿਸਚਕੀਪਿਅਗੇਹਰਿਗੁਣਲਿਖਹੁਦੀਚ
ਗਿਧੁਨੁਲੇਖਗੀਨਨਕਪਿਅਗੇਸਚੁਲਿਖੈਉਰਧਾਗਿ॥੮॥੩॥ਸੋਗਠਿਮਹਲਾ੧
ਤੁਗੁਣਦਤੇਨਿਗਮਲੇਭਈਨਿਗਮਲੁਨਮਨੁਹੋਇਹਮਅਪਰਾਧੀਨਿਗੁਣ
ਭਈਤੁਛਹੀਤੇਗੁਣਸੇਇ॥੧॥ਮੇਰਪੀਤਮਤੰਕਰਤਕਰਿਵੇਖੁਹਉਧਪੀ
ਪਥੰਗੀਭਈਮਨਿਤਨਿਨਮਵਿਸੇਖੁ॥੧॥ਗੁਰੂ॥ਥਿਖੁਮਾਇਆਚਿਤਮੇ
ਹਿਭਈਚਤੁਰਈਪਤਿਖੇਇਚਿਤਮਹਿਠਕੁਰਸਚਿਵਸੈਭਈਜੇਗੁਗਿ
ਅਨੁਸੇਮੇਇ॥੨॥ਹੁਕਮੈਭੈਅਖੀਐਭਈਹੁਕਮੈਲਾਲਚਲੁਲਾਜਮਨੁਹਰਿ
ਸਿਉਥੈਗੀਐਭਈਦਰਿਘਰਿਸਚੁਅਭੁਲਾ॥੩॥ਪਤਾਲੀਅਕਾਸਿਤੁਭ
ਈਘਰਿਘਰਿਤੁਗੁਣਗਿਆਨੁਗੁਰਮਿਲੈਸੁਖੁਪਾਇਭਈਚੁਕਮਨ
ਹੁਗਮਨੁ॥੪॥ਜਲਿਮਲਿਕਾਇਆਮੰਜੀਐਭਈਭੀਮੈਲਤਨੁਹੋਇਗਿਆ
ਨਮਹਸਿਨਈਐਭਈਮਨੁਤਨੁਨਿਗਮਲੁਹੋਇ॥੫॥ਦੇਵੀਦੇਵਪੁਜੀਐ
ਭਈਕਿਆਮਗਉਕਿਅਦੇਹਿਪਾਹੁਣੀਗਿਪਖਲੀਐਭਈਜਲਮਹਿ
ਬੁਭਤਿਤੋਹਿ॥੬॥ਗੁਰਥਿਨੁਅਲਖੁਨਲਖੀਐਭਈਜਗੁਬੁਭੈਪਤਿਖੇਇ
ਮੇਰਠਕੁਰਾਥਿਵਡਿਆਈਭਈਜੈਭਵੈਤੋਦੇਇ॥੭॥ਬਈਅਰਿਥਲੈ
ਮਿਲੀਭਈਸਾਚੁਕਹੈਪਿਰਭਈਥਿਰੋਥੇਪੀਸਚਿਵਸੀਭਈਅਧਿਕ

ਹਰਿਹਰਿਨਾਇ॥੮॥ ਸਕੁਕੇਅਥੈਆਪਣਾ ਭਈਗੁਰਤੇਬੁਝੈਸੁਜਨਾਜੇਖੈ
ਹਮੇਉਬਰਭਈਸਬਦਸਚਨੀਸਣਾ॥੯॥ ਈਧਨਅਧਿਕਸਕੇਲੀਐਭਾ
ਈਪਾਵਕਰੰਚਕਪਾਇ॥ਖਿਨਪੁਨਾਮੁਰਿਦੈਵਸੈਭਈਨਨਕਮਿਲਾਏਸੁਭ
ਇ॥੧੦॥੪॥

(੭)

ੴ ਸਾਤਿਗੁਰਪਸਾਇ

ਗੁਰਮੇਗੰਠਮਹਲ ੩ ਪੁਰ ੧ ਅਸਟਪਦੀਆ॥ਤਿਤਰੀ
॥ਭਗਤਦੀਸਦਾਤੁਰਖਦਾਹਰਿਜੀਉਧਰਿਤੁਰਖਦਾਇਆ॥ਪ੍ਰਹਿਲਾਦ
ਜਨਤਪੁਰਖਿਲਾਏਹਰਿਜੀਉਹਰਣਾਖੁਸਮਾਹਿਪਦਾਇਆ॥ਗੁਰਮੁਖਨੋਪਰ
ਤੀਤਿਹੋਹਰਿਜੀਉਮਨਮੁਖਿਭਗੰਮਭੁਲਾਇਆ॥੧॥ਹਰਿਜੀਉਹੋਤੈਗੈਵਰਿ
ਆਈ॥ਭਗਤਦੀਪੈਰਖਤੁਸੁਆਮੀਭਗਤਤੇਗੀਸਰਣਾਈ॥੧॥ਰਹਾਉ॥ਭ
ਗਤੋਨਜਮੁਜੋਹਿਨਸਕੈਕਾਨੁਨੇਕੈਜਾਈ॥ਕੇਵਲਰਾਮਨਮੁਖਮਨਿਵਸਿਆ
ਨਮੋਹੀਮੁਕਤਿਪਈ॥ਹਿਧਿਸਿਧਿਸਭਭਗਤਾਚਰਣੀਲਾਗੀਗੁਰਕੈਸਹਜਿ
ਸੁਭਈ॥੨॥ਮਨਮੁਖਨੋਪਰਤੀਤਿਨਾਵੀਅੰਤਰਿਲੋਭਸੁਆਉ॥ਗੁਰਮੁ
ਖਿਹਿਰਦੈਸਬਦੁਨਭੇਦਿਓਹਿਨੀਮਨਲਗਾਭਉ॥ਕੁੜਕਪਟਪਾਜੁਲਾ
ਹਿਜਾਮੀਮਨਮੁਖਛੀਕਅਲਾਉ॥੩॥ਭਗਤਾਵਿਚਿਆਪਿਦਰਬਰ
ਪ੍ਰਭਜੀਭਗਤੀਹੁਤੁਜਾਤਾ॥ਮਾਇਆਮੇਸਭਲਕਪੈਤੇਗੀਤੁਏਕੁਪੁਖਿ
ਧਤਾਹਉਮੈਮਾਹਿਮਨਸਾਮਨਹਿਸਮਣੀਗੁਰਕੈਸਬਦਿਪਛਤਾ॥੪॥ਅ
ਚਿਤਕੰਮਕਹਹਿਪ੍ਰਭਤਿਨਕੋਜਿਨਹਰਿਕਾਨਾਮੁਪਿਆਰਾ॥ਗੁਰਪਸਾਇਸ
ਦਾਮਨਿਵਸਿਆਸਭਿਕਾਜਸਵਣਹਾਰਾ॥ਓਨਕੀਰੀਸਕਰੇਸੁਵਿਗੁਰੇਜਿ
ਨਹਰਿਪ੍ਰਭੁਰੋਖਵਾਰਾ॥੫॥ਬਿਨੁਸਤਿਗੁਰਸੇਵਕੈਨੈਨਪਾਇਆਮਨਮੁਖਿ
ਭਉਕਿਮੁਏਥਿਲਲਾਈ॥ਆਵਹਿਜਾਵਹਿਠਉਰਨਪਾਵਹਿਦੁਖਮਹਿਦੁਖਿ
ਸਮਾਈ॥ਗੁਰਮੁਖਿਹੋਵੈਸੁਅੰਮ੍ਰਿਤਪੀਵੈਸਹਜੇਸਾਚਿਸਮਈ॥੬॥ਬਿਨੁਸ
ਤਿਗੁਰਸੇਵਜਨਮੁਨਛੋਡੈਜੇਅਨੈਕਕਰਮਕਰੈਅਧਿਕਈ॥ਵੇਦਪੜ੍ਹਿਓ
ਵਾਦਵਖਣਹਿਬਿਨੁਹਰਿਪਤਿਗਵਈ॥ਸਚਾਸਤਿਗੁਰਸਾਚੀਜਿਸੁਬਈ
ਭਜਿਛੁਟਹਿਗੁਰਸਰਣਾਈ॥੭॥ਜਿਨਹਰਿਮਨਿਵਸਿਆਸੇਦਰਿਸਾਚਰਹਿ
ਸਾਚੇਸਚਿਆਰਾ॥ਓਨਦੀਸੋਭਾਜੁਗਿਜੁਗਿਹੋਈਕੇਇਨਮੋਟਹਗਾਨਨ

ਕਤਿਨਕੋਸਦਬਲਿਹਰੈਜਿਨਹਰਿਗੰਧਿਆਓਹਿਪਾਰਾ॥੮॥ਸੇਗੰਠਮਹਲ
੩ ਪੁਰ ੧ ਨਿਗੁਣਿਅਨੈਅਪੇਥਖਸਿਲਾਏਭਈਸਤਿਗੁਰਕੀਸੇਵਾ
ਲਾਇ॥ਸਤਿਗੁਰਕੀਸੇਵਾਉਤਮਪੈਭਈਰਮਨਮਿਚਿਤੁਲਾਇ॥੧॥ਹਰਿ
ਜੀਉਆਪੇਥਖਸਿਮਿਲਾਇ॥ਗੁਣਹੀਣਹਮਅਪਰਾਧੀਭਈਪੁਰੋਸਤਿਗੁ
ਰਲਾਏਰਲਾਇ॥੧॥ਰਹਾਉ॥ਕਉਣਕਉਣਾਅਪਰਾਧੀਥਖਸਿਅਨੁਪਿਆਰੇ
ਸਾਚੇਸਬਦਿਦੀਚਾਗਿ॥ਭਉਜਲਪਾਹਿਉਤਾਰਿਅਨੁਭਈਸਤਿਗੁਰਬੁਝੈ
ਚਕਿ॥੨॥ਮਨੁਰੋਤੇਕੰਚਨਭਏਭਈਗੁਰਪਸਮੇਲਿਮਿਲਾਇ॥ਆਪਛੋ
ਡਿਨਉਮਨਿਵਸਿਆਭਈਜੇਤੀਜੋਤਿਮਿਲਾਇ॥੩॥ਹਉਵਹੀਹਉਵਹੈ
ਭਈਸਤਿਗੁਰਕਉਸਦਬਲਿਹਰੈਜਾਉ॥ਨਮੁਖਿਪਨੁਜਿਨਿਦਿਤਭਈਗੁ
ਰਮਤਿਸਹਜਿਸਮਾਉ॥੪॥ਗੁਰਬਿਨੁਸਹਜਿਨਉਪਜੈਭਈਪੁਛਹੁਗਿਆ
ਨਿਆਜਾਇ॥ਸਤਿਗੁਰਕੀਸੇਵਾਸਦਾਕਰਿਭਈਵਿਚੁਪਾਪੁਗਵਾਇ॥੫॥
ਗੁਰਮਤੀਭਉਉਪਜੈਭਈਭਉਕਰਣੀਸਚੁਸਾਗੁਪਮਪਦਾਰਥੁਪਈਐ
ਭਈਸਚੁਨਾਮੁਆਪਗੁ॥੬॥ਜੇਸਤਿਗੁਰਸੇਵਹਿਆਪਣਾਭਈਤਿਨਕੋਉ
ਲਾਗਉਪਾਇ॥ਜਨਮੁਸਵਰੀਆਪਣਾਭਈਕੁਲੁਭੀਲਈਥਖਸਾਇ॥੭॥
ਸਚੁਥਣੀਸਚੁਸਬਦੁਪੈਭਈਗੁਰਕਿਰਪਤੋਹੋਇ॥ਨਨਕਨਾਮੁਹਰਿ
ਮਨਿਵਸੈਭਈਤਿਸੁਥਿਘਨੁਨਲਾਗੈਕੇਇ॥੮॥ਸੇਗੰਠਮਹਲ ੩
ਹਰਿਜੀਉਸਬਦੇਜਾਪਦਾਭਈਪੁਰੈਭਾਗਿਮਿਲਾਇ॥ਸਦਾਸੁਖਸੁਹਾਣੀ
ਭਈਅਨਦਿਨੁਰਤੀਅੰਗੁਲਾਇ॥੧॥ਹਰਿਜੀਤੁਆਪੈਰੰਗਚੜਾਇ॥ਗਾ
ਵਹੁਗਾਵਹੁਗੰਗਾਤਿਹੋਭਈਹਰਿਸੇਤੀਰੰਗੁਲਾਇ॥੨॥ਰਹਾਉ॥ਗੁਰਕੀਕਰ
ਕਮਾਵਣੀਭਈਆਪੁਛੋਡਿਚਿਤੁਲਾਇ॥ਸਦਾਸਹਜੁਛਿਰਿਦੁਖਨਲਗਾ
ਈਭਈਹਰਿਆਪਿਵਸੈਮਨਿਆਇ॥੩॥ਪਿਰਕਾਹੁਕਮੁਨਜਣਈਭਈ
ਸਕੁਲਖਣੀਕੁਨਗਿ॥ਮਨਹਠਿਕਰਕਮਣੀਭਈਵਿਣਨਵੈਕੁੜਿਆ
ਗ॥੪॥ਸੇਗਾਵਹਿਜਿਨਮਸਤਕਿਭਹੁਪੈਭਈਭਾਇਸਚੈਬੈਰਗਾ॥ਅਨਦਿ
ਨੁਰਤੇਗੁਣਰਵਹਿਭਈਨਿਰਭਉਗੁਲਵਲਾਗੁ॥੫॥ਸਭਨਾਮਹਿਜੀ
ਵਲਦਾਭਈਸੇਸੇਵਹੁਦਿਨੁਗਤਿ॥ਸਕਿਉਮਨਹੁਦਿਸਗੀਐਭਈਜਿਸ
ਦੀਵਡੀਹੈਦਾਤਿ॥੬॥ਮਨਮੁਖਮੈਲੀਭੁਮਣੀਭਈਦਰਗਹਨਾਹੀਥਉ
ਗੁਰਮੁਖਿਹੋਵੈਤਗੁਣਰਵੈਭਈਮਿਲਾਪੀਤਮਸਾਚਿਸਮਾਉ॥੭॥ਏਤੁਜ

ਨਮਿਹਿਨਚੇਤਿਭਈਕਿਅਮੁਦੇਸੀਜਾਇ॥ਕਿਵੀਪਵੰਦੀਮੁਹਇ
ਨੁਭਈਬਿਖਿਅਨੇਲਭਾਇ॥੧॥ਨਮੁਸਮਾਲਹਿਸੁਖਿਵਸਹਿਭਈਸ
ਦਸੁਖਸੰਤਿਸਗੀਨਨਕਨਮੁਸਮਲਿਤੁਭਈਅਪਰੇਪੁਰਗੁਣੀਗਹੀ
ਰ॥੧॥੩॥

ੴ ਸਤਿਗੁਰਪ੍ਰਸਾਦਿ

ਗੁਰਸੋਰਠਿਮਹਲਾ ੫ ਘਰੁ ੧ ਚਉਤਕੀ॥ਅਸਟਪਦੀਆ॥
ਸਭਜਗਜਿਨਹਿਉਪਾਇਅਭਈਕਰਣਕਰਣਸਮਰਥਾਜੀਉਪਿਡੁਜਿ
ਸਾਜਿਅਭਈਦੇਰਿਅਪਟੀਵਥਾ॥ਕਿਨਿਕਹੀਐਕਿਉਦੇਖੀਐਭਈਕਰ
ਤਦੇਕਅਕਥਾ॥ਗੁਰਗੋਵਿੰਦੁਸਲਾਹੀਐਭਈਜਿਸਤੇਜਪੈਤਥਾ॥੧॥ਮੇਰੇ
ਨਜਪੀਐਹਰਿਗਵੰਤਾ॥ਨਾਮਦਨੁਦੇਇਜਨਅਪਨੇਦੁਖਦਰਦਕਹੰਤਾ॥
॥੨॥ਜਕੈਘਗਿਸਭਕਿਛੁਹੈਭਈਨਉਨਿਧਿਭੇਰੰਭਗਾ॥ਤਿਸਕੀਕੀਮਥਿ
ਨਪਵੈਭਈਉਚਅਗਮਅਪਗਾਜੀਅਜੰਤਪ੍ਰਤਿਪਲਾਦਭਈਨਿਤਿਤ
ਕਰਦਸਾ॥ਸਤਿਗੁਰਪੁਰਾਭੇਟੀਐਭਈਸਥਦਿਮਿਲਾਵਟਹਰ॥੨॥ਸ
ਚੇਚਰਣਸੋਰੇਵੀਅਹਿਭਈਭ੍ਰਮਭਉਹੈਵੈਨਸਾ॥ਮਿਲਿਸੰਤਸਭਮਨੁਜੀ
ਐਭਈਹਰਿਕੈਨਮਿਨਿਵਸਾ॥ਮਿਟੈਅੰਧੇਰਾਅਗਿਅਨਤਭਈਕਮਲਹੈਵੈ
ਪਰਗਸਾ॥ਗੁਰਬਚਨੀਸੁਖਉਪਜੈਭਈਸਭਿਠਲਾਸਤਿਗੁਰਪ੍ਰਸਾਦਿ॥੩॥ਮੇਰੇ
ਤੋਰਛੇਡੀਐਭਈਹੋਈਐਸਭਕੀਧੂਗਿ॥ਘਟਿਘਟਿਥ੍ਰਮੁਪਸਰਿਅਭਈ
ਪਖੈਸੁਣਹੋਜੁਗਿ॥ਜਿਤੁਦਿਨਿਵਿਸੇਰਪਰਬ੍ਰਮੁਭਈਤਿਤੁਦਿਨਿਮਰੀਐਛੁ
ਗਿਕਰਨਕਰਵਨਸਮਰਥਭਈਸਰਥਕਲਭਰਪੁਗਿ॥੪॥ਪੋਮਪਦਰਬੁਨ
ਮੁਹੈਭਈਮਾਇਅਮੋਥਿਨਸਾ॥ਤਿਸੁਭਵੈਤਮੋਲਿਲੇਭਈਹਿਰਦੈਨਮ
ਨਿਵਸਾ॥ਗੁਰਮੁਖਿਕਮਲਪਗਾਸੀਐਭਈਰਿਦੈਵੈਪਰਗਸਾ॥ਪਗੁਟਭਈ
ਅਪਰਤਪ੍ਰਪੁਤਭਈਮਉਲਿਆਥਗਤਿਅਕਸੁ॥੫॥ਗੁਰਿਪੁਰੈਸੰਤੋਖਿਅ
ਭਈਅਹਿਨਿਸਿਲਾਗਭਉ॥ਗਸਨਗਮੁਰਵੈਸਦਭਈਸਚਸਦਸੁਆਉ॥
ਕਰਨੀਸੁਣਿਸੁਣਿਜੀਵਿਅਭਈਨਿਹਚਲਪਾਇਅਥਉ॥ਜਿਸੁਪਰਤੀਤਿਅ
ਵਈਭਈਸੋਜੀਅੜਜਲਿਜਉ॥੬॥ਬਹੁਗੁਣਮੇਰੇਸਾਹਿਬੋਭਈਉਤਿ
ਸਕੈਥਲਿਜਉ॥ਉਨਿਗੁਣੀਅਰੇਪਲਾਦਭਈਦੇਇਨਿਥਵੇਥਉ॥ਗਿ

ਕੁਸੰਥੇਸਸਿਸਾਸਿਭਈਗੁਰੁਜਕਨਉ॥ਜਿਸੁਗੁਰੁਸਚਭੇਟੀਐਭਈ
ਪੁਰਤਿਸੁਕਮਾਉ॥੭॥ਤਿਸੁਥਿਨੁਘੜੀਨਜੀਐਭਈਸਰਥਕਲਾਤ
ਰਪੁਗਿ॥ਸਸਿਗਿਰਸਿਨਵਿਸੇਰਭਈਪੇਖਉਸਦਹਜੁਗਿਸਾਧੁਸੰਗਿਮਿਲਾ
ਇਅਭਈਸਰਥਹਿਭੰਗਪੁਗਿ॥ਜਿਨਪੀਤਿਨਲਗੀਅਭਈਸੋਨਿਤਿ
ਤਮਰੇਛੁਗਿ॥੮॥ਅੰਚਲਿਲਾਇਲਾਇਤਗਇਅਭਈਭਉਜਲੁਦਖੁ
ਸੰਸਾਰੁਕਰਿਕਿਰਪਾਨਦਹਿਨਹਿਲਾਅਭਈਕੀਤਨੁਅੰਗੁਅਪਗਾ॥ਮਨੁ
ਤਨੁਸੀਤਲੁਹੈਇਅਭਈਭੋਜਨੁਨਾਮਅਪਗਾ॥ਨਨਕਤਿਸੁਸਰਣਗਤੀ
ਭਈਜਿਕਿਲਾਬਿਖਦਟਦਗਾ॥੯॥੧॥ਸੋਰਠਿਮਹਲਾ ੫ ਮਾਤਗਰਭਦੁ
ਖਸਗੋਰਪਿਅਰੇਤਹਅਪਣਨਾਮੁਜਪਾਇਆ॥ਬਾਰਿਕਾਢਿਬਿਖੁਪਸ
ਸੀਅਪਿਅਰੇਮਾਇਅਮੋਹਦਘਾਇਆ॥ਜਿਸੇਨਕੀਤੋਕਰਮੁਅਪਿਪਿਅਰੇਤਿ
ਸੁਪੁਰਾਗੁਗ੍ਰੀਮਲਾਇਆ॥ਸੇਅਰਧੋਸਸਿਸਾਸਿਪਿਅਰੇਰਾਮਨਮਲਿਵ
ਲਾਇਆ॥੧॥ਮਨਿਤਨਿਤੇਗੋਟਕਹੈਪਿਅਰੇ॥ਮਨਿਮਨਿਤਨਿਤੇਗੋਟ
ਕਾਤੁਧਿਨੁਅਵਰੁਨਕਰਨਹੁਪਿਅਰੇਅੰਤਰਜਾਮੀਏਕਾ॥੧॥੨॥ਹਉ॥
ਕੇਵਿਨਨਮੁਭੀਮਾਇਅਪਿਅਰੇਅਨਿਕਜੋਨਿਦੁਖਪਾਇਆ॥ਚਾਸਹਿ
ਬੁਵਿਸਰਿਅਪਿਅਰੇਬਹੁਤੀਮਿਲੈਸਾ॥ਜਿਨਭੇਟਪੁਰਾਸਤਿਗੁਰੁਪਿ
ਅਰੇਸੇਲਾਗਸਚੈਨਇਆ॥ਤਿਨਪਿਛੈਛੁਟੀਐਪਿਅਰੇਜੋਸਾਚੀਸਰਣਇ
॥੩॥ਮਿਠਕਰਿਕੈਖਾਇਅਪਿਅਰੇਤਿਤਨਿਕੀਤੋਗਾ॥ਕਉਛੋਹੈ
ਪਤਿਸਟਿਅਪਿਅਰੇਤਿਸਤੇਉਪਜਿਅਸੇਗਾ॥ਭੇਗੁਭੰਚਾਇਭੁਲਾਇਅ
ਨੁਪਿਅਰੇਉਤਰੈਨਹੀਵਿਜੋਗਾ॥ਜੋਗੁਮੇਲਿਉਧਰਿਅਪਿਅਰੇਤਿਨਪੁ
ਰਪਇਆਸੰਜੋਗ॥੩॥ਮਾਇਆਲਾਲਚਿਅਟਿਅਪਿਅਰੇਚਿਤਿਨਅ
ਵਹਿਮੁਲਿ॥ਜਿਸੁਤੁਵਿਸਰਹਿਪਰਬ੍ਰਮੁਸੁਆਮੀਸੇਤਨਹੈਥੁੜਿ॥ਬਿ
ਲਲਾਟਕਰਹਿਬਹੁਤੇਰਿਅਪਿਅਰੇਉਤਰੈਨਹੀਸੁਲਾ॥ਜੋਗੁਮੇਲਿ
ਸਵਰਿਅਪਿਅਰੇਤਿਨਕਾਹਪਿਆਮੁਲਾ॥੪॥ਸਾਕਤਸੇਗੁਨਕੀਜਈਪਿਅ
ਰੇਜੋਕਪਰਿਵਸਾਇ॥ਜਿਸੁਮਿਲਾਐਹਰਿਵਿਸਰੇਪਿਅਰੇਸੇਮੁਖਿਕੈਲੈਉਠਿ
ਜਾਇ॥ਮਨਮੁਖਿਛੋਈਨਮਿਲੈਪਿਅਰੇਦਰਗਹੀਮਲੈਸਾ॥ਜੋਗੁਮੇਲਿ
ਸਵਰਿਅਪਿਅਰੇਤਿਨਪੁਰੀਪਾਇ॥੫॥ਸੰਜਮਸਹਸਸਿਅਣਪਾਪਿਅ
ਰੇਕਿਨਚਲੀਨਲਿ॥ਜੋਬੁਖਗੀਬੰਦਤੋਪਿਅਰੇਤਿਨਕੁਲਿਲਗੈਗਲਿ

੩੦੦
ਅ

ਹਦੀਵਸਤਨਜਤੀਆਪਿਅਰੇਕੁਨਚਲੀਨਲਿ॥ਸਤਿਗੁਰੁਜਿਨਮਿਲ
 ਇਥੰਨਪਿਅਰੇਸਚਨਮੁਸਮਾਲਿ॥੬॥ਸਤੁਸੀਤੋਖੁਗਿਅਨੁਪਿਅਨੁਪਿ
 ਆਗੇਜਿਸਨੇਨਦਰਿਕਗੇਅਨਦਿਨੁਕੀਰਤਨੁਗੁਣਰਵੈਪਿਅਰੇਅੰਮਤ
 ਪੁਰਭਗੇਦੁਖਸਗੁਰਤਿਨਲੀਪਿਅਪਿਅਰੇਭਵਜਲੁਪਰਿਪਗੇਜਿਲੁ
 ਕਵੈਤਿਸਮਲਿਲੇਹਿਪਿਅਰੇਸਈਸਦਾਖੜ॥੭॥ਸੀਮਥਪੁਰਖੁਦਇਅਲ
 ਦੇਉਪਿਅਰੇਭਗਤਤਿਸਕਤਲੁ॥ਤਿਸੁਸਰਣਈਚਹਿਪਏਪਿਅਰੇਅੰ
 ਤਰਜਮੀਜਾਣੁ॥ਹਲਤੁਪਲਤੁਸਵਰਿਅਪਿਅਰੇਸਤਕਿਸਚੁਨੀਸ
 ਟੁ॥ਸੇਪੁਭੁਕਦੇਨਵੀਸਗੋਪਿਅਰੇਨਨਕਸਦਕੁਰਬਣੁ॥੮॥੨॥

੭॥੮॥੧॥੩॥੧੧੪੧॥੪॥੧੧੪੩॥੩॥੧੧੪੫॥੩॥ਜੁਮਲਾ॥੧੦॥

ੴ
 ੴ ਸਤਿਗੁਰਪ੍ਰਸਾਦਿ

ਸੋਗਠਿਮਹਲਾ ੫ ਘੁਰੁ ੩ ੴ ਸਤਿਗੁਰਪ੍ਰਸਾਦਿ
 ਪਠੁਪੜਿਓਅਗੁਬੇਦੁਬੀਚਾਰਿਓਨਿਵਲਿਭੁਇਅੰਗਮਸਧੋ॥ਪੰਚਜਨ
 ਸਿਉਸੰਗੁਨਛੁਟਕਿਓਅਧਿਕਅੰਬੁਧਿਥਧੋ॥੧॥ਪਿਅਰੇਇਨਬਿਧਿ
 ਮਿਲਣੁਜਾਣੀਮੈਕੀਏਕਰਮਅਨੇਕਾ॥ਹਰਿਪਰਿਓਸੁਆਮੀਕੈਦੁਅੰਦਰੈ
 ਜੈਬੁਧਿਥਿਥੇਕ॥੧॥ਹਰਉ॥ਸੋਨਿਭਇਓਕਰਿਪਤੀਗਹਿਓਨਗਨਠਿਓ
 ਬਨਮਹੀ॥ਤਤਤੀਰਥਸਭਪੁਰੀਭ੍ਰਮਿਓਦੁਬਿਪੁਛੁਟਕੈਨਹੀ॥੨॥
 ਮਨਕਾਮਨਤੀਰਥਜਾਇਥਸਿਓਸਿਰਿਕਵਤਧਰੇ॥ਮਨਕੀਮੈਲੁਨ
 ਉਤਰੈਇਹਬਿਧਿਜੇਲਖਜਤਨਕਰੇ॥੩॥ਕਨਿਕਕਾਮਿਨੀਪੈਵਗੇਵ
 ਰਬੁਧਿਧਿਦਨੁਦਤਾਗਾਅੰਨਬਸਤਭ੍ਰਮਿਥਹੁਅਰੇਪਨਹੀਮਲੀਅ
 ਹਰਿਦੁਆਰਾ॥੪॥ਪੂਜਅਰਚਬੰਦਨਡੰਡਉਤਖਟਕਰਮਾਰੁਹਤ
 ॥ਹਉਹਉਕਰਤਬੰਧਨਮਹਿਪਰਿਆਨਹਿਮਲੀਅੈਇਹਜੁਗਤ॥੫॥
 ਜੋਗਸਿਧਆਸਣਚਉਰਸੀਹਏਭੀਕਰਿਕਰਿਹਿਆ॥ਵਡੀਅਰਜਾਠਿ
 ਗਿਠਿਰਿਜਨਮੈਹਰਿਸਿਓਸੰਗੁਨਗਹਿਆ॥੬॥ਰਾਜਲੀਲਾਜਨਕੀਰ
 ਚਨਕਰਿਆਹੁਕਮੁਅਯਗਾਸੇਜੋਸੋਹਨੀਚੰਦਨੁਚੇਅਨਕਘੋਰਕਦੁ
 ਆਰਾ॥੭॥ਹਰਿਕੀਰਤਿਸਧਸੰਗਤਿਪੈਸਿਰਿਕਰਮਨਕੈਕਰਮਾਕੁਨਨਕਰਿ
 ਸੁਭਇਓਪਰਪਤਿਜਿਸੁਪੁਰਥਲਿਖੇਕਾਲਹਨ॥੮॥ਤੇਰੇਸਵਕੁਇਹੰਗਿ
 ਮਤਾਭਇਓਕ੍ਰਿਪਾਲੁਦੀਨਦੁਖਭੰਜਨੁਹਰਿਹਰਿਕੀਰਤਨਿਇਹਮਨੁ

ਵਰੇਸੋਗਠਿਮਹਲਾ ੪ ਕੀ ॥ਸਲੋਕੁਮਹਲਾ ੧
 ਸੋਗਠਿਸਦਾਸੁਹਵਣੀਜੇਸਚਮਨਿਹੋਇ॥ਦੰਦੀਮੈਲੁਨਕਤਮਨਿਜੀਭੈ
 ਸਚਹੋਇ॥ਸਸੁਰੇਪੇਈਐਭੈਵਸੀਸਤਿਗੁਰੁਸੇਵਿਨਿਸੰਗਾ॥ਪਰਹਰਿਕਪ
 ਰੂਜੇਪਿਗੰਮਲੈਖੁਸੀਰਵੈਪਿਰੁਸੰਗਾ॥ਸਦਾਸੀਗੰਗੀਨਉਮਨਿਕਦੇਨਮੈਲੁਪਤੰ
 ਗਾਦੇਵਰਜੋਠਮੁਏਦੁਖਿਸੁਸੁਕਡਗੁਕਿਸੁ॥ਜੋਪਿਰਭਵੈਨਨਕਕਰਮਮ
 ਠੀਸਭਸਚੁ॥੧॥੧੧੪੪ ਸੋਗਠਤਮਿਸੁਹਵਣੀਜਾਹਰਿਨਮੁਛੰਢੇਲੇ॥
 ਗੁਰਪੁਰਖੁਮਨਵੈਆਪਣਾਗੁਰਮਤੀਹਰਿਹਰਿਥੇਲੇ॥ਹਰਿਪ੍ਰੇਮਿਕਸਈ
 ਦਿਨਸੁਰਾਤਿਹਰਿਤੀਹਰਿਗੰਗਿਚੇਲੇ॥ਹਰਿਜੋਸਾਪੁਰਖੁਨਲਭਈਸਭੁ
 ਦੇਖਿਆਜਗਤੁਮੈਟੇਲੇ॥ਗੁਰਿਸਤਿਗੁਰਿਨਮੁਦਿਵਾਇਆਮਨੁਅਨਤਨ
 ਕਹੁਭੋਲੇ॥ਜਨਨਕੁਹਰਿਕਦਾਸੁਪੈਸੁਤੈਕੂੰਗੋਲਗੇਲੇ॥੧॥ਧਰੁੜੀ॥ਤੁ
 ਅਪਸਿਸਟਿਕਰਤਾਸਿਰਜਣਹਰਿਆ॥ਤੁਧੁਅਪੇਖੇਲੁਰਾਇਤੁਧੁਅਪਿ
 ਸਵਰਿਆ॥ਦਾਤਾਕਰਤਾਅਪਿਆਪਿਭਗਟਹਰਿਆ॥ਸਭੁਤੇਰਸਥ
 ਦੁਵਰਤੈਉਪਵਣਹਰਿਆ॥ਹਉਗੁਰਮੁਖਿਸਦਾਸਲਾਹੰਗੁਰਕਉਵਰਿ
 ਆ॥੧॥ਸਲੋਕੁਮ੪੩ ਹਉਮੈਜਲਤੋਜਲਿਮੁਏਭ੍ਰਮਿਅਏਦੂਜੈਭਇ॥
 ਪੁਰੇਸਤਿਗੁਰਿਰਾਖਿਲੀਏਅਪਣੈਪੰਨੈਪਾਇ॥ਇਹੁਜਗੁਜਲਤਾਨਦਰੀਅ
 ਏਆਗੁਰਕੈਸਥਾਦਿਸੁਭਾਇ॥ਸਥਾਦਿਰੇਤਸੀਤਲਭਏਨਨਕਸਚੁਕਮਾਇ
 ॥੧੧੪੩ ਸੁਭਲਿਓਸਤਿਗੁਰੁਸੇਵਿਆਪੰਨਜਨਮੁਪਵਣੁ॥ਜਿਨਸਤਿ

ਗੁਰਜੀਵਦਿਆਮਇਅਨਵੀਸਰੈਸੇਈਪੁਰਖਸੁਜਾਣਾ।ਕੁਲੁਭਿਧਰੇਅਪ
ਣਾਸੋਜਨੁਹਵੈਪਰਵਣਾ।ਗੁਰਮੁਖਿਮੁਏਜੀਵਦਪਰਵਣੁਹਮਿਨਮੁਖਿਜਨ
ਮਿਮਰਗਿ।ਨਾਨਕਮੁਏਨਾਖੀਅਹਿਜਿਗੁਰਕੇਸਥਦਿਸਮਾਹਿ॥੨॥੫੪੩॥
ਹਰਿਪੁਰਖੁਨਿਰੰਜਨੁਸੇਵਿਹਿਨਮੁਪਿਆਈਐ॥ਸਤਸੰਗਤਿਸੁਪੁਲਗਿ
ਹਰਿਨਾਮਿਸਮਾਈਐ॥ਹਰਿਤੀਰੰਗੀਕਰਮੈਮੁਰਖਲਾਈਐ॥ਹਉਗੋਲਾ
ਲਾਤੁਪੁਰਖਮੁਫਰਮਈਐ॥ਹਉਗੁਰਮੁਖਿਕਾਰਕਮਾਵਜਿਗੁਰਿਸਮਣੁ
ਐ॥੨॥ਸਲੋਕੁਮ॥੩ ਪੁਰਬਿਲਿਖਿਆਕਮਾਵਣਾਜਿਕਰਤੈਆਪਿਲਿਖਿ
ਅਸਾਮੇਹਠਗਉਲੀਪਈਅਨੁਵਿਸਰਿਆਗੁਣਤਾਸਾ॥ਮਤੁਜਾਣਹੁਜਗੁ
ਵਦਾਦੁਜੈਭਾਇਮੁਇਆਸਾ॥ਜਿਨੀਗੁਰਮੁਖਿਨਮੁਨਚੇਤਿਓਸੇਥਹਣਿਨੀਮ
ਲਨੀਪਾਸਿ।ਦੁਖਲਾਗਾਬਹੁਅਤਿਘਣਾਪੁਤੁਕਲਤਨਸਾਥਿਕਈਜਸਿ
ਲੋਕਾਵਿਚਿਮੁਹਕਾਲਹੋਇਆਅੰਦਰਿਉਭਸਾਸਾ॥ਮਨਮੁਖਨੋਕੋਨਵਿਸ
ਹੀਚੁਕਿਗਇਆਵੇਸਾਸਾ॥ਨਾਨਕਗੁਰਮੁਖਨੋਸੁਖਅਗਲਾਜਿਨਅੰਤਰਿਨਮੁ
ਵਾਸੁ॥੧॥੫੪੩॥ ਸੈਐਸੇਸਜਣਾਜਿਗੁਰਮੁਖਿਮਿਲਹਿਸੁਭਾਇ॥ਸਤਿਗੁਰ
ਕਭਾਣਾਨਦਿਨੁਕਰਹਿਸੇਸਚਿਹੋਸਮਾਇ॥ਦੁਜੈਭਾਇਲਾਗੇਸਜਣਾਨਾ
ਖੀਅਹਿਜਿਅਭਮਨੁਕਰਹਿਵਿਕਾਮਨਮੁਖਆਪਿਸੁਅਰਥੀਕਰਜੁਨਸਰ
ਹਿਸਵਾਗਿ॥ਨਾਨਕਪੁਰਬਿਲਿਖਿਆਕਮਾਵਣਾਕੋਇਨਮੇਟਹਿਹੁ॥੨॥
੫੪੩॥ਤੁਧੁਅਪੋਜਗਤੁਉਪਾਇਕੈਆਪਿਖੋਲੁਰਚਾਇਆ॥ਤੋਗੁਣਾ
ਪਿਸਿਗਜਿਆਮਾਇਆਮੁਹਵਧਾਇਆ॥ਵਿਚਿਹਉਮੈਲੇਖਾਮੰਗੀਐਓ
ਰਿਅਵੈਜਾਇਆ॥ਜਿਨਹਰਿਆਪਿਕ੍ਰਿਪਕਰੇਸੇਗੁਰਿਸਮਣੁਇਆ॥ਥਲਿ
ਹਰੀਗੁਰਅਪਣੇਸਦਾਸਦਾਪੁਮਾਇਆ॥੩॥ਸਲੋਕੁਮ॥੩ ਮਾਇਅਮ
ਤਮੇਹਣੀਜਿਨਿਵਿਣੁਦਤਜਗੁਖਾਇਆ॥ਮਨਮੁਖਖੋਪੇਗੁਰਮੁਖਿਉਥ
ਗੇਜਿਨੀਸਚੁਨਾਮਿਚਿਤਲਾਇਆ॥ਬਿਨੁਨਵੈਜਗੁਕਮਲਾਫਿਰੇਗੁਰਮੁਖਿ
ਦਰੀਆਇਆ॥ਧੰਧਕਰਤਿਆਨਿਫਲੁਜਨਮੁਗਵਾਇਅਸੁਖਦਤਮ
ਨਿਵਸਾਇਆ॥ਨਾਨਕਨਮੁਤਿਨਕਉਮਿਲਿਆਜਿਨਕਉਪੁਰਿਲਿਖਿਪਾਇ
ਆ॥੧॥੫੪੩॥ ਘਰਹੀਮਹਿਅੰਮ੍ਰਿਤੁਭਰਪੂਰਿਹੋਮਨਮੁਖਸਦਾਇਆ
॥ਜਿਉਕਸਤੁਗੀਮਰਗੁਨਜਾਣੈਭੁਮਦਭਗੀਮਭੁਲਾਇਆ॥ਅੰਮ੍ਰਿਤੁਜਿ
ਥਿਖੁਸੰਗੈਕਰਤੈਆਪਿਖੁਆਇਆ॥ਗੁਰਮੁਖਿਵਿਰਲੇਸੇਈਪਈਤਿਨ

ਅੰਤਰਿਬਹੁਮੁਦਿਖਾਇਆ॥ਤਨੁਮਨੁਸੀਤਲੁਹੋਇਆਗਸਨਹਰਿਸਦਾਇ
ਆ॥ਸਬਦੇਹੀਨਉਉਪਨੈਸਬਦੇਮੇਲਿਮਿਲਾਇਆ॥ਬਿਨੁਸਬਦੇਸਭ
ਜਗੁਭਉਗਨਬਿਰਥਾਜਨਮੁਗਵਾਇਆ॥ਅੰਮ੍ਰਿਤੁਦੇਕਸਬਦੇਹੋਨਾਨਕ
ਗੁਰਮੁਖਪਾਇਆ॥੨॥੫੪੩॥ ਸੋਹਿਪੁਰਖੁਅਗੰਮੁਹੈਕਹੁਕਿਤਾਬਿਧਿਪ
ਈਐ॥ਤਿਸੁਰੂਪਨੇਖਾਅਵਿਸਦੁਕਹੁਜਨਕਿਉਪਿਆਈਐ॥ਨਿਰੰਕਰ
ਨਿਰੰਜਨੁਹਰਿਅਗਮੁਕਿਆਕਹਿਗੁਣਗਈਐ॥ਜਿਸੁਆਪਿਬੁਝਾਇਆਪਿ
ਸੁਹਮਿਮਰਗਿਪਈਐ॥ਗੁਰਿਪੁਰੈਵੇਖਾਲਿਅਗੁਰਸੇਵਾਪਈਐ॥੪॥ਸਲੋਕੁ
ਮ॥੩ ਜਿਉਤਨੁਕੋਲੁਪੀੜੀਐਰਤਨੁਭੇਗੀਭੋਗਿ॥ਜੀਉਵੈਵੈਚਉਖੰਨੀ
ਐਸਚੇਦੈਵੈਨੋਗਿ॥ਨਾਨਕਮੇਲੁਨਚੁਕਈਹਤੀਅਤੈਭੋਗਿ॥੧॥੫੪੩॥
ਸਜਣਮੈਡਾਂਗੁਲਾਗੁਲਾਏਮਨੁਲੇਇ॥ਜਿਉਮਜੀਠੈਕਪੜੈਗੋਭੀਪਹੇ
ਗਿ॥ਨਾਨਕਗੁਨਉਤਰੈਥਿਆਨਲਗੈਕੋਹ॥੨॥੫੪੩॥ਹਰਿਆਪਿਵਰ
ਤੈਆਪਿਹਰਿਆਪਿਬੁਲਾਇਦਾ॥ਹਰਿਆਪੋਸਿਸਟਿਸਵਾਗਿਸਿਧਿਪੈਲਾਇ
ਦਾ॥ਇਕਨਾਭਗਤੀਲਾਇਇਕਿਆਪਿਖੁਆਇਦਾ॥ਇਕਨਾਮਰਗਿਪਾਇ
ਇਕਉਛੜਿਪਾਇਦਾ॥ਜਨਨਨਕੁਨਮੁਪਿਆਇਗੁਰਮੁਖਿਗੁਣਗਾਇਦਾ
॥੫॥ਸਲੋਕੁਮ॥੩ ਸਤਿਗੁਰਕੀਸੇਵਾਸਫਲੁਪੈਜੈਕੋਕਰਹਿਤੁਲਾਇ॥ਮਨਿ
ਚਿਦਿਅਫਲੁਪਵਣਾਹਉਮੈਵਹੁਜਾਇ॥ਥੰਧਨਤੈਭੈਮੁਕਤਿਹੋਇਸਚੇਰ
ਹੋਸਮਾਇ॥ਇਸੁਜਗਮਹਿਨਾਮੁਅਲਭੁਹੋਗੁਰਮੁਖਿਦੈਸੈਮਨਿਆਇ॥ਨਾਨਕਜੈ
ਗੁਰਸੇਵਾਹਿਪਣਾਹਉਤਿਨਥਾਲਿਹਰੈਜਾਉ॥੧॥੫੪੩॥ ਮਨਮੁਖਿਮੰਨੁਅ
ਜਿਤੁਪੈਦੁਜੈਲਗੈਜਾਇ॥ਤਿਸਨੈਸੁਖਸੁਪਨੈਨਹੀਦੁਖਦੁਖਿਵਿਹੁਇ॥ਘਰਿ
ਘਰਿਪੜਿਪੜਿਪੰਡਿਤਥਕੇਸਿਧਸਮਾਧਿਲਗਾਇ॥ਇਹਮਨੁਵਸਿਨਾਵ
ਈਥਕੇਕਰਮਕਮਾਇ॥ਭੇਖਧੰਗੇਭੇਖਕਰਿਥਕੇਅਠਿਸਠਿਤੀਰਥਨਾਇ॥ਮਨ
ਕੀਸਗਨਜਣਨੀਹਉਮੈਭਗਮਿਭੁਲਾਇ॥ਗੁਰਪਰਸਾਦੀਭਉਪਾਇਆਵਡ
ਭਗਿਵਸਿਆਮਨਿਆਇ॥ਭੈਪਾਇਐਮਨੁਵਸਿਹੋਆਹਉਮੈਸਥਦਿਜਲਾਇ
॥ਸਚਿਹੋਸੇਨਿਗਮਲੇਜੈਤੀਜੈਤਿਮਿਲਾਇ॥ਸਤਿਗੁਰਮਿਲਿਐਨਉਪਾਇ
ਅਨਾਨਕਸੁਖਿਸਮਾਇ॥੨॥੫੪੩॥ਏਹਭੂਪਤਿਰਣੈਗੰਗਿਦਿਨਚਰਿਸੁਹ
ਵਣਾ॥ਏਹਮਾਇਅੰਗੁਕਸੁੰਭਖਿਨਮਹਿਲਹਿਜਾਵਣਾ॥ਚਲਦਿਅਨਾਨਿ
ਨਚਲੈਸਿਰਿਪਪੁਲੈਜਾਵਣਾ॥ਜੰਪਕੜਿਚਲਾਇਆਕਾਲਿਤਖਰਡਰਵ

ਚਰ੍ਯਾਇ। ਨਨਕਨਮਿਵਿਹੁਇਆਮੁਕਿਲੇਉਠਿਜਾਇ॥੨॥੫੫॥੩॥
 ਸਜਿਮੇਲਿਪਾਅਗੇਮਿਲਿਪੁਰਸਾਈ॥ਜਿਹਰਿਦਮੀਮਤਤਿਸੁਹਥਿਲਾ
 ਜਈ॥ਗੁਣਸਾਈਤਿਨਸਿਉਕਰੀਹਰਿਨਮੁਪਿਆਈ॥ਹਰਿਸੇਵੀਪਿਆਰੀ॥
 ਤਸਵਿਹਰਿਸੁਖਪਈ॥ਬਾਲਿਹਰਿਸਤਿਗੁਰਤਿਸੁਜਿਨੇਸੇਈਪਈ॥੧੨੪॥
ਸਲੋਕੁ ਮਃ ੩ ਪੰਡਿਤਮੈਲੁਨਚੁਕਈਜੇਵਦਪਕੇਜੁਗਚਾਗਿ॥ਤ੍ਰੇਗੁਣਮਹਿ
 ਆਮੁਲ੍ਹਹੈਵਿਚਿਉਮੈਨਮੁਵਿਸਾਗਿ॥ਪੰਡਿਤਭੁਲੇਦੁਜੋਲਗਮਾਇਅਕੈਵ
 ਪਗਿ॥ਅੰਤਰਿਤਿਸਨਭੁਖਹੈਮੁਖਭੁਖਿਅਮੁਦਗਵਗਾ॥ਸਤਿਗੁਰਸੇਵਿਅ
 ਸੁਖਪਾਇਅਸਚੈਸਥਾਵਿਵੀਚਾਰਿ॥ਅੰਦਰੁਤਿਸਨਭੁਖਗਈਸਚੈਨਇ
 ਪਿਆਗਿ॥ਨਨਕਨਮਿਰਤੇਸਹਜੇਰਜੇਜਿਨਹਰਿਗਖਿਅਉਗਧਾਗਿ॥੧੨੫॥੩॥
 ਮਨਮੁਖਹਰਿਨਮੁਨੇਸੇਵਿਅਦੁਖੁਲਗਾਬਹੁਤਾਇ॥ਅੰਤਰਿਅਗਿਆਨ
 ਅਪੋਰੁਹੈਸੁਪਿਨਕਈਪਾਇ॥ਮਨਹਠਿਸਹਜਿਨਥੀਜਿਓਭੁਖਾਕਿਅਗੈਖ
 ਇ॥ਨਮੁਨਿਧਨੁਵਿਸਾਰਿਅਦੁਜੋਲਗਾਜਾਇ॥ਨਨਕਗੁਰਮੁਖੀਮਲਹਿਵ
 ਡਿਅਈਅਜੇਅਪਮੇਲਿਮਿਲਾਇ॥੨॥੫੫॥੩॥ ਹਰਿਗਸਨਹਰਿਜਸੁ
 ਵੈਖਰੀਸੁਹਵਣੀ॥ਜੇਮਨਿਤਨਿਮੁਖਿਹਰਿਥੈਲੈਸਾਹਰਿਭਾਵਣੀ॥ਜਿਗੁਰਮੁ
 ਖਿਚਖੈਸਦੁਸਾਤ੍ਰਿਪਤਾਵਣੀ॥ਗੁਣਗਾਵੈਪਿਆਰੇਨਿਤਗੁਣਗਾਇਗੁਣੀਸ
 ਮਣਵਣੀ॥ਜਿਸੁਹੋਵੈਅਪੁਦਇਅਲੁਸਸਤਿਗੁਰੁਗੁਰੁਬੁਲਾਵਣੀ॥੧੨੬॥
ਸਲੋਕੁ ਮਃ ੩ ਹਸਤੀਸਿਰਿਜਿਉਅੰਕਸੁਹੈਅਹਰਣਿਜਿਉਸਿਰੁਦੇਇ॥ਮ
 ਨਤਨੁਅਗੈਗਖਿਕੈਉਭੀਸੇਵਕਰੇਇ॥ਇਉਗੁਰਮੁਖਿਅਪੁਨਿਵਰੀਐਸੁ
 ਰਜੁਸਿਸਟਿਕਲੇਇ॥ਨਨਕਗੁਰਮੁਖਿਭੁਈਐਜਾਪੇਨਦਰਿਕਰੇਇ॥੧੨੭॥
ਮਃ ੩ ਜਿਨਗੁਰਮੁਖਿਨਮੁਪਿਆਇਅਅਏਤੋਪਰਵਣੁ॥ਨਨਕਕੁਲਉਧ
 ਰਹਿਆਪਣਾਦਗਹਪਾਵਹਿਮਣੁ॥੨॥੫੫॥੩॥ ਗੁਰਮੁਖਿਸਖੀਅਸਿਖ
 ਗੁਰਮੇਲਾਈਆ॥ਇਕਿਸੇਵਕਗੁਰਪਸਿਇਕਿਗੁਰਿਕਰੇਲਾਈਆ॥ਜਿਨ
 ਗੁਰੁਪਿਆਰਮੰਨਿਚਿਤਿਤਿਨਭਉਗੁਰੁਦਵਾਈਆ॥ਗੁਰਸਿਖਾਇਕੋਪਿਆ
 ਰੁਗੁਰਮਿਤਪੁਤਾਭਈਆ॥ਗੁਰਸਤਿਗੁਰੁਬੋਲਹੁਸਭਿਗੁਰੁਆਖਿਗੁਰੁਜੀਵ
 ਈਆ॥੧੨੮॥**ਸਲੋਕੁ ਮਃ ੩** ਨਨਕਨਮੁਨਚੇਤਨੀਅਗਿਆਨੀਅਪੁਲਾ
 ਵਰਕਰਮਕਮਾਹਿ॥ਜੀਮਦਰਿਥਧੋਮਰੀਅਹਿਠਿਗਿਵਿਸਟਾਮਾਹਿਪਚਰਿ
 ॥੧੨੯॥**ਮਃ ੩** ਨਨਕਸਤਿਗੁਰਸੇਵਿਆਪਣਾਸੇਜਨਸਚੇਪਰਵਣਾ॥ਹਰਿ

ਨਇਸਮਾਇਰੇਚੁਕਾਵਣੁਜਣੁ॥੨॥੫੫॥੩॥ ਪੰਨੁਸੰਪੈਮਇਆਸੀਰੀ
 ਐਅੰਤੋਦੁਖਦਈ॥ਪ੍ਰਯਗੰਦਰਿਮਹਲਸਵਰੀਅਹਿਕਿਭੁਸਾਥਿਨਜਈ॥
 ਹਰਿਗੰਗੀਤੁਰੇਨਿਤਪਲੀਅਹਿਕਿਤੋਕੀਮਨਅਈ॥ਜਨਲਾਵਹੁਚਿਤਿਹਰਿ
 ਨਮਸਿਉਅੰਤਿਉਇਸਖਈ॥ਜਨਨਨਕਨਮੁਪਿਆਇਅਗੁਰਮੁਖਿਸੁਖ
 ਪਈ॥੧੩੦॥**ਸਲੋਕੁ ਮਃ ੩** ਬਿਨੁਕਰਮੈਨਉਨਪਈਐਪੁਰੋਕਰੀਮਪਾਇਆ
 ਜਈ॥ਨਨਕਨਦਰਿਕਰੇਜੇਅਪਣੀਤਗੁਰਮਤਿਮੇਲੀਮਲਾਇ॥੧੩੧॥**ਮਃ ੧**
 ਇਕਿਦੁਹਿਇਕਿਦਥੀਅਹਿਇਕਨਕੁਤੇਖਾਹਿ॥ਇਕਿਪਣੀਵਿਚਿਉਸ
 ਈਅਹਿਇਕਿਭੀਠਿਹਿਸਟਿਪਾਹਿ॥ਨਨਕਦੇਵਨਜਾਪਈਕਿਥੈਜਾਇਸ
 ਮਹਿ॥੨॥੫੫॥੩॥ ਤਿਨਕਾਖਧਾਪੈਧਮਾਇਅਸਭੁਪਵਿਤੁਹੈਜੇਨਮਹਰਿਗ
 ਤਾ॥ਤਿਨਕੇਪ੍ਰਯਗੰਦਰਮਹਲਸਰਾਈਸਭਿਪਵਿਤੁਹਿਜਿਨੀਗੁਰਮੁਖਿਸੇਵਕ
 ਸਿਖਅਭਿਆਗਤਜਾਇਦਰਸਤਾ॥ਤਿਨਕੇਤੁਰੇਜੀਨਖੁਰੀਗਸਭਪਵਿਤੁਹਿ
 ਜਿਨੀਗੁਰਮੁਖਿਸਿਖਸਾਧਸੰਤਚਕਿਜੋਤਾ॥ਤਿਨਕੇਕਰਮਧਰਮਕਰਜਸਭਿ
 ਪਵਿਤੁਹਿਜੇਥੈਲਹਿਹਰਿਗਮਨਮੁਹਰਿਸਤਾ॥ਜਿਨਕੈਪਤੈਪੁੰਨੁਹੈਸੇਗੁ
 ਰਮੁਖਿਸਿਖਗੁਰੁਪਾਜਿਤਾ॥੧੩੨॥**ਸਲੋਕੁ ਮਃ ੩** ਨਨਕਨਵਹੁਪ੍ਰਥਿਅਹਲਤੁ
 ਪਲਤੁਸਭੁਜਾਇ॥ਜਪੁਤਪੁਸੰਜਮੁਸਭੁਹਿਲਾਇਆਮੁਰੀਦੁਜੈਭਾਇ॥ਜੀਮ
 ਦਰਿਥਧੋਮਰੀਅਹਿਥਤੁਤੀਮਿਲੈਸਜਾਇ॥੧੩੩॥**ਮਃ ੩** ਸੰਤਨਾਲਿਵੈਰੁਕਮਵ
 ਦੇਦਸਟਾਲਿਮੇਹੁਪਿਆਗੁ॥ਅਗੈਪਛੈਸੁਖੁਨਹੀਮਰਿਜੰਮਹਿਵਰੇਵਗਾ
 ਤਿਸਨਕਦੇਨਬੁਝਈਦੁਬਧਹੋਇਖੁਆਗੁ॥ਮੁਕਲੇਤਿਨਨਿਦਕਾਤਿਤੁ
 ਸਚੈਦਰਬਾਗਿ॥ਨਨਕਨਮਿਵਿਹੁਇਆਨਉਰਵਾਰਿਨਪਾਗਿ॥੨॥੫੫॥੩॥
 ਜੋਹਰਿਨਮੁਪਿਆਇਦੇਸਹਰਿਹਰਿਨਾਮੁਰਤੇਮਨਮਾਹੀ॥ਜਿਨਮਨਿਚਿਤਿਇਕ
 ਅਰਪਿਆਤਿਨਾਇਕਸਥਿਨੁਦੁਜਾਕੇਨਾਹੀ॥ਸੇਈਪੁਰਖਹਰਿਸੇਵਦੇਜਿਨਪੁ
 ਰਿਸਤਕਿਲੇਖੁਲਿਖਾਹੀ॥ਹਰਿਕੰਗੁਣਨਿਤਗਾਵਦੇਹਰਿਗੁਣਗਾਇਗੁਣੀਸ
 ਮਣਹੀ॥ਵਡਿਆਈਵਡੀਗੁਰਮੁਖਗੁਰਪੁਰੋਹਰਿਨਾਮੁਸਮਾਹੀ॥੧੩੪॥**ਸਲੋਕੁ**
ਮਃ ੩ ਸਤਿਗੁਰਕੀਸੇਵਗਾਖਣੀਸਿਰਦੀਜੈਅਪੁਗਵਾਇ॥ਸਥਦਿਮਹਹਿਠਿ
 ਸਿਨਮਰਹਿਤਾਸੇਵਾਪਵੈਸਭਥਾਇ॥ਪਰਸਿਪਰਸਿਐਪਰਸੁਹੋਵੈਸਚਿਹੋ
 ਲਿਵਲਾਇ॥ਜਿਸੁਪੁਰਖਿਹੋਵੈਲਿਖਿਆਤਿਸੁਸਤਿਗੁਰਮਿਲੈਪ੍ਰਭੁਆਇ॥
 ਨਨਕਗਣਤੋਸੇਵਕੁਨਾਮਿਲੈਜਿਸੁਬਖਸੇਸੋਪਵੈਥਾਇ॥੧੩੫॥**ਮਃ ੩** ਮਹਲਕੁ

ਮਹਲਾ ਨਜਾਣੀ ਮੁਖ ਅਪਣੈ ਸੁਆਇ ॥ ਸਥਾ ਚੀਨ ਹਿਤ ਮਹਲਾ
 ਹਿਜੇ ਤੀਜੇ ਸਿਮਾਇ ॥ ਸਦਾ ਸਚੇ ਕਾਭੁ ਮਨਿ ਵਸੈ ਤਾ ਸਭੇ ਸੇਈ ਪਾਇ ॥ ਸ
 ਤਿਗੁਰੁ ਅਪਣੈ ਘਰਿ ਵਰਤਦਾ ਅਪੋਲਾਈ ਮਲਾਇ ॥ ਨਾਨਕ ਸਤਿਗੁਰੀ ਮਲਿ
 ਐ ਸਭ ਪੁਰੀ ਪਈ ਜਿਸਨੇ ਕ੍ਰਿਪਾ ਕਰੇਗਾਇ ॥ ੨ ॥ ਪਉੜੀ ॥ ਪੰਨੁ ਪੰਨੁ ਭਗਤਿ
 ਨ ਭਗਤ ਜਨ ਜੋ ਹਰਿ ਨਾਮ ਹਰਿ ਮੁਖਿ ਕਹਤਿਆ ॥ ਪੰਨੁ ਪੰਨੁ ਭਗਤਿ ਨ ਸੰਤ
 ਨ ਜੋ ਹਰਿ ਨਾਮ ਸੁਣਨੀ ਸੁਣਤਿਆ ॥ ਪੰਨੁ ਪੰਨੁ ਭਗਤਿ ਨਾਮ ਪੁਜਨ ਹਰਿ ਕੀਰਤ
 ਨੁ ਗਾਇ ਗੁਣ ਜਨ ਥਣਤਿਆ ॥ ਪੰਨੁ ਪੰਨੁ ਭਗਤਿ ਨ ਗੁਰੁ ਮੁਖਿ ਜੋ ਗੁਰੁ ਸਿਖੈ
 ਮਨੁ ਜਿਣਤਿਆ ॥ ਸਭ ਦੁਵੇਡਾ ਗੁਰੁ ਸਿਖ ਕੋ ਜੋ ਗੁਰੁ ਚਰਣੀ ਸਿਖ ਪੜਤਿ
 ਆ ॥ ੧ ॥ ਸਲੋਕੁ ॥ ੩ ॥ ਬ੍ਰਹਮ ਬਿਰੋਤਿ ਸਦਾ ਬ੍ਰਹਮ ਤੁਹੈ ਏਕ ਸਥਾ ਹਿ
 ਵਲਾਇ ॥ ਨਵਨਿਧੀ ਅਠਹਾਸਿ ਧੀ ਪਿਛੈ ਲਗੀ ॥ ਫਿਰਹਿ ਜੋ ਹਰਿ ਹਿਰੈ
 ਦਾ ਵਸਾਇ ॥ ਬਿਨੁ ਸਤਿਗੁਰੁ ਨ ਪਾਈ ਐ ਬੁਝੁ ਪੁਕਰਿ ਵੀਰਗੁ ॥ ਨਾਨਕ ਪੁਰ
 ਭਾਗਿ ਸਤਿਗੁਰੁ ਮੈਲੈ ਸੁਖੁ ਪਏ ਜੁਗਾਚਾਰਿ ॥ ੧ ॥ ੪ ॥ ੩ ॥ ਕਿਆ ਗੁਰੁ ਕਿਆ
 ਰਹਿਐ ਮਨੁ ਮੁਖਿ ਤਿਨ ਭੁਖਨਾਇ ॥ ਗੁਰੁ ਮੁਖਿ ਸਬਦੇ ਗਤਿ ਆਸੀ ਤਲੁ ਏ
 ਅਪੁਗਵਾਇ ॥ ਅੰਦਰੁ ਤਿਪਤਿ ਸੇਤਿ ਖਿਆ ਫਿਰਿ ਭੁਖਨ ਲਗੈ ਆਇ ॥ ਨਾਨਕ
 ਜਿਗੁਰੁ ਮੁਖਿ ਕਹਿ ਸੇ ਪਰਵਾਨੈ ਜਿਨ ਮਿਹੋਲਿ ਵਲਾਇ ॥ ੨ ॥ ਪਉੜੀ ॥ ਹਉ
 ਬਲਿਹਾਰੀ ਨ ਕਉ ਜੋ ਗੁਰੁ ਮੁਖਿ ਸਿਖਾ ਜੋ ਹਰਿ ਨਾਮੁ ਧਿਆਇ ਦੇ ਤਿਨ ਰਸਨ
 ਪਿਖਾ ॥ ਸੁਣਿ ਕੀਰਤਨੁ ਹਰਿ ਗੁਣ ਰਵ ॥ ਹਰਿ ਨਾਮੁ ਨਿਲਿਖਾ ॥ ਹਰਿ ਨਾਮੁ ਸਲਾਹ
 ਰੰਗ ਸਿਉ ਸਭਿ ਕਿਲਾਵਿ ਖਕਿਖਾ ॥ ਪੰਨੁ ਪੰਨੁ ਸੁਹਾਵੈ ਸੇ ਸਗੀਰ ਬਾਨੁ ਜੋ ਧੈਰੈ
 ਗੁਰੁ ਪਯੋਵਿਖਾ ॥ ੧ ॥ ੫ ॥ ਸਲੋਕੁ ॥ ੩ ॥ ਗੁਰੁ ਬਿਨੁ ਗਿਆਨੁ ਨ ਹੋਵਈ ਨ ਸੁਖ ਦਸੈ
 ਨਿਆਇ ॥ ਨਾਨਕ ਨਾਮਿ ਵਿਦੁ ਤੈ ਮਨੁ ਮੁਖੀ ਜਾ ਸਨਿ ਜਨ ਮੁਗਵਾਇ ॥ ੧ ॥ ੪ ॥ ੩ ॥
 ਸਿਧ ਸਾਧਿਕ ਨਵੈ ਨੇਸ ਭਿਖ ਜੇ ਥਕਿ ਹੋਲਿ ਵਲਾਇ ॥ ਬਿਨੁ ਸਤਿਗੁਰੁ ਕੈ ਨ
 ਪਾਇ ਗੁਰੁ ਮੁਖਿ ਮੈਲੈ ਮਲਾਇ ॥ ਬਿਨੁ ਨਵੈ ਪੈਨੁ ਖਾਣੁ ਸੁਭਾ ਦਿਐ ਧਿਗ
 ਸਿਧੀ ਧਿਗੁ ਕਰਮਾਤਿ ॥ ਸਾ ਸਿਧ ਸਾਧਿਕ ਕਰਮਾਤਿ ਹੈ ਅਚਿਤੁ ਕਰੇ ਜਿਸੁ ਦਾ ॥ ਨਾਨਕ
 ਗੁਰੁ ਮੁਖਿ ਹਰਿ ਨਾਮੁ ਮਨਿ ਵਸੈ ਏਹ ਸਿਧ ਏਹ ਕਰਮਾਤਿ ॥ ੨ ॥ ਪਉੜੀ ॥ ਹਮ ਛਾਣੈ
 ਹਰਿ ਪ੍ਰਭ ਖਸਮ ਕੈ ਤਿਗਾਵਹਿ ਹਰਿ ਗੁਣ ਛੰਤਾ ॥ ਹਰਿ ਕੀਰਤਨੁ ਕਰਹਿ ਹਰਿ ਜਸ
 ਸੁਨਹਿ ਤਿਸੁ ਕਵਲ ਕੰਤਾ ॥ ਹਰਿ ਦਾਸ ਭੁਜਗਤੁ ਭਿਖਾਰੀ ਆਮੰਗਤ ਜਨ ਜੋ
 ॥ ਹਰਿ ਦੇਵੁ ਦੁਹਾਇ ਆਲੁ ਹੋਇ ਵਿਚਿ ਪਾਬਕੁ ਮਜੰਤਾ ॥ ਜਨ ਨਾਨਕ ਮੁਖਿ

ਆਇ ਗੁਰੁ ਮੁਖਿ ਪਨਵੰਤਾ ॥ ੨ ॥ ਸਲੋਕੁ ॥ ੩ ॥ ਪੜਣਾ ਗੁਣ ਸੰਸਾਰ
 ਕੀ ਕਹੈ ਅੰਤਿ ਤਿਸਨ ਵਿਗਾਹੁ ਉਮੈ ਵਿਚਿ ਸਭ ਪੜਿਥ ਕੇਤੁ ਜੈ ਭਇ
 ਧੁ ਅਗੁ ॥ ਸਿਪੜਿ ਆਸ ਪੰਡਿਤ ਬੀਨ ਗੁਰੁ ਸਬਦਿ ਕਰੇ ਵੀਰਗੁ ॥ ਅੰਦਰੁ
 ਜਿਤੁ ਤਲੁ ਪਾਏ ਮਖਦੁ ਅਗੁ ॥ ਗੁਣ ਨਿਪਨੁ ਹਰਿ ਪਾਇ ਆਸ ਜਿ ਕਰੇ ਵੀ
 ਰਗੁ ॥ ਪੰਨਵ ਪਾਗੀ ਨਾਨਕ ਜਿਸੁ ਗੁਰੁ ਮੁਖਿ ਨ ਮੁਆਗੁ ॥ ੧ ॥ ੪ ॥ ੩ ॥ ਵਿਦੁ ਸਨਮ
 ਰੇ ਕੋਇ ਨ ਸਿਣਈ ਵੇਖੁ ਕੋਲਿ ਵਲਾਇ ॥ ਭੇਖ ਪਾਗੀ ਤੀਰਥਿ ਭਵਿ ਥਕੇ ਨਾਉ
 ਮਨੁ ਮਿਥਾ ਜਾਇ ॥ ਗੁਰੁ ਮੁਖਿ ਏਹੁ ਮਨੁ ਜੀਵਤੁ ਮੈ ਸਚਿ ਰਹੈ ਲਿਵਲਾਇ ॥
 ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਉਮੈ ਸਬਦਿ ਜਲਾਇ ॥ ੨ ॥ ਪਉੜੀ ॥
 ਹਰਿ ਹਰਿ ਸੰਤ ਮਿਲੁ ਹਮੇ ਭਈ ਹਰਿ ਨਾਮੁ ਦਿਵਾਦੁ ਹਿਕ ਕਿਨਕਾ ॥ ਹਰਿ ਹਰਿ ਸੀ
 ਗੁਰੁ ਬਨਾਵਹੁ ਹਰਿ ਜਨ ਹਰਿ ਪੜੁ ਪਹਿਰੁ ਧਿਮਕਾ ॥ ਐਸਾ ਸੀ ਗੁਰੁ ਮੇ ਪ੍ਰਭ
 ਭਵੈ ਹਰਿ ਲਗੈ ਪਿਆਰਾ ਪ੍ਰਿਅਕ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲ
 ਵਿਖ ਕੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੇ ਗੁਰੁ ਮੁਖਿ
 ਹਰਿ ਜਪਿ ਜਿਣਕਾ ॥ ੨ ॥ ਸਲੋਕੁ ॥ ੩ ॥ ਜਨ ਮਜਨ ਮਕੀ ਇਸ ਮਨ ਕਉ
 ਮਲੁ ਲਗੀ ਕਾਲੁ ਹੋ ਆਸਿਆ ॥ ਖੰਨ ਲੀਧੈ ਤੀਉ ਜਲੀ ਨ ਹੋਵਈ ਜੇ ਸੁਹੈ
 ਵਟਿ ਪਹਾ ॥ ਗੁਰੁ ਪਰਸਾਦੀ ਜੀਵਤੁ ਮੈ ਭੋਲੀ ਹੋਵੈ ਮਤਿ ਬਦਲਾ ॥ ਨਾਨਕ
 ਮੈਲੁ ਨ ਲਗਈ ਨ ਫਿਰਿ ਜੇਨੀ ਪਹਾ ॥ ੧ ॥ ੪ ॥ ੩ ॥ ਚਹੁ ਜੁਗੀ ਕਲਿ ਕਾਲੀ ਕੰਢੀ
 ਇਕ ਉਤਮ ਪਦਵੀ ਇਸੁ ਜੁਗਾ ਮਾਹਿ ॥ ਗੁਰੁ ਮੁਖਿ ਹਰਿ ਕੀ ਗਤਿ ਠਲੁ ਪਾਈ ਐ ਜਿ
 ਨ ਕਉ ਹਰਿ ਲਿਖਿ ਪਾਹਿ ॥ ਨਾਨਕ ਗੁਰੁ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਿ
 ਹਰਿ ਭਗਤੀ ਮਾਹਿ ਸਮਾਹਿ ॥ ੨ ॥ ਪਉੜੀ ॥ ਹਰਿ ਹਰਿ ਮੇਲਿ ਸਾਧਿ ਜਨ ਸੰਗਤਿ ਮੁ
 ਖਿ ਬੋਲੀ ਹਰਿ ਹਰਿ ਭਲੀ ਬਣਿ ॥ ਹਰਿ ਗੁਣ ਗਾਵਹਿ ਤਿਨ ਚਵ ਗੁਰੁ ਮਤੀ ਹਰਿ
 ਰੰਗੁ ਸਦਾ ਮਾਇ ॥ ਹਰਿ ਜਪਿ ਜਪਿ ਆਉ ਖਪਿ ਖਪਿ ਆਸ ਭੋਗ ਗਵਤੋ ਦੁਖ
 ਪਾਇ ॥ ਜਿਨ ਸਾਸਿ ਗਿਰਾਸਿਨਾ ਵਿਸੈ ਸੋ ਹਰਿ ਜਨ ਪੁਰੋਸਹੀ ਜਾਇ ॥ ਜੋ ਗੁਰੁ ਮੁਖਿ
 ਹਰਿ ਆਰਾਧੈ ਤਿਨ ਚੁਕੀ ਜਮ ਕੀ ਜਗਤ ਕਾਇ ॥ ੨ ॥ ਸਲੋਕੁ ॥ ੩ ॥ ਰੇ ਜਨੁ ਉ
 ਥਾਏ ਬਿਉਹੋ ਸੁਤਿਆ ਗਈ ਵਿਹਾਇ ॥ ਸਤਿਗੁਰੁ ਕਾ ਸਬਦੁ ਸੁਣਿ ਨਾ ਗਿਓ ਅੰ
 ਤਰਿ ਉਪਜਿ ਚਿਉ ॥ ਸਗੀਰੁ ਜਲ ਉਗੁਣ ਬਾਰੇ ਜੋ ਗੁਰੁ ਕਰਨ ਕਮਾਇ ॥ ਜਗ
 ਤੁ ਜਲੈ ਡਿਠੁ ਮੈ ਉਮੈ ਤੁ ਜੈ ਭਾਇ ॥ ਨਾਨਕ ਗੁਰੁ ਸਰਣੀ ਉਥੇ ਰੇਸੁ ਚਮਨਿ ਸ
 ਬਦਿ ਧਿਆਇ ॥ ੧ ॥ ੪ ॥ ੩ ॥ ਸਬਦਿ ਰਤੇ ਹਉ ਮੈ ਗਈ ਸੇਭ ਵੀਨ ਗਾਪਿ ਰਕੈ

ਭਣੈਸਦਾਚਲੈਤਾਬਣਿਆਸੀਗਗਾਸੇਜਸੁਪਵੀਸਦਾਪਿਰੁਗਵੈਹਰਿਦੁ
ਪਇਅਨਗਿਨਾਹਮਿਐਨਕਦੇਦੁਲਗੈਸਦਾਸੁਹਗਣਿਨਗਿਨਾਨਕਪਹਿ
ਪ੍ਰਿਮੇਲਿਲਈਗੁਰਕੈਹੋਤਿਪਿਆ॥੨॥ਪਉੜੀ॥ਜਿਨਗੁਰਗੋਪਿਆ
ਪਣਾਤੋਨਰੁਭਿਆਗੀਹਰਿਜੀਉਤਿਨਕਦਾਸਨੁਨਕਰਹੁਪਾਪਿਸਦਹਤਿ
ਆਗੀਓਹੁਪਾਧਿਧਰਿਧਿਕੁਸੁਪਮਨਿਜਿਓਧਰਕਦਨਗੀਵਡਭਗੀਸੰਗ
ਤਿਮਿਲੈਗੁਰਮੁਖਿਸਵਗੀਹਰਿਮੇਲਹੁਸਤਿਗੁਰਦਇਅਕਰਿਗੁਰੰਬੁਲਿਹ
ਗੀ॥੨॥ਸਲੋਕੁਮਃ੩ ਗੁਰੇਸਵਤੋਸੁਖਉਪਜੈਫਿਰਿਦੁਖੁਨਲਗੈਆਇ
ਜੀਮਣੁਮਰਣਾਮਿਟਗਇਅਕਲੇਕਕਿਛੁਨਬਸਾਇਹਰਿਸੇਤੀਮਨੁਹਰਿ
ਹਿਅਸਚੈਰਹਿਆਸਮਾਇਨਾਨਕਹਉਥਲਿਹਗੀਤਿਨਕਉਜੋਚਲਨਿਸਿ
ਗੁਰਭਇ॥੧॥ਮਃ੩ ਬਿਨੁਸਥਦੇਸੁਧਿਨਹੋਦਈਜੋਅਨੇਕਕਰੇਸੀਗਗਾਪਿਰ
ਕੀਸਗਜਣਈਦੂਜੈਭਇਪਿਆਗਾਸਕੁਸੁਪਸਕੁਲਖਣੀਨਨਕਨਗਵਿਚਿ
ਕੁਨਗਿ॥੨॥ਪਉੜੀ॥ਹਰਿਹਰਿਅਪਣੀਦਇਅਕਰਿਹਰਿਥੋਲੀਥੈਣੀਹਰਿ
ਸੁਧਿਆਈਹਰਿਉਚਰਹਰਿਲਾਹਲੈਣੀਜੋਜਪਦੇਹਰਿਹਰਿਦਿਨਸੁਗਤਿਕਿ
ਹਉਕੁਰਥੈਣੀਜਿਨਸਤਿਗੁਰਮੇਰਪਿਆਰਾਗਧਿਆਤਿਨਜਨਦੇਖਥੈਣੀ
ਹਉਵਰਿਆਅਪਣੈਗੁਰੁਕਉਜਿਨਿਮੇਰਹਰਿਸਜਣੁਮੇਲਿਆਸੈਣੀ॥੨॥
ਸਲੋਕੁਮਃ੪ ਹਰਿਦਾਸਨਸਿਉਪੀਤਿਹੋਹਰਿਦਾਸਨਕੇਮੀਤੁਹਰਿਦਾਸਨਕੈਵਸਿ
ਹੋਜਿਉਜੀਕੈਵਸਿਜੀਤੁਹਰਿਕਦਾਸਹਰਿਧਿਆਇਦੇਕਰਿਪੀਤਮਸਿਉਹੋ
ਕਿਰਪਾਕਰਿਕੈਸੁਨਹੁਪ੍ਰਭਸਭਜਗਮਹਿਵਰਸੈਮਹਾਜੋਹਰਿਦਾਸਨਕੀਉਸਤ
ਤਿਹੋਸਹਰਿਕੀਵਡਿਆਈਹਰਿਅਪਣੀਵਡਿਆਈਭਾਵਦੀਜਨਕਾਜੈ
ਰੁਕਾਈਸੋਹਰਿਜਨਨਮੁਧਿਆਇਦਹਰਿਹਰਿਜਨੁਇਕਸਮਾਨਿਜਨਨਕੁ
ਰਿਕਦਾਸੁਹੋਹਰਿਪੈਜਾਖਉਭਗਵਨ॥੧॥ਮਃ੪ ਨਨਕਪ੍ਰੀਤਲਈਤਿਨਸਚੈ
ਤਿਸੁਬਿਨੁਗੁਣਨਜਣੀਸਤਿਗੁਰਮਿਲੈਤਪੂਰਾਪਈਐਹਰਿਸਿਰਸਨਗਈ
॥੨॥ਪਉੜੀ॥ਹੋਦਿਨਸੁਪਰਭਤਿਤੁਹੋਹੀਗਵਣਾਜੀਅਜੰਤਸਰਬਰਿ
ਨਉਤੋਗਧਿਆਵਣਾਤੁਭਤਾਦਤਰੁਤੋਗਦਿਤਖਵਣਾਭਗਤਜਨਕੈ
ਸੰਗਿਪਾਪਗਵਵਣਾਜਨਨਕਸਦਥਲਿਹਰੈਥਲਿਥਲਿਜਵਣਾ
॥੨॥ਸਲੋਕੁਮਃ੪ ਅੰਤਰਿਅਗਿਆਨਭਈਮਤਿਮਧਿਮਸਤਿਗੁਰਖੀਪਤੀ
ਤਿਨਹੀਅੰਦਰਿਕਪਟੁਸਭੁਕਪਟੇਕਰਿਜਣੈਕਪਟੇਖਪਹਿਖਪਾਹੀਸਤਿ

ਗੁਰਕਭਾਣਚਿਤਿਨਾਵੈਆਪਣੇਸੁਆਇਫਿਰੀ॥ਕਿਛੁਕਰੇਜੇਆ
ਪਣੀਤਨਨਕਸਥਾਦਿਸਮਾਹੀ॥੧॥ਮਃ੪ ਮਨਮੁਖਮਾਇਆਮੇਹਦਿਆ
ਪੇਦੁਜੈਭਾਇਮਨੁਆਬਿਰਨਾਅਨਦਿਨੁਜਲਤਰਹਿਦਿਨੁਰਤੀਹਉ
ਮੇਖਪਹਿਖਪਾਹੀਅੰਤਰਿਲੇਕੁਮਹਗੁਥਰਾਤਿਨਕੈਨਿਕਦਿਨਕਈਜ
ਹੀਓਇਆਪਿਦੁਖੀਸੁਖਕਥਪੁਨਪਾਦਹਿਜਨਮਿਸਰਹਿਮਰਿਜਾਹੀਨਾਨ
ਕਥਖਸਿਲਾਏਪ੍ਰਭੁਸਚਾਜਿਗੁਰਚਰਨੀਚਿਤੁਲਾਹਿ॥੨॥ਪਉੜੀ॥ਸੰਤ
ਭਗਤਿਪਰਵਣੁਜੋਪ੍ਰਭਭਾਇਆਸਈਬਿਚਖਣਜੰਤਜਿਨੀਹਰਿਧਿਆ
ਇਆਅੰਮ੍ਰਿਤਨਮੁਨਿਪਨੁਭੋਜਨੁਖਾਇਆਸੰਤਜਨਕੀਧੁਰਿਮਸਤਕਿ
ਲਾਇਆਨਨਕਭਏਪੁਨੀਤਹਰਿਤੀਰਥਨਾਇਆ॥੨॥ਸਲੋਕੁਮਃ੪
ਗੁਰਮੁਖਿਅੰਤਰਿਸੀਤਿਹੋਮਨਿਤਨਿਮਿਸਮਾਇਨਾਮੇਚਿਤਵੈਨਮੇਪਛੈਨ
ਮਿਰਹੋਲਿਵਲਾਇਨਾਮੁਪਦਾਰਥੁਪਾਇਆਚਿਤਗਈਥਿਲਾਇਸਤਿਗੁ
ਰਿਮਿਲਿਐਨਮੁਉਪਜੈਤਿਸਨਭੁਖਸਭਜਾਇਨਾਨਕਨਾਮੈਗਤਿਆਨ
ਮੇਪਲੈਪਾਇ॥੧॥ਮਃ੪ ਸਤਿਗੁਰਪੁਰਖਜਿਮਾਰਿਅਭੀਮਭੀਮਆਘਰੁ
ਛੇਡਿਗਇਆਓਸੁਪਿਛੈਵਜੈਛਕੜੀਮੁਹਕਲਾਅਗੋਭਇਆਓਸੁ
ਅਰੁਥਰੁਲੁਮੁਹਪਨਿਕਲੈਨਿਤਣੁਗੁਸੁਟਦਮੁਆਕਿਅਹੋਵੈਕਿਸੈ
ਹੀਦੈਕੀਤੈਜਾਧੁਰਿਕਿਰਤੁਓਸਦਾਏਹੋਜਪਾਇਆਜਿਥੈਓਹੁਜਾਇਤਿਥੈ
ਓਹੁਨਕੁਭੁਥੈਲੈਕਿਸੈਨਭਵੈਵਿਖੁਰਭਈਵਡਿਆਈਹਰਿਸੰਤਹੁਸੁਆ
ਮੀਅਪਨੇਕੀਜੈਸਕਈਕਰੈਤੋਸਕਈਪਾਵੈਏਹੁਬਹੁਮੁਖੀਚਹੁਹੋਵੈਰਿ
ਸਚੈਅਗੋਦੇਜਨਨਕੁਆਖਿਸੁਣਵੈ॥੨॥ਪਉੜੀ॥ਗੁਰਿਸਚੈਥਪਥੇਹੁ
ਰਖਵਲੇਗੁਰਿਦਿਤੇਪੂਰਨਹੋਈਆਸਗੁਰਚਰਨੀਮਨੁਰਤੋਗੁਰਿਕ੍ਰਿਪਾਲ
ਥੈਅੰਤਅਵਗੁਣਸਭਤੋਗੁਰਿਅਪਣੀਕਿਰਪਾਧਿਆਪਣੇਕਰਿਲਿਤੇ
ਨਾਨਕਸਦਥਲਿਹਰਜਿਸੁਗੁਰਕੇਗੁਣਇਤੇ॥੩॥ਸਲੋਕੁਮਃ੧ ਤਕੀ
ਜਾਇਲਿਖਿਪਾਇਆਅਥਕਿਅਕੀਜੈਪੈਡਾਹੁਕਮੁਹੋਅਹਸਲੁਤਦੇ
ਹੋਇਨਿਥਾਕੁਆਹੋਛਹਿਜੀਅਕਮਾਦੇ॥੧॥ਮਃ੨ ਨਕਿਨਥਖਸਮਹਥ
ਕਿਰਤੁਪਕੇਦੇਇਜਹਦਾਣੇਤਹੁਖਾਣੇਨਨਕਸਚੁਹੋ॥੨॥ਪਉੜੀ॥ਸਾ
ਭੁਗਲਾਅਖਿਥਾਟਿਥਹਲੀਓਨਾਅਪੋਰਚੁਨੁਰਚਾਇਅਪੋਹੀਘਾਲਿ
ਓਨਾਅਪੋਜੰਤਉਪਾਇਆਪ੍ਰਤਿਪਾਲਿਓਨਾਦਾਸਖਕੀਠਿਲਾਇਨ

ਦਰਿਹਾਲਿਓਨ॥ ਨਨਕਭਗਤ ਸਦਾ ਅਨੰਦ ਭਉ ਦੂਜਾ ਜਾਲਿਓਨ॥
 ॥੨॥ ॥ ਸਲੋਕ ॥ ੩ ॥ ਏਮਨਹਰਿਜੀਧਿਆਇਤੁ ਇਕਮਨਿ ਇਕਚਿਤਿ
 ਈ॥ ਹਰਿਕੀਆਸਦਾ ਸਦਾ ਵਡਿਆਈ ਅਦੈਨ ਪਛੇਤਾਇ॥ ਹਉਹਰਿ
 ਕੇਸਦ ਬਲਿਹਰੈ ਜਿਤ ਸੋਇ ਐਸੁ ਪੁਪਾਇ॥ ਨਨਕ ਗੁਰਮੁਖਿ ਮਿਲਿਹਰੈ
 ਹਉਮੈ ਸਥਾਇ ਜਲਾਇ॥ ੧॥ ॥ ਸਲੋਕ ॥ ੪ ॥ ਆਪੇ ਸੇਵ ਲਾਇਓਨੁ ਆਪੇ ਬਖਸਕ
 ਗਇ॥ ਸਭਨਾ ਕਾ ਮਾਪਿਓ ਆਪਿਓ ਆਪੇ ਸਹਕਰੇਇ॥ ਨਨਕ ਨਾਮੁ ਪਿਆਇ
 ਨਿਤਿ ਨਿਜ ਘਰਿ ਵਾਸੁ ਪੈਯੋ ਗੁਰੁ ਗੁਸੇ ਭਾਇ॥ ੨॥ ॥ ਪਉੜੀ ॥ ੧ ॥ ਤੁਕਰਣ
 ਕਾ ਰਣ ਸਮਰਥੁ ਹਿਕਰ ਤੇ ਮੇਤੁ ਬਥਿ ਅਵਗੁਨ ਕੇਈ॥ ਤੁਧੁ ਆਪੇ ਸਿਸ
 ਟਿ ਸਿਰਜੀਆ ਆਪੇ ਫੁਨਿਗਈ॥ ਸਭੁ ਇਕੋ ਸਥਾ ਦੁਰਤਾ ਜੇ ਕਰੇ ਸੁਹੇਈ
 ॥ ਵਡਿਆਈ ਗੁਰਮੁਖਿ ਦੇਇ ਪੁਰੁ ਹਿਪੈ ਦੇਸਈ॥ ਗੁਰਮੁਖਿ ਨਨਕ ਆਗ
 ਧਿਆਸਭਿ ਆਖਹੁ ਪੰਥੁ ਪੰਥੁ ਗੁਰੁ ਸੇਈ॥ ੨੫॥ ੧॥ ਸਲੋਕੁ ਵਰਨ
 ਲਿ॥ ੧੫॥ ਸਥਾਇ॥ ੧੩੫॥ ਅਸਟਪਦੀਆ॥ ੧੦॥ ਵਰ॥ ੧॥ ਜੁਮਲਾ
 ॥ ੧੫੦॥

੬੬੬
 ੧ ਓਸਤਿਗੁਰਪੁਸਦਿ

ਗੁਰਸੋਹਿਬਣੀ ਭਗਤ ਕਾ ਬੀਰਜੀਓਕੀ ਘੜੀ
 ਥੁਤਪੁਜਿ ਪੁਜਿ ਹਿੰਦੂ ਮੁਏ ਤੁਰਕ ਮੁਏ ਸਿੰਨਈ॥ ਓਇਲੇ ਜੇਹੋ ਓਇਲੇ
 ਤੇਰੀ ਗਤਿ ਦੁਨਪਈ॥ ੧॥ ॥ ਮਨੋਰਸ ਸਹਾਏ ਪਗਹੋਗਾ॥ ਚਹੁ ਦਿਸਪਾਸ
 ਰਿਓ ਪੈਜ ਮਜੇ ਵਰਾ॥ ੧॥ ॥ ਹਰਉ॥ ਕਥਿਤ ਪੜੇ ਪੜਿਕਥਿਤ ਮੁਏ ਕਪੜੇ
 ਦਰੈਜਈ॥ ਜਟਾਧਰਿਧਾ ਰਿਜੇਗੀ ਮੁਏ ਤੇਰੀ ਗਤਿ ਇਨਹਿਨਪਈ॥ ੨॥ ॥
 ਗੁਰੁ ਸੰਚਿ ਸੰਚਿ ਰਾਜੇ ਮੁਏ ਗਡਿਲੇ ਕੰਠਨਭਾਗੀ॥ ਬਦਪੜੇ ਪੜਿਪੜਿ
 ਮੁਏ ਗੁਪੁ ਦੇਖਿ ਦੇਖਿ ਨਗੀ॥ ੩॥ ॥ ਰਾਮਨਾਮੁ ਬਿਨੁ ਸਭੈ ਬਿਗੁ ਤੇਰੇ ਖੁਨਿਗੀ

ਸਗੀ॥ ਹਰਿਕੇਨਾਮੁ ਬਿਨੁ ਕਿਨਿਗਤਿ ਪਾਈ ਕਹਿਉ ਪਦੇ ਸੁਕਬੀਗਾ॥ ੪॥ ੧॥
 ॥ ਸੋਹਣੀ॥ ਜਬਜਗੀ ਐਤਬਹੋਇ ਭਸਮਤਨੁ ਗੋਕਿ ਮਦਲਖਈ॥ ਕਾਚੀਗਗ
 ਰਿਨੀਰੁਪਤਹੋਇ ਆਤਨਕੀਇਓ ਬਡਈ॥ ੧॥ ॥ ਕਹੋਤਈ ਅਫਿਰਤੋ ਫੁਲਿਆ
 ਫੁਲਿਆ॥ ਜਬਦਸਮਾਸਉਰੁਪੁਖਿ ਰਹਤ ਸੋਦਿਨੁ ਕੈਸੇ ਭੁਲਿਆ॥ ੧॥ ॥ ਹਰਉ
 ॥ ਜਿਉਮਧੁਮਾਖੀਤਿਉ ਸੋਹਿਗੁਜੇ ਰਿਜੇ ਰਿਪਨਕੀਆ॥ ਮਰਤੀ ਮਾਰੇਹੁਲੇ
 ਹੁਕੀਐ ਭੁਤੁ ਹਨਕਿਉਦੀਆ॥ ੨॥ ॥ ਦੇਹੁ ਗਲਿਓ ਬੀਨਾ ਰਿਸੇ ਗਿਤਈ ਅਗੈ
 ਸਜਨ ਸੁਹੇਲਾ॥ ਮਰਘਟਲਉ ਸਭੁਲੇ ਗੁਰੁ ਭਭਇਓ ਆਗੈ ਹੋਸੁ ਅਕੇਲਾ॥ ੩॥
 ਕਹਤ ਕਬੀਰੁ ਸੁਨਹੋ ਪਾਨੀ ਪਰਕਾਲਗਾ ਸੁਭਾ॥ ਫੂਰੀਆਇਆ ਪੁਬੰਧਇਆ
 ਜਿਉਨਲੀਨੀ ਭੀਮਸੁਆ॥ ੪॥ ੨॥ ॥ ਸੋਹਣੀ॥ ਬੇਦਪੁਰਾਨ ਸਭੈ ਮਤ ਸੁਨਿਕੈ ਕਰੀਕ
 ਰਮਕੀਆਸਾ॥ ਕਲਗੁਸਤ ਸਭਲੇ ਗਸਿਅਨਉ ਠਿਪੈ ਡਤ ਪੈਚਲੈ ਨਿਰਾਸਾ॥ ੧॥
 ਮਨੋਰਸ ਰਿਓਨੈ ਕੈਕਾਜ॥ ਭਜਿਓ ਨਰਘੁ ਪਤਿਰਾਜਾ॥ ੧॥ ॥ ਹਰਉ॥ ਬਨਖੰਡਜਾ
 ਇਜੇ ਗੁਤਪੁਕੀਨੈ ਕੰਦਮੂਲੁ ਚੁਟਿਖਾਇਆ॥ ਨਦੀਬੇਦੀ ਸਥਾ ਦੀਸੇ ਨੀਜ ਮਕੇਪ
 ਟੇਲਿਖਾਇਆ॥ ੩॥ ॥ ਭਗਤਿ ਨਰਦੀਰਿਦੈ ਨਾਈ ਕਾਛਿ ਕੁਛਿ ਤਨੁ ਦੀਨਾ॥ ਰਗਰਾ
 ਗਨੀ ਡਿਓਹੋਇ ਬੈਠਉ ਨਹਿ ਪਹਿਕਿਆਲੀਨਾ॥ ੩॥ ॥ ਪਰਿਓਕਲਾ ਸਭੈ ਜਗਉਪ
 ਰਿਮਾਹਿਲਿਖੇ ਭੁਮਗਿਆਨੀ॥ ਕਹੁ ਕਬੀਰ ਜਨਭੋਖਲਾ ਸੇਪੈ ਮਭਗਤਿ ਜਿਯਾ
 ਨੀ॥ ੪॥ ੩॥ ॥ ਸੋਹਣੀ॥ ਦੁਇਦੁਇਲੇ ਚਨਪੇਖਾ॥ ਹਉਹਰਿ ਬਿਨੁ ਅਵਗੁਨ ਦੇਖਾ॥
 ਨੈਰਹੈ ਗੁਲਈ॥ ਐਥੇ ਬੇਗਲ ਕਹਨੁ ਨਜਈ॥ ੧॥ ॥ ਹਮਰਭਰਮੁ ਗਇਆ ਭ
 ਉਭਗਾ॥ ਜਬਰਾਮਨਾਮ ਚਿਤੁਲਗਾ॥ ੧॥ ॥ ਹਰਉ॥ ਬਾਜੀਗਰ ਡੰਕਬਜਈ॥ ਸ
 ਭਖਲਕਤਮਾਸੇਆਈ॥ ਬਾਜੀਗਰ ਗੁਰਸਕੇਲਾ॥ ਅਪਨੈ ਗੰਗਵੈ ਅਕੇਲਾ॥ ੨॥
 ਕਥੀਕਹਿਭਗੁਨਜਈ॥ ਸਭਕਥਕਥਹੀਲੁ ਕਈ॥ ਜਾਕਉ ਗੁਰਮੁਖਿ ਆਪੁਭ
 ਵਈ॥ ਤਕੈਹਿਰਦੈ ਗਿਆਸਮਈ॥ ੩॥ ॥ ਗੁਰਕਿੰਚਤ ਕਿਰਪਕੀਨੀ॥ ਸਭੁਤਨੁ ਮਨੁ
 ਦੇਹਿਲੀਨੀ॥ ਕਹਿਕਬੀਰ ਗੰਗਿਰਾਤਾ॥ ਮਲਿਓਨਗਜੀਵਨਦਾਤਾ॥ ੪॥ ੪॥
 ॥ ਸੋਹਣੀ॥ ਜਕੈ ਨਿਗਮਦੁ ਪਕੇਠਾ॥ ਸਮੁੰਦ ਬਿਲੇਵਨਕਉ ਮਟਾ॥ ਤਕੈਹੋਹੁ
 ਬਿਲੇਵਨਹਾਗੀ॥ ਕਿਉਮੈਟੈ ਗੋਛਾਛਤੁਪਗੀ॥ ੧॥ ॥ ਚੇਰੀਤੁਰਾ ਮਨਕਰ ਸਿਭਤਰਾ
 ॥ ਜਗਜੀਵਨ ਪ੍ਰਨਾਧਾਗਾ॥ ੧॥ ॥ ਹਰਉ॥ ਤੇਰੇ ਗਲਤਿਉ ਕੁਪਗਬੇਗੀ॥ ਤੁਧਾ
 ਗਘਰਮਈ ਐਫੇਗੀ॥ ਤੁਝ ਅਜੁਨ ਚੇਤ ਸਿਚੇਗੀ॥ ਤੁਜੀ ਸਥਪੁਰੀਹੋਗੀ॥ ੨॥
 ਪ੍ਰਭਕਰਨਕਾ ਵਨਹਾਗੀ॥ ਕਿਅਚੇਰੀਹਾਥਾ ਬਿਚਾਰੀ॥ ਸੇਈਸੇਈ ਜਾਗੀ॥ ਜਿਤ

ਜੋ। ਬਾਦਲ ਬਿਨੁ ਬਰਖਾ ਹੋਈ॥ ਜਉ ਤਤੁ ਬੀਚੈ ਕੋਈ॥ ੧॥ ਮੇਕਉ ਮਿਲਿ
ਓਹ ਮਸੇਨੀ॥ ਜਿਹਿ ਮਿਲਿ ਐਵੇ ਹੁਸਦੀ॥ ੧॥ ਰਹਉ॥ ਮਿਲਿ ਪਾਸ ਕਰਨੁ
ਹੋਇਆ॥ ਮੁਖ ਮਨ ਸਹਤੁ ਪਰੇਇਆ॥ ਨਿਜ ਭਾਉ ਭਇਆ॥ ਭ੍ਰਮੁ ਭਗਾ॥ ਗੁਰ
ਪੁਛੈ ਮਨੁ ਪਤੀ ਅੰਗਾ॥ ੨॥ ਜਲ ਭੀਤੁ ਰਿਕੁੰਭ ਸਮਾਨਿਆ॥ ਸਭਾ ਮੁਏ ਕੁਰ
ਗਿਜਾਨਿਆ॥ ਗੁਰ ਚੇਲੇ ਹੋ ਮਨੁ ਮਾਨਿਆ॥ ਜਨ ਨ ਸੈਤਤੁ ਪਛਾਨਿਆ॥ ੩॥

॥੩॥

ੴ ਸਤਿਗੁਰ ਪ੍ਰਸਾਦਿ

ਗੁਰ ਸੇਠਿ ਗਵਿਦਾ ਸਜੀਉ ਕੀ ਬਣੀ॥ ਜਬ ਹਮੇਰੇ ਤੇ ਬੁਝਨਹੀ
ਅਬ ਤੁਹੀ ਮੈਨਹੀ॥ ਅਨਲ ਅਗਮ ਜੈ ਸੇਲਾਹਿ ਮਿਓ ਦਿਓ ਜਲ ਕੇ ਵਲ
ਜਲ ਮੰਹੀ॥ ੧॥ ਮਧ ਵੇਕਿਆ ਕਹੀ ਐਭ੍ਰਮੁ ਐਸਾ॥ ਜੈ ਸਾਮਾਨੀ ਐਹੇ ਇਨ ਤੈਸ
॥ ੧॥ ਰਹਉ॥ ਨਰ ਪਤਿ ਏਕੁ ਸਿੰਘ ਸਨਿ ਸੇਇਆ॥ ਸੁਪਨੇ ਭਇਆ ਭਿਖਾਰੀ॥
ਅਛਤਰਾ ਜਿਛੁਰਤ ਦੁਖੁ ਪਾਇਆ॥ ਸੋਗ ਤਿਭਈ ਹਮਰੀ॥ ੨॥ ਗੁਰੁ ਭਇ
ਅੰਗ ਪ੍ਰਸੰਗ ਜੈ ਸੇਹਾ ਅਬ ਕਛੁ ਮਹਮੁ ਜਨਾਇਆ॥ ਅਨਿਕ ਕਟਿਕ ਜੈ ਸੇਠੁ
ਲਿਪੇਰੇ ਅਬ ਕਹਤੇ ਕਹਨੁ ਨਾਇਆ॥ ੩॥ ਸਰਬੇ ਏਕੁ ਅਨੇਕੈ ਸੁਆਮੀ ਸਭ
ਘਟੇ ਭੋਗ ਵੈ ਸੇਈ॥ ਕਹਹੁ ਵਿਦਾ ਸਹਾਥ ਪੈਨੈ ਸਹਜੇ ਹੋਇ ਸੁਹੋਈ॥ ੪॥ ੧॥
ਸੋਗਿ॥ ਜਉ ਹਮ ਬਧੈ ਮੇਰਾ ਫਸਾ ਮੁਖ ਪਨਤੁ ਮਥਾ ਪਾਏ॥ ਅਪਨੇ ਛੂਟਨ
ਕੇ ਜਨੁ ਕਹਹੁ ਹਮ ਛੂਟੇ ਤੁਮ ਅਰਧੋ॥ ੧॥ ਮਧ ਵੇਜਾਨਤ ਹੁਜੈ ਸੀ ਤੈਸੀ॥
ਅਬ ਕਹ ਕਹਹੁ ਗੇ ਅਸੀ॥ ੨॥ ਰਹਉ॥ ਮੀਨੁ ਪਕਰਿ ਠੀਕਿ ਐਰੁ ਕਟਿ ਏਹਿ
ਕੀਓ ਬਹੁ ਬਾਕੀ॥ ਖੰਡ ਖੰਡ ਕਰਿ ਭੋਜਨੁ ਕੀਨੈ ਤਉ ਨ ਬਿਸਰਿ ਧੁਨੀ॥ ੩॥
ਅਪਨ ਬਪੈਨਹੀ ਕਿਸੀ ਕੋ ਵਨ ਕੋਹ ਗਿਰਾਜਾ॥ ਮੇਰ ਪਟਲਾ ਸਭੁ ਜਗਤੁ
ਬਿਆਪਿ ਓਭਗਤਨਹੀ ਸੰਤਾਪਾ॥ ੩॥ ਕਹਿ ਗਵਿਦਾ ਸੁਭਗਾ ਤਿਓ ਕਿ ਬਠੈ
ਅਬ ਇਹ ਕਾ ਸਿਉ ਕਹੀ ਐ॥ ਜਾ ਕਾ ਰਣ ਮਤੁ ਮਾ ਅਰਧੈ ਸੇ ਦੁਖ ਅੰਜਨੁ ਸ
ਹੀ ਐ॥ ੪॥ ੨॥ ਸੋਗਿ॥ ਦੁਲਭ ਜਨ ਮੁਪੁਨ ਫਲ ਪਾਇਓ ਬਿਰਥਾ ਜਤਾ
ਬਿਬੇਕੇ॥ ਰਾਜੇ ਇੰਦੁ ਸਮਾਗਿ ਗਿਰਾਸਨ ਬਿਨੁ ਹਰਿ ਭਗਤਿ ਕਹਹੁ ਕਿਓ
ਖੋ॥ ੧॥ ਨਵੀਂ ਚਾਰਿ ਓਹ ਜਾਗ ਮੇਰੇ ਸੁਆ॥ ਜਿਹ ਸ ਅਨਗ ਸਬੀ ਸਹਿਜੀ॥

੧॥ ਰਹਉ॥ ਜਾਨਿ ਅਜਾਨ ਭਏ ਹਮ ਬਾਵਰੇ ਸਚ ਅਸਚ ਵਿਵਸਾਜੀ॥
ਇੰਦ੍ਰਿ ਸਥਲ ਨਿਬਲਾ ਬਿਬੇਕ ਬੁਧਿ ਪਰਮਾ ਰਬੁ ਪਰਵੇਸਨਹੀ॥ ੨॥ ਕਹੀ
ਅਤ ਅਨਾਚਰੀ ਅਤ ਅਨਕਛੁ ਸਮਣੁ ਨ ਪਰੈ ਅਯੁਗਮਾਇਆ॥ ਕਹਿ
ਵਿਦਾ ਸਉਦਾ ਸਦਾ ਸਮਤਿ ਪਰਹਿਕੁ ਪੁਕਰਹੁ ਜੀ ਅਦਇਆ॥ ੩॥ ੩॥
ਸੋਗਿ॥ ਸੁਖ ਸਗੁਰੁ ਸੁਹਤ ਗਚਿਤਾ ਮਨਿਕਾ ਮਧਨ ਬਸਿਜਾ ਕੋ॥ ਚਾਗਿ ਪਦ
ਰਬ ਅਸਟਰ ਸਾ ਸਿਪਿਨ ਵਨਿ ਪਿਕਰਤ ਲਤਾ ਕੇ॥ ੧॥ ਹਰਿ ਹਰਿ ਹਰਿ ਜ
ਪਹਿਰ ਸਨਾ॥ ਅਵਰ ਸਭ ਤਿਆਗਿ ਬਚਨ ਰਚਨਾ॥ ੧॥ ਰਹਉ॥ ਨਨਾਖਿ
ਅਨੁਪਰਾਨ ਬੇਦ ਬਿਧਿ ਚਉਤੀ ਸਾਖਰਮਾਹੀ॥ ਬਿਆਸਿ ਬਿਚਾਰਿਕਾ
ਓਹ ਮਾਰਬੁਰਾ ਮਨ ਮਸਰਿਨਹੀ॥ ੨॥ ਸਹਜ ਸਮਾਧਿ ਉਪਾਧਿ ਹਤ ਫੁਨਿ
ਬੈਠਾ ਗਿਲਿ ਵਲਾਗੀ॥ ਕਹਿ ਗਵਿਦਾ ਸੰਪ੍ਰਗਾ ਸੁਰਿ ਵੈ ਪਹਿਜਨ ਮਮਰਨ
ਭੋਭਾਗੀ॥ ੩॥ ੪॥ ਸੋਗਿ॥ ਜਉ ਤੁਮ ਗਿਰਵਰਤ ਉਹ ਮੇਰਾ ਜਾਉ ਤੁਮ ਚੰਦ
ਤਉ ਮਭਏ ਪੈ ਚੇਕੇ॥ ੧॥ ਮਧ ਵੇਤੁ ਮਨੇਤੁ ਹੁਤ ਉਹ ਮਨਹੀ ਤੇਗਹਿ॥ ਤੁਮ
ਸਿਉ ਤੇਰਿ ਕਵਨ ਸਿਉ ਜੋਗਹਿ॥ ੧॥ ਰਹਉ॥ ਜਉ ਤੁਮ ਦੀਵਰਾ ਤਉ ਮਥਾ ਤੀ
ਜਉ ਤੁਮ ਭੀਰਬਾਤ ਉਹ ਮਜਾ ਤੀ॥ ੨॥ ਸਾਚੀ ਪ੍ਰੀਤਿ ਹਮਤੁ ਮਸਿਉ ਜੋਗੀ॥ ਤੁ
ਮਸਿਉ ਜੋਗਿ ਅਵਰ ਸੀ ਗਿਤੀ॥ ੩॥ ਜਹ ਜਹ ਜਾਉ ਤਹ ਤੇਰੀ ਸੇਵਾ॥ ਤੁਮ ਸੇ
ਠਕੁਰਾ ਉਹਨ ਦੇਵਾ॥ ੪॥ ਤੁਮ ਰੇਭ ਜਨ ਕਟਹਿ ਜਮ ਫਾਸਾ॥ ਭਗਤਿ ਹੋਤਿ
ਗਵੇਰ ਵਿਦਾ ਸਾ॥ ੫॥ ੫॥ ਸੋਗਿ॥ ਜਲਾ ਕੀ ਭੀਤਿ ਪਵਨ ਕਾ ਬੰਭਾ ਰਕਤ ਬੂ
ਰਕਾਗਾ॥ ਹਡਮਾ ਸਨਾਢੀ ਕਪਿਨੁ ਪ੍ਰਪੀਥੈ ਸੇਥੀ ਚਰਾ॥ ੧॥ ਪ੍ਰਨੀਕਿਆ ਸ
ਗਕਿ ਅਤੇ ਗਾਜੈ ਸੇਤਰ ਵਰ ਪੰਥ ਬਸੇਰਾ॥ ੧॥ ਰਹਉ॥ ਰਖਹੁ ਕੰਧ ਓਹ ਸਾਹੁ
ਨੀਵਾ॥ ਸਾਢੇ ਤੀਨ ਖੇਤੀ ਸੀਵਾ॥ ੨॥ ਬੰਥੇ ਬਲਾ ਪਗ ਸਿਰਿ ਡੇਰੀ॥ ਇਉ ਤਨੁ
ਹੋਇ ਗੋਭ ਸਮਾ ਕੀ ਡੇਰੀ॥ ੩॥ ਉਚੇਰੇ ਮੰਦਰ ਸੁੰਦਰ ਨਾਗੀ॥ ਰਾਮ ਨਾਮ ਬਿਨੁ ਬਾਜੀ
ਗੀ॥ ੪॥ ਮੇਰੀ ਜਾਤਿ ਕਮੀ ਨੀ ਪਾਤਿ ਕਮੀ ਨੀ ਓਛਾ ਜਨ ਮੁਹਮਰਾ॥ ਤੁਮ ਸਰਨਾਗ
ਤਿਰਾਜਾ ਰਮਚੰਦ ਕਹਿ ਗਵਿਦਾ ਸਚ ਮਾਰਾ॥ ੫॥ ਸੋਗਿ॥ ਚਮਰਟ ਗਾਠਿ ਜ
ਨਹੀ॥ ਲੰਗੁ ਗਠਾ ਵੈ ਪਨਹੀ॥ ੧॥ ਰਹਉ॥ ਅਬ ਨਹੀ ਜਿਹ ਤੇ ਪਉ॥ ਨਹੀ ਰੰਬੀ
ਠਉ ਰੇ ਪਉ॥ ੧॥ ਲੰਗੁ ਗਾਠਿ ਗੀ ਠਿਖਾ ਬਿਗੁਰਾ॥ ਹਉ ਬਿਨੁ ਗੋਠੇ ਜਾਇ ਪੁ
ਚਾ॥ ੨॥ ਗਵਿਦਾ ਸੁਜ ਪੈਰਾ ਮਨ ਮਾਮੇ ਹਿਜ ਮਸਿਉ ਨਹੀ ਕਾਮ॥ ੩॥ ੧॥

ੴ ਸਾਤ ਗੁਪਤਾਦਿ

ਸੰਨਿਭੀਖਨਕਸਕੀਬਾਣੀ॥ ਨੈਨਹੁਨਿਰਥਪੈਤਨੁਖੀਨਭਏਕੇ
ਸਦੁਖਵੀਨੀ॥ ਰੂਪਕੰਠਸਬਦੁਨਹਿਉਚੈਰੇਅਥਕਿਅਕਹਹਿਪਰਾਨੀ॥੧॥
ਗਮਰਾਇਹੋਧਿਬੈਰਬਨਵਗੀ॥ ਅਪਨੇਸੰਤਹਲੇਹਉਬਗੀ॥੧॥੧੦੮੭॥
ਬਪੀਰਸਗੀਰਿਜਲਨਿਪੈਕਰਕਕੇਜੇਮਾਹੀ॥ ਐਸੀਬੈਰਨਉਪਜਿਖੀਕੁ
ਈਵਾਕਅਉਖਧੁਨਹੀ॥੩॥ ਹਰਿਕਾਨਮੁਅੰਮ੍ਰਿਤਜਲੁਨਿਰਮਲੁਇਹਅਉਖ
ਧੁਜਗਿਸਾਗ॥ ਗੁਰਪਰਸਾਦਿਕਪੈਜਨੁਭੀਖਨਪਵਉਮੇਖਦੁਆਰਾ॥੩॥੧॥
॥ਸੰਨਿ॥ ਐਸਾਨਮੁਰਤਨੁਨਿਰਮਲਕੁਪੁੰਨਿਪਦਾਰਥਪਾਇਆ॥ ਅਨਿਕਜਤ
ਨਕਰਿਹਿਰਦੈਗਾਖਿਅਸਤਨੁਛਪੈਛਪਾਇਆ॥੧॥ ਹਰਿਗਨਕਹਤੇਕਹਨੁਨ
ਜਾਈ॥ ਜੈਸੇਗੁੰਗੇਕੀਮਿਠਿਆਈ॥੧॥੧੦੮੭॥ ਗਸਨਗਮਤਸੁਨਤਸੁਖੁਸਦ
ਨਚਿਤਚੇਤੇਸੁਖੁਹੋਈ॥ ਕਹੁਭੀਖਨਦੁਇਨੈਨਸੰਤਖੇਜਹਦਖਤਹੋਈ
॥੧॥੨॥ ਕਈਰੇ॥੧॥ ਨਾਮਦੇਉਕੇ॥੩॥ ਗਵਿਦਾਸਕੇ॥੧॥ ਭੀਖਨਕੇ
॥੨॥ ਜੁਮਲਾ॥੨੩॥



ੴ ਸਤਿਨਾਮੁਕਰਤਪੁਰਖੁਨਿਰਭਉ
ਨਿਰਵੈਰੁਅਕਾਲਮੂਰਤਿਅਜੂਨੀਸੈਭੰ
ਗੁਰਪ੍ਰਸਾਦਿ

ਗੁਰਪ੍ਰਸਾਦਿ ੧ ਘਰੁ ੧ ॥ ਚਉਪਦੇ॥
ਜੀਭਿਡਰਤੁਪੈਅਪਣਾਕੈਸਿਉਕਗੀਪੁਕਾਗਾ॥ ਦੁਖਵਿਸਰਨੁਸੇਵਿਅਸਦਾਸ
ਦਦਤਗੁ॥੧॥ ਸਾਹਿਬੁਮੇਰਾਨੀਤਨਵਾ॥ ਸਦਾਸਦਾਤਗੁ॥੧॥੧੦੮੭॥
ਅਨਦਿਨੁਸਾਹਿਬੁਸੇਵੀਐਅੰਤਿਛਡਏਸੇਇ॥ ਸੁਣਿਸੁਣਿਮੇਰੀਕਾਮਣੀਪ
ਰਿਉਤਰਹੋਇ॥੨॥ ਦਇਆਲਤਰੈਨਾਮਿਤਗਾ॥ ਸਦਕੁਰਥਣੈਜਾਉ॥੧॥੧੦੮੭॥
੧੦੮੭॥ ਸਗਬੀਸਚਾਏਕੁਪੈਦੁਜਾਨਹੀਕੋਇ॥ ਤਕੀਸੇਵਾਸੇਕੈਜਾਕਉਨਦਰਿ
ਕੋਇ॥੩॥ ਤੁਧੁਬਾਣੁਪਿਆਰੇਕੇਵਰਾ॥ ਸਵਡਿਆਈਦੇਹਿਜਿਤਨਾਮਿ
ਤੇਲਾਗਿਹਾ॥ ਦੁਜਾਨਹੀਕੋਇਜਿਅੰਗੈਪਿਆਰੇਜਾਇਕਹਾ॥੧॥੧੦੮੭॥ ਸੇ
ਵੀਸਾਹਿਬੁਅਪਣਾਅਵਰੁਨਜਾਚਉਕੋਇ॥ ਨਨਕਤਕਾਦਾਸੁਪੈਬਿਦੁਬਿਦੁ
ਚੁਖਚੁਖਹੋਇ॥੪॥ ਸਾਹਿਬੁਤੇਰੇਨਾਮਵਿਟਹੁਬਿਟਬਿਟਚੁਖਚੁਖਹੋਇ॥੧॥
੧੦੮੭॥੧॥ ਧਨਸਾਗੀਮੁਲਾ ੧ ਹਮਆਦਮੀਹੰਦਿਕਦਮੀਮੁਲਤਿਤਮੁਰਤੁ
ਨਾਣਾ॥ ਨਨਕਥਿਨਵੈਤਿਸੇਸੋਗਵਹੁਜਕੇਜੀਅਪਗਣਾ॥੧॥ ਅੰਧੇਜੀਵਨਵੈ
ਚਰਿਦੇਖਿਕੇਤੇਕੇਦਿਨਾ॥੧॥੧੦੮੭॥ ਸਾਸੁਮਾਸੁਸਭੁਜੀਉਤਮਗਤੁਮੇਖਗਪਿ

ਅਗਾਨਨਕਸਾਇਰੇਵਕਹਤੁਪੈਸਚੇਪਰਵਦਗਾ॥੨॥ ਜੇਤੁਕਿਸੇਨਦੇ
 ਮੇਰੇਸਹਿਥਕਿਅਕੋਕਢੇਗਹਟਾ॥ਨਨਕਬਿਨਵੈਸੇਕਿਛੁਪਈਐਪੁਰਖ
 ਖੇਕਲਣਾ॥੩॥ਨਮੁਖਸਮਕਾਚਿਤਿਨਕੀਅਕਪਟੀਕਪਟੁਕਮਣਾ॥ਜਪ
 ਦਆਰਿਪਕੜਚਲਾਇਆਤਚਲਦਪਛੁਤਣਾ॥੪॥ਜਬਲਗੁਦਨੈਅ
 ਹੀਐਨਨਕਕਿਛੁਸੁਣੀਐਕਿਛੁਕਹੀਐ॥ਭਲਿਹੋਹਮਹੁਣਨਪਇਅ
 ਜੀਵਤਿਅਮਰਿਹੀਐ॥੫॥੨॥

ਪਨਸਰੀਮਹਲ ੧ ਘਰੁ ੨ ੧੭ ਸਤਿਗੁਰਪਾਸਿ
 ਕਿਉਸਿਮਰੀਸਿਮਰਿਆਨਹੀਜਾਇ॥ਤਪੈਰਿਆਉਜੀਅੜਾਬਿਲਲਾਇ
 ਸਿਰਜਿਸਵਾਰੇਸਚਾਸੇਇ॥ਤਿਸੁਵਿਸਰਿਐਚੰਗਹੋਇ॥੧॥ਹਿਕਮਤਿ
 ਕਮਿਨਪਇਆਜਾਇ॥ਕਿਉਕਹਿਸਾਚਿਮਿਲਉਮੇਰੀਮਾਇ॥੧॥ਹਰਉ
 ਵਖਰੁਨਮੁਦਖਣਕੇਈਜਾਇ॥ਨਕੋਚਪੈਨਕੋਖਾਇ॥ਲੇਕਿਪਤੀਨ
 ਪਤਿਹੋਇ॥ਤਪਤਿਹੋਰਖੈਜਾਸੇਇ॥੨॥ਜਹਦੇਖਾਤਹਹਿਅਸਮਾਇ
 ॥ਤੁਧੁਬਿਨੁਦੁਜੀਨਹੀਜਾਇ॥ਜੇਕੋਕਰੇਕੀਤੈਕਿਅਹੋਇ॥ਜਿਸਨੇਬਖਸੇ
 ਸਚਾਸੇਇ॥੩॥ਹੁਣਿਉਠਿਚਲਣਾਮੁਹਤਿਕਿਤਾਲਿ॥ਕਿਆਮੁਦੇਸਗੁ
 ਣਨਹੀਨਾਲਿ॥ਜੈਸੀਨਦਰਿਕੋਰੇਤੈਸਹੋਇ॥ਵਿਣੁਨਦਗੀਨਨਕਨਹੀਕੋਇ॥
 ॥੪॥੧॥ਪਨਸਰੀਮਹਲ ੧ ਨਦਰਿਕੋਰੇਤਸਿਮਰਿਆਜਾਇ॥ਅਤਮਦ
 ਵੈਰਹੈਲਿਵਲਾਇ॥ਅਤਮਪਰਅਤਮਏਕੋਕਰੈ॥ਅੰਤਰਕੀਦੁਬਿਧਾ
 ਤਹਿਮੈ॥੧॥ਗੁਰਪਰਸਾਦੀਪਇਆਜਾਇ॥ਹਰਿਸਿਉਚਿਤਲਗੈਫਿਰਿਕਾ
 ਲੁਨਖਾਇ॥੧॥ਹਰਉ॥ਸਚਿਸਿਮਰਿਐਹੋਵੈਪਰਗਾਸੁ॥ਤਤੇਬਿਖਿਆਮ
 ਹਿਹੋਉਦਾਸ॥ਸਤਿਗੁਰਕੀਐਸੀਵਡਿਆਈ॥ਪੁਤਕਲਤਵਿਚੇਗਤਿਪ
 ਈ॥੨॥ਐਸੀਸੇਵਕੁਸੇਵਕਰੈ॥ਜਿਸਕਾਜੀਉਤਿਸੁਅਗੈਧਰੈ॥ਸਹਿਬ
 ਵੈਸੇਪਰਵਣੁ॥ਸੇਸੇਵਕੁਦਗਗਪਵੈਸਣੁ॥੩॥ਸਤਿਗੁਰਕੀਮੂਹਤਿਹਿਰ
 ਵੈਵਸੇ॥ਜੇਇਛੈਸੇਈਫਲੁਪਾਈ॥ਸਚਾਸਾਹਿਬੁਕਿਰਪਾਕਰੈ॥ਸੇਸੇਵਕਾ
 ਮਤਕੈਸਡੈ॥੪॥ਭਨਤਿਨਨਕਕਰੇਵੀਚਰਾ॥ਸਾਚੀਬੁਣੀਸਿਧਿਧਰੀਪਾ
 ਗੁਤਕਪਵੈਮੇਖਦੁਅਗੁ॥ਜਪੁਤਪੁਸਭੁਇਹੁਸਬਦੁਹੋਸਾਗੁ॥੫॥੨॥

ਪਨਸਰੀਮਹਲ ੧ ਜੀਉਤਪਤੁਪੈਥੋਥਾਗੁ॥ਤਪਤਿਪਖਪੈਬਹੁਤ
 ਬੋਕਾ॥ਜੈਤਨਿਬਾਣੀਵਿਸਰਿਜਾਇ॥ਜਿਉਪਕਰੇਗੀਵਿਲਲਾਇ॥੧॥
 ਬਹੁਤਬੋਲਣੁਣਖਣੁਹੋਇ॥ਵਿਣੁਬੋਲੈਜਣੈਸਭੁਸੇਇ॥੧॥ਹਰਉ॥ਜਿ
 ਨਿਕੰਕੀਤਅਖੀਨਕੁ॥ਜਿਨਿਜਿਹਵਦਿਤੀਬੋਲਤਤੁ॥ਜਿਨਿਮਨੁਗੰਧਾ
 ਅਗਨੀਪਾਇ॥ਵਜੈਪਵਣੁਆਪੈਸਭਜਾਇ॥੨॥ਜੈਤਮੋਪਗੀਤਿਸੁਆ
 ਦਾ॥ਸਭਕਾਲਖਦਾਗਦਾਗ॥ਦਾਗਦੇਸਮੁਹਿਚਲਿਅਲਾਇ॥ਦਗਹ
 ਬੈਸਦਿਨਹੀਜਾਇ॥੩॥ਕਰਮਿਮਿਲੈਆਖਣੁਤੋਰਨਉ॥ਜਿਤਲਗਿ
 ਤਣੁਹੋਰੁਨਹੀਖਾਉ॥ਜੇਕੋਭੁਬੈਫਿਰਿਹੋਵੈਸਗੁ॥ਨਨਕਸਚਾਸਰਬਦਾ
 ਤਗੁ॥੪॥੩॥੫॥ਪਨਸਰੀਮਹਲ ੧ ਚੋਰਸੁਲਹੋਚੀਤਨਭੀਜੈ॥ਜੇਬ
 ਦੀਕੋਰਤਤਸੁਨਛੀਜੈ॥ਚੋਰਕੀਹਮਭੋਰਨਕੋਇ॥ਚੋਰਕੀਆਚੰਗਕਿ
 ਉਹੋਇ॥੧॥ਸੁਦਿਮਨਿਅੰਧਕੁਤੋਕੁਛਿਆਗੁ॥ਬਿਨੁਬੋਲੈਬੁਣੀਐਸਚਿ
 ਅਗੁ॥੧॥ਹਰਉ॥ਚੋਰਸੁਆਲਿਉਚੋਰਸਿਆਣਾ॥ਖੇਟਕਾਮੁਲੁਇਕੁ
 ਦੁਗਣਾ॥ਜੇਸਾਬਿਰਖੀਐਦੀਜੈਰਲਾਇ॥ਜਪਰਖੀਐਖੇਟਾਹੋਇਜਾਇ
 ॥੨॥ਜੈਸਕਰੈਸੋਤੈਸਪਵੈ॥ਆਪਿਬੀਜਿਆਪੋਹੀਖਵੈ॥ਜੇਵਡਿ
 ਆਈਆਪੋਖਾਇ॥ਜੇਹੀਸੁਹਤਿਤੋਹੋਰਹਿਜਾਇ॥੩॥ਜੈਸਉਕੁਰੀਆ
 ਕੁਰੁਕਬਕੁ॥ਭਵੈਸਭੁਆਖਉਸੈਸਾਗੁ॥ਤੁਧੁਭਵੈਅਧੀਪਰਵਣੁ॥
 ਨਨਕਜਣੈਜਣੁਸੁਜਣੁ॥੪॥੪॥੫॥ਪਨਸਰੀਮਹਲ ੧ ਕਾਇਆ
 ਕਗਦਮਨੁਪਰਵਣਾ॥ਸਿਰਕੇਲਖਨਪੜੈਇਆਣਾ॥ਦਗਹਖੜੀਅਹਿ
 ਤੀਨੇਲਖਾਖੇਟਕਾਮਿਨਆਵੈਵੇਖਾ॥੧॥ਨਨਕਜੋਵਿਚਿਰੁਪਹੋਇ॥ਖਰਖ
 ਰਆਖੈਸਭੁਕੋਇ॥੧॥ਹਰਉ॥ਕਾਦੀਕੁਭੁਬੋਲਿਮਲੁਖਾਇ॥ਬ੍ਰਹਮਣੁ
 ਨਵੈਜੀਆਪਾਇ॥ਜੇਗੀਜੁਗਤਿਨਜਣੈਅੰਧਾ॥ਤੀਨੋਓਜੜਕਬੰਧਾ॥੨॥
 ਸੋਜੇਗੀਜੁਗਤਿਪਛਣੈ॥ਗੁਰਪਰਸਦੀਏਕੋਜਣੈ॥ਕਾਜੀਸੋਜੋਊਲਟੀਕਰੈ
 ॥ਗੁਰਪਰਸਦੀਜੀਵਤਮੈ॥ਸੇਬ੍ਰਹਮਣੁਜੋਬ੍ਰਹਮੁਖੀਚਰੈ॥ਆਪਿਤਰੈਸਗੁ
 ਲੋਕੁਲਤਾਗੈ॥੩॥ਦਨਸਬੰਦੁਸੇਈਵਿਲਿਹੋਵੈ॥ਮੁਸਲਮਣੁਸੇਈਮਲੁਖ
 ਵੈ॥ਪੜਿਆਬੁਛੈਸੇਪਰਵਣੁ॥ਜਿਸੁਸਿਰਿਦਗਹਕਾਨੀਸਣੁ॥੪॥੫॥੧॥

ਪਨਸਰੀਮਹਲ ੧ ਘਰੁ ੩ ੧੭ ਸਤਿਗੁਰਪ੍ਰਸਾਦਿ
 ਕਲੁਨਹੀਜਿਗੁਨਾਹੀਨਹੀਸਤਕਾਛਬੁ॥ ਬਨਸਟਜਗਤਹਿਸਟਹੋਏਭੂਬਤ
 ਇਦਜਗ॥੧॥ ਕਲਮਹਿਮਨਮੁਸਗੁ॥ ਅਖੀਤਮੀਟਹਿਨਕਪਕੜਹਿਨਗ
 ਟਕਉਸੈਸਗੁ॥੧॥ ਗੁਰਉ॥ ਅੰਟਸੇਤੀਨਕਪਕੜਹਿਸੁਣਤੇਤਿਨਿਲੇਅ॥
 ਮਗਰਪਛੈਕਛੁਨਸੁਣੈਏਪਦਮੁਅਲੇਅ॥੨॥ ਖੜੀਅਤਪਗੁਮੁਛੋਭਿਅ
 ਮਲੇਛਭਾਖਿਅਗਹੀ॥ ਸਿਸਟਿਸਭਇਕਵਰਨੋਈਧਗਮਕੀਗਤਿਹੀ॥੩॥
 ਅਸਟਸਜਸਾਜਿਪੁਰਣਸੋਧਿਕਹਿਬੇਦਅਭਿਅਸੁ॥ ਬਿਨੁਨਮਹਰਿਕੇ
 ਮੁਕਤਿਨਹੀਕਹੈਨਨਕੁਦਸੁ॥੪॥੧॥੮

ਪਨਸਰੀਮਹਲ ੧ ਅਰਤੀ ੧੭ ਸਤਿਗੁਰਪ੍ਰਸਾਦਿ
 ਗਗਨਮੈਥਲੁਗਵਿਚੰਦ੍ਰਦੀਪਕਥਨੇਤਾਰਿਕਾਮੰਡਲਜਨਕਮੇਤੀ॥ ਧੁਪਮਲ
 ਅਨਲੇਪਵਲੁਚਵਰੰਕਰੇਸਗਲਾਬਨਗਇਫੁਲੰਤਜੋਤੀ॥੧॥ ਕੈਸੀਅਰ
 ਤੀਹੋਇ॥ ਭਵਖੰਡਨਤੋਰੀਅਰਤੀ॥ ਅਨਹਤਸਬਦਵਜੰਤਤੇਰੀ॥੧॥ ਗੁਰ
 ਉ॥ ਸਹਸਤਵਨੈਨਨਨੈਨੈਤਹਿਕਉਸਹਸਮੁਹਤਿਨਨਏਕਤੋਹੀ॥ ਸਹਸ
 ਪਦਬਿਮਲਨਨਏਕਪਦਗੰਧਬਿਨੁਸਹਸਤਵਗੰਧਇਵਚਲਤਮੇਹੀ॥੨॥
 ਸਭਮਹਿਜੋਤਿਜੋਤਿਤੈਸੈਇ॥ ਤਿਸਕੈਚਨਣਿਸਭਮਹਿਚਨਣੁਹੋਇ॥ ਗੁਰ
 ਸਾਖੀਜੋਤਿਪਗਟੁਹੋਇ॥ ਜੋਤਿਸੁਭਵੈਸੁਅਰਤੀਹੋਇ॥੩॥ ਹਰਿਚਰਣ
 ਕਮਲਮਕਰੰਦਲੋਭਿਤਮਨੈਅਨਦਿਨੈਮਹਿਅਹੀਪਿਆਸਾ॥ ਕ੍ਰਿਪਾਜਲੁਦਹਿ
 ਨਨਕਸਾਗਿਗਕਉਹੋਇਜਤੋਤੇਰੀਮਿਵਾਸਾ॥੪॥੧॥੯॥

੧੭ ਸਤਿਗੁਰਪ੍ਰਸਾਦਿ

ਗੁਰਪਨਸਰੀਮਹਲ ੩ ਘਰੁ ੨ ੧੮ ਉਪਦੇ॥
 ਇਉਪਨੁਅਖੁਨ੍ਹੰਨਿਉਦੈਨਜਾਇ॥ ਪੁਰੈਸਤਿਗੁਰਿਦੀਅਦਿਖਾਇ॥ ਅਪਨੈਸ
 ਤਿਗੁਰਕਉਸਦਥਲਿਜਾਈ॥ ਗੁਰਿਕਿਰਪਤੋਹਰਿਮੰਨਿਵਸਈ॥੧॥ ਸੋਪਨਵੈ

ਤਹਿਨਮਿਲਿਵਲਾਇ॥ ਗੁਰਪੁਰੈਹਰਿਪਨੁਪਗਸਿਆਹਰਿਕਿਰਪਤੋਵੈਸੈ
 ਮਨਿਅਇ॥੧॥ ਗੁਰਉ॥ ਅਵਗੁਣਕਟਿਗੁਣਰਿਵੈਸਮਾਇ॥ ਪੁਰੈਗੁਰਕੈਸਹ
 ਜਸੁਭਾਇ॥ ਪੁਰੈਗੁਰਕੀਸਚੀਥਾਣੀ॥ ਸੁਖਮਨਅੰਤਹਿਸਹਜਿਸਮਾਣੀ॥੨॥
 ਏਕਾਚਰਜੁਜਨਦੇਖਹੁਭਾਈ॥ ਦੁਬਿਧਮਹਿਹਰਿਮੰਨਿਵਸਈ॥ ਨਮੁਅ
 ਮੋਲਕੁਨਪਾਇਆਜਾਇ॥ ਗੁਰਪਗਸਦਿਵਸੈਮਨਿਅਇ॥੩॥ ਸਭਮਹਿਵ
 ਜੈਭੁਏਕੋਸੇਇ॥ ਗੁਰਮਤੀਪਟਿਪਗਟੁਹੋਇ॥ ਸਹਜੋਜਿਨਿਪੁਭੁਜਾਣਿ
 ਪਛਾਣਿਆ॥ ਨਨਕਨਮੁਮਿਲੈਮੁਨਮਨਿਅ॥੪॥੧॥ ਪਨਸਰੀਮਹਲ ੩
 ਹਰਿਨਮੁਪਨੁਨਿਗਮਲੁਅਤਿਅਪਾਗਾ॥ ਗੁਰਕੈਸਬਦਿਭਰੇਡੰਡਾ॥ ਨਮਧ
 ਨਬਿਨੁਹੋਸਭਬਿਖੁਜਾਣੁ॥ ਮਇਅਮੋਹਿਜਲੈਅਭਿਮਨੁ॥੧॥ ਗੁਰਮੁਖਿ
 ਹਰਿਚੰਦ੍ਰਕੈਰੋਇ॥ ਤਿਸੁਸਦਅਨੰਦੁਹੋਵੈਦਿਨੁਰਾਤੀਪੁਰੈਭਾਗਿਧਰਪਤਿਹੋ
 ਇ॥੧॥ ਗੁਰਉ॥ ਸਬਦੁਦੀਪਕੁਵਰਤੋਤਿਹੋਲੇਇ॥ ਜੋਚਖੈਸੇਨਿਗਮਲੁਹੋਇ
 ਨਿਗਮਲਨਮਿਹਉਮੈਮਲੁਧੋਇ॥ ਸਾਚੀਭਗਤਿਸਦਸੁਖੁਹੋਇ॥੨॥ ਜਿਨਿ
 ਹਰਿਸੁਚਾਖਿਆਸੋਹਰਿਜਨੁਲੇਗੁ॥ ਤਿਸੁਸਦਭਖੁਨਹੀਕਦੇਸੇਗੁ॥ ਅਪਿ
 ਮੁਕਤੁਅਵਗਮੁਕਤੁਕਰਵੈ॥ ਹਰਿਨਮੁਜਪੈਹਰਿਤੋਸੁਖੁਪਵੈ॥੩॥ ਬਿਨੁਸ
 ਤਿਗੁਰਸਭਮੁਈਬਿਲਲਾਇ॥ ਅਨਦਿਨੁਦੁਹਿਸੀਤਿਨਪਾਇ॥ ਸਤਿਗੁ
 ਰਮਿਲੈਸਭਤਿਸਨਭੁਣਏ॥ ਨਨਕਨਮਿਸੀਤਿਸੁਖੁਪਏ॥੪॥੨॥ ਪਨਸ
 ਰੀਮਹਲ ੩ ਸਦਪਨੁਅੰਤਹਿਨਮੁਸਮਲਾ॥ ਜੀਅਜੰਤਜਿਨਹਿਪਤਿਪਾ
 ਲਾ॥ ਮੁਕਤਿਪਦਾਰਭੁਤਿਨਕਉਪਏ॥ ਹਰਿਕੈਨਮਿਰਤੇਲਿਵਲਾਏ॥੧॥ ਗੁ
 ਰਸੇਵਤੇਹਰਿਨਮੁਪਨੁਪਵੈ॥ ਅੰਤਹਿਪਗਸੁਹਰਿਨਮੁਪਿਆਵੈ॥੧॥ ਗੁਰ
 ਉ॥ ਇਉਹਰਿਗੁਗੁਭਪਨਪਿਰੋਹੋਇ॥ ਸੰਤਿਸੀਗਰੁਵੈਪੁਭਸੇਇ॥ ਹਉ
 ਮੈਵਿਚਿਪੁਭਕੈਨਿਪਏ॥ ਮੁਲਹੁਭੁਲਾਜਨਮੁਗਵਏ॥੨॥ ਗੁਰਤੇਸੀਤਿ
 ਸਹਜਸੁਖੁਥਾਣੀ॥ ਸੇਵਸਾਚੀਨਮਿਸਮਾਣੀ॥ ਸਬਦਿਮਿਲੈਪੀਤਮੁਸਦ
 ਪਿਆਏ॥ ਸਾਚਨਮਿਵਡਿਆਈਪਏ॥੩॥ ਆਪੇਕਰਤਜੁਗਿਜੁਗਿਸੇਇ
 ਨਾਰਕਿਕਰੇਮੇਲਹੋਇ॥ ਗੁਰਥਾਣੀਤੇਹਰਿਮੰਨਿਵਸਏ॥ ਨਨਕਸਾਚਿਰਤੇ
 ਪੁਭਿਅੰਮਿਲਾਏ॥੪॥੩॥ ਪਨਸਰੀਮਹਲ ੩ ਜਗਮੈਲਮੈਲੋਹੋਇਜ
 ਏਅੰਵੈਜਾਇਦੁਜੈਲੋਭਾਇ॥ ਦੁਜੈਭਾਇਸਭਪਗਵਿਗਈ॥ ਮਨਮੁਖਿ
 ਚੋਰਖਾਇਅਪਨੀਪਤਿਖਈ॥੧॥ ਗੁਰਸੇਵਤੇਮਨੁਨਿਗਮਲੁਹੋਇ॥ ਅੰ

ਤਰਿਨਮੁਦਸੈਪਤਿਉਤਮਹੋਇ॥੧॥**੧੦੦੬**॥ਗੁਰਮੁਖਿਉਥੇਗਹਿਸਰਣ
ਈ॥ਗਮਨਮਿਰਤੋਭਗਤਿਵਿਵਾਈ॥ਭਗਤਿਕਰੋਜਨੁਵਡਿਆਈਪਏ॥
ਸਚਿਰਤੇਸੁਖਸਹਜਿਸਮਏ॥੨॥ਸਚੇਕਾਗਹਕੁਵਿਹਲਾਜਣ॥ਗੁਰਕ
ਸਥਦਿਆਪੁਛਣ॥ਸਚੀਗਸਿਸਚਾਵਪਹੁ॥ਸੇਪੰਨਪੁਰਖੁਜਿਸੁਨ
ਮਿਪਿਅਗੁ॥੩॥ਤਿਨਿਪੁਭਿਸਚੈਇਕਿਸਚਿਲਾਏ॥ਉਤਮਥਾਣੀਸਥਦੁ
ਸੁਣਾਏ॥ਪ੍ਰਭਸਚੇਕੀਸਾਚੀਕਰ॥ਨਨਕਨਾਮਿਸਵਰਣਹਰ॥੪॥੪॥
ਪਨਸਰੀਮਹਲ ੩ ਜੋਗਸਿਵਹਿਤਿਨਥਲਿਜਾਉ॥ਤਿਨਿਹਿਰਦੈਸਚੁ
ਸਚਮੁਖਿਨਾਉ॥ਸਚੈਸਚੁਸਮਾਇਹੁਤੁਖਜਾਇ॥ਸਚੈਸਥਦਿਵੈਸੈ
ਨਿਆਏ॥੧॥ਗੁਰਥਾਣੀਸੁਣਿਮੈਲੁਗਵਾਏ॥ਸਹਜੇਹਰਿਨਮੁਮੰਨਿਵਸਏ
॥੧॥**੧੦੦੭**॥ਕੁਰੁਕੁਸਤੁਤਿਸਨਅਗਨਿਬੁਝਏ॥ਅੰਤਰਿਸਾਤਿਸਹਜਿ
ਸੁਖਪਾਏ॥ਗੁਰਕੋਭਣੇਚਲੈਤਾਪੁਜਾਇ॥ਸਚੁਮਹਲੁਪਾਏਹਰਿਗੁਣ
ਗਾਇ॥੨॥ਨਸਥਦੁਬੁਝੈਨਜਣੈਥਣੀ॥ਮਨਮੁਖਅੰਧੁਤੁਖਿਵਿਹਣੀ
॥ਸਤਿਗੁਰੁਭੋਟਤਾਸੁਖਪਾਏ॥ਹਉਮੈਵਿਚਹੁਠਕਿਹਾਏ॥੩॥ਕਿਸੇਨਕਹੀ
ਐਤਤਾਇਕੁਸੇਇ॥ਕਿਰਪੁਕਰੇਸਥਦਿਮਿਲਾਵਹੋਇ॥ਮਿਲਪੀਤਮ
ਸਾਚੇਗੁਣਗਵਾ॥ਨਨਕਸਚੇਸਾਚਭਾਵਾ॥੪॥੫॥**ਪਨਸਰੀਮਹਲ ੩**
ਮਨੁਮਰੈਪਤਮਰਿਜਾਇ॥ਬਿਨਮਨਮੁਏਕੋਹੰਗਿਪਾਇ॥ਇਹਮਨੁਮਰੈਦੁਖ
ਣੈਕੋਇ॥ਮਨੁਸਥਦਿਮਰੈਬੁਝੈਜਨੁਸੇਇ॥੧॥ਜਿਸਨੇਬਖਸੇਹਰਿਦੇਵਹਿ
ਆਈ॥ਗੁਰਪਰਸਾਦਿਵਸੈਮਨਿਆਈ॥੧॥**੧੦੦੮**॥ਗੁਰਮੁਖਿਕਰਣੀਕਰ
ਕਮਵੈ॥ਤਇਸਮਨਕੀਸੇਈਪਵੈ॥ਮਨੁਮੈਮਤੁਮੈਗਲੁਸਿਕਦਗਾ॥ਗੁਰੁ
ਕਸੁਮਾਰਿਜੀਵਲਾਣਹਰਾ॥੨॥ਮਨੁਅਸਾਪੁਸਪੈਜਨੁਕੋਈ॥ਅਚਰਚਰੇਤਾ
ਨਿਗਮਲੁਹੋਈ॥ਗੁਰਮੁਖਿਇਹਮਨੁਲਾਇਆਸਵਾਗਿ॥ਹਉਮੈਵਿਚਹੁਠਕਿ
ਵਿਕਾਗੁ॥੩॥ਜੋਪੁਰਿਗਿਖਅਨੁਮੇਲਿਮਿਲਾਇ॥ਕਦੇਨਵਿਛੁੜਹਿਸਥਦਿ
ਮਾਇ॥ਆਪਣੀਕਲਾਅਪੋਪੁਭੁਜਣੈ॥ਨਨਕਗੁਰਮੁਖਿਨਾਮੁਪਛਣੈ॥
੪॥੬॥**ਪਨਸਰੀਮਹਲ ੩** ਕਾਚਪਨੁਸੰਚਹਿਮੁਰਖਗਾਵਾਗਾ॥ਸ
ਮੁਖਭੁਲੈਅੰਧਗਵਾਗਾ॥ਬਿਖਿਅਕੈਪਨਿਸਦਾਦੁਖੁਹੋਇ॥ਨਸਥਿਜਾਇ
ਨਪਰਪਤਿਹੋਇ॥੧॥ਸਾਚਪਨੁਗੁਰਮਤੀਪਾਏ॥ਕਾਚਪਨੁਭੁਨਿਅਵੈਜਾ
ਏ॥੧॥**੧੦੦੯**॥ਮਨਮੁਖਿਭੁਲੈਸਭਿਮਹਹਿਗਵਾਗਾ॥ਭਵਜਲਤੁਥੈਨਉਗ

ਵਾਗਿਨਪਾਗਿ॥ਸਤਿਗੁਰੁਭੋਟੇਪੁਰੋਭਾਗਿ॥ਸਾਚਿਰਤੇਅਹਿਨਿਸਿਥੈਗਾਗਿ॥
੨॥ਚੁਪਨੁਗਮਹਿਅੰਮ੍ਰਿਤਸਾਚੀਥਾਣੀ॥ਪੁਰੋਭਾਗਿਹਰਿਨਾਮਿਸਮਾਣੀ॥
ਸਿਪਸਾਧਿਕਤਹਹਿਸਭਿਲੇਇ॥ਪੁਰੋਭਾਗਿਪਰਪਤਿਹੋਇ॥੩॥ਸਭਕਿਛੁ
ਸਾਚਸਚਾਹੈਸੇਇ॥ਉਤਮਥਾਣੀਮੁਪਛਣੈਕੋਇ॥ਸਚੁਸਾਚਾਸਚੁਆਪਿ
ਵਿਵਾਈ॥ਨਨਕਆਪਵੇਖੈਆਪਸਚਿਲਾਏ॥੪॥੭॥**ਪਨਸਰੀਮਹਲ ੩**
ਨਵੈਕੀਕੀਮਤਿਕਹੀਨਜਾਇ॥ਸੇਜਨਪੰਨੁਜਿਨਇਕਨਾਮਿਲਿਵਲਾਇ॥
ਗੁਰਮਤਿਸਾਚੀਸਾਚਾਵੀਚਾਰੁ॥ਆਪੇਬਖਸੇਦੇਵੀਚਾਰੁ॥੧॥ਹਰਿਨਾਮੁਅਚ
ਗੁਪਭੁਆਪਿਸੁਣਾਏ॥ਕਲੀਕਾਲਵਿਚਿਗੁਰਮੁਖਿਪਾਏ॥੧॥**੧੦੧੦**॥ਹ
ਮੁਰਖਮੁਰਖਮਨਮਾਹਿ॥ਹਉਮੈਵਿਚਿਸਭਿਕਾਕਮਾਹਿ॥ਗੁਰਪਰਸਾਦੀਹਉ
ਮੈਜਾਇ॥ਆਪੇਬਖਸੇਲਾਏਮਿਲਾਇ॥੨॥ਬਿਖਿਅਕਾਪਨੁਬਹੁਤੁਤਅਭਾ
ਨੁ॥ਅਹੰਕਾਰਿਭੁਥੈਨਪਵੈਮਾਨੁ॥ਅਪੁਛੇਡਿਸਦਾਸੁਖੁਹੋਈ॥ਗੁਰਮਤਿਸਾ
ਲੀਹਸੁਚੇਈ॥੩॥ਆਪੇਸਜੋਕਰਤੋਸੇਇ॥ਤਿਸੁਬਿਨੁਤੁਜਾਵਹੁਨਕੋਇ
ਜਿਸੁਸਚਿਲਾਏਸੇਈਲਾਗੈ॥ਨਨਕਨਾਮਿਸਦਾਸੁਖੁਆਗੈ॥੪॥੮॥

ਪਨਸਰੀਮਹਲ ੩ ਘਰੁ੪ ੧੬ਸਤਿਗੁਰਪਸਾਦਿ
ਹਮਭੀਖਕਭੇਖਾਗੇਤੋਰੇਤੁਨਿਜਪਤਿਹੈਦਾਤਾ॥ਹੋਦਇਆਲੁਨਮੁਦੇਹੰਗ
ਤਨਕਉਸਦਾਹਉਰੰਗਿਰਤਾ॥੧॥ਹਉਥਲਿਹਰੈਜਾਉਸਚੇਤੋਰਨਾਮਵਿ
ਲਾ॥ਕਰਣਕਰਣਸਭਨਕਾਏਕੋਅਵਹੁਨਦੁਜਾਕੋਈ॥੧॥**੧੦੧੧**॥ਬਹੁਤ
ਭੋਗਪਾਏਕਿਰਪਨਕਉਅਥਕਿਛੁਕਿਰਪਕੀਜੈ॥ਹੋਦਇਆਲੁਦਗਸੁਦੇਹ
ਅਪੁਨਾਐਸੀਥਖਸਿਕਰੀਜੈ॥੨॥ਭਨਤਿਨਨਕਭਗਮਪਟਖੁਲੈਗੁਰਪਰਸਾ
ਦੀਜਾਨਿਆ॥ਸਾਚੀਲਿਵਲਾਗੀਹੈਭੀਤਰਿਸਤਿਗੁਰਸਿਉਮਨੁਮਾਨਿਆ॥੩॥
੧॥੧੧੧॥੧੮॥

ਗੁਪਨਾਸਰੀਮਹਲ ੪ ਘਰੁ ੧ ॥ ਚਉਪਦੇ ॥
ਜੇਹਿਸੇਵਹਿਸੰਤਗਤਿ ਤਿਨਕੇਸਭਿਪਪਨਿਵਗੀ ॥ ਹਮਉਪਰਿਕਿਰਪਾ
ਰਿਸੁਆਮੀਰਖਸੰਗਤਿਤਮਜੁਪਿਆਗੀ ॥ ੧ ॥ ਹਰਿਗੁਣਕਹਿਨਸਕਉਥਨਵ
ਗੀ ॥ ਹਮਪਪੀਪਾਥਰੀਰਿਡਥਤਕਰਿਕਿਰਪਾਪਾਠਹਮਤਗੀ ॥ ੧ ॥ ਹਰਉ
॥ ਜਨਮਜਨਮਕੇਲਗੇਥਿਖੁਮੇਰਚਲਗਿਸੰਗਤਿਸਧਸਵਗੀ ॥ ਜਿਉਕੰਨਹੁ
ਥੈਸੰਤਗਤਿਏਓਮਲਕਟੀਕਟਤਉਤਗੀ ॥ ੨ ॥ ਹਰਿਹਰਿਜਪਨਜਪਉਦਿਨ
ਗਤੀਜਪਿਹਰਿਹਰਿਉਰਿਧਿਗੀ ॥ ਹਰਿਹਰਿਹਰਿਉਖਪੁਜਗਿਪੁਰਾਜਪਿ
ਹਰਿਹਰਿਉਮੈਮਗੀ ॥ ੩ ॥ ਹਰਿਹਰਿਅਗਮਅਗਾਧਿਥੈਪਿਅਪਰੰਪਰਪੁਰਖ
ਅਪਗੀ ॥ ਜਨਕਉਕ੍ਰਿਪਾਕਰੁਜਗਜੀਵਨਜਨਨਨਕਪੈਜਸਵਗੀ ॥ ੪ ॥
॥ ੧ ॥ ਧਨਾਸਰੀਮਹਲ ੪ ਹਰਿਕੇਸੰਤਜਨਹਰਿਜਪਿਓਤਿਨਕਦੁਖੁਭਗੁ
ਭਉਭਗੀ ॥ ਅਪਨੀਸੇਵਾਪਿਕਰਾਈਗੁਰਮਤਿਅੰਤਰਿਜਾਗੀ ॥ ੧ ॥ ਹਰਿ
ਕੇਨਮਿਰਤਥੈਰਗੀ ॥ ਹਰਿਹਰਿਕਥਾਸੁਣੀਮਨਿਭਾਈਗੁਰਮਤਿਹਰਿਲਿਵ
ਲਾਗੀ ॥ ੧ ॥ ਹਰਉ ॥ ਸੰਤਜਨਾਕੀਜਾਤਿਹਰਿਸੁਆਮੀਤਮਠਕੁਰਹਮਸੰਗੀ
॥ ਜੈਸੀਮਤਿਦੇਵਹੁਹਰਿਸੁਆਮੀਹਮਤੈਸੇਬੁਲਗਬੁਲਾਗੀ ॥ ੨ ॥ ਕਿਆਮ
ਕਿਰਮਨਨਨਿਕਕੀਰੇਤੁਵਡਪੁਰਖਵਡਗੀ ॥ ਤੁਮਰੀਗਤਿਮਿਤਕਹਿਨਸਕ
ਹਿਪ੍ਰਭਹਮਕਿਉਕਰਿਮਿਲਹਿਅਭਗੀ ॥ ੩ ॥ ਹਰਿਪ੍ਰਭਸੁਆਮੀਕਿਰਪਧਰ
ਹੁਹਮਹਰਿਹਰਿਸੇਵਲਾਗੀ ॥ ਨਨਕਦਾਸਨਿਦਾਸੁਕਹੁਪ੍ਰਭਹਮਹਰਿਕਥਾ
ਥਾਗੀ ॥ ੪ ॥ ੨ ॥ ਧਨਾਸਰੀਮਹਲ ੪ ਹਰਿਕੇਸੰਤਸਤਿਗੁਰਸਤਪੁਰਖਜ
ਬੈਲੈਹਰਿਹਰਿਥਾਨੀ ॥ ਜੇਕੈਕੈਸੁਣੈਸੇਮੁਕਤਹਮਤਿਸਕੇਸਦਕੁਰਥਾਨੀ
॥ ੧ ॥ ਹਰਿਕੇਸੰਤਸੁਨਹੁਜਸੁਕਨੀ ॥ ਹਰਿਹਰਿਕਥਾਸੁਨਹੁਇਕਨਿਮਖਪਲਾਸ
ਭਿਕਿਲਾਵਿਖਪਪਲਹਿਜਾਨੀ ॥ ੧ ॥ ਹਰਉ ॥ ਐਸਾਸੰਤਸਾਧੁਜਿਨਿਪਾਇਆ
ਤੋਵਡਪੁਰਖਵਡਾਨੀ ॥ ਤਿਨਕੀਧੁਰਿਮੰਗਪ੍ਰਭਸੁਆਮੀਹਮਹਰਿਲਚਲ
ਚਾਨੀ ॥ ੨ ॥ ਹਰਿਹਰਿਸਫਲਿਓਥਿਰਖਪ੍ਰਭਸੁਆਮੀਜਿਨਜਪਿਓਸੇਤਿਪਤ
ਨੀ ॥ ਹਰਿਹਰਿਅੰਮ੍ਰਿਤਪੀਤਿਪਤਾਸੇਸਭਲਾਥੀਭੁਖਭੁਖਾਨੀ ॥ ੩ ॥ ਤਿਨਕੇਵ
ਡਭਾਗਿਵਡਉਚੇਤਿਨਹਰਿਜਪਿਓਜਪਾਨੀ ॥ ਤਿਨਹਰਿਸੰਗਤਿਮਿਲਪ੍ਰ

ਸੁਆਮੀਜਨਨਨਕਦਾਸਦਾਸਾਨੀ ॥ ੪ ॥ ੩ ॥ ਧਨਾਸਰੀਮਹਲ ੪ ਹਮਅ
ਪੁਲਅੰਧਥਿਥੈਥਿਖੁਰਤਕਿਉਚਲਹਿਗੁਰਚਲੀ ॥ ਸਤਿਗੁਰਦਇਆ
ਕਰੁਖਦਾਤਾਹਮਲਵੈਆਪਨਪਲੀ ॥ ੧ ॥ ਗੁਰਸਿਖਾਮੀਤਚਲਹੁਗੁਰਚ
ਲੀ ॥ ਜਗੁਰੁਕੈਸੇਈਭਲਮਾਨਹੁਹਰਿਹਰਿਕਥਾਨਿਰਾਲੀ ॥ ੧ ॥ ਹਰਉ ॥ ਹ
ਰਿਕੇਸੰਤਸੁਨਹੁਜਨਭਾਈਗੁਰਸੇਵਹੁਥੈਗਥਿਗਲੀ ॥ ਸਤਿਗੁਰਸੇਵਿਖਰ
ਦੁਰਥਿਧਪੁਮਤਜਣਹੁਅਜੁਕਿਕਲੀ ॥ ੨ ॥ ਹਰਿਕੇਸੰਤਜਪਹੁਹਰਿਜ
ਪਦਾਹਿਸੰਤਚਲੈਹਰਿਨਲੀ ॥ ਜਿਨਹਰਿਜਪਿਅਸੇਹਰਿਹਰੇਹਰਿਮਿਲਾ
ਕਿਲਕੇਲਾਨੀ ॥ ੩ ॥ ਹਰਿਹਰਿਜਪਨੁਜਪਿਲਚਲਚਾਨੀ ॥ ਹਰਿਕਿਰਪਾਕਰਿਥ
ਨਵਲੀ ॥ ਜਨਨਨਕਸੰਗਤਸਾਧਹਰਿਮੇਲਹੁਹਮਸਾਧਜਨਪਗਰਾਨੀ ॥ ੪ ॥
॥ ੪ ॥ ਧਨਾਸਰੀਮਹਲ ੪ ਹਰਿਹਰਿਬੁੰਦਭੋਹਰਿਸੁਆਮੀਹਮਚੜਥਿ
ਲਲਾਥਿਲਲਾਤੀ ॥ ਹਰਿਹਰਿਕ੍ਰਿਪਾਕਰੁਪ੍ਰਭਅਪਨੀਮੁਖਿਦੇਵਹੁਹਰਿਨਿ
ਮਖਤੀ ॥ ੧ ॥ ਹਰਿਥਿਨੁਰਹਿਨਸਕਉਇਕਰਾਤੀ ॥ ਜਿਉਥਿਨੁਅਮਲੈਅਮ
ਲੀਮਰਾਈਹੈਤਿਉਹਰਿਥਿਨੁਹਮਮਰਿਜਾਤੀ ॥ ੧ ॥ ਹਰਉ ॥ ਤੁਮਰੇਸਿਰ
ਵਰਅਤਿਅਗਾਹਮਲਹਿਨਸਕਹਿਅੰਤਮਤੀ ॥ ਤੁਪੈਪੈਪੈਅਪਰੰਪਰ
ਸੁਆਮੀਮਿਤਿਜਾਨਹੁਆਪਨਗਤੀ ॥ ੨ ॥ ਹਰਿਕੇਸੰਤਜਨਹਰਿਜਪਿਓਗੁ
ਰਗਚਲੁਲੇਰਾਤੀ ॥ ਹਰਿਹਰਿਭਗਤਿਥਾਨੀਅਤਿਸੇਭਹਰਿਜਪਿਓਤਮ
ਪਤੀ ॥ ੩ ॥ ਅਪੇਠਕੁਰੁਆਪੇਸੇਵਕੁਆਪਥਨਵੈਭਤੀ ॥ ਨਨਕੁਜਨੁਤਮ
ਰੀਸੇਰਾਈਹਰਿਰਖਹੁਲਾਜਭਗਤੀ ॥ ੪ ॥ ੫ ॥ ਧਨਾਸਰੀਮਹਲ ੪ ਕਲਿ
ਜੁਗਕਾਧਮੁਕਹੁਪ੍ਰਤਮਭਾਈਕਿਵਛੁਟਹੁਹਮਛੁਟਕਾਕੀ ॥ ਹਰਿਹਰਿ
ਜਪੁਥੈਛੀਹਰਿਤੁਲਹੁਹਰਿਜਪਿਓਤੰਗਤਰਾਕੀ ॥ ੧ ॥ ਹਰਿਜੀਲਾਜਰਖਹੁ
ਹਰਿਜਨਕੀ ॥ ਹਰਿਹਰਿਜਪਨੁਜਪਾਵਹੁਆਪਨਹਮਸੰਗੀਭਗਤਿਇਕਾ
ਕੀ ॥ ੧ ॥ ਹਰਉ ॥ ਹਰਿਕੇਸੇਵਕਸੇਹਰਿਪਿਅਹੇਜਿਨਜਪਿਓਹਰਿਥਚਨਕੀ
ਲੇਖਾਚਿਤ੍ਰਪਤਜੇਲਿਖਿਆਸਭਛੁਟੀਜਮਕੀਥਕੀ ॥ ੨ ॥ ਹਰਿਕੇਸੰ
ਤਜਪਿਓਮਨਿਹਰਿਹਰਿਲਗਿਸੰਗਤਿਸਧਜਨਕੀ ॥ ਦਿਨੀਅਰੁਸੁਹਰਿਸਨ
ਅਗਨਿਥੁਣਾਨੀਸਿਵਚਰਿਓਚੰਦਚੰਦਕੀ ॥ ੩ ॥ ਤੁਮਵਡਪੁਰਖਵਡਅ
ਗਮਅਗੋਚਰਤਮਆਪੇਆਪਿਆਪਾਕੀ ॥ ਜਨਨਨਕਉਪ੍ਰਭਕਿਰਪਾਕੀ
ਜੋਕਰਿਦਾਸਨਿਦਾਸਦਾਸਾਨੀ ॥ ੪ ॥ ੬ ॥

ਧਨਸਰੀਮਹਲ ੪ ਘਰੁ ੫ ॥ ਦੁਪਦੇ ॥
 ਉਹਧਰਿਥੀਚਾਗਿਗੁਰਿਗੇਗੁਮੁਖਨਮੋਨਨਾਮੁਜਪੀਨੇ ॥ ਅਦਿਸੁਟਏ
 ਚਰੁਅਪੰਧਪ੍ਰਸਾਮੀਗੁਰੁਪ੍ਰਧਾਨਕਰਿਦੀਨੇ ॥ ੧ ॥ ਗਮਪਾਸਚੰਦਨਾ
 ਮਕਾਸਟੇਲੇਸਟੇਰਿਸੀਗਿਹੀਸਤਸੰਗੁਭਏਹਰਿਕੰਚਨਚੰਦਨਕੀਨੇ ॥ ੧ ॥
 ਰਹਾਉ ॥ ਨਵਛਿਅਖੁਟੇਬੋਲਹਿਮੁਖਅਗਮੇਰਹਿਪ੍ਰਭੁਇਵਨਪਤੀਨੇ
 ॥ ਜਨਨਾਨਕਹਰਿਹਰੈਸਦਪਿਆਵਹੁਇਉਮੇਰਹਿਪ੍ਰਭੁਭੀਨੇ ॥ ੨ ॥
 ੭ ॥ ਧਨਸਰੀਮਹਲ ੪ ਗੁਨਕਪੁਹਲਿਪੁਕਰਿਸੇਵਾਸਤਿਗੁਰਇਵਹਿ
 ਹਰਿਨਾਮੁਪਿਆਈ ॥ ਹਰਿਦਗਹਭਾਵਹਿਭਿਜਨਮਿਨਾਵਹਿਹਰਿ
 ਹਿਰਿਜੋਤਿਸਮਾਈ ॥ ੧ ॥ ਜਪਿਮਨਨਾਮੁਹਰਿਹਰਿਸਰਬਸੁਖੀ ॥ ਹਰਿਜੁਭੁ
 ਚਸਭਨਾਤੇਉਪਹਿਹਰਿਹਰਿਹਰਿਸੇਵਿਛਡਈ ॥ ੧ ॥ ਰਹਾਉ ॥ ਹਰਿਕ੍ਰਿਪ
 ਨਿਧਿਕੀਨੀਗੁਭਿਗਤੀਨੀਤਬਹਰਿਸਿਉਪ੍ਰੀਤਿਥਨਿਆਈ ॥ ਬਹੁਚਿ
 ਤਵਿਸਾਗੀਹਰਿਨਾਮੁਭਿਧਾਗੀਨਾਨਕਹਰਿਭਏਪੈਸਥਾਈ ॥ ੨ ॥ ੨ ॥ ੮ ॥
 ਧਨਸਰੀਮਹਲ ੪ ਹਰਿਪ੍ਰਭੁਹਰਿਲਿਖੁਹਰਿਜਪਿਪਰਿਗਾਉਹਰਿਭਉ
 ਲੁਪਹਿਉਤਰੀ ॥ ਮਨਿਬਚਨਿਰਿਵੈਪਿਆਇਹਰਿਹਰਿਸੰਤੁਸਟਇਛਡ
 ਹਰਿਨਾਮੁਮੁਗੀ ॥ ੧ ॥ ਮਨਜਪੀਐਹਰਿਜਗਦੀਸਾ ॥ ਮਿਲਾਸੰਗਤਿਸਪੁਸ਼ੀ
 ॥ ਸਦਾਨੰਦਹੋਵੈਦਿਨੁਰਤੀਹਰਿਕੀਰਤਿਕਰਿਬਨਵਾਗੀ ॥ ੧ ॥ ਰਹਾਉ ॥ ਹਰਿ
 ਹਰਿਕੀਰਤਿਸਤਿਤਥਭਇਉਮਨਿਉਦਮੁਹਰਿਹਰਿਨਾਮੁਜਪਿਓਗਤਿਭਈ
 ਹਮਾਗੀ ॥ ਜਨਨਾਨਕਕੀਪਤਿਰਾਖੁਮੇਰੇਸੁਆਮੀਹਰਿਆਇਪਰਿਓਸਰਣਿ
 ਤੁਮਗੀ ॥ ੨ ॥ ੩ ॥ ੯ ॥ ਧਨਸਰੀਮਹਲ ੪ ਚਉਗਸੀਸਿਧਯੁਪਤੇਤੀਸਕੇ
 ਟਿਮੁਨਿਜਨਸਭਿਚਾਹਿਹਰਿਜੀਉਤੇਰਨਉ ॥ ਗੁਰਪ੍ਰਸਾਦਿਕੇਵਿਛਲਪਵੈ
 ਜਿਨਕਉਲਿਲਾਟਿਲਿਖਿਆਧੁਰਿਭਉ ॥ ੧ ॥ ਜਪਿਮਨਗਮੈਨਾਮੁਹਰਿਜਸੁ
 ਉਤਮਕਾਮਾ ॥ ਜੇਗਵਹਿਸੁਨਹਿਤੇਰਾਜਸੁਸੁਆਮੀਹਉਤਿਨਕੈਸਦਬਲਿ
 ਹਰੇਜਉ ॥ ੧ ॥ ਰਹਾਉ ॥ ਸਰਣਗਤਿਪਤਿਪਲਕਸੁਆਮੀਜਤੁਦੇਹਿਸੇਈ
 ਹਉਪਉ ॥ ਚੀਨਦਇਆਲੁਕ੍ਰਿਪਾਕਰਿਦੀਜੈਨਾਨਕਹਰਿਸਿਮਰਣਕੈਚ
 ਉ ॥ ੨ ॥ ੪ ॥ ੧੦ ॥ ਧਨਸਰੀਮਹਲ ੪ ਸੇਵਕਸਿਖਪੁਜਣਸਭਿਅਵਸਿ
 ਭਿਗਵਹਿਹਰਿਹਰਿਉਤੰਬਾਨੀ ॥ ਗਵਿਆਸੁਣਿਆਤਿਨਕਾਹਰਿਥਾਇਵੈ

ਜਿਨਸਤਿਗੁਰਕੀਆਗਿਆਸਤਿਸਤਿਕਰਿਮਾਨੀ ॥ ੧ ॥ ਬੋਲਹੁਭਈਹਰਿਕੀਰ
 ਭਿਰਿਭਿਵਜਲਤੀਗਥੀ ॥ ਹਰਿਹਰਿਤਿਨਕੀਉਤਮਬਾਤਿਹੋਸੰਤਹੁਹਰਿਕਾ
 ਜਿਨਜਨਪੁਜਾਨੀ ॥ ੧ ॥ ਰਹਾਉ ॥ ਆਪਗੁਰਚੇਲਾਹੋਆਪੇਆਪੇਹਰਿਪ੍ਰਭੁਚੋਜਾਇ
 ਭਾਨੀ ॥ ਜਨਨਾਨਕਆਪਿਮਿਲਾਏਸੇਈਹਰਿਮਿਲਸੀਅਵਸਭਤਿਅਗਿਓ
 ਹਰਿਭਾਨੀ ॥ ੨ ॥ ੫ ॥ ੧੧ ॥ ਧਨਸਰੀਮਹਲ ੪ ਇਛਪ੍ਰਭੁਕਸਰਬਸੁਖਦਤ
 ਹਰਿਜਕੈਵਸਿਪੈਕਾਮਧੇਨਾ ॥ ਸੇਐਸਾਹਰਿਧਿਆਈਐਮੇਰਜੀਅਕੇਤਾਸਰ
 ਬਸੁਖਪਾਵਹਿਮੇਰੇਮਨ ॥ ੧ ॥ ਜਪਿਮਨਸਤਿਨਾਮੁਸਦਾਸਤਿਨਾਮੁ ॥ ਹਲਤਿ
 ਪਲਤਿਮੁਖਿਉਜਲਹੋਈਹੋਤਿਪਿਆਈਐਹਰਿਪ੍ਰਭੁਨਿਰੰਜਨ ॥ ੧ ॥ ਰਹਾ
 ਉ ॥ ਜਹਹਰਿਸਿਮਰਣਭਇਆਤਹਉਪਾਧਿਗਤਕੀਨੀਵਡਭਗੀਹਰਿਜਪਾ
 ਨਾ ॥ ਜਨਨਾਨਕਕਉਗੁਰਇਹਮਤਿਦੀਨੀਜਪਿਹਰਿਭਵਜਲੁਤਗਨਾ ॥ ੨ ॥
 ੬ ॥ ੧੨ ॥ ਧਨਸਰੀਮਹਲ ੪ ਮੇਰੇਸਾਹਮੈਹਰਿਦਰਸਨਸੁਖੁਹੋਇ ॥ ਹਮਰੀ
 ਬੇਨਤੁਜਨਤਸਾਹਅਵਗੁਕਿਆਜੈਨਕੋਇ ॥ ੧ ॥ ਰਹਾਉ ॥ ਸਾਚਾਸਿਧੁਸ
 ਚਤੁਮੇਰੇਸਾਹਤੇਰਕੀਆਸਚੁਸਭੁਹੋਇ ॥ ਭੁਠਕਿਸਕਉਅਖੀਐਸਾਹਦੁਜ
 ਨਹੀਕੋਇ ॥ ੧ ॥ ਸਭਨਾਵਿਚਿਤੁਵਰਤਦਾਸਾਭਿਤੁਛਹਿਪਿਆਵਹਿਦਿਨੁ
 ਰਤਿ ॥ ਸਭਿਤੁਛਹੀਥਵਹੁਮੰਗਦੇਮੇਰੇਸਾਹਤੁਸਭਨਕਹਹਿਏਕਦਾਤਿ ॥ ੨ ॥
 ਸਭੁਕੇਤੁਛਹੀਵਿਚਿਹੋਮੇਰੇਸਾਹਤੁਛਤੇਬਾਹਰਿਕੀਨਾਹਿ ॥ ਸਭਿਜੀਅਤੇਰ
 ਤੁਸਭਸਦਾਮੇਰੇਸਾਹਸਭਿਤੁਛਹੀਮਹਿਸਮਾਹਿ ॥ ੩ ॥ ਸਭਨਕੀਤੁਆਸਹੋਮੇਰੇ
 ਪਿਆਰੇਸਭਿਤੁਛਹਿਪਿਆਵਹਿਮੇਰੇਸਾਹ ॥ ਜਿਉਭਵੈਤਿਉਗੁਤੁਮੇਰੇਪਿਆਰੇ
 ਸਚੁਨਾਨਕਕੋਪਤਿਸਾਹ ॥ ੪ ॥ ੧ ॥ ੧੩ ॥ ੩੧ ॥

ੴ ਸਤਿਗੁਰਪ੍ਰਸਾਦਿ

ਧਨਸਰੀਮਹਲ ੫ ਘਰੁ ੧ ॥ ਚਉਪਦੇ ॥
 ਭਵਖੰਡਨਦੁਖਭੰਜਨਸੁਮੀਭਗਤਿਵਛਲਾਨਿਰੰਕਰੇ ॥ ਕੇਟਿਪ੍ਰਧਾਮਿਟੈਖਿਨ
 ਭੀਤਿਜਿਗੁਗਮੁਖਿਨਾਮੁਸਮਾਰੇ ॥ ੧ ॥ ਮੇਰਾਮਨੁਲਗਾਹੈਰਾਮਪਿਆਰੇ ॥ ਚੀਨਦਇ
 ਆਲਾਕਗੀਪ੍ਰਭਿਕਿਰਪਾਵਸਿਕੀਨੇਪੰਚਤੁਤਰੇ ॥ ੧ ॥ ਰਹਾਉ ॥ ਤੇਰਾਬਨੁਸੁਹਾਵਹੁ

ਪ੍ਰਸਾਦ ਤੇ ਭਗਤਿ ਸੇਹ ਪਿਰਥਾ ॥ ਸਭ ਜੀਅ ਕੇ ਦੋਸੁ ਅਮੀਕਰਿ
 ਕਿਹਾ ਲੇਹੁ ਉਥੇ ॥ ੨ ॥ ਤੇਰਾ ਵਰਨ ਜਾ ਪੈਰੁ ਪੁਨਾਖੀ ਐ ਤੇਰੀ ਕਰਤਕਿ
 ਉਥੀ ਚਰੇ ॥ ਜਲਿ ਬਲਿ ਮਹੀ ਅਲਿ ਸਭ ਨਿਵਾਸੁ ਥਾਈ ਅਗਮੁ ਪਗਿ ਰਹੇ
 ॥ ੩ ॥ ਕੀਰਤਿ ਕਰਹਿ ਸਗਲ ਜਨ ਤੇਰੀ ਤੁ ਅਬਨਾ ਸੀ ਪੁਰਖੁ ਮੁਰਗਾ ॥ ਜਿਉ ਭਵੈ
 ਤਿਉ ਖਹੁ ਸੁ ਅਮੀ ਜਨ ਨਾਨਕ ਸਗਨਿ ਦਾਸੇ ॥ ੪ ॥ ॥ ਧਨਾ ਸਰੀ ਮਹਲ ੫ ॥
 ਬਿਨੁ ਜਲ ਪ੍ਰਾਨ ਤੇ ਜੈ ਮੀਨਾ ਜਿਨਿ ਜਲਾ ਸਿਉ ਤੇ ਭਯਾਇ ਥਾ ॥ ਕਮਲੇ ਚੇ
 ਬਿਨ ਸਿਓ ਭਵਾਉ ਨਿਮਰਗੁ ਨਿਕ ਸਿਨ ਪਾਇ ॥ ੧ ॥ ਅਬ ਮਨੈ ਕਸ ਸਿਉ
 ਮੇਹੁ ਕੀਨਾ ॥ ਮੇਰੇ ਜਵੈ ਸਦਾ ਹੀ ਸੈਗਿ ਸਤਿਗੁਰ ਸਬਦੀ ਚੀਨਾ ॥ ੨ ॥ ਹਰਉ
 ਕਮੇਹਿ ਤੁੰ ਚਰੁ ਲੈ ਫਕਿਉ ਪੁਰਵ ਸਿਭਾਇ ਥਿਰਾ ॥ ਨਦੇਹਿ ਸਿਰੁ
 ਡਰਿਉ ਕੁੰ ਕਾਉ ਸਹੀਹੇ ਤਿਥਿ ਦਰਾ ॥ ੩ ॥ ਦੇਖਿ ਕੁੰ ਬੁਲੈ ਭਿਮਿ ਓਥਿ ਪ੍ਰਾਨੀ
 ਇਅ ਕਉ ਲਪਟਾਨਾ ॥ ਅਤਿ ਚਰਿਓ ਕਰਿ ਲੀਨੇ ਅਪੁਨਾ ਓਨਿ ਛੋਡਿ ਸਾਧੁ ਪਰਾਨਾ
 ॥ ੪ ॥ ਬਿਨੁ ਗੋਬਿੰਦ ਅਵਸਰੀ ਗੇਨਾ ਓਹੁ ਜਨ ਹੁਸਦਾ ਦੁਹਲਾ ॥ ਨਨਕੁ ਗੁਰਿ
 ਹੈ ਬੁਝਾਇ ਓਥੀ ਤਿਪੁ ਭੁਸਦ ਕੇਲਾ ॥ ੫ ॥ ॥ ਧਨਾ ਸਰੀ ਮਹਲ ੫ ॥ ਕਰਿ ਗਿਰ
 ਦੀਓ ਮੇਨਾ ਮਾਥਿ ਪਨ ਛੁਟ ਕਾਏ ॥ ਮਨ ਤੇ ਬਿਸਰਿਓ ਸਗਲ ਪੰਧ ਗੁਰ ਕੀ ਚਰ
 ਨੀ ਲਾਏ ॥ ੧ ॥ ਸਧਾ ਸੰਗਿ ਚਿਤ ਬਿਗਨੀ ਛਡੀ ॥ ਅੰਤੁ ਧਿਸੇ ਹਮਨ ਬਸਨ ਕੇ
 ਗਿਰ ਡਹਾ ਗਡੀ ॥ ੨ ॥ ਹਰਉ ॥ ਨਕੇ ਮੇਰਾ ਦੁਸਮਨ ਰਹਿਅ ਨਾਮ ਕਿਸ ਕੈ ਬੈਰ
 ਈ ॥ ਬਹੁ ਮੁਪਸਾਹੁ ਪਸਰਿਓ ਭੀ ਸਤਿਗੁਰ ਤੇ ਸੁਣੀ ਪਾਈ ॥ ੩ ॥ ਸਭ ਕੋ ਮੀਤੁ
 ਹਮ ਅਪੁਨ ਕੀਨਾ ਹਮ ਸਭਨ ਕੇ ਸਾਜਨਾ ॥ ਦੁਰਿ ਪਾਇਓ ਮਨ ਕਾ ਬਿਰਹਾ ਤੇ
 ਲੁਕੀਓ ਮੇਰੇ ਜਨਾ ॥ ੪ ॥ ਬਿਨ ਸਿਓ ਛੀਠੀ ਅੰਮ੍ਰਿਤੁ ਫੁਰ ਸਬਦੁ ਲੇਗੁ ਗਿਰੀ
 ਠਾ ॥ ਜਲਿ ਬਲਿ ਮਹੀ ਅਲਿ ਸਭ ਨਿਵਾਸੀਨਾ ਨਕਰ ਮਈਆ ਡੀਠਾ ॥ ੫ ॥
 ॥ ਧਨਾ ਸਰੀ ਮਹਲ ੫ ॥ ਜਬ ਤੇਰ ਸਨ ਭੇਟੇ ਸਧੁ ਭਲੇ ਦਿਨ ਸੁਓਇ ਆਏ ॥ ਮ
 ਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖੁ ਬਿਧਾਤਾ ਪਾਏ ॥ ੧ ॥ ਅਬ ਮੇਰੇ ਮਨੁ ਜਿ
 ਮਨਿ ਗਾਇਓ ਭਾਇਓ ਪ੍ਰਾਸੁ ਸਦਾ ਸੁਖ ਮਨ ਮਹਿ ਸਤਿਗੁਰੁ ਪੁਰਾਇਓ ॥ ੨ ॥
 ਹਰਉ ॥ ਗੁਣ ਨਿਪਨ ਰਿਚੀਤ ਬਿਸਾਇਤਾ ਦੁਖੁ ਭਰਮੁ ਭਉ ਭਾਗਾ ॥ ਭ
 ਈ ਪਰਾਪਤਿ ਵਸਤੁ ਅਗੇ ਚਰਾ ਮਨ ਮਿਰਗੁ ਲਾਗਾ ॥ ੩ ॥ ਚਿਤਾ ਚਿਤਾ ਸੋਚ
 ਅਸੇ ਚਾ ਸਗਲ ਭੁਮੇ ਹੁਕਾ ॥ ਹਉ ਮੇਰੇ ਗੁਮਿ ਏ ਕਿਹਾ ਤੇ ਜਮ ਤੇ ਭਏ ਬਿਥ
 ਕਾ ॥ ੪ ॥ ਗੁਰ ਕੀ ਟਲਾ ਗੁਰੁ ਕੀ ਸਦਾ ਗੁਰ ਕੀ ਆਗਿ ਆਭਾਈ ॥ ਕਹਨ ਨਕ

ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਈ ॥ ੫ ॥ ੪ ॥ ਧਨਾ ਸਰੀ ਮਹਲ ੫ ॥ ਜਿਸ
 ਕਤਨੁ ਮਨੁ ਪਨੁ ਸਭ ਤਿਸ ਕਾ ਸੇਈ ਸੁਖੁ ਰਸੁ ਜਾਨੀ ॥ ਤਿਨ ਹੀ ਸੁਇਆ ਦੁਖੁ ਸੁਖੁ
 ਮੇਰਾ ਤਉ ਬਿਧਿ ਨੀ ਕੀਖਣਾ ॥ ੧ ॥ ਜੀਅ ਕੀ ਏਕੋਹੀ ਪਹਿਮਾਨੀ ॥ ਅਵਰਿ ਜਤਨ
 ਕਰਿਹੋ ਬਹੁ ਤੇਰੇ ਤਿਨਿ ਤਿਲੁ ਨਹੀ ਕੀਮਤਿ ਜਾਨੀ ॥ ੨ ॥ ਹਰਉ ॥ ਅੰਮ੍ਰਿਤ ਨਾਮੁ
 ਨਿਰਮਲ ਕੁਰੀਤਾ ਗੁਰ ਦੀਨੇ ਮੰਤਰੀ ॥ ਡਿਗੈ ਨ ਡੇਲੈ ਫਿਰੁ ਕਰਿਹਿ ਓਥਿ ਪੁਰਹੇਇ
 ਤਿਪਤੀ ॥ ੩ ॥ ਓਇ ਜੁ ਥੀ ਚਹਮਤ ਮਕਛੁ ਹੋਤੇ ਤਿਨ ਕੀ ਬਤ ਬਿਲਾਨੀ ॥ ਅ
 ਲਾਗੀ ਮਲਿ ਬੋਲੀ ਹੋਈ ਹੋਤੇ ਕਨਕ ਵਖਾਨੀ ॥ ੪ ॥ ਪਗਾਇਓ ਜਿਤਿ ਸੁਹਜ
 ਸੁਖੇ ਸੇਭਾ ਬਜੇ ਅਨਹਤ ਬਾਨੀ ॥ ਕਹਨ ਨਕ ਨਿਚਲਾ ਘੁਰਾਧਿ ਓਗਿਰੀ
 ਓਥੀ ਪਾਈ ॥ ੫ ॥ ੫ ॥ ਧਨਾ ਸਰੀ ਮਹਲ ੫ ॥ ਵਡੇ ਵਡੇ ਰਾਜਨ ਅਹੁ ਭੁਮਤ ਕੀ ਤਿ
 ਸਨ ਬੁਝੀ ॥ ਲਾਪਟਿ ਹੋਮਾਇ ਅਗੰਗਿ ਮਾਤੇ ਲਚਨ ਕਛੁ ਨ ਸੁਣੀ ॥ ੧ ॥ ਬਿਖਾ
 ਮਹਿ ਨਹੀ ਤਿਪਤਿ ਨ ਪਾਈ ॥ ਜਿਉ ਪਾਵ ਕੁਈ ਧਨ ਨਹੀ ਪ੍ਰਾਪੈ ਬਿਨੁ ਗੁਰਿ ਹਾਅ
 ਘਈ ॥ ੨ ॥ ਹਰਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿਜਨ ਤਾ ਕੀ ਮੈਟੈ ਨ ਭੁਖਾ
 ਉਰ ਮੁਕੈ ਸੁਆਨ ਕੀ ਨਿਆਈ ਚਰੇ ਕੁੰਦ ਘੋਖਾ ॥ ੩ ॥ ਕਮਵੰਤ ਕਾ ਮੀਥੁ ਨਹੀ
 ਪਗਿਹੋ ਜੇ ਨਿਚੁਕੇ ॥ ਦਿਨ ਪ੍ਰਤਿ ਕਰੈ ਕਰੈ ਪਛੁਤਾ ਪੈ ਸਗਲੇ ਭਾਹਿ ਸੁਕੈ ॥ ੪ ॥
 ਹਰਿਗਨ ਮੁਅਪਰਾਮੇਲਾ ਅੰਮ੍ਰਿਤੁ ਏਕ ਨਿਧਾਨਾ ॥ ਸੁਖੁ ਸਹਜੁ ਅਨੰਦੁ ਸੰਤ
 ਨ ਕੈ ਨਾਨਕੁ ਰਤੇ ਜਾਨਾ ॥ ੫ ॥ ੬ ॥ ਧਨਾ ਸਰੀ ਮਹਲ ੫ ॥ ਲਵੈ ਨਲਾਗਨ ਕਉ ਏਕ
 ਭੁਯੈ ਜਾ ਕਉ ਫਿਰਿਓ ਪੁਧਵੈ ॥ ਜਾ ਕਉ ਗਿਰੀ ਦੀਨੇਇ ਅੰਮ੍ਰਿਤ ਤਿਸ ਹੀ ਕਉ ਬ
 ਨਿਅਵੈ ॥ ੧ ॥ ਜਾ ਕਉ ਆਇਓ ਏਕੁ ਸਾ ॥ ਖਾਨ ਪਨਾ ਅਨਾਹੀ ਖੁਧਿ ਆਤ ਕੈ ਚਿ
 ਤਿਨ ਬਾਸਾ ॥ ੨ ॥ ਹਰਉ ॥ ਮਉਲਿਓ ਮਨੁ ਤਨੁ ਹੋਇ ਚਰਿਅ ਏਕ ਬੂਟਾ ਜਿਨਿ ਪਾਈ
 ॥ ਬਗਨਿ ਸੁਕਉ ਉਸਤਤਿ ਤਕੀ ਕੀਮਤਿ ਕਹਣੁ ਨ ਜਾਈ ॥ ੩ ॥ ਘਾਲਨੀ ਮਲਿਓ
 ਸੇਵਨੀ ਮਲਿਓ ਮਲਿਓ ਆਇਆ ਚਿਤਾ ॥ ਜਾ ਕਉ ਦਇਆ ਕਰੀ ਮੇਰੇ ਠਾਕੁਰਿ ਤਿ
 ਨਿਗੁਰਿ ਕਮਨੇ ਮੰਤਾ ॥ ੪ ॥ ਦੀਨ ਦਇਆ ਲਾਸਦਾ ਕਿਹਾ ਲਾਸਾ ਸਭ ਜੀਆ
 ਪਤਿ ਪਾਲਾ ॥ ਓਤਿ ਪੋਤਿ ਨਾਨਕ ਸੰਗਿ ਗਵਿਆ ਜਿਉ ਮਾਤਾ ਬਲਗੁ ਪਾਲਾ ॥ ੫ ॥
 ੭ ॥ ਧਨਾ ਸਰੀ ਮਹਲ ੫ ॥ ਬਾਗਿ ਓਗੁਰਿ ਅਪਨੇ ਉਪਗਿ ਜਿਨਿ ਹਰਿਗਨ ਮੁ
 ਰਿਝਾਇਆ ॥ ਮਹਉਦਿਆਨ ਅਧਕਾਰ ਮਹਿ ਜਿਨਿ ਸੀਮਾ ਗੁਰ ਦਿਖਾਇਆ ॥ ੧ ॥
 ਹਮੇਰੇ ਪਨੁ ਗੁਪਾਲ ਗਬਿੰਦਾ ॥ ਈਹ ਉਹ ਸਭ ਬੈਕਰੀ ਜਿਸ ਹਿਹ ਮਾਗੀ ਚਿਦ
 ॥ ੨ ॥ ਹਰਉ ॥ ਜਾ ਕੈ ਸਿਮਰਿ ਸਭ ਨਿਧਾਨਾ ਮਨੁ ਮਹਤੁ ਪਤਿ ਪੂਰੀ ॥ ਨਮੁ ਲੇਤ ਕੈ

ਇਅਘਨਸੇਭਗਤਥਾਛਹਿਸਭਿਧੁਗੀ॥੨॥ਸਰਬਮੇਨੇਰਥਜੇਕੇਰਾਸੈਵ
 ਏਕਨਿਧਾਨਾ॥ਪਰਬਹਮਅਪਰੰਪਰਸੁਆਮੀਸਿਮਰਤਿਪਰਪਰਾਨ॥੩॥ਸੀ
 ਤਲਾਸੀਤਿਮਹਾਸੁਖਪਾਇਆਸੀਤਸੰਗਿਹਰਿਓਓਲਾ॥ਹਰਿਪੁਨ੍ਰੀਤਨਹਿ
 ਨਮੁਭੇਜਨਹਿਉਨਾਨਕੀਨੇਚਲਾ॥੪॥੮॥ਧਨਾਸਰੀਮਹਲ ੫ ਜਿਹਕਰ
 ਈਹਵਹਿਸਰੀਮੰਦਾਇਕਮਾਨੀਗੀਤਿ॥ਸੰਤਕੀਨਿੰਦਾਸਾਕਤਕੀਪੂਜਾਐਸੀਓ
 ਵੀਥਿਪਗੀਤਿ॥੧॥ਮਾਇਆਮੇਹਭੁਲਾਅਵਰੋਹੀਤ॥ਹਰਿਚੰਦਉਗਿਥਨਾ
 ਰਪਾਤਿਰੇਇਹੋਤੁਰੋਥੀਤ॥੧॥ਰਹਉ॥ਚੰਦਨਲੇਪਹੋਤੋਰਕਉਸੁਖ
 ਰਧਥਭਸਮਸੰਗੀਤਿ॥ਅੰਮ੍ਰਿਤਸੰਗਿਨਹਿਹਰਿਅਵਤਥਿਖੈਠਗਉਗ੍ਰਿਪੰ
 ਤਿ॥੨॥ਉਤਮਸੰਤਭਲੇਸੰਜੋਗੀਇਸੁਜੁਗਮਹਿਪਵਿਤਪੁਨੀਤ॥ਜਤਅ
 ਕਰਥਜਨਮੁਪਦਾਰਥਕਾਚਥਾਦੋਰੀਤ॥੩॥ਜਨਮਜਨਮਕੋਕਿਲਵਿ
 ਖਦੁਖਭੋਗਗ੍ਰਿਗਿਅਨੀਅੰਜਨੁਨੇਤੀਤ॥ਸਾਧਸੰਗਿਇਨਦੁਖੋਤਨਿਕਸਿ
 ਓਨਾਨਕਏਕਪਗੀਤਿ॥੪॥੯॥ਧਨਾਸਰੀਮਹਲ ੫ ਪਨੀਪਖਪੀਸਉਸੰਤ
 ਆਗੈਗੁਣਗੋਬਿੰਦਜਸੁਗਾਈ॥ਸਾਸਿਸਸਿਮਨੁਨਾਮੁਸਮਾਗੈਇਹੁਬਿਸਮੀ
 ਧਿਪਈ॥੧॥ਤਮਕਹੁਦਇਆਮੇਰਸਈ॥ਐਸੀਮਤਿਦੀਜੈਮੇਰਠਕੁਰਿਸਰ
 ਸਦਤੁਧੁਇਆਈ॥੧॥ਰਹਉ॥ਤਮਗੀਕ੍ਰਿਪਤੋਮੇਹਮਨਭੁਟੈਥਿਨਸਿਜਾਇ
 ਭਰਮਈ॥ਅਨਦਰੁਪੁਰਵਿਓਸਭਮਧੇਜਤਕਤਪਖਉਜਈ॥੨॥ਤਮਦੀ
 ਆਲਕਿਰਪਲਕ੍ਰਿਪਨਿਧਿਪਤਿਤਪਵਨਗੇਸਈ॥ਕੇਟਿਸੁਖਅਨੰਦਰਾ
 ਪਏਮੁਖਤੋਨਿਮਖਭੁਲਈ॥੩॥ਜਾਪਤਪਭਗਤਿਸਪੁਰੀਜਪਭਕੈਮਨਿਭ
 ਈ॥ਨਮੁਜਪਤਕਿਸਨਸਭਭੁਣੀਰੋਨਾਨਕਤ੍ਰਿਪਤਿਅਘਾਈ॥੪॥੧੦॥ਧਨਾ
 ਸਰੀਮਹਲ ੫ ਜਿਨਿਕੀਨੇਵਸਿਅਪੁਨੇਤੋਗੁਣਭਵਣਚਤੁਰਸੇਸਾਗਾਨਾ
 ਇਸਨਾਤਪਥਨਖੰਡਕਿਆਇਹੁਜੰਤੁਵਿਚਾਰਾ॥੧॥ਪ੍ਰਕਰੀਓਟਗੀਤਉ
 ਛੁਟੇ॥ਸਾਧਪ੍ਰਸਾਦਿਹਰਿਹਰਿਗਗਾਏਥਿਖੈਥਿਆਧਿਤਬਹੁਟੇ॥੧॥ਰਹ
 ਉ॥ਨਾਹਸੁਣੀਐਨਾਮੁਖਤੋਥਕੀਐਨਾਹਮਰੋਉਹਡੀਠੀ॥ਐਸੀਠਗਉਗ੍ਰਿਪਾਇ
 ਭੁਲਾਵੈਮਨਿਸਭਿਕੋਲਗੈਮੀਠੀ॥੨॥ਮਾਇਥਪਪੁਤਹਿਤਭ੍ਰਤਉਨਿਘਰਿਘ
 ਰਿਮੇਲਿਓਦੁਆ॥ਕਿਸਹੀਵਾਧਿਘਾਟਿਕਿਸਹੀਪਹਿਸਗਲੇਲਾਹਿਲਰਿਸੁਆ
 ੩॥ਹਉਥਲਿਹਰੀਸਤਿਗੁਰਅਪੁਨੇਜਿਨਿਹਿਉਚਲਤੁਦਿਖਾਇਆ॥ਗੁਣ
 ਭਹਿਜਲੈਸੈਸਾਭਗਤਨਵਿਆਪੈਮਾਇਆ॥੪॥ਸੰਤਪ੍ਰਸਾਦਿਮਹਾਸੁਖ

ਇਆਸਗਲੇਲੈਧਨਕਟੇ॥ਹਰਿਹਰਿਨਾਮੁਨਾਨਕਧਨਪਾਇਆਪੁਨੇਘਰਿਲਾ
 ਇਆਖਟੇ॥੫॥੧੧॥ਧਨਾਸਰੀਮਹਲ ੫ ਤਮਦਤੋਠਕੁਰਪਤਿਪਲਕਨਾਇਕ
 ਥਸਮਹਮਗਾ॥ਨਿਮਖਨਿਮਖਤਮਹੀਪਤਿਪਲਹੁਹਮਥਾਕਿਕਤਮਹਧਰੇ॥੧॥
 ਜਿਹਵਏਕਵਨਗੁਨਕਹੀਐ॥ਬੇਸੁਮਾਰਬੇਅੰਤਸੁਆਮੀਤੋਰੰਤਨਕਿਨਹੀ
 ਲਾਹੀਐ॥੨॥ਰਹਉ॥ਕੇਟਿਪਰਾਧਮਾਰਖੰਡਹੁਅਨਿਕਥਿਪੀਸਮਣਵਹੁ॥ਹ
 ਮਅਗਿਆਨਅਲਿਪਮਤਿਥੇਗੀਤੁਮਾਪਨਥਿਰਦੁਰਖਾਵਹੁ॥੫॥ਤਮਗੀ
 ਸਰਤਿਤੁਮਗੀਆਸਤੁਮਹੀਸਜਨਸੁਹੇਲੇ॥ਰਖਹੁਰਾਖਨਹਰਦਇਅਲਾ
 ਨਨਕਘਰਿਕੋਲੇ॥੩॥੧੨॥ਧਨਾਸਰੀਮਹਲ ੫ ਪੁਨਾਵਰਤਤਿਲਕਵਿਸ
 ਨਨਪੁੰਨਦਨਥਹੁਦੈਨਾ॥ਕਹੁਨਾਭੀਜੈਸੰਜਮਸੁਆਮੀਥਲਹਿਮੀਠੈਥੈਨ॥
 ੧॥ਪ੍ਰਭਜੀਕੋਨਾਮੁਜਪਤਮਨਚੈਨ॥ਥਹੁਪ੍ਰਕਾਰਖੋਜਹਿਸਭਤਕਉਥਿਖ
 ਮੁਨਜਈਲੈਨਾ॥੧॥ਰਹਉ॥ਜਾਪਤਪਭ੍ਰਮਨਥਸੁਧਕਰਿਉਹਧਤਪਲੇਗੈ
 ਨਾ॥ਇਹਥਿਧਿਨਪਤੀਅਨੇਠਕੁਰੇਜੋਗਜੁਗਤਿਕਰਿਜੈਨ॥੨॥ਅੰਮ੍ਰਿਤਨਾਮੁ
 ਰਿਮੇਲਕੁਹਰਿਜਸੁਤਿਨਿਪਾਇਓਜਿਸੁਕਿਰਪੈਨ॥ਸਾਧਸੰਗਿਗੰਗਿਪ੍ਰਭਭੇਟੇ
 ਨਨਕਸੁਖਿਜਨਰੈਨ॥੩॥ਧਨਾਸਰੀਮਹਲ ੫ ਥੰਪਨਤੋਛੁਟਕਾਵੈਪਭੁ
 ਮਿਲਵੈਹਰਿਹਰਿਨਾਮੁਸੁਨਵੈ॥ਅਸਥਿਕਰੇਗਨਿਹਚਲੁਇਹਮਨੁਆਬਹੁਰਿ
 ਨਕਤਹੁਧਾਵੈ॥੧॥ਹੋਕਉਐਸੇਹਮਾਰਮੀਤੁ॥ਸਗਲਾਸਮਗੀਜੀਓਹੀਉਦੇਉ
 ਅਰਪਉਅਪਨੇਚੀਤੁ॥੧॥ਰਹਉ॥ਪਰਧਨਪਰਤਨਪਰਕੀਨਿੰਦਾਇਨਸਿਓ
 ਪੀਤਿਨਲਾਗੈ॥ਸੰਤਹਸੰਗਸੰਤਸਭਖਨੁਹਰਿਕੀਰਤਿਨਿਮਨੁਜੋਗੈ॥੧॥ਗੁਣ
 ਨਿਧਨਦਇਅਲਪੁਰਖਪ੍ਰਭਸਰਬਸੁਖਦਇਅਲਾ॥ਮਹੈਦਨਨਾਮੁਤੋਰੇ
 ਨਨਕਜਿਉਮਤਥਾਲਗੁਪਲਾ॥੩॥੧੪॥ਧਨਾਸਰੀਮਹਲ ੫ ਹਰਿਹਰਿ
 ਈਨੇਸੰਤਉਥਗਿ॥ਹਰਿਕੋਟਾਸਰੀਚਿਤਵੈਬੁਝਿਆਈਤਿਸਹੀਕਉਠਿਗਿਮਾਰਿ
 ੧॥ਰਹਉ॥ਜਨਕਾਅਪਿਸਹਈਹੋਅਨਿਕਭਾਗੇਹਰਿ॥ਕ੍ਰਮਤਕ੍ਰਮਤਉਹਰੀ
 ਮੁਏਥਹੁਕਿਗਿਹਨਮੰਣਗਿ॥੧॥ਨਨਕਸਗਟਿਪਰਿਓਟਪਭੰਜਨਗੁਨਗਾ
 ਵੇਸਦਅਪਾਗਿ॥ਨਿੰਦਕਾਮੁਖਕਲਹੋਅਦੀਨਦੁਨੀਅਕੈਦਰਥਾਗਿ॥੨॥
 ੧॥ਧਨਾਸਰੀਮਹਲ ੫ ਅਬਹਰਿਰਾਖਨਹਰਚਿਤਰਿਆ॥ਪਤਿਤਪੁਨੀਤ
 ਕੀਇਖਨਭੀਤਰਿਸਗਲਾਰੇਗਾਥਿਦਾਰਿਆ॥੧॥ਰਹਉ॥ਗੋਸਟਿਭਈਸਾਧਕੈਸੰ
 ਗੀਕਾਮਕ੍ਰੋਧਲਭੁਮਾਰਿਆ॥ਸਿਮਗਿਮਿਮਹਿਪੁਰਨਾਹਾਇਨਸੰਗੀਸਗਲੇਤ

ਪਰਲੇਕਸੀਸਿਸਾਈਜਤਕਤਮੇਹਿਰਖਵੇਲੇ॥੧॥ਗੁਰਕਾਬਚਨੁਬਾਸੀ
ਅਨੇ॥ਜਲਨੀਭੁਬੈਤਸਕਰਨਹੀਲੇਵੈਤਹਿਨਸਕੈਜਲੇ॥੧॥ਗੁਰ
੩॥ਨਿਰਧਨਕਉਧਨਅੰਧਲੇਕਉਦਿਕਮਾਤੁਪੁਜੈਸਥਲੇ॥ਸਗਰਮ
ਬਹਿਬੁਧਾਇਹਿਨਨਕਕੀਕ੍ਰਿਪਾਕਿਧਲੇ॥੨॥੧॥੩੨॥ਧਨਸਰੀਮ
ਹਲ ੫ ਭਏਕ੍ਰਿਪਲਦਇਅਲਗੋਬਿਦਾਅੰਮ੍ਰਿਤਹਿਦੈਸਿਚਾਈ॥ਨਵਨਿ
ਧਿਰਿਧਿਸਿਧਿਹਿਲਾਗਿਹੀਜਨਪਈ॥੧॥ਸੰਤਨਕਉਅਨਦੁਸਗਲ
ਹੀਜਾਈ॥ਗਿਧਬਹਿਠਕੁਭਗਤਨਕਗਵਿਰਹਿਅਸਥਠਈ॥੧॥ਗੁਰ
ਤਕਉਕੇਇਨਪੁਰਚਨਹਾਜਕੈਅੰਗਿਗੁਸਾਈ॥ਜਮਕੀਤ੍ਰਾਸਮਿਦੈਜਿਸੁ
ਸਿਮਰਤਿਨਨਕਨਮੁਪਿਆਈ॥੨॥੨॥੩੩॥ਧਨਸਰੀਮਹਲ ੫ ਰਗ
ਵੰਤੁਰਬੁਦੇਖਿਗਰਬੈਭੂਮਵੰਤੁਅਭਿਮਾਨੀ॥ਰਾਜਾਜੈਨੈਸਗਲਗੁਰਮ
ਰਾਤਿਉਹਿਜਨਟੇਕਸੁਆਮੀ॥੧॥ਜੋਕਉਅਪੁਨੀਓਟਸਮਰੈ॥ਜੈਸਾਥਿ
ਤਤੈਸਾਹੋਇਵਰਤੈਅਪਨਾਥਲੁਨਹੀਰੈ॥੧॥ਗੁਰਉ॥ਅਨਤਿਅਗਿਭੇਦ
ਕਆਸਗਸਿਸਮਨਿਕਰਿਅਈ॥ਸੰਤਅਨੁਗ੍ਰਹਭਏਮਨਿਮਲਨਾਨਕ
ਹਰਿਗੁਨਗਏ॥੨॥੩॥੩੪॥ਧਨਸਰੀਮਹਲ ੫ ਕਉਹਿਗੰਗੁਲੇਗੋਇ
ਸੁਜੁਗਮਹਿਸੇਕਹੀਅਤਹੈਸੁਗਾ॥ਅਤਮਜਿਟੈਸਗਲਵਸਿਤਕੈਜਕਸ
ਤਿਗੁਰੁਪੁਰਾ॥੧॥ਠਕੁਰਗਈਐਅਤਮਰੀਗਿ॥ਸੁਰਣੀਪਾਵਨਨਮਪਿਆ
ਵਨਸਹਜਿਸਮਾਵਨਸੀਗਿ॥੧॥ਗੁਰਉ॥ਜਨਕੇਚਰਨਵਸਹਿਮੇਰੇਹੀਅੰਗੈ
ਗਿਪੁਨੀਤਦੇਹੀ॥ਜਨਕੀਪੁਰਿਦੇਹਿਕਿਰਪਨਿਧਿਨਨਕਕੈਸੁਖੁਦੇਹੀ॥੨॥੪
੩੫॥ਧਨਸਰੀਮਹਲ ੫ ਜਤਨਕਰੈਮਨਖਡਕਵੈ॥ਓਹੁਅੰਤਰਾ
ਮੀਜਨੈ॥ਪਪਕਰੈਕਹਿਮੁਕਰਿਪਾਵੈ॥ਭਖਕਰੈਨਿਰਬਾਨੈ॥ਜਾਨਤਿਤੁਰਿਤ
ਮਹਿਪ੍ਰਤਿਨੇਹਿ॥ਉਤਤਕੈਉਤਤਉਤਪਖੈਅਵੈਲੇਭੀਫੇਰਿ॥੧॥ਗੁਰਉ॥ਜ
ਥਲਗੁਭੁਟੈਨਹੀਮਨਿਭਗਤਥਲਗੁਮੁਕਤਿਨਕਈ॥ਕਹੁਨਨਕਦਇਅਉ
ਸੁਆਮੀਸੰਤਭਗਤਜਨੈਸੇਈ॥੨॥੧॥੩੬॥ਧਨਸਰੀਮਹਲ ੫ ਨਮੁਗਿ
ਦੀਓਹੈਅਪੁਨੈਕੈਮਸਤਕਿਕਰਮਾ॥ਨਮੁਵਿਵੈਨਮੁਜਪਵੈਤਕਾਗੁਰ
ਮਹਿਧਰਮਾ॥੧॥ਜਨਕਉਨਮਵਡਾਈਸਭਾ॥ਨਮੋਗਤਿਨੈਮਪਤਿਜਨਕੀ
ਮਨੈਜੋਜੋਹੇਹੁ॥੧॥ਗੁਰਉ॥ਨਾਮਧਨੁਜਿਸੁਜਨਕੈਪਲੈਸੇਈਪੁਰਾਸਾਹਾ
ਨਮੁਥਿਹੁਰਾਨਨਕਾਧਾਨਮੁਪਰਪਤਿਲਾਹਾ॥੨॥੬॥੩੭॥ਧਨਸਰੀ

ਮਹਲ ੫ ਨੇਤ੍ਰਪੁਨੀਤਭਏਦਰਸਪਖੇਮਖੈਪਰਉਰਵਲਾ॥ਸਿਸਿਸਿਗੁ
ਗਵਉਠਕੁਰਕੈਮੇਹਿਰਦੈਬਸਾਹੁਗੋਪਲਾ॥੧॥ਤੁਮਤਉਰਾਖਨਹਰ
ਇਅਲਾ॥ਸੁੰਦਰਸੁਖਫਬੈਅੰਤਪਤਾਪ੍ਰਭੋਹੁਪੁਭੁਕਿਧਪਲਾ॥੧॥ਗੁਰ
੩॥ਮਹਾਅੰਨੰਦਮੰਗਲਗੁਪਤੁਮਰੇਬਚਨਅਨੁਪਰਸਲਾ॥ਹਿਰਦੈਚਰਣਿ
ਸਬਦੁਸਤਿਗੁਰਿਕੇਨਨਕਬੈਪਿਓਪਲਾ॥੨॥੧॥੩੮॥ਧਨਸਰੀਮਹਲ ੫
ਅਪੁਨੀਉਕਤਿਖਲਾਵੈਭੋਜਨੁਅਪਨੀਉਕਤਿਖਲਾਵੈ॥ਸਰਬਸੁਖਭੋਗ
ਸੁਦੈਵਮਹੀਨਲਿਸਮਵੈ॥੧॥ਹਮਹੀਪਤਗੋਪਲਾਦਇਅਲਾ॥ਜਿਉਰ
ਖੈਮਹਤਰੀਥਾਹਿਕਕਉਤੈਸੇਈਪ੍ਰਭਪਲਾ॥੧॥ਗੁਰਉ॥ਮੀਤਸਾਜਨਸ
ਰਬਗੁਣਨਾਇਕਸਦਾਸਲਾਮਤਿਦੇਵ॥ਈਤਉਤਜਤਕਤਤਤਤੁਮਹੀ
ਮਿਲੈਨਨਕਸੰਤਸੇਵਾ॥੨॥੧॥੩੯॥ਧਨਸਰੀਮਹਲ ੫ ਸੰਤਕ੍ਰਿਪਲ
ਦਇਅਲਾਦੈਮਰਕਮਕ੍ਰਿਪਾਥਿਖੁਜੇ॥ਗੁਰਮਲੁਜੋਬਨੁਤਨਜੀਅਰਾ
ਇਉਪਰਿਲੈਬਰੇ॥੧॥ਮਨਿਤਨਿਰਮਾਨਮਹਿਤਕਰੇ॥ਸੁਖਸਹਜਅਨੰਦ
ਮੰਗਲਸਹਿਤਭਵਨਿਧਿਪਾਹਿਉਤਰੇ॥੧॥ਗੁਰਉ॥ਪੀਨਿਸੁਬਨੁਪਨਿਓਇ
ਭਵਨਜਮਹਿਜੰਤਬਸੇਰੇ॥ਜਨਨਨਕਰੀਸਰਪਧੁਗੁਰੁਠਕੁਰਭਗਤਤੋਰੇ
ਨਮਸਕਰੇ॥੨॥੧॥੪੦॥ਧਨਸਰੀਮਹਲ ੫ ਛਡਾਇਲੀਓਮਾਥਲੀਤੇਅ
ਪਨੇਚਰਨਪਰਤਾ॥ਏਕਨਮੁਦੀਓਮਨਿਮੰਤ੍ਰਾਥਿਨਸਿਨਕਤਪੁਜਾਤਿ॥੧॥ਸ
ਤਿਗੁਰਿਪ੍ਰੇਰੀਨੀਦਾਤਿ॥ਹਰਿਹਿਨਮੁਦੀਓਕੀਰਤਨਕਉਭਈਹਮਾਗੀਗਾਤਿ
੧॥ਗੁਰਉ॥ਅੰਗੀਕਾਰਕੀਓਪ੍ਰਭਅਪੁਨੇਭਗਤਨਕੀਰਖੀਪਾਤਿ॥ਨਨਕ
ਚਰਨਗੋਪ੍ਰਭਿਅਪਨੇਸੁਖੁਪਾਇਓਦਿਨਰਾਤਿ॥੨॥੧॥੪੧॥ਧਨਸਰੀਮ
ਹਲ ੫ ਪਰਹਰਨੇਲੇਭੁਭੁਟਨੰਦਾਇਵਹੀਕਰਤਗੁਰਾਗੀ॥ਮਿਗਤਿਸਨਾ
ਸਿਮਿਥਿਆਮੀਰੀਇਹਟੇਕਮਨਮਹਿਸਾਧੀ॥੧॥ਸਕਤਕੀਅਵਰਦਾਜਇ
ਥਿਥੀ॥ਜੈਸੇਕਾਗਦਕੇਭਮੁਸਾਟੁਕਗਵਵਤਕਾਮਿਨਹੀਗਵਾਹੀ॥੧॥ਗੁ
ਰਉ॥ਕਹਿਕਿਰਪਾਪਰਬੁਹਮਸੁਆਮੀਇਓਬਪਨਛੁਟਕਾਗੀ॥ਬੁਭਤਅੰਧ
ਨਨਕਪ੍ਰਭਕਾਢਤਸਾਧਜਨੈਸੰਗੀ॥੨॥੧॥੪੨॥ਧਨਸਰੀਮਹਲ ੫
ਸਿਮਿਥਿਸਿਸਿਸੁਆਮੀਪ੍ਰਭਅਪਨਾਸੀਤਲਤਨੁਮਛੁਡੀ॥ਭੁਪਰੰਗੁਸੁਖ
ਧਨੁਜੀਅਕਾਪਰਬੁਹਮਸੰਗੀਤੀ॥੧॥ਗਸਨਾਮਸਇਨਿਮਾਤੀ॥ਗੰਗ
ਗੀਨਾਮਅਪਨੇਕੇਚਰਨਕਮਲਾਨਿਧਿਥਤੀ॥੧॥ਗੁਰਉ॥ਜਿਸਕਾਸਤਿਨਹੀ

ਗਥਿਲੀਆਪੁਰਨਪ੍ਰਭੀਭਾਤੀ॥ਮੇਲਿਲੀਓਆਪੇਸੁਖਦਤੈਨਨਕਹਰਿਗੀ
 ਪਤੀ॥੨॥੧੨॥੪੨॥ਧਨਸਰੀਮਹਲ ੫ ਦੁਤਦੁਸਮਨਸਭਿਤੁਏਤਿ
 ਵਰਹਿਪੁਗਟਪੁਤਪੁਤਮਾਗਾ॥ਜੋਜੋਤੇਰਭਗਤਦੁਖਏਓਤਤਕਲਤੁਮ
 ਗਾ॥ਨਿਰਖਓਤੁਮਗੀਓਹਰਿਨੀਤਾ॥ਮੁਗਰਿਸਹਇਹੋਹਦਾਸਕਓਕੁਰਗੀ
 ਓਪਹੁਮੀਤ॥੧॥੧੦੭ਉ॥ਸੁਥੀਥੈਨੀਤੀਭੁਗਿਮੇਰਖਸਮਾਨਕਰਿਅਪ
 ਨਨਕਅਨਦਭੇਦੁਖਭਗੇਸਦਾਸਦਾਹਿਜਾਪਿ॥੨॥੧੩॥੪੪॥ਧਨਸ
 ਰੀਮਹਲ ੫ ਚਤੁਰਦਿਸਕੀਨੇਥਲੁਅਪਨਸਿਰਓਪਰਿਕੁਰਪਾਹਿ॥ਕ੍ਰਿਪ
 ਕਵਖਅਵਲੇਕਨਕੀਨੇਦਾਸਕਦੁਖਥਿਦਰਿਓ॥੧॥ਹਰਿਜਨਰਖੇਗੁਰ
 ਗਵਿਦਾ॥ਕੰਠਿਲਾਇਅਵਗਨਸਭਮੇਦੇਦਇਅਲਪੁਰਖਥਖਸੰਦ॥੧॥
 ੧੦੭ਉ॥ਜੇਮਗਹਿਨੁਕੁਰਾਪਨੇਤੇਸੇਈਦੇਵੈ॥ਨਨਕਦਾਸੁਮਖਤੇ
 ਬਲੈਈਹਉਹਸਚੁਹੈ॥੨॥੧੪॥੪੫॥ਧਨਸਰੀਮਹਲ ੫ ਅਓਖੀ
 ਘੜੀਨੇਦਖਣਿਦੇਈਅਪਨਾਥਿਰਦੁਸਮਲੇ॥ਹਰਦੇਇਰਖੈਅਪਨੇਕਓ
 ਸਸਿਸਸਿਪਤਿਪਲੇ॥੧॥ਪ੍ਰਭਸਿਉਲਾਗਿਹਓਮੇਰਾਭੀਤ੍ਰਿ॥ਆਦਿਅਓ
 ਪ੍ਰਭੁਸਦਾਸਹਈਪੰਨਿਹਮਾਮੀਤੁ॥੧॥੧੦੭ਉ॥ਹਰਿਸਿਮਹਿਸਿਮਹਿਅ
 ਨਦਕਹਿਨਨਕਪ੍ਰਭਿਪੁਰਨਪੈਜਰਖਈ॥੨॥੧੫॥੪੬॥ਧਨਸਰੀਮਹਲ
 ੫ ਜਿਸਕਓਥਿਸੇਰਪੁਨਪਤਿਦਤਸੇਈਗਨਓਅਭਾਗਾ॥ਚਰਨਕਮਲ
 ਜਾਕਮਨੁਗੰਓਅਮਿਅਸਰੇਵਰਪਾਗਾ॥੧॥ਤੇਰਾਜਨੁਰਾਮੰਨਮੰਗੀਜਾਗਾ
 ਅਲਸੁਛੀਜਿਗਇਅਸਭਿਤਨਤੇਪੀਤਮਸਿਉਮਨੁਲਾਗਾ॥੧॥੧੦੭ਉ॥
 ਜਹਜਹਪੇਖਓਤਹਨਗਇਨਸਗਲਘਟਾਮਹਿਤਗਾ॥ਨਮਉਦਕਪੀਵ
 ਤਜਨਨਨਕਤਿਅਗੇਸਭੁਅਨਰਗਾ॥੨॥੧੬॥੪੭॥ਧਨਸਰੀਮਃ ੫
 ਜਨਕੇਪੁਰਨਹੋਏਕਮ॥ਕਲੀਕਾਲਮਹਾਵਿਖਿਆਮਹਿਲਜਾਬੀਰਮਾ
 ॥੧॥੧੦੭ਉ॥ਸਿਮਹਿਸਿਮਹਿਸੁਆਮੀਪ੍ਰਭੁਅਪਨਨਿਕਟਿਨਾਵੈਨਾਮ
 ਮੁਕਤਿਥੈਰੁਨਸਾਧਰੀਸੰਗਤਿਜਨਪਾਇਓਹਰਿਕਾਧਮਾ॥੧॥ਚਰਨਕਮ
 ਲਾਹਰਿਜਨਕੀਥਤੀਕੇਟਿਸੁਖਥਿਸੁਮਾ॥ਗੋਬਿੰਦਦਮੇਦਸਿਮਹਉਦਿ
 ਨੈਰਨਿਨਨਕਸਦੁਕਰਥਨ॥੨॥੧੭॥੪੮॥ਧਨਸਰੀਮਹਲ ੫ ਮਗ
 ਓਰਮਤੇਇਕਦਨ॥ਸਗਲਮਨੇਰਖਪੁਰਨਹੋਵਹਿਸਿਮਹਉਤਮਰਨਮੁ
 ॥੧॥੧੦੭ਉ॥ਚਰਨਤਮਹੋਹਿਰਦੇਵਸਹਿਸੰਤਨਕਸੰਗੁਪਵਉ॥ਸਿਮ

ਮਾਧਿਲਾਸਭੇਦਮਥਿਕੇਅਰਭਾਜਦੇਥਿਥਥਈ

ਅਗਨਮਿਮਨੁਨਵਿਆਪੈਅਠਪਹਰਗੁਣਗਵਉ॥੧॥ਸੁਸਤਿਵਿਵਸਥ
 ਹਰਿਕੀਸੇਵਾਮਧੰਤਪ੍ਰਭਜਪਲਾ॥ਨਨਕਗੁਲਗਪਰਮੇਸਰਥਹੁਕਿਜਨਮੁ
 ਨਭਪਲਾ॥੨॥੧੮॥੪੯॥ਧਨਸਰੀਮਹਲ ੫ ਮਗਓਰਮਤੇਸਭਿਥੇਕ
 ਮਨੁਖਕਓਜਾਚਤਸੁਪਾਈਐਖਭਕੇਸਿਮਹਨੀਮੇਖ॥੧॥੧੦੭ਉ॥ਘੋਖੇ
 ਮੁਨਿਜਨਸਿਮਿਤਪੁਰਾਨਬੇਦਪੁਕਾਹਿਘੋਖਾ॥ਕ੍ਰਿਪਸਿਧੁਸੇਵਿਸਚੁਪਈ
 ਐਵੈਸੁਹੇਲੇਲੇਕ॥੧॥ਅਨਅਚਰਥਿਉਹਰਹੋਜੋਤੇਥਿਨਹਰਿਸਿਮ
 ਹਿਠਿਕਾ॥ਨਨਕਜਨਮਮਰਣਭੈਦੇਮਿਲਿਸਧੁਥਿਨਸੇਸੇਕ॥੨॥੧੯॥
 ੫੦॥ਧਨਸਰੀਮਹਲ ੫ ਤਿਸਨਬੁਝੈਹਰਿਕੈਨੀਮਾ॥ਮਹਾਸੰਤਖੁਹੋਵੈਗੁ
 ਰਬਨੀਪ੍ਰਭਸਿਉਲਾਗੈਪੁਰਨਪਿਆਨੁ॥੧॥੧੦੭ਉ॥ਮਹਾਕੇਲੇਲਬੁਝ
 ਓਹੋਇਅਕੇਗਰਿਕਪਮੇਰਦੀਨਦਇਅਲਾ॥ਅਪਣਨਮੁਦੋਹਿਜਪਿਜੀ
 ਵਪੁਰਨਹੋਇਦਾਸਕੀਘਲਾ॥੧॥ਸਰਬਮਨੇਰਬਰਾਜੁਸੁਖਸਸਦੁਖੀਅ
 ਰੀਤਨੁਜਪਿਨਮੁ॥ਜਿਸਕੈਕਗੀਮਲਿਖਿਅਧਰਿਕਤੈਨਨਕਜਨਕਪੁਰ
 ਨਕਮਾ॥੩॥੨੧॥੫੧॥ਧਨਸਰੀਮਹਲ ੫ ਜਨਕੀਕੀਨੀਪਰਬ੍ਰਹਮਸਰ
 ਨਿਦਕਟਿਕਨੁਪਵਹਿਮੁਲੇਉਡਿਗਏਥੇਕਾਗਾ॥੧॥੧੦੭ਉ॥ਜਹਜਹਦੇ
 ਖਓਤਤਤਸੁਅੰਮੀਕੇਇਨਪੁਚਨਹਗਾ॥ਜੋਜੋਕੇਰਾਵਗਿਅਜਨਕੀ
 ਹੋਇਗਇਅਤਭਭਾਗਾ॥੧॥ਕਰਨਹਰੁਰਖਵਲਾਹੇਅਜਾਕਅੰਤੁਨਪਰਾ
 ਵਗਾ॥ਨਨਕਦਾਸਰਖੇਪ੍ਰਭਿਅਪੁਨੈਨਿਦਕਕਾਛੇਮਾਗਿ॥੨॥੨੧॥੫੨॥
 ੧੬ਸਤਿਗੁਰਪ੍ਰਸਾਦਿ
 ਧਨਸਰੀਮਹਲ ੫ ਪ੍ਰਭੁ
 ਹਰਿਚਰਨਸਰਨੇਗਾਥਿਦੁਖਭੰਜਨਾਦਾਸਅਪੁਨੇਕਉਨਮੁਦੇਵਹੁ॥ਵਿਸ
 ਏਪ੍ਰਭਪਹੁਕ੍ਰਿਪਾਕਰਿਤਗੁਭੁਜਗਓਕੁਪਤੇਕਾਢਿਲਵਹੁ॥੧॥੧੦੭ਉ
 ਕਾਮਕ੍ਰੋਧਕਰਿਅੰਧਮਾਇਅਕੈਬੰਧਅਨਿਕਦੇਖਤਨਿਛਾਦਿਪੁਗਾਪ੍ਰਭ
 ਬਿਨਅਨਰਾਖਨਹਰਾਨਮੁਸਿਮਾਵਹੁਸਹਨਿਸੁਗਾ॥੧॥ਪਤਿਤਉਧਰਣ
 ਜੀਅਜੰਤਤਰਣਬੇਦਉਚਾਰਨੀਅੰਤੁਪਾਇਓਗੁਣਹੁਸੁਖਸਾਗਰਾਬ੍ਰ
 ਹਮਰਤਨਗਰਭਗਤਿਵਛਲੁਨਨਕਗਾਇਓ॥੨॥੧੧॥੫੩॥ਧਨਸਰੀਮਃ ੫

ਹਲਾਤਿਸੁਖਪਲਤਿਸੁਖੁਨਿਤਸੁਖਸਿਮਰਨੇਨਮੋਗਬਿਦਕਸਦਲੇ
 ਮਿਟਹਿਕਮਣੇਪਾਚਿਰਣੇਸਧਾਸੰਗਤਿਮਲਿਮੁਆਜੀਜੇ॥੧॥੩੩੩॥
 ਰਜਜੇਬਨਵਿਸਰੰਤਹਿਮਇਆਮਹਦੁਖਏਹਮਹੰਤਕਰੈ॥ਅਸ
 ਪਿਆਸਮਣਹਰਿਕੀਰਤਨਏਹਪਦਾਰਥਭਗਵੰਤੁਲਾਏ॥੧॥ਸਰਿ
 ਸਮਰਥਅਗਥਅਗੇਚਰਾਪਤਿਤਉਧਰਣੁਨਮੁਤੰਗ॥ਅੰਤਰਜਾਮੀਨ
 ਨੈਕਸੁਆਮੀਸਰਬਤਪੂਰਨਠਕੁਰਮੇਰਾ॥੨॥੨॥੫੪॥

ਧਨਸਰੀਮਹਲ ੫ ਘਰ ੧੨ ੧੬ਸਾਤਿਗੁਰਪੁਸਾਰਿ
 ਬੰਦਨਹਰਿਬੰਦਨਗੁਣਗਵਹੁਗੋਪੁਲਾਗਇ॥੧॥੧੭੭ਉ॥ਵੇਡੇਗ
 ਭੇਟੇਗਦੇਵਾ॥ਕੋਟਿਪਰਾਧਮਿਟਹਿਸੇਵਾ॥੧॥ਚਰਨਕਮਲਾਜਕ
 ਨੁਰਪੈ॥ਸੇਗਅਗਨਤਿਸੁਜਨਨਥਿਆਪੈ॥੨॥ਸਾਗੁਤਹਿਆਸੁਪੁ
 ਗੇ॥ਨਿਰਭਉਨਾਮੁਜਪਹੁਹਰਿਗੋ॥੩॥ਪਰਧਨਦੇਖਕਿਛੁਪਾਪਨਫੇ
 ॥ਜਮਜੰਦਹੁਨਾਵੈਨੇਕੈ॥੪॥੩ਸਨਅਗਨਿਪ੍ਰਭਿਆਪਿਥਣਈ
 ਨਾਨਕਉਧੋਗੇਪ੍ਰਭਸਫਣਈ॥੫॥੧॥੫੫॥ਧਨਸਰੀਮਹਲ ੫ ਤਿਖਿ
 ਭਈਸਚੰਭੇਜਨੁਖਾਇਆ॥ਮਨਿਤਨਿਰਸਨਾਨਮੁਧਿਆਇ॥੧॥ਜੀਵ
 ਹਰਿਜੀਵਨਾ॥ਜੀਵਨੁਹਰਿਜਪਿਸਧਸੰਗਿ॥੧॥੧੭੭ਉ॥ਅਨਿਕਪੁ
 ਗੀਬਸਤਉਛਾਏ॥ਅਨਦਿਨੁਕੀਰਤਨੁਹਰਿਗੁਨਗਾਏ॥੨॥ਹਸਤੀਰ
 ਅਸੁਅਸਵਗੀ॥ਹਰਿਕਾਮਗੁਰਿਦੈਨਿਹਗੀ॥੩॥ਮਨਿਤਨਿਅੰਤਰਿ
 ਰਿਚਰਨਪਿਆਇਆ॥ਹਰਿਸੁਖਨਿਧਾਨਨਕਦਾਸਿਪਇਆ॥੪॥
 ੨॥੫੬॥ਧਨਸਰੀਮਹਲ ੫ ਗੁਰੇਚਰਨਜੀਅਕਾਨਿਸਤਾਗਾਸ
 ਦਸਗੁਰਜਿਨਿਖਿਨਮਹਿਤਾਗਾ॥੧॥੧੭੭ਉ॥ਕੋਈਚੋਆਕ੍ਰਮਤੁਕੋ
 ਤੀਰਥਨਾਇਆ॥ਦਾਸੀਹਰਿਕਾਨਾਮੁਧਿਆਇਆ॥੧॥ਬੰਧਨਕਦ
 ਹਰੁਸੁਆਮੀ॥ਜਨਨਾਨਕਸਿਮਰੈਅੰਤਰਜਾਮੀ॥੨॥੩॥੫੭॥੧੮੨
 ਮਃ੫ ਕਿਤੋਪ੍ਰਕਾਸਿਨਤੁਟਉਪੀਤਿ॥ਦਾਸਤੋਰੀਨਿਗਮਲਗੀਤਿ॥੧॥੧੭੭
 ਉ॥ਜੀਅਪ੍ਰਨਮਨਧਨਤੋਪਿਆਗਾ॥ਹਉਮੈਬੰਧੁਹਰਿਦੇਵਲਹਾਗਾ॥
 ਚਰਨਕਮਲਸਿਉਲਾਗਉਨੇਹੁ॥ਨਾਨਕਕੀਥੈਨੰਤੋਏਹ॥੨॥੪॥੫੮॥੮੭

੧੬ਸਾਤਿਗੁਰਪੁਸਾਰਿ
 ਕਹੋਬਨਿਖੰਜਨਿਜਾਈ॥ਸਰਬਨਿਵਸੀਸਦਾਅਲਪਤਹੀਸੰਗਿਸਮ
 ਈ॥੧॥੧੭੭ਉ॥ਪੁਰਪਮਧਿਜਿਉਬਸੁਬਸਤੁਹੋਮੁਕਗਮਾਜਿਸੇਛਈ
 ॥ਤੇਸੇਹੀਹਰਿਬਸਿਨਿਰੰਤਰਿਪਟਹੀਖੰਜਹੁਭਈ॥੧॥ਬਾਹਰਿਭੀਤਹਿਏ
 ਕੋਨਾਹਉਹਿਗੁਰਗਿਆਨੁਬਤਈ॥ਜਨਨਾਨਕਬਿਨੁਅਪਾਚੀਨੀਮਿਟੈ
 ਨਕੁਮਕੀਕਈ॥੨॥੧॥ਧਨਸਰੀਮਹਲ ੫ ਸਾਧੋਇਹੁਜਗਭਗਮਿਭੁਲ
 ਨਾ॥ਗਮਨਮਕਾਸਿਮਗੁਛੋਡਿਅਮਾਇਆਹਾਥਿਥਿਕਾਨਾ॥੧॥੧੭੭ਉ॥
 ਮਤਪਿਤਭਈਸੁਤਬਨਿਤਤਕੇਗਸਿਲਪਟਾਨਾ॥ਜੇਬਨੁਧਨੁਪ੍ਰਭਤਕੇ
 ਮਦਮੈਅਹਿਨਿਸਿਰਹੈਦਿਵਾਨਾ॥੧॥ਦੀਨਦਿਆਲਾਸਦਾਦੁਖਭੰਜਨ
 ਤਸਿਉਮਨੁਨਲਗਾਨਾ॥ਜਨਨਾਨਕਕੋਟਨਮੈਕਿਨਪੁਗੁਮੁਖਿਹਉਧ
 ਛਨਾ॥੨॥੨॥ਧਨਸਰੀਮਹਲ ੫ ਤਿਹਜੇਗੀਕਉਜੁਗਤਿਨਜਾਨਉ॥
 ਲੇਭਮੇਮਾਇਆਮਮਤਫੁਨਿਜਿਹਘਟਿਮਾਹਿਪਛਾਨਉ॥੧॥੧੭੭ਉ॥
 ਪਗਨਿਦਉਸਤਤਿਨਹਜਕੋਕੰਚਨੇਲਹਸਮਨੇ॥ਹਰਬਸੇਗਤੇਹੋਅ
 ਤੀਤਜੇਗੀਤਹਿਬਖੰਨੇ॥੧॥ਚੰਚਲਮਨੁਦਹਦਿਸਕੋਧਵਤਅਚ
 ਲਜਹਿਠਹਰੇਨੇ॥ਕਹੁਨਾਨਕਇਹਥਿਧੋਕੇਜਨਮੁਕਤਿਤਾਹਿਤਮਮਾ
 ਨੇ॥੨॥੩॥ਧਨਸਰੀਮਹਲ ੫ ਅਥਮੈਕਉਨਉਪਾਇਕਰਉ॥ਜਿਹਿ
 ਥਿਧਿਮਨਕੋਸੀਸਚੁਕੈਭਉਨਿਧਿਪਾਗਿਪਰਉ॥੧॥੧੭੭ਉ॥ਜਨਮੁਪਾਇ
 ਕਛੁਭਲਉਨਕੀਨੰਤਤੇਅਧਕਛਰਉ॥ਮਨਬਚਕਰਮਹਰਿਗੁਨਨਾਹੀ
 ਗਏਇਹਜੀਅਸੋਚਿਧਰਉ॥੧॥ਗੁਰਮਤਿਸੁਨਿਕਛੁਗਿਆਨਨਉਪਜਿਓਪੁਸ
 ਜਿਉਉਦਰੁਭਰਉ॥ਕਹੁਨਾਨਕਪ੍ਰਭਾਬਿਗਦੁਪਛਾਨਉਤਥਾਉਪਤਿਤ
 ਤਹਉ॥੨॥੪॥੧੮੨॥੧੮੩॥੧੮੪॥੧੮੫॥੧੮੬॥੧੮੭॥੧੮੮॥੧੮੯॥
 ੧੯੦॥੧੯੧॥੧੯੨॥੧੯੩॥੧੯੪॥੧੯੫॥੧੯੬॥੧੯੭॥੧੯੮॥੧੯੯॥੨੦੦॥

ਗੁਰਪ੍ਰਸਾਦਿ ੧ ੫੨੨ ॥ ਅਸਟਪਦੀ ॥
ਗੁਰਸਾਗਰਤਨੀਭਰਪੁਰ ॥ ਅੰਮ੍ਰਿਤਸੰਤਰੁਗਾਹਿਨੀਦੁਗ ॥ ਹਰਿਮੁਖ
ਗੁਰਗਾਹਿਪ੍ਰਭਵੈ ॥ ਸਰਵਗਾਹਿੰਸੁਪ੍ਰਾਨਪਤਿਪਵੈ ॥ ੧ ॥ ਕਿਆਬਗੁ
ਬਪੁਤਾਛੰਡੀਨਇ ॥ ਕੀਚਕਿਛੁਥੈਮੈਲੁਨਜਇ ॥ ੧ ॥ ਗੁਰਉ ॥ ਗੰਧਰ੍ਵ
ਚਰਨਧਰੇਵੀਚਰੀ ॥ ਦੁਬਿਧਛੰਡਿਭਏਨਿਰੰਕਾਰੀ ॥ ਮੁਕਤਿਪਦਾਰਥੁਪ੍ਰਿ
ਸੁਚਾਰੀ ॥ ਆਵਣਜਾਣਹੇਗੁਰਿਗੰਧਰ੍ਵ ॥ ੨ ॥ ਸਰਵਹੰਸਾਛੰਡਿਨਜਇ ॥
ਪ੍ਰੇਮਭਗਤਿਕਰਿਸਹਜਿਸਮਇ ॥ ਸਰਵਗਾਹਿੰਸੁਪ੍ਰਸਾਦਿਸਾਗਰ ॥ ਅਕੁ
ਕਥਾਗੁਰਬਚਨੀਅਦਰੁ ॥ ੩ ॥ ਸੁੰਨਮੰਡਲਇਕੁਜੇਗੀਥੈਸੇ ॥ ਨਾਗਿਨਪੁਰਖੁ
ਹੁਕੇਉਕੈਸੇ ॥ ਤਿਭਵਣਿਜੇਤਿਹੇਲਿਵਲਾਇ ॥ ਸੁਗਿਨਗਨਥਸਚੇਸਰ
ਣਈ ॥ ੪ ॥ ਅਨੰਦਮੂਲੁਅਨਥਅਧਰੀ ॥ ਗੁਰਮੁਖਿਭਗਤਿਸਹਜਿਬੀਚ
ਰੀ ॥ ਭਗਤਿਵਛਲਭੈਕਾਟਣਾਹੇ ॥ ਹਉਮੈਮਿਲੈਭਪਗਧੇ ॥ ੫ ॥
ਅਨਿਕਜਤਨਕਰਿਕਾਲੁਸੰਤਾਇ ॥ ਮਰਣੁਲਿਖਾਇਮੰਡਲਮਹਿਅਏ ॥ ਜ
ਨਮੁਪਦਾਰਥੁਦਬਧਾਥੈਵੈ ॥ ਆਪੁਨਚੀਨਸਿਭਮਿਭੀਮਰੈਵੈ ॥ ੬ ॥ ਕਹਤ
ਉਪਕੁਤਭਿਸੁਣਤਉਏਕ ॥ ਧੀਰਜਪਰਮਪੁਰਖੀਧੇਰਟੇਕ ॥ ਜਤੁਸਤੰ
ਜਮਰਿਦੈਸਮਏ ॥ ਚਉਥਪਦਕਉਜੇਮਨੁਪਤੀਅਏ ॥ ੭ ॥ ਸਚੇਨਿਗਲ
ਮੈਲੁਨਲਾਗੈ ॥ ਗੁਰਕੈਸਥਦਿਭਗਮੁਭਉਭਗੈ ॥ ਸੁਗਤਿਸੁਗਤਿਅਦਿਅ
ਨੁਪੁ ॥ ਨਨਕਜਾਚੈਸਾਚੁਸੁਪੁ ॥ ੮ ॥ ੧ ॥ ਧਨਾਸਰੀਮਹਲਾ ੧ ਸਹਜਿਮਿ
ਲੈਮਿਲਿਆਪੁਰਵਾਣੁ ॥ ਨਤਿਸੁਮਰਣੁਨਾਵਣੁਜਣੁ ॥ ਠਕੁਰਮਹਿ
ਦਸਦਾਸਮਹਿਸੇਇ ॥ ਜਹਦੇਖਾਤਹਅਵਰੁਨਕੇਇ ॥ ੧ ॥ ਗੁਰਮੁਖਿਭ
ਗਤਿਸਹਜਿਘਰਿਪਈਐ ॥ ਬਿਨੁਗੁਰੁਭੇਟੇਮਰਿਆਈਐਜਾਈਐ ॥
॥ ਗੁਰਉ ॥ ਸਿਗੁਰੁਕਹਉਜਿਸਾਚੁਦਿਵਾਵੈ ॥ ਅਕੁਥਕਥਾਵੈਸਥਰਿਮਿ
ਲਵੈ ॥ ਹਰਿਕੋਲਗਅਵਰਨਹੀਕਾਰ ॥ ਸਾਚਉਠਕੁਰਸਾਚੁਪਿਆਰ ॥
੨ ॥ ਤਨਮਹਿਮਨੁਆਮਨਮਹਿਸਾਚ ॥ ਸੇਸਾਚਮਿਲਿਸਾਚਾਰਾ ॥ ਸੇ
ਵਕੁਪ੍ਰਭਕੈਲੀਗਪਾਇ ॥ ਸਤਿਗੁਰਪ੍ਰਸਾਦਿਮੈਲਿਲਾਇ ॥ ੩ ॥ ਅਪਿਦਿ

ਖਵੈਅਪਦੇਖੈ ॥ ਹਨਿਨਪਤੀਜੈਨਬਹੁਭੇਖੈ ॥ ਘੜਿਭਭੇਜਿਨਿਅ
ਮਿਤੁਪਾਇਆ ॥ ਪ੍ਰੇਮਭਗਤਿਪ੍ਰਭਿਮਨੁਪਤੀਆ ॥ ੪ ॥ ਪੜਿਪੜਿਭੁ
ਲਹਿਚੇਟਖਹਿ ॥ ਬਹੁਤਸਿਅਨਪਅਵਹਿਜਾਹਿ ॥ ਨਮੁਜਪੈਭਉ
ਭੰਜਨੁਖਾਇ ॥ ਗੁਰਮੁਖਿਸੇਵਕਹੇਸਮਾਇ ॥ ੫ ॥ ਪੁਜਿਸਿਲਾਤੀਰਬ
ਬਨਵਾਸਾ ॥ ਭਗਮਤਡੋਲਤਭਏਉਦਾਸਾ ॥ ਮਨਿਮੈਲੈਸੁਚਾਕਿਉਏਇ
॥ ਸਾਰਿਮਿਲੈਪਵੈਪਤਿਸੇਇ ॥ ੬ ॥ ਆਚਾਰਵੀਚਾਰੁਸਗੀਰਿ ॥ ਅਦਿ
ਜੁਗਾਦਿਸਹਜਿਮਨੁਪੀਰਿ ॥ ਪਲਪਕਜਮਹਿਕੇਤਿਉਧਰੇ ॥ ਕਹਿਕਿ
ਰੁਪਗੁਮਿਲਿਪਿਆਰੇ ॥ ੭ ॥ ਕਿਸਅਗੈਪਭਤੁਪੁਸਲਾਹੀ ॥ ਤੁਧਬਿਨੁ
ਦੁਜਾਮੈਕਨਹੀ ॥ ਜਿਉਤੁਧੁਤਵੈਤਿਉਮੁਖਜਾਇ ॥ ਨਨਕਸਹਜਿਭ
ਇਗੁਣਗਾਇ ॥ ੮ ॥ ੨ ॥

ੴ ਸਤਿਗੁਰਪ੍ਰਸਾਦਿ

ਧਨਾਸਰੀਮਹਲਾ ੧ ੫੨੬ ਅਸਟਪਦੀ ॥
ਜੋਜਨੀਆਇਓਤਿਹਤਿਉਰੁਛਾਇਓਮਲਸਜਨਮੁਸੰਜੋਗਪਾਇਆ
॥ ਤਕੈਓਇਟਸਧਰਾਖਹਦੇਕਹਿਰਬਕਹਿਕਿਰਪਮਲਹੁਹਿਗਇਆ
॥ ੧ ॥ ਅਨਿਕਜਨਮੁਭੰਭਿਤਿਨਹੀਪਈ ॥ ਕਰਉਸੇਵਲਾਗਉਚਰਨਗੈ
ਵਿਦਨੀਕਾਮਗੁਰੇਹੋਬੁਤਈ ॥ ੧ ॥ ਗੁਰਉ ॥ ਅਨਿਕਉਪਦਕਉਮ
ਇਅਕਉਬਾਚਤਿਧਰਉਮੇਰੀਮੇਰੀਕਰਤਸਦਹੀਵਿਹਵੈ ॥ ਕਈਐ
ਸੇਭਟੈਸੰਤਮੇਰੀਲਾਹੈਸਗਲਚਿਤਠਕਰਸਿਉਮੇਰੀਗੁਲਵੈ ॥ ੨ ॥ ਪਕੈ
ਸਗਲਬੇਦਨਹੁਕੈਮਨਭੇਦਇਕੁਖਿਨੁਪੀਰਹਿਮੇਰਾਪਰੇਪਚਾਰ ॥
ਕਈਐਸੇਭਗਤੁਜਮਾਇਅਤੇਹਤੁਇਕੁਅੰਮ੍ਰਿਤਮੁਮੇਰੀਦੈ
ਸਿਚਾ ॥ ੩ ॥ ਜੇਤੇਰੇਤੀਰਬਾਣਾਹਉਥੁਧਿਮੈਲੁਲਾਏਘਰਕਠਕੁਇ
ਕੁਤਿਲੁਨਮਨੈ ॥ ਕਦਿਪਵਉਸਾਧਸੰਗੁਹਿਹਰਿਸਦਾਅਨੰਦਹੀ
ਅਨਅੰਜਨਿਮੇਰਾਮਨੁਇਸਨਨੈ ॥ ੪ ॥ ਸਗਲਾਸਮਕੀਨੇਮਨੁਅਨਹਿ
ਪਤੀਨਿਬਿਥਕਹੀਨਦਹੀਧੇ ॥ ਕਈਪਈਐਰੁਪੁਥੁਥਿਧਤਪਾਰ
ਥੁਮਕੰਗਰਾਤਮੇਰੇਮਨਕੀਦਗਮਤਿਮਲੁਖੇ ॥ ੫ ॥ ਕਰਮਧਰਮੁ

ਗਤਾਨਿਖਨਾਹੇਤਕਰਤਾਗਥਿਗਥਿਪਕੈਕਹੀਨਲੇਖੈ॥ ਜਿਸੁ
 ਟੀਐਸਫਲਮੁਗਤਿਕੈਸਦਾਕੀਗਤਿਗੁਪਸਾਦਿਕਉਨਤੁਪਖੈ॥
 ॥ਮਨਹਠਿਜੋਕਮਵੈਤਿਲਨਲੇਖੈਪਵੈਬਗੁਲਾਜਿਉਪਿਆਨੁਲਵੈ
 ਮਾਇਅਰਧਗੀ॥ਕੇਈਐਸੇਸੁਖਹਦਾਈਪਭਕੀਕਥਾਸੁਨਈਤਿਸੁਭ
 ਟੇਗਤਿਹੋਇਹਮਰੀ॥੧॥ਸੁਪਸੰਨਗੋਪਲਗਇਕਟੇਰਬੰਧਨਮਾਇਗੁਰ
 ਸਥਦਿਮਗਮਨੁਰਤਾ॥ਸਦਾਸਦਾਅਨੰਤਭੇਟਿਓਨਿਰਭੈਗਥਿਦੁ
 ਮੁਖਨਨਕਲਾਧੋਰਿਚਰਨਪਰਤਾ॥੨॥ਸਫਲਸਫਲਾਭਈਸਫਲ
 ਜਤਾ॥ਆਵਣਜਾਣਹੋਮਿਲੇਸਾਧਾ॥ਪਾਰਹਉਦੁਜਾ॥੧॥੩॥

੧੬ਸਤਿਗੁਰਪ੍ਰਸਾਦਿ

ਗੁਪਨਸਗੰਢਤਮੁਲਾ ੧

ਘਰੁ ੧

ਤੀਰਥਿਨਵਣਿਜਾਉਤੀਰਥੁਨਮੁਪੈ॥ਤੀਰਥੁਸਥਾਵਿਥੀਚਰੁਅੰਤਰਿ
 ਆਨੁਪੈ॥ਗੁਗਿਆਨੁਸਚਾਬੰਨਤੀਰਥੁਰਸਪੁਰਖਸਦਾਦਸਹਰਾ॥ਹ
 ਉਨਮੁਹਿਕਾਸਦਾਜਾਚਉਦੋਹੁਪਭਧਰਣੀਧਰਾ॥ਸੰਸਾਰਗੀਨਮੁਰ
 ਗੁਮੈਲਾਗੈਸਚਥਿਨਾ॥ਗੁਰਵਕਾਨਿਰਮਲਾਸਦਾਚਨਣੁਨਿਤਸਚੁ
 ਤੀਰਥੁਮਜਨਾ॥੧॥ਸਚਿਨਲਾਗੈਮੈਲਾਕਿਆਮਲੁਧਈਐ॥ਗੁਣਹਿ
 ਰੁਪੇਇਕਿਸਕਉਰਈਐ॥ਵੀਚਰਿਮੈਤਰੈਤਰੈਉਲਟਿਜੋਨਿਨਾ
 ਵਈ॥ਆਪਿਪਰਸੁਪਰਮਪਿਆਨੀਸਚੁਸਚੈਭਵਈ॥ਅਨੰਦਅਨਿ
 ਨੁਹਰਖੁਸਚਾਦੁਖਕਿਲਵਿਖਪਹਰੇ॥ਸਚੁਨਮੁਪਇਅਗੁਰਿਰਿਖ
 ਇਅਮੈਲੁਨਹੀਸਚਮਨੇ॥੨॥ਸੰਗਤਿਮੀਤਮਿਲਾਪੁਪੁਰਨਵਣੋ॥ਗ
 ਵੈਗਵਣਹਰੁਸਥਦਿਸੁਹਵਣੇ॥ਸਾਲਹਿਸਚੇਮਨਿਸਤਿਗੁਪੁਨਾ
 ਨਦਇਅਮੋਤਾ॥ਪਿਰਸੰਗਿਭਵੈਸਹਜਿਨਵੈਬੋਣੀਤਸੰਗਮੁਸਤਸਤਾ॥
 ਅਰਪਿਏਕੰਕਰੁਸਚਾਨਿਤਦੇਇਚਕੈਸਵਾਇਆ॥ਗਤਿਸੰਗਿਮੀਤ
 ਸੰਗਤਿਕਰਿਨਰਮਿਲੀਮਿਲਾਇਆ॥੩॥ਕਹਣਕਹੈਸਭੁਕੈਇਕੋਭ
 ਆਖੀਐ॥ਹਉਮੁਖੁਨੀਚੁਅਜਾਣੁਸਮਣੁਸਾਖੀਐ॥ਸਚੁਗੁਰਕੀਸ

ਖੀਅੰਮੁਭਖੀਤਿਤਮਨੁਮਨਿਆਮੇਗਾ॥ਕੁਚਕਹਿਆਵਹਿਥਿਖ
 ਲਦਸਥਦਿਸਚੇਗੁਮੇਗਾ॥ਅਖਣਿਤੋਟਿਨਭਗਤਿਭੰਡਗੰਭਰਿਪੁਰਿ
 ਹਿਆਸਈ॥ਨਨਕਸਾਚਕਹੈਬੰਨਤੀਮਨੁਮਾਜੈਸਚੁਸਈ॥੪॥੧॥
 ਪਨਸਗੰਢਤਮੁਲਾ ੧ ਜੀਵਤੋਰਨਇਮਨਿਆਨੰਦਹੋਜੀਉ॥ਸਚ
 ਸਚਨਉਗੁਣਗਵਿਦੁਪੈਜੀਉ॥ਗੁਗਿਆਨੁਅਪਰਸਿਜਣਹਰਜਿ
 ਨਿਸਿਰਜੀਤਿਨਿਗਈ॥ਪਰਵਣਾਇਆਹੁਕਮਿਪਠਾਇਅਫਹਿਨਸ
 ਕੋਕਈ॥ਅਪੇਕਰਿਵੈਖੈਸਿਰਿਸਿਰਿਲੇਖੈਅਪ੍ਰਸੁਗਤਿਬੁਝਈ॥ਨਨਕ
 ਸਹਿਬੁਅਗਮੁਅਗੋਚਰੁਜੀਵਸਾਚੀਨਈ॥੧॥ਤੁਮਸਹਿਅਵਰੁਨਕੋ
 ਇਅਇਆਜਾਇਸੀਜੀਉ॥ਹੁਕਮੀਹੋਇਨਿਬੇਰੁਭਰਮੁਚਕਾਇਸੀਜੀ
 ਓ॥ਗੁਰੁਭਰਮੁਚੁਕਾਏਅਕਥੁਕਹਏਸਚਮਹਿਸਾਚੁਸਮਣਾ॥ਅਪਿਉ
 ਪਏਆਪਿਸਮਏਹੁਕਮੀਹੁਕਮੁਪਛਣਾ॥ਸਚੀਵਡਿਆਈਗੁਰੋਤਪਾ
 ਈਤੁਮਨਿਅੰਤਿਸਖਈ॥ਨਨਕਸਾਹਿਬੁਅਵਰੁਨਦੁਜਾਨੀਤੋਰੈਵਡਿ
 ਆਈ॥੨॥ਤੁਸਚਾਸਿਰਜਣਹਰੁਅਲਖਸਿਰਦਿਆਜੀਉ॥ਏਕਸਾਹਿ
 ਬੁਦਇਹੋਵਦਵਪੈਦਿਆਜੀਉ॥ਦੁਇਹੋਚਲਾਏਹੁਕਮਿਸਥਾਏ
 ਜਨਮਿਮੁਆਸੰਸਾਰਾ॥ਨਮਾਚਿਨਾਨੀਕੋਬੋਲੀਥਿਖੁਲਾਦੀਸਿਰਿਭਰਾ॥
 ਹੁਕਮੀਆਇਆਹੁਕਮੁਨਬੁਝੈਹੁਕਮਿਸਦਾਦਹਰਾ॥ਨਨਕਸਾਹਿਬੁਸ
 ਥਦਿਸਿਵਪੈਸਾਚਾਸਿਰਜਣਹਰਾ॥੩॥ਭਗਤਸੋਹਦਿਰਵਾਹਿਸਥ
 ਦਿਸੁਹਇਆਜੀਉ॥ਬੋਲਹਿਅੰਮ੍ਰਿਤਬਾਣਿਗਸਨਗਾਇਆਜੀਉ॥ਗ
 ਸਨਗਸੁਣਨਮਿਤਿਸਏਗੁਕੈਸਥਦਿਵਿਕਣੇ॥ਪਰਸਿਪਰਸਿਐਪਰਸੁ
 ਹੋਏਜਤੋਰੈਮਨਿਭਣੇ॥ਅਮਰਪਦੁਪਾਇਆਪੁਗਵਾਇਆਵਿਰਲਾ
 ਗਿਆਨਵੀਚਰੀ॥ਨਨਕਭਗਤਿਸੋਹਦਿਰਿਸਚੈਸਚੈਕੋਵਪਗੀ॥੪॥
 ਭੁਖਪਿਆਸੇਆਥਿਕਿਉਚਰਿਜਾਇਸਜੀਉ॥ਸਤਿਗੁਰਪੁਛਉਜਾਇਨਾ
 ਮੁਧਿਆਇਸਾਜੀਉ॥ਸਚੁਨਮੁਧਿਆਈਸਾਚੁਰਵਈਗੁਰਮੁਖਿਸਚੁ
 ਪਛਣਾ॥ਦੀਨਨਬੁਦਇਅਲੁਨਿਰੰਜਨੁਅਨਦਿਨੁਮੁਵਖਣਾ॥
 ਕਰਣੀਕਾਰੁਪੁਰਹੁਰੁਮਈਆਪੁਮੁਆਮਨੁਮਰੀ॥ਨਨਕਨਮੁਮਹਰਸੁ
 ਮੀਠਤਿਸਨਾਨਮਿਨਿਵਾਈ॥੫॥੨॥ਪਨਸਗੰਢਤਮੁਲਾ ੧ ਪਿਰਸੰਗਿਮੁ
 ਠਕੈਇਖਬਰਿਨਪਈਆਜੀਉ॥ਮਸਤਕਿਲਿਖਿਅਭਲੇਖੁਪੁਗਥਿਕ

ਮਾਇਆਜੀਉ॥ ਲੇਖਨਮਿਟਈ ਪੁਰਬਿਕਮਾਇਆਕਿਆਜਾਣਕਿਆ
 ਹੋਸੀ॥ ਗੁਣੀਅਚਾਰਿਨਹੀਰੰਗਿਰਤੀਅਵਗੁਣਬਹਿਬਹਿਰੇਸੀ॥ ਧਨੁ
 ਬਨੁਅਕਰੀਛਾਇਆਬਿਗਧਿਭਾਇਦਿਨਪੁਨਿਆ॥ ਨਨਕਨਾਮਿਥਿਨਵ
 ਹਗਣਿਛੂਟੀਛੂਟਿਛਿਛੁਨਿਆ॥੧॥ ਬੁਧੀਪੁਰੁਪਾਲਿਓਗੁਰਕੈਭਾਇ
 ਚਲੇ॥ ਸਾਚਨਮੁਖਿਅਇਪਵਹਿਸੁਖਿਮਹੇਲਾ॥ ਹਰਿਨਮੁਖਿਅ
 ਤਸੁਖੁਪਏਪਈਅਭੈਦਿਨਚਰੇ॥ ਨਿਜਘਰਿਜਾਇਬੈਸਚੁਪਏ
 ਅਨਦਿਨੁਨਾਲਿਪਿਅਗੇ॥ ਵਿਣੁਭਗਤੀਘਰਿਵਸੁਨਹੋਈਸੁਣਿਅ
 ਲੈਕਸਬਈ॥ ਨਨਕਸਗੀਤਪਿਰੁਪਏਰਤੀਸਚੇਨਏ॥੨॥ ਪਿਰੁਪ
 ਨਭਵੈਤਪਿਰਭਵੈਨਗੀਜੀਉ॥ ਰੰਗਿਪ੍ਰੀਤਮਰਤੀਗੁਰਕੈਸਬਦਿਵੀ
 ਚਰੀਜੀਉ॥ ਗੁਰਸਬਦਿਵੀਚਰੀਨਹਿਪਿਆਰੀਨਿਵਿਨਿਵਿਭਗਤਿ
 ਰੇਈ॥ ਮਾਇਆਮੇਹੁਜਲਾਏਪ੍ਰੀਤਮੁਸਮਹਿਰੰਗੁਕਰੇਈ॥ ਪ੍ਰਭਸਚੇਸੇ
 ਤੀਰੰਗਰੰਗੇਤੀਲਲਭਈਮਨੁਮਾਗੀ॥ ਨਨਕਸਾਚਿਵਸੀਸੋਹਗਣਿ
 ਪਿਰਸਉਪ੍ਰੀਤਿਪਿਆਰੀ॥੩॥ ਪਿਰਘਰਿਸਚੈਨਾਗਿਜੇਪਿਰਭਵੈਜੀਉ
 ॥ ਛੁਠਵੈਣਚਵੈਕਾਮਿਨਅਵਏਜੀਉ॥ ਛੁਠਅਲਵੈਕਾਮਿਨਅਵੈ
 ਨਾਪਿਰੁਖੈਨੈਣੀ॥ ਅਵਗੁਣਿਅਗੀਕੰਤਿਵਿਸਰੀਛੂਟੀਵਿਧਣਿਰੇਈ॥
 ਗੁਰਸਬਦੁਨਮਨੈਫਹੀਫਥੀਸਾਧਨਮਹੁਨਪਏ॥ ਨਨਕਅਪੇਅਪੁ
 ਪਛਾਣੈਗੁਰਮੁਖਿਸਹਜਿਸਮਏ॥੪॥ ਧਨਸੋਹਗਣਿਨਗਿਜਿਨਿਪੁਰੁ
 ਟਿਆਜੀਉ॥ ਨਾਮਿਥਿਨਕੁੜਿਅਹਿਕੁੜੁਕਮਾਣਿਆਜੀਉ॥ ਹਰਿਭਗਤਿ
 ਸੁਹਾਵੀਸਚੇਭਵੀਭਾਇਭਗਤਿਪ੍ਰਭਰਤੀ॥ ਪਿਰੁਰਲੀਅਲਾਜੋਥਨਿ
 ਬਲਾਤਿਸੁਰਾਵੈਰੰਗਿਰਤੀ॥ ਗੁਰਸਬਦਿਵਿਗਾਸੀਸੁਹਾਵਸੀਫਲੁਪਾਇ
 ਅਗੁਣਕਰੀ॥ ਨਨਕਸਚੁਮਿਲੈਵਡਿਆਈਪਿਰਿਘਰਿਸਚੈਨਗੀ॥੫॥੩॥

ੴ ਸਤਿਗੁਰਪ੍ਰਸਾਦਿ

ਗੁਰਪਨਾਸਗੀਛੰਤਮਹਲ ੪ ਘਰੁ ੧
 ਹਰਿਜੀਉਕ੍ਰਿਪਾਕਰੋਤਨਮੁਖਿਅਈਐਜੀਉ॥ ਸਤਿਗੁਰਮਿਲੈਸੁਭਾਇਸ
 ਹਜਿਗੁਣਗਈਐਜੀਉ॥ ਗੁਣਗਾਇਗਸੇਸਦਾਅਨਦਿਨੁਜਾਪਿ

ਸਚੇਭਵਏ॥ ਅਹੰਕਾਰੁਹਉਮੈਤਜੋਮਾਇਆਸਹਜਿਨਾਮਿਸਮਾਵਏ॥
 ਅਪਿਕਰਤਕਰੋਸਈਆਪਿਦੇਇਤਪਈਐ॥ ਹਰਿਜੀਉਕ੍ਰਿਪਾਕਰੋਤਨ
 ਮੁਖਿਅਈਐਜੀਉ॥੧॥ ਅੰਦਰਿਸਾਚਨਹੁਪ੍ਰੇਸਤਿਗੁਰੋਜੀਉ॥ ਹਉ
 ਤਿਸੁਸਦੀਦਿਨੁਗਤਿਮੇਕਦੈਨਵੀਸਰੋਜੀਉ॥ ਕਦਨਵਿਸਰੀਅਨਦਿਨੁਸ
 ਮਗੀਜਾਨਮੁਲਈਤਾਜੀਵਾ॥ ਸੁਵਣੀਸੁਣੀਤਾਇਮਨੁਤਿਪਤੈਗੁਰਮੁ
 ਖਿਅੰਮੁਤਪੀਵਾ॥ ਨਦਰਿਕਰੋਤਸਤਿਗੁਰਮੇਲਅਨਦਿਨੁਬਿਬੇਕਬਧਿ
 ਚੀਚਰੈ॥ ਅੰਦਰਿਸਾਚਨਹੁਪ੍ਰੇਸਤਿਗੁਰੋ॥੨॥ ਸਤਸੰਗਤਿਮਿਲੈਵਡ
 ਭਾਗਿਤਾਹਰਿਸੁਆਵਏਜੀਉ॥ ਅਨਦਿਨੁਰਹੈਲਿਵਲਾਇਤਸਹਜਿਸ
 ਮਵਏਜੀਉ॥ ਸਹਜਿਸਮਵੈਤਹਰਿਮਨਿਭਵੈਸਦਾਅਤੀਤਬੈਰਾਗੀ
 ॥ ਹਲਤਿਪਲਾਤਿਸੇਭਾਜਗਅੰਤਰਿਗਮਨਾਮਿਲਿਵਲਾਗੀ॥ ਹਰਖਸੇਗ
 ਦੁਹਤੇਮੁਕਤਜੋਪ੍ਰਭੁਕਰੈਸੁਭਾਵਏ॥ ਸਤਸੰਗਤਿਮਿਲੈਵਡਭਾਗਿਤ
 ਹਰਿਸੁਆਵਏਜੀ॥੩॥ ਦੂਜੈਭਾਇਦੁਖੁਹੋਇਮਨੁਖਜਮਿਜੋਹਿਅ
 ਜੀਉ॥ ਹਇਹਾਇਕਰੋਦਿਨੁਗਤਿਮਾਇਆਦੁਖੁਮੋਹਿਆਜੀਉ॥ ਮਾਇ
 ਆਦੁਖਿਮੋਹਿਅਹਉਮੈਰੋਹਿਅਮੇਰੀਮੇਰੀਕਰਤਵਿਹਵਏ॥ ਜੋਪ੍ਰਭੁਦੇਇ
 ਤਿਸੁਚੇਤੇਨਾਹੀਅੰਤਿਗਾਇਆਪਛੁਤਵਏ॥ ਬਿਨੁਨਵੈਕੋਸਾਥਿਨਚਲੈ
 ਪੁਤ੍ਰਕਲਤਮਾਇਆਧੁਹਿਆ॥ ਦੂਜੈਭਾਇਦੁਖੁਹੋਇਮਨੁਖਜਮਿਜੋਹਿ
 ਆ॥੪॥ ਕਰਿਕਿਰਪਾਲੇਹੁਮਿਲਾਇਮਹਲੁਹਰਿਪਾਇਆਜੀਉ॥ ਸਦਾ
 ਹੋਰਗਜੋੜਿਪ੍ਰਭੁਮਨਿਭਾਇਆਜੀਉ॥ ਪ੍ਰਭੁਮਨਿਭਵੈਤਹੁਕਮਿਸਮਵੈ
 ਹੁਕਮੁਮੰਨਿਸੁਖੁਪਾਇਆ॥ ਅਨਦਿਨੁਜਪਤਿਗੈਦਿਨੁਗਤੀਸਹਜੇਨਮੁ
 ਖਿਅਇਆ॥ ਨਾਮੇਨਾਮੁਮਿਲੀਵਡਿਆਈਨਨਕਨਾਮੁਮਨਿਭਵਏ॥ ਕ
 ਰਿਕਿਰਪਾਲੇਹੁਮਿਲਾਇਮਹਲੁਹਰਿਪਵਏਜੀਉ॥੫॥੧॥੪॥

ਗੁਰਪਨਾਸਗੀਛੰਤਮਹਲ ੫ ਘਰੁ ੧ ੴ ਸਤਿਗੁਰਪ੍ਰਸਾਦਿ
 ਸਤਿਗੁਰਦੀਨਦਇਆਲਾਜਿਸਸੰਗਿਹਰਿਗਵੀਐਜੀਉ॥ ਅੰਮ੍ਰਿਤਹਰਿ
 ਕਾਨਮੁਸਾਧਸੰਗਿਰਵੀਐਜੀਉ॥ ਭਜੁਸੰਗਿਸਪੁਇਕਾਹਧੁਜਨਮ

ਭੁਨਿਗੇ

ਮਹਨਦੁਖਨਸਏ॥ ਪੁਰਿਕਮੁਲਿਖਿਆਸਾਰਸਿਖਿਅਕਟੀਜਮਕੀ
 ਫਸਏ॥ ਭੈਰਮਨਰੋਜਮਪੰਥਿਮੁਲਿਨਅਵੀਐ॥ ਬਿਨਵੰਤਨਨਕਪੁ
 ਰਿਕਿਰਪਸਦਹਰਿਗੁਣਗਵੀਐ॥ ੧॥ ਨਿਪਰਿਆਪਰਿਏਕੁਨਮੁਨਿਰੋ
 ਜਿਨੇਜੀਉ॥ ਤੁਦਾਤਾਤਰੁਸਰਬਦੁਖਭੰਜਨੇਜੀਉ॥ ਦੁਖਹਰਤਕਰ
 ਤਸੁਖਹਸੁਆਮੀਸਗਣਿਸਾਧੁਆਇਆ॥ ਸੰਸਾਰੁਸਾਗੁਮਹਾਬਿਖੜਾ
 ਪਲਾਕਏਕਮਾਹਿਤਗਇਆ॥ ਪੁਰਿਹਰਿਆਸਰਬਬਈਗੁਰਗਿਆਨੁ
 ਨੇਤੀਅੰਜਨੇ॥ ਬਿਨਵੰਤਨਨਕਸਦਾਸਿਮਹੀਸਰਬਦੁਖਭੰਜਨੇ॥ ੨॥
 ਅਪਿਲੀਏਲਾਡਿਲਾਇਕਿਰਪਾਧਰੀਅਜੀਉ॥ ਮੋਹਿਨਿਗੁਣਨੀ
 ਚੁਅਨਬੁਧੁਭਾਗਮਅਪਰੀਅਜੀਉ॥ ਦਇਅਲਾਸਦਾਕੁਪਲਾ
 ਸੁਆਮੀਨੀਚਥਪਟਿਹਰਿਆ॥ ਜੀਅਜੰਤਸਭਿਵਸਿਤੇਰੈਸਗਲਤੇ
 ਗੀਸਰਿਆ॥ ਅਪਿਕਰਤਾਪਿਭੁਗਤਾਪਿਸਗਲਾਬੀਚਾਰਿਆ॥
 ਬਿਨਵੰਤਨਨਕਗੁਣਗਇਜੀਵਹਰਿਜਪੁਜਪਉਬਨਵਾਗੀਆ॥ ੩॥
 ਰਾਗਸੁਅਪਹੁਨਾਮੁਅਮੇਲਾਈਜੀਉ॥ ਨਿਤਜਪਹਿਤੇਰੇਦਾਸਪੁਰਖ
 ਅਤੇਲਾਈਜੀਉ॥ ਸੰਤਰਸਨਵੁਠਾਪਿਤੁਠਹਰਿਸਹਿਸੇਈਮਤਿ
 ਆ॥ ਗੁਰਚਰਨਲਾਗੇਮਹਾਭਾਗੇਸਦਾਅਨਦਿਨੁਜਾਗਿਆ॥ ਸਦਾਸਦਾ
 ਸਿਮਤਬਸੁਆਮੀਸਾਸਿਸਾਸਿਗੁਣਬੋਲਾਈ॥ ਬਿਨਵੰਤਨਨਕਪੁਰਿ
 ਸਧੁਨਾਮੁਪੁਭੂਅਮੇਲਾਈ॥ ੪॥ ੧॥ ੫॥ ਚਉਪਦੇ॥ ੯੩॥ ਅਸਟਪ
 ਦੀਆ॥ ੩॥ ਛੰਤ॥ ੫॥ ਜੁਮਲਾ॥ ੧੦੧॥

(੬੬੬)
 ੧ਓਸਤਿਗੁਰਸਾਦਿ

ਰਾਗੁਪਨਸਰੀਬਾਣੀਭਗਤਕਬੀਰਜੀਉਕੀ
 ਸਨਕਸਨੰਦਨਮਹੋਸਸਮਨਾ॥ ਸੇਖਨਾਗਿਤੋਰਮਹਮੁਨਜਾਨਾ॥ ੧॥ ਸੰਤ
 ਸੰਗਤਿਰਮੁਹਿਦੈਬਸਈ॥ ੧॥ ਰਹਾਉ॥ ਹਨੁਮਨਸਰਿਗਰੁਸਮਾਨਾ॥
 ਸੁਰਪਤਿਨਰਪਤਿਨਹੀਗੁਨਜਾਨਾ॥ ੨॥ ਚਾਥੇਦਰਾਹੁਸਿਮਤਿਪੁਰਨ
 ਕਮਲਾਪਤਿਕਮਲਾਨਹੀਜਾਨਾ॥ ੩॥ ਕਹਿਕਬੀਰਸੇਭਰਮੇਨਹੀ॥
 ਪਗਲਾਗਿਰਾਮਹੋਸਰਨਹੀ॥ ੪॥ ੧॥ ਧਨਸਰੀ॥ ਦਿਨਤੇਪਰਪਰ
 ਤੇਘਰੀਆਵਘਟੈਤਨੁਛੀਜੈ॥ ਕਾਲੁਅਹੇਗੀਛੈਰੇਥਧਿਕਜਿਉ
 ਕਹੁਕਵਨਬਿਧਿਕੀਜੈ॥ ੧॥ ਸੇਦਿਨੁਆਵਨਲਾਗਾ॥ ਮਤਪਿਤਭਈ
 ਸੁਤਬਨਿਤਕਹੁਕਉਪੈਕੰਕਾ॥ ੧॥ ਰਹਾਉ॥ ਜਬਲਗੁਜੇਤਿਕਾਇਆ
 ਮਹਿਬਰਤੈਆਪਾਪਸੁਨਬੁਝੈ॥ ਲਾਲਚਕਰੈਜੀਵਨੁਪਦਕਰਨੇਲਚ
 ਨਕਛੁਨਸੁਝੈ॥ ੨॥ ਕਹਤਕਬੀਰਸੁਨਹੋਰੇਪੁਨੀਛੈਡੁਪਮਨਕੇਭਰਮਾ॥
 ਕੇਵਲਾਨਮੁਜਪਹੋਰੇਪੁਨੀਪਹੁਏਕਰੀਸਰਨਾ॥ ੩॥ ੨॥ ਧਨਸਰੀ॥ ਜੋਜ
 ਨਭਉਭਗਤਿਕਛੁਜਨੈਤਾਕਉਅਚਗੁਕਾਰੋ॥ ਜਿਉਜਲੁਜਲਾਮਹਿ
 ਪ੍ਰੇਸਿਨਨਿਕਸੈਤਿਉਛੁਗਿਮਲਿਓਜੁਲਾਹੋ॥ ੧॥ ਹਰਿਕੇਲੇਗਾਮੈਤਉਮਤਿ
 ਕਭੇਰਾ॥ ਜਉਤਨੁਕਾਸੀਤਜਹਿਕਬੀਰਮਈਐਕਹਾਨਿਹੋਰਾ॥ ੧॥ ਰਹਾ
 ਉ॥ ਕਹਤਕਬੀਰਸੁਨਹੋਰੇਲਾਈਭਰਮਨਭੁਲਾਹੋਕਈ॥ ਕਿਆਕਾਸੀ
 ਕਿਆਉਖੁਮਗਹਰਾਮੁਹਿਦੈਜਉਹੋਈ॥ ੨॥ ੩॥ ਧਨਸਰੀ॥ ਇੰਦ੍ਰ
 ਲੋਕਸਿਵਲੋਕਹਿਜੋਥੈ॥ ਓਛੈਤਪਕਰਿਬਹੁਰਿਐਥੈ॥ ੧॥ ਕਿਆਮ
 ਗਭਿਕਛੁਬਿਰੁਨਹੀ॥ ਰਾਮਨਾਮਰਖੁਮਨਮਾਹੀ॥ ੧॥ ਰਹਾਉ॥ ਸੇਭਰਾਜ
 ਬਿਭੈਬਡਿਆਈ॥ ਅੰਤਿਨਕਹੁਸੰਗਿਸਹਾਈ॥ ੨॥ ਪੁਤਕਲਤਲ
 ਛਮੀਮਾਇਆ॥ ਇਨਤੇਕਹੁਕਵਨੈਸੁਖਪੁਆਇਆ॥ ੩॥ ਕਹਤਕ
 ਬੀਰਅਵਰਨਹੀਕਾਮਾ॥ ਹਮਰੋਮਨਪੁਨਰਾਮਕਨਾਮਾ॥ ੪॥ ੪॥ ਧਨਸ
 ਰੀ॥ ਰਾਮਸਿਮਰਿਰਾਮਸਿਮਰਿਰਾਮਸਿਮਰਿਭਈ॥ ਰਾਮਨਾਮਸਿਮਰਨਾਬਿਨੁ
 ਬੁਝਤੇਅਧਿਕਾਈ॥ ੧॥ ਰਹਾਉ॥ ਬਨਿਤਾਸੁਤਦੇਹੇਗੁਸੰਪਤਿਸੁਖਦਾ
 ਈ॥ ਇਨਮਹਿਕਛੁਨਹਿਤੇਕਾਲਅਵਪਾਈ॥ ੧॥ ਅਜਾਮਲਾ

ਸਤਸੁਮੰਜਸ ਕੀ ਪੈਰਿ ਰਹੀ ਪਰਤੀ ਜੋ ਕੇਰੀ ਤਾਤੁ ਸੁਪਨੀ ਗ੍ਰਹਿ ਇਨਸ ਕ ਥਿ ਚਿ ਜੋ ਕੇ ਰਹੈ ॥ ਆਸਿ ਦਲੀ ਆਚਲ ਨਾਸੀ ਸੈ ਤੈ ਭਥ
ਜੀਅਲੇ ਤਿਸਿ ॥ ੧੧੫ ॥ ॥ ਰਹਿ ਅਛਈ ਪਰਤੀ ਗ੍ਰਿਹ ਦ ਨਰਪ ਅਨੰਤ ਤਾਤੁ ਸੁਪਨੀ ਗ੍ਰਹਿ ਇਨਸ ਕ ਥਿ ਗਏ ਦਫੈ ॥ ਜੋਕੇ ਦੁਨਾਗੁ ਸੇ ਜਿ ਪਾਤਲੀ
ਬਹੁ ਪੁਰੁ ਅਨੰਤ ਤਾਤੁ ਸੁਪਨੀ ਗ੍ਰਹਿ ਇਨਸ ਕ ਥਿ ਚਿ ਜੋ ਕੇ ਰਹੈ ॥ ਅਭੈ ਸਿਧ ਆਪੀ ਜੋ ਕੇ ਗੁਣ ਸੁਪਨੀ ਗ੍ਰਹਿ ਇਨਸ ਕ ਥਿ

ਲਾਗਿ ਜੀਵਉ ਚਿਭਉ ਏਕਿ ਰਸਨੁ ਦੇਖੈ॥੨॥੧॥ਧਨਾਸਰੀ॥ਚਿਤਿ ਸਿਮ
ਰਨੁ ਕਰਉ ਨੈਨ ਅਵਿਲੋਕਨ ਸੁਵਨ ਬਣੀ ਸੁਜ ਸੁਪੁਰਿਸ ਖਉ॥ਮਨੁ ਸੁਮ
ਧੁਕੁ ਕਰਉ ਚਰਨ ਹਿਰੈ ਪਰਉ ਰਸਨਾ ਅੰਮ੍ਰਿਤ ਰਾਮਨਾਮ ਭਾਖਉ॥੧॥ਮੇ
ਰੀ ਪ੍ਰੀਤਿ ਗਾਥੈ ਦਸਿ ਉਜਿ ਨਿਘਟੈ॥ਮੈਤਉ ਮੇਲਿ ਮਹੀਲਾ ਈਸੀ ਅ
ਸਟੈ॥੧॥੪੦ਉ॥ਸਧਾ ਸੰਗਤ ਬਿਨੁ ਭਾਉ ਨਹੀਉ ਪਜੈ ਭਾਵ ਬਿਨੁ ਭਗਤਿ
ਨਹੀ ਹੋਇ ਤੇਰੀ॥ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈ ਜਗ ਖਹੁ ਰਾਜ
ਰਾਮ ਮੇਰੀ॥੨॥੨॥ਧਨਾਸਰੀ॥ਨਾਮੁ ਤੇਰੇ ਆਰਤੀ ਮਾਜਨੁ ਮੁਰਗੇ॥ਹਰਿਕ
ਨਾਮ ਬਿਨੁ ਛੁਟੇ ਸਗਲ ਪਸਰੇ॥੧॥੪੦ਉ॥ਨਾਮੁ ਤੇਰੇ ਆਸਨੇ ਨਾਮੁ ਤੇਰੇ
ਰਸਨਾਮੁ ਤੇਰੇ ਕਸੇ ਰੇਲੇ ਛਿਟ ਕਰੇ॥ਨਾਮੁ ਤੇਰੇ ਅੰਭੁਲਾਨਾਮੁ ਤੇਰੇ ਚਰਨੇ
ਘਸਿਜ ਪੇਨਾ ਮੁਲੇ ਤੁਝ ਹਿਕਉ ਚਰੇ॥੧॥ਨਾਮੁ ਤੇਰੇ ਵਾਦੀ ਵਾਨਾਮੁ ਤੇਰੇ
ਤੀਨਾਮੁ ਤੇਰੇ ਤੁਲੇ ਮਾਪਿ ਪਸਰੇ॥ਨਾਮੁ ਤੇਰੇ ਕੀਜਤਿ ਲਾਗਈ ਭਇਉ
ਉਜੀ ਆਰੇ ਭਵਨ ਸਗਲੇ॥੨॥ਨਾਮੁ ਤੇਰੇ ਤਗਨਾ ਮੁਢੁਲਾ ਮਲਭਾਰ
ਅਠਹਾਸ ਗਲਾ ਜੁਠੇ॥ਤੇਰੇ ਕੀਆ ਤੁਝ ਹਿਕਾ ਅਗ ਪਉਨਾਮੁ ਤੇਰੇ
ਤੁਝ ਹੀ ਚਵਰਦੁ ਲਾਗੇ॥੩॥ਦਸ ਅਠਾ ਅਠਸਠੇ ਚਰੇ ਖਣੀ ਇਹੈ
ਤੁਝ ਹੈ ਸਗਲਾ ਸੰਸਾਰੇ॥ਕਹੈ ਰਵਿਦਾਸੁ ਨਾਮੁ ਤੇਰੇ ਆਰਤੀ ਸਤਿ ਨਾਮੁ ਹੋ
ਰਿਭੇਗ ਤੁਹੇ॥੪॥੩॥

ੴ ਸਤਿਗੁਰ ਪ੍ਰਸਾਦਿ

ਰਾਗੁ ਧਨਾਸਰੀ
ਨਾਗਇ ਨਿਦ ਸਿਕਾਇ ਭੁਲੀ ਗਵਗੀ॥ਦੁਕਿ ਤੁਸੁਕਿ ਤੁਥੈ ਕਰਮੁ ਮੇਰੀ
॥੧॥੪੦ਉ॥ਸੰਕਰਾਮ ਸਤ ਕਿਥ ਸਤਾ ਸੁਗਸਰੀ ਇਸਨਨ ਕਰੇ॥ਕੁਲ ਜਲ
ਮਧੋ ਮਿਲਿ ਓਸ ਸੰਗ ਪਾਨੇ॥ਕਰਮ ਕਰਿ ਕਲੰਕੁ ਮਫੀਟ ਸਿਰੀ॥੧॥ਬਿਛੁ
ਕਾਦੀ ਪਕੁ ਸੁਮੀਤ ਚੇਰੇ ਸੁਆਰਥੀ ਪੰਖੀ ਹੋਇ ਗੁਰੁ ਤਰੇ ਥਾਪਵਾ॥ਕਰ
ਮ ਕਰਿ ਅਰੁਣ ਪਿਗੁਲਾ ਗੀ॥੨॥ਅਨਿਕ ਪਾਤਿ ਕਰਤਾ ਤਿਭਵਨਾ ਬੁ
ਗੀ॥ਤੀਰਥੀ ਤੀਰਥ ਭ੍ਰਮਤਾ ਲਾਹੈ ਨ ਪਰੁਗੀ॥ਕਰਮ ਕਰਿ ਪਲਾਮਫੀਟ

ਸਿਰੀ॥੩॥ਅੰਮ੍ਰਿਤ ਸਸੀ ਅਧੇਨ ਲਛਮੀ ਕਲਾਪਤ ਗਸਿ ਖਰਿ ਸੁਨ ਗਰ
ਨਦੀ ਚਨਾਈ॥ਕਰਮ ਕਰਿ ਖਰੁ ਮਫੀਟ ਸਿਰੀ॥੪॥ਦਾਪੀ ਲੇਲੀ ਕਾ
ਗੁਛੁ ਉਪਾਧੀ ਲਾਗਵਣ ਬਣੁ ਸਾਲਿ ਬਿਸਲਿ ਆਇ ਤੇ ਖੀਲੁ ਰਹੀ॥ਕਰਮ
ਕਰਿ ਕਛੁ ਓਟੀ ਮਫੀਟ ਸਿਰੀ॥੫॥ਪੁਰਬ ਲੋਕਿ ਤ ਕਰਮੁ ਨ ਮਿਟੈ ਗੰਧਰ
ਗੋਪਣਿ ਤਰੇ ਮਹਿ ਜਾਪੀ ਅਲੇ ਰਾਮ ਚੇਨਾਮੀ॥ਬਦਤਿ ਤਿਲ ਚਨਰਾਮ
ਜੀ॥੬॥੧

ੴ ਸਤਿਗੁਰ ਪ੍ਰਸਾਦਿ

ਰਾਗੁ ਧਨਾਸਰੀ
ਧੁਪਦੀ ਪਾਪਿ ਤੁਸਾਜਿ ਆਰਤੀ॥ਵਰੇ ਨੇਜਾ ਉਕਮਲਾ ਪਤੀ॥੧॥ਮੰਗ
ਲਾਹਿ ਮੰਗਲਾ॥ਨਿਤ ਮੰਗਲੁ ਰਾਜਾ ਰਾਮਾਇਕੇ॥੧॥੪੦ਉ॥ਉਤਮੁਰ
ਅਗਨਿ ਮਲਥਾਤੀ॥ਤੁਹੀ ਨਿਰੰਜਨ ਕਮਲਾ ਪਤੀ॥੨॥ਰਾਮਾ ਭਗ
ਤਿ ਰਾਮਾ ਨੰਦੁ ਜਾਨੈ॥ਪੂਰਨ ਪਰਮਾ ਨੰਦੁ ਬਖਾਨੈ॥੩॥ਮਦਨ ਮੁਗਤਿ ਭੈਤ
ਰਿਗਾਥੈ॥ਸੈਣੁ ਭਣੈ ਭਜੁ ਪਰਮਾਨੰਦੇ॥੪॥੧॥

ੴ ਸਤਿਗੁਰ ਪ੍ਰਸਾਦਿ

ਰਾਗੁ ਧਨਾਸਰੀ
ਕਾਇਓ ਦੇਵ ਕਾਇਉ ਦੇਵ ਲਕਾਇਉ ਜੰਗਮ ਜਤੀ॥ਕਾਇਅ
ਉਧੁਪਦੀ ਪਨਈ ਬੈਦਾ ਕਾਇਉ ਪੁਜਉ ਪਾਤੀ॥੧॥ਕਾਇਆ ਬਹੁ
ਖੰਡ ਖੋਜਤੋ ਨਵ ਨਿਪਿ ਪਾਈ॥ਨਕਛੁ ਆਇ ਬਨ ਕਛੁ ਜਾਇ ਬੋਰਾ
ਮਕੀ ਦੁਹਈ॥੧॥੪੦ਉ॥ਜੇ ਬ੍ਰਹਮੰਡੇ ਸੇਈ ਪਿਛੋ ਜੇ ਖੋਜੈ ਸੇ ਪਵੈ॥
ਪੀਪ ਪ੍ਰਣਵੈ ਪਰਮਤਤੁ ਹੈ ਸਤਿਗੁਰੁ ਹੋਇ ਲਖਾਵੈ॥੨॥੧॥


ੴ ਸਤਿਗੁਰ ਪ੍ਰਸਾਦਿ

ਰਾਗੁ ਧਨਾਸਰੀ
ਗੋਪਾਲ ਤੇਰਾ ਆਰਤਾ॥ਜੋ ਜਨਤੁ ਮਹੀਭਗਤਿ ਕਰੰਤਿ ਨਿਕੇ ਕਾਜ ਸ
ਵਰਤਾ॥੧॥੪੦ਉ॥ਦਾਲੀ ਸੀਧਾ ਮਗਉ ਘੀਉ॥ਹਮ ਰਾਖੁ ਸੀ ਕਰੈ
ਨਿਤ ਜੀਉ॥ਪਾਨੀ ਆਛਾ ਦਨੁ ਨੀਕਾ॥ਅਨਾਜੁ ਮਗਉ ਸਤ ਸੀਕਾ॥

॥੧॥ ਗਉ ਭੈ ਸਮਗਉ ਲਾਵੇਗੀ ॥ ਇਕਤ ਜਨਿ ਤੁਹੀ ਚੰਗੇਗੀ ॥ ਪਪ
 ਕੀ ਗੀ ਹਨ ਚੰਗੀ ॥ ਜਨੁ ਪੰਨ ਲਾਵੇ ਮੰਗੀ ॥੨॥੧॥ ਕਥੀ ਗੀ ਕੇ ॥
 ॥੫॥ ਸੀਨਾ ਮਦੇ ਵਜੀਕੇ ॥੫॥ ਗਵਿਦਾ ਸਜੀਕੇ ॥੩॥ ਤਿਲੇ ਚਨ ਜੀ
 ਕਾ ॥੧॥ ਸੀਸੈਣ ਜੀਕਾ ॥੧॥ ਸੀਪੀਪਾ ਜੀਕਾ ॥੧॥ ਤਗਤ ਪੰਨ ਜੀਕਾ
 ॥੧॥ ਤਗਤ ਕੀ ਬਣੀ ਕਾ ਜੁਮਲਾ ॥੧੧॥

ਗਉ ਭੈ ਸਮਗਉ ਲਾਵੇਗੀ ॥ ਇਕਤ ਜਨਿ ਤੁਹੀ ਚੰਗੇਗੀ ॥ ਪਪ
 ਕੀ ਗੀ ਹਨ ਚੰਗੀ ॥ ਜਨੁ ਪੰਨ ਲਾਵੇ ਮੰਗੀ ॥੨॥੧॥ ਕਥੀ ਗੀ ਕੇ ॥
 ॥੫॥ ਸੀਨਾ ਮਦੇ ਵਜੀਕੇ ॥੫॥ ਗਵਿਦਾ ਸਜੀਕੇ ॥੩॥ ਤਿਲੇ ਚਨ ਜੀ
 ਕਾ ॥੧॥ ਸੀਸੈਣ ਜੀਕਾ ॥੧॥ ਸੀਪੀਪਾ ਜੀਕਾ ॥੧॥ ਤਗਤ ਪੰਨ ਜੀਕਾ
 ॥੧॥ ਤਗਤ ਕੀ ਬਣੀ ਕਾ ਜੁਮਲਾ ॥੧੧॥

ਸਿਸਪ 66 ਈ ਲੇ



ੴ ਸਤਿਨਾਮੁ ਕਰਤਾ ਪੁਰਖੁ
 ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
 ਗੁਰ ਪ੍ਰਸਾਦਿ

ਰਗ ਜੈਤ ਸਗੀ ਮਹਲਾ ੪ ਘਰੁ ੧ ਚਉਪਦੇ
 ਮੇਰੀ ਅਰੈ ਰਤਨਾ ਮੁਹਿ ਬਸਿਅ ਗੁਰਿ ਹੁਭੁ ਪਰਿ ਮੇਰੈ ਮਾਥਾ ॥ ਜਨ
 ਮਾਨ ਮਕੇ ਕਿਲਾ ਬਿਖਦੁ ਖਉ ਤੇਗੁ ਗਿਨ ਮੁਦੀ ਓਹਿ ਨੁਲਾਥਾ ॥੧॥
 ਮੇਰੇ ਮਨ ਭਜੁ ਰਾਮਨ ਮੁਸਭਿ ਅਰਥਾ ॥ ਗੁਰਿ ਪੂਰੈ ਹਿਨ ਮੁਦਿ ਤ੍ਵਾਇਆ
 ਬਿਨੁ ਨ ਵੈਜੀ ਵਲੁ ਬਿਰਥਾ ॥੧॥ ਰਹਾਉ ॥ ਬਿਨੁ ਗੁਰੁ ਮੁੜ ਭਏ ਪੈਸਨ ਮੁ
 ਖਤ ਮੇਰਾ ਇਅਨਿਤ ਛਥਾ ॥ ਤਿਨ ਸਾਧੂ ਚਰਣਨ ਸੇਵੈ ਕਥਉ ਤਿਨ
 ਸਭ ਜਨ ਮੁਅਕਥਾ ॥੨॥ ਜਿਨ ਸਾਧੂ ਚਰਣ ਸਾਧ ਪ੍ਰਸਾਦਿ ਤਿਨ ਸਫਲਿ
 ਓਜਨ ਮੁਸਨਥਾ ॥ ਮੇਕਉ ਕੀਜੈ ਦਾਸ ਦਾਸਨ ਕਹਹਿ ਦਇਆਧਾ
 ਰਿਜਨੀ ਨਥਾ ॥੩॥ ਹਮ ਅੰਧੁ ਲਾਗਿ ਅਨਹੀਨ ਅਗਿਆਨੀ ਕਿਉ ਚਲਾ ਹਮ
 ਗਗਿ ਪੈਥਾ ॥ ਹਮ ਅੰਧੁ ਲੇਕਉ ਗੁਰ ਅੰਚਲੁ ਦੀਜੈ ਜਨਨ ਕਚਲਾਹਿ
 ਮਿਲੈਥਾ ॥੪॥੧॥ ਜੈਤ ਸਗੀ ਮਹਲਾ ੪ ਧੀਰਾਲੁ ਅਮੋਲੁ ਕੁਪੈਤਾ
 ਗੀ ਬਿਨੁ ਗਾਹਕ ਮੀਕਾ ਕਥਾ ॥ ਰਤਨ ਗਾਹਕੁ ਗੁਰੁ ਸਾਧੁ ਦੇਖਿ ਓਤ ਬਰਤਨੁ
 ਬਿਕਨੈ ਲਾਥਾ ॥੧॥ ਮੇਰੈ ਮਨਿ ਗੁਪਤ ਧੀਰੁ ਹਰਿ ਰਾਥਾ ॥ ਦੀਨ ਦਇਆਲ
 ਮਿਲਾਇਉ ਗੁਰ ਸਾਧੁ ਗਿਮਿਲਿ ਐਹਿ ਰੁਪਾਥਾ ॥੧॥ ਰਹਾਉ ॥ ਮਨ ਮੁਖ

ਕੋਈ ਅਗਿਆਨ ਐਧਰ ਤਿਨ ਘਰਿ ਰਹਿ ਨ ਲਾਖਾ ॥ ਤੇਉ ਭਵਿਤਰ
 ਮਿਸ੍ਰਿਏ ਗਵਰੀ ਮਾਇਆ ਭਉਇ ਅੰਗ ਬਿਥੁਰ ਖਾ ॥ ੨ ॥ ਹਰਿ ਹਰਿ ਸਾਧਮ
 ਲਹੁ ਜਨ ਨੀਕ ਹਰਿ ਸਾਧੁ ਸਹਿ ਹਮਰ ਖਾ ॥ ਹਰਿ ਅੰਗੀਕਾਰ ਕਰਹੁ
 ਭਸਮ ਅੰਮੀ ਹਮਰ ਭੰਗਿ ਭੁਖ ਮਖਾ ॥ ੩ ॥ ਜਿਹ ਵਾਕਿ ਆਗੁਲ ਅਥਿ
 ਵਖਟਹੁ ਤੁਮ ਵਡ ਅਗਮ ਵਡ ਪੁਰਖਾ ॥ ਜਨ ਨਾਨਕ ਹਰਿ ਕਿਰਪਾ
 ਪਾਗੀ ਪਾਖਣੁ ਭੁਭਤ ਹਰਿ ਰਖਾ ॥ ੪ ॥ ਜੈ ਤਸਰੀ ਮਹਲਾ ੪ ॥ ਅਥ
 ਰਿਕ ਕਛੁ ਅਨਾਨਾ ਹਗਤੀ ਮਤਿ ਤੇਰੇ ਮੁਖ ਮੁਗਧੁ ਆਨਾ ॥ ਹਰਿ ਕਿਰ
 ਪਾ ਪਾਰਿ ਜੈ ਮਤਿ ਤੇਰੇ ਮੁਖ ਮੁਗਧੁ ਸਿਆਨਾ ॥ ੧ ॥ ਮੇਰੇ ਮਨੁ
 ਲਾਸੀ ਆਉ ਘਲਾਨਾ ॥ ਹਰਿ ਹਰਿ ਅਨਿਮਿਲਾਇ ਓਗਰੁ ਸਾਧੁ ਮਿਲਿਆ
 ਧੁਕ ਪਟ ਖੁਲਾਨਾ ॥ ੧ ॥ ਹਰਉ ॥ ਗੁਰਿ ਖਿਨੁ ਖਿਨੁ ਪ੍ਰੀਤ ਲਗਾਵਹੁ ਮੇਰੇ
 ਅਰੇ ਮੇਰੇ ਪ੍ਰੀਤ ਮਨੁ ਮੁਖ ਰਾਨਾ ॥ ਬਿਨੁ ਨ ਵੈਸ ਮਿਤਾਈ ਐ ਮੇਰੇ ਨੁਕਰ ਜਿਉ
 ਅਮਲੀ ਅਮਲਿ ਭੁਭਨਾ ॥ ੨ ॥ ਜਿਨ ਮਨਿ ਪ੍ਰੀਤਿ ਲਗੀ ਹਰਿ ਕੀਤਿ
 ਪੁਰਿ ਭਾਗੁ ਪਾਨਾ ॥ ਤਿਨ ਹਮਰ ਲਸੇ ਵੇਖਿ ਨੁ ਖਿਨੁ ਜਿਨ ਹਰਿ ਮੀ
 ਲਾਗਨਾ ॥ ੩ ॥ ਹਰਿ ਹਰਿ ਕਿਰਪਾ ਪਾਗੀ ਮੇਰੇ ਨੁਕਰ ਜਿਨੁ ਬਿਛੁਰਿ ਆਚਿ ਮੀ
 ਲਾਨਾ ॥ ਧਨੁ ਧਨੁ ਸਤਿਗੁਰੁ ਜਿਨਿ ਨ ਮੁੜਿ ਵਾਇਆ ਜਨ ਨਾਨਕ ਤਿਸੁ ਰ
 ਬਨਾ ॥ ੪ ॥ ੩ ॥ ਜੈ ਤਸਰੀ ਮਹਲਾ ੪ ॥ ਸਤਿਗੁਰੁ ਸਾਜਨੁ ਪੁਰਖੁ ਵਡ ਪੁ
 ਏਆ ਹਰਿ ਸਕਰਿ ਸਕਿ ਫਲ ਲਾਗਿ ਬਾ ॥ ਮਾਇਆ ਭਉਇ ਅੰਗ ਸਿਓ
 ਟੀ ਗੁਰ ਬਚਨੀ ਬਿਸੁ ਹਰਿ ਕਾ ਫਿਥਾ ॥ ੧ ॥ ਮੇਰੇ ਮਨੁ ਰਾਮਨ ਮਗਿ ਲਾਗਿ
 ॥ ਹਰਿ ਕੀਏ ਪਾਤਿ ਤਪਾਵਿ ਤ੍ਰਿਮਲਿ ਸਾਧੁ ਗੁਰੁ ਹਿਨ ਮੇਰੇ ਹਰਿ ਸੁਚ ਖਿਥਾ ॥ ੧ ॥
 ਹਰਉ ॥ ਧਨੁ ਧਨੁ ਵਡ ਭਾਗੀ ਮਲਿ ਓਗਰੁ ਸਾਧੁ ਮਿਲਿ ਸਾਧੁ ਲਿਵ ਭਉਨ ਮਿ
 ਲਾਗਿ ਬਾ ॥ ਤਿਸਨ ਅਗਨਿ ਬੁਝੀ ਸੰਤਿ ਪਾਈ ਹਰਿ ਨਿਰਮਲਾ ਨਿਰਮਲਾ
 ਨਗਾਇਬਾ ॥ ੨ ॥ ਤਿਨ ਕੋ ਭਾਗ ਖੀਨੁ ਪੁਰਿ ਪਾਇ ਜਿਨ ਸਤਿਗੁਰੁ ਰਸੁ ਨ ਪਾਇ
 ਬਾ ॥ ਤੇਤੁ ਜੈ ਭਾਇ ਪਵਿਹੁ ਭੋਜਨੀ ਸਭੁ ਬਿਰਥਾ ਜਨ ਮੁਤਿ ਨਾਇਬ
 ॥ ੩ ॥ ਹਰਿ ਹਰਿ ਬਿਮਲਾ ਮਤਿਗੁਰੁ ਸਾਧੁ ਪਗਸੇ ਵਹਿ ਹਮਰਿ ਮੀਠਲਾ ਗਇ
 ਬਾ ॥ ਜਨ ਨਾਨਕ ਰੇ ਸਾਧੁ ਪਗ ਮੇਰੇ ਹਰਿ ਹੋਇ ਦਇਆ ਲਾਵਿ ਵਾਇਬਾ ॥
 ੪ ॥ ੪ ॥ ਜੈ ਤਸਰੀ ਮਹਲਾ ੪ ॥ ਜਿਨ ਹਰਿ ਹਿਰਦੈ ਮਨ ਬਸਿ ਭਿੰਨ
 ਤਕੀ ਜੈ ਹਰਿ ਥਾਣਾ ॥ ਤਿਨੁ ਸਵੀਦਹ ਫਿਰਹਿ ਬਿਨੁ ਨ ਵੈਓ ਏਖਿ ਪਖਿ ਆਇ

ਕਰਾਣਾ ॥ ੧ ॥ ਮੇਰੇ ਮਨ ਜਪਿ ਰਾਮਨ ਮੁਹਿ ਮਾਣਾ ॥ ਹਰਿ ਹਰਿ ਕ੍ਰਿਪਾ ਲਾਕ੍ਰਿਪਾ
 ਪ੍ਰਭਿ ਪਾਗੀ ਗੁਰਿ ਗਿਆਨੁ ਦੀਓ ਮਨੁ ਸਮਾਣਾ ॥ ੧ ॥ ਹਰਉ ॥ ਹਰਿ ਕੀਰਤਿ ਕ
 ਲਾਗੁ ਪਦੁ ਉਤਮੁ ਹਰਿ ਪਾਈ ਐਸਤਿਗੁਰੁ ਮਾਣਾ ॥ ਹਉ ਬਲਿਹਾਰੀ ਸ
 ਤਿਗੁਰੁ ਅਪੁਨਿ ਜਿਨਿ ਗੁਪਤਨੁ ਮੁਖ ਰਾਣਾ ॥ ੨ ॥ ਵਰਸਨੁ ਸਾਧੀ ਮਲਿ
 ਵਡ ਭਾਗੀ ਸਤਿਕਿ ਲਾਵਿ ਖਗੇ ਗਵਾਣਾ ॥ ਸਤਿਗੁਰੁ ਸਾਧੁ ਪਾਇਆ ਵਡ
 ਵਡਾ ਹਰਿ ਕੀਏ ਬਹੁ ਗੁਣ ਸਮਾਣਾ ॥ ੩ ॥ ਜਿਨ ਕਉ ਕ੍ਰਿਪਾ ਕੀਰਤਿ ਗਾਨੀ ਵਨਿ
 ਹਉ ਰਿਧਾ ਰਿਧਿ ਮਨੁ ਮਾਣਾ ॥ ਪਰਮਾਇਦ ਰਿਕ ਗਰਫੇ ਜਨ ਨਾਨਕ ਲੇ
 ਖਾਸਮਾਣਾ ॥ ੪ ॥ ੧ ॥ ਜੈ ਤਸਰੀ ਮਹਲਾ ੪ ॥ ਸਤ ਸੰਗਤਿ ਸਾਧੁ ਪਾਈ ਵਡ ਭ
 ਆ ਮਨੁ ਚਲਤ ਉਭਇ ਓਅਰੁ ॥ ਅਨਹਤ ਧੁਨਿ ਵਜਹਿ ਨਿਤ ਵਜੇ
 ਹਰਿ ਅੰਮ੍ਰਿਤ ਪਾਸਿ ਲੀਵਾ ॥ ੧ ॥ ਮੇਰੇ ਮਨਿ ਜਪਿ ਰਾਮਨ ਮੁਹਿ ਰਿਹੁ ॥ ਮੇਰੇ
 ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰੁ ਹਰਿ ਮਿਲਿ ਓਲਾਇ ਭਾਪੀ ॥ ੧ ॥ ਹ
 ਰਉ ॥ ਸਕਤ ਬੰਧ ਭਏ ਹੈ ਮਾਇਆ ਬਿਥੁ ਸੰਚਿ ਲਾਇ ਕੀਵਾ ॥ ਹਰਿ
 ਕੋ ਅਗ ਬਿਖਰਿ ਚਿਨਹ ਸਾਕਹਿ ਜਮਕਾਲੁ ਸਹਿ ਸਿਰਿ ਪੀਵਾ ॥ ੨ ॥ ਜਿਨ ਹ
 ਰਿ ਅਗ ਬਿਸਰੀ ਰੁਲਾਇਆ ਗੁਰੁ ਸਾਧੁ ਬਹੁ ਸਹਾਇ ਆਖਿ ਪੁਰਾ ॥ ਹ
 ਲਤਿ ਪਲਤਿ ਹਰਿ ਸੇਭਾ ਪਵਹਿ ਹਰਿ ਗੁਲਾਗਾ ਮਨਿ ਗੁਰਾ ॥ ੩ ॥ ਹਰਿ ਹਰਿ
 ਮੇਲਿ ਮੇਲਿ ਜਨ ਸਾਧੁ ਹਮ ਸਾਧ ਜਨ ਕਾ ਕੀਵਾ ॥ ਜਨ ਨਾਨਕ ਪ੍ਰੀਤਿ ਲਗੀ
 ਪਗਸਾਧੁ ਗੁਰਿ ਮਿਲਿ ਸਾਧੁ ਪਾਖਣੁ ਹਰਿ ਓਮਨੁ ਮੁਖਾ ॥ ੪ ॥ ੬ ॥

ਓਸਤਿਗੁਰੁ ਪ੍ਰਸਾਦਿ

ਜੈ ਸੂਰੀ ਮਹਲਾ ੪ ਘਰੁ
 ਹਰਿ ਹਰਿ ਸਿਮਰਹੁ ਅਗਮ ਅਪਾਰਾ ॥ ਜਿਸੁ ਸਿਮਰਤੁ ਖੁਸ਼ੀ ਮਿਟੈ ਹਮਾਰਾ ॥
 ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਾਐ ਸੁਖੁ ਹੋਈ ਰਾਮਾ ॥ ੧ ॥ ਹ
 ਰਿ ਗੁਣ ਗਾਵਹੁ ਮੀਤ ਮਾਰੇ ॥ ਹਰਿ ਹਰਿ ਨ ਮੁਖ ਹਉ ਓਹ ਪਾਰੇ ॥ ਹਰਿ ਹਰਿ ਅੰਮ੍ਰਿ
 ਤ ਬਚਨ ਸੁਣਵਹੁ ਗੁਰਿ ਮਿਲਾਐ ਪਰਗਟੁ ਹੋਈ ਰਾਮਾ ॥ ੨ ॥ ਮਧ ਸੁਚਨ ਹਰਿ
 ਮਧ ਪੁਨਾ ॥ ਮੇਰੇ ਮਨਿ ਤਨਿ ਅੰਮ੍ਰਿਤ ਮੀਠਲਾ ਗਨਾ ॥ ਹਰਿ ਹਰਿ ਦਇਆ ਕ
 ਰੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੇਈ ਰਾਮਾ ॥ ੩ ॥ ਹਰਿ ਹਰਿ ਨ ਮੁਖ ਦਸੁ ਖ
 ਵਤਾ ॥ ਹਰਿ ਕੋ ਗੋਸਰਾ ਮਨੁ ਰਾਤਾ ॥ ਹਰਿ ਹਰਿ ਸਾਧੁ ਪੁਰਖੁ ਗੁਰੁ ਮੇਲਹੁ

ਗਨਨਕਨਮਿਸੁਪੁਰੀ॥੪॥੧॥੧॥ਜੈਤਸਰੀਮਹਲਾ ੪ ਹਰਿਹਰਿਹਰਿ
ਹਰਿਨਮੁਜਪਾਹਾ॥ਗੁਰਮੁਖਿਨਮੁਸਦਲੈਲਾਹਾ॥ਹਰਿਹਰਿਹਰਿਹਰਿ
ਗਤਿਦਿਵਾਦੁਹਰਿਹਰਿਨਮੁਉਮਹਾਰਾਮਾ॥੧॥ਹਰਿਹਰਿਨਮੁਦਇਆ
ਲੁਪਿਅਹਾ॥ਹਰਿਕੈਰੀਸਦਗੁਣਗਾਹਾ॥ਹਰਿਹਰਿਹਰਿਜਸੁਪੁਮਹਿ
ਪਵਹਮਿਲਿਸਤਸੰਗਿਉਮਹਾਰਾਮਾ॥੨॥ਅਉਸਖੀਹਰਿਮੇਲੀਮਲਾ
ਹਾ॥ਸੁਣਹਰਿਕਥਨਮੁਲੈਲਾਹਾ॥ਹਰਿਹਰਿਕ੍ਰਿਪਾਹਰਿਗੁਮੇਲਾਹੁ
ਗੁਮਿਲੈਐਹਰਿਉਮੁਹਾਰਾਮਾ॥੩॥ਕਰਿਕੀਰਤਿਜਸੁਅਗਮਅਥਾਖਿਨੁ
ਖਿਨੁਰਮਨਮੁਗਵਹਾ॥ਮੇਕਉਧਰਿਕ੍ਰਿਪਾਮਿਲੀਐਗੁਰਿਤੋਗੁਰਿਨਕ
ਭਗਤਿਓਮਹਾਰਾਮਾ॥੪॥੨॥੧॥ਜੈਤਸਰੀਮਹਲਾ ੪ ਹਰਿਹਰਿਹਰਿ
ਲੁਸਲਾਹਾ॥ਮਨੁਰਮਨਮਿਭੀਨਲੈਲਾਹਾ॥ਖਿਨੁਖਿਨੁਭਗਤਿਕਰਹਿਦਿ
ਰਤੀਗੁਮਤਿਭਗਤਿਓਮਹਾਰਾਮਾ॥੧॥ਹਰਿਹਰਿਗੁਣਗੋਵਿੰਦਜਪਾਹਾ॥
ਮਨੁਤਨੁਜੀਤਿਸਥਦਿਲੈਲਾਹਾ॥ਗੁਰਮਤਿਪੰਚਦੂਤਵਸਿਅਵਯਿਮ
ਨਿਤਨਿਹਰਿਓਮਹਾਰਾਮਾ॥੨॥ਨਮੁਰਤਨੁਹਰਿਨਮੁਜਪਾਹਾ॥ਹਰਿਗੁਣ
ਗਇਸਦਲੈਲਾਹਾ॥ਦੀਨਦਇਆਲਾਕ੍ਰਿਪਾਕਰਿਮਾਧੋਹਰਿਹਰਿਨਮੁਉ
ਮਹਾਰਾਮਾ॥੩॥ਜਪਿਜਗਦੀਸੁਜਪਉਮਨੋਮਹਾਰਾ॥ਹਰਿਹਰਿਜਗੰਨੁਭਜ
ਗਿਲਾਹਾ॥ਧਨੁਧਨੁਵਡੇਠਕੁਪਭਮੇਰਜਪਿਨਨਕਭਗਤਿਓਮਹਾਰਾ
ਮਾ॥੪॥੩॥੧॥੧॥ਜੈਤਸਰੀਮਹਲਾ ੪ ਅਪੇਜੋਗੀਜੁਗਤਿਜੁਗਾਹਾ॥ਅ
ਪੇਨਿਰਭਉਭਵੀਲਾਹਾ॥ਅਪੇਹੀਅਪਿਅਪਿਵਰਤੋਅਪੇਨਮਿਉਮ
ਹਾਰਾਮਾ॥੧॥ਅਪੇਦੀਪੇਲੇਅਦੀਪਾਹਾ॥ਅਪੇਸਤਿਗੁਰਸਮੁੰਤਮਥਾ
॥ਅਪੇਮਥਿਮਥਿਤਤਕਢੇਜਪਿਨਮੁਰਤਨੁਓਮਹਾਰਾਮਾ॥੨॥ਸਖੀ
ਮਿਲਾਹਮਿਲਿਗੁਣਗਵਹਾ॥ਗੁਰਮੁਖਿਨਮੁਜਪਹੁਹਰਿਲਾਹਾ॥ਹਰਿ
ਰਿਭਗਤਿਦਿਵੀਮਨਿਭਈਹਰਿਹਰਿਨਮੁਉਮਹਾਰਾਮਾ॥੩॥ਅਪੇਵਡਰ
ਣਵਡਸਾਹਾ॥ਗੁਰਮੁਖਿਪੁਜੀਨਮੁਵਿਸਾਹਾ॥ਹਰਿਹਰਿਦਾਤਿਕਰਪੁਭ
ਭਵੈਗੁਣਨਨਕਨਮੁਉਮਹਾਰਾਮਾ॥੪॥੪॥੧॥੧॥ਜੈਤਸਰੀਮਹਲਾ ੪ ਮਿਲਿ
ਸਤਸੰਗਤਿਸੰਗਿਗੁਰਾਹਾ॥ਪੁਜੀਨਮੁਗੁਰਮੁਖਿਵਿਸਾਹਾ॥ਹਰਿਹਰਿਕ੍ਰਿਪਾ
ਧਰਿਮਧੁਸੁਦਨੀਮਲਿਸਤਸੰਗਿਉਮਹਾਰਾਮਾ॥੧॥ਹਰਿਗੁਣਬਾਣੀਸੁਣਿ
ਸੁਣਾਹਾ॥ਕਰਿਕਿਰਪਸਤਿਗੁਰਮਿਲਾਹਾ॥ਗੁਣਗਵਹਿਗੁਣਬੋਲਾਹੁ

ਈਹਰਿਗੁਣਜਪਿਓਮਹਾਰਾਮਾ॥੨॥ਸਭਿਤੀਰਥਵਰਤਜਗਪ੍ਰਿਨਤਲਾ
ਹਾ॥ਹਰਿਹਰਿਨਮੁਨੁਪੁਜਹਿਪੁਜਾਹਾ॥ਹਰਿਹਰਿਅਤਲੁਤੇਲੁਅੰਤਿਭ
ਗਿਗੁਮਤਿਜਪਿਓਮਹਾਰਾਮਾ॥੩॥ਸਭਿਕਰਮਧਰਮਹਰਿਨਮੁਜਪਾਹਾ॥
ਕਿਲਾਵਖਮੈਲੁਪਾਪਧਵਾਹਾ॥ਦੀਨਦਇਆਲਾਹੋਰਜਉਪਰਿਦੁਨ
ਨਕਨਮੁਉਮਹਾਰਾਮਾ॥੪॥੧॥੧॥੧॥

ੴ
ੴ ਸਤਿਗੁਰਪ੍ਰਸਾਦਿ

ਗੁਰਜੈਤਸਰੀਮਹਲਾ ੫ ਘਰੁ ੩ ॥
ਕੋਈਜਨੈਕਵਨੁਈਹਜਗਿਮੀਤੁ॥ਜਿਸੁਹੋਇਕ੍ਰਿਪਲੁਸੇਈਥਿਧਿਬੁ
ਭੈਤਕੀਨਿਗਲਗੀਤਿ॥੧॥ਗੁਉ॥ਮਾਤਪਿਤਾਭਨਿਤਸੁਤਭੰਧਪੁ
ਇਸਟਮੀਤਅਰੁਭਈ॥ਪੁਰਬਜਨਮਕੇਮਿਲੈਸੰਜੋਗੀਅੰਤਰਿਕੇਨਸ
ਹਈ॥੧॥ਮੁਕਤਿਮਾਲਕਨਿਕਲਾਹੀਰਾਮਨਰੰਜਨਕੀਮਾਇਆਹ
ਹਕਰਤਥਿਹਨੀਅਵਧਹਤਮਹਿਸੰਤੋਖੁਨਪਾਇਆ॥੨॥ਹਸਤਿਰਥ
ਅਸੁਪਵਨਤੇਜਪਈਭੁਮਨਚਤੁੰਗਾ॥ਸੰਗਿਨਚਾਇਓਇਨਮਹਿਕ
ਭੁਐਉਹਿਸਿਧਾਇਓਨੰਗਾ॥੩॥ਹਰਿਕੋਸੰਤਪ੍ਰਿਅਪ੍ਰੀਤਮਪੁਭਕੇਤਕੇਹ
ਹਿਰਿਗਈਐ॥ਨਨਕਈਹਾਸੁਖਅਗੈਮੁਖਉਜਲਸੰਗਸੰਤਨਕੈਪਾ
ਈਐ॥੪॥੧॥੧॥ਜੈਤਸਰੀਮਹਲਾ ੫ ਦੁਪਦੇ ਘਰੁ ੩
ਦੇਸੁਦੈਸੋਰਕਹੀਅਉ॥ਪ੍ਰਿਅਕਹੀਅਉ॥ਥਿਸਮੁਭਈਮੈਥਹਥਿਧਿ
ਸੁਨਤੇਕਹੁਸੁਹਾਗਨਿਸਹੀਅਉ॥੧॥ਗੁਉ॥ਕੋਕਹਤੇਸਭਥਹਰਿਥ
ਹਰਿਕੋਕਹਤੇਸਭਮਹੀਅਉ॥ਥਰਨੁਨਦੀਸੈਚਿਹਨੁਨਲਖੀਐਸੁਹਾ
ਗਨਿਸੰਤਿਬੁਝਹੀਅਉ॥੧॥ਸਰਬਨਿਵਾਸੀਘਟਿਘਟਿਵਾਸੀਲੋਪਨ
ਹੀਅਲਪਹੀਅਉ॥ਨਨਕੁਕਹਤਸੁਨਹੁਰੇਲੇਗਸੰਤਗਸਨਕੇਥਸਹੀ
ਅਉ॥੨॥੧॥੨॥ਜੈਤਸਰੀਮਹਲਾ ੫ ਧੀਰਉਸੁਨਿਧੀਰਉਪੁਭਕਉ
॥੧॥ਗੁਉ॥ਜੀਅਪੁਨਮਨੁਤਨੁਸਭਅਰੁਪਉਨੀਰਉਪੇਖਿਪੁਭਕਉਨੀ
ਰਉ॥੧॥ਥਿਸਮੁਰਥਐਤਬਡਰਤਮਨਹਿਗਹੀਰਉਪੇਖਿਪੁਭਕਉ॥੨॥
ਜੋਚਹਉਸੇਈਸੇਈਪਵਉਆਸਮਨਸਪੁਰਉਜਪਿਪੁਭਕਉ॥੩॥

ਗੁਪ੍ਰਸਾਦਿਨਨਕਮਨਿਬਸਿਆਦੁਖਿਨਕਬਹੁਫੁਰਓਭਿਭੁਵਿਪੁਰਕ
 ਉ॥੪॥੨॥੩॥ਜੈਤਸਰੀਮਹਲਾ ੫ ਲੜੀਦਾਸਾਜਨਮੇਗਾ॥ਘਰਿਘਰਿ
 ਮੰਗਲਗਾਵਹੁਨੀਕੇਘਟਿਘਟਿਸਹਿਬਸੇਗਾ॥੧॥੪੭ਉ॥ਸੁਖਿਅ
 ਰਾਧਨੁਦੁਖਿਅਰਾਧਨੁਬਿਸੈਨਕਾਹੁਬੇਗਾ॥ਨਮੁਜਪਤਕੇਟਿਸੁਗਉਜਾ
 ਗਥਿਨਸੈਭਮੁਅਧੇਗਾ॥੧॥ਥਨਿਥਨੰਤਰਿਸਭਨੀਜਾਈਜੇਦੀਸੈਸੇਭ
 ਗਾ॥ਸੰਤਸੰਗਿਪਵੈਜਨਨਕਤਿਸੁਬਧਹਿਨੇਹਈਹੋਫੇਗਾ॥੨॥੩॥੪॥

ੴ ਸਤਿਗੁਰਪ੍ਰਸਾਦਿ

ਜੈਤਸਰੀਮਹਲਾ ੫ ਘਰੁ੪ ਦੁਪਦੇ
 ਅਬਮੈਸੁਖਪਾਇਓਗੁਰੁਆਗਿ॥ਤਜੀਸਿਆਨਪਚਿਤਬਿਸਰੀਅਹੰਫੇ
 ਡਿਓਹੈਤਿਆਗਿ॥੧॥੪੭ਉ॥ਜਉਦੇਖਉਤਉਸਗਲਮਹਿਮੇਹੀਅਉ
 ਤਉਸਹਿਨਪਰਿਓਗੁਰਭਾਗਿ॥ਕੁਗਿਕਿਰਪਾਟਹਲਾਹਿਲਾਇਓਤਉਜ
 ਮਛੇਡੀਮੇਰੀਲਾਗਿ॥੧॥ਤਰਿਓਸਗੁਰਪਾਵਕਕੇਜਉਸੰਤਭੇਟੇਵਡਭਗਿ
 ॥ਜਨਨਨਕਸਰਬਸੁਖਪਾਏਮੇਰਹਿਚਰਣੀਚਿਤੁਲਾਗਿ॥੨॥੧॥੫॥
 ਜੈਤਸਰੀਮਹਲਾ ੫ ਮਨਮਹਿਸਤਿਗੁਰਪਿਆਨੁਪਰਾ॥ਵਿਕਿਓਗਿਅਨੁ
 ਮੰਤਰਹਿਨਾਮਪ੍ਰਭਜੀਉਮਇਅਕਾ॥੧॥੪੭ਉ॥ਕਾਲਜਾਲਅਹੁਮਹਜ
 ਜਾਲਾਛੁਟਕੇਜਮਹਿਛਰਾ॥ਅਇਓਦੁਖਹੁਰਣਸਰਣਕਰਣਪਤਿਗ
 ਹਿਓਚਰਣਾਸਰਾ॥੧॥ਨਵਰੂਪਭਇਓਸਪਸੰਗੁਭਵਨਿਧਿਪਰਿਪਰ
 ॥ਅਪਿਉਪੀਓਗਤਭੀਓਭਰਮਕੁਪਨਨਕਅਜਰੁਜਗਾ॥੨॥੨॥੬॥
 ਜੈਤਸਰੀਮਹਲਾ ੫ ਜਕਓਭਏਗੇਵਿਦਸਹਈ॥ਸੁਖਸਹਜਅਨੰਦ
 ਸਗਲਸਿਉਵਕਉਥਿਆਧਿਨਕਾਈ॥੧॥੪੭ਉ॥ਦੀਸਹਿਸਭਸੰਗਿਗ
 ਹਹਿਅਲਪਨਹਵਿਅਪੈਉਨਮਈ॥ਏਕੈਰੰਗਿਤਤਕੇਬੇਤੇਸਤਿਗੁਰੋ
 ਬੁਧਿਪਈ॥੧॥ਦਇਆਮਇਅਕਿਰਪਾਠਕੁਰਕੀਸੇਈਸੰਤਸੁਭਾਈ॥ਤਿ
 ਨਕੇਸੰਗਿਨਨਕਨਿਸਤਰੀਐਜਿਨਗਸਿਰਸਿਹਿਗੁਨਗਈ॥੨॥੩॥੭॥
 ਜੈਤਸਰੀਮਹਲਾ ੫ ਗਥਿਦਜੀਵਨਿਪ੍ਰਨਧਨਰੂਪਾ॥ਅਗਿਆਨਮੇਰਮ
 ਗਨਮਹਪ੍ਰਨੀਅਧਿਆਮਹਿਦੀਪ॥੧॥੪੭ਉ॥ਸਫਲਦਰਸਨੁਤਮ

ਰੂਪਭੂਤਿਮਚਰਨੰਮਲਾਅਨੁਪਾ॥ਅਨਿਕਬਾਰਕਉਤਿਹਬੰਦਨਮ
 ਨਹਿਚਰਾਵਉਧੁਪਾ॥੧॥ਹਰਿਪਰਿਓਤਮੇਰੇਪ੍ਰਭਦੁਅਰੋੜਿਕੁਗਿਗਹੀ
 ਤਮੀਲੁਕਾ॥ਕਾਢਿਲੇਹਨਨਕਅਪੁਨਕਓਸੀਸਰਪਾਵਕਕੇਕੁਪਾ॥੨॥
 ॥੪॥੮॥ਜੈਤਸਰੀਮਹਲਾ ੫ ਕਈਜਨੁਹਸਿਉਦੇਵੈਜੇਗਿ॥ਚਰਨ
 ਗਉਥਕਉਸੁਭਸਨਾਦੀ॥ਪਿਪ੍ਰਨਅਕਗਿ॥੧॥੪੭ਉ॥ਮਨੁਤਨੁਨਿ
 ਰੁਮਲਕਰਤਕਿਅਰੋਹਿਸਿਚੈਸੁਪਾਸੰਜੇਗਿ॥ਇਅਰਸਮਹਿਮਗਨੋਤਕਿ
 ਰੁਪਤਮਹਾਬਿਖਿਆਤੇਤੰਗਿ॥੧॥ਅਇਓਸਗਣਿਦੀਨਦੁਖਭੰਜਨਚਿਤ
 ਵਉਤਮਗਿਓਗਿ॥ਅਭੇਪਦੁਦਾਨੁਸਿਮਰਨੁਸੁਆਮੀਕੋਪ੍ਰਭਨਨਕਬੰਧਨ
 ਛੇਗਿ॥੨॥੫॥੯॥ਜੈਤਸਰੀਮਹਲਾ ੫ ਚਾੜਿਕਚਿਤਵਤਬਗਸਤਮੇ
 ਗਾ॥ਕ੍ਰਿਪਾਸਿਪੁਕਰਣਾਪ੍ਰਭਧਾਰੁਹਿਪ੍ਰੇਮਭਗਤਿਕੇਨੇਹਾ॥੧॥੪੭ਉ॥
 ਅਨਿਕਸੁਖਚਕਵੀਨਹੀਚਾਰਤਅਨਦਪੁਰਨਪੈਖਿਦੇਹਾ॥ਅਨਉਪਾ
 ਵਨਜੀਵਤਮੀਨਾਥਿਨੁਜਲਾਮਹਨਤੇਹਾ॥੧॥ਹਮਅਨਥਨਥਹਿਸਰ
 ਈਅਪੁਨੀਕ੍ਰਿਪਾਕਰੋਹਾ॥ਚਰਣਕਮਲਾਨਨਕੁਆਰਪੈਤਿਸਥਿਨੁਆ
 ਨਨਕੋਹਾ॥੨॥੬॥੧੦॥ਜੈਤਸਰੀਮਹਲਾ ੫ ਮਨਿਤਨਿਬਸਿਹੋਮੇਰਪ੍ਰਾ
 ਨਾਕਗਿਕਿਰਪਾਸਧੁਸੰਗਿਭੇਟੇਪੁਰਨਪੁਰਖਸੁਜਾਨਾ॥੧॥੪੭ਉ॥ਪ੍ਰੇਮ
 ਨਗਉਗੀਜਿਨਕਉਪਈਤਿਨਰਸੁਪੀਅਉਭਗੀ॥ਤਾਕੀਕੀਮਤਿਕਹਣ
 ਨਾਈਕੁਦਗਤਿਕਵਨੁਪਮਗੀ॥੧॥ਲਾਇਲਾਏਲਾਕਿਦਾਸਜਨਅਪੁ
 ਨਉਪਰੋਓਧਰਨਹੋਗਾ॥ਪ੍ਰਭਸਿਮਹਿਸਿਮਹਿਸਿਮਹਿਸੁਖਪਾਇਓਨਨਕ
 ਸਗਣਿਦੁਆਰੇ॥੨॥੭॥੧੧॥ਜੈਤਸਰੀਮਹਲਾ ੫ ਅਏਅਨਿਕਜਨਮ
 ਭੁਖਸਰਣੀ॥ਉਧਰੁਦੇਹਅੰਧਕੁਪਤੇਲਾਵਹੁਅਪੁਨੀਚਰਣੀ॥੧॥੪੭ਉ॥
 ਗਿਆਨੁਧਿਆਨੁਕਛੁਕਰਮੁਨਜਾਨਨਹਿਨਿਗਮਲਕਰਣੀ॥ਸਧ
 ਸੰਗਤਿਕੈਅੰਚਲਿਲਾਵਹੁਬਿਖਮਨਦੀਜਾਇਤਰਣੀ॥੧॥ਸੁਖਸੰਪਤਿ
 ਮਇਅਰਸਮੀਠੇਹਨਹੀਮਨਮਹਿਧਰਣੀ॥ਹਰਿਦਰਸਨਤ੍ਰਿਪਤਿਨਾ
 ਨਕਪਾਵਤਹਰਿਨਮਰੰਗਾਭਰਣੀ॥੨॥੮॥੧੨॥ਜੈਤਸਰੀਮਹਲਾ ੫
 ਹਰਿਜਨਸਿਮਰਹੁਹਿਰਦੈਰਾਮਾ॥ਹਰਿਜਨਕਉਅਪਦਾਨਿਕਟਿਨਾਵੈ
 ਪੁਰਨਦਾਸਕੇਕਾਮ॥੧॥੪੭ਉ॥ਕਟਿਬਿਘਨਬਿਨਸਹਿਹਰਿਸੇਵਾਨਿਹ
 ਚਲੁਗੇਵਿਦਧਾਮਾ॥ਭਗਵੰਤਭਗਤਿਕਉਭਉਕਿਛੁਨਹੀਆਦਰੁਦੇ

ਜ

ੴ ਸ

ਵਤਜਮਾ ॥ ੧ ॥ ਤਜਿਗੋਪਾਲਾਨਨੋਕਰਣੀਸੇਈਸੇਈ ਬਿਨਸਤਖਾ
ਚਰਨਕਮਲਹਿਰਦੈਗੁਨਾਨਕਸੁਖਸਮੁਹਬਿਸਰਾਮਾ ॥ ੨ ॥ ੧੨ ॥ ੧੩ ॥

੧੨੪ ॥

੧੩ ਸਤਿਗੁਰਪੁਸਾਰਿ

ਰਗਜੈਤਸਰੀਮਹਲਾ ੯

੨੫੨

ਭੁਲਿਓਮਨੁਮਾਇਆਉਗਣਇਓ ॥ ਜੋਜੋਕਰਮਕੀਓਲਾਲਚਿਲਿ
ਤਿਹਿਤਿਹਿਅਪੁਥੀਓਇਓ ॥ ੧ ॥ ਰਹਉ ॥ ਸਮਣਨਪਗੀਬਿਖੈਸਗਚਿਓ
ਜਸੁਹਰਿਕਓਬਿਸਰਇਓ ॥ ਸੰਗਿਸੁਆਮੀਸੋਜਾਨਿਓਨਹਿਥਨੁਖੋਜ
ਨਕਉਪਾਇਓ ॥ ੧ ॥ ਰਤਨੁਰਾਮੁਘਟਹੀਕੇਭੀਤਹਿਤੋਕੇਗਿਅਨੁਪਾਇ
ਓ ॥ ਜਨਨਾਨਕਭਗਵੰਤਭਜਨਬਿਨੁਬਿਰਥਜਨਮੁਗਵਾਇਓ ॥
॥ ਜੈਤਸਰੀਮਹਲਾ ੯ ॥ ਮਨੋਸਾਚਹੋਥਿਚਰਾ ॥ ਰਾਮਨਾਮਬਿਨੁਮਿ
ਅਮਨੋਸਗੋਇਹਸੰਸਾਰਾ ॥ ੧ ॥ ਰਹਉ ॥ ਜਾਕਉਜੋਗੀਖੋਜਤਹੋਪਾਇ
ਓਨਹਿਤਿਹਪਰਾ ॥ ਸੋਸੁਆਮੀਤਮਨਿਕਟਿਪਛੇਨੇਰੁਪੋਰਖੋਤਿਆਰਾ
॥ ੧ ॥ ਪਾਵਨਾਮਜਗਤਮੈਹਰਿਕੋਕਥਉਨਹਿਸੰਭਾਰਾ ॥ ਨਾਨਕਸਗਨਿਪ
ਰਿਓਜਗਥੰਦਰਾਖੋਬਿਰਦਤੁਹਾਰਾ ॥ ੨ ॥ ॥ ਜੈਤਸਰੀਮਹਲਾ ੯ ॥
ਹਰਿਗੁਰਖਿਲੇਹੁਪਤਿਮੇਰੀ ॥ ਜਮਕੇਤ੍ਰਸੁਭਇਓਉਰਾਅੰਤਹਿਸਗਨਿ
ਹੀਕਿਰਪਾਨਿਧਿਤੋਰੀ ॥ ੧ ॥ ਰਹਉ ॥ ਮਹਾਪਤਿਤਮੁਗਧੋਲੀਭੀਫਿਕਰ
ਤਪਪਅਥਹਾਰਾ ॥ ਭੈਮਰਥੋਕਉਬਿਸਰਤਨਹਿਨਤਿਹਿਚਿੰਤਤਨੁ
ਜਗਾ ॥ ੧ ॥ ਕੀਉਪ੍ਰਵਮੁਕਤਿਕੋਕਾਹਿਨਹਰਿਸੋਕਉਠਿਓਇਆ ॥
ਘਟਹੀਭੀਤਹਿਥਸੈਨਿਰੰਜਨਤੋਕੇਮਰਮੁਨਪਾਇਆ ॥ ੨ ॥ ਨਹਿਗੁ
ਨਨਾਹਿਕਛੁਜਪਤਪਕਉਨਕਰਮਅਥਕੀਜੈ ॥ ਨਨਕਹਰਿਪਰਿਓਸ
ਗਨਗਤਿਅਭੈਦਨੁਪ੍ਰਭਦੀਜੈ ॥ ੩ ॥ ੩ ॥ ੨ ॥ ਚਉਪਦੇ ॥ ੧੪ ॥ ੪ ॥
੧੪੫ ॥ ੧੩ ॥ ੧੪ ॥ ੯ ॥ ੩ ॥ ਜੁਮਲਾ ॥ ੨੭ ॥

੧੩

੧੩ ਸਤਿਗੁਰਪੁਸਾਰਿ

ਰਗਜੈਤਸਰੀਛੰਤਮਹਲਾ ੫

੫੪੩

੧੩੪੪

ਦਰਸਨਪਿਆਸੀਦਿਨਸੁਗਤਿਚਿਤਵਉਅਨਦਿਨੁਨੀਤਾ ॥ ਖਿਲਕ
ਪਟਗਰਿਮੇਲੀਆਨਨਕਹਰਿਸੰਗੀਮੀਤ ॥ ੧ ॥ ਛੰਤੁ ॥ ਸੁਣਿਯਹਮਰੇ
ਸਜਣਇਕਕਉਬਿਨੀਤੀਆ ॥ ਤਿਸੁਮਹਨਾਲਾਪਿਅਹੋਹਉਫਿਰਉ
ਖੋਜੀਤੀਆ ॥ ਤਿਸੁਦਸਿਪਿਅਹੋਸਿਰੁਪਹੀਉਤਹੋਇਕਭੀਰਗਸਨਦੀਜੈ
ਨੈਨਹਮਰੇਪ੍ਰਿਅਰੰਗਰੰਗਹੋਇਕਤਿਲੁਭੀਨਾਪੀਗੀਜੈ ॥ ਪ੍ਰਭਸਿਉਮਨੁ
ਲੀਨਾਜਿਉਜਲਾਮੀਨਚਤ੍ਰਿਕਜਿਵੈਤਿਸੰਤੀਆ ॥ ੧ ॥ ਯਾਹਵੇਪ੍ਰਿਅ
ਹੋਭਸਖੀਆਮੁਕਹੀਨਜੋਹੀਆ ॥ ਯਾਹਵੇਹਿਕਛੁਕਿਕਾਰਾਹੋਉਕਿਸੁ
ਚਿਤੋਹੀਆ ॥ ਹਿਕਦੁਹਿਕਿਚਾਝੇਅਨਿਕਪਿਅਹੋਨਿਤਕਰੋਭੰਗਾਬਿ
ਲਾਸਾ ॥ ਤਿਨਦੋਖਿਮਨਿਚਾਉਉਠੰਦਾਹਉਕਦਿਪਈਗੁਣਤਾਸਾ ॥ ਜਿ
ਨੀਮੈਡਾਲੁਗੀਣਾਇਆਹਉਤਿਸੁਅਗੈਮਨੁਡਹੀਆ ॥ ਨਨਕਕਹੈਸੁ
ਣਿਬਿਨਉਸੁਹਾਣਿਮੁਦਸਿਦਿਖਪਿਰੁਕੋਹੀਆ ॥ ੨ ॥ ਯਾਹਵੇਪ੍ਰਿਅ
ਪਣਭਣਾਕਿਛੁਨੀਸੀਛੰਦਾ ॥ ਯਾਹਵੇਤੋਗਵਿਅਲਾਲਨੁਮੁਦਸਿਦ
ਸੰਦਾ ॥ ਲਾਲਨੁਤੋਪਾਇਆਪੁਗਵਾਇਆਜੈਪਨਭਗਮਥਣੇ ॥ ਬਹ
ਪਕਾਛਿਠਕਹਿਉਪਿਪੀਗੁਣਾਵਗੁਣਨਪਛਣੇ ॥ ਗੁਣਹਰੁਤੋ
ਪਾਇਅੰਗੁਲਾਲੁਥਣਾਇਆਤਿਸੁਹੋਕਿਛੁਸੁਹੰਦਾ ॥ ਜਨਨਾਨਕ
ਹੀਨਿਸੁਹਗਣਿਸਈਜਿਸੁਸੰਗਿਭਤਹੁਵਸੰਦਾ ॥ ੩ ॥ ਯਾਹਵੇਨਿਤਸੁ
ਖਸੁਖਦੀਸਮੈਪਈ ॥ ਵਰੁਲੇਡੀਦਾਇਆਵਜੀਵਪਈ ॥ ਮਹ
ਮੰਗਲੁਹਰਸੁਖੀਆਪਿਰਦਇਆਲਸਦਨਵਰੰਗੀਆ ॥ ਵਭਭਾਗਿ
ਪਾਇਆਗੁਰਿਮੁਲਾਇਆਸਧਕੈਸਤਸੰਗੀਆ ॥ ਅਸਮਨਸਸਗ
ਲਪੁਰੀਪ੍ਰਿਅਅੰਕਅੰਕੀਮੁਲਾਈ ॥ ਬਿਨਵੰਤਨਾਨਕਸੁਖਸੁਖਦੀਸ
ਮੈਗੁਰਮਿਲੇਪਈ ॥ ੪ ॥ ੧ ॥ ਜੈਤਸਰੀਛੰਤਮਹਲਾ ੫ ५੪੨
॥ ਸੋਲਕਾ ॥ ਉਚਾਅਗਮਅਪਰਪ੍ਰਭਕਥਨੁਨਜਾਇਅਕਥਾ ॥ ਨਨਕਪ੍ਰ
ਭਸਰਣਗਤੀਰਾਖਨਕਉਸਮਰਥ ॥ ੧ ॥ ਛੰਤੁ ॥ ਜਿਉਜਨਹਤਿਉਰਾ

ਸਤਿਗੁਰ ਪ੍ਰਸਾਦਿ ॥ ੧ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਨਨ

॥ ਕਰਣ ਕਰਣ ਸਮਰਥ ਪੁਰੋਕੇ ਸੁਹੇਈ ॥ ਖਿਨ ਮਹਿ ਥਾ ਪਿਉ ਥਾ ਪਰ
 ਤਿਸ ਬਿਨ ਨ ਹੀ ਕੋਈ ॥ ਖੰਡ ਬਹੁ ਮੰਡ ਪਤਲ ਦੀ ਪਗ ਵਿਆਸ ਭਲੇਈ
 ॥ ਜਿਸੁ ਅਪਿਥੁ ਣੈ ਸੇਥੁ ਣੈ ਸੀ ਨਿਰਮਲ ਜਨੁ ਸੇਈ ॥੧॥ ਸਲੋਕੁ ॥ ਰਚੇ
 ਤਿਜੀ ਅਚਰਨ ਮਾਤ ਗਰਭ ਅਸਥਾ ਪਨੀ ॥ ਸਾਸਿ ਸਾਸਿ ਸਿਮਰਤਿ ਨਾਨਕ
 ਮਹਾ ਅਗਨਿ ਨ ਬਿਨਾ ਸਨੀ ॥੧॥ ਮੁਖ ਤਲੈ ਪੈਰ ਉਪਰੈ ਵਸੈ ਦੋੜ ਕੁਥੈ
 ਥਾਈ ॥ ਨਾਨਕ ਸੋਧਣੀ ਕਿਉ ਵਿਸਾਹਿ ਉਧਰਹਿ ਜਿਸ ਦੈ ਨਾਇ ॥੨॥ ਪਉੜੀ ॥
 ੩॥ ਰਕਤ ਬਿੰਦੂ ਰਹਿ ਨਿਮਿਅਗਨਿ ਉਦਰਿ ਮਣਗਿ ॥ ਉਗਧ ਮੁਖ ਚੁਕੀਲ
 ਬਿਕਲ ਨਰਕਿ ਪੈਰ ਗੁਥਾਗਿ ॥ ਹਰਿ ਸਿਮਰਤ ਤੁਨ ਜਲਾਹਿ ਮਨਿ ਤਨਿ ਉ
 ਧਾਗਿ ॥ ਬਿਖਮ ਬਾਨੁ ਜਿਨਿ ਰਖਿਅਤਿ ਸੁਤਿ ਤੁਨ ਵਿਸਾਗਿ ॥ ਪ੍ਰਭ ਬਿਸ
 ਰਤ ਸੁਖ ਕਦੇ ਨ ਹਿਜਾ ਸਹਿ ਜਨ ਮੁਹਾਗਿ ॥੨॥ ਸਲੋਕੁ ॥ ਮਨ ਇਛੈ ਦਨਕ
 ਰਣ ਸਰਬ ਤਾਸਾ ਭਉ ਪੂਰਨਾ ॥ ਖੰਡੈ ਕਲਿ ਕਲੈ ਸੋਹ ਪ੍ਰਭ ਸਿਮਰਿ
 ਨ ਨਕਨ ਹੁਰੁ ਣੈ ॥੧॥ ਹਭੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈ ਐ
 ਨੇਹੁ ॥ ਸੇਸੁ ਹਥਿ ਦਨ ਵਿਸਰਉ ਜਿਨਿ ਮੁੰਦਰੁ ਗਚਿ ਆਦੇਹੁ ॥੨॥ ਪਉੜੀ ॥
 ॥ ਜੀਉ ਪੁਨਤਨੁ ਪੁਨਰੀ ਆਦੀ ਨੇਰ ਸਭੇਗਾ ॥ ਗਿਹ ਮੰਦਰ ਬਾਸੁਰੀ ਏ
 ਗਚਿ ਭਲੈ ਸੰਜਗਾ ॥ ਸੁਤ ਬਾਨਿਸਾ ਜਨ ਸੇਵਕ ਦੀ ਏ ਪ੍ਰਭ ਦੇਵਣ ਜਗਾ ॥
 ਹਰਿ ਸਿਮਰਤਿ ਤਨੁ ਮਨੁ ਹਰਿ ਆਲਾਹਿ ਜਾਹਿ ਦਿਜਗਾ ॥ ਸਾਧ ਸੰਗਿ ਹਰਿ ਗੁ
 ਣ ਗਮੁ ਬਿਨ ਸੇਸ ਭੋਗਾ ॥੩॥ ਸਲੋਕੁ ॥ ਕੁਟ ਬਜਤ ਨ ਕਰਣ ਮਾਇ
 ਅ ਅਨੇਕ ਉਦਮਹ ॥ ਹਰਿ ਭਗਤਿ ਭਵਹੀਣ ਨ ਕਪ੍ਰਭ ਬਿਸਰਤ ਤੇ
 ਤਤਹ ॥੧॥ ਡਖਣਾ ॥ ਤੁਟ ਗੀ ਆਸ ਪ੍ਰੀਤਿ ਜੋਲਾਈ ॥ ਬਿਅੰਨ ਸਿਉ
 ਨਾਨਕ ਸਚੀ ਗੀਤਿ ਸਈ ਸੇਤੀ ਗਤਿ ਆ ॥੨॥ ਪਉੜੀ ॥ ਜਿਸੁ ਬਿਸਰਤ ਤੁ
 ਭ ਸਮਹੋਇ ਕਹਤ ਸਭਿ ਪ੍ਰੇਤ ॥ ਖਿਨੁ ਗਿਹ ਮਹਿ ਬਸਨ ਨ ਦੇਵਹੀ ਜਿਨਿ ਸਿ
 ਉਸੇਈ ਹਿਤੁ ॥ ਕਰਿ ਅਨਰਥ ਦਰਬੁ ਸੰਚਿ ਆਸੇ ਕਰ ਜਿ ਕੇਤੁ ॥ ਜੈਸੇ ਬੀ
 ਜੈ ਸੇਲੁ ਦੇ ਕਰਮਾਇ ਹੁਖੇਤੁ ॥ ਅਕਿਤ ਘਣਾਹਿ ਵਿਸਾਹਿ ਜੈ ਨੀਭੇ
 ਤੁ ॥੪॥ ਸਲੋਕੁ ॥ ਕਟਿ ਦਨ ਇਸਨਨ ਅਨਿਕ ਸੋਧਨ ਪਵਿਤ੍ਰਤ
 ॥ ਉਚੰਤ ਨਾਨਕ ਹਰਿ ਗਿਰ ਸਨ ਸਰਬ ਪਾਪ ਬਿਮੁਚੇਤ ॥੧॥ ਡਖਣਾ ॥
 ਈ ਪ੍ਰਭ ਕੀਤਿ ਮੁਖ ਣੈ ਭੇਗੀ ਦਿਤੀ ਮੁਥਾਇ ॥ ਮਨਿ ਵਸੈ ਦੋੜੇ ਸੁਚ ਸੁਹਾਨ
 ਕਹ ਭੋਭ ਖੜੋ ਲਾਇ ॥੨॥ ਪਉੜੀ ॥ ਕਟਿ ਅਘਾਸ ਭਿਨਾ ਸੋਹਿ ਸਿਮਰ

ਹਰਿ ਨਾਮੁ ॥ ਮਨ ਚਿਦੇ ਫਲ ਪਈ ਅਹਿ ਹਰਿ ਕੇ ਗੁਣ ਗਾਉ ॥ ਜਨ ਮਮਰਣ
 ਭੋਕੀ ਅਹਿ ਨਿਹਚਲਾ ਸਚੁ ਥਾਉ ॥ ਪੁਰ ਬਿਹਵੇਲਿ ਖਾਹਹਿ ਰਣ
 ਸਮਉ ॥ ਕਰਿ ਕਰਪਾ ਪ੍ਰਭ ਗਖਿਲੁ ਨ ਨ ਕਥਾ ਲਿਜਉ ॥੫॥ ਸਲੋਕੁ ॥
 ੫॥ ਗ੍ਰਿਹ ਰਚਨ ਅਪਾਮਨਿ ਬਿਲਾਸ ਸੁਆਦੰਸਹ ॥ ਕਦਾਚਨ ਹਿਸਿ ਮ
 ਰਤਨ ਕੇਤੋਤ ਬਿਸਟ ਕ੍ਰਿਮਹ ॥੧॥ ਡਖਣਾ ॥ ਮੁਚ ਅਡੰਬਰੁ ਭੁਕਿ
 ਹਮੈ ਮੁਹ ਬਤਿ ਨੇਹ ॥ ਸੋਸੀ ਯੈ ਵਿਸਰੈ ਨ ਕੇਸਤਨੁ ਖਹ ॥੨॥ ਪਉੜੀ ॥
 ਸੁੰਦਰ ਸਜ ਅਨੇਕ ਸੁਖ ਸਭੇ ਗਣ ਪੂਰੇ ॥ ਗਿਰ ਸੇਇ ਨ ਚੰਦਨ ਸੂਰੀ ਪਲਾਇ
 ਮੋਤੀ ਹੀਰਾ ॥ ਮਨ ਇਛੈ ਸੁਖ ਮਾਣ ਦਾ ਕਿਛੁ ਨ ਹਿਦਿ ਸੁਗ ॥ ਸੋਪੁ ਭੁਚਿਤਿ ਨਾ
 ਵਈ ਵਿਸਟ ਕੇ ਕੀਰਾ ॥ ਬਿਨੁ ਹਰਿ ਨਾਮ ਨ ਸੀਤਿ ਹੋਇ ਕਿਤ ਬਿਧਿ ਮਨੁ ਪੀਰਾ ॥
 ੬॥ ਸਲੋਕੁ ॥ ਚਰਨ ਕਮਲਾ ਬਿਰਧੇ ਜੰਤ ਬੈਰਾਗੀ ਦਰਹਿ ਸਹਾ ॥ ਤਿ
 ਅਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪਾਧ ਸੰਗ ਮਹਾ ॥੧॥ ਡਖਣਾ
 ੪੪ ॥ ਮਨਿ ਸੰਈ ਮੁਖਿ ਉਚਰਾਵਤ ਹਭੇ ਲੇਆ ॥ ਨਾਨਕ ਹਭ ਅਡੰਬਰ
 ਭੁਕਿ ਆਸੁ ਟਿਜੀ ਵਾਸ ਚੀਸੇਇ ॥੨॥ ਪਉੜੀ ॥ ਬਸਤ ਭੁਟੀ ਫੁੰ ਪੁੜੀ ਚੰ
 ਰ ਸਭਿ ਛਿਨਾ ॥ ਜਾਤਿ ਨ ਪਤਿਨ ਆਦਰਉ ਦਿਆ ਭੀਮੀਨਾ ॥ ਮਿਤਨ
 ਇਠ ਪਨੁ ਪਹਿਣ ਕਿਛੁ ਸਕਨ ਸਿਨਾ ॥ ਰਾਜਾ ਸਗਲੀ ਸਿਸਟਿ ਕਾਹਰਿ ਨ
 ਮਿਨੁ ਭਿਨਾ ॥ ਤਿਸ ਕੀ ਧੁਕਿ ਮਨੁ ਉਪਰੈ ਪ੍ਰਭੋਇ ਸੁਪਨੰ ॥੧॥ ਸਲੋਕੁ
 ੪੫ ॥ ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰਤ ਖਤ ਅਸਨੀ ॥ ਰਚੰਤ
 ਮੁਕਿ ਆਗਿਆ ਨ ਆਪਨ ਨ ਕਸੁਪ ਨ ਮਨੋਰਥ ਮਾਇਆ ॥੧॥ ਡਖਣਾ ॥
 ੪੫ ॥ ਸੁਪਨੈ ਹਭੰਗ ਮਾਇਆ ਮਿਠਲ ਗੜ ਮੇਹ ॥ ਨਾਨਕ ਨਾਮ ਵਿਹੁਣੀ
 ਆਸੁੰਦਰਿ ਮਾਇਆ ਧ੍ਰੁਹ ॥੨॥ ਪਉੜੀ ॥ ਸੁਪਨੇ ਸੇਤੀ ਚਿਤ ਮੁਗ ਖਲਾਇ
 ਆ ॥ ਬਿਸਰੈ ਰਾਜ ਸਭੇ ਗਜ ਗੁੰਭ ਖਲਾਇਆ ॥ ਆਰਾਜ ਗਈ ਵਿਹਉ
 ਪੈ ਪੈ ਆਇਆ ॥ ਪੂਰਨ ਭਏ ਨਕਾ ਮਮੋਹਿ ਆਮਾਇਆ ॥ ਕਿਆ ਵੇਚ ਰਾਜੰ
 ਤੁ ਜਾਪਿ ਭੁਲਾਇਆ ॥੬॥ ਸਲੋਕੁ ॥ ਬਸੰਤ ਸੁਰਗ ਲੇਕਹ ਜਿ
 ਤੋਤ ਪ੍ਰਬ ਦੀਨ ਵਖੰਡਣਾ ॥ ਬਿਸਰੰਤ ਹਰਿ ਗੋਪਾਲ ਨਾਨਕ ਤੋਪਾਣੀ
 ਉਦਿਆਨ ਭਗਮਣਾ ॥੧॥ ਡਖਣਾ ॥ ਕਉਤ ਕੇ ਕੋਤ ਮਾਸਿ ਆਰਿ
 ਤਿਨ ਆਵਸੁਨਉ ॥ ਨਾਨਕ ਕੋ ਫੀਨ ਰਕਬਾ ਬੋਹਿ ਜਤੁ ਸੇਈ ਥਾਉ ॥
 ੨॥ ਪਉੜੀ ॥ ਮਹਾ ਭਇਆ ਉਦਿਆਨ ਨਗਰ ਕਹਿ ਮਾਨਿਆ ॥ ਫੁਠ ਸਮ

ਤਲੁ ਬੀਵੈ ਨਨਕਾਜਪਦੇ ਕੋਹਿਨਾਮੁ ॥੨॥ ਪਉੜੀ ॥ ਚਰਨਕਮਲਾ
 ਕੀ ਬੰਢਿਯੋ ਸਗਲ ਜਨਾ ॥ ਸੁਣਿ ਪਰਤ ਪ੍ਰਗੋ ਬਿੰਦ ਨਿਰਭਉ ਭਯੋ
 ਨਾ ॥ ਤੇਇਨਾ ਵੈ ਮੁਲਿ ਸੰਚਿਅਨ ਮੁਪਨਾ ॥ ਸੰਤ ਜਨਾ ਸਿਉ ਸੰਗੁ ਪਾਇ
 ਐਵਡੈ ਪੁਨਾ ॥ ਅਠਪਹਰਹਿ ਧਿਆਇਹਿ ਜਿਸੁ ਨਿਤ ਸੁਨਾ ॥੧੧॥
 ਸਲੋਕ ਮ: ੪ ॥ ਦਇਆ ਕਰਣੰ ਦੁਖਹਰਣੰ ਉਚਰਣੰ ਨਾਮਕੀਰਤਨਾ ॥
 ॥ ਦਇਆਲ ਪੁਰਖ ਭਗਵਾਨ ਪਨਕਲਿ ਪਤੁਨਾਮਾਇਆ ॥੧॥ ਰੂ
 ਖਣ ਮ: ੪ ॥ ਭਾਬਲੀ ਦੜੀ ਬੁਝਿ ਗਈ ਰਖੰਦੇ ਪ੍ਰਭੁ ਆਪਿ ॥ ਜਿ
 ਨਿਉ ਪਈ ਮੇਦੀ ਨੀਨਕ ਸੇ ਪ੍ਰਭੁ ਜਾਪਿ ॥੨॥ ਪਉੜੀ ॥ ਜਾਪੁ ਭਯੋ
 ਇਆਲਨ ਬਿਆਪੈ ਮਾਇਆ ॥ ਕਿਟਿਅ ਘਗੈ ਨਾਸਹਿ ਕਿਉ ਧਿਆ
 ਇਆ ॥ ਨਿਰਮਲ ਭਯੋ ਸਗੋ ਜਨ ਪੂਰੀ ਨਾਇਆ ॥ ਮਨ ਤਨ ਭਯੋ ਸੰਤ
 ਖਪੁਰਨ ਪ੍ਰਭੁ ਪਾਇਆ ॥ ਤਰਕਟ ਬਸੈ ਗਿਲ੍ਹੇ ਕੁਲਾਸ ਬਾਇਆ ॥੧੮॥
 ਸਲੋਕ ਮ: ੪ ॥ ਗੁਰਗੋਬਿੰਦ ਗੁਪਾਲ ਗੁਰਗੁਪੂਰਨ ਨਾਇਨਾ ॥ ਗੁਰ
 ਦਇਆਲਾ ਸਮਰਥ ਗੁਰਗੁਰਨਾਕ ਪਤਿਤ ਉਪਰਣਾ ॥੧॥ ਡਖਣ
 ਮ: ੪ ॥ ਭਉ ਜਲਾ ਬਿਖਮੁ ਅਸਗਾਹੁ ਗੁਰਿ ਬੈਠੈ ਤਾਹਿ ਅਮੁ ॥ ਨਨਕਪੁ
 ਰਕ ਰੰਮਸਤਿ ਗੁਰਚਰਣੀ ਲਾਗਿਆ ॥੨॥ ਪਉੜੀ ॥ ਪੰਨੁ ਪੰਨੁ ਗੁਰ
 ਵਜਿ ਸੁਸੰਗਿ ਹਰਿ ਜਪੇ ॥ ਗੁਰਕਿਰਪਾਲ ਜਬ ਭਯੋ ਤਾਵਗਣ ਸਭਿ
 ਛਪੇ ॥ ਪਰਬਹੁ ਮਗੁਰੇ ਵਾਨੀ ਚਉਉ ਚਥਪੁ ॥ ਕਾਟਿ ਸਿਲਕਟੁ
 ਖਮਾਇਆ ਕਰਿ ਲੈਨਿ ਅਪਦਸੇ ॥ ਗੁਣ ਗਾਏ ਬੈਠੈ ਤਰਸਨਾਹਿ
 ਸੇ ॥੧੮॥ ਸਲੋਕ ਮ: ੪ ॥ ਫਿਸਟੰ ਤੇ ਕੋਸੁ ਨੀਅੰਤ ਏਕੇ ਵਰਤੰ ਤੇ
 ਕੋਨ ਹਰਹਾ ॥ ਨਾਮਦਨੁ ਜੰਤਨਾਨਕ ਦਇਆਲ ਪੁਰਖ ਕ੍ਰਿਪਾ ਕ
 ਰਾ ॥੧॥ ਡਖਣ ਮ: ੪ ॥ ਧਿਕ ਸੇਵੀ ਧਿਕੁ ਸੰਮਲਾਹਿ ਇਕ ਸੁਪਹਿਅ
 ਰਦਾਸਿ ॥ ਨਾਮ ਵਖਰੂ ਪੰਨੁ ਸੰਚਿਅਨ ਨਾਨਕ ਸਚੀ ਗਾਸਿ ॥੨॥ ਪਉੜੀ ॥
 ਪ੍ਰਭ ਦਇਆਲ ਬੈਠੈ ਤਪੁਰਨ ਇਕੁ ਏਹਾ ॥ ਸਭ ਕਿਛੁ ਅਪੇਆਪਿ ਦੁ
 ਜਾ ਕਰਕਹਾ ॥ ਆਪਿ ਕਰਹੁ ਪ੍ਰਭ ਦਨੁ ਅਪੇਆਪਿ ਲਹਾ ॥ ਆਵਣ ਜ
 ਟਾਹੁ ਕਮੁ ਸਭ ਨਿਹਚਲ ਤਪੁ ਥੇਹਾ ॥ ਨਨਕੁ ਮੰਗੈ ਦਨੁ ਕਹਿ ਕਿਰਪਾ ਨਾ
 ਮੁਦਹਾ ॥੨॥੧॥ ਸਲੋਕ ਵਰਨਾਨਾ ॥੪॥ ਚਉਪਦ ॥੨੧॥ ਛੰਤੁ
 ॥੩॥ ਵਰ ॥੧॥ ਜੁਮਲਾ ॥੩॥

੭੨
 ੧੬ ਸਤਿਗੁਰ ਪ੍ਰਸਾਦਿ

੧॥ ਜੈਤਸਰੀ ਬਣੀ ਰਗਤਾ ॥ ॥ ਗਵੇਦਾ ਮਜੀਓ ਕੀ
 ਨ ਬਕਛੁ ਅਨਜਾਨਉ ॥ ਮਨੁ ਮਾਇਆ ਕੋਹ ਬਿਬਿਕਾਨਉ ॥੧॥ ਰਹਉ
 ਤੁਮਕਹੀ ਅਤਹ ਉਜਗਤ ਗੁਰਸੁਆਮੀ ॥ ਹਮਕਹੀ ਅਤਕਲਿਜ
 ਗਕਾਮੀ ॥੧॥ ਇਨ ਪੰਚਨਾਮੇ ਮੇਰੇ ਮਨੁ ਜੁ ਬਿਗਾਇਓ ॥ ਪਲੁ ਪਲੁ ਹਰਿ
 ਜੀਤੈ ਅੰਤਹੁ ਪਾਇਓ ॥੨॥ ਜਤਦੇਖ ਉਤਤੁ ਦੁਖ ਕੀਰਸੀ ॥ ਅਜੈਨ ਪ
 ਤਾਇਨਿ ਗਮ ਭਯੋ ਸਾਖੀ ॥੩॥ ਗੋਤਮਨ ਗਿਉ ਮਾਪਤਿ ਸੁਆਮੀ ॥ ਸੀਸੁ ਪ
 ਰਨਿ ਸਹਸਤ ਗਗਾਮੀ ॥੪॥ ਇਨ ਦੂਤਨ ਖਲੁ ਬਧੁ ਕਹਿ ਮਾਇਓ ॥ ਬ
 ਡੈ ਨਿਲਾਜੁ ਅਜਹੁ ਨਹੀ ਹਰਿਓ ॥੫॥ ਕਹਿ ਗਵੇਦਾ ਸਕਾ ਕੈ ਸੇਕੀਜੈ
 ॥ ਬਿਨੁ ਰਘੁ ਨਾਥ ਸਗਨਿ ਕਾਕੀ ਲੀਜੈ ॥੬॥੧॥

(੧੦੦੦)

ੴ ਸਾਤ੍ਰਾਮ ਕਰਤਾ ਪੁਰਖ
ਨਿਰਕਰ ਬਿਨੈਰਵੈਰ ਆਕਾਲ ਮੂਰਤਿ ਅਜੂਨੀ
ਸੈਭੰ ਗੁਰ ਪ੍ਰਸਾਦੇ

ਗੁਰ ਜੋ ਜਾਵੈ ਤੀਮਹਲਾ ੯ ਮਨਰਾਮ ਸਿਮਰਿ ਰਾਮ ਸਿਮਰਿ ਏਤੈ
ਹੈ ਕਾਜਿ ਹੈ ॥ ਮਾਇਆ ਕੇ ਸੰਗਤਿ ਆਗਿ ਪ੍ਰਭ ਜੂਕੀ ਸਰਨ ਲਾਗ ਜਗਤੁ
ਸੁਖ ਮਾਨੁ ਮਿਥਿਆ ਛੁਠੈ ਸਭ ਸਾਜੁ ਹੈ ॥੧॥ ਰਹਾਉ ॥ ਸੁਪਨੇ ਜਿਉ ਪਾਪ
ਛਾਨਕਾ ਹੋ ਪਰਕਰਤ ਮਨ ਬਾਰੂਕੀ ਭੀਤ ਜੈ ਸੇਬ ਸੁਧ ਕੇਹਾ ਜੁ ਹੈ ॥੧॥ ਨ
ਨਕ ਜਨਕ ਹਤ ਬਤ ਬਿਨ ਸਿਜੈ ਪੈਤੋ ਰਗਤ ਛਿਨੁ ਛਿਨੁ ਕਰਿ ਗਇਓ
ਕਾਲੁ ਤੈ ਸੇਜਾ ਤੁ ਅਜੁ ਹੈ ॥੨॥੧॥ ਜੋ ਜਾਵੈ ਤੀਮਹਲਾ ੯ ਗੁਰੁ ਗੁਰੁ
ਮੁਭ ਜਨ ਮੁਸਿਰਾਤੁ ਹੈ ॥ ਕਹਉ ਕਹਾ ਬਾਰ ਬਾਰ ਸਮਝਤ ਨਹ ਕਿਉਗ
ਵਾਗ ਬਿਨਸਤ ਨਹਿ ਲਗੈ ਬਾਰੰਗੈ ਸਮਝਾਤੁ ਹੈ ॥੧॥ ਰਹਾਉ ॥ ਸਗਲ ਭ
ਗਮ ਡਰਿ ਦੇਹਿ ਗਵਿਦ ਕੇ ਨ ਮੁਲਾਹ ਅੰਤ ਬਾਗ ਸੰਗਿ ਤੇ ਗੈ ਏਹੈ ਏਕ ਜਾ
ਤੁ ਹੈ ॥੧॥ ਬਿਖਿਆ ਬਿਖਾਜਿਓ ਬਿਸਾਹਿ ਪ੍ਰਭ ਕੇ ਜਸੁ ਹੀਏ ਪਰਿ ਨਾਕ
ਜਨਿ ਕਹਿ ਪੁਕਾਰ ਅਉਸਰਾ ਬਿਹਤੁ ਹੈ ॥੨॥੨॥ ਜੋ ਜਾਵੈ ਤੀਮਹਲਾ ੯
ਰੇ ਮਨ ਕਉ ਨਗਤਿ ਹੁਇ ਪੈਤੋ ਗੀ ॥ ਇਹ ਜਗ ਮੈਰਾ ਮਨ ਮਤ ਕਉ ਨਹਿ
ਨੈਕਾਨ ਬਿਅਨ ਸਿਉ ਅਤਿ ਲਾਮਨ ਮਤਿ ਨਹਿ ਡਿਗੀ ॥੧॥ ਰਹਾਉ ॥ ਮਨ
ਸੇਕੇ ਜਨ ਮੁਲੀਨ ਸਿਮਰਨੁ ਨਹਿ ਮਖੀ ਨਦਰਾ ਸੁਖ ਭਇਓ ਦੀਨ ਪ
ਗਾਹੁ ਪਗੀ ਬੇਗੀ ॥੧॥ ਨਾਨਕ ਜਨੁ ਕਹਿ ਪੁਕਾਰ ਸੁਪਨੇ ਜਿਉ ਜਗੁ ਪਸਰੁ
ਸਿਮਰਤ ਨਹ ਕਿਉ ਮੁਗਮਾਇਆ ਜਾ ਕੀਚੇਗੀ ॥੨॥੩॥ ਜੋ ਜਾਵੈ ਤੀਮ

ਬੀਤ ਜੈ ਹੈ ਬੀਤ ਜੈ ਹੈ ਜਨ ਮੁਅਕ ਜੋਗ ॥ ਨਿਸਿਦਿ ਨ ਮਨਿ ਕੋ
ਪਰਨ ਸਮਝਿਓ ਨਹੋ ਅਜਨ ਕਾਲੁ ਤਉ ਪੁਰਿ ਓ ਆਨਿ ਕਹਾ ਜੈ
ਲਾਜੋਗ ॥੧॥ ਰਹਾਉ ॥ ਅਸਥਿਰ ਜੈ ਮਨਿ ਓਹੁ ਸੋ ਤਉ ਤਰੈ ਹਾਇ ਪੈਖ
ਹੁਕਿਓ ਨਹਿ ਕਉ ਨ ਮਲੇਹੁ ਮੁਖ ਨਿਲਾਜਗ ॥੧॥ ਰਮਭ ਗਤਿ ਹੀਏ
ਆਨਿਛ ਡਿਰੈ ਤੈ ਮਨ ਕੇ ਮਨ ਨਾਨਕ ਜਨ ਇਹ ਬਖਾਨ ਜਗ ਮੈ ਬਰਜ
ਰੇ ॥੨॥੪॥

ਸੁਆਮੀ॥੧॥੨੭੭॥ਉਚਸਮਾਨਠਕਰੁਤੇਰੋਅਵਰਨਕਪੁਤਨੀ॥
 ਐਸੇਅਮਰੀਮਲਿਓਤਗਤਨਕਉਗਚਿਹੋਰੰਗਿਗਿਆਨੀ॥੧॥ਰੋਗ
 ਸੋਗਦੁਖਜਰਾਮਰਾਹਿਜਨਹਿਨਹੀਨਿਕਟਾਨੀ॥ਨਿਰਭਉਹੋਇਹੋਲਿ
 ਵਏਕੈਨਕਹਮਿਨੁਮਾਨੀ॥੨॥੧॥ਟੱਛੀਮਹਲਾ ੫, ਹਰਿਬਿਸਰਤਸ
 ਦਖੁਆਗੀ॥ਤਕਉਧੋਖਕਹਾਥਿਆਪੈਜਕਉਏਟਤੁਹਰੀ॥੧॥
 ਹਰਉ॥ਬਿਨੁਸਿਮਰਨਜੋਜੀਵਨੁਬਲਾਨਸਰਪਜੈਸੇਅਰਜਾਗੀ॥ਨਵ
 ਖੰਡਨਕੋਰਾਜਕਮਵੈਅੰਤਿਚਲੇਗਹਰੀ॥੧॥ਗੁਣਨਿਧਾਨਗੁਣਤਿ
 ਨਹੀਗਏਜਕਉਕਿਰਪਾਧਰੀ॥ਸੋਸੁਖੀਆਪੈਨੁਓਸੁਜਨਮਾਨਨਕ
 ਤਿਸੁਬਭਿਰੁਗੀ॥੨॥੨॥

ੴ ਸਤਿਗੁਰਪ੍ਰਸਾਦਿ

ਟੋਡੀਮਹਲਾ ੫ ਘਰ੨ ਚਉਪਦੇ
 ਧਇਓਮਨਦਹਦਿਸਧਾਇਓ॥ਮਾਇਆਮਗਨਸੁਆਦਿਲੋਭਿਮੇ
 ਚਿਓਤਿਨਿਪੁਭਿਆਪਿਭੁਲਾਇਓ॥੧॥੨੭੭॥ਹਰਿਕਥਾਹਿਜਸ
 ਸਧਸੰਗਤਿਸਿਉਇਕਮੁਹਤੁਨਇਹਮਨੁਲਾਇਓ॥ਬਿਗਸਿਓਪੈਖਿਰੰ
 ਗੁਕਸੰਭਕੇਪਗਹਿਹਜੈਹਨਜਾਇਓ॥੧॥ਚਰਨਕਮਲਸਿਉਭਉਨ
 ਕੀਨੇਪਸਤਪੁਰਖੁਮਨਇਓ॥ਧਵਤਕਉਧਵਹਿਬਹੁਭਤੀਜਿਉ
 ਤੇਲੀਥਲਦੁਕਮਾਇਓ॥੨॥ਨਮਦਾਨੁਇਸਨਨੁਨਰੀਓਇਕਨਿਮਖ
 ਨਕੀਰਤਿਗਾਇਓ॥ਨਨਛੁਠਿਲਾਇਮਨਤੋਖਿਓਨਹਬੁਛਿਓਅਪ
 ਨਇਓ॥੩॥ਪਰਉਪਕਾਰਨਕਥਹੁਕੀਏਨਹੀਸਤਿਗੁਰਸੇਵਿਧਿਅਇ
 ਓ॥ਪੰਚਦੂਤਗਰਿਸੰਗਤਿਗੇਸਟਿਮਤਵੇਰੋਮਦਮਾਇਓ॥੪॥ਕਰਉ
 ਬੇਨਤੀਸਾਧਸੰਗਤਿਹਰਿਗਤਵਛਲਾਸੁਣਿਅਇਓ॥ਨਨਕਭਾ
 ਗਿਪਰਿਓਹਿਪਛੈਰਾਖੁਲਾਜਾਪਨਾਇਓ॥੫॥੧॥੩॥ਟੋਡੀਮਹਲਾ ੫
 ਮਨੁਖਬਿਨੁਬੁਝੈਬਿਰਥਾਅਇਆ॥ਅਨਿਕਸਾਜਸੀਗਾਰਬਹੁਕਰ
 ਤਜਿਉਮਰਤਕਉਛਾਇਓ॥੧॥੨੭੭॥ਧਾਇਧਾਇਕ੍ਰਿਪਨਸਮੁਕੀਨੇ
 ਇਕਤਕਰੀਧੋਮਾਇਆ॥ਦਨੁਪੁਨੁਨਹੀਸੰਤਨਸੇਵਾਕਿਤੀਕਾਜਿਨ
 ਆਇਆ॥੧॥ਕਰਿਅਭਰਣਸਵਰੀਸੇਜਾਕਮਨਿਬਟੁਬਨਾਇਆ॥



ੴ ਸਤਿਨਾਮੁ ਕਰਤਾ ਪੁਰਖੁ
 ਨਿਰਭਉ ਨਿਰਵੈਰੁ ਅਕਾਲ ਮੂਰਤਿ ਅ
 ਜੂਨੀ ਸੈਭੰ ਗੁਰਪ੍ਰਸਾਦਿ

ਰਗੁਟੀਮਹਲਾ ੪ ਘਰ੧
 ਹਰਿਬਿਨੁਹਰਿਨਸਕੈਮਨੁਮੇਗਾ॥ਮੇਰੇਪੀਤਮਪ੍ਰਨਹਰਿਪ੍ਰਭਗੁਰਮੇਲੇ
 ਬਹੁਰਿਨੰਭਵਜਲਛੇਰਾ॥੧॥੨੭੭॥ਮੇਰੇਪੀਅਰੇਲਚਲੇਗੀਪ੍ਰਭਕੇਰੀ
 ਹਰਿਨੇਨਹੁਹਰਿਪ੍ਰਭੇਰਾ॥ਸਤਿਗੁਰਿਦਇਅਲਿਹਰਿਨਮੁਦਿਤਾਇਆ
 ਹਰਿਪ੍ਰਭਹਰਿਪ੍ਰਭੇਰਾ॥੧॥ਹਰਿਗੰਗੀਹਰਿਨਮੁਪ੍ਰਭਪਾਇਆਹਰਿਗੰ
 ਬਿਦਹਰਿਪ੍ਰਭੇਰਾ॥ਹਰਿਹਿਰਦੇਮਨਿਤਨਿਮੀਠਲਾਗਮੁਖਿਮਸਤਕਿ
 ਭਗੁਰੰਮੇਗਾ॥੨॥ਓਭਵਿਕਾਗਜਿਨਮਨੁਲਾਗਹਰਿਵਿਸਰਿਆਪੁਰਖੁ
 ਚੰਗਾ॥ਓਇਮਨਮੁਖਮੁਕਾਗਿਆਨੀਕਹੀਅਹਿਤਿਨਮਸਭਕਿਭਾ
 ਗੁਮੰਦੇਗਾ॥੩॥ਬਿਬੇਕਬੁਧਿਸਤਿਗੁਰਤੇਪਈਗੁਗਿਆਨੁਗੁਰੂਪੁ
 ਕਰਾਜਨਨਨਕਨਮੁਗੁਰੂਤੇਪਾਇਆਹਰਿਮਸਤਕਿਭਗਲਿਖਰੰ
 ॥੪॥੧॥

ੴ ਸਤਿਗੁਰਪ੍ਰਸਾਦਿ

ਰਗੁਟੀਮਹਲਾ ੫ ਘਰ੧ ਚਉਪਦੇ
 ਸੰਤਨਾਵਰਨਕਪੁਜਾਨੀ॥ਬੇਪਰਵਹਸਦਗੰਗਿਹਰਿਕੈਜਕਪਖੁ

ਸੰਗੁਨਪਾਇਓਪੁਨੇਭਰਤੇਪੇਖਿਪੇਖਿਦੁਖਪਾਇਆ॥੨॥ ਸੋਗਦਿ
 ਸਮਜੁਰੀਕਰਤਤਹਮੁਸਲਾਹਿਛਗਇਆ॥ਖੇਦੁਭਇਓਥਗੀ
 ਨਿਆਈਘਰਿਕੈਕਾਮਿਨਾਇਆ॥੩॥ ਭਇਓਅਨੁਗੁਪਜਾਕਉ
 ਪ੍ਰਭਕੇਤਿਸੁਹਿਰੈਨਾਮੁਦਸਾਇਆ॥ਸਾਧਸੰਗਤਕੋਪਛੇਪਰਿਓ
 ਜਨਨਾਨਕਹਰਿਸੁਪਾਇਆ॥੪॥੨॥੪॥ ਟੋਡੀਮਹਲਾ ੫ ਕ੍ਰਿਪਾ
 ਨਿਧਿਬਸਹਰਿਦੈਹਰਿਦੈਹਰਿਨੀਤਾ॥ਤੈਸੀਥੁਧਿਕਰਹੁਪਰਗਸਲਾ
 ਗੇਪ੍ਰਭਸੰਗੀਪੀਤੀ॥੧॥੪੦ਉ॥ਦਸਤੁਮਰੀਪਾਵਉਪੁਰਮਸਤਹਿ
 ਲੈਲੇਲਾਵਉ॥ਮਹਾਪਤਿਤਤੋਹਤਪੁਨੀਤਾਹਰਿਕੀਰਤਨਗੁਨਗਵ
 ਓ॥੧॥ਅਗਿਆਤਮੁਗੀਮੀਠੀਲਗਓਕੀਓਤੁਥੋਰਭਾਵਉ॥ਜੇਤੂ
 ਦੇਹਿਤਹੀਇਹੁਤਿਪਤੈਅਨਨਕਪੁੰਧਵਉ॥੨॥ਸਦਹੀਨਿਕਤਿਜਾ
 ਨਉਪ੍ਰਭਸੁਆਮੀਸਗਲੇਟੋਹੈਹਰੀਐ॥ਸਾਧੁਸੰਗਤਿਹੋਇਪਰ
 ਪਤਿਤਪ੍ਰਭਅਪਨਲਹੀਐ॥੩॥ਸਦਾਸਦਾਹਮਛੋਹੇਰੇਤੁਮਰੇਤੁ
 ਪ੍ਰਭੁਹਮੇਰੀਮੀਰਾ॥ਨਾਨਕਥਾਗਿਕੁਮਮਤਪਿਤਾਮੁਖਿਨਾਮੁਤਮਰੇਖੀ
 ਰਾ॥੪॥੩॥੫॥

ੴ

ੴ ਸਤਿਗੁਰਪ੍ਰਸਾਦਿ

ਘਰੁ ੨

ਦੁਪਰੇ

ਟੋਡੀਮਹਲਾ ੫
 ਮਗਉਦਨੁਠਕੁਰਨਾਮ॥ਅਵਰਕਛੁਮੈਰੈਸੀਗਿਨਚਲੈਮਿਲੈਕ੍ਰਿਪਾ
 ਣਗਾਮ॥੧॥੪੦ਉ॥ਹਜੁਮਲਾਅਨੇਕਭੋਗਸਸਗਲਤਰਵਕੀਛੁ
 ਮ॥ਧਾਇਧਾਇਥਉਥਿਧਿਕਉਧਵੈਸਗਲਨਿਰਾਥਕਾਮ॥੧॥ਬਿਨੁਗੇ
 ਬਿੰਦਅਵਰੁਜੋਚਾਹਉਦੀਸੈਸਗਲਥਤਰੋਖਾਮ॥ਕਹੁਨਾਨਕਸੰਤਰੇ
 ਨਮਗਉਮੈਰੇਮਨੁਪਵੈਬਿਸਮਾ॥੨॥੧॥੬॥ ਟੋਡੀਮਹਲਾ ੫ ਪ੍ਰਭਜੀ
 ਕੋਨਾਮੁਮਨਸਿਧਧੈ॥ਜੀਅਪੁਨਸੁਖਇਸੁਮਨਕਉਥਰਤਨਹੋਹਮ
 ਗੇ॥੧॥੪੦ਉ॥ਨਮੁਜਾਤਿਨਾਮੁਮੇਗੀਪਤਿਹੋਨਾਮੁਮੇਗਪਰਵੈ॥ਨਮੁਸ
 ਖਈਸਦਾਮੈਰੈਸੰਗਿਹਰਿਨਾਮੁਮੇਕਉਨਿਸਤਰੈ॥੧॥ਬਿਖੈਬਿਲਾਸਕਹੀ
 ਅਤਬਹੁਤੇਰਚਲਤਨਕਛੁਸੰਗੈ॥ਇਸਟਮੀਤਨਾਸੁਨਾਨਕਹਰਿਨ
 ਮੁਮੈਰੇਭੋਡੈ॥੨॥੨॥੧॥ ਟੋਡੀਮਹਲਾ ੫ ਨਿਕੋਗੁਣਗਾਉਮਿਟੈਹੋਗ

ਮੁਖਉਜਲਮਨੁਨਿਗਮਲੇਹੋਈਹੈਤੋਰਹੋਈਹਉਹਲੇਗੁ॥੧॥੪੦
 ੩॥ਚਰਨਪਖਾਗਿਕਉਗੁਰਸੇਵਾਮਨਹਿਚਰਾਵਉਭੋਗ॥ਛੋਡਿਆ
 ਪਤੁਬਦੁਅਹੰਕਾਰਮਨੁਸੋਛੀਜੋਗੁ॥੧॥ਸੰਤਹਲਸੇਈਹੋਲਗਾ
 ਨਿਸੁਸਸਤਕਿਲਿਖਿਅਲਿਖੇਗੁ॥ਕਹੁਨਾਨਕਏਕਬਿਨੁਦੁਜਾਅਵਰੁਕਰ
 ਏਜੋਗੁ॥੨॥੩॥੮॥ ਟੋਡੀਮਹਲਾ ੫ ਸਤਿਗੁਰਾਇਓਸਗਣਿਤੁਹ
 ਗੀ॥ਮਿਲੈਸੁਖਨਾਮੁਹਰਿਸੇਭਾਚਿਤਲਾਹਿਹਮਗੀ॥੧॥੪੦ਉ॥ਅਵ
 ਰੁਨਸੁਣੈਦੁਜੀਠਹਰਿਹਰਿਪਰਿਓਤਉਦੁਆਗੀ॥ਲੇਖਛੋਡਿਅਲੇ
 ਖੋਛੁਟਹਹਮਨਿਗੁਣਲੇਹਉਥਗੀ॥੧॥ਸਦਾਥਖਸਿਦੁਸਦਾਮਿਰੁ
 ਵਨਸਭਨਾਦੈਅਧਾਗੀ॥ਨਾਨਕਦਾਸਸੰਤਪਾਛੈਪਰਿਓਗਿਖਿਲੇ
 ਹਉਥਗੀ॥੨॥੪॥੮॥ ਟੋਡੀਮਹਲਾ ੫ ਹਸਨਗੁਣਗੋਪਾਲਨਿ
 ਧਿਗਇਣ॥ਸੀਤਿਸਹਜੁਰਹਸੁਮਨਿਉਪਜਿਓਸਗਲੇਦੁਖਪਲਾਇ
 ਣ॥੧॥੪੦ਉ॥ਜੇਮਗਹਿਸੇਈਸੇਈਪਾਵਹਿਸੇਵਹਰਿਕੋਚਰਣਗਸ
 ਇਣ॥ਜਨਮਮਰਣਦੁਹਉਤੇਛੁਟਹਿਭਵਜਲੁਜਗਤਗਇਣ
 ॥੧॥ਖੋਜਤਖੋਜਤਤਤਤਬੀਚਾਰਿਓਦਾਸਗੋਬਿੰਦਪਰਾਇਣ॥ਅ
 ਬਿਨਸੀਖੋਮਚਹਹਿਜੇਨਾਨਕਸਦਾਸਿਮਰਿਨਾਇਣ॥੨॥੫॥੧੦॥
 ਟੋਡੀਮਹਲਾ ੫ ਨਿੰਦਕਗੁਰਿਕਿਰਪਤਹਉਓ॥ਪਰਬ੍ਰਹਮਪ੍ਰਭ
 ਭਉਦਇਅਲਾਸਿਵਕੈਥਾਣਿਸਿਰਕਾਟਿਓ॥੧॥੪੦ਉ॥ਕਲੁਜਲੁ
 ਜਮੁਜੋਹਿਨਸਕੈਸਚਕਪੰਥਬਾਟਿਓ॥ਖਤਖਰਚਤਕਿਛੁਨਿਖੁਟ
 ਤਨਹੀਰਾਮਰਤਨੁਪਨੁਖਾਟਿਓ॥੧॥ਭਸਮਭੂਤਹੋਆਖਿਨਭੀਤਹਿ
 ਅਪਨਕੀਆਪਾਇਆ॥ਅਗਮਨਿਗਮੁਕਹੋਜਨਾਨਕਸਭੁਦੇਖੈ
 ਲੋਕੁਸਥਾਇਆ॥੨॥੬॥੧੧॥ ਟੋਡੀਮਹਲਾ ੫ ਕ੍ਰਿਪਨਤਨਮਨ
 ਕਿਲਾਵਿਖਭੋਗੇ॥ਸਾਧਸੰਗਿਭੁਜਨੁਕ੍ਰਿਸੁਆਮੀਛੁਕਨਕਉਇਕੁਹ
 ਗੇ॥੧॥੪੦ਉ॥ਅਨਿਕਛਿਦੁਬਿਧਿਥਕੋਛੁਟਕਤਥਭਨਾਜਾਹੀਕੇਗੁ
 ਨਿਸਕਾਬਹਿਥੁਤਿਸੁਆਰਾਪੁਖੈਟੈਸੰਗਿਖਗੇ॥੧॥ਗਲੀਸੈਲਾਉਠਵ
 ਤਚਹੈਓਇਉਹਹੋਹੋਧੇਗੇ॥ਜੇਹਸਕਤਿਨਾਨਕਕਿਛੁਨਾਹੀਪ੍ਰਭਾ
 ਖਹੁਸਗਣਿਪਰੇ॥੨॥੧॥੧੨॥ ਟੋਡੀਮਹਲਾ ੫ ਹਰਿਕੋਚਰਨਕਮ
 ਲਾਮਨਿਧਿਆਉ॥ਕਾਛਿਕੁਠਗਪਿਤਥਾਤੰਤਅਉਖਧੁਹਰਿਕੋਨ

ਉਸਾਹੁ ਤੇ ਤੇਤਪਨਿਵਰਣਹਰਦੁਖਹੰਤਸੁਖਸਿ॥ ਤਕਉ
 ਬਿਘਨੁਨਕਉਲਾਗੈਜਾਕੀਪੁਭਾਅਗੈਅਰਦਾਸਿ॥੧॥ ਸੰਤਪ੍ਰਸਾਦਿ
 ਬੈਰਨਗਇਣਕਰਣਕਰਣਪੁਭਉਕੇ॥ ਬਾਲਬੁਧਪੁਗਨਸੁਖਦਤ
 ਨਨਕਹਰਿਹਰਿਟੇਕਾ॥੨॥੧੩॥ ਟੋਡੀਮਹਲਾ ੫ ਹਰਿਹਰਿਨਾਮੁਸਾ
 ਸਦਜਾਪਿ॥ ਧਾਰਿਅਨੁਗੁਪਪਰਬੁਧਮਸੁਆਮੀਵਸਦੀਕੀਨੀਅ
 ਪਿ॥੧॥੧੪॥ ਹਰਉ॥ ਜਿਸਕੋਸੇਫਿਗਿਤਨੀਸਮਾਲੇਬਿਨਸੇਸਗਸੰਤਪ
 ਹਬਦੇਇਰਬੇਜਨਅਪਨਹਰਿਹੋਏਮਾਈਬਪ॥੧॥ ਜੀਅਜੰਤਹੋਏ
 ਮਿਹਰਵਾਨਾਇਆਧਰਿਹਰਿਨਾਥ॥ ਨਨਕਸਗਨਿਪਰੋਦੁਖਭੰਜਨ
 ਕਾਬਡਪਰਤਪਾ॥੨॥੧੪॥ ਟੋਡੀਮਹਲਾ ੫ ਸੁਆਮੀਸਗਨਿਪਰਿ
 ਓਦਰਬਾਹੋ॥ ਕੋਟਿਪਰਾਧਭੰਡਨਕੋਦਤਤੁਛਬਿਨੁਕਉਨੁਧਿਧੇ॥੧॥
 ਹਰਉ॥ ਬੇਜਤਬੇਜਤਬੁਧਪਰਕਰੇਸਰਬਅਰਬਥੀਚੰਗੇ॥ ਸਪਸੰਗਿ
 ਪਰਮਗਤਿਪਈਐਮਾਇਆਗਚਿਥੀਧਿਹੋ॥੧॥ ਚਰਨਕਮਲਸੰਗਿ
 ਪ੍ਰੀਤਿਮਨਿਲਾਗੀਸੁਰਿਜਨਮਿਲੇਪਿਆਰੇ॥ ਨਨਕਅਨਦਕਰੇਹਰਿ
 ਜਪਿਜਪਿਸਗਲੇਰੋਗਨਿਵਾਰੇ॥੨॥੧੦॥੧੫॥

ੴ ਸਤਿਗੁਰਪ੍ਰਸਾਦਿ

ਟੋਡੀਮਹਲਾ ੫ ਘਰੁ ੩ ਚਉਪਦੇ
 ਹੰਹਾਲਪਟਿਓਰੇਮੁਕੁਕਛੁਨਬੋਗੀ॥ ਤੋਰੇਨਹੀਸੁਜਾਨੀਸੇਗੀ॥੧॥ ਹਰ
 ਤੇ॥ ਅਪਨਾਮਨਚੀਨੇਖਿਨੁਆ॥ ਜੋਪਰਾਈਸੁਅਪਨੀਮਨੁਆ॥੧॥
 ਨਮੁਸੰਗੀਸੇਮਨਿਨਬਸਾਇਓ॥ ਛੋਡਿਜਾਵਿਦਾਹੁਚਿਤੁਲਾਇਓ॥੨॥
 ਸੇਸਚਿਓਜਿਤੁਭੁਖਤਿਸਾਇਓ॥ ਅੰਮ੍ਰਿਤਨਮੁਤੋਸਨਹੀਪਾਇਓ॥੩॥ ਕ
 ਮਕੁਪਮੋਕੁਪਪਰਿਆ॥ ਗੁਰਪਰਸਾਦਿਨਨਕਕੋਤਰਿਆ॥੪॥੧॥
 ੧੬॥ ਟੋਡੀਮਹਲਾ ੫ ਹਮਰੈਏਕੋਹਰਿਹਰੀ॥ ਅਨਅਵਰਸਿਵਾਟਿਨਕ
 ਗੀ॥੧॥੧੪॥ ਹਰਉ॥ ਵਡੇਭਾਗਿਗੁਰੁਅਪਨਪਾਇਓ॥ ਗੁਰਿਮੋਕਉਹਰਿਨਮੁ
 ਵਿਵਾਇਓ॥੧॥ ਹਰਿਹਰਿਜਪਛਪਛਤਨੇਮਾ॥ ਹਰਿਹਰਿਧਿਆਇਕਸ
 ਲਸਭਿਖੇਮਾ॥੨॥ ਆਚਰਬਿਉਹਰਜਾਤਿਹਰਿਗੁਨੀਆ॥ ਮਹਾਅਨੰ
 ਦਕੀਰਤਨਹਰਿਸੁਨੀਆ॥੩॥ ਕੁਪਨਨਕਜਿਨਿਠਕੁਪਾਇਆਸ

ਭੁਕਿਛੁਤਿਸਕੇਗਿਹਿਮਹਿਅਇਆ॥੪॥੨॥੧੧॥

ਟੋਡੀਮਹਲਾ ੫ ਘਰੁ ੪ ਦੁਪਦੇ ੴ ਸਤਿਗੁਰਪ੍ਰਸਾਦਿ
 ਕੁਕਮਨੁਹਰਿਗੋਲੇਕੈ॥ ਗਲੀਹਰਿਨੇਹਨਹੋਇ॥੧॥੧੪॥ ਹਰਉ॥ ਹਉਛੁ
 ਛੋਟੀਦਰਸਨਕਾਗਟਿਬੀਬੀਬੀਬੀਪੇਖਾ॥ ਗੁਰਮਿਲਿਭਰਮੁਗਵਾਇ
 ਅਹੋ॥੧॥ ਇਹਬੁਧਿਪਈਮੇਸਧੁਕੰਨਹੁਲੇਖੁਲਿਖਓਧੁਰਿਮਥੈ॥ ਇ
 ਹਬਿਪਿਨਨਕਹਰਿਨੈਣਅਲਾਇ॥੨॥੧੧॥੧੮॥ ਟੋਡੀਮਹਲਾ ੫ ਗਰ
 ਬਿਹੋਲੇਕੁਮੁਕੁਕੋਹੀਓਰੇ॥ ਹੋਓਮਹਾਰਜਗੀਮਾਇਓ॥ ਡੀਹਰਿਨਾ
 ਈਮਹਿਛਕਿਓਰੇ॥੧॥੧੪॥ ਹਰਉ॥ ਘਣਘਣਘਣਸਦਲੇਕੈਬਿਨੁਲ
 ਹਣੈਕੈਨਪਾਇਓਰੇ॥ ਮਹਾਰਜਗੇਗਾਬੁਦਹੁਸਿਉਲੁਭਕਿਓ॥ ਨਿਹ
 ਭਗਵੰਤਾਓਸੰਜੋਇਓਰੇ॥੧॥ ਸੁਣਿਮਨਸੀਖਸਧੁਜਨਸਗਲੇਬਾਰੇ
 ਸਗਲੇਪ੍ਰਛਤਮਿਟਿਓਰੇ॥ ਜਾਕੇਲਹੋਣੇਮਹਾਰਜਗੇਠਕੀਓਜ
 ਨਨਕਗਗਭਾਸਿਨਪਉਕਿਓਰੇ॥੨॥੨॥੧੯॥

ੴ ਸਤਿਗੁਰਪ੍ਰਸਾਦਿ

ਟੋਡੀਮਹਲਾ ੫ ਘਰੁ ੫ ਦੁਪਦੇ
 ਐਸੇਗੁਨਮੇਰਪੁਭਜੀਕੀਨਾ॥ ਪੰਚਦੇਖਅਰੁਅਹੰਗੋਇਹਤਨਤੇਸ
 ਗਲਦੁਰਿਕੀਨਾ॥੧॥੧੪॥ ਹਰਉ॥ ਬੰਧਨਤੇਰਿਛੋਰਿਬਿਖਿਆਤੇਗੁਰਕੇਸਬ
 ਦੁਮੇਰੀਅਰੇਦੀਨਾ॥ ਰੂਪਅਨਰੂਪਮੇਰਕਛੁਨਬੀਚਰਿਓਪ੍ਰਮਗਹਿਓ
 ਮਹਿਹਰਿਗੰਗਾਭੀਨਾ॥੧॥ ਪੇਖਿਓਲਲਾਨੁਪਟਬੀਚਏਏਅਨਦਰਿਤ
 ਹਛੇਖਪਤੀਨਾ॥ ਤਿਸਹੀਕੇਗਿਹੁਸੇਈਪੁਭਨਨਕਸੇਠਕੁਰਤਿਸਹੀਕੇਧੀ
 ਨਾ॥੨॥੧॥੨੦॥ ਟੋਡੀਮਹਲਾ ੫ ਮਾਈਮੇਰਮਨਕੀਪ੍ਰੀਤਿ॥ ਏਹੀਕਰ
 ਮਧਮਜਪਏਹੀਰਾਮਨਮਾਨਿਰਮਲਹੋਗੀਤਿ॥੧॥੧੪॥ ਹਰਉ॥ ਪੁਨਾਅਧ
 ਰਜੀਵਨਪਨਮੇਰਦੇਖਨਕਉਦਰਸਨਪੁਭਨੀਤਾ॥ ਬਟਘਟੋਤਸਾ
 ਸੰਗਿਮੇਰਮਨਅਪਨੇਕਉਮੇਹਰਿਸਖਾਕੀਤਾ॥੧॥ ਸੰਤਪ੍ਰਸਾਦਿਭਏਮਨ

ਨਿਰਮਲਾਕਰਿਗਪਾਪੁਨੇਕਰਿਣੀਤ॥ਸਿਮਰਿਸਿਮਰਿਨਾਨਕਸੁ
 ਖੁਪਾਇਆਦਿਗਾਦਿਭਗਤਨਕੇਮੀਤ॥੨੩੨॥੨੧॥ਟੋਡੀਮਹਲਾ
 ਪੁਭਜੀਮਿਲਮੇਰਪੁਨ॥ਬਿਸੁਰਹੀਨਿਮਖੀਅਰੇਤੇਅਪਨੇਭਗਤ
 ਕਉਪੁਗਨਦਨ॥੧॥੧੦॥ਉ॥ਖੇਵਹੁਭਗਮੁਖਮੇਰਪੀਤਮਅੰਤਗਾ
 ਮੀਸੁਪਛਸੁਜਾਨ॥ਕੇਟਿਰਜਨਮਪਨੁਮੇਰਾਮੀਤਦਿਸਦਿਧਾਗੁਪੁ
 ਭਮਨ॥੧॥ਅਠਪਹਰਸਨਗੁਨਗਵੈਜਸੁਪੁਰਿਅਪਾਵਹਿਸਮਰ
 ਥਕਨ॥ਤੇਗੀਸਹਣੀਅਨਕੇਦਤੇਸਦਾਸਦਾਨਨਕਕੁਰਬਾਨ॥੨॥
 ੩॥੨੨॥ਟੋਡੀਮਹਲਾ ੫ ਪੁਭਤੇਰਪਗਕੀਧੁਗਿ॥ਦੀਨਦਇਆਲ
 ਪੀਤਮੀਨੁਕਿਰਿਕਿਰਪਮੇਰੀਲੇਚਾਪੁਗਿ॥੧॥੧੦॥ਉ॥ਦਹਦਿਸਿ
 ਗਵਿਗਹਿਅੰਜਸੁਤਮਰਾਅੰਤਗਾਮੀਸਦਾਹੁਗਿ॥ਜੋਤਮਰਾਜਸੁ
 ਗਵਹਿਕਰੇਤੇਜਨਕਥਹੁਨਮਰੇਤੁਗਿ॥੧॥ਪੰਥਬੰਧਾਬਿਨਸੇਮਾਇ
 ਅਕੇਸਾਪੁਸੰਗਤਿਮਿਟੇਬਿਸੁਗ॥ਸੁਖਸੰਪਤਿਭੇਗਇਸੁਜੀਅਕੇਬਿਨੁ
 ਹਰਿਨਨਕਜਨੇਕੁਗ॥੨॥੪॥੨੩॥ਟੋਡੀਮਹਲਾ ੫ ਮਾਈਮੇਰਮਨ
 ਕੀਪਿਆਸ॥ਇਕੁਬਿਨੁਹਰਿਨਸਕਉਬਿਨੁਪੀਤਮਰਸਨਦੇਖਨਕ
 ਉਧਗੀਮਨਿਆਸ॥੧॥੧੦॥ਉ॥ਸਿਮਰਉਨਮੁਨਿਰੰਜਨਕਰੇਤਮਾਤ
 ਨਤੇਸਭਿਕਿਲਾਵਿਖਨਾਸ॥ਪੁਰਨਪਰਬਹੁਮਸੁਖਦਤੇਅਥਨਾਸੀ
 ਬਿਮਲਾਜਾਕੇਜਾਸ॥੧॥ਸੰਤਪਸਾਦਿਮੇਰਪੁਸਨੇਰਥਕਰਿਕਿਰਪਭੇ
 ਗੁਣਤਸਾ॥ਸੰਤਿਸਹਜਿਸੁਖਮਨਿਉਪਜਿਓਕੇਟਿਸੁਗਨਨਕਪਰਗਾ
 ਸ॥੨॥੧॥੨੪॥ਟੋਡੀਮਹਲਾ ੫ ਹਰਿਹਰਿਪਤਿਤਪਵਨ॥ਜੀਅਪ
 ਨਮਨਸੁਖਦਤਅੰਤਗਾਮੀਮਨਕੇਭਾਵਨ॥੧॥੧੦॥ਉ॥ਸੁੰਦਰਸੁਪ
 ਰਚਤੁਰਸਭਥੇਤਰਿਦਾਸਨਿਵਸਭਗਤਗੁਨਗਵਨ॥ਨਿਰਮਲਕੁ
 ਪਅਨੁਪਸਆਮੀਕਰਮਭੂਮਿਥੀਜਨਸੇਖਵਨ॥੧॥ਬਿਸਮਨਬਿਸ
 ਮਭੇਏਬਿਸਮਦਾਅਨਨਥੀਉਦੁਸੇਰਲਾਵਨ॥ਰਸਨਸਿਮਰਿਸਿਮਰਿ
 ਜਸੁਜੀਵਨਨਕਦਾਸਸਦਾਬਲਿਜਾਵਨ॥੨॥੬॥੨੫॥ਟੋਡੀਮਹਲਾ ੫
 ਮਾਈਮਾਇਆਛਲਾ॥ਤਿਠਕੀਅਗਨਿਮਘਕੀਛਾਇਆਗਬਿਰਭਾਨ
 ਨਬਿਨੁਹਰਕਾਜਲਾ॥੧॥੧੦॥ਉ॥ਛੇਡਿਸਿਆਨਪਥਹੁਚਤੁਰਈਦੁਇ
 ਕਰਜੋਤਿਸਾਧਪਗਿਚਲਾ॥ਸਿਮਰਿਸੁਆਮੀਅੰਤਗਾਮੀਮਨੁਖਦਹਕਾ

ਹਿਉਤਮਛਲਾ॥੧॥ਬੇਦਬਖਿਆਨਕਰਤਸੁਪੁਜਨਭਗੀਨਸਮ
 ਭੁਤਨੀਖਿਲਾ॥ਪ੍ਰੇਮਭਗਤਿਰਚੈਜਨਨਨਕਹਿਸਿਮਰਨਿਦਹਨਭੇ
 ਮਲਾ॥੨॥੧॥੨੬॥ਟੋਡੀਮਹਲਾ ੫ ਮਾਈਚਰਨਗੁਮੀਠਿ॥ਵਡੈਭਾ
 ਗਿਦੈਵੈਪਰਮੇਸਰਕੇਟਿਛਲਾਦਰਸਨਗੁਰਡੀਠਿ॥੧॥੧੦॥ਉ॥ਗੁਨਗਵ
 ਤਅਚੁਤਅਥਨਾਸੀਕਮਕ੍ਰੋਧਬਿਨਸੇਮਦਛੀਠਿ॥ਅਸਥਿਰਭੇ
 ਸਾਢੰਗਿਰਤੇਜਨਮਮਰਨਬੁਧਹਿਨੀਪੀਠਿ॥੧॥ਬਿਨੁਹਰਿਭਜਨ
 ਰੰਗਸਜੋਤੇਸੰਤਦਇਆਲਜਨਸਭਿਛੁਠੇ॥ਨਮੁਰਤਨੁਪਾਇਓਜਨ
 ਨਨਕਨਮਬਿਨੁਚਲੇਸਭਿਛੁਠੇ॥੨॥੧॥੨੭॥ਟੋਡੀਮਹਲਾ ੫
 ਸਾਧਸੰਗਿਹਰਿਹਰਿਨਮੁਚਿਤਰਾ॥ਸਹਜਿਅੰਨਦੁਹੈਵੈਦਿਨੁਰਤੀਅੰ
 ਕੁਰੁਭਲੇਹਮਰਾ॥੧॥੧੦॥ਉ॥ਗੁਰਪੁਰਭੇਟਿਓਥਭਡੀਜਕੇਅੰਤੁਨ
 ਪਰਵਾਰਾ॥ਕੁਰਗਹਿਕਾਢਿਲੀਓਜਨੁਅਪੁਨਾਬਿਖੁਸਾਗਸੰਸਾਰਾ॥
 ੧॥ਜਨਮਮਰਨਕਟੇਗੁਰਬਚਨੀਬਹੁਕਿਨਸੀਕਟਦੁਆਰਾ॥ਨਨਕ
 ਸਗਨਿਗਹੀਸੁਆਮੀਕੀਪੁਨਹੁਪੁਨਹਮਸਕਾਰਾ॥੧॥੨੮॥ਟੋਡੀ
 ਮਹਲਾ ੫ ਮਾਈਮੇਰਮਨਕੇਸੁਖ॥ਕੇਟਿਅੰਨਦਰਜਸੁਖਭੁਗਵੈਹ
 ਗਿਸਿਮਰਤਬਿਨਸੈਸਭਦੁਖਾ॥੧॥੧੦॥ਉ॥ਕੇਟਿਜਨਮਕਿਲਾਬਿਖ
 ਨਸਹਿਸਿਮਰਤਪਵਨਤਨਮਨਸੁਖਾ॥ਦੇਖਿਸੁਪੁਪੁਗੁਨਭਈਆ
 ਸਦਰਸਨੁਭੇਟਤਉਤਰੀਭੁਖਾ॥੧॥ਚਰਿਪਦਰਥਅਸਟਮਹਾਸਿਧਿ
 ਕਾਮਿਧੇਨੁਪਰਜਾਤਹਰਿਹਰਿਭੁਖਾ॥ਨਨਕਸਗਨਿਗਹੀਸੁਖਸਾਗਰਜ
 ਨਮਮਰਨਫਿਗਿਰਭਨੁਪੁਖਾ॥੨॥੧॥੨੯॥ਟੋਡੀਮਹਲਾ ੫ ਹਰਿ
 ਹਰਿਚਰਨਹਿਦੈਉਹਿਧਾਗੇ॥ਸਿਮਰਿਸੁਆਮੀਸਤਿਗੁਰੁਅਪਨਕਰਜ
 ਸਫਲਪਮੇਰੇ॥੧॥੧੦॥ਉ॥ਪੁੰਨਦਾਨਪੁਜਪਰਮੇਸੁਹਰਿਕੀਰਤਿਤ
 ਤੁਥੀਚੇਰੇ॥ਗੁਨਗਵਤਅਤੁਲੁਸੁਖਪਾਇਆਠਕੁਰਾਗਮਅਪਾ
 ਰੇ॥੧॥ਜੋਜਨਪਰਬਹੁਮਅਪਨੇਕੀਨੇਤਿਨਕਾਥਹਰਿਕਛੁਨਥੀਚੇਰੇ
 ॥ਨਮਰਤਨੁਸੁਨਿਜਪਿਜਪਿਜੀਵਹਰਿਨਨਕਕੰਠਮਵਾਰੇ॥੨॥੧॥੧॥
 ॥੩੦॥੩੧॥

ੴ ਸਤਿਗੁਰ ਪ੍ਰਸਾਦਿ

ਕਹਿਓ ਕਹਿਓ ਅਪਨੀ ਅਧਮਾਈ॥ ਉਗਛਿਓ
ਕਨਕ ਕਾਮ ਨੀਕੇਰ ਸਨਹਿ ਕੀਰਤਿ ਪ੍ਰਭਿਗਾਈ॥੧॥ ਹਰਾਉ॥ ਜਗਤ
ਭੰਕੈ ਸਾਚ ਜਾਨਿਕਤਾ ਸਿਉ ਰਿਚਿ ਪਾਜਈ॥ ਦੀਨ ਬੰਧ ਸਿਮਰਿ
ਨਹੀ ਕਥਾ ਹੋਤੁ ਜੀਸਾ ਸਹਾਈ॥੧॥ ਮਗਨ ਹਰਿ ਓਸਾਇਆ ਮੈ ਨਿਸ
ਦਿਨ ਛਟੀ ਨਮਨ ਕੀਕਈ॥ ਕਹਿਨ ਨਕ ਅਥਨਾਹਿ ਅਨਤ ਗਤਿ
ਬਿਨੁ ਹਰਿ ਕੀ ਸਹਾਈ॥੨॥੧॥ ਮਃ ੪॥੧॥ ਮਃ ੫॥੨॥ ਮਃ ੬॥
੧॥ ਜੁਮਲਾ॥੩੨੪॥

ੴ ਸਤਿਗੁਰ ਪ੍ਰਸਾਦਿ

ਗੁਰ ਗੋਬਿੰਦਾਈ ਕੁੰਤ ਕੀ ਨਮਦੇ ਖੋਜੀ
ਕੋਈ ਬੈਲੈ ਨਿਰਵ ਕੋਈ ਬੈਲੈ ਦੁਗਿ॥ ਜਲ ਕੀ ਮਛਲੀ ਚਰੈ ਖੁਗਿ॥
ਕਾਇਓ ਬਕ ਬਦਲਾਇਓ॥ ਜਿਨਿ ਹਿਪਾਇਓ ਤਿਨ ਹਿਛਪਾਇਓ॥
੧॥ ਹਰਾਉ॥ ਪਡਿਤ ਹੋਇ ਕੈ ਬੇਦ ਬਖਾਨੈ॥ ਮੁਰਖੁ ਨਾਮਦੇ ਉਗਮ ਹਿਜਾਨੈ॥
੨॥੧॥੨॥ ਤੀ॥ ਕਉ ਨਕੋ ਕਲੀ ਕੁਹਿ ਓਹਾ ਮਨ ਮੁਲੇਤ ਹੀ॥ ਪਡਿਤ ਪਵਿ
ਤ ਭਏ ਗਮੁ ਕਹਤ ਹੀ॥੧॥ ਹਰਾਉ॥ ਗਮ ਸੰਗਿ ਨਾਮਦੇ ਵਜਨ ਕਉ ਪਤਰਿ
ਆਈ॥ ਏਕਾਦਸੀ ਬ੍ਰਤ ਰਹੈ ਕਉ ਤੀਰਥ ਜਾਈ॥੧॥ ਭਨਤਿ ਨਾਮਦੇ ਉ
ਸਕਿਤੁ ਸੁਮਤਿ ਭਏ॥ ਗੁਰਮਤਿ ਗਮੁ ਕਹਿ ਕੋ ਕਨ ਬੈਲੈ ਠਿਗਏ॥੨॥੨॥
੩॥ ਤੀ॥ ਨਿਛੰਦੇ ਖੋਲੁ ਆਛੈ॥੧॥ ਹਰਾਉ॥ ਕੁੰਭਾ ਕੇ ਘਰਿ ਹੋਤੀ ਆਛੈ
ਗਜਾ ਕੇ ਘਰ ਸੰਗੇ॥ ਬਾਮਨ ਕੇ ਘਰ ਸੰਗੇ ਆਛੈ॥ ਸੰਤੀ ਸੰਤੀ ਹੋਤੀ ਸੰਗੇ॥੧॥
ਬਣੀਏ ਕੇ ਘਰ ਹੀ ਗੁਰ ਆਛੈ॥ ਭੈ ਸਮ ਬੈਸੀ ਗੋਗੇ॥ ਦੇਵ ਲਮਧੇ ਲੀ ਗੁਰ ਆ
ਛੈ॥ ਲੀ ਗਸੀ ਗੁਰੀ ਗੋਗੇ॥੨॥ ਤੇਲੀ ਕੇ ਘਰ ਤੇਲੁ ਆਛੈ॥ ਗਲਾ ਮਧੇ ਬੋਲ
ਗੇ॥ ਮਾਲੀ ਕੇ ਘਰ ਕੋਲ ਆਛੈ॥ ਕੋਲ ਬੋਲ ਤੇਲ ਗੇ॥੩॥ ਸੰਤ ਮਧੇ ਗੋਬਿ
ਦੁ ਆਛੈ॥ ਗੋਕਲਾ ਮਧੇ ਸਿਆਮ ਗੇ॥ ਨਿਮ ਮਧੇ ਗੁਮੁ ਆਛੈ॥ ਗਮ ਸਿਆਮ ਗੇ
ਬਿਦਗੇ॥੪॥੩॥

ੴ ਸਤਿਗੁਰ ਪ੍ਰਸਾਦਿ

ੴ ਸਤਿਗੁਰ ਪ੍ਰਸਾਦਿ
ਨਿਰਭਉ ਨਿਰਵੈਰੁ ਅਕਾਲ ਮੂਰਤਿ
ਅਜੂਨੀ ਸੈਭੰ ਗੁਰ ਪ੍ਰਸਾਦਿ

ਗੁਰ ਬੈਰਾੜੀ ਮਹਲਾ ੪ ੫੩੧ ੨੫੨
ਸੁਨਿ ਮਨ ਅਕਬ ਕਥਾ ਹਰਿ ਨਾਮਿ॥ ਗਿਧਿ ਬੁਧਿ ਸਿਧਿ ਸੁਖ ਪਾਵਹਿ
ਜੁਗੁ ਮਤਿ ਹਰਿ ਗਾਮ ਮ॥੧॥ ਹਰਾਉ॥ ਨਨਾ ਖਿਆਨ ਪੁਰਾਨ ਜੁ ਸੁਭਿਤ
ਮਖਟ ਦਰਸਨ ਗਾਵਹਿ ਗਾਮ॥ ਸੰਕਰ ਕੁੜਿ ਤੇਤੀ ਸਪਿਆਇਓ ਨਹੀ ਜਾ
ਨਿਓਹਿ ਮਸਾਮ॥੧॥ ਸੁਰਨਰ ਗਟਾਹੀ ਪ੍ਰਬਨ ਸੁਗਾਵਹਿ ਸਭ ਗਾਵ
ਤ ਜੋਤ ਉਪਮਾ॥ ਨਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ
ਮਾ॥੨॥੧॥ ਬੈਰਾੜੀ ਮਹਲਾ ੪ ਮਨ ਮਿਲਿ ਸੰਤ ਜਨ ਜੁ ਸੁਗਾਇਓ॥
ਹਰਿ ਹਰਿ ਤਨੁ ਰਤਨੁ ਹਰਿ ਨੀਕੇ ਗੁਰਿ ਸਤਿ ਗੁਰਿ ਦਾਨੁ ਦਿਵਾਇਓ॥੧॥
ਹਰਾਉ॥ ਤਿਸੁ ਜਨ ਕਉ ਮਨੁ ਤਨੁ ਸਭ ਦੇਵਉ ਜਿਨਿ ਹਿਰਿ ਮੀਸੁ
ਇਓ॥ ਪਨੁ ਆਇਆ ਸੰਪੈ ਤਿਸੁ ਦੇਵਉ ਜਿਨਿ ਹਿਰਿ ਮੀਤੁ ਮਿਲਾਇਓ॥੧॥
ਪੁਨ੍ਹਰਿ ਚਤੁਰ੍ਹਾ ਕ੍ਰਿਪਾ ਕਰੀ ਜਗਦੀਸ ਸਤ ਬਹਿਰਿ ਹਰਿ ਜਿਨ ਸੁਪਿਆਇ
ਓ॥ ਜਨਨ ਨਕ ਕਉ ਹਰਿ ਭੇਟੇ ਸੁਆਮੀ ਦੁਖੁ ਉਮੈ ਰੋਗੁ ਗਵਾਇਓ॥੨॥੨॥
ਬੈਰਾੜੀ ਮਹਲਾ ੪ ਹਰਿ ਜਨਨਾਮ ਨਾਮ ਗਨ ਗਵਾਏ॥ ਜੋ ਕੋਈ ਨਿਰਕਰੈ
ਹਰਿ ਜਨ ਕੀ ਅਪੁਨ ਗੁਨ ਗਵਾਏ॥੧॥ ਹਰਾਉ॥ ਜੋ ਕਿਛੁ ਕਰੈ ਸੁਆਪ

ਸੁਆਮੀ ਹਰਿ ਅਪੇ ਕਰਕਮਾਵੈ॥ ਹਰਿ ਅਪੇ ਹੀ ਮਤਿ ਦੇਵੈ ਸੁਆਮੀ ਹਰਿ
 ਅਪੇ ਬੋਲ ਬੁਲਾਵੈ॥੧॥ ਹਰਿ ਅਪੇ ਪੰਚਤਤ ਬਿਸਥਾ ਵਿਚਿ
 ਤਪੰਚ ਅਪਿ ਪਾਵੈ॥ ਜਨਨ ਨਕਸਤਿ ਗੁਰਮੇਲੇ ਅਪੇ ਹਰਿ ਅਪੇ ਭਗ
 ਰਚਕਾਵੈ॥੨॥੩॥ ਬੈਰਾੜੀ ਮਹਲਾ ੪ ਜਪਿ ਮਨ ਰਾਮ ਨਾਮੁ ਨਿਸਤਾਰ
 ਕੇਟਕੇਟ ਤਰਕੇ ਪਪਸਤਿ ਖਵੈ ਹਰਿ ਭਵ ਜਲੁ ਪਹਿਉਤਾਰਾ॥੧॥ ਹਰ
 ਕਾਇ ਅਨਗਥਿ ਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰ
 ਕਰਾ॥ ਹਰਿ ਨਿਕਟਿ ਬਸਤ ਕਛੁ ਨ ਦਰਿਨਾਵੈ ਹਰਿ ਲਾਧ ਗੁਰ ਵੀਚ
 ਰਾ॥੧॥ ਹਰਿ ਅਪੇ ਸਾਹਸਰ ਫੁਰਤ ਨੁਹੀਰਾ ਹਰਿ ਅਪਿ ਕੀਆ ਪਾਸਗਾਨ
 ਨਕ ਜਿਸੁ ਕ੍ਰਿਪਕੇ ਸੁਹਿਨ ਮੁਵਿਹੈ ਸੇਸਾ ਹੁਸਚਾਵਣ ਜਾਗਾ॥੨॥
 ੪॥ ਬੈਰਾੜੀ ਮਹਲਾ ੪ ਜਪਿ ਮਨ ਹਰਿ ਨਿਰੰਜਨ ਨਿਰੰਕਾਰਾ॥ ਸਦਾ ਸ
 ਦ ਹਰਿ ਧਿਆਈ ਐਸੁ ਖਦਤਾ ਜਾ ਕਾ ਅੰਤੁ ਨ ਪਾਗਵਾਗਾ॥੧॥ ਹਰਉ॥
 ਅਗਨਿ ਕੁੰਟ ਮਹਿ ਉਗਧ ਲਿਵਲਾਗਾ ਹਰਿ ਖਉ ਦਰਸੰ ਝਾਗੇ ਸੇਐ
 ਸਾਹ ਸਿਵ ਹੁਮੇ ਮੇਮਨ ਹਰਿ ਅੰਤਿ ਛਡਾਵਣ ਹਾਗਾ॥੧॥ ਜਕੈ ਹਿਰੈ
 ਵਸਿਆ ਮਹਾ ਹਰਿ ਹਰਿ ਤਿਸੁ ਜਨਕ ਉਕਰਹੁ ਨ ਮਸਕਾਗਾ॥ ਹਰਿ ਕਿਰਪਾ
 ਤੇ ਪਈ ਐਹ ਜਿ ਪੁਨਨ ਕਨ ਮੁਖ ਧਾਗਾ॥੨॥੫॥ ਬੈਰਾੜੀ ਮਹਲਾ ੪
 ਜਪਿ ਮਨ ਹਰਿ ਹਰਿ ਨਾਮੁ ਧਿਆਈ॥ ਜੇ ਇਛੁ ਹਿਸੇਈ ਫਲੁ ਪਵਹਿ
 ਗਿਦੁ ਖੁਨ ਲਾਗੈ ਆਈ॥੧॥ ਹਰਉ॥ ਸੇਜ ਪੁਸੇਤ ਪੁਸਾ ਬਤ ਪੁਜਾ ਜਿਤੁ
 ਹਰਿ ਸਿਉ ਪ੍ਰੀਤ ਲਾਗਾਇ॥ ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤ ਸਭ ਛੂਰੀ ਕਿਥ
 ਨ ਮਹਿ ਬਿਸਰਿ ਸਭ ਜਾਇ॥੧॥ ਤੁਥੇ ਅੰਤੁ ਸਰਬ ਕਲ ਪੂਰਾ ਕਿਛੁ ਕੀਮ
 ਤਿ ਕੀਨੀ ਜਾਇ॥ ਨਨਕ ਸਹਇਤ ਮਹੀ ਹਰਿ ਸਿਉ ਭਵੈ ਤਿਵੈ ਛਡਾਇ
 ॥੨॥੬॥

ਗਗ ਬੈਰਾੜੀ ਮਹਲਾ ੫ ੫੫੭੧ ੧੬ ਸਤਿਗੁਰ ਪ੍ਰਸਾਦਿ
 ਸੰਤ ਜਨਾ ਮਿਲਿ ਹਰਿ ਜਨ ਸੁਗਾਇਓ॥ ਕੇਟਿ ਜਨ ਮਕੈ ਖੁਗਵਾਇਓ॥
 ॥੧॥ ਹਰਉ॥ ਜੋ ਰਾਤ ਸੇਈ ਮਨਿ ਪਾਇਓ॥ ਕਹਿ ਕਿਰਪਾ ਹਰਿ ਨਾਮੁ
 ਵਾਇਓ॥੧॥ ਸਰਬ ਸੁਖ ਹਰਿ ਨਾਮਿ ਦਾਈ॥ ਗੁਰ ਪ੍ਰਸਾਦਿ ਨਨਕ ਮਤਿ
 ਪਈ॥੨॥੧॥੧॥

੧੬ ਸਤਿਗੁਰ ਪ੍ਰਸਾਦਿ
 ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ
 ਸੈਭੰ ਗੁਰ ਪ੍ਰਸਾਦਿ

ਗਗਤਿ ਲੰਗੁ ਮਹਲਾ ੧ ੫੫੭੧ ਚਉਪਰੈ
 ਅਕ ਅਜਗੁ ਠਤਮ ਪੇਸਿ ਤੇ ਦਰਗੇਸ ਕਨਕ ਰਤਾਗ॥ ਹਕਾ ਬੀਰਕ
 ਗੀਸੁ ਭਐ ਬਪਰਵਦਗਾਗਾ॥੧॥ ਦੁਨੀਆ ਮੁਕਾ ਮੇਠਨੀ॥ ਤਪਕੀਕ
 ਦਿਲਦਾਨੀ॥ ਮਮਸਰਮੁ ਇਅਜਾਈ ਲਾਗਿ ਰਠਤ ਹਦਿ ਲਹੇ ਚਨ
 ਦਾਨੀ॥੧॥ ਹਰਉ॥ ਜਨ ਪਿਸਰ ਪਰਗਥਿ ਦਰਕਸੇ ਸਦਾ ਸਤੰਗੀਰ
 ॥ ਅਖਿਰ ਬਿਹਠਤ ਮਕਸਨ ਦਾਰਦੁ ਸਵਦਤ ਕਬੀਰਾ॥੨॥ ਸਬੋਜ
 ਗਸਤ ਮਦਹਵਾ ਕਰਦੇ ਮਬਦੀ ਖਿਅਲਾ॥ ਗਹੇ ਨੇਕੀ ਕਾ ਰੂਮ ਮਮ
 ਈਚਿਨੀ ਅਹਵਲਾ॥੩॥ ਬਦਬਖਤ ਹਮੁ ਬਖੀਲ ਗਾਠਿ ਲਾਥੇਨ
 ਜਰਬੇ ਬਾਕਾ॥ ਨਨਕ ਬੁਝੇ ਅਰਜਨ ਤੁਰਾ ਤੇਰੇ ਚਕਰ ਪਾਖੁ॥੪॥੧॥

੧੬ ਸਤਿਗੁਰ ਪ੍ਰਸਾਦਿ ੫੫੭੨
 ਤਿਲੰਗੁ ਮਹਲਾ ੧
 ਭਉ ਤੇਰਾ ਭਾਗ ਖਲਾਈ ਮੇਰਾ ਚੀਤੁ॥ ਮੈਦੇਵਾਨ ਭਇਅਤੀਤੁ॥ ਕਰਕਾ

ਸਦਸਨਕੀਭੁਖਾ ਮੈਰਗਿਮਗਉਨੀਤਨੀਤਾ ॥ ੧ ॥ ਤਉਰਸਨਕੀ
ਕਰਉਸਮਾਇ ॥ ਮੈਰਗਿਮਗਉਭੀਖਿਆਪਾਇ ॥ ਕੋਸਗਿਕੁਸਮਮਿਰਗ
ਮਹਿਹਟਾ ॥ ਸਰਬਸਰੀਰਚੜਲਾ ॥ ਚੰਦਨਭਗਤਜੋਤਿਇਨੇਹੀਸਰ
ਬੋਧਮਲਕਰਣਾ ॥ ੨ ॥ ਘੀਅਪਟਭੰਡਕਪੈਨਕੇਇ ॥ ਐਸਭਗਤੁਬ
ਰਨਮਹਿਹਟਿ ॥ ਤੇਰੈਮਨਿਵੈਰਹੇਲੇਵਲਾਇ ॥ ਨਨਕਤਿਨਰਗਿਭੀਖ
ਆਪਾਇ ॥ ੩ ॥ ੧ ॥ ੨ ॥

ੴ ਸਤਿਗੁਰਪ੍ਰਸਾਦਿ

ਤਿਲੰਗਮਹਲ ੧ ਘਰ ੩
ਇਹਤਨਮਾਇਆਪਿਆਪਿਅਗੇਲੀਤੜਲਾਬੰਗਾਇ ॥ ਮੈਰੋਤ
ਨਭਵੈਚਲੜਾਪਿਅਗੇਕਉਪਨਸੇਜੋਜਾਇ ॥ ਆਉਕੁਰਬਨੋਜਉਮਿ
ਰਵਨਹਉਕੁਰਬਨੋਜਉ ॥ ਹਉਕੁਰਬਨੋਜਉਤਿਨਕੈਲੈਨਿਜੋਤ
ਨਉ ॥ ਲੈਨਿਜੋਤਨਉਤਿਨਕੈਉਸਦਕੁਰਬਨੋਜਉ ॥ ੧ ॥ ਰਹਉ ॥
ਕਾਇਅੰਗਾਣਿਜੋਥੀਐਪਿਅਗੇਪਈਐਨਉਮਜੀਠ ॥ ਰੰਝਣਵ
ਲਜੋਗੇਸਾਹਿਬਐਸਾ ॥ ਗੰਗਨੀਠ ॥ ੨ ॥ ਜਿਨਕੋਚੋਲੈਰਤਛੇ
ਪਿਅਗੇਤਤਿਨਕੈਪਾਸਿ ॥ ਧੁੜਿਤਿਨਕੀਜੋਮਿਲੈਜੀਕਪਨਨਕਕੀ
ਅਰਦਾਸਿ ॥ ੩ ॥ ਆਪੇਸਾਜੇਆਪੰਗੇਆਪਨਦਰਿਕਗੇਇ ॥ ਨਨਕਕ
ਮਣਿਕੈਤਭਵੈਅਪੇਹੀਰਵੇਇ ॥ ੪ ॥ ੧ ॥ ੩ ॥ ਤਿਲੰਗਮਹਲ ੧ ਇਅ
ਨੜੀਏਮਨੜਕਾਇਕੋਹਿ ॥ ਆਪਨਹੈਘਰਿਹਿਗੰਗਕੀਨਮਣੇਹਿ ॥
ਸੁਹੇਨੜਪਨਕੀਮਲੀਏਬਾਹੁਗੁਕਿਅਛੁਛੇਹਿ ॥ ਭੈਕੀਆਦੇਹਿਸਲਾ
ਈਅਨੈਲੀਭਵਕਾਰਿਸੀਗਗੇ ॥ ਤਸੋਹਗਣਿਜਾਣੀਐਲਗੀਜ
ਸੁਹਧੋਗਪਿਆਗੇ ॥ ੧ ॥ ਇਅਣੀਥਲੀਕਿਅਕਰੇਜਪਨਕੈਤਨਭਵੈ ॥
ਕਰਣਪਲਾਕਰੇਬਪਤੋਸੇਸਪਨਮਹਲਨਪਵੈ ॥ ਵਿਨਕਰਮਕਿ
ਛੁਪਈਐਨਹੀਜੇਬਪਤੋਰਧਵੈ ॥ ਲਬਲੇਭਅਹੰਕਾਰਕੀਮਤੀਮ
ਇਅਮਹਿਸਮਣੀ ॥ ਇਨੀਥਤੀਸਹੁਪਈਐਨਹੀਭਈਕਮਣਿਇ
ਆਈ ॥ ੨ ॥ ਜਾਇਪੁਛਹੋਸੋਹਗਣੀਵਹੋਕਿਨੀਥਤੀਸਹੁਪਈਐ ॥
ਜੋਕਿਛੁਕਰੇਸੋਭਲਕਰਿਮਨੀਐਹਿਕਮਤਿਉਕਮੁਚੁਕਈਐ ॥ ਜ

ਕੋਪਿਪੁਟਕੁਧਈਐਤਉਚਰਣੀਚਿਤੁਲਈਐ ॥ ਸਹੁਕਪੈਸੋਕੀ
ਜੋਤਮਨਟੀਜੋਐਸਾਪਰਮਲੁਲਈਐ ॥ ਏਵਕਹਹਿਸੋਹਗਣੀਭੋ
ਣਇਨੀਥਤੀਸਹੁਪਈਐ ॥ ੩ ॥ ਆਪੁਗਵਈਐਤਸਹੁਪਈਐ
ਅਉਰਕੈਸੀਚਤੁਰਈ ॥ ਸਹੁਨਰਕਿਰਿਦੈਸੇਦਿਨੁਲੇਖੈਕਮਣਿਨ
ਉਨਿਧਿਪਈ ॥ ਅਪਣਕੈਤਪਿਆਗੀਸੋਸੋਹਗਣਿਨਨਕਸਸਭਰਈ
॥ ਐਸੋਗੰਗਤੀਸਹਜਕੀਮਤੀਅਹਿਨਿਸਿਭਾਇਸਮਣੀ ॥ ਸੁੰਦਰਿਸਾ
ਇਸਹੁਪਾਬਿਚਖਣਿਕਹੀਐਸਸਿਆਣੀ ॥ ੪ ॥ ੨ ॥ ੪ ॥ ਤਿਲੰਗਮ: ੧
ਜੈਸੀਆਵੈਖਸਮਕੀਥਣੀਤੈਸੜਕਗੰਗਿਆਨੁਵੇਲੇਲਾ ॥ ਪਾਪਕੀ
ਜਵਲੈਕਾਬਲਹੁਪਾਇਆਜੋਗੀਮੰਗੈਨੁਵੇਲੇਲਾ ॥ ਸਰਮੁਧਮੁਦ
ਇਛਪਿਖਲੇਏਕੁਛਛਿਰੇਪਧਨੁਵੇਲੇਲਾ ॥ ਕਾਜੀਆਥਾਸਣਕੀਗਲ
ਥਰੀਅਗਦਪੜੈਸੈਤਨੁਵੇਲੇਲਾ ॥ ਮੁਸਲਮਾਨੀਆਪੜਹਿਕਤੇਬ
ਕਸਟਮਹਿਕਹਿਪੁਦਾਇਵੇਲੇਲਾ ॥ ਜਾਤਿਸਨਤੀਹੋਹਿਦਵਾਈ
ਅਏਹਿਭੀਲਖੇਲਾਇਵੇਲੇਲਾ ॥ ਖੁਨਕੇਸੋਹਲੇਗਵੀਅਹਿਨਨਕਰ
ਤਕਕੰਗੁਪਾਇਵੇਲੇਲਾ ॥ ੧ ॥ ਸਾਹਿਬਕੇਗੁਣਨਨਕਗਵੈਮਾਸਪੁਗ
ਵਿਚਿਅਖੁਮਸੇਲਾ ॥ ਜਿਨਿਉਪਈਗੰਗਿਰਵਈਥੋਠਵੈਖਵਖਿਇ
ਕੇਲਾ ॥ ਸਚਾਸਾਹਿਬਸਚੁਤਪਵਸੁਸਚੜਾਨਿਅਉਕੋਗਮਸੇਲਾ
॥ ਕਾਇਅਕਪੜਟਕੁਟਕੁਹੋਸੀਹਿਦਸਤਨਸਮਾਲਸੀਬੋਲਾ ॥ ਆ
ਵਨਿਅਠਤਰੋਜਾਨਿਸਤਨਵੈਹੋਰਭੀਉਠਸੀਮਰਦਕਚੋਲਾ ॥ ਸਚ
ਕੀਥਣੀਨਨਕੁਆਖੈਸਚੁਸੁਣਾਇਸੀਸਚਕੀਬੋਲਾ ॥ ੨ ॥ ੩ ॥ ੫ ॥

ੴ ਸਤਿਗੁਰਪ੍ਰਸਾਦਿ

ਗਗਤਿਲੰਗਮਹਲ ੪ ਘਰ ੨ ਦੁਪਦੇ
ਸਭਿਅਏਹੁਕਮਿਖਸਮਾਹੁਕਮਿਸਭਵਰਤਨੀ ॥ ਸਚੁਸਾਹਿਬੁਸਾ
ਚਖੇਲੁਸਭੁਹਰਿਧਨੀ ॥ ੧ ॥ ਸਾਲਾਹਿਹੁਸਚੁਸਭਉਪਹਿਹਰਿਧਨੀ
॥ ਜਿਸੁਨਹੀਕੈਇਸਗੀਕਕਿਸੁਲੇਖੇਹਉਗਨੀ ॥ ੧ ॥ ਰਹਉ ॥ ਪਉਣਪ
ਦੀਪਰਤੀਆਕਾਸੁਘਰਮੰਦਰਹਰਿਥਨੀ ॥ ਵਿਚਿਵਰਤਨਨਕਅਪਿ

ਛੁਠਕਹਕਿਅਗਨੀ॥੨॥੧॥ ਤਿਲੰਗਮਹਲਾ ੪ ਨਿਤਨਿਹਛਲਕ
 ਮਮਕਮਇਬਛਵੈਰਮਤੀਆ॥ ਜਬਅਣੈਵਲਵਚਕਸਿਛੁ
 ਤਬਜਣੈਜਗਜਿਤੀਆ॥੧॥ ਐਸਾਬਾਜੀਸੈਸਹੁਨਚੇਤੋਹਿਨਮਾ
 ਖਿਨਮਹਿਥਿਨਸੈਸਭੁਛੁਠਮੇਰਮਨਿਧਿਆਇਗਮਾ॥੧॥ ਰਹਾਉ॥
 ਸਵੇਲਾਰਿਤਿਨਾਵੈਜਿਤਾਇਕੰਟਕਕਲਗਸੈ॥ ਤਿਸੁਨਾਨਕਲ
 ਏਛਡਾਇਜਿਸੁਕਿਰਪਕਹਿਹਿਰੈਵਸੈ॥੨॥੨॥੧॥

ੴ ਸਤਿਗੁਰਪ੍ਰਸਾਦਿ

ਗਗਤਿਲੰਗਮਹਲਾ ੫ ਘਰੁ ੧ ਚਉਪਦੈ
 ਖਕੁਨੁਕਰਦੰਮਅਲਮਦੁਨੀਆਇ॥ ਅਸਮਾਨਜਿਮੀਰਥਖਤਅ
 ਬਪੈਦਾਇਸਖੁਦਾਇ॥੧॥ ਬੰਦੋਰਸਮਦੀਦੰਠਨਇ॥ ਦੁਨੀਅਮੁ
 ਰਦਰਖੁਰਦਨੀਗਛਲਹਵਾਇ॥੧॥ ਰਹਾਉ॥ ਗੋਬਨਪੈਦਾਨਹਮ
 ਕੁਸਤਨੀਮੁਰਦਰਬਖੋਇ॥ ਦਿਲਕਬਜਕਬਜਕਦੋਰੋਜਕ
 ਸਜਾਇ॥੨॥ ਵਲੀਨਿਆਮਤਬਿਰਦਰਾਦਰਬਾਮਿਲਕਖਾਨਇ॥
 ਜਬਅਜਰਈਲਬਸਤਨੀਤਬਚਿਕਰੋਬਿਦਾਇ॥੩॥ ਹਵਲਮ
 ਲੁਮੁਕਰਦੰਪਕਅਲਾਹ॥ ਬੁਗੈਨਨਕਅਰਦਾਸਿਪੈਸਿਚਵੈਸਬ
 ਦਾਹ॥੪॥੧॥

ੴ ਸਤਿਗੁਰਪ੍ਰਸਾਦਿ

ਤਿਲੰਗਮਹਲਾ ੫ ਘਰੁ ੨
 ਤਪੁਬਿਨੁਦੁਜਾਨਹੀਕੋਇ॥ ਤੁਕਰਤਰੁਕਹਹਿਸੋਹਇ॥ ਤੋਰੋਜਰੁਤੇਰੀ
 ਮਨਿਟੋਕਾ॥ ਸਦਾਸਦਾਜਪਿਨਾਨਕਏਕ॥੧॥ ਸਭਉਪਰਿਪਰਬੁਧਮੁ
 ਦਤਗੁ॥ ਤੇਰੀਟੋਕੇਰਾਅਧਾਹੁ॥੧॥ ਰਹਾਉ॥ ਪੈਤੁਪੈਤੁਪੈਦਾਨਹਮੁ
 ਗਮਅਗਾਧਿਉਚਅਪਗ॥ ਜੋਤਪੁਸੇਵਹਿਤਿਨਤਉਦਖੁਨਹਿ॥ ਗੁਰਪ
 ਰਸਦਿਨਾਨਕਗੁਣਗਾਹਿ॥੨॥ ਜੇਦੀਸੈਸੋਤੋਰੁਪੁਗੁਣਨਿਧਨਗੋਵਿੰ
 ਦਾਨੁਪਾਸਿਮਹਿਸਿਮਹਿਸਿਮਹਿਜਨਸੇਇ॥ ਨਾਨਕਕਰਮਿਪਰਪਤਿਹੈ

ਇ॥੩॥ ਜਿਨਿਜਪਿਆਤਿਸਕਉਬਲਿਹਗ॥ ਤਿਸਕੈਸੰਗਿਤੋਰੈਸੰਸਗ॥
 ਕਹਨਾਨਕਪ੍ਰਭਲੋਚਾਪੁਰਿ॥ ਸੰਜਨਕੀਬਛਉਪੁਰਿ॥੪॥੨॥

ੴ ਸਤਿਗੁਰਪ੍ਰਸਾਦਿ

ਤਿਲੰਗਮਹਲਾ ੫ ਘਰੁ ੩
 ਮਿਹਰਵਨੁਸਾਹਿਬੁਮਿਹਰਵਨੁਸਾਹਿਬੁਮੇਰਮਿਹਰਵਨਾ॥ ਜੀਅਸਗਲ
 ਕਉਦੇਇਦਨੁ॥੧॥ ਰਹਾਉ॥ ਤੁਕਾਹੋਡਲਹਿਪ੍ਰਣੀਅਤੁਪੁਰਖੈਗਸਿਰ
 ਜਲਹਗੁ॥ ਜਿਨਿਪੈਦਾਇਸਿਤੁਕੀਆਸੋਈਦੇਇਅਧਾਹੁ॥੧॥ ਜਿਨਿਉਪ
 ਈਮਦਨੀਸੋਈਕਰਦਾਸਗ॥ ਘਟਿਘਟਿਮਾਲਕੁਦਿਲਾਕਾਸਚਾਪਰਵ
 ਰਗੁ॥੨॥ ਕੁਦਗਤਿਕੀਮਨਜਾਣੀਐਵਡਵੇਪਰਵਹੁ॥ ਕਹਿਬੰਦੇਤੁ
 ਬੰਦਗੀਜਿਚਹੁਘਟਮਹਿਸਹੁ॥੩॥ ਤੁਸਮਰਬੁਅਕਬੁਅਗੋਚਰਜੀ
 ਉਪਿਭੁਤੇਗੀਸਿ॥ ਹਮਤੇਗੀਸੁਖੁਪਾਇਅਸਦਾਨਾਨਕਅਰਦਾਸਿ॥
 ੪॥੧॥੩॥ ਤਿਲੰਗਮਹਲਾ ੫ ਕਰਤੇਕੁਦਗਤੀਮੁਸਤਕੁ॥ ਦੀਨਦੁਨੀ
 ਅਏਕਤੁਪੀਸਭਖਲਾਕਹੀਤੇਪਕੁ॥੧॥ ਰਹਾਉ॥ ਖਿਨਮਾਹਿਥਾਪਿਉਥਾ
 ਪਦਾਚਰਜਤੇਰੇਪੁ॥ ਕਉਣੁਜਣੈਚਲਤਤੇਰੇਅਧਿਆਮਹਿਦੀ
 ਪਾ॥੧॥ ਖੁਦਿਖਸਮਖਲਾਕਜਹਨਅਲਹਮਿਹਰਵਨਖੁਦਾਇ॥ ਦਿਨ
 ਸੁਗੋਇਜਿਤਪੁਅਰਪੋਸੋਕਿਉਦੇਜਕਿਜਾਇ॥੨॥ ਅਗਈਲੁਯਾਹ
 ਬੰਦੇਜਿਸੁਤੇਰਾਧਾਹੁ॥ ਗੁਨਹਉਸਕੈਸਗਲਾਛੁਤੇਰਜਨਦੇਖ
 ਹਿਦੀਦਾਹੁ॥੩॥ ਦੁਨੀਆਚੀਜਛਿਲਹਲਸਗਲੇਸਚੁਸੁਖਤੇਰਾਨ
 ਉ॥ ਗਹਿਮਿਲੈਨਾਨਕਬੁਝਿਆਸਦਾਏਕਸੁਗਉ॥੪॥੨॥੪॥ ਤਿਲੰ
 ਗਮਹਲਾ ੫ ਮੀਰਦਾਨਾਦਿਲੋਸੋਚ॥ ਮੁਧਤੇਮਨਿਤਨਿਬਸੈਸਚੁਸ
 ਹਬਬੰਦੀਸੋਚ॥੧॥ ਦੀਦੋਨੇਦੀਦਗਸਾਹਿਬਕਛੁਨਹੀਇਸਕਮੇਲੁ
 ਘਕਪਰਵਦਗਰਤੁਪੁਦਿਖਸਮੁਵਡਾਤੇਲੁ॥੧॥ ਦਸਤਗੀਰੀਦੇਹਿ
 ਦਿਲਵਰਤੁਹੀਤੁਹੀਏਕ॥ ਕਰਤਾਕੁਦਗਤਿਕਰਣਖਾਲਕਾਨਾਨਕ
 ਤੇਰੀਟੋਕ॥੨॥੩॥੫॥੧੨॥

ੴ ਸਤਿਗੁਰਪ੍ਰਸਾਦੇ

ਗੁਰਤਿਲੰਗਮਹਲਾ ੧

ਘਰੂ

੨

ਜਿਨਿਕੀਅਤਿਨਿਦੇਖਿਆਕਿਅਕਹੀਐਰਭਾਈ॥ ਆਪੇਜਏਕੋਰੇਅ
 ਪਿਜਿਨਿਵਡੀਪੋਲਾਈ॥੧॥ ਗਇਸਪਿਅਰੇਕਾਰਇਸਜਿਤਸਦਮੁ
 ਖੁਹੋਈ॥੨॥ੳ॥ ਜਿਨਿਗਿਕੰਤਨਗਵਿਆਸਪਛੇਰੇਤਈ॥ ਯਥਪ
 ਛੇਡੇਸਿਰਧੁਣੈਜਬਰੇਇਵਿਹਟੀ॥੩॥ ਪਛੇਤਵਨਮਿਲੈਜਬ
 ਚੁਕਗੀਸਗੀ॥ ਤਾਛਿਗਿਪਿਅਰਾਵੀਐਜਬਾਵੈਗੀਵਗੀ॥੪॥ ਕ
 ਤੁਲੀਆਸਹਗਣੀਮੈਤੋਵਧਈਏ॥ ਸੇਗੁਣਮੁਣੈਨਾਵਨੀਕੈਜੀ
 ਦੇਸੁਧੇਰੇ॥੫॥ ਜਿਨੀਸਖੀਸਹੁਗਵਿਆਤਿਨਪੁਛਉਗੀਜੇਏ॥ ਪ
 ਇਲਗਉਥੇਨਤੀਕਰਉਲਉਗੀਪੰਥੁਬਤਏ॥੬॥ ਹੁਕਮਪਛਣੈ
 ਨਨਕਾਭਉਰੰਦਨੁਲਾਵੈ॥ ਗੁਣਕਾਮਟਿਕਾਮਟਿਕੈਰੇਤਉਪਿਅਰੇ
 ਕਉਪਵੈ॥੭॥ ਜੇਦਿਲੀਮਿਲਿਆਸੁਮਿਲਿਗਹਿਆਮਿਲਿਆਕਹੀ
 ਸੇਈ॥ ਜੇਬਹੁਤੇਰਲੇਚੀਐਬਾਤੀਮੇਲਨਹੋਈ॥੮॥ ਧਤੁਮਿਲੈਫੁ
 ਨਿਧਤਕਉਲਿਵਲਿਵੈਕਉਧਵੈ॥ ਗੁਰਪਰਸਾਦੀਜਣੀਐਤਉਅ
 ਨਭਉਪਵੈ॥੯॥ ਪਨਵਡੀਹੋਇਘਰਿਖਗੁਸੁਰਨਾਣੈਰਸੀਅਹੋਵੈ
 ਮੁਸਕਰਾਤਬਫੁਲਪਛਣੈ॥੧੦॥ ਅਪਿਓਪੀਵੈਜੋਨਨਕਾਭੁਮੁਕੀ
 ਸਮਵੈ॥ ਸਹਜਸਹਜੇਮਿਲਿਰਹੇਅਖਰਪਦੁਪਵੈ॥੧੧॥੧॥

ੴ ਸਤਿਗੁਰਪ੍ਰਸਾਦਿ

ਗੁਰਤਿਲੰਗਮਹਲਾ ੪

ਘਰੂ

੨

ਹਰਿਕੀਅਕਥਕਹਾਈਅਗੁਮੀਤਸੁਣਾਈਆ॥ ਬਲਿਹਰੀਗੁਰਿਆ
 ਪਣੇਗੁਰਕਉਬਲਿਜਈਆ॥੧॥ ਅਇਮਿਲੁਗੁਰਸਿਖਆਇਮਿਲੁ॥
 ਤੁਮੈਗੁਰੁਕੋਪਿਅਰੇ॥੨॥ੳ॥ ਹਰਿਕੇਗੁਣਹਰਿਭਵਦੇਸੇਗੁਰੁਤੋਪ
 ਏ॥ ਜਿਨਗੁਰਕਾਭਣਮੇਨਿਅਤਿਨਪੁਮਿਪੁਮਿਜਾਈ॥੩॥ ਜਿਨਸਤਿਗੁ
 ਰੁਪਿਅਰਾਵੇਖਿਆਤਿਨਕਉਹਉਵਗੀ॥ ਜਿਨਿਗੁਰਕੀਕੀਤੀਚਕਰੀ

ਤਿਨਸਦਬਲਿਹਰੀ॥੩॥ ਹਰਿਹਰਿਤੇਰਨਮੁਹੈਦਖਮੇਟਣਹਾ॥ ਗੁਰ
 ਸੇਵਤੇਪਈਐਗੁਰਮੁਖਿਨਿਸਤਾਰਾ॥੪॥ ਜੋਹਰਿਨਮੁਪਿਆਇਦੋਤੇਜਨ
 ਪਰਵਨਾ॥ ਤਿਨਵਿਟਹੁਨਨਕਵਰਿਆਸਦਾਸਦਾਕੁਰਬਨਾ॥੫॥ ਸਹ
 ਰਿਤੇਰੀਉਸਤਤਿਪੈਜੋਹਰਿਪੁਰਭਵੈ॥ ਜੋਗੁਰਮੁਖਿਪਿਅਰੇਸਵਦੇਤਿਨ
 ਹਰਿਫਲੁਪਵੈ॥੬॥ ਜਿਨਹਰਿਸੇਤੀਪਿਰਹਰੀਤਿਨਜੀਅਪੁਰਨਲੇ
 ਓਇਜਪਿਜਪਿਪਿਅਰਾਜੀਵਦੇਹਰਿਨਮੁਸਮਲੇ॥੭॥ ਜਿਨਗੁਰਮੁ
 ਖਿਪਿਅਰੇਸੇਵਿਆਤਿਨਕਉਘੁਮਿਜਾਈਆ॥ ਓਇਆਪਿਛੁਟੇਪਰ
 ਵਰਸਿਉਸਭੁਜਗਤਛਡਾਇਆ॥੮॥ ਗੁਰਿਪਿਅਰੇਹਰਿਸੇਵਿਆਗੁਰ
 ਹੋਗੁਰੁਪੁੰਨੇ॥ ਗੁਰਿਹਰਿਮਰਗੁਦਸਿਆਗੁਰਪੁੰਨਵਡਪੁੰਨੇ॥੯॥ ਜੋਗੁਰ
 ਸਿਖਗੁਰੁਸੇਵਦੇਸਪੁੰਨਪਰਣੀ॥ ਜਨਨਨਕਤਿਨਕਉਵਰਿਆਸ
 ਦਾਸਦਾਕੁਰਬਣੀ॥੧੦॥ ਗੁਰਮੁਖਿਸਖੀਸਹੋਲੀਆਸੇਅਪਿਹਰਿਭਾਈ
 ਆ॥ ਹਰਿਦਰਗਹਪੈਨਈਅਹਰਿਆਪਿਗਲਿਲਾਈਆ॥੧੧॥ ਜੋਗੁ
 ਰਮੁਖਿਨਮੁਪਿਆਇਦੋਤਿਨਦਰਸਨੁਰੀਜੈ॥ ਹਮਤਿਨਕੇਚਰਣਪਖ
 ਲਦੇਪੁਡਿਘੋਲਿਘੋਲਿਪੀਜੈ॥੧੨॥ ਪਨਸੁਪਰੀਖਾਤੀਅਮੁਖਿਬੀ
 ਫੀਅਲਾਈਆ॥ ਹਰਿਹਰਿਕਦੇਨਚੇਤਿਓਜੀਮਿਪਕਡਿਚਲਾਈਆ
 ॥੧੩॥ ਜਿਨਹਰਿਨਮਾਹਰਿਚੇਤਿਆਹਿਰੈਉਰਿਧੇਰੇ॥ ਤਿਨਜਮੁਨੇਛਿ
 ਨਾਵਈਗੁਰਸਿਖਗੁਰਪਿਅਰੇ॥੧੪॥ ਹਰਿਕਾਨਮੁਨਿਧਨੁਪੈਕਈ
 ਗੁਰਮੁਖਿਜਾਣੇ॥ ਨਨਕਜਿਨਿਸਤਿਗੁਰੁਭੋਟਿਅਗੰਗਿਰਲੀਆਮਾਣੇ॥
 ੧੫॥ ਸਤਿਗੁਰਦਾਤਾਅਖੀਐਤੁਸਿਕਰੋਪਸਓ॥ ਹਉਗੁਰਵਿਟਹੁਸੁਣ
 ਰਿਆਜਿਨਿਦਿਤਫਾਨਓ॥੧੬॥ ਸਪੰਨਗੁਰੁਸਾਥਸਿਹੋਹਰਿਦੇਇਸੇਨਹੋ
 ਹਉਵੇਖਿਵੇਖਿਗੁਰੁਵਿਗਸਿਆਗੁਰਸਤਿਗੁਰਦੇਹਾ॥੧੭॥ ਗੁਰਸਨ
 ਐਮਿਤੁਬੋਲਛੀਹਰਿਨਮੁਸੁਹਾਵੀ॥ ਜਿਨਸੁਣਿਸਿਖਗੁਰਮੀਨਿਆਤਿ
 ਨਭੁਖਸਭਜਾਵੀ॥੧੮॥ ਹਰਿਕਾਮਰਗੁਅਖੀਐਕਹੁਕਿਤਬਿਧਿਜਾ
 ਈਐ॥ ਹਰਿਹਰਿਤੇਰਨਮੁਹੈਹਰਿਖਰਚੁਲੈਜਈਐ॥੧੯॥ ਜਿਨਗੁਰ
 ਮੁਖਿਪਰਿਆਰਾਧਿਆਸੇਸਹਵਡਦਣਾ॥ ਹਉਸਤਿਗੁਰਕਉਸਦਵਾ
 ਰਿਆਗੁਰਬਚਨਿਸਮਣੇ॥੨੦॥ ਤੁਠਕੁਰਤੁਸਾਹਿਬਤੁਪੈਮੇਰਮੀਰਾ॥
 ਤੁਪੁਰਵੈਤੇਰੀਬੰਦਗੀਤੁਗੁਣੀਗਹੀਰਾ॥੨੧॥ ਅਪਹਰਿਇਕਰੰਗੁਹੈ

ਅਪੇਬੁਰੰਗੀ॥ ਜੇਤਿਸੁਭਵੈਨਨਕਾਸਣੀਗਲਚੰਗੀ॥੨੨॥੧॥੨॥

॥੧੪॥

(੬੬੬)

ੴ ਸਤਿਗੁਰਪ੍ਰਸਾਦਿ

ਗੁਤਿਲੰਗਮਹਲਾ ੯

ਕਾਫੀ

ਜਗਲੁਹੇਮਨਜਗਲੁਕੁਹਗਫਲਸੇਇਆ॥ ਜੇਤਨਉਪਜਿਅ
ਸੰਗਹੀਸੇਭੀਸੰਗਿਨਹੋਇਆ॥੧॥੧੪੭॥ ਮਤਪਿਤਾਸੁਤਬੰਧੁਜਨ
ਹਿਤੁਜਾਸਿਓਕੀਨਾ॥ ਜੀਉਛੁਟਿਓਜਬਦੇਹਤੋਡਾਹਿਅਗਨਿਮੈਦੀਨ
॥੧॥ ਜੀਵਤਲਉਥਿਉਹਰੇਜਗਕਉਤੁਮਜਨਉ॥ ਨਨਕਹਰਿਗੁ
ਨਗਾਇਲੈਸਭਮੁਫਨਸਮਨਉ॥੨॥੧॥ ਤਿਲੰਗਮਹਲਾ ੯ ਹਰਿਜਸ
ਰੇਮਨਗਾਇਲੈਜੇਸੰਗੀਹੋਤੋਰਾ॥ ਅਉਸਰੁਬੀਤਿਓਜਤੁਪੈਕਹਿਓਮਾਨਿ
ਲੈਮੇਰਾ॥੧॥੧੪੭॥ ਸੰਪਤਿਰਖਪਨਰਜਸਿਉਅਤਿਨੇਹੁਲਗਾਇਓ॥
ਕਾਲਫਸਜਬਗਾਲਿਪਰੀਸਭਭਇਓਪਰਾਇਓ॥੧॥ ਜਾਨਿਬੁਝਿਕੇ
ਬਵੇਰੇਤੋਕਾਜੁਬਿਗਾਇਓ॥ ਪਪਕਰਤਸਕਚਿਉਨਹੀਨਹਗਰਬੁਨਿ
ਵੰਭਉ॥੨॥ ਜਿਹਿਬਿਧਿਗੁਰਿਉਪਦੇਸਿਅਸੇਸੁਨਹੇਭਈ॥ ਨਨਕਕ
ਹਤਪੁਕਰਕੇਗਹੁਪੁਭਸਰਣਈ॥੩॥੨॥ ਤਿਲੰਗਮਹਲਾ ੯ ਚੋਤ
ਨਹੈਤਉਚੇਤਲੈਨਿਸਿਦਿਨਮੈਪਨੀ॥ ਛਿਨਛਿਨਅਉਪਥਿਹਤੁਪੈ
ਫੁਟੈਘਟਜਿਉਪਨੀ॥੧॥੧੪੭॥ ਹਰਿਗੁਨਕਾਹਿਨਗਵਹੀਮੁਖਅ
ਗਿਆਨ॥ ਝੁਠੇਲਾਲਾਚਿਲਾਗਿਕੈਨਹਿਮਗਨੁਪਛਨਾ॥੧॥ ਅਜਪੁਕ
ਛੁਬਿਗਮਿਓਨਹੀਜੇਪੁਭਗੁਨਗਵੈ॥ ਕਹੁਨਨਕਤਿਹਭਜਨਤੇਨਿਰ
ਭੈਪਦੁਪਵੈ॥੨॥੩॥੧੪॥ ਮਃ੧॥੬॥ ਮਃ੪॥੩॥ ਮਃ੫॥੫॥ ਮਃ੬॥
॥੩॥ ਜੁਮਲਾ॥੧੧॥

(੬੬੬)
ੴ ਸਤਿਗੁਰਪ੍ਰਸਾਦਿ

੩੪੮

ਗੁਤਿਲੰਗਬਣੀਭਗਤਕੀ

ਕਬੀਰਜੀਉਕੀ

ਬਦਕਤੇਬਇਫਤਰਭਈਦਿਲਕਫਿਕਰੁਨਜਾਇ॥ ਟੁਕੁਟਮੁਕਰਗੀ
ਜਉਕਰਹੁਹਜਿਰਾਹੁਗੁਰਿਖੁਦਾਇ॥੧॥ ਬੰਦੇਖਜਦਿਲਹਰੇਜਨਾਫਿਰੁ
ਪਰੇਸਨੀਮਾਹਿ॥ ਇਹਜੁਦਨੀਅਸਿਹੁਮਲਾਦਸਤਗੀਗੀਨਹਿ॥੧॥
ਦਰੇਗੁਪਛਿਪਛਿਖੁਸੀਹੋਇਬਖਰਬਾਦੁਬਕਾਹਿ॥ ਹਕੁਸਚੁਖਲਾਕੁ
ਖਲਕਮਿਅਨੇਸਿਅਮਮੁਗਤਿਨਹਿ॥੨॥ ਅਸਮਾਨਮਿਅਨੇਲਹੰਗ
ਦਰੀਅਗੁਸਲਾਕਰਦਨਬੁਦਾ॥ ਕਰਿਫਕਰਦਾਇਮੁਲਾਇਚਸਮੇਜਹ
ਤਹਮਉਜੁਦਾ॥੩॥ ਅਲਾਹਪਕਪਕਪਕਸਕਕਉਜੇਦੁਸਰਹੋਇ॥
ਕਬੀਰਕਰਮੁਕਰੀਮਕਾਉਪਕਰੈਜਾਣੈਸੇਇ॥੪॥੧॥

(੬੬੬)
ੴ ਸਤਿਗੁਰਪ੍ਰਸਾਦਿ

ਗੁਤਿਲੰਗ

ਨਮਦੇਵਜੀਕੀ

ਮੈਅਪੁਲੇਕੀਟੇਕਤੇਰਾਨਮੁਖੁਦਕਾ॥ ਮੈਗੀਬਮੈਮਸਕੀਨਤੇਰਾਨ
ਮੁਪੈਅਧਰਾ॥੧॥੧੪੭॥ ਕਰੀਮਹਰੀਮਅਲਾਹਤੁਗਨੀ॥ ਹਜਰਹਜੁ
ਰਿਦਰਿਪੇਸਿਤੁਮਨੀ॥੧॥ ਦਰੀਅਉਤੁਦਿਹੰਦਤੁਬਿਸੀਅਰਤੁਪਨੀ॥
ਦੇਹਿਲੇਹਿਏਕੁਤੁਦਿਗਰਕੇਨਹੀ॥੨॥ ਤੁਦਨਤੁੰਬੀਨਮੈਬੀਚਰੁਕਿਅ
ਕਰੀ॥ ਨਮੋਚੇਸੁਆਮੀਬਖਸੰਦਤੁਪਰੀ॥੩॥੧॥ ਤਿਲੰਗਾ॥ ਹਲੇਯਾਰ
ਹਲੇਯਾਰਖੁਸਿਖਬਰੀ॥ ਬਲਿਬਲਿਜਾਉਹਉਬਲਿਬਲਿਜਾਉ॥
ਨੀਕੀਤੇਰੀਬਿਗਾਹੀਅਲੇਤੇਰਾਨਉ॥੧॥੧੪੭॥ ਕੁਜਾਅਮਦਕੁਜਰਫ
ਤੀਕੁਜਾਮੇਰਵੀ॥ ਵਾਹਿਕਾਨਗਰੀਸਿਭਗਈ॥੧॥ ਖੁਬੁਤੇਰੀਪਗਰੀਮੀ
ਠੇਤੇਰੇਬੋਲਾ॥ ਵਾਹਿਕਾਨਗਰੀਕਾਹੇਕੇਮੇਗਲਾ॥੨॥ ਚੰਦੀਹਜਰਅਲਾਮਏ
ਕਲਖਨਾ॥ ਹਮਚਿਨੀਪਤਿਸਹਸਵੇਲੇਬਰਨਾ॥੩॥ ਅਸਪਤਿਗਜਪਤਿ
ਨਹਨਰਿਦਾ॥ ਨਮੋਕੇਸ਼ੁਮੀਮੀਗੁਮਕਦਾ॥੪॥੨॥੩॥

ਗਿਆਨਪਿਆਨਸੁਕ੍ਰੇਈਗਵੇ॥ ਬੀਪਨਿਬੀਪਿਆਸਕੁ, ਜਗ੍ਹਕਵੇ॥
ਸਿਵਕਰਸੁਚਕਰੁਇ॥ ਜਲਿਬਲਿਸਹੀਅਲਿਗਵੇਹਿਅਸ
ਇ॥॥ ਹਮਨਹੀਚੰਗਬੁਰਾਨਹੀਕਇ॥ ਪੁਣਵਤਨਨਕਤਸਮਇ
॥੪॥੧॥੨॥

ੴ ਸਤਿਗੁਰਪ੍ਰਸਾਦਿ

ਸੁਪੀਮਹਲਾ ੧

੫੫੭੬

ਉਜਲੁਕੈਹਰਿਲਕਣਘੋਟਿਮਕਲਕੀਮਸੁ॥ ਧੋਤਿਆਜੂਨਿਨਉਤ
ਜੇਸਉਧੋਵਤਿਸੁ॥੧॥ ਸਜਣਸੇਈਨਲਿਮੈਚਲਦਿਆਨਲਿਚਲ
ਨਿ॥ ਜਿਥੇਲਖਮੰਗੀਐਤਿਥੈਖਡੇਦਿਸੀਨਿ॥੧॥੨੦੬॥ ਕੇਠੇਮੰਡਪਮ
ਕੀਆਪਸਹੁਚਿਤਵੀਆਹਾ॥ ਛਠੀਅਕੰਮਿਨਆਵਨੀਵਿਚਹੁਸਖ
ਈਆਹਾ॥੨॥ ਬਗਬਗੇਕਪਡੇਤੀਗਥਮੰਡਿਵਸੀਨਿ॥ ਘੁਟਿਘੁਟਿਜੀ
ਅਖਵਣੇਬਗੇਨਕਹੀਐਨਿ॥੩॥ ਸਿਮਲੁਗੁਪਸਗੀਰੁਮੈਜਨਦੇਖਿ
ਭੁਲੀਨਿ॥ ਸੇਠਲਕੰਮਿਨਆਵਨੀਤੇਗੁਣਮੈਤਨਿਹੀਨਿ॥੪॥ ਅੰਧੁਲੇ
ਭਗਉਠਾਇਆਡੁਗਵਟਬਹੁਤੁ॥ ਅਖੀਲੇਕੀਨਲਹਾਹਉਚਕਿ
ਲੰਘਾਕਿਤੁ॥੫॥ ਚਕਰੀਆਚੰਗਿਅਅਵਗਸਿਆਣਪਕਿਤੁ॥ ਨਨ
ਕਨਮੁਸਮਾਲਿਤੁਬਧਾਛੁਟਹਿਜਿਤੁ॥੬॥੧॥੩॥ ਸੁਪੀਮਹਲਾ ੧
ਜਪਤਪਕਬੰਧੁਬੇਡੁਲਾਜਿਤੁਲੰਘਹਿਵੇਹਲਾ॥ ਨਸਰਵਗਨਉਛ
ਲੈਐਸਪੰਥੁਸੁਹਲਾ॥੧॥ ਤੇਗਵੇਕਨਮੁਮੰਜੀਠਕਾ॥ ਰਤਮੇਰਚਲਸ
ਦਗੰਢੇਲਾ॥੧॥੨੦੬॥ ਸਾਜਨਚਲੇਪਿਆਰਿਅਕਿਉਮੇਲਾਹਈ
ਜੇਗੁਣੋਵਹਿਗੰਠਕੀਐਮੇਲੇਗੇਸੇਈ॥੨॥ ਮਿਲਿਅਚੋਇਨਵੀਛੁਡੈਜੋ
ਮਿਲਿਅਚੋਈ॥ ਆਵਗਉਣਨਿਵਹਿਅਹੈਸਾਚੋਸੇਈ॥੩॥ ਹਉਮੈ
ਮਾਗਿਨਿਵਹਿਅਸੀਤਹੋਚੋਲਾ॥ ਗੁਰਬਚਨੀਠਲਪਾਇਆਸਹਕੇਅੰ
ਮਿਤਬੋਲਾ॥੪॥ ਨਨਕੁਕਹੈਸਹੇਲੀਹੋਸਹੁਪਗਪਿਆਗਾ॥ ਹਮਸਹਕਰੀ
ਆਵਸੀਆਸਾਚਾਖਸਮੁਹਮਾਰਾ॥੫॥੨॥੪॥ ਸੁਪੀਮਹਲਾ ੧ ਜਿਨਕ
ਉਭਡੈਭਾਉਤਿਨਸਵਸੀ॥ ਸੁਖੀਕਰੈਪਸਉਦੁਖਵਿਸਾਸੀ॥ ਸਹ
ਸਾਮੁਲੇਨਹਿਸਪਰਤਾਸੀ॥੧॥ ਤਿਨਮਿਲਿਅਗੁਰੁਆਇਜਿਨਕ

(੭੭੭)

ੴ ਸਤਿਨਾਮੁਕਰਤਪੁਰਖੁ
ਨਿਰੰਕਉਨਾਨਕਾਕਲਮੁਗਤਿਅਜੂਨੀ
ਸਤੰਗੁਰਪ੍ਰਸਾਦਿ

ਗੁਰਸੁਪੀਮਹਲਾ ੧

੫੫੭੭

ਚਉਪਦੇ

ਭਡਾਧੋਇਬੈਸਿਧੁਪਦੇਵਹਤਉਦੁਪੈਕਉਜਾਵਹਾ॥ ਦੂਪਕਮਫੁਨਿਸੁ
ਗਤਿਸਮਾਇਲੁਹੋਇਨਿਗਸਜਮਾਵਹੁ॥੧॥ ਜਪਹੁਤਏਕੋਨਮਾ॥ ਅਵ
ਗਨਿਠਲਕਾਮਾ॥੧॥੨੦੬॥ ਇਹਮਨੁਈਟੀਹਥਿਕਗੁਫੁਨਿਨੇਕ
ਓਨੀਦਨਆਵੇ॥ ਗਸਨਾਮੁਜਪਹੁਤਉਮਥੀਐਇਨਥਿਧਿਐਮੀਤ
ਪਾਵਹੁ॥੨॥ ਮਨਸੰਪਟਜਿਤੁਸਤਸਹਿਨਵਣੁਭਵਨਪਤੀਤ੍ਰਿਪਰਿ
ਕਗੇ॥ ਪੂਜਾਪੁਣਸੇਵਕੁਜੇਸੇਵੇਇਨਥਿਪਿਸਾਧਿਬੁਧਵਤੁਗੇ॥੩॥
ਕਹਦੇਕਹਹਿਕੋਕਹਿਜਾਵਹਿਤਮਸਹਿਅਵਗਨਕੇਈ॥ ਭਗਤਿਹੀ
ਣਨਨਕੁਜਨਪੈਹਉਸਲਾਹੀਸਚੇਸੇਈ॥੪॥੧॥

ੴ ਸਤਿਗੁਰਪ੍ਰਸਾਦਿ

ਸੁਪੀਮਹਲਾ ੧

੫੫੭੮

ਅੰਤਰਿਸੈਨਬਹਿਜਾਇ॥ ਅੰਮ੍ਰਿਤੁਛੋਡਿਕਹੋਬਿਖੁਖਾਇ॥੧॥
ਐਸਾਗਿਆਨੁਪਹੁਮਨਮੇਰੇਵਹੁਚਕਰਸਾਚੇਕੇਰੇ॥੧॥੨੦੬॥

ਉਲੀਖਿਆ॥ ਅੰਮ੍ਰਿਤਹਰਿਕਾਨਮੁਦੈਵੀਖਿਆ॥ ਚਲਾਹਿਸਤਿਗੁਰ
 ਭਇਓਵਹਿਨਭੀਖਿਆ॥੨॥ ਜਾਕਓਮਹਾਪੁਰੁਜਿਦੁਜੈਨਿਵੈਕਿਸੁ
 ॥੨॥ ਹਿਰਦਈਨਹਿਮੁਲਪੁਛਤਿਸੁ॥ ਛੁਟੇਤਕੈਬਲਸਾਧਿਬਨਰਹਿ
 ਜਿਸੁ॥੩॥ ਘਲੇਅਣੇਆਪਿਨਿਸੁਨਹੀਦੁਜਾਮਤੈਕੇਇ॥ ਚਾਹਿਉਸੇ
 ਸਾਜਿਜਾਣੈਸਭਸੇਇ॥ ਨਉਨਨਕਥਖਸੀਸਨਦਰੀਕਰਮੁਪੇਇ॥੪॥
 ॥੩॥੫॥ ਸੂਹੀਮਹਲਾ ੧ ਭਡਾਛਾਸੇਇਜਿਤਿਸੁਭਵਸੀ॥ ਭਡਾਅ
 ਤਿਮਲੀਨੁਪੋਤਾਛਹੋਇਸੀ॥ ਗੁਰੁਦੁਆਰਹੋਇਸੇਈਪਾਇਸੀ॥ ਏਤ
 ਦੁਆਰੇਪਇਛਹੋਇਸੀ॥ ਮੈਲੇਹਛਕਾਵੀਚਰਾਪਿਵਰਤਾਇਸੀ॥
 ॥ ਮਤਕੋਜਾਣੈਜਾਇਅਗੈਪਾਇਸੀ॥ ਜੇਹੋਕਰਮਕਮਾਇਤਹੋਇਸੀ॥
 ਅੰਮ੍ਰਿਤਹਰਿਕਾਨਉਆਪਿਵਰਤਾਇਸੀ॥ ਚਲਿਆਪਤਿਸਿਉਜਨਮੁ
 ਸਵਾਹਿਦਾਵਾਇਸੀ॥ ਮਨੁਸੁਕਿਆਵੇਚਰਾਤਿਹੋਲਕਸੁਣਾਇਸੀ॥
 ਨਨਕਆਪਿਨਿਹਲਸਭਿਕੁਲਤਰਸੀ॥੧॥੪॥੬॥ ਸੂਹੀਮਹਲਾ ੧
 ਜੇਗੀਹੋਵੈਜੇਗਵੈਭੋਗੀਹੋਵੈਖਾਇ॥ ਤਪੀਅਹੋਵੈਤਪੁਕਰੀਥਿਮ
 ਲਿਮਲਿਨਾਇ॥੧॥ ਤੇਰਾਸਦੜਸੁਣੀਜੈਭਾਈਜੇਕਥਾਪੈਅਲਾਇ
 ॥੧॥੪੭ਉ॥ ਜੈਸਾਥੀਜੈਸੇਲੁਣੈਖਟੇਸੇਖਾਇ॥ ਅਗੈਪੁਛਨਹੋਵ
 ਈਜੇਸੁਣਨੀਸਣੈਜਾਇ॥੨॥ ਤੈਸੇਜੈਸਾਕੀਐਜੈਸੀਕਾਰਕਮਾ
 ਇ॥ ਜੇਦਮੁਚਿਤਿਨਾਵਈਸੇਦਮੁਬਿਰਥਾਜਾਇ॥੩॥ ਇਉਨ
 ਵੇਚੀਥੈਕਗੀਜੇਕਲਾਇਵਿਕਾਇ॥ ਨਨਕਕੰਮਿਨਾਵਈਜਿਤਤਨਿ
 ਨਹੀਸਚਾਨਉ॥੪॥੫॥੧॥

ੴ ਸਤਿਗੁਰਪ੍ਰਸਾਦਿ

ਸੂਹੀਮਹਲਾ ੧

੫੨੭

ਜੋਗੁਨਖਿਥਜੋਗੁਨਡੈਜੋਗੁਨਭਸਮਚੜਾਈਐ॥ ਜੋਗੁਨਮੁਦੀਮੁ
 ਰਿਮੁਡਾਇਐਜੋਗੁਨਸਿਝੀਵਾਈਐ॥ ਅੰਜਨਮਾਹਿਨਿੰਜਨਹਰੀਐ
 ਜੋਗੁਗਤਇਵਪਈਐ॥੧॥ ਗਲੀਜੋਗੁਨਹੋਈ॥ ਏਕਵਿਸਟਿਕਰਿ
 ਸਮਕਰਿਜਾਣੈਜੋਗੀਕਹੀਐਸੇਈ॥੧॥੪੭ਉ॥ ਜੋਗੁਨਬਾਹਿਮਿਭੀ
 ਮਸਣੀਜੋਗੁਨਤਾਭੀਲਾਈਐ॥ ਜੋਗੁਨਦੇਸਦਿਸੰਤਰਿਭਇਐਜੋਗੁ

ਨਤੀਭਿਨਾਈਐ॥ ਅੰਜਨਮਾਹਿਨਿੰਜਨਹਰੀਐਜੋਗੁਗਤਇ
 ਵਪਈਐ॥੨॥ ਸਤਿਗੁਰਮਲੈਤਾਸਹਸਾਚੁਕੇਪਾਵਤੁਵਰਜਿਹਰੀ
 ਐ॥ ਨਿਛੁਰਣੈਸਹਜਪੁਨਿਲਾਗੈਪਰਪਰਚਾਪਈਐ॥ ਅੰਜਨ
 ਮਾਹਿਨਿੰਜਨਹਰੀਐਜੋਗੁਗਤਇਵਪਈਐ॥੩॥ ਨਨਕਜੀਵਤਿ
 ਅਮਰਿਹਰੀਐਐਸਾਜੋਗੁਕਮਾਈਐ॥ ਵਜੇਬਾਣੁਪਿਝੀਵਜੈਤ
 ਉਨਿਰਭਉਪਦੁਪਈਐ॥ ਅੰਜਨਮਾਹਿਨਿੰਜਨਹਰੀਐਜੋਗੁਗ
 ਤਇਵਪਈਐ॥੪॥੧॥੮॥ ਸੂਹੀਮਹਲਾ ੧ ਕਉਣਤਰਾਜੀਕਵਣੁ
 ਤੁਲਤਰਾਕਵਣੁਸਰਫੁਭੁਲਾਵਾ॥ ਕਉਣੁਗੁਰੁਕੈਪਹਿਦੀਖਿਆਲ
 ਵਕੈਪਹਿਮੁਲੁਕਰਾਵਾ॥੧॥ ਮੇਰੇਲਾਲਜੀਉਤਰਾਅੰਤੁਜਾਣਾ॥ ਤੁਜ
 ਲਿਥਲਿਮਹੀਅਲਿਭਰਿਪੁਰੀਲਾਤੁਆਪੇਸਰਬਸਮਾਣਾ॥੧॥੪੭
 ਉ॥ ਮਨੁਤਰਾਜੀਚਿਤੁਤੁਲਤਰੇਸਿਦਸਰਫੁਕਮਾਵਾ॥ ਘਟਹੀਭੀਤ
 ਰਿਸੇਸੁਪੁਤਲੀਇਨਥਿਪਿਚਿਤੁਰਾਵਾ॥੨॥ ਅਪੇਕੰਡੇਤੁਲਤਰਾਜੀ
 ਅਪੇਤੋਲਣਹਰਾ॥ ਅਪੇਦਖੈਅਪੇਬੁਝੈਅਪੇਵਣਜਾਗਾ॥੩॥ ਅੰ
 ਪੁਲਾਨੀਚਜਾਤਿਪਰਦੇਸੀਖਿਨੁਆਵੈਤਿਲੁਜਾਵੈ॥ ਤਕੀਸੰਗਤਿਨ
 ਨਕਰਹਦਾਕਿਉਕਰਿਮੁਖਾਵੈ॥੪॥੨॥੮॥

ੴ ਸਤਿਗੁਰਪ੍ਰਸਾਦਿ

ਗੁਰਸੂਹੀਮਹਲਾ ੪

੫੨੮

ਚਉਪਦੇ

ਮਨਿਰਾਮਨਮੁਆਰਾਪਿਆਗੁਰਸਥਦਿਗੁਰੁਗਰੇ॥ ਸਭਿਇਛਾਮਨਿਤ
 ਨਿਪੁਰੀਆਸਭੁਚੁਕਾਡਰਜਮਕੇ॥੧॥ ਮੇਰੇਮਨੁਗਣਗਵਹੁਰਾਮਨਮਹਰ
 ਕੇ॥ ਗੁਰਿਤੁਠੈਮਨੁਪਰਬੈਧਿਅਹਰਿਪੀਆਗੁਸੁਗਟਕੇ॥੧॥੪੭ਉ॥ ਸਤ
 ਸੰਗਤਿਉਤਮਸਤਿਗੁਰੁਕੈਗੰਗੁਨਾਵੈਹਰਿਪੁਭਕੇ॥ ਹਰਿਕਿਰਪਾਹਿਮੇ
 ਲਪੁਸਤਸੰਗਤਿਹੋਸਧੈਵਹਪਗਜਨਕੇ॥੨॥ ਰਾਮਨਮੁਸਭੁਹੋਰਾਮਨਮ
 ਗੁਰੁਗਮਤਿਗੁਰੁਸਕੇ॥ ਹਰਿਅੰਮ੍ਰਿਤਹਰਿਨਲਪਾਇਆਸਭਲਾਥੀ
 ਤਿਸਤਿਸਕੇ॥੩॥ ਹਮਗੀਜਾਤਿਪਤਿਗੁਰੁਸਤਿਗੁਰੁਮਵੈਚਿਓਸਿਰੁਗੁ
 ਰੇ॥ ਜਨਨਾਨਕਨਾਮੁਪਰਿਉਗੁਰਚਲਾਗੁਰੁਖਪੁਲਾਜਜਨਕੇ॥੪॥

ਗੀਹਸਿਤੀਲੋਕੁਛੀਪਕੈਥੁਲਾਇ॥ਖਤੀਬੁਮਣੀਪਠਿਦੇਛੇਡੇ
 ਰਿਨਮਦੇਉਲੀਆਮੁਖਿਲਾਇ॥੩॥ਜਿਤਨੇਤਗਤਹਰਿਸੇਵਕਾਮੁਖਿ
 ਠਸਠਿਤੀਰਥਤਿਨਤਿਲਕੁਕਛਾਇ॥ਜਨਨਨਕੁਤਿਨਕਉਅਨਦਿਨੁ
 ਪਰਸੇਜਕ੍ਰਿਪਾਕਰਹਰਿਗਾਇ॥੪॥੧॥੮॥ਸੂਰੀਮਹਲਾ ੪ ਤਿਨੈਅੰਤ
 ਹਿਰਿਅੰਗਧਿਆਜਿਨਕਉਪੁਰਿਲਿਖਿਆਲਿਖਤੁਲਿਲਾਗਾ॥ਤਿ
 ਨਕੀਬਖੀਲੀਕੇਈਕਿਆਕਰੇਜਿਨਕਅੰਗੁਕਰੇਮੋਹਾਰਿਕਰਤਗਾ॥
 ੧॥ਹਰਿਹਰਿਧਿਆਇਮਨਮੋਹਮਨ ਧਿਆਇ ਹਰਿਜਨਮਜਨਮ
 ਕੇਸਭਿਦੁਖਨਿਵਾਰਣਹਾਰਾ॥੧॥੪੦ਉ॥ਪੁਰਿਭਗਤਜਨਕਉਬਖ
 ਸਿਆਹਰਿਅੰਮ੍ਰਿਤਭਗਤਿਭੰਡਗਾ॥ਮੁਗਧੁਪੈਸੁਉਨਕੀਰੀਸਕਰੋਤਿ
 ਸੁਹਲਾਤਿਪਲਾਤਿਮੁਹਕਾਰਾ॥੨॥ਸੇਭਗਤਸੇਸੇਵਕਾਜਿਨਹਰਿਨਮੁ
 ਪਿਆਗਾ॥ਤਿਨਕੀਸੇਵਾਤੇਹਰਿਪਈਐਸਿਗਿਨਿਦਕੈਪਵੈਛਗਾ॥੩॥
 ਜਿਸੁਪਧਿਵਰਤੀਸੇਈਜਦੈਜਗਤਗੁਰਨਾਨਕਪੁਛਿਕਹੁਬੀਚ
 ਗਾ॥ਚੁਪੀੜੀਆਦਿਜਗਾਦਿਬਖੀਲੀਕਿਨੈਨਪਾਇਓਹਰਿਸੇਵਕਭ
 ਇਨਿਸਤਗਾ॥੪॥੨॥੫॥ਸੂਰੀਮਹਲਾ ੪ ਜਿਥੈਹਰਿਅੰਗਧੀਐਤਿਥੈ
 ਹਰਿਮੀਤੁਸਾਈ॥ਗੁਰਕਿਰਪਾਤੇਹਰਿਮਨਿਵਸੈਹੋਰਤੁਥਿਧਿਲਾਇਅਨ
 ਜਾਈ॥੧॥ਹਰਿਧਨੁਸੰਚੀਐਭਈ॥ਜਿਹਲਾਤਿਪੁਲਾਤਿਹਰਿਹੋਇਸਖ
 ਈ॥੧॥੪੦ਉ॥ਸਤਸੰਗਤੀਸੰਗਿਹਰਿਧਨੁਖਈਐਹੋਰਬੈਰੋਰਤੁਥਪਾਇ
 ਹਰਿਧਨੁਕਿਤੇਨਪਈ॥ਹਰਿਤਨੈਕਾਵਪਰੀਅਹਰਿਤਨਪਨੁਦਿਹ
 ਟੈਕਚੈਕੇਵਪਾਗੇਦਵਕਿਹਰਿਧਨੁਲਾਇਅਨਜਾਈ॥੨॥ਹਰਿਧਨੁਰ
 ਤਨੁਜਵੇਹੁਮਣਕੁਹਰਿਧਨੈਨਲਿਅੰਮ੍ਰਿਤਵੇਲੈਵਤੇਹਰਿਭਗਤੀਹ
 ਰਿਲਿਵਲਾਈ॥ਹਰਿਧਨੁਅੰਮ੍ਰਿਤਵੇਲੈਵਤੈਕਾਥੀਜਿਅਭਗਤਪਾਇ
 ਖਰਚਹੋਨਿਖੁਟੈਨਹੀਹਲਾਤਪਲਾਤਹਰਿਧਨੈਕੀਭਗਤਕਉਮਿਲੀ
 ਵਡਿਆਈ॥੩॥ਹਰਿਧਨੁਨਿਰਭਉਸਦਾਸਦਾਸਥਿਰੁਪੈਸਾਚਾਇਹੁ
 ਰਿਧਨੁਅਗਨੀਤਸਕਰੈਪਈਐਜਮਦੁਤੈਕਿਸੈਕਾਗਵਾਇਅਨਜਾਈ
 ॥੪॥ਹਰਿਧਨਕਉਚਿਕਨੇਕਿਨਾਵਈਜਮੁਜਗਾਤੀਡੰਡਨਲਗਾਈ
 ॥੪॥ਸਕਤੀਪਾਪਕਰਿਕੇਥਿਖਿਆਧਨੁਸੰਚਿਆਤਿਨਾਇਕਵਿਖਨ
 ਲਿਨਜਾਈ॥ਹਲਾਤੈਵਿਚਿਸਾਕਤਦੋਹਲਭਏਹਥੁਛੁੜਕਿਗਇ

ਅਅਗੈਪਲਾਤਿਸਾਕਤੁਹਰਿਦਗਹਾਛੇਈਨਪਾਈ॥੫॥ਇਸੁਹਰਿਧਨ
 ਕਾਸੁਹਰਿਅਪਿਹੋਸੰਤਹੁਜਿਸਨੇਦੇਇਸੁਹਰਿਧਨੁਲਾਦਿਚਲਾਈ॥
 ਇਸੁਹਰਿਧਨੈਕਾਤਟਾਕਦੇਨਾਵਈਜਨਨਾਨਕਕਉਗੁਰਿਸੇਈਪਈ
 ॥੬॥੩॥੧॥ਸੂਰੀਮਹਲਾ ੪ ਜਿਸਨੇਹਰਿਸੁਪਸੰਨੁਹੋਇਸੋਹਰਿਗੁਣ
 ਰਵੈਸੇਭਗਤੁਸੇਪਰਵਨੁ॥ਤਿਸਕੀਮਹਿਮਾਕਿਆਵਰਨੀਐਜਿਸ
 ਕੇਹਿਰਵੈਵਸਿਆਹਰਿਪੁਰਖੁਭਗਵਨੁ॥੧॥ਗੇਵਿਦਗੁਣਗਈਐ
 ਜੀਉਲਾਇਸਭਿਗੁਨੁਲਿਪਿਆਨੁ॥੧॥੪੦ਉ॥ਸੇਸਤਿਗੁਰੁਸੇ
 ਵਾਸਤਿਗੁਰਕੀਸਠਲਹੋਜਿਸਤਪਈਐਪਰਮਨਿਧਾਨੁ॥ਜਦੁਜੈ
 ਭਾਇਸਾਕਤਕਮਾਨਅਥਦੁਰਗੀਧਸਰਵਦੇਸੇਨਿਹਛਲਾਸਭਅ
 ਗਿਆਨੁ॥੨॥ਜਿਸਨੇਪਰਤੀਤਿਹੋਵੈਤਿਸਕਾਗਵਿਆਥਇਪਵੈਸੇ
 ਪਵੈਦਗਹਮਾਨੁ॥ਜੇਥਿਨੁਪਰਤੀਤੀਕਪਟੀਕੁੜੀਕੁੜੀਅਖੀਸੀ
 ਟਟੇਉਨਕਾਉਤਗਿਜਾਇਗਾਣੁਗੁਮਾਨੁ॥੩॥ਜਿਤਜੀਉਪਿੰਡਸਭ
 ਤਗਤੁਅੰਤਜਾਮੀਪੁਰਖੁਭਗਵਨੁ॥ਦਾਸਨਿਦਾਸਕਰੈਜਨਨਾਨਕੁ
 ਜੇਹਤੁਕਰਾਇਹਿਤੇਹਹਉਕਰੀਵਖਿਆਨੁ॥੪॥੪॥੧॥

ੴ ਸਤਿਗੁਰ ਪ੍ਰਸਾਦਿ

ਸੂਰੀਮਹਲਾ ੪

੫੪ ੭

ਤੋਕਵਨਕਵਨਗੁਣਕਹਿਕਹਿਗਾਵਤੁਸਾਹਿਬਗਈਨਿਪਨਾ॥ਤਮ
 ਗੰਮਹਿਮਾਬਗਨਿਨਸਾਕਉਤੁਠਕੁਰਉਚਭਗਵਨਾ॥੧॥ਮੈਹਰਿਹਰਿਨਾ
 ਮੁਪਰਸੇਈ॥ਜਿਉਭਵੈਤਿਉਰਖਮੇਸਾਹਿਬਮੈਤੁਛਾਥਿਨੁਅਵਰਨ
 ਕੋਈ॥੧॥੪੦ਉ॥ਮੈਤਣਦੀਬਣਤੁਪੈਮੇਰੇਸੁਆਮੀਮੈਤੁਪੁਆਗੈਅ
 ਰਾਸਿ॥ਮੈਹੋਰਥਾਉਨਹੀਜਿਸੁਪਹਿਕਰਉਚਿਨੀਤੀਮੇਰਦਖਸੁਖਤ
 ਣੁਪੀਪਸਿ॥੨॥ਵਿਚੋਪਰਤੀਵਿਚੋਪਈਵਿਚਿਕਾਸਦਾਗਨਿਪਰੀ
 ਜੈ॥ਬਕਗੀਸਿਧੁਇਕਤੈਥਾਇਰਾਖੈਮਨਿਹਰਿਜਪਿਭੁਮਭਉਦੁਰਿਕੀ
 ਜੈ॥੩॥ਹਰਿਕੀਵਡਿਆਈਦਖੁਪਸਤਹੁਹਰਿਨਿਮਾਣਿਆਮਦੁਦੇਵ
 ਈ॥ਜਿਉਪਰਤੀਚਰਣਤਲੇਤਉਪਰਿਅਵੈਤਿਉਨਨਕਸਪਜਨ

ਜਗਤ ਅਇਸਭੁਪੈਗੀਪਏ॥੪॥੧੧॥੧੨॥ਸੂਹੀਮਹਲ ੪ ਤੁਕਰਤ
 ਸਭਕਿਛੁ ਅਪਜਾਤਹਿਕਿਅਤੁਪੁਪਹਿਅਖਿਸੁਣਈਐ॥ਬੁਭ
 ਲਾਤੁਪੁਸਭਕਿਛੁਸੁਣੈਜੇਹੋਕੋਰਤੋਤੋਕੋਪਈਐ॥੧॥ਮੇਰਸਾਹਿਬੁ
 ਅੰਤਰੀਥਿਧਿਜਾਣਹਿ॥ਬੁਭਲਾਤੁਪੁਸਭਕਿਛੁਸੁਣੈਤੁਪੁਭਵੈਤਿ
 ਵੈਬੁਲਾਵਹਿ॥੧॥੪੦ਉ॥ਸਭਮੇਹਮਾਇਅਸੀਰੁਹਰਿਕੀਆਵਿਰਿ
 ਦੇਹੀਮਨੁਖਭਗਤਿਕਰਈ॥ਇਕਨਸਤਿਗੁਰਮੇਲਿਸੁਖੁਦਵਹਿਇ
 ਕਮਨਮੁਖਿਧੰਧੁਪਿਟਈ॥੨॥ਸਭੁਕੇਤੋਗਤੁਸਭਨਕਾਮੇਕਰਤੋਤੁ
 ਪੁਸਭਨਾਸਿਰਿਲਿਖਿਅਲਖੁ॥ਜੇਹੀਤੁਨਦਰਿਕਹਤਿਤੋਕੋਹੋਵੈ
 ਨੁਨਦਗੀਨਹੀਕੋਭੋਖੁ॥੩॥ਤੇਰੀਵਡਿਅਈਤੂੰਪੈਜਾਣਹਿਸਭਤੁਪੁ
 ਨਨਿਤਪਿਅਏ॥ਜਿਸੇਨਤੁਪੁਭਵੈਤਿਸੇਨਤੁਮੇਲਹਿਜਨਨਾਨਕਸ
 ਥਾਇਪਈ॥੪॥੨॥੧੩॥ਸੂਹੀਮਹਲ ੪ ਜਿਨਕੈਅੰਤਰਿਵਸਿਆ
 ਮੇਰਾਹਰਿਹਰਿਤਿਨਕੇਸਭਿਰੋਗਗਵਏ॥ਤੇਮੁਕਤਭਏਜਿਨਹਰਿਨ
 ਮੁਖਿਅਇਆਤਿਨਪਵਿਤੁਪਰਮਪਦੁਪਈ॥੧॥ਮੇਰਾਮਹਰਿਜਨ
 ਅਰੋਗਭਏ॥ਗੁਰਬਚਨੀਜਿਨਜਪਿਆਮੇਰਾਹਰਿਹਰਿਤਿਨੇਕਹਉ
 ਮੈਰੋਗਏ॥੧॥੪੦ਉ॥ਬਹਮਾਥਿਸਨੁਮਹਾਦੇਉਤੋਗੁਣਗੀ
 ਵਿਚਿਹਉਮੈਕਰਕਮਈ॥ਜਿਨਿਕੀਏਤਿਸਹਿਨਚਤਹਿਬਪੁਕੋ
 ਹਰਿਗੁਰਮੁਖਿਸੇਈਪਈ॥੨॥ਹਉਮੈਰੋਗਿਸਭੁਜਗਤੁਥਿਆਖਿ
 ਆਤਿਨਕਉਜਨਮਮਰਣਦੁਖਭਗੀ॥ਗੁਰਪਰਸਦੀਕੋਵਿਰਲਭੁ
 ਟੈਤਿਸੁਜਨਕਉਹਉਥਲਿਹਗੀ॥੩॥ਜਿਨਿਸਿਸਟਿਸਜੀਸੇਈਹਰਿ
 ਜਣੈਤਕਰੁਪੁਅਪਰੇ॥ਨਨਕਾਪਦੇਖਿਹਰਿਥਿਗਸੇਗੁਰਮੁਖਿਥੁ
 ਹਮਥੀਰੇ॥੪॥੩॥੧੪॥ਸੂਹੀਮਹਲ ੪ ਕੀਤਕਰਣਸਰਬਰਜਾ
 ਈਕਿਛੁਕੀਥਿਸੇਕਰਿਸਕੀਐ॥ਅਪਣਕੀਤਾਕਿਛੁਨਹੋਵੈਨਿਓਗੀ
 ਭਵੈਤਿਉਰਖੀਐ॥੧॥ਮੇਰਹਰਿਜੀਉਸਭੁਕੇਤੋਰੋਵਸਿ॥ਅਸਾਜਗੁ
 ਹੀਜੇਕਿਛੁਕਰਹਮਸਕਹਜਿਓਭਵੈਤਿਵੈਬਖਸਿ॥੧॥੪੦ਉ॥ਸਭ
 ਜੀਉਪਿੰਡਦੀਅਤੁਪੁਅਪਤੁਪੁਅਪਕਰੈਲਾਇਆ॥ਜੇਹਤੁਪੁਕ
 ਰਤਿਤੋਕੋਕਰਮਕਮਵੈਜੇਹਤੁਪੁਪੁਗਿਲਿਖਿਪਈਆ॥੨॥ਪਰਤੁ
 ਤਿਕਰਿਤੁਪੁਸਿਸਟਿਸਭਸਾਜੀਕਈਛੇਵਰਹਿਉਜੇਕਿਛੁਕੀਤੋਵੈ

ਇਕਨਸਤਿਗੁਰਮੇਲਿਤੁਬੁਣਵਹਿਇਕਮਨਮੁਖਿਕਹਿਸਿਰਵੈ
 ॥੩॥ਹਰਿਕੀਵਡਿਅਈਹਉਅਖਿਨਸਕਾਹਉਮੁਖਮੁਗਧੁਨੀ
 ਰਣੁ॥ਜਨਨਕਕਉਹਰਿਬਖਸਿਲੈਮੇਰਸਾਮੀਸਰਣਗਤਿਪ
 ਇਅਅਜਾਣੁ॥੪॥੪॥੧੫॥੨੪॥

੬੬੬
 ੧੦ਸਤਿਗੁਰਪਸਾਦਿ

ਗੁਰਸੂਹੀਮਹਲ ੫ ਘੁਗੁ
 ਬਜੀਗਰਿਜੈਸੇਬਾਜੀਪਈ॥ਨਨੁਪੁਭਖਦਿਖਲਈ॥ਸੰਗਉਤਾ
 ਰਿਖੀਮਓਪਾਸਾ॥ਤਬਏਕੇਏਕੋਕਾ॥੧॥ਕਵਨਰੂਪਦਿਸਾਇਓ
 ਬਿਨਸਾਇਓ॥ਕਤਹਿਗਾਇਓਹੁਕਤਤੇਆਇਓ॥੧॥੪੦ਉ॥ਜ
 ਲਤੇਉਠਹਿਅਨਤਤਰੰਗਾ॥ਕਨਿਕਭੁਖਨਕੀਨੇਬਹੁਰੰਗਾ॥ਬੀਜ
 ਬੀਜਿਦੇਖਿਓਬਹੁਪਰਕਾ॥ਫਲਪਾਕੇਤੇਏਕੋਕਾ॥੨॥ਸਹਸਪ
 ਟਮਹਿਏਕਾਕਾਸੁ॥ਘਟਫੁਟੇਤੇਓਪ੍ਰਗਾਸੁ॥ਭਰਮਲੋਭਮੇਹਮਾਇ
 ਆਵਿਕਾ॥ਭੁਮਫੁਟੇਤੇਏਕੋਕਾ॥੩॥ਓਹਅਥਿਨਾਸੀਬਿਨਸਤਿ
 ਨਹੀ॥ਨਕੇਅਵੈਨਕੇਜਾਹੀ॥ਗੁਰਿਪੁਰਹਉਮੈਮਲੁਧਈ॥ਕਹੁਨਨਕ
 ਮੇਰੀਪਰਮਗਤਿਹਈ॥੪॥੧॥ਸੂਹੀਮਹਲ ੫ ਕੀਤਲੇਕੁਹਿਸਪੁਰਹੋ
 ਇ॥ਤੁਭਵਿਨੁਤੁਜਾਨਹੀਕੋਇ॥ਜੇਜਨੁਸੇਵਤਿਸੁਪੁਰਨਕਾਜ॥ਦਾਸ
 ਅਪਨੇਕੀਰਖਹੁਲਾਜ॥੧॥ਤੇਰੀਸਰਣਿਪੁਰਨਦਇਆਲਾ॥ਤੁਭਵਿਨੁ
 ਕਵਨੁਕਰੇਪੁਤਿਪਾਲ॥੧॥੪੦ਉ॥ਜਲਿਥਲਿਮਹੀਅਲਿਹਹਿਅਭ
 ਰਪੁਗਿ॥ਨਿਕਟਿਵਸੈਨਹੀਪੁਕਦੁਗਿ॥ਲੇਕਪਤੀਅਰੋਕਛੁਨਪਈਐ॥
 ਸਾਚਿਲਗੈਤਾਹਉਮੈਜਾਈਐ॥੨॥ਜਿਸੇਨਲਾਇਲਏਸੇਲਗੈ॥ਗਿਆ
 ਨਗਤਨੁਅੰਤਰਿਤਿਸੁਜਾਗੈ॥ਦੁਰਮਤਿਜਾਇਪਰਮਪਦੁਪਈ॥ਗੁਰਪ
 ਰਸਾਦੀਨਮੁਧਿਅਏ॥੩॥ਦਇਕਰਜੇਕਿਕਰਉਅਰਦਸਿ॥ਤੁਪੁਭ
 ਵੈਤਾਅਣਹਿਗਸਿ॥ਕਰਿਕਰਪਾਅਪਨੀਭਗਤੀਲਾਇ॥ਜਨਨਕ
 ਪੁਭਸਦਾਧਿਆਇ॥੪॥੨॥ਸੂਹੀਮਹਲ ੫ ਧਨੁਸੇਹਗਨਿਜਪੁਭ

੨੪

ਪਛਨੈ॥ ਮਨੈ ਹਕਮਤ ਜੈ ਅਭਿਮਾਨੈ॥ ਪ੍ਰਿਅਸਿਉਹਾ ਤੀਰਲੀਆ ਮੈ॥
 ੧॥ ਸੁਨਿ ਸਖੀਏ ਪ੍ਰਭ ਮਿਲਣ ਨਿਸਣੀ॥ ਮਨੁ ਤਨੁ ਅਗਪਿਤ ਜਿਲਾ
 ਜਲੈ ਕਾਨੀ॥ ੧॥ ਰਹਉ॥ ਸਖੀ ਸਹੇਲੀ ਕਉ ਸਮਝਵੈ॥ ਸੇਈ ਕਮਾ
 ਵੈ ਜੋ ਪ੍ਰਭ ਭਵੈ॥ ਸਸੇਹਾ ਗਣਿ ਅੰਕਿ ਸਮਝਵੈ॥ ੨॥ ਗਗਥਿ ਗਹੇਲੀ ਮ
 ਹਲਨ ਪਵੈ॥ ਫਿਰਿ ਪਛਤ ਵੈ ਜਬ ਗੈਲਿ ਵਿਹਵੈ॥ ਕਰਮ ਹੀਨ ਮਨ
 ਮੁਖਿ ਦੁਖ ਪਵੈ॥ ੩॥ ਬਿਨ ਉਕਰੀ ਜੇ ਜਾਣੁ ਗਿ॥ ਪ੍ਰਭ ਅਥਨਾ ਸੀਰ
 ਹਿ ਆਭਗੁ ਪ੍ਰਿ॥ ਜਨੁ ਨਾਨਕੁ ਗਵੈ ਦੇਖਿ ਹਉ ਗਿ॥ ੪॥ ੩॥ ਸੁਹੀਮ ਹਲ ੫
 ਗਿਹੁ ਵਸਿ ਗਿਰੀ ਨਾਉ ਪਯਕੀ ਨਾਗਿ॥ ਦਸਦਾ ਸੀਕਰਿ ਦੀਨੀ ਭਤ ਗਿ॥
 ਸਗਲਾ ਸਮਗੀ ਮੈ ਪਯਕੀ ਜੋੜੀ॥ ਆਸ ਪਿਅਸੀ ਪਿਯਕ ਉਲੇੜੀ॥ ੧॥
 ਕਵਨ ਕਹਹੁ ਨ ਕੰਤ ਪਿਅਗੇ॥ ਸੁਘੜ ਸਹੂ ਪਦ ਆਲਾ ਮੁਗੇ॥ ੧॥
 ਰਹਉ॥ ਸਤੁ ਸੀਗਾਰ ਭਉ ਅੰਜਨੁ ਪਾਇਆ॥ ਅੰਮ੍ਰਿਤ ਨਾਮੁ ਤੋਢੇ ਲੁਖ
 ਖਾਇਆ॥ ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ॥ ਧਨ ਸਭ ਸੁਖ ਪਵੈ ਜਪਿ
 ਰੁਪਿ ਰਿਖਾਵੈ॥ ੨॥ ਗੁਣ ਕਾ ਮਣਕ ਰਿਕੰਤੁ ਗੀਤੁ ਆਇਆ॥ ਵਸਿ ਕੰਠਿ
 ਨ ਗੁਰਿ ਭਗਮੁ ਚੁਕਾਇਆ॥ ਸਭ ਤੋਢਿ ਚਾਮੰਦੁ ਮੇਰਾ॥ ਸਭ ਕਾ ਮਣਕ
 ਆਗੀ ਪ੍ਰਿਥਿ ਪ੍ਰੀਤੁ ਮੇਰਾ॥ ੩॥ ਪ੍ਰਗਟਿ ਆਸੁਰ ਜੋਤਿ ਉਜੀਆਰਾ॥ ਸੇਜ
 ਵਿਛਾਈ ਸਰਧ ਅਪਾਰਾ॥ ਨਵਰੰਗ ਲਾਲੁ ਸੇਜ ਰਾਵਣੁ ਆਇਆ॥ ਜ
 ਨਨ ਕਪਿਰਧਨਾ ਮਿਲਿ ਸੁਖੁ ਪਾਇਆ॥ ੪॥ ੪॥ ਸੁਹੀਮ ਹਲ ੫
 ਉਮਕਿ ਓਹੀ ਉਮਿਲਨ ਪ੍ਰਭ ਤਈ॥ ਖੋਜਤ ਚਰਿਓਂ ਦੇਖ ਉਪਿਅਜਾ
 ਈ॥ ਸੁਨਤ ਸੰਦੇਹ ਪ੍ਰਿਅਗਿ ਸੇਜ ਵਿਛਾਈ॥ ਕ੍ਰਮਿ ਕ੍ਰਮਿ ਅਇਓਂ
 ਉਨਦ ਗਿਨ ਪਈ॥ ੧॥ ਕਿਨਿ ਬਿਧਿ ਪੀਅਰੇ ਪੀਰਿ ਮਨੈ॥ ਮਿਲੁ ਸਾਜਨ
 ਹਉ ਤੁਛ ਕੁਰਬਾਨੈ॥ ੧॥ ਰਹਉ॥ ਏਕ ਸੇਜ ਵਿਛੀ ਧਨ ਕੰਤਾ॥ ਧਨੁ
 ਤੀ ਪਿਰੁ ਸਦਾ ਜਾਗੀਤਾ॥ ਪੀਓਂ ਮਦਰੇ ਧਨ ਮਤ ਵੰਤਾ॥ ਧਨ ਜਾਗੈ ਜੇ ਪ੍ਰਿ
 ਬੋਲੀਤਾ॥ ੨॥ ਭਈ ਨਿਰਾਸੀ ਬਹੁਤ ਦਿਨ ਲਾਗੇ॥ ਦੇਸਦਿ ਸੰਤ ਮੈ ਸਗ
 ਲੇਣਗੇ॥ ਬਿਨੁ ਹਰਨੁ ਨ ਪਵਉ ਬਿਨੁ ਪਗ ਪ੍ਰਗੇ॥ ਹਉ ਕ੍ਰਿਪਾਲੁ ਪ੍ਰਭ ਮਿ
 ਲਹਿ ਸਭਾਗੇ॥ ੩॥ ਭਇਓਂ ਕ੍ਰਿਪਾਲੁ ਸਤ ਸੰਗਿ ਮਿਲਾਇਆ॥ ਬੁਝੀਤ ਪ
 ਤਿ ਘਰਮ ਹਿ ਪ੍ਰਿਧੁ ਪਾਇਆ॥ ਸਗਲਾ ਸੀਗਾਰੁ ਮੁਛੁ ਮਿਸੁਹਾਇਆ॥
 ਕਹਨ ਨਾਨਕੁ ਗੁਰਿ ਭਗਮੁ ਚੁਕਾਇਆ॥ ੪॥ ਜਹਦੇ ਖਤ ਪਹਿਰੈ ਭਈ॥ ਖ

ਲਓ ਕਪਾਟੁ ਤਾਮਨੁ ਠਹਰਾਈ॥ ੧॥ ਰਹਉ॥ ਉਦਾਜਾ॥ ੫॥ ਸੁਹੀਮ ਹਲ ੫
 ਕ੍ਰਿਅ ਗੁਣ ਤੋਰੇ ਸਾਹਿ ਸਮਾਨੀ ਮੋਹਿ ਨਿਰਗੁਣ ਕੋ ਦਾਤੋਰੇ॥ ਬੈਥੀ ਦੁਕਿ ਆ
 ਕੋਚਤੁ ਗਈ ਇਹੁ ਜੀਉ ਪਿੰਡੁ ਸਭੁ ਬਾਗੇ॥ ੧॥ ਲਾਲ ਰੰਗੀ ਲੇਪੀ ਤਮ ਮਨ ਮੈ
 ਹਨ ਤੋਰੇ ਦਰਸਨ ਕਉ ਹਮ ਬਾਗੇ॥ ੧॥ ਰਹਉ॥ ਪ੍ਰਭੁ ਤਾਮੋ ਹਿਰੀ ਨ ਭਿ
 ਖਰੀਤੁ ਮਸਦਾ ਸਦਾ ਉਪਕਾਗੇ॥ ਸੇਕਿ ਛੁਨਾਹੀ ਜੋ ਮੈ ਤੋਰੈ ਵੈ ਮੇਰੇ ਠਕੁਰ
 ਅਗਮ ਅਪਾਰੇ॥ ੨॥ ਕ੍ਰਿਆ ਸੇਵਕ ਮਾਵਉ ਕ੍ਰਿਅ ਕਹਿ ਗੰਢਾ ਵਉ ਕਿਤ
 ਬਿਧਿ ਪਾਵਉ ਦਰਸਾਗੇ॥ ਮਿਤਿ ਨਹੀ ਪਾਈ ਐ ਅੰਤੁ ਨ ਲਾਹੀ ਐ ਮਨੁ ਤਰ
 ਸੈਚਗੇ ਨੇ॥ ੩॥ ਪਾਵਉ ਦਾਨੁ ਛੀਰੁ ਹਉ ਮਾਗਉ ਮੁਖਿ ਲਾਗੈ ਸੰਤੋਰੇ ਨੇ॥ ਜ
 ਨਨਾਨਕ ਕਉ ਗੁਰਿ ਕਿਰਪਾ ਘਾਗੀ ਪ੍ਰਭ ਹਥ ਦੇਇ ਨਿਸਤੋਰੇ॥ ੪॥ ੬॥

੬੬੬
 ੧੩ ਸਤਿਗੁਰ ਪ੍ਰਸਾਦਿ

ਸੁਹੀਮ ਹਲ ੫ ਘਰੁ ੩ ਦੁਬਕੇ
 ਸਿਵ ਬੋਗੀ ਮਾਗੁ ਬਹੁਤਾ॥ ਮਹਲੁ ਨ ਪਵੈ ਕਹਤੋ ਪੁਤਾ॥ ੧॥ ਜੋ ਪ੍ਰਿਅ
 ਮਨੈ ਤਿਨ ਕੀ ਗੀਤਾ॥ ਕੁਛੇ ਮੁਖ ਕੀ ਹਠੀ ਸਾ॥ ੧॥ ਰਹਉ॥ ਭੋਖਦਿ ਖਵੈ
 ਸਚੁ ਨ ਕਮਾਵੈ॥ ਕਹਤੋ ਮਹਲੀ ਨਿਕਟਿ ਨ ਆਵੈ॥ ੨॥ ਅਤੀਤੁ ਸਦਾ ਏ
 ਮਾਇਆ ਮਤਾ॥ ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ॥ ੩॥ ਕਹਨ ਨਾਨਕ ਪ੍ਰਭ
 ਬਿਨ ਉਸੁਨੀ ਜੈ॥ ਕੁਚਲੁ ਕਰੋਰੁ ਕਾ ਮੀ ਮੁਕਤੁ ਕੀ ਜੈ॥ ੪॥ ਦਰਸਨ ਦੇਖੈ
 ਕੀ ਵਡਿਆਈ॥ ਤੁਮ ਸੁਖਦਾਤਾ ਪ੍ਰਭੁ ਸੁਭਾਈ॥ ੧॥ ਰਹਉ॥ ਦੁਜਾ॥ ੧॥
 ੧॥ ਸੁਹੀਮ ਹਲ ੫ ਬੁਝੋ ਕਾ ਮਕਉ ਉਠਿ ਖਲੇਇਆ॥ ਨਾਮ ਕੀ ਬੋਲਾ
 ਪੈ ਪੈਸੇ ਆਇਆ॥ ਅਉਸਰੁ ਅਪਨ ਬੁਝੈ ਨ ਆਇਆ॥ ਮਾਇਆ ਮੋਹਿ ਗਿਲ
 ਪਟਨਾ॥ ੧॥ ਰਹਉ॥ ਲੋਭ ਲਹਰ ਕਉ ਬਿਗਸਿ ਛੁਲਿ ਬੈਠਾ॥ ਸਾਧ
 ਜਨ ਕਾ ਦਰਸਨ ਭੀਠਾ॥ ੨॥ ਕਬਹੂ ਨ ਸਮਝੈ ਅਗਿਆਨ ਗਵਾਗਾ॥ ਬਹੁ
 ਗਿਲਾ ਪਟਿਓਂ ਜਾਗਾ॥ ੧॥ ਰਹਉ॥ ਬਿਖੈ ਨ ਦਰਸਨ ਸੁਨਿ ਭੀਨਾ॥ ਹਰਿ ਜ
 ਸੁ ਸੁਨਤ ਅਲਾਸੁ ਮਨਿ ਕੀਨਾ॥ ੩॥ ਦ੍ਰਿਸਟਿ ਨਹੀ ਰੇਖਤ ਅਧੋ॥ ਛੋਡਿ
 ਜਾਹਿ ਛੁਣੋ ਸਭਿ ਪਧੋ॥ ੧॥ ਰਹਉ॥ ਕਹਨ ਨਾਨਕ ਪ੍ਰਭੁ ਬਖਸਕੀ ਜੈ॥
 ਕਰਿ ਕਿਰਪਾ ਮੋਹਿ ਸਾਧ ਸੰਗੁ ਦੀਜੈ॥ ੪॥ ਤਉ ਕਿਛੁ ਪਈ ਐ ਜਉ ਹਈ

ਅਮ
 ਬੁਝ

ਐਸੇਨ॥ ਜਿਸਹਿਭੁਭਾਏਤਿਸੁਨਮੁਲੈਨਾ॥੧॥੧੦੮॥੨॥੮॥
 ਸੁਹੀਮਹਲ ੫ ਘਰਮਹਿਠਕੁਰਨਦਰਿਨਅਵੈ॥ ਗਲਮਹਿਪਹਲ
 ਲੈਲਟਕਵੈ॥੧॥ਭਰਮੇਭੁਲਾਸਾਕਤਫਿਰਤਾ॥ ਨੀਗੁਬਿਰੇਲੈਖਿਪਿਖ
 ਪਿਸਰਤਾ॥੧॥੧੦੮॥੩॥ਜਿਸੁਪਹਲਕਉਠਕੁਰਕੁਤਾ॥ ਓਪਹਲੁਲੈ
 ਉਸਕਉਭੁਬਤਾ॥੨॥ਗੁਨਹਗਰਲੁਲਹਮੀ॥ ਪਾਹਲਨਮੁਨਪਗਰਿ
 ਮੀ॥੩॥ਗੁਰਮਿਲਿਨਕਠਕੁਰਜਾਤਾ॥ ਜਲਿਥਲਿਮਹੀਅਲਿਪੁਰਨ
 ਥਿਧਾਤਾ॥੪॥੩॥੯॥੧॥ਸੁਹੀਮਹਲ ੫ ਲਾਲਨੁਗਵਿਅਕਵਨਗਤੀ
 ਗੀ॥ ਸਖੀਬਤਵਹੁਮੁਣਹਿਮਤੀਗੀ॥੧॥ਸੁਹਬਸੁਹਬਸੁਹਬੀ॥ ਅਪਨੇ
 ਪ੍ਰੀਤਮਕੈਗਿਗਤੀਗੀ॥੧॥੧੦੮॥੪॥ਪਾਵਮਲੈਵਉਸੀਗਿਨੈਨਭਤੀਗੀ॥
 ਜਹਪਠਵਹੁਜਉਤਤੀਗੀ॥੨॥ਜਪਤਪਸੰਜਮਦੇਉਜਤੀਗੀ॥ ਇਕਨਿਮ
 ਖੀਮਲਾਵਹੁਮੋਹਿਪਾਨਪਤੀਗੀ॥੩॥ਮਣੁਤਣੁਅਹਿਭਧਿਪਤੀਗੀ॥ ਸ
 ਨਨਕਸੇਹਗਵਤੀਗੀ॥੪॥੧॥੧੦੯॥ਸੁਹੀਮਹਲ ੫ ਤੂੰਜੀਵਨਤੂੰਪੁਨ
 ਅਧਗਾ॥ ਤੁਝਹੀਪੇਖਿਪੇਖਿਮਨੁਸਾਧਗਾ॥੧॥ਤੂੰਸਾਜਨਤੂੰਪ੍ਰੀਤਮਸਾ॥
 ਚਿਤਹਿਨਬਿਸਹਰਿਕਾਹੁਬੋਗਾ॥੧॥੧੦੮॥੫॥ਬੈਖਰੀਦੁਹਉਦਸਰੋਤੇਗਾ॥
 ਤੂੰਭਰੇਠਕੁਰਗੁਲੀਗੋਰੇਗਾ॥੨॥ਕੋਟਿਦਸਜਾਕੈਦਰਬਾਰੇ॥ ਨਿਮਖਨਿਮਖ
 ਵਸੈਤਿਨਨਲੇ॥੩॥ਹਉਕਿਛੁਨਹੀਸਭੁਕਿਛੁਤੇਗਾ॥ ਓਤਿਪੋਤਿਨਨਕਸੰ
 ਗਿਬਸੇਗਾ॥੪॥੧॥੧੧॥ਸੁਹੀਮਹਲ ੫ ਸੁਖਮਹਲਜਕਉਚੁਦਾ
 ਗੇ॥ ਤਮਹਿਦਸਹਿਭਗਤੀਪਾਗੇ॥੧॥ਸਹਜਕਥਾਪ੍ਰਭਕੀਅਤਿਮੀਰੀ॥
 ਵਿਰਲੈਕਾਹੁਨੇਤੁਤੀਗੀ॥੧॥੧੦੮॥੬॥ਤਹੀਤਨੁਦਅਖੇਸੇਗਾ॥ ਉ
 ਹਸੰਤਕਹਹਿਹਿਰੰਗੀ॥੨॥ਤਹਮਹਨੁਜੀਵਨੁਸੇਗੁਨਹਰਖਾ॥ ਸਾ
 ਚਨਾਮਰੀਅੰਮ੍ਰਿਤੁਵਰਖਾ॥੩॥ਗੁਹਜਕਥਾਇਹਗਰੋਜਣੀ॥ ਨਨਕ
 ਬੋਲੈਹਰਿ ਰਿਬਣੀ॥੪॥੬॥੧੨॥ਸੁਹੀਮਹਲ ੫ ਜਕੈਦਰਸਿ
 ਪਾਪਕੋਟਿਉਤੇਗੇ॥ ਭੇਟਤਸੰਗਿਇਹਭਉਜਲੁਤੇਗੇ॥੧॥ਓਇਸਾਜਨ
 ਓਇਮੀਤਪਿਆਗੇ॥ ਜਹਮਕਉਹਰਿਨਾਮਚਿਤੇਗੇ॥੧॥੧੦੮॥੭॥ਜਕਾ
 ਸਬਦੁਸੁਨਤਸੁਖਸਾਗੇ॥ ਜਾਕੀਟਹਲਜਮਦੁਤਥਿਦੇਗੇ॥੨॥ਜਾਕੀਪੀ
 ਰਕਇਸਮਨਹਿਸਧਾਗੇ॥ ਜਕੈਸਿਮਗਣਿਮੁਖਉਜਲਾਗੇ॥੩॥ਪ੍ਰਭਕੈਸੇ
 ਵਕਪ੍ਰਭਆਪਿਸਵਾਗੇ॥ ਸਗਣਿਨਨਕਤਿਨਸਦਥਲਿਹੋਗੇ॥੪॥੧॥

੧੩॥ਸੁਹੀਮਹਲ ੫ ਹਨੁਨਪਾਵਹਿਸੁਗਨਰਦੇਵਾ॥ ਉਠਿਸਿਧਕੇ
 ਰਿਮੁਜਨਸੇਵਾ॥੧॥ਜੀਵਤਪੇਖਜਿਨੀਹਰਿਹਰਿਧਿਆਇਆ॥ ਸਧਾ
 ਸਿਗਿਤਿਨੀਦਰਸਨੁਪਇਆ॥੧॥੧੦੮॥੮॥ਬਾਦਿਸਹਸਹਦਪਰਮੀ
 ਗਾ॥ ਜੀਦੀਸੈਸੇਕਲਪਿਖਗਨ॥੨॥ਕੁਝੈਮਹਿਲਪਟਿਲਪਣਨਾ॥
 ਛੋਡਿਚਲਿਆਤਾਫਿਰਿਪਛੁਤਾਨਾ॥੩॥ਕ੍ਰਿਪਾਨਿਪਨਨਕਕਉਕ
 ਹੁਦਾਤਿ॥ ਨਮੁਤੇਗਾਪੀਦਿਨੁਗਤਿ॥੪॥੮॥੧੪॥ਸੁਹੀਮਹਲ ੫
 ਘਟਿਘਟਿਅੰਤਹਿਤਮਹਿਬਸਾਗੇ॥ ਸਗਲਸਮਗੀਸੁਤਿਤਮਾਗੇ॥੧॥
 ਤੂੰਪ੍ਰੀਤਮਤੂੰਪੁਨਅਧਾਗੇ॥ ਤੁਮਹੀਪੇਖਿਪੇਖਿਮਨੁਬਿਗਸਾਗੇ॥੧॥੧੦੮॥
 ੯॥ਅਨਿਕੈਜੋਨਿਭ੍ਰੀਮਭ੍ਰੀਮਭ੍ਰੀਮਹੋਗੇ॥ ਓਟਗਹੀਅਬਸਧਸੰਗਾਰੇ॥
 ੨॥ਅਗਮਅਗਚਰਅਲਖਅਧਾਗੇ॥ ਨਨਕਸਿਮਹੈਦਿਨੁਰੋਨੇਗੇ॥
 ੩॥੧੫॥੧੫॥ਸੁਹੀਮਹਲ ੫ ਕਵਨਕਾਜਿਮਾਇਆਵਡਿਆਈ॥
 ਜਕਉਬਿਨਸਤਿਬਰਨਕਾਈ॥੧॥ਇਹੁਸੁਪਨੇਸੇਵਤਨਹੀਜਨੈ॥ ਅ
 ਚੇਤਬਿਵਸਥਾਮਹਿਲਪਟੇਨੇ॥੧॥੧੦੮॥੧੦॥ਮਹਾਮੋਹਿਮੋਹਿਓਗਵਾ
 ਪੇਖਤਪੇਖਤਉਠਿਸਿਧਾਗੇ॥੨॥ਉਚਤੇਉਚਤਕਾਰਬਾਗਾ॥ ਕ
 ਈਜਤਬਿਨਾਉਧਿਧਾਗੇ॥੩॥ਦੁਸਰੇਅਨੈਕਹੋਈ॥ ਜਪਿਨਨਕਪ੍ਰ
 ਭਾਏਕੋਸੇਈ॥੪॥੧੦॥੧੬॥ਸੁਹੀਮਹਲ ੫ ਸਿਮਗਿਸਿਮਹਿਤਕਉਹ
 ਉਜੀਵਾ॥ ਚਰਣਕਮਲਤੇਧੈਇਧੋਇਪੀਵਾ॥੧॥ਸਿਹਮਿਸਾਅੰਤਰ
 ਜਾਮੀ॥ ਭਗਤਜਨਕੈਸੰਗਿਸੁਆਮੀ॥੧॥੧੦੮॥੧੧॥ਸੁਣਿਸੁਣਿਅੰਮ੍ਰਿਤ
 ਨਮੁਪਿਆਵਾ॥ ਅਠਪਹਰੋਤੇਗੁਣਗਵਾ॥੨॥ਪੇਖਿਪੇਖਿਲੀਲਾਮ
 ਨਿਆਨੰਦਾ॥ ਗੁਣਅਪਰਪ੍ਰਭਪੁਰਮਾਨੰਦਾ॥੩॥ਜਕੈਸਿਮਗਨਿਕਛੁਭ
 ਉਨਬਿਅਪੈ॥ ਸਦਾਸਦਾਨਨਕੰਜਪੈ॥੪॥੧੧॥੧੨॥ਸੁਹੀਮਹਲ ੫
 ਗੁਰਕੈਬਚਨਿਰਿਦੈਧਿਆਨੁਧਰੀ॥ ਗਸਨਜਪੁਜਪਉਥਨਵਰੀ॥
 ੧॥ਸਫਲਮੁਗਤਿਦਰਸਨਥਲਿਹਾਰੀ॥ ਚਰਨਕਮਲਾਮਨਪੁਨਅ
 ਧਾਰੀ॥੧॥੧੦੮॥੧੩॥ਸਾਧਸੰਗਿਜਨਮਮਰਣਨਿਵਾਰੀ॥ ਅੰਮ੍ਰਿਤਕਥਾ
 ਸੁਣਿਕਰਨਅਧਾਰੀ॥੨॥ਕਾਮਕੁਪਲੋਭਮੋਹਤਜਾਗੀ॥ ਫਿਨੁਨਮੁਦਨੁ
 ਇਸਨਨੁਸੁਚਾਰੀ॥੩॥ਕਹਨਨਕਇਹਤੁਤੀਚਾਰੀ॥ ਗਮਨਾਜਪਿ
 ਪਾਹਿਉਤੀਗੀ॥੪॥੧੧॥੧੮॥ਸੁਹੀਮਹਲ ੫ ਲਭਿਮੋਹਿਮਗਨਅਪ

ਰਾਖੀ॥ ਕਰੁਣਾ ਹਰੀ ਸੇਵਨ ਸਾਖੀ॥੧॥ ਪਤਿਤ ਪਾਵਨ ਪ੍ਰਭ ਨ ਮਤ ਮੋ
 ॥ ਰਾਖੇ ਲਹੁ ਮਹਿ ਨਿਗੁਨੀ ਅੰਗੇ॥੧॥ ਰਹਾਉ॥ ਤੁੰਦਾ ਤ ਪ੍ਰਭ ਅੰਤ ਜਾਮੀ
 ॥ ਕਚੀ ਦੇਹ ਮਨੁ ਖਾਭਿ ਮਾਨੀ॥੨॥ ਸੁਆਦ ਬਾਦ ਈਰਖ ਮਰਮਾਇਆ
 ॥ ਇਨ ਸੰਗਿ ਲਾਗਿ ਰਤ ਜਨ ਮੁਗਵਾਇਆ॥੩॥ ਦੁਖ ਭੰਜਨ ਜਗਜੀ
 ਵਨ ਹਰਿਗਾਇਆ॥ ਸਗਲ ਤਿਆਗਿ ਨਨਕੁ ਸਰਣਾਇਆ॥੪॥੧੩॥
 ੧੯॥ ਸੁਹੀਮਹਲਾ ੫ ਪੇਖਤ ਚਾਖਤ ਕਹੀ ਅਤ ਅੰਧਾ ਸੁਨੀ ਅਤ ਸੁਨੀ
 ਐਨਾਹੀ॥ ਨਿਕਟਿ ਵਸਤ ਕਉ ਜਣੈ ਦੁਹੋ ਪਾਪੀ ਪਾਪ ਕਮਾਹੀ॥੧॥ ਸਿਕਿ
 ਛੁਕ ਗਿ ਜਿਤ ਛੁਟਿ ਪਿਧਾਨੀ॥ ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ॥੧॥
 ਰਹਾਉ॥ ਘੋਰ ਮਹਲ ਸਦਾ ਗੰਗਾਤਾ॥ ਸੰਗਿ ਤੁਮਾਰੇ ਕਛੁ ਨ ਜਾਤਾ॥੨॥
 ਰਖਿ ਪਿਧੇ ਚਾਹਿ ਮਾਟੀ ਕਾ ਭੰਡਾ॥ ਅਤਿ ਕੁਚੀਲੀ ਮਿਲੈ ਜਮ ਭੰਡਾ॥੩॥ ਕਾ
 ਮਿਕ੍ਰੇ ਧਿਲੇ ਭਿਮੇ ਹਿਥਾਧਾ॥ ਮਹਾ ਗਰਤ ਮਹਿ ਨਿਘਰਤ ਜਾਤਾ॥੪॥ ਨਨਕਾ
 ਕੀ ਅਰਦਾ ਸਿਸੁਣੀ ਜੈ॥ ਬੁਝਤ ਪਾਪਨ ਪ੍ਰਭ ਮੇਰੇ ਲੀਜੈ॥੫॥੧੪॥
 ੨੦॥ ਸੁਹੀਮਹਲਾ ੫ ਜੀਵਤ ਮੈ ਬੁਝੈ ਪ੍ਰਭੁ ਸੇਇ॥ ਤਿਸੁ ਜਨ ਕਰਮ
 ਪਰਾਤਿ ਹੋਇ॥੧॥ ਸੁਣਿ ਸਾਜਨਾਇ ਉਦੁਤ ਰੁਤੰਗੀ ਐ॥ ਮਿਲਿ ਸਾਧੂ ਹਿ
 ਨ ਮਉਚਰੀ ਐ॥੧॥ ਰਹਾਉ॥ ਏਕ ਬਿਨ ਦੂਜਾ ਨਹੀ ਜਾਨੈ॥ ਘਟਿ ਘਟਿ
 ਅੰਤਿ ਪ੍ਰਬਧ ਮੁਪਛਾਨੈ॥੨॥ ਜੇਕਿ ਛੁਕਰੇ ਸੇਈ ਭਲ ਮਾਨੈ॥ ਆਦਿ
 ਅੰਤਿ ਕੀਕੀ ਮਤਿ ਜਾਨੈ॥੩॥ ਕਹੁ ਨਨਕ ਤਿਸੁ ਜਨ ਬਲਿਹਾਰੀ॥ ਜਾ ਕੈ ਹਿ
 ਰੈ ਵਸਹਿ ਮੁਗੀ॥੪॥੧੫॥੨੧॥ ਸੁਹੀਮਹਲਾ ੫ ਗੁਰੁ ਪਰਮੇਸੁਰ ਕਰ
 ਠੈ ਹਗੁ॥ ਸਗਲਾ ਸਿਸਟਿ ਕਉ ਦੇ ਅਧਗੁ॥੧॥ ਗੁਰੇ ਚਰਣ ਕਮਲ ਮਨਿ
 ਧਿਆਇ॥ ਦੁਖੁ ਦਰਦੁ ਇਸਤਨ ਤੇਜਾਇ॥੧॥ ਰਹਾਉ॥ ਭਵ ਜਲਿ ਭੁ
 ਬਤ ਸਤਿ ਗੁਰੁ ਕਾ ਢੈ॥ ਜਨ ਮਜਨ ਮਕਾਟੁਟਾ ਗਾਢੈ॥੨॥ ਗੁਰ ਕੀ ਸੇਵਾ
 ਕਰੁ ਹਰਿ ਨੁਗਤਿ॥ ਸੁਖ ਸਹਜ ਮਨਿ ਆਵੈ ਸੰਤਿ॥੩॥ ਸਤਿ ਗੁਰ ਕੀ
 ਟੁਣ ਟੁਭਾ ਗੀਪਵੈ॥ ਨਨਕੁ ਗੁਰ ਕਉ ਸਦ ਬਲਿ ਜਾਵੈ॥੪॥੧੬॥੨੨॥
 ੧॥ ਸੁਹੀਮਹਲਾ ੫ ਗੁਰ ਅਪਨੇ ਉਪਰਿ ਬਾਲਿ ਜਾਈ ਐ॥ ਅਠ ਪਹਰ
 ਹਰਿ ਹਰਿ ਜ ਸੁਗਾਈ ਐ॥੧॥ ਸਿਮਰੇ ਸੇ ਪ੍ਰਭੁ ਅਪਨ ਸੁਆਮੀ॥ ਸਗ
 ਲਾ ਘਟਾ ਕਾ ਅੰਤ ਜਾਮੀ॥੧॥ ਰਹਾਉ॥ ਚਰਣ ਕਮਲਾ ਸਿਉ ਲਾਗੀ ਪੀ
 ਤਿ॥ ਸਾਚੀ ਪੁਗਨ ਨਿਗਲ ਗੀਤਿ॥੨॥ ਸੰਤ ਪ੍ਰਸਾਦਿ ਵਸੈ ਮਨ ਮਾਹੀ॥

ਜਨ ਮਜਨ ਮਕੇ ਕਿਲ ਵਿਖਾਹੀ॥੩॥ ਕਰਿ ਕਿਰਪ ਪ੍ਰਭ ਦੀ ਨਦਾਇਆ
 ਲਾ॥ ਨਨਕੁ ਮਗੈ ਸੰਤ ਵਾਲਾ॥੪॥੧੭॥੨੩॥ ਸੁਹੀਮਹਲਾ ੫ ਰਸ
 ਨੁਟਿ ਖਿਜੀ ਵਗੁ ਰਤੇਗਾ॥ ਪੁਗਨ ਕਰਮੁ ਹੋਇ ਪ੍ਰਭ ਮੇਰਾ॥੧॥ ਇਹਿ ਬਿਨ
 ਤੀ ਸੁਣਿ ਪ੍ਰਭ ਮੇਰਾ॥ ਦੇਹਿ ਨ ਮੁਕਰਿ ਅਪਨੇ ਰੇਰੇ॥੧॥ ਰਹਾਉ॥ ਅਪਣੀ
 ਸਗਣੇ ਰਖੁ ਪ੍ਰਭ ਦਾਤੇ॥ ਗੁਰ ਪ੍ਰਸਾਦਿ ਕੈ ਨੇਵਿ ਰੈ ਲੀਜੇ॥੨॥ ਸੁਨਹੁ ਬਿ
 ਨ ਉਪ੍ਰਭ ਮੇਰੀ ਤਾ॥ ਚਰਣ ਕਮਲ ਵਸਹਿ ਮੇਰੀ ਤਾ॥੩॥ ਨਨਕੁ
 ਏਕ ਕਰ ਅਰਦਾ ਸਿ॥ ਵਿਸੁਨਹੀ ਪੁਗਨ ਗੁਣ ਤਾ ਸਿ॥੪॥੧੮॥੨੪॥
 ਸੁਹੀਮਹਲਾ ੫ ਮੀਤ ਸਾਜਨੁ ਸੁਤ ਬੰਧ ਪਭਾਈ॥ ਜਤ ਕਤ ਪੇਖਿ
 ਹਰਿ ਸੰਗਿ ਸਾਹੀ॥੧॥ ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ॥ ਸੁਖ ਸਹ
 ਜਾਨੈ ਦਾ ਬਿਸਰਾਮੁ॥੧॥ ਰਹਾਉ॥ ਪਰਬੁ ਹਮੁ ਜਪਿ ਪਹਿਰਿ ਸਨਾਹੁ॥
 ਕੋਟਿ ਆਵਤਿ ਸੁਬਿ ਪਤਨਾਹਿ॥੨॥ ਹਰਿ ਚਰਣ ਸਰਣ ਗੜੇ ਕੋਟਹ
 ਮੈ॥ ਕਾਲ ਕੰਟਕੁ ਜਮੁ ਤਿਸੁ ਬਿਦਾਹੇ॥੩॥ ਨਨਕਾ ਦਾ ਸਸਰ ਬ
 ਲਿਹਾਰੀ॥ ਸਿਵ ਕਸੰਤ ਰਾਜਾ ਮੁਮੁਗੀ॥੪॥੧੯॥੨੫॥ ਸੁਹੀਮਹਲਾ ੫
 ਗੁਣ ਗੋਪਲ ਪ੍ਰਭੇ ਕੋ ਨਿਤ ਗਾਹੀ॥ ਅਨਰ ਬਿਨੈ ਦਮੰਗਲ ਸੁਖਤਾਹੀ॥
 ੧॥ ਚਲੁ ਸਖੀ ਏ ਪ੍ਰਭ ਰਾਵਨ ਜਾਹੀ॥ ਸਾਧਨ ਨਾ ਕੀ ਚਰਣੀ ਪਾਹੀ॥
 ੧॥ ਰਹਾਉ॥ ਕਰਿ ਬਿਨੈ ਤੀਜਨੁ ਪੁਰਿ ਬਾਛਾਹੀ॥ ਜਨ ਮਜਨ ਮਕੇ ਕਿਲ
 ਬਿਖੁਲਾਹੀ॥੨॥ ਮਨ ਤਨੁ ਪ੍ਰਣ ਜੀਉ ਅਰਪਾਹੀ॥ ਹਰਿ ਸਿਮਰਿ ਸਿਮਰਿ
 ਮਨੁ ਮੋਹੁ ਕਟਾਹੀ॥੩॥ ਦੀਨ ਦਇਆ ਲਾਗੁ ਹਉ ਤਸਾਹੀ॥ ਨਨਕਾ
 ਸਹਿ ਸਰਣਾ ਸਮਾਹੀ॥੪॥੨੦॥੨੬॥ ਸੁਹੀਮਹਲਾ ੫ ਬੈਕੁੰਠ ਗੁਰ
 ਜਾ ਸੰਤ ਵਾਸਾ॥ ਪ੍ਰਭ ਚਰਣ ਕਮਲਾ ਹਿਰ ਮਹਿ ਨਿਵਾਸਾ॥੧॥ ਸੁਣਿ
 ਮਨ ਤਨੁ ਤੁਸੁ ਖੁਦਿ ਖਲਾਵਉ॥ ਹਰਿ ਅਨਿਕ ਬਿਜਨ ਤੁਝੇ ਭਗੰ
 ਰਾਵਉ॥੧॥ ਰਹਾਉ॥ ਅੰਮ੍ਰਿਤ ਨ ਮੁਝੁ ਚੁਮਨ ਮਾਹੀ॥ ਅਚਰ ਜਸਾਦ
 ਤ ਕੇ ਬਰੇਨੇ ਨਾਹੀ॥੨॥ ਲੇਭ ਮੁਆਤਿ ਸਨਾ ਬੁਝਿ ਬਾਕੀ॥ ਪਰਬੁ ਹਮ
 ਕੀ ਸਗਣਿ ਜਨ ਤਾ ਕੀ॥੩॥ ਜਨ ਮਜਨ ਮਕੇ ਭੋਮੇ ਹਨਿ ਵਾਹੇ॥ ਨਨਕਾ
 ਸਪ੍ਰਭ ਕਿਰਪਾ ਪਾਹੇ॥੪॥੨੧॥੨੭॥ ਸੁਹੀਮਹਲਾ ੫ ਅਨਿਕ ਬੀਗਰ
 ਸਕੇ ਪ੍ਰਗਾਹਿਆ॥ ਕਰਿ ਕਿਰਪਾ ਪ੍ਰਭਿ ਅਪਨ ਕਰਿਆ॥੧॥ ਤੁਮਹਿ ਛ
 ਰਾਇ ਲੀਓ ਜਨੁ ਅਪਨ॥ ਉਗਣਿ ਪਿਓ ਲਾਜੁ ਜਗੁ ਸੁਪਨਾ॥੧॥ ਰਹਾ

ਸੰਤੁਕਵਾਲਾ॥੨॥੩੩॥੩੪॥ਸ੍ਰੀਮਹਾ ੫ ਤਿਸੁ ਬਿਨੁ ਦੁਨਾ ਅਵ
ਗੁਨ ਕੋਈ ਆਪੋ ਥੀ ਸੈ ਚੋ ਸੋਈ॥੧॥ਹਰਿ ਨਾਮੁ ਮੇਰਾ ਅਪਗਾ ਕਰਵਕ
ਗਣ ਸਮਰਥ ਅਪਗੁ॥੧॥ਹਰਾ ਓ॥ਸਭਿ ਰੇਗਿ ਮਿਟਵੇ ਨਵਾ ਨਿਰੋਆ॥ਨ
ਨਕਰ ਥਾ ਅਪੋ ਹੋਆ॥੨॥੩੩॥੩੪॥ਸ੍ਰੀਮਹਾ ੫ ਵਰਸਨ ਕਉ
ਲੋਚੈ ਸਭ ਕੋਈ ਪੂਰੈ ਥਾਗਿ ਪੁਰ ਪਤਿ ਹੋਈ॥੧॥ਹਰਾ ਓ॥ਸਿਆਮ ਸੁੰਦ
ਰਤ ਜਿ ਨਿਦ ਕਿਉ ਆਈ॥ਮਹਾ ਮੋਹ ਨੀ ਦੂਤ ਲਾਈ॥੧॥ਧ੍ਰੁਮ ਬਿਛੋਰ ਕਰ
ਤਕ ਸਈ॥ਨਿਰਦੈ ਜੰਤੁ ਤਿਸੁ ਦਇਆ ਨ ਪਈ॥੨॥ਅਨਿਕ ਜਨ ਮਥੰ
ਤੀ ਅਨਭਗ ਸਈ॥ਘਰਿ ਵਾਸ ਨ ਦੇਵੈ ਦੁਤਰੁ ਮਈ॥੩॥ਦਿਨੁ ਗੈਨਿ ਅ
ਪਣਾ ਕੀ ਆਪਈ॥ਕਿਸੁ ਦੇਸੁ ਨ ਦੀਜੈ ਕਿਰਤੁ ਭਵਈ॥੪॥ਸੁਣਿ ਸਾਜ
ਨ ਸੰਤ ਜਨਭਈ॥ਚਰਣ ਸਰਣ ਨ ਨਕ ਗਤਿ ਪਈ॥੫॥੩੪॥੪੦॥

98 ਸਾਤੋਗਰ ਪ੍ਰਸਾਰਿ

१३ माते गुरुपुमारे

३५२१

217d. 5

१६ सातिगद्यसरि

ਚਉਪਰੇ

ਤਰਾਸ਼ੀਮਲਾ ੫ ਘਰੇ ਚਉਪਰੇ
 ਤੇਰਭਣਾ ਤੁਹੇਮਨਇਹਿਜਿਸੇਨਹੋਇਦਇਆਲਾ॥ ਸਈਭਗਤਿਜੋਤਤੁ
 ਭਵੈਤੁਸਥਜੀਆਪਤਿਪਾਲਾ॥੧॥ ਮੇਰਾਮਗਇਸੰਤਦੇਕਤੁਮਗੀਸ
 ਤਪਭਵੈਸੰਵਣਮਨਿਤਨਿਤੁਪੈਆਧਗੀ॥੧॥ ਰਹਾਉ॥ ਤੁੰਦਇਆਲੁ
 ਕ੍ਰਿਪਲੁਕ੍ਰਿਪਨਿਧਿਮਨਸਪ੍ਰਭਦਰਾ॥ ਭਗਤਤੇਰੇਸਭਿਪ੍ਰਣਪਤਿ
 ਪ੍ਰੀਤਮਤੂੰਭਗਤਨਕਾਪਿਆਗਾ॥੨॥ ਤੁਅਥਹੁਅਪ੍ਰਭਅਤਿਓਕਏ
 ਈਅਵਰਨਤੇਰੀਭਤਾ॥ ਇਹਅਰਾਸਿਹਮਗੀਸੁਆਮੀਵਿਸਰਨਾਹੀਸੁ
 ਖਦਤੇ॥੩॥ ਦਿਨੁਗੈਦਿਸਾਸਿਸਾਸਿਗੁਣਗਵੰਦੇਜੁਆਮੀਤੁਪੁਭਵਾ॥
 ਨਮੁਤੇਰਾਸੁਖਨਨਕੁਮਗੀਸਾਹਿਬਤੁਹੈਪਾਵਾ॥੪॥੧॥੪੮॥ ਸ੍ਰੀਮਤ
 ਲਾ ੫ ਵਿਸਰਹਿਨਹੀਜਿਤੁਤੂੰਕਥਹੁਸੇਥਨਤੇਰਕੇਹਾ॥ ਆਥਪਰਜੇ
 ਤਹਾਪਿਆਈਨਿਹਮਲਹੋਵੈਦੇਹਾ॥੧॥ ਮੇਰਾਮਹਓਥਾਨੁਕਾਲਾਅ
 ਇਆ॥ ਖਜਤਖਜਤਭਇਆਸਾਧਸੰਗਤਿਨਸਰਣਾਈਪਇਆ॥੧॥

॥१॥ ॥३॥ ਬੇਰਪਜੈ ਪਤਿਭੁਮੇਰਾ ਗੋਇਕਿ ਤਿਲਨੀ ਕੀ ਮਤਿ ਪਈ ॥
ਸਾਹਿਬ ਸਿਧ ਫਿਗੁ ਬਿਲ ਲਾਂਤ ਤੇ ਕੀ ਮੰਮਣੀ ॥੨॥ ਰਸ ਅਉਤਰ
ਰੂਪੇ ਵਿਦਰਤੇ ਮਹਾਰਦ ਅਉਧੁਤਾ ॥ ਤਿਨ ਕੀ ਅੰਤ ਨ ਪਾਇ ਉਤਰ
ਲਾਇ ਬਕੇ ਬਿਭੂਤਾ ॥੩॥ ਸਹਜ ਸੁਖ ਆਨੰਦ ਨ ਮਗ ਸਹਿ ਸੰਤੀ ਮੰਗ
ਲਾਇਆ ॥ ਸਫਲ ਦਰਸਨ ਭਟਿ ਉਗ੍ਰ ਨ ਨਕਤ ਮਨਿ ਤਨਿ ਹਿਰਿ
ਸਿਧਿਆਇਆ ॥੪॥ ॥੪॥ ॥ ਮੁਖੀ ਮਲ ५ ਕਰਮ ਧਰਮ ਪਾਖੰਡ
ਜੋ ਦੀਸਹਿ ਤਿਨ ਜਮੁ ਜਗਤੀ ਲੁਟੈ ॥ ਨਿਰਥਾਣੀ ਰਿਤਨ ਗਵਯਕਰੇ
ਕਾਨਿ ਮਖਸਿ ਮਰਤ ਜਿਤੁ ਛੁਟੈ ॥੧॥ ਸੰਤ ਹੁਸਾਰ ਪਾਇ ਤੀਰੀਐ ॥ ਜੋ
ਕੋ ਬਚਨੁ ਕਮਾਵੈ ਸੰਤ ਨ ਕਾਸੇ ਗੁਰ ਪਰਸਾਦੀ ਤਰੀਐ ॥੧॥ ॥੪॥ ॥ ਕੋ
ਇਤੀਰਥ ਮਜਨਾਇ ਸਨਾਨਾਇ ਸੁਕਾਲਿ ਮਹਿ ਮੇਲੁ ਭਗੀਜੈ ॥ ਸਾਧ ਸੰਗਿ
ਜੋਗਿ ਗੁਣ ਗਵੈ ਸੇ ਨਿਗਮੁ ਕਹਿ ਲੀਜੈ ॥੨॥ ਬੇਰ ਕਤੇਬ ਸਿਮ੍ਰਿਤਿ
ਭਿਸ ਸਤ੍ਰ ਇਨ ਪਤ੍ਰਿਅ ਮੁਕਤਿ ਨਹੀ ॥ ਏਕੁ ਅਖਰੁ ਜੋਗੁ ਸੁਖਿ ਜਪੈ
ਤਿਸ ਕੀ ਨਿਗਮੁ ਲੇਸੇਈ ॥੩॥ ਖੜੀ ਬ੍ਰਹਮਣੁ ਸੁਦਵੈ ਸਉ ਪਦੇ ਸੁਚੰਦ
ਨ ਕਉ ਸਿੰਘਾ ॥ ਗੁਰਮੁਖਿ ਨ ਮੁਜ ਪੈ ਉਧੈ ਸੇਕਲ ਮਹਿ ਪਟਿ ਪਟਿ ਨ
ਕਮਾਣਾ ॥੪॥ ॥੫॥ ॥ ਸੂਖੀ ਮਹਲ ੫ ਜੋ ਕਿਛੁ ਕਰੈ ਸੇਈ ਭਲ ਮਾਨਿ
ਓਇ ਗਮਨ ਮਹਿ ਗਿਰਾਤੇ ॥ ਤਿਨ ਕੀ ਸੇਭਾ ਸੁਭ ਨੀਝੀ ਜਿਨ ਪ੍ਰਭ ਕੇ ਚਰ
ਣ ਪਰਾਤੇ ॥੧॥ ਮੇਰਾ ਮਹਿ ਸੰਤ ਜੋ ਵਡਨ ਕੇਈ ॥ ਭਗਤ ਬਾਣੀ ਆਈ
ਪ੍ਰਭ ਅਪਨੇ ਸਿਉ ਜਲਿ ਬਲਿ ਮੁਹੀ ਅਲੇਸੇਈ ॥੧॥ ॥੪॥ ॥ ਕੋਇ
ਪ੍ਰੀਤੀ ਸੰਤ ਸੰਗਿ ਉਧੈ ਜਮੁ ਤ ਕੈਨੇ ਨਿਨਾਵੈ ॥ ਜਨਮ ਜਨਮ ਕਾ ਬੰਢੁ
ਹਿ ਅਪਵੈ ਤਿਨ ਹਿ ਸਿਉ ਆਣੀ ਮਲਾਵੈ ॥੨॥ ਮਾਇਆ ਮਹਤ ਗੁਮੁ
ਊਟੈ ਸੰਤ ਸਹਣੇ ਜਾਵੈ ॥ ਜੋ ਮਨੇ ਰਬੁ ਕਰਿਆ ਧੈ ਸੇ ਸੰਤ ਨ ਤੇ
ਪਵੈ ॥੩॥ ਜਨ ਕੀ ਮਹਿ ਕੋਤ ਕਥਾਨ ਉੱਜੇ ਪ੍ਰਭ ਅਪਨੇ ਭਾਣੇ ॥ ਕਹੁ
ਨਾਨਕ ਜਿਨ ਸਤਿਗੁਰੁ ਭੋਇਆ ਸੇ ਸਭ ਤੇ ਭਾਣੇ ਨਿਕਾਣੇ ॥੪॥ ॥੪॥ ॥੫॥
॥ ਮੁਖੀ ਮਹਲ ੫ ਮਹਾ ਅਗਨ ਤੇ ਤਪੁ ਪਾਥ ਦੇਖੇ ਪਾਏ ਤੀ ਸਰਲਾਈ ॥
ਤੋ ਮਾਣੁ ਤਾਣੁ ਰਿਦ ਅੰਤ ਹਿੰਦੁ ਜੀਆ ਸਚੁ ਕਈ ॥੧॥ ਮੇਰਾ ਮਹਾ
ਇਤਿ ਪਚਿਤਿ ਆਇਐ ਉਬਗੇ ॥ ਤੀਰੇ ਕਥਾ ਵਸਤੁ ਮਹਾ ਜਪਿਨ ਮੁ
ਤ ਮਹਾ ਉਧੈ ॥੧॥ ॥੪॥ ॥ ਅੰਧ ਕਪਤ ਕਾ ਢਿਲੀਏ ਤਮਾ ਪਿਭਾਇ

ਇਸ

ਰਪਾਲਾ॥ ਸਹਿਸਮਾਲਿਸਰਬਸੁਖਦੀਏਅਪਿਕਰੇਪੁਤਿਪਲਾ॥
 ਆਪਣੀਨਰਕਿਰਪਮੇਸੁਰਬੰਧਨਕਾਇਛਡਾਏ॥ ਆਪਣੀਭਗਤ
 ਪੁਕਾਰਪਿਕਰਾਈਅਪੇਸਵਲਾਏ॥ ੩॥ ਭਗਮੁਗਾਇਆਭੈਮਧਿਨਸ
 ਮਿਟਿਆਸਗਲਵਿਸੁਰਾ॥ ਨਨਕਦਇਆਕਰੀਸੁਖਦਾਤੇਭੇਇਆਸ
 ਤਿਗੁਰੂਪੁਰਾ॥ ੪॥ ੫॥ ੫੨॥ ਸੁਪੀਮਲਾ ੫ ਜਬਕਛੁਨਸੀਓਤਬ
 ਕਿਅਕਰਤਾਕਵਨਕਰਮਕਰਿਆ॥ ਅਪਨਖੇਲੁਆਪਿਕਰਿਦੇਖੈ
 ਕਰਮਰੁਚਾਇਆ॥ ੧॥ ਮੇਰਾਮਗਾਇਮੁਣਤੋਕਛੁਨਹੋਈ॥ ਆ
 ਪਕਰਤਾਪਿਕਰਾਈਸਰਬਨਿਰੰਤਰਿਸੇਈ॥ ੧॥ ਰਹਾਉ॥ ਗਣਤੀਗਣੀ
 ਨਛੁਟੈਕਤੁਕਾਚੀਦਹਿਇਆਈ॥ ਕ੍ਰਿਪਾਕਰਹੁਪ੍ਰਭਕਰਣੈਹੋਤੇਗੀ
 ਬਖਸਿਨਹਾਲੀ॥ ੨॥ ਜੀਅਜੰਤਸਭਤੇਰੋਕੀਤੇਘਟਿਘਟਿਤੁਧਿਐ
 ਈਐ॥ ਤੇਗੀ॥ ਗਤਿਮਿਤਿਤੂਪੈਜਾਣਹਿਕੁਦਰਤਿਕੀਮਨਪਈਐ॥
 ੩॥ ਨਿਗੁਣਮੁਗਪੁਅਜਣਅਗਿਆਨੀਕਰਮਧਰਮਨਹੀਜਾਣਾ॥
 ਦਇਆਕਰਹੁਨਨਕੁਗੁਣਗਵੈਮਿਠਲਾਗੈਤੇਰਾਭਣਾ॥ ੪॥ ੬॥ ੪੭
 ॥ ਸੁਪੀਮਲਾ ੫ ਭਗਠਛੋਹਸਿੰਤਤਮਹਾਜਿਨਪ੍ਰਧਿਪਨੁਹਿਨ
 ਮਾ॥ ਪਰਵਾਨੁਗਣੀਸੇਈਇਹਿਅਏਸਫਲਤਿਨਕੇਕਾਮਾ॥ ੧॥ ਮੇ
 ਰਾਮਹਰਿਜਨਕੋਉਥਲਿਜਾਈ॥ ਕੇਸਾਕਾਕਰਿਚਵਰੁਛਲਾਵਚ
 ਣਪੁਰਿਮੁਖਿਲਾਈ॥ ੧॥ ਰਹਾਉ॥ ਜਨਮਮਰਣਦੁਹੁਮੰਧਿਨਹੀਜ
 ਨਪਰਉਪਕਰੀਆਏ॥ ਜੀਅਦਾਨੁਦੇਭਗਤੀਲਾਇਨਿਹਮਿਸਿਉਲੈ
 ਨਿਮਿਲਾਏ॥ ੨॥ ਸਾਚਾਮੁਸਰੀਪਾਤਿਸਾਹੀਸਚੇਸੇਤੀਰਤੇ॥ ਸ
 ਚਸੁਖਸਚੀਵਡਿਆਈਜਿਸਕੇਸੇਤਿਜਿਤਾ॥ ੩॥ ਪਖਠੇਗੀਪਈ
 ਛੇਵਾਹਰਿਜਨਕੈਪੀਸਣਪੀਸਿਕਮਵੈ॥ ਨਨਕਕੀਪ੍ਰਭਪਾਸਿਥੈ
 ਤੀਤੇਰੋਜਨਦੇਖਣਪਵਾ॥ ੪॥ ੧॥ ੫੪॥ ਸੁਪੀਮਲਾ ੫ ਪਰਬੁ
 ਮਪੁਰਮੇਸਰਸਤਿਗੁਰਾਪਕਰਣੈਹਾਰਾ॥ ਚਰਣਪੁਕਿਤੇਗੀਸੇਵਕੁ
 ਮਗੇਤੇਰੋਰਸਨਕਉਥਲਿਹਾਰਾ॥ ੧॥ ਮੇਰਾਮਗਾਇਨਿਉਰਖਹੁਤਿ
 ਉਹੀਐ॥ ਤੁਧੁਭਵੈਤਾਨਮੁਜਪਾਵਹਿਸੁਖਤੇਗਾਦਿਤਲਪੀਐ
 ॥ ੧॥ ਰਹਾਉ॥ ਮੁਕਤਿਭਗਤਿਜੁਗਤਿਤੇਗੀਸੇਵਾਜਿਸੁਤੁਆਪਿਕਰ
 ਇਹਿ॥ ਤਰਾਬੈਕੁੰਨੁਜਪਰੀਤਨੁਤੇਰਾਤੁਆਪੇਸਰਪਲਾਇਹਿ॥ ੨॥

ਸਿਮਿਸਿਮਿਸਿਮਿਨਮੁਜੀਵਤਨਮਨੁਹੋਇਨਿਹਲਾ॥ ਚਰਣਕਮ
 ਲਤੇਰੋਇਏਪੀਵਮੇਰਸਤਿਗੁਰਾਦੀਨਦਇਆਲਾ॥ ੩॥ ਕੁਰਬਾਣ
 ਜਈਉਸਵੈਲਾਸੁਹਾਵੀਜਿਤਤੁਮਰੇਦਾਅਰਾਇਆ॥ ਨਨਕਕਉ
 ਪ੍ਰਭਉਕਿਰਪਾਲਾਸਤਿਗੁਰੂਪੁਰਾਇਆ॥ ੪॥ ੬॥ ੫੫॥ ਸੁਪੀਮਲਾ ੫
 ਤੁਧੁਚਿਤਿਆਏਮਹਾਅਨੰਦਾਜਿਸੁਦਿਸਹਿਸਿਮਰਿਜਾਈ॥ ਦਿਆਲੁ
 ਹੋਵਹਿਜਿਸੁਉਪਰਿਕਰਤੇਸੇਤੁਪੁਸਦਾਪਿਆਏ॥ ੧॥ ਮੇਰਾਮਗਾਇਨੁ
 ਮਣਨਿਮਾਣੀ॥ ਅਰਦਾਸਿਕਰੀਪ੍ਰਭਾਪਨੇਅਗੈਸੁਦਿਸੁਦਿਜੀਵ
 ਤੇਗੀਥਾਈ॥ ੧॥ ਰਹਾਉ॥ ਚਰਣਪੁਕਿਤੇਰੋਜਨਕੀਧੋਵਤੇਰੋਰਸਨਕ
 ਉਥਲਿਜਾਈ॥ ਅੰਮ੍ਰਿਤਬਚਨਗਿਏਉਰਿਧੀਗੀਤਉਕਿਰਪਤੋਸੰਗੁਪ
 ਈ॥ ੨॥ ਅੰਤਰਿਕੀਗਤਿਤੁਧੁਪਹਿਸਗੀਤੁਪੁਜੇਵਡਾਦੁਹਨਕਈ
 ਜਿਸੇਨਲਾਇਲੈਹਿਸੇਲਾਗੇਭਗਤੁਤੁਹਾਸੇਈ॥ ੩॥ ਦੁਇਕਰਜੋਤਿ
 ਮਗਉਇਕਦਾਨਸਾਹਿਬਤੁਹੋਪਵਾ॥ ਸਾਸਿਸਾਸਿਨਨਕੁਆਰਾਧੇਆ
 ਠਪਛਰਗੁਣਗਵਾ॥ ੪॥ ੬॥ ੫੬॥ ਸੁਪੀਮਲਾ ੫ ਜਿਸੁਕੇਸਿਉਪ
 ਰਿਤੁਸੁਆਮੀਸੇਦੁਖੁਕੇਸਪਵੈ॥ ਬੋਲਿਨਜਾਣੈਮਾਇਆਮਦਿਮਾ
 ਤਮਰਣਾਚੀਤਿਨਾਵੈ॥ ੧॥ ਮੇਰਾਮਗਾਇਤੁਸੀਤਾਕਾਸੀਤਤੇਗੀ॥ ਤੇਰੇ
 ਸੇਵਕਕਉਭਉਕਿਛੁਨਹੀਜਮੁਨਹੀਆਵੈਨੇਗੀ॥ ੧॥ ਰਹਾਉ॥ ਜੇਤੇਰੇ
 ਗੰਗਤੇਸੁਆਮੀਤਿਨਕਾਜਨਮਮਰਣਦੁਖਨਾਸਾ॥ ਤੇਗੀਬਖਸਿਨਾਮਿ
 ਟੈਕੋਈਸਤਿਗੁਰਾਦਿਲਾਸਾ॥ ੨॥ ਨਮੁਪਿਆਇਨਿਆਨੁਪੁਰਾ
 ਰਪਾਹਿ॥ ਤੇਗੀਸਗਣਿਤੇਰੋਰਵਾਸੇਪੰਚਦਸਟਲੈਸੋਪਾਹਿ॥ ੩॥ ਗਿਆ
 ਨੁਪਿਆਨੁਕਿਛੁਕਰਮੁਨਜਾਣਾਸਾਗਨਜਾਣਤੇਗੀ॥ ਸਭਤੇਵਡਾਸਤਿ
 ਗੁਰਨਾਨਕਜਿਨਿਕਲਾਖੀਮੇਰੀ॥ ੪॥ ੧॥ ੫੭॥ ਸੁਪੀਮਲਾ ੫ ਸਗ
 ਲਤਿਆਗਿਗੁਰਸਰਣੀਆਇਆਰਾਖਹੁਰਾਖਨਹਾਰੇ॥ ਜਿਤਤੁਲਾ
 ਵਹਿਤਿਤੁਹਮਲਾਗਹਕਿਅਏਹਿਜੰਤਵਿਚਰੇ॥ ੧॥ ਮੇਰਾਮਗਾਇਜੀ
 ਉਤੁਪ੍ਰਭਅੰਤਰਜਾਮੀ॥ ਕਰਿਕਿਰਪਗੁਰਦੇਵਦਇਆਲਾਗੁਣਗਾ
 ਵਾਨਿਤਸੁਆਮੀ॥ ੧॥ ਰਹਾਉ॥ ਅਠਪਰਪ੍ਰਭੁਅਪਨਾਪਿਆਈਐ
 ਗੁਰਪਾਦਿਭਉਤਗੀਐ॥ ਆਪਤਿਆਗਿਹੋਈਐਸਭਰੋਣਾਜੀਵ
 ਤਿਆਇਉਮਰੀਐ॥ ੨॥ ਸਫਲਜਨਮੁਤਿਸਕਾਜਗਤੀਤਰਿਸਪਸੈ

4

ਗਗਨਸੁਹੀਅਸਟਪਦੀਆਮੁਲ ੧ ੫੪੧



ਸ੍ਰੀਮਤਲਾ ॥ ਅਸਟਪਤੀ
ਕਚੰਗਕਸੰਭਕਬੋਭਤਿਆਤਿਨਚਾਗਿਜੀਓ॥ਵਿਨੁਨਵੈਭੀਭੁ
ਲੀਆਠਗਿਮੁਠੀਕੁਤਿਆਗਿਜੀਓ॥ਸਚੇਸਤੀਗਤਿਆਜਨਮੁਨਦੁਰੀ
ਵਾਰਜੀਓ॥१॥ਗੰਗਕਕਿਆਗੰਗੀਐਜੋਰਤੰਗਲਾਇਜੀਓ॥ਗੰਗ

१८३३

ਸ੍ਰੀਮਹਲਾ ੧ ਘਰਾਨਾ ਕਛੀ ਅਸਵਾਰੀ
ਮਾਦਸਜਨਮੁਦੁਲੰਭੁਗੁਮੁਖਿਪਾਇਆ॥ ਮਨੁਤਨੁਹੋਇਚੁਲੰਭੁਜੇ
ਸਤਿਗੁਰੁਇਆ॥੧॥ ਚਲੈਜਨਮੁਸਵਾਹਿਦਖਰੁਸਚੁਲੈ॥ ਪਤਿਪਾ
ਇਰਬਾਹਿਸਤਿਗੁਰੁਸਬਦਿਭੈ॥੧॥ ਹਰਉ॥ ਮਨਿਤਨਿਸਚੁਸਲਾਹਿ
ਸਾਚੇਮਨਿਭਾਇਆ॥ ਲਾਲਿਰਤਾਮਨਮਾਨਿਅਗੁਰੁਪੁਰਪਾਇਆ॥੨॥
ਉਜੀਵਗੁਣਸਾਹਿਅੰਤਰਿਤੁਵਸੈ॥ ਤੁਵਸਹਿਮਨਮਾਹਿਸਚੇਗਸਿਰ
ਸੈ॥੩॥ ਮੁਖਮਨਸਮੁਣਾਇਅਖਉਕਤਝਾ॥ ਗੁਰਮੁਖਿਹਿਗੁਣਗ

ਇਹਿਗੰਗੇਤੜਾ॥੪॥ਨਿਤਨਿਤਰਿਦੈਸਮਾਨਿਪੀਤਮੁਆਪਣਾ॥ਜੇਰ
 ਲਾਹਿਗਣਨਾਨਿਹੀਦੁਖਸੰਤਪਣਾ॥੫॥ਮਨਮੁਖੁਰਗਮਿਭੁਲਾਣ
 ਨਤਿਸੁਰੰਗੁਹੈ॥ਮਗਸੀਹਿਦਿਵਿਡਣਾਮਨਿਤਨਿਭੰਗੁਹੈ॥੬॥ਗੁਰਕੀਕਰ
 ਕਮਾਇਲਾਪਧਰਿਆਇਆ॥ਗੁਰਬਾਣੀਨਿਰਬਾਣੁਸਥਾਦਿਪਥਾਇ
 ਆ॥੭॥ਇਕਨਨਕਕੀਅਰਦਾਸਿਜੇਤੁਪੁਰਾਵਸੀ॥ਮੈਰੀਜੈਨਮੁਨਿਵ
 ਸੁਹਿਗੁਣਗਵਸੀ॥੮॥੧॥ਸੁਹੀਮਹਲਾ ੧ ਜਿਉਅਗਣਿਲੋਹਪਾ
 ਇਭੰਨਿਘੜਈਐ॥ਤਿਉਸੰਕਤੁਜੋਨੀਪਾਇਤਵੈਭਵਾਈਐ॥੧॥ਬਿ
 ਨੁਬੁਝੈਸਭਦੁਖਦੁਖਕਮਾਵਣਾ॥ਹਉਮੈਅਵੈਜਾਇਰਗਮਿਭੁਲਾਵ
 ਣਾ॥੧॥੨੦੦੯॥ਤੁਗੁਰਮੁਖਿਖਣਹਰਹਿਨਮੁਖਿਅਈਐ॥ਮੇਲ
 ਿਤੁਭਹਿਜਾਇਸਥਾਦਿਕਮਾਈਐ॥੨॥ਤੁਕਰਿਕਰਿਵੇਖਹਿਆਪਿ
 ਰੋਹਿਸੁਪਈਐ॥ਤੁਰੋਖਹਿਥਾਪਿਉਥਾਪਿਰਥੀਨਈਐ॥੩॥ਰੋ
 ਹੀਰੋਗਿਖਕੁਪਵਣੁਭਿਡਾਈਐ॥ਇਹੁਕਿਥੈਘੁਰਾਉਤਕੁਮਹ
 ਲੁਨਪਈਐ॥੪॥ਦਿਹੁਦੀਵੀਅੰਧਘੇਰੁਪਬੁਧੁਪਈਐ॥ਗਰਬਿ
 ਮੁਸੈਘਰਿਚੰਗੁਕਿਸੁਰੁਆਈਐ॥੫॥ਗੁਰਮੁਖਿਚੰਗੁਨਲਾਗਿਹਰਿਨ
 ਮਿਜਗਈਐ॥ਸਥਾਦਿਨਿਵਾਸੀਅਗਿਜੋਤਿਦੀਪਈਐ॥੬॥ਲਲ
 ਰਤਨਹਰਿਨਮੁਗੁਰਸੁਗਤਿਬੁਝਈਐ॥ਸਦਾਹੋਨਿਹਕਮੁਜੇਗੁਰ
 ਮਤਿਪਈਐ॥੭॥ਗਤਿਦਿਹੋਰਿਨਉਮੰਨਿਵਸਈਐ॥ਨਨਕਮੇ
 ਲਿਮਿਲਾਇਜੇਤੁਪੁਰਾਈਐ॥੮॥੨੦੦੯॥ਸੁਹੀਮਹਲਾ ੧ ਮਨੁ
 ਨਮੁਵਿਸਾਰਿਅਹਿਨਿਸਿਧਿਅਈਐ॥ਜਿਉਗੁਪਹਿਕਿਰਪਾਧਾਰਿਤਿਵੈ
 ਸੁਖਪਈਐ॥੧॥ਮੈਅੰਧੁਲੋਹਰਿਨਮੁਲਕੁਟੀਟੋਹਣੀ॥ਹਉਸਾਹਿ
 ਬਕੀਟੋਕਨਮੈਮੋਹਣੀ॥੧॥੨੦੦੯॥ਜਹਦੇਖਉਤਹਨਲਿਗੁਰਿ
 ਖਾਲਿਆ॥ਅੰਤਰਿਬਾਹਿਭਾਲਿਸਥਾਦਿਨਿਹਾਲਿਆ॥੨॥ਸੇਵੀ
 ਸਤਿਗੁਰੁਭਾਇਨਮੁਨਿਰੰਜਨਾ॥ਤੁਪੁਰਾਵੈਤਿਵੈਰਜਾਇਰਗਮਭਉਭੰ
 ਜਨਾ॥੩॥ਜਨਮਤਹੀਦੁਖਲਾਗੈਮਰਣਾਅਇਕੈ॥ਜਨਮਮਰਣਪਰ
 ਵਣੁਹਰਿਗੁਣਗਾਇਕੈ॥੪॥ਹਉਨਹੀਤੁਰੋਵਹਿਤੁਧੀਸਾਜਿਆ॥
 ਅਪਥਾਪਿਉਥਾਪਿਸਥਾਦਿਨਿਵਾਜਿਆ॥੫॥ਰੋਹੀਰਸਮਰੁਲਾਇ
 ਨਜਪੀਕਹਗਇਆ॥ਅਪਹਿਆਸਮਾਇਸੇਵਿਸਮਾਦੁਰਇਆ

॥੬॥ਭੁਨਹੀਪ੍ਰਭੁਰਿਜਾਣਹਿਸਭਤੁਹੈ॥ਗੁਰਮੁਖਿਵੈਖਿਹਦੁਰਿਅੰ
 ਤਰਿਭੀਤੁਹੈ॥੭॥ਮੈਰੀਜੈਨਮਨਿਵਸੁਅੰਤਰਿਸੀਤਿਹੈ॥ਗੁਣਗਾ
 ਵੈਨਨਕਦਾਸੁਸਤਿਗੁਰਮਤਿਦੇਇ॥੮॥੩॥੫॥

੩੬੨

੧੬ਸਤਿਗੁਰਪ੍ਰਸਾਦਿ

ਗੁਰਸੁਹੀਅਸਟਪੁਰੀਆਮਹਲਾ ੩ ਘਰੁ ੧
 ਨਮੈਰੋਤਿਸਭਕਿਛੁਹੋਸਾਥਿਨਸਤਿਗੁਰਨਮੁਨਜਪੈ॥ਗੁਰਕਾਸਥ
 ਦੁਮਹਾਸੁਮੀਰਾਥਿਨੁਚਖੈਸਾਦਨਜਪੈ॥ਕਭੀਬਦਲੈਜਨਮੁਗ
 ਵਾਇਆਚੀਨਸਿਨਹੀਆਪੈ॥ਗੁਰਮੁਖਿਰੋਵੈਤਏਕੋਜਾਣੈਹਉਮੈਦੁਖ
 ਨਸੰਤਪੈ॥੧॥ਬਲਿਹਾਗੀਗੁਰਅਪਣੈਵਿਟਹੁਜਿਨਿਸਚੈਸਿਉਲਿ
 ਵਲਈ॥ਸਥਾਦੁਚੀਨਿਆਤਮੁਪਗਾਸਿਆਸਯੋਗਹਿਆਸਮਾ
 ਈ॥੧॥੨੦੦੯॥ਗੁਰਮੁਖਿਗਾਵੈਗੁਰਮੁਖਿਬੁਝੈਗੁਰਮੁਖਿਸਥਾਦੁਖੀ
 ਚਗੈ॥ਜੀਉਪਿੰਡੁਸਭਗੁਰਤੇਉਪਜੈਗੁਰਮੁਖਿਕਾਜਸਵਗੈ॥ਮਨਮੁ
 ਖੁਅੰਧਾਅੰਧੁਕਮਾਵੈਬਿਖੁਖਟੈਸੰਸਾਰੈ॥ਸਾਇਆਮਹਿਸਦਾਦੁਖਪਾ
 ਏਬਿਨੁਗੁਰਅਤਿਪਿਆਰੈ॥੨॥ਸੇਵੀਸੇਵਕੁਜਿਸਤਿਗੁਰਸੇਵੈਚਲੈਸ
 ਤਿਗੁਰਭਾਏ॥ਸਾਚਾਸਥਾਦੁਸਿਭਤਿਹੈਸਾਚੀਸਾਚਾਮੰਨਿਵਸਾਏ॥ਸ
 ਚੀਬਾਣੀਗੁਰਮੁਖਿਆਖੈਹਉਮੈਵਿਚਹੁਜਾਏ॥ਅਪਦਾਤਾਕਰਮੁਹੈਸਾ
 ਚਾਸਾਚਾਸਥਾਦੁਸੁਣਾਏ॥੩॥ਗੁਰਮੁਖਿਘਲੈਗੁਰਮੁਖਿਖਟੈਗੁਰਮੁਖਿ
 ਨਮੁਜਪਾਏ॥ਸਦਾਅਲਿਪਤੁਸਾਚੈਗੰਗਿਰਤਗੁਰਕੈਸਹਜਿਸੁਭਾਏ
 ॥ਮਨਮੁਖੁਸਦਹੀਕੁਝੈਥੈਲੈਬਿਖੁਖੀਜੈਬਿਖੁਖਾਏ॥ਜਮਕਾਲਿਥਾ
 ਪਾਤਿਸਨਾਦਾਥਾਥਿਨੁਗੁਰਕਉਣਛਡਾਏ॥੪॥ਸਚਾਤੀਰਥੁਜਿਤੁ
 ਸਤਸਭਿਨਵਣੁਗੁਰਮੁਖਿਆਪਿਬੁਝਾਏ॥ਅਠਸਠਤੀਰਥਗੁਰਸਥਾ
 ਦਿਦਿਖਾਏਤਿਤਨਾਤੇਮਲਜਾਏ॥ਸਚਾਸਥਾਦੁਸਚਾਹੈਨਿਗਮਲੁਨਾ
 ਮਲੁਲਗੈਨਲਾਏ॥ਸਚੀਸਿਭਤਿਸਚੀਸਾਲਾਹਿਪੁਰਗੁਰਤੇਪਾਏ॥੫॥

ਤਨਮਨਸਭਕਿਛੁਹਿਤਿਸਕੇਰਦੁਗਮਤਿਕਹਣਨਜਾਏ॥ ਹੁਕਮੁ
ਵੈਤਨਿਮਲੁਹੋਵੈਹਉਮੈਵਿਚਹੁਜਾਏ॥ ਗੁਰਕੀਸਾਖੀਸਹਜਚਖੀ
ਤਿਸਨਾਗਨਿਬੁਝਾਏ॥ ਗੁਰਕੇਸਥਦਿਗਤਾਸਹਜਮਤਾਸਹਜਗਹਿ
ਆਸਮਾਏ॥ ੬॥ ਹਰਿਕਾਨਮੁਸਤਿਕਰਿਜਾਏਗੁਰਕੈਭਾਇਪਿਆਗੇ॥ ਸ
ਚੀਵਡਿਅਈਗੁਰਤੇਪਈਸਚੈਨਾਇਪਿਆਗੇ॥ ਏਕੋਸਚਾਸਭਮਯ
ਵਰਤੈਵਿਗਲੇਕਵੀਚਗੇ॥ ਅਪੇਮੇਲਿਲਾਏਤਾਬਖਸੇਸਚੀਭਗਤਿ
ਸਵਗੇ॥ ੧॥ ਸੋਭਸਚੁਸਚੁਸਚੁਵਰਤੈਗੁਰਮੁਖਿਕਈਜਾਏ॥ ਜਮ
ਟਮਰਣਾਹੁਕਮੇਵਰਤੈਗੁਰਮੁਖਿਆਪੁਛਾਏ॥ ਨਮੁਪਿਆਏਤਸ
ਤਿਗੁਰਭਾਏਜੈਏਕੈਸੇਭਲਪਾਏ॥ ਨਨਕਤਿਸਦਾਸਭਕਿਛੁਹੋਵੈਵਿ
ਹੁਆਪਗਵਾਏ॥ ੮॥ ੧॥ ਸੁਹੀਮਹਲ ੩ ਕੀਇਆਕਾਮਣਿਅਤਿਸੁ
ਆਲਿਓਪਿਰੁਵਸੇਜਿਸੁਨਾਏ॥ ਪਿਰਸਚੈਤਸਦਾਸੁਹਾਗਣਿਗੁਰਕ
ਸਬਦੁਸਮਾਏ॥ ਹਰਿਕੀਭਗਤਿਸਦਾਗੰਗਿਤਾਹਉਮੈਵਿਚਹੁਜਾਏ॥
੧॥ ਵਹੁਵਾਹੁਪੁਰੇਗੁਰਕੀਬਾਣੀ॥ ਪੁਰੇਗੁਰਤੇਉਪਜੀਸਾਚਿਸਮਾਣੀ॥
੧॥ ਰਹਉ॥ ਕੀਇਅੰਦਰਿਸਭਕਿਛੁਵਸੇਖੰਡਮੰਡਲਪਾਤਲਾ॥ ਕੀਇ
ਆਅੰਦਰਿਜਗਜੀਵਨਦਾਤਾਵਸੇਭਨਕਰੇਪਤਿਪਾਲਾ॥ ਕੀਇ
ਕਾਮਣਿਸਦਾਸੁਹੇਲੀਗੁਰਮੁਖਿਨਾਮੁਸਮਾਲਾ॥ ੨॥ ਕੀਇਆਅੰਦਰਿ
ਅਪਵਸੈਅਲਖੁਨਲਾਖਿਆਜਾਈ॥ ਮਨਮੁਖਮੁਗਧੁਬੂਝੈਨਹੀ
ਬਹਿਭਲਾਣਿਜਾਈ॥ ਸਤਿਗੁਰਸੇਵਸਦਾਸੁਖਪਾਏਸਤਿਗੁਰਿਅ
ਲਖੁਦਿਤਲਖਾਈ॥ ੩॥ ਕੀਇਆਅੰਦਰਿਗਤਨਪਦਾਰਥਭਗਤ
ਭਰੋਭੰਡਾਗੇ॥ ਇਸੁਕਾਇਆਅੰਦਰਿਨਉਖੰਡੀਪੁਖਮੀਹਟਪਟਵ
ਜਾਗੇ॥ ਇਸੁਕਾਇਆਅੰਦਰਿਨਮੁਨਉਨਿਧਿਪਈਐਗੁਰਕੈਸਥਦਿ
ਵੀਚਰਾਗੇ॥ ੪॥ ਕੀਇਆਅੰਦਰਿਤੋਲਿਤੁਲਵੈਆਪੋਤੋਲਣਹਾਗੇ॥ ਇ
ਹਮਨੁਰਤਨੁਜਵਾਹੁਮਾਣਕੁਤਿਸਕਾਮੇਲੁਅਛਗਾ॥ ਮੇਲਿਕਿਤਹੀ
ਨਮੁਪਈਐਨਹੀਨਮੁਪਈਐਗੁਰਬੀਚਰਾਗੇ॥ ੫॥ ਗੁਰਮੁਖਿਹੋਵੈਸੁ
ਕਾਇਆਖੰਯੋਹਸਭਭਗਮਭੁਲਾਈ॥ ਜਿਸੇਨਦੇਇਸਈਜਨੁਪਵੈ
ਹੋਰਕਿਅੰਕਕੋਰਤੁਗਈ॥ ਕੀਇਆਅੰਦਰਿਭਉਭਾਵਿਸੇਗੁਰਪਸ
ਦੀਪਈ॥ ੬॥ ਕੀਇਆਅੰਦਰਿਬ੍ਰਹਮਾਵਿਸਨੁਮੋਸਾਸਭਓਪਤਿਜਿਤਮੈ

ਸਾਗੇ॥ ਸਚੈਆਪਣਾਖੇਲੁਰਚਾਇਆਵਾਗਉਤੁਪਸਾਗੇ॥ ਪੁਰੈਸ
ਤਿਗੁਰਿਆਪਿਦਿਖਾਇਆਸਚਿਨੀਮਨਿਸਤਾਗੇ॥ ੧॥ ਸਾਕਾਇਆਜੋ
ਸਤਿਗੁਰਸੇਵੈਸਚੈਆਪਿਸਵਗੇ॥ ਵਿਣੁਨਵੈਰਭਿਛੋਈਨਹੀਤਜ
ਮੁਰਖੁਆਗੇ॥ ਨਨਕਸਚੁਵਡਿਆਈਪਾਏਜਿਸੇਨਹਿਕਿਰਪਾਧਰੀ
੧॥ ੨॥

੬੬੬

੧੭੩ਤਿਗੁਰਪੁਸਾਰ
ਅਸਟਪਦੀ

ਕਠੀਪਰ ੧੦

ਸੁਹੀਮਹਲ ੩
ਦੁਨੀਆਨਸਲਾਹਿਜੋਮਹਿਵੈਵਸੀ॥ ਲੋਕਾਨਸਲਾਹਿਜੋਮਹਿਖੁਖੀ
ਈ॥ ੧॥ ਵਹੁਮੇਸਾਹਿਬਾਵਹੁ॥ ਗੁਰਮੁਖਿਸਦਾਸਲਾਹਿਐਸਚਾਵੇਪ
ਰਵਹੁ॥ ੧॥ ਰਹਉ॥ ਦੁਨੀਆਕਰੀਦੇਸਤੀਮਨਮੁਖਦਭਿਮੰਨਿ॥ ਜ
ਮੁਖਿਬਧੇਮਾਹੀਅਹਿਵੇਲਾਨਲਪੰਨਿ॥ ੨॥ ਗੁਰਮੁਖਿਜਨਮੁਸਕਾਰਥ
ਸਚੈਸਥਦਿਲਗੰਨਿ॥ ਆਤਮਾਮੁਪ੍ਰਗਸਿਆਸਹਜੇਸੁਖਿਰਹੰਨਿ॥
੩॥ ਗੁਰਕਾਸਥਦੁਵਿਸਾਹਿਅਦੁਜੋਭਾਇਰਚੰਨਿ॥ ਤਿਸਨਭੁਖਨਉਤ
ਰੈਅਨਦਿਨੁਜਲਤਭਿੰਨਿ॥ ੪॥ ਦੁਸਟਨਾਹਿਦੇਸਤੀਨਾਹਿਸੰਤਵੈ
ਰੁਕੰਨਿ॥ ਆਪਿਭੁਥੇਕੁਟੰਥਸਿਉਸਗਲੇਕੁਲਭੋਭੰਨਿ॥ ੫॥ ਨਿਦਾਭਲੀ
ਕਿਸੈਕੀਨਹੀਮਨਮੁਖਮੁਗਧਰੰਨਿ॥ ਮੁਕਲੇਤਿਨਨਿਦਕਾਨਕੇਘੋ
ਭਿਪਵੰਨਿ॥ ੬॥ ਏਮਨਜੋਸਾਸਵਹਿਤੋਸੋਵਹਿਤੋਹੋਕਮਕਮਾਇ॥
ਅਪਿਥੀਜਿਅਪੇਹੀਖਵਣਾਕਹਣਾਕਿਛੁਨਜਾਇ॥ ੭॥ ਮਹਾਪੁਰਖ
ਕਥੇਲਣਹੋਵੈਕਿਤੋਪਰਥਾਇ॥ ਓਇਆਮੁਤਭਰੋਭਗਪੁਰਹਿਓਨ
ਤਿਲਨਤਮਾਇ॥ ੮॥ ਗੁਣਕਾਗੰਗੁਣਸੰਘਰੈਅਵਰਾਉਪਦੇਸੇਨਾ॥ ਸੇ
ਵਡਭਾਗੀਜਿਓਨਮਿਲਿਹੋਅਨਦਿਨੁਨਮੁਲਾਏਨਿ॥ ੯॥ ਦੇਸੀਗਿਜ
ਕੁਸੰਥਾਹਿਜਿਨਿਉਪਈਮੇਰਨੀ॥ ਏਕਹੋਦਤਾਗੁਸਚਾਆਪਿਪਈ॥ ੧੦॥
ਸਿਸਚੁਤੋਰੈਨਾਹਿਹੋਗੁਰਮੁਖਿਨਦਰਿਨਿਹਾਲਿ॥ ਆਪੇਬਖਸੇਮੇਲਿਲ
ਏਸੇਪੁਭੁਸਦਾਸਮਾਏ॥ ੧੧॥ ਮਨੁਮੈਲਾਸਚੁਨਿਮਲਾਕਿਉਕਰਿਮਿਲਿ
ਆਜਾਇ॥ ਪੁਭੁਮੇਲਤਾਮਿਲਿਹੋਹਉਮੈਸਥਦਿਜਲਾਇ॥ ੧੨॥ ਸਿਸਹੁਸ
ਚਵੀਸੈਧਿਗੁਜੀਵਣੁਸੰਸਾਰਿ॥ ਨਦਰਿਕਰੇਨਾਵੀਸੈਗੁਰਮਤੀਵੀਚਾਰਿ

ਸੋ

੧੩॥ ਸਤਿਗੁਰਮੇਲੇਤਾਮਿਲਿਹਾਸਾਚੁਖਉਰਧਾਗਿ॥ ਮਿਲਿਐਉਹਿ
 ਨਵੀਛੁਕੈਗੁਰਕੈਉਤਿਪਿਆਗਿ॥ ੧੪॥ ਪ੍ਰਸੁਲਾਹੀਆਪਣਗੁਰਕੈਸ
 ਬਦਿਵੀਚਾਗਿ॥ ਮਿਲਿਪੀਤਮਸੁਖਪੁਇਅਸੇਭਵੰਤੀਨਗਿ॥ ੧੫॥ ਮਨ
 ਮਖਮਨਨਭਿਜਈਅਤਿਮੇਲੈਚਿਤਕੋਠਗ॥ ਸਪੈਦੁਪੁਪੀਅਈਐਅ
 ਚਗਿਵਿਸੁਨਿਕੋਗ॥ ੧੬॥ ਆਪਿਕੋਕਿਸੁਆਖੀਐਅਪਥਖਸਟਹੁਗੁ
 ਗੁਰਸਬਦੀਮੈਲਉਤਰੈਤਸਚੁਬਾਣਿਆਸੀਗਾਗੁ॥ ੧੭॥ ਸਚਾਸਹੁਸ
 ਚੇਵਣਜੇਓਥੈਕੁੜਨਾਟਿਕੰਨਿ॥ ਓਨਸਚੁਨਭਾਵਈਦੁਖਹੀਮਾਹਿਪ
 ਚੰਨਿ॥ ੧੮॥ ਹਉਮੈਮੈਲਾਜਗਭਿਰੈਮਹਿਜੰਮੇਵਰੋਵਾਗ॥ ਪਇਐਕਿਰਭਿ
 ਕਮਾਵਣਕੋਇਨਮੇਟਹਰੁ॥ ੧੯॥ ਸੰਤਸੰਗਤਿਮਿਲਿਰੋਪਤਸਚਿਲ
 ਗੋਪਿਆਗੁ॥ ਸਚੁਸਲਾਹੀਸਚੁਮਨਿਦਰਿਸਚੈਸਚਿਆਗੁ॥ ੨੦॥ ਗੁਰਪੁ
 ਰੇਪੁਰੀਮਤਿਰੈਅਹਿਨਿਸਿਨਮੁਪਿਆਇੰ॥ ੨੧॥ ਗੁਰੁਸਲਾਹੀਆਪਣ
 ਨਿਵਿਨਿਵਿਲਾਗਪਇ॥ ਤਨੁਮਨਸਉਪੀਅਗੈਪਗੀਵਿਚਹੁਆਪੁਗ
 ਵਾਇ॥ ੨੨॥ ਖਿਚੋਤਾਣਿਵਿਗਚੀਐਏਕਸਸਿਉਲਿਵਲਾਇ॥ ਹਉਮੈ
 ਮੇਰਛਡਿਤੁਤਸਚਿਹੋਸਮਾਇ॥ ੨੩॥ ਸਤਿਗੁਰਨੇਮਿਲੈਸੇਭਾਇਸਚੈ
 ਸਬਦਿਲੰਗਨਿ॥ ਸਚਿਮਿਲੈਸੇਨਵਿਛੁੜਹਿਦਰਿਸਚੈਦਿਸੰਨਿ॥ ੨੪॥
 ਸੇਭਾਈਸੇਸਜਣਾਜੇਸਚਸੇਵੰਨਿ॥ ਅਵਗਣਵਿਕਣਿਪਲਗਨਿਗੁਣ
 ਕੀਸੰਛਕੰਨਿ॥ ੨੫॥ ਗੁਣਕੀਸੰਛਸੁਖਉਪਜੈਸਚੀਭਗਤਿਕੋਗਨਿ॥
 ਸਚੁਵਣੰਜਹਿਗੁਰਸਬਦਸਿਉਲਾਹਨਮੁਲਾਇਨਿ॥ ੨੬॥ ਸੁਇਨਰੁਪਾ
 ਪਪਕਰਿਸੰਚੀਐਚਲੈਨਚਲਾਦਿਆਨਲਿ॥ ਵਿਣੁਨਵੈਨਲਿਨਚ
 ਲਾਸੀਸਭਮੁਰੀਜਮਕਾਲਿ॥ ੨੭॥ ਮਨਕਾਤੋਸਹਰਿਨਮੁਪੈਹਿਰਦੈਰਖ
 ਹੁਸਮਾਲਿ॥ ਏਉਖਰਚੁਅਖੁਟੁਪੈਗੁਰਮੁਖਿਨਿਬਪੈਨਲਿ॥ ੨੮॥ ਏਮ
 ਨਮੁਲਹੁਲਿਆਜਸਹਿਪਤਿਗਵਾਇ॥ ਏਹੁਜਗਤੁਮਹਿਦੁਜੈਵਿ
 ਆਪਿਆਗੁਰਮਤੀਸਚੁਪਿਆਇ॥ ੨੯॥ ਹਰਿਕੀਕੀਮਤਿਨਪਵੈਹਿ
 ਜਸੁਲਿਖਣੁਨਜਾਇ॥ ਗੁਰਕੈਸਬਦਿਮਨੁਤਨੁਰਪੈਹਿਸਿਉਹੋਸਮਾ
 ਇ॥ ੩੦॥ ਸੇਸਹੁਮੇਰੰਗੁਲਗੰਗੇਸਹਜਿਸੁਭਾਇ॥ ਕਮਣਿਰੰਗਤਚ
 ਵੈਜਾਪਿਕੈਅੰਕਿਸਮਾਇ॥ ੩੧॥ ਚਿਗਿਵਿਛੁਨੇਭੀਮਿਲਨਿਜੋਸਤਿਗੁਰੁ
 ਸੇਵੰਨਿ॥ ਅੰਤਰਿਨਵਨਿਪਿਨਮੁਪੈਖਨਿਖਰਚਨਿਨਨਿਖੁਟਈਹਰਿਗੁ

ਟਸਹਜਿਰਵੰਨਿ॥ ੩੨॥ ਨਓਇਜਨਮਹਿਨਮਹਿਨਓਇਦੁਖਸਹੰਨਿ
 ਗੁਰਿਖੇਸੇਉਬਰਹਗਿਸਿਉਕੇਲਕੰਨਿ॥ ੩੩॥ ਸਜਣੀਮਿਲਨਵਿਛੁ
 ਰਹਿਜਿਅਨਦਿਨੁਮਿਲੇਹੰਨਿ॥ ਇਸਜਗਮਹਿਵਿਰੋਜਾਣੀਅਹਿਨਨ
 ਕਸਚੁਲਹੰਨਿ॥ ੩੪॥ ੧॥ ਸੂਰੀਮਹਲ ੩ ਹਰਿਜੀਉਸੁਖਮੁਅਗੰਮੁ
 ਚੋਕਤਬਿਧਿਮਿਲਿਆਜਾਇ॥ ਗੁਰਕੈਸਬਦਿਭੁਮਕਟੀਐਅਚਿਤੁਵ
 ਮਨਿਆਇ॥ ੧॥ ਗੁਰਮੁਖਿਹਰਿਹਰਿਨਾਮੁਜਪੀਨਿ॥ ਹਉਤਿਨਕੈਬਲਿਹਰ
 ਏਮਨਿਹਰਿਗੁਣਸਦਰਵੰਨਿ॥ ੧॥ ਰਹਉ॥ ਗੁਰਸਰਵਗੁਮਾਨਸਰਵਗੁਪੈਵ
 ਡਭਗੀਪੁਰਖਲਹੰਨਿ॥ ਸੇਵਕਗੁਰਮੁਖਿਖੋਜਿਅਸੇਹੰਸੁਲੇਨਮੁਲਹੰਨਿ
 ੨॥ ਨਮੁਪਿਆਇਨਿਰੰਗਸਿਉਗੁਰਮੁਖਿਨਾਮਿਲਗੰਨਿ॥ ਧਰਿਪੁਗਬੋ
 ਵੈਲਿਖਿਅਗੁਰਭਾਣਾਮੰਨਿਲਾਇਨਿ॥ ੩॥ ਵਡਭਗੀਪੁਰਖੋਜਿਅਪ
 ਇਅਨਮੁਨਿਧਨੁ॥ ਗੁਰਿਪੁਰੇਵਖਲਿਅਪੁਭੁਆਤਮਾਮੁਪਛਾਨੁ
 ੪॥ ਸਭਨਕਪ੍ਰਭੁਏਕੁਹੋਦੁਜਾਅਵਰੁਨਕੇਇ॥ ਗੁਰਪਰਸਾਦੀਮੰਨਿ
 ਵਸੈਤਿਤੁਘਟਿਪਰਗਟੁਹੋਇ॥ ੫॥ ਸਭੁਅੰਤਰਜਾਮੀਬਹੁਮੁਪੈਬਹੁ
 ਮੁਵਸੈਸਭਥਾਇ॥ ਮੰਦਕਿਸਨੇਅਖੀਐਸਬਦਿਵਖਹੁਲਿਵਲਾਇ
 ੬॥ ਬੁਰਾਭਲਾਤਿਚਰੁਅਖਰਾਜਿਚਹੁਪੈਦੁਹਮਾਹਿ॥ ਗੁਰਮੁਖਿਏ
 ਕੋਬੁਝਿਅਏਕਸੁਮਾਹਿਸਮਾਇ॥ ੭॥ ਸੇਵਾਸਪ੍ਰਭਭਵਸੀਜੋਪੁਭੁ
 ਪਏਥਾਇ॥ ਜਨਨਾਨਕਹਰਿਅਗਾਧਿਆਗੁਰਚਰਣੀਚਿਤੁਲਾਇ॥ ੮॥
 ੨॥ ੪॥ ੬॥

(੬੬)

੧੬ਸਤਿਗੁਰਪ੍ਰਸਾਦਿ

ਗੁਰਸੂਰੀਅਸਟਪਦੀਆਮਹਲ ੪ ਘਰੁ ੨
 ਕੋਈਆਣੀਮਿਲਾਵੈਮੇਰਾਪੀਤਮੁਪਿਆਗਹਉਤਿਸੁਪਹਿਆਪੁਵੇ
 ਚਾਈ॥ ੧॥ ਚਰਸਨਹਰਿਦੇਖਣਕੋਤਈ॥ ਕ੍ਰਿਪਾਕਰਹਿਤਾਸਤਿਗੁਰੁ
 ਮੇਲਹਿਹਰਿਹਰਿਨਾਮੁਪਿਆਈ॥ ੧॥ ਰਹਉ॥ ਜੋਸੁਖਦੇਹਿਤਤੁਣਹਿ
 ਅਗਾਧੀਦੁਖਭੀਤੁਣਹਿਪਿਆਈ॥ ੨॥ ਜੋਭੁਖਦੇਹਿਤਇਤਹੀਰਾਜਾਦ

੨੮੬ ਮੇਰਾ ਵਡੇਰਾ ਹੋਵੇ ਚਹੁ ਭਕਿਰਾ ਹੋਇ

ਖਾਦਿਰਿ ਸੁਖਸਨਾਈ॥੩॥ਤਨੁਮਨੁਕਾਇਕਾਇਸੁਕੁਅਗੁਪੀਵਿਚਿਅ
 ਗੁਨੀਅਪੁਜਲਾਈ॥੪॥ਪਖਛੇਗੀਪਾਣੀਛੇਵਜੇਦੇਵਹਿਸਖਾਈ॥੫॥
 ਨਨਕੁਗਗੀਬਛਹਿਪਇਅਦੁਅਗੈਹਿਮਿਲਿਲੈਹੁਵਡਿਆਈ॥੬॥
 ਅਖੀਕਾਢਿਧੀਚਰਣਤਲਿਸਭਧਰਤੀਫਿਮਿਤਪਾਈ॥੭॥ਜੇਪੁ
 ਸਿਥਹਲਹਿਤਤੁਛਹਿਅਗਪੀਜੇਮਾਭਿਕਛਹਿਭੀਧਿਆਈ॥੮॥ਜੇਲੇ
 ਕੁਸਲਾਹੋਤਤੇਗੀਉਪਮਾਜੇਨੈਦੋਤਛੋਡਿਨਜਾਈ॥੯॥ਜੇਤੁਪੁਵਲਿ
 ਹੋਤਕੋਈਕਿਉਅਖਉਤੁਪੁਵਿਸਰਿਐਮਹਿਜਾਈ॥੧੦॥ਵਿਵੇਕਿ
 ਜਾਈਗੁਰਉਪਰਿਪੈਪੈਸੀਤਮਨਾਈ॥੧੧॥ਨਨਕੁਵਿਚਰਾਭਇਅਦੇ
 ਵਨਹਰਿਤਉਦਰਸਨਕੈਤਾਈ॥੧੨॥ਝਖੜੁਣਾਗੀਮੀਉਦਰਸੈਭੀ
 ਗੁਰਦੇਖਣਜਾਈ॥੧੩॥ਸਮੁੰਦਸਗੁਰੋਵੈਬਹੁਖਾਗੁਰਸਿਖੁਲਾਪਿ
 ਗੁਰਪੁਜਿਜਾਈ॥੧੪॥ਜਿਉਪ੍ਰਣੀਜਲਾਥਿਨੁਹੈਮਰਤਤਿਉਸਿਖੁਗੁਰ
 ਨੁਮਹਿਜਾਈ॥੧੫॥ਜਿਉਧਰਤੀਸੇਭਕਰੇਜਲੁਬਸੈਤਿਉਸਿਖੁਗੁਰ
 ਮਿਲਿਥਿਗਸਾਈ॥੧੬॥ਸੇਵਕਕੋਹੋਇਸੇਵਕੁਵਰਤਕਰਿਕਰਿਥਿਨਉ
 ਥੁਲਾਈ॥੧੭॥ਨਨਕਕੀਬੋਨੀਤੀਹਰਿਪਹਿਗੁਰਮਿਲਿਗੁਰਸੁਖਪਾਈ
 ॥੧੮॥ਤੂੰਅਪੇਗੁਰਚੇਲਾਹੈਅਪੇਗੁਰਵਿਚੁਦੇਤੁਛਹਿਧਿਆਈ॥੧੯॥
 ਜੇਤੁਪੁਸੇਵਹਿਸੁਤੁਹੈਦੇਵਹਿਤੁਪੁਸੇਵਕਪੈਜਰਖਾਈ॥੨੦॥ਭੰਡਾਭ
 ਰੇਭਗਤੀਹਰਿਤੇਗਜਿਸਭਾਵੈਤਿਸੁਦੇਵਾਈ॥੨੧॥ਜਿਸੁਤੁਦੇਹਿਸੇਈਜ
 ਨੁਪਏਹੋਗਿਨਠਲਾਸਭਚਤੁਰਾਈ॥੨੨॥ਸਿਮਹਿਸਿਮਹਿਸਿਮਹਿਗੁਰ
 ਅਪੁਨਾਸੇਇਅਮਨਜਾਈ॥੨੩॥ਇਕੁਦਨੁਮੰਗੈਨਨਕੁਦੇਚਾਰਹਿ
 ਦਾਸਨਦਾਸੁਕਾਈ॥੨੪॥ਜੇਗੁਰਛੋੜਕੇਤਮੀਠਲਾਗੈਜੇਬਖਸੇਤਾ
 ਗੁਰਵਡਿਆਈ॥੨੫॥ਗੁਰਮੁਖਿਬੋਲਹਿਸੇਭਾਇਪਾਏਮਨਮੁਖਿਕਿਛੁ
 ਥਾਇਨਪਾਈ॥੨੬॥ਪਲਾਕਕੁਰੁਵਰਫਵਸੈਗੁਰਸਿਖੁਗੁਰਦੇਖਣਜਾਈ
 ॥੨੭॥ਸਭੁਦਿਨਸੁਰੇਣਿਦੇਖਉਗੁਰਅਪੁਨਾਵਿਚਿਅਖੀਗੁਰਪੈਰਧਰਾ
 ਈ॥੨੮॥ਅਨੇਕਉਪਵਕਰੀਗੁਰਕਾਣਿਗੁਰਭਵੈਸੇਭਾਇਪਾਈ॥੨੯॥
 ਗੋਦਿਦਿਨਸੁਗੁਰਚਰਣਅਗਪੀਦਇਅਕਹੁਪੁਮੇਰਸਾਈ॥੩੦॥ਨਨਕ
 ਕਾਜੀਉਪਿੰਡਗੁਰੁਪੈਗੁਰਮਿਲਿਤਪਤਿਅਘਾਈ॥੩੧॥ਨਨਕਕਪੁ
 ਭੁਪੁਰਿਹਰਿਚੈਜਤਕਤਤਤਗੋਸਾਈ॥੩੨॥੧॥

ਸੁਮੀਸਹਲਾ ੪

੫੪ ੧੦

ਅਦਿਸਚਰਨੇਹੁਲਾਇਆਪੀਤਮਆਪਣੈ॥ਤਨੁਮਨੁਹੋਇਨਿਹਲ
 ਜਗੁਰਦਖਾਸਾਮਣੈ॥੧॥ਮੈਹੋਰਿਹਰਿਨਾਮੁਵਿਸਹਾਗੁਰਿਪੁਰਤਪਾ
 ਇਅਮੀਮੁਤਾਅਗਮਅਥਹਾ॥੧॥ਰਹਾਉ॥ਹਉਸਤਿਗੁਰਵਖਿਵਿ
 ਗੁਸੀਆਹਰਿਨਾਮੇਲਾਗਾਪਿਅਗੁ॥ਕਿਰਪਾਕਰਿਕੈਮੇਲਿਅਨੁਪਾਇ
 ਅਮੋਖਦੁਆਗੁ॥੨॥ਸਤਿਗੁਰੁਬਿਰਯੋਨਾਮਕਾਜੋਮੈਲੈਤਤਨੁਮਨੁ
 ਦੇਉ॥ਜੇਪੁਰਬੋਹੈਵੈਲਿਖਿਆਤਅਮੀਮੁਤਸਹਜਿਪੀਏਉ॥੩॥ਸੁ
 ਤਿਆਗੁਰਸਾਲਾਹੀਐਉਠਦਿਆਭੀਗੁਰੁਆਲਾਉ॥ਕੋਈਐਸਾਗੁਰ
 ਮੁਖਿਜੀਮੈਲੈਹਉਤਕੋਹੋਵਪਾਉ॥੪॥ਕੋਈਐਸਾਸਾਜਲੁਲਾਕਿ
 ਲਹੁਮੇਪੀਤਮੁਦੋਇਮਿਲਾਇ॥ਸਤਿਗੁਰਮਿਲਿਐਹਰਿਪਾਇਆ
 ਮਿਲਿਆਸਹਜਿਸੁਭਾਇ॥੫॥ਸਤਿਗੁਰਸਾਗੁਰੁਗੁਣਨਾਮਕਾਮੈਤਿ
 ਸੁਦੇਖਣਕਾਚਾਉ॥ਹਉਤਿਸੁਬਿਨੁਘੜੀਨਜੀਵਉਥਿਨੁਦੇਖੈਮਹਿ
 ਜਾਉ॥੬॥ਜਿਉਮਛੁਲੀਵਿਣੁਪਣੀਐਹੋਨਕਿਤੋਉਪਾਇ॥ਤਿ
 ਉਹਿਥਿਨੁਮੰਤਨਜੀਵਈਥਿਨੁਹਰਿਨਾਮੈਮਹਿਜਾਇ॥੭॥ਮੈਸਤਿ
 ਗੁਰਸੇਤੀਪਿਰਹੜੀਕਿਉਗੁਰਥਿਨੁਜੀਵਮਾਉ॥ਮੈਗੁਰਬਣੀਆਧੁਰ
 ਹੋਗੁਰਬਣੀਲਾਗਿਰਹਾਉ॥੮॥ਹਰਿਹਰਿਨਾਮੁਰਤਨੁਹੋਗੁਰੁਠਾਵੈਵੈ
 ਮਾਇ॥ਮੈਧਰਸਚੇਨਾਮਕੀਹਰਿਨਾਮਿਰਹਾਲਿਵਲਾਇ॥੯॥ਗੁਰਗਿ
 ਅਨੁਪਦਾਰਥੁਨਾਮੁਹੋਰਿਨਾਮਦੇਇਦਿੜਾਇ॥ਜਿਸੁਪਰਾਪਤਿਸੇ
 ਲਾਹੋਗੁਰਚਰਣੀਲਾਗੈਆਇ॥੧੦॥ਅਕਥਕਹਾਣੀਪ੍ਰਮਕੀਕੋਪੀਤ
 ਮੁਆਖੈਆਇ॥ਤਿਸੁਦੇਵਾਮਨੁਆਪਣਾਨਿਦਿਨਿਵਿਲਾਗਾਪਾਇ॥੧੧॥
 ਸਜਣੁਮੇਰਾਏਕੁਤੰਕਰਤਪੁਰਖੁਜਾਣਾ॥ਸਤਿਗੁਰਮੀਤੀਮਲਾਇ
 ਆਮੈਸਦਾਸਦਾਤਰਤਲਾ॥੧੨॥ਸਤਿਗੁਰਮੇਰਾਸਦਾਸਦਾਨਾਵੈਨ
 ਜਾਇ॥ਉਹੁਅਥਿਨਾਸੀਪੁਰਖੁਹੋਸਭਮਹਿਹਿਆਸਮਾਇ॥੧੩॥ਰਾ
 ਮਨਾਮਪ੍ਰੀਤਸੋਚਿਆਸਾਥਤੁਪ੍ਰੀਤੀਗਸਿ॥ਨਨਕਦਰਗਹਮੀਨਿਆ
 ਗੁਰਪੁਰਸਾਥਸਿ॥੧੪॥੧॥੨॥੧੧॥

ਸੁਰੀਮਹਲ ੫ ਘਰ ੧ ਅਸਟਪਦੀਆ॥
 ਉਗਣਿਗਓਥਿਖਿਅਕੈਸੰਗਾ॥ਮਨਹਿਥਿਅਪਤਅਨਕਤਰੰਗਾ॥੧॥
 ਸੋਗਮਨਅਗਮਅਗੇਚਰ॥ਕਤਪਈਐਪੁਰਨਪਰਮੇਸਗ॥੧॥ਹਉਉ
 ਮੋਹਮਗਨਮਹਿਗਓਥਿਅਪੋ॥ਅਤਿਤਿਸਨਕਬਹੁਨਹੀਧਪੋ॥
 ੨॥ਬਸਇਕੋਪੁਸਰੀਰੰਡਗ॥ਅਗਿਆਨਨਸੁਫੈਮਹਾਗੁਬਗ॥੩॥
 ਕੁਮਤਥਿਆਪਤਜੋਕੇਵਰਾ॥ਜਾਨੁਪਈਐਪ੍ਰਤਰਬਗ॥੪॥
 ੫॥ਆਸਅੰਦੇਸਾਬੰਧਿਪਰਨ॥ਮਹਲਨਪਵੈਫਿਰਤਥਿਗਨ॥੫॥
 ਸਗਲਥਿਆਧਿਕੈਵਸਿਕਰੀਨਾ॥ਫਿਰਤਪਿਆਸਜਿਉਜਲੁਥਿ
 ਨੁਪੀਨਾ॥੬॥ਕਛੁਸਿਆਨਪਉਕਤਿਨਮੇਰੀ॥ਇਕਾਸਥਕੁਰਪੁਭ
 ਭੇਰੀ॥੭॥ਕਰਉਥਨਤੀਸੰਤਪਸੇ॥ਮੇਲਿਲੇਹਨਨਕਅਰਾਸੇ
 ੮॥ਭਇਓਕਿਪਲੁਸਧਸੰਗੁਪਇਆ॥ਨਨਕਤਿਪਤੋਪੁਰਪਇ
 ਆ॥੧॥ਹਉਦੁਜਾ॥੧॥

੧੩੩ਤਿਗੁਪ੍ਰਸਾਦਿ

ਸੁਰੀਮਹਲ ੫ ਘਰ ੩
 ਮਿਖਨਮੋਹਅਗਨਿਸੇਕਸਗਗ॥ਕਰਿਕਿਰਪਉਧਗੁਹੰਗਿਨਗਗ॥੧॥
 ੨॥ਚਰਨਕਮਲਸਰਣਇਨਹਇਣ॥ਦੀਨਨਥਭਗਤਪਰਇਣ॥
 ੧॥ਹਉਉ॥ਅਨਥਾਨਥਭਗਤਭੇਟਨ॥ਸਧਸੰਗਿਜਮਦੁਤਨਭੇਟ
 ਨ॥੨॥ਜੀਵਨਗੁਪਅਨੁਪਦਇਆਲਾ॥ਰਵਨਗੁਣਕਟੀਐਜਮਜ
 ਲਾ॥੩॥ਅੰਮ੍ਰਿਤਨਾਮੁਸਨਨਿਤਜਪੈ॥ਗੋਗੁਪਮਾਇਆਨਥਿਅਪੈ
 ੪॥ਜਪਿਗੋਥਿਦਸੰਗੀਸਭਿਤਗੇ॥ਪੋਤਨਹੀਪੰਚਬਟਵੇਗੇ॥੫॥
 ਮਨਬਚਕ੍ਰਮਪ੍ਰਭੋਕੁਪਿਅਏ॥ਸਥਫਲਸੇਈਜਨੁਪਏ॥੬॥ਧ
 ਰਿਅਨੁਗੁਹਉਪੁਨਪਭਿਕੀਨਾ॥ਕੇਵਲਨਾਮੁਭਗਤਿਗੁਸੁਦੀਨਾ॥੭॥
 ਆਦਿਸਾਧਿਅੰਤਿਪ੍ਰਭੁਸੇਈ॥ਨਨਕਤਿਸੁਥਿਨੁਅਵਹੁਨਕੇਈ॥੮॥
 ੧॥੨॥੩॥

ਸੁਰੀਮਹਲ ੫ ਘਰ ੮
 ਜਿਨਗਿਠਿਆਮਨੁਹਸੀਐਕਿਉਪਈਐਤਿਨਸੰਗੁਜੀਉ॥ਸੰਤੁਸਜ
 ਨਮਨਮਿਤਸੇਲਾਇਨਿਪ੍ਰਭਸਿਉਰੰਗੁਜੀਉ॥ਤਿਨਸਿਉਪੀਤਿਨਤੁਟਈ
 ਕਬਹੁਨਹੈਭੰਗੁਜੀਉ॥੧॥ਪਰਬ੍ਰਹਮਪ੍ਰਭਕਰਿਦਇਆਗੁਣਗ
 ਵਤੋਗੇਨਿਤਜੀਉ॥ਆਇਮਿਲਹੁਸੰਤਸਜਣਨਾਮੁਜਪਹਮਨਮਿਤ
 ਜੀਉ॥੧॥ਹਉਉ॥ਦੇਖੋਸੁਣਨਜਾਣਈਮਾਇਆਮੋਹਿਅੰਧੁਜੀਉ॥
 ਬਾਚੀਦੇਹਵਿਣਸਣੀਕੁਰੁਕਮਵੈਧੰਧੁਜੀਉ॥ਨਮੁਧਿਆਵਹਿਸਿ
 ਏਚਲੇਗੁਰਪ੍ਰੇਸਨਥੰਧੁਜੀਉ॥੨॥ਹੁਕਮੇਜਗਮਹਿਆਇਆਫ
 ਟੁਕੁਕਮਿਸੰਜੋਗੁਜੀਉ॥ਹੁਕਮਪਰੰਚਪਸਰਿਆਹੁਕਮਿਕਰੇਸੁਭ
 ਗੀਉ॥ਜਿਸਨੇਕਰਤਾਵਿਸੇਭਿਤਿਸਹਿਦਿਛੋੜੇਸੰਗੁਜੀਉ॥੩॥ਆ
 ਪਨ੍ਰੇਪ੍ਰਭਤਾਇਆਦਗਹਪੈਧਜਾਇਜੀਉ॥ਐਥੇਸੁਖਮੁਖੁਭਿਜ
 ਲਾਏਕਨਮੁਧਿਆਇਜੀਉ॥ਆਦੁਗਦਿਤਪਾਰਬ੍ਰਹਮਗੁਸੇਵਿਆਸ
 ਤਭਾਇਜੀਉ॥੪॥ਥਾਨਥਨੰਤਗਿਰਿਵਹਿਓਆਸਥਥੀਆਪਤਿਪਾ
 ਲਜੀਉ॥ਸਚੁਖਜਾਨਸੰਚਿਅਏਕਨਮੁਧਨੁਮਾਲੁਜੀਉ॥ਮਨੰਤਕਬ
 ਹਨਦੀਸੋਗਾਅਪੋਹੋਇਦਇਆਲਜੀਉ॥੫॥ਆਵਣੁਜਾਣਾਗਿਗੇ
 ਮਨਿਵੁਠਾਨਿਰੰਕਾਰੁਜੀਉ॥ਤਾਕਾਅੰਤੁਨਪਈਐਉਚਾਗਮਅਪਹੁ
 ਜੀਉ॥ਜਿਸਪ੍ਰਭੁਅਪਣਾਵਿਸੇਸੋਸੇਮਿਥੀਮੈਲਖਵਰਜੀਉ॥੬॥ਸਚੁ
 ਨੇਹਤਿਨਪੀਤਮਾਜਿਨਿਮਨਿਵੁਠਾਅਪੀਜੀਉ॥ਗੁਣਸਾਈਤਿਨਸੰ
 ਗਿਥੇਸੇਅਠਪਰਪ੍ਰਭੁਜਾਪਿਜੀਉ॥ਗੰਗਿਤਪਰਮੇਸਰੇਥਿਨਸੇਸਗਲ
 ਸੰਤਾਪਿਜੀਉ॥੭॥ਤੁੰਕਰਤਾਤੁੰਕਰਣਹਰਤੁੰਦੈਕੁਅਨੇਕਜੀਉ॥ਤੁ
 ਸਮਰਥੁਤੁੰਸਰਬਮੈਤੁੰਦੈਥੁਧਿਥਿਥੇਕੁਜੀਉ॥ਨਨਕਨਾਮੁਸਦਾਜਪੀ
 ਭਗਤਜਨਕੀਟੇਕਜੀਉ॥੮॥੧॥੨॥੩॥

੧੩੩ਤਿਗੁਪ੍ਰਸਾਦਿ

ਸੁਰੀਮਹਲ ੫ ਘਰ ੧੦ ਕਾਫੀ
 ਜੋਭੁਲੀਜੋਚੁਕੀਸੰਝੀਭੀਤਹਿਜੀਕੀਢੀਆ॥ਜਿਨੇਹੋਦੁਜਾਣੇਲਗ

ਫੁਲਿਮਹੁਸੇਵੀਛੀਆ॥੧॥ਹਉਨਛੋਰਉਕੰਤਪਾਸਗਾ॥ਸਦਾਗੀਲ
ਲਾਲਪਿਆਰਏਹਮਹਿਜਾਸਾ॥੧॥੧੦॥ਉ॥ਸਜਣਤੁਪੈਸੇਨਤੁਪੈ
ਮੈਤੁਫਉਪਰਿਥਹਮਣੀਆ॥ਜਾਤੁਅੰਦਰਿਤਾਸੁਖੇਤੁਨਿਮਾਣੀਆ
ਆ॥੨॥ਜਿਤੁਤਠਕ੍ਰਿਪਾਨਿਧਨਾਨੁਜਾਵਿਖਾਲਿ॥ਏਹਪਈਮੁਰਤ
ਵੀਨਿਤਹਿਰਦੈਰਖਸਮਾਲਿ॥੩॥ਪਵਜੁਲਾਈਪੰਧਤਉਨੈਲੀਛ
ਸੁਰਿਖਾਲਿ॥ਸੁਣੀਸੁਣੀਕਹਾਣੀਅੰਗੁਰੁਥੀਵੈਕਿਰਪਾਲਿ॥੪॥
ਕਿਤੀਲਖਕੇਗੋਪਿਪੀਏਰੋਮਨਪੁਜਨਿਤੋਰਿਆ॥ਤੁਸਾਹੀਪੁਸਹ
ਉਕਹਿਨਸਕਾਗੁਣਤੋਰਿਆ॥੫॥ਸਹੀਅਤਉਅਸੰਖਮੰਡਹਉ
ਵਧਾਣੀਆ॥ਇਕਭਗਿਨਰਹਿਨਿਹਾਲਦੇਹੁਦੇਹਸੁੰਗਮਾਣੀਆ॥
॥੬॥ਜੈਭੋਮਨੁਪੀਰੀਐਕਿਲਵਿਖਵੰਜਨਿਦੁਗੇ॥ਸੋਕਿਉਵਿਸਰੈ
ਉਮੈਜੋਹਿਅਭਰਪੁਰੇ॥੭॥ਚੋਇਨਿਮਾਣੀਛਹਿਪਈਮਿਲਿਆ
ਸਹਜਿਸੁਭਾਇ॥ਪੁਰਬਿਲਿਖਿਆਪਾਇਅਨਨਕਸੰਤਸਹਾਇ॥
॥੮॥੧॥੪॥ਸੁਹੀਮਹਲ ੫ ਸਿਮ੍ਰਿਤਿਬੇਦਪੁਰਾਣਪੁਕਾਰਨਿਪੇਖੀ
ਆ॥ਨਮਥਿਨਸਭਿਕੁਤੁਗਲੀਹੋਛੀਆ॥੧॥ਨਮੁਨਿਧਨੁਅਪਰੁਭ
ਗੁਤਮਨਿਵਸੇ॥ਜਨਮਮਰਣਮੇਹੁਦੁਖਸਾਧੁਸੰਗਿਨਸੇ॥੧॥੧੦॥ਉ॥
ਮੋਹਿਬਾਦਿਅੰਕਾਰਿਸੁਪਰੰਨਿਆ॥ਸੁਖਨਪਾਇਨਿਮੂਲਿਨਮ
ਵਿਛੁੰਨਿਆ॥੨॥ਮੇਰੀਮੇਰੀਪਰਿਥੰਪਨਿਥੰਧਿਆ॥ਨਕਸੁਗਅ
ਵਤਰਮਾਇਆਪੰਧਿਆ॥੩॥ਸੋਧਤਸੋਧਤਸੋਧਿਤਤੁਥੀਚਰਿਆ
॥ਨਮਥਿਨਸੁਖਨਾਹਿਸਪਰਹਾਰਿਆ॥੪॥ਅਵਹਿਜਾਹਿਅਨੇਕ
ਮਹਿਮਿਜਨਮਤੇ॥ਬਿਨੁਬੁਝੈਸਭੁਵਦਿਜੈਨੀਭਗਮਤੇ॥੫॥ਜਿਨਕ
ਉਭਏਦਇਆਲਤਿਨਸਾਧੁਸੰਗੁਭਇਆ॥ਅੰਮ੍ਰਿਤੁਹਰਿਕਾਨਮੁਰਿ
ਨੀਜਨੀਜਪਿਲਇਆ॥੬॥ਧੋਜਹਿਕੋਟਿਅਸੰਖਬਹੁਤਅਨੰਤਕੇ
॥ਜਿਸੁਭੁਭਏਆਪਨੇਛਤਿਸੁਭੇ॥ਵਿਸੁਨਹੀਦਤਾਰਅਪਣਨ
ਮਦੇਹਾਗੁਣਗਵਾਦਿਨਰਤਿਨਨਕਚਉਏਹੁ॥੮॥੨॥੫॥੧੬॥
੧੪੧॥੫॥੧੪੩॥੪॥੧੪੪॥੨॥੧੪੫॥੫॥੫॥ਜੁਮਲਾ॥੧੬॥

੧੪੫੩ਤਿਗੁਰਪਸਾਦਿ

ਸੁਹੀਮਹਲ ੧ ਕਚਜੀ
ਮੰਭੁਕਚਜੀਅੰਮਾਵਟਿਰੋਸਕੋਹਉਕਿਉਸਹੁਗਵਣਜਾਉਜੀਉ॥
ਇਕੁਇਕਰਕੰਦੀਆਕਉਣੁਜਣੇਮੋਗਨਉਜੀਉ॥ਜਿਨੀਸਖੀ
ਸਹੁਗਵਿਆਸਅੰਬੀਛਵਛੀਏਜੀਉ॥ਸੋਗੁਣਮੰਭੁਨਾਵਨੀ
ਚਉਕੋਜੀਦੋਸਪੋਉਜੀਉ॥ਕਿਆਗੁਣਤੋਗਵਿਥਾਹਉਕਿਆਕਿਆ
ਪਿਨਤੋਗਨਉਜੀਉ॥ਇਕਤੁਟੋਲਨਅੰਬਛਾਹਉਸਦਕੁਥਏਤੋ
ਜੈਉਜੀਉ॥ਸੁਇਨਗੁਪੰਗੁਲਾਮੇਤੀਤੈਮਾਣਿਕੁਜੀਉ॥ਸੇਵਸੁਤੁ
ਸਹਿਦੀਤੀਅਮੇਤਿਨਸਿਉਲਾਇਆਚਿਤੁਜੀਉ॥ਮੰਦਗੀਮਟੀਸੰਦ
ਕੁਪਥਕੀਤੋਗਸਿਜੀਉ॥ਹਉਏਨੀਟੋਲੀਭੁਲੀਅਸੁਤਿਸੁਕੰਤਨਥੈਠ
ਪਸਿਜੀਉ॥ਅੰਬਕਿਉਂਜਕੁਰਲੀਆਬਗਥਹਿਏਆਇਜੀਉ॥ਸਾਧਨ
ਚਲੀਸਹੁਗੋਕਿਆਮੁਹਦੇਸੀਅਗੋਜਾਇਜੀਉ॥ਸੁਤੀਸੁਤੀਭਲੁ
ਥੀਆਭੁਲੀਵਟਕੀਆਸੁਜੀਉ॥ਤੈਸਹੁਨਲਹੁਮੁਤੀਅਸੁਦਖਾ
ਕੁਧਰੀਆਸੁਜੀਉ॥ਤੁਪੁਗੁਣਮੈਸਭਿਅਵਗਣਾਇਕਨਨਕਕੀ
ਅਰਦਾਸਿਜੀਉ॥ਸਭਿਰਤੀਸੋਹਗਣੀਮੈਡੋਹਗਣਿਕਾਈਗਤੀਜੀਉ
॥੧॥ਸੁਹੀਮਹਲ ੧ ਸੁਚਰੀ ਜਤੁਤਾਮੈਸਭੁਕੇਤੁਸਾਹਿਬ
ਮੇਰੀਸਿਜੀਉ॥ਤੁਪੁਅੰਤਹਿਉਸੁਖਿਵਸਾਤੁਅੰਤਹਿਸਥਾਸਿਜੀ
ਉ॥ਭਣੈਤਖਤਿਵਡਾਈਆਭਣੈਭੀਖਉਦਾਸਿਜੀਉ॥ਭਣੈਥ
ਲਸਿਹਿਸੁਵਪੈਕਮਲੁਫੁਲੈਆਕਾਸਿਜੀਉ॥ਭਣੈਭਵਜਲੁਲੈ
ਪੀਐਭਣੈਮੰਭੁਭਰੀਅਸਿਜੀਉ॥ਭਣੈਸਹੁੰਗੁਲਾਸਿਛਤਿਰ
ਤਗੁਣਤਾਸਿਜੀਉ॥ਭਣੈਸਹੁੰਗੁਵਲਾਹਉਆਵਣਿਜਾਣਿਮੁ
ਈਆਸਿਜੀਉ॥ਤੁਸਹੁਅਗਮੁਅੰਤਲਵਾਹਉਕਹਿਕਹਿਛਹਿਪ
ਈਆਸਿਜੀਉ॥ਕਿਆਮਗਉਕਿਆਕਹਿਸੁਣੀਮੈਦਰਸਨਭੁਖਪ
ਆਸਿਜੀਉ॥ਗੁਰਸਬਦੀਸਹੁਪਾਇਆਸਚੁਨਨਕਕੀਅਰਦਾਸਿ
ਜੀਉ॥੧॥੨॥ਸੁਹੀਮਹਲ ੫ ਗੁਣਵੰਤੀ ਜੇਦੀਸੈਗੁਰਸਿ
ਖਡਤਿਸੁਨਿਵਿਨਿਵਿਲਗਉਪਾਇਜੀਉ॥ਆਖਾਥਿਰਥਾਜੀਅਕੀ
ਗੁਰਸਜਣਦੇਹਿਮਿਲਾਇਜੀਉ॥ਸਈਦਸਿਉਪਦੇਸਕਾਮੋਗਮਨੁਅ

ਨਤਨਕਾਹੁਜਾਇਜੀਉ॥ਇਹਮਨੁਤੈਕੁਡੇਵਸਮੈਮਾਗੁਦੇਹੁਬਤਇ
ਜੀਉ॥ਹਉਆਇਆਦੁਹੁਚਲਿਕੈਮੈਤਕੀਤਉਸਰਣਾਇਜੀਉ॥
ਮੈਆਸਾਖੀਚਿਤਿਮਹਿਸਾਸਭੇਦਖੁਗਵਾਇਜੀਉ॥ਇਤਮਗਿਚ
ਲੇਤਾਈਅਭੈਗੁਰੁਕੋਸੁਕਾਰਕਮਾਇਜੀਉ॥ਤਿਆਗੇਮਨਕੀਮਤਭੀਵਿ
ਸਰੇਦੁਜਾਭਉਜੀਉ॥ਇਉਪਵਹਿਹਿਰਿਸਿਵਕਨਪਲਗੈਤਤ
ਵਉਜੀਉ॥ਹਉਅਪਹੁਬੋਲਿਨਜਣਦਮੈਕਹਿਆਸਭੁਕਮਾਉਜੀ
ਉ॥ਹਿਭਗਤਿਖਜਨਬਖਸਿਅਗੁਰਨਨਕਿਕੀਆਪਸਉਜੀਉ॥
ਮੈਬਹੁਕਿਨਤਿਸਨਭੁਖਭੀਉਗਜਾਤਿਪਾਤਿਅਘਾਇਜੀਉ॥ਜਗ
ਹਦਿਮੈਸਿਖਭਾਤਿਸੁਨਿਵਿਨਿਵਿਲਗਉਪਾਇਜੀਉ॥੧॥੩॥੧੯॥

ੴ
ੴਸਤਿਗੁਰਪ੍ਰਸਾਦਿ

ਗਗੁਸੁਪੀਛੰਤਮਹਲਾ ੧ ਘਰੁ ੧
ਭਰਿਜੋਬਨਿਮੈਮਤਿਪੋਈਅਭੈਘਰਿਪਾਹੁਣੀਬਲਿਰਾਮਜੀਉ॥
ਮੈਲੀਅਵਗਣਿਚਿਤਿਬਿਨੁਗੁਰਗੁਣਨਸਮਾਵਨੀਬਲਿਰਾਮਜੀਉ॥
ਗੁਣਸਰਨਜਾਣੀਭਗਿਮਭੁਲਾਣੀਜੋਬਨੁਬਾਦਿਗਵਾਇਆ॥ਵ
ਰੁਪਰੁਦਰੁਦਰਸਨੁਨਹੀਜਾਤਪਿਰਕਾਸਹੁਜਨਭਾਇਆ॥ਸਤਿਗੁ
ਰੁਪੁਛਿਨਮਗਿਚਲੀਸੁਤੀਗੈਦਿਹਾਣੀ॥ਨਨਕਬਾਲਤਣਿਰ
ਡੇਪਬਿਨੁਪਿਰਪਨਕੁਮਲਾਣੀ॥੧॥ਬਾਬਾਮੈਦਰੁਦੇਹਿਮੈਰਹਿਦੁਰੁ
ਵੈਤਿਸਕੀਬਲਿਰਾਮਜੀਉ॥ਗਵਿਹਿਅਜੁਗਿਚਗਿਤਿਭਵਣਬ
ਣੀਜਿਸਕੀਬਲਿਰਾਮਜੀਉ॥ਤਿਭਵਣਕੰਤਰਵੈਸੋਹਗਣਿਅਵ
ਗਣਵੰਤੀਦੁਗੇ॥ਜੈਸੀਆਸਤੈਸੀਮਨਸਪੁਰਿਹਿਆਭਰਪੁਗੇ॥ਹ
ਰਿਕੀਨਹਿਸੁਸਾਬਸੁਹਗਣਿਰੰਡਨਮੈਲੈਵਸੇ॥ਨਨਕਮੈਦਰੁਸਚ
ਭਵੈਹੁਗਿਹੁਗਿਪੀਤਮਤੇਸੇ॥੨॥ਬਾਬਲਗੁਨਗਣਾਇਓਭੀਵੈ

੩੬੮
ਵਾਸਹੁਰੇਬਲਿਰਾਮਜੀਉ॥ਸਾਹੁਕਮੁਰਜਾਇਸੇਨਟਲੈਜੋਪ੍ਰਭਕ
ਰੇਬਲਿਰਾਮਜੀਉ॥ਕਿਰਤਪੁਇਆਕਰਤੇਕਰਿਪਾਇਅਮੋਟਿਨਸਕੇ
ਕਈ॥ਜਾਵੀਨਉਨਹੁਨਿਯੋਕਵਲੁਗਵਿਹਿਅਤਿਹੁਲਈ॥ਮਾਇ
ਨਿਸੀਗੇਇਵਿਛੁੰਨੀਬਲੀਬਲੈਹੋਤੇ॥ਨਨਕਸਚਸਬਦਸੁਖਮ
ਹਲੀਗੁਰਚਰਣੀਪ੍ਰਭੁਚੋਤੇ॥੩॥ਬਾਬਲਿਦਿਤਭੀਦੁਰਿਨਅਵੈਘਰਿ
ਪੋਈਐਬਲਿਰਾਮਜੀਉ॥ਗੁਸੀਵੈਖਿਪਦੁਰਿਪਿਰਾਵੀਘਰਿਸੋਹੀ
ਐਬਲਿਰਾਮਜੀਉ॥ਸਾਚੇਪਿਰਲੇਭੀਪੀਤਮਜੋਭੀਮਤਿਪੁਰੀਪੁਰਾ
ਨਾ॥ਸੰਜੋਗੀਮੇਲਥਾਨਿਸੁਹੇਲਾਗੁਣਵੰਤੀਗੁਰਗਿਆਨੇ॥ਸਤੁਸੰਤਖੁ
ਸਰਸਚੁਪਲੈਸਚੁਬੋਲੈਪਿਰਭਾਈ॥ਨਨਕਵਿਛੁਕਿਨਦੁਖਪਾਇਗੁਰ
ਮਤਿਅੰਕਿਸਮਾਈ॥੪॥੧॥

ੴ
ੴਸਤਿਗੁਰਪ੍ਰਸਾਦਿ

ਸੁਰੀਮਹਲਾ ੧ ਛੰਤ ਘਰੁ ੨
ਹਮਘਰਿਸਾਜਨਅਏ॥ਸਚੈਮੇਲਿਮਿਲਾਏ॥ਸਹਜਿਮਿਲਾਏਹਿਮ
ਨਿਭਏਪੰਚਮਿਲੇਸੁਖਪਾਇਆ॥ਸਾਈਵਸੁਤਪਰਪਤਿਹੋਈਜਿਸੇ
ਤੀਮਨੁਲਾਇਆ॥ਅਨਦਿਨੁਮੇਲੁਭਇਆਮਨੁਮਾਨਿਆਘਰੰਦਰਸੋਹ
ਈ॥ਪੰਚੁਸਬਦਪੁਨਿਅਨਪਦਵਜੋਹਮਘਰਿਸਾਜਨਅਏ॥੧॥ਆ
ਵਹੁਮੀਤਪਿਆਗੇ॥ਮੰਗਲੁਗਾਵਹੁਨਾਗੇ॥ਸਚੁਮੰਗਲੁਗਾਵਹੁਤਪ੍ਰਭ
ਵਹੁਸੋਹਿਲੜਾਜੁਗਚਾਗੇ॥ਅਪਨੈਘਰਿਅਇਆਥਾਨਿਸੁਹਇਆਕ
ਰਾਸਬਦਿਸਵਾਗੇ॥ਗਿਆਨਮਹਾਰਸੁਨੇਤੀਅੰਜਨਤਿਭਵਣਗੁਪਦਿ
ਖਾਇਆ॥ਸਖੀਮਿਲਹੁਸਿਮੰਗਲੁਗਾਵਹੁਮਘਰਿਸਾਜਨਅਏ
ਆ॥੨॥ਮਨੁਤਨੁਅੰਮ੍ਰਿਤਭਿੰਨਾ॥ਅੰਤਰਿਪੇਮੁਰਤਨਾ॥ਅੰਤਰਿਗਤਨੁਪ
ਦਰਬੁਮੈਰੇਪੁਰਮਤਤਵੀਚਾਗੇ॥ਜੰਤਭਖਤੁਸਫਲਿਓਰਤਸਿਰਿਸਿ
ਰਿਵੇਵਣਹੋਗੇ॥ਤੁਜਾਨੁਗਿਆਨੀਅੰਤਰਜਾਮੀਆਪਕਾਰੁਕੀਨਾ॥ਸੁਨ
ਹੁਸਖੀਮਨੁਮੋਹਿਆਤਨੁਮਨੁਅੰਮ੍ਰਿਤਭਿੰਨਾ॥੩॥ਅਤਮਗਮੁਸੰਸਾਰ
ਸਾਚਾਖੇਲੁਤਮਾਗਾ॥ਸਚੁਖੇਲੁਤਮਾਗਾਅਗਮਾਪਾਰਤਪੁਬਿਨੁਕਉ
ਣਬੁਣਾਏ॥ਸਿਪਸਾਧਿਕਸਿਆਣੇਕੇਤੇਤੁਭਵਿਨੁਕਵਣਕਪਾਏ॥ਕਲੁ

ਬਿਕਲੁ ਭਏ ਦਿਵਨੇ ਮਨੁ ਖਿਆ ਗੁਰਿ ਠਏ ॥ ਨਨਕ ਅਵਗਣਿਸ
ਬਦਿ ਜਲਾਏ ਗੁਣ ਸੰਗਿ ਮਿਥੁ ਪਏ ॥੪॥੧॥੨॥

ੴ ਸਤਿਗੁਰ ਪ੍ਰਸਾਦਿ

ਸੁਹੀਛੰਤਮ ਹਲਾ ੧

ਘਰੁ ੩

ਅਵਹੁ ਸਜਣ ਹਉ ਦੇਖਾ ਵਰਸਨੁ ਤੇਰਾ ਮਾ ॥ ਘਰਿਆ ਪਨੁ ਛੋਪੁ ਛੋਰ
ਕਮੈ ਮਨਿ ਚਉਘਨ ਰਾਮਾ ॥ ਮਨਿ ਚਉਘਨ ਰਾਮੁ ਏ ਪ੍ਰਭ ਮਰਾ ਮੈ
ਤਰਵਾਸਾ ॥ ਵਰਸਨੁ ਦੇਖਿ ਭਈ ਨਿਰੋਕੇ ਵਲੁ ਜਨਮ ਮਰਣ ਦੁਖ ਨਾਸ
॥ ਸਗਲੀ ਜੋਤਿ ਜਾਤ ਤੇ ਸੇਈ ਮਿਲਿ ਅਭਾਇ ਸੁਭਾਏ ॥ ਨਨਕ ਸਜਣ
ਕਉ ਬਲਿ ਜਾਈ ਐਸਾ ਚਿਮਿਲੇ ਘਰਿ ਆਏ ॥ ੧ ॥ ਘਰਿ ਆਇ ਅੰਝੇ
ਸਾਜਨ ਤਾ ਪਨ ਖਰੀ ਸਗਲੀ ਰਾਮਾ ॥ ਹਰਿ ਮੋਹਿ ਅਝੀ ਸਾਚ ਸਥਾਇ ਠਕੁਰ
ਦੇਖਿ ਰਹੀ ਸੀ ਰਾਮਾ ॥ ਗੁਣ ਸੰਗਿ ਰਹੀ ਸੀ ਖਰੀ ਸਗਲੀ ਜਾਗਵੀ ਗਿਰੀਤੋ ॥
ਅਵਗਣ ਮਾਗਿ ਗੁਣੀ ਘਰੁ ਛਾਇ ਆਪੁ ਰੋ ਪੁਰਖ ਬਿਧਤੈ ॥ ਤਸਕਰਮ
ਰਿਵਸੀ ਪੰਚਾਇਣ ਅਦਲੁ ਕਰੇ ਵੀਚਰਾ ॥ ਨਨਕ ਰਾਮ ਨਾਮਿ ਨਿਸਤਰਾ
ਗੁਰਮਤਿ ਮਿਲਾਹਿ ਪਿਆਰੇ ॥ ੨ ॥ ਵਰੁ ਪਾਇ ਅਡ ਬਾਲ ਛੀਏ ਆਸ ਮਨ
ਸਾ ਪੁਰੀ ਰਾਮਾ ॥ ਪਿਰਿ ਗਵਿ ਅਝੀ ਸਥਾਇ ਰਲੀ ਗਵਿ ਰਹਿ ਅਨਾਦੁ ਗਿਰਾਮ
॥ ਪ੍ਰਭ ਦੁਰਿ ਨਹੀ ਪਾਇ ਪਾਇ ॥ ਸੇਈ ਤਿਸਰੀ ਨਰਿ ਸਥਾਈ ॥ ਅਪੇ
ਰਸੀ ਆਪਾ ਪਰਵੇਜਿ ਉਤਿਸਰੀ ਵਡਿ ਆਈ ॥ ਅਮਰੁ ਅੰਡਲੁ ਅਮਲੁ
ਅਪਰਗੁਰਿ ਪੁਰੈ ਸਚੁ ਪਾਈ ਐ ॥ ਨਨਕ ਆਪੇ ਜੋਗ ਸੰਜੋਗੀ ਨਦਰਿ ਕਰੇ
ਲਿਵਲਾਈ ਐ ॥ ੩ ॥ ਪਰਉਚਰੀ ਐ ਮਾਛ ਛੀ ਐ ਤਿਉ ਲੇ ਆਸਿਰਤਾ
ਜਾ ਰਾਮਾ ॥ ਹਉ ਬਿਸਮੁਭਈ ਦੇਖਿ ਗੁਣ ਅਨਹਦ ਸਥਾ ਅਗ ਜਾ ਰਾਮ
॥ ਸਥਾ ਵੀਚਰੀ ਕਰਣੀ ਸਗਲੀ ਰਾਮ ਨਾਮ ਨੀਸੇਣ ॥ ਨਾਮ ਬਿਨ ਬੈਠੈ ਨਹੀ
ਠਹਰਾ ਮੁਰਤ ਨੁਪਰਵਣੇ ॥ ਪਤਿ ਮਤਿ ਪੁਰੀ ਪੁਰਾ ਪਰਵਨ ਨਾਵੈ ਨ
ਜਾ ਸੀ ॥ ਨਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੋ ਸੇ ਅਵਿਨਾਸੀ ॥੪॥੧॥੩॥

ੴ ਸਤਿਗੁਰ ਪ੍ਰਸਾਦਿ

ਘਰੁ ੪

ਸੁਹੀਛੰਤਮ ਹਲਾ ੧

ਜਿਨਿ ਕੀਆ ਤਿਨਿ ਦੇਖਿਆ ਜਗੁ ਪੰਧ ਛੋਲਾਇਆ ॥ ਦੰਨਿ ਤੇਰੈ ਘਟਿ
ਚਨਣਾ ਤਨਿ ਰੰਦੁ ਦੀਪਾਇਆ ॥ ਚੰਦ ਦੀਪਾਇਆ ਦਾਨਿ ਹਰਿ ਕੇ ਦੁਖ
ਅਪੋਰ ਉਠਿ ਗਇਆ ॥ ਗੁਣ ਜੰਵਲ ਛੋਨਾ ਲਿਸੈ ਪਰਖਿ ਮੋਹ ਦੀਏ
ਲਾਇਆ ॥ ਵੀਵਾ ਹੁਏ ਅਸੇ ਤੇ ਸੇਤੀ ਪੰਚ ਸਥਾ ਦੀਆਇਆ ॥ ਜਿਨਿ
ਕੀਆ ਤਿਨਿ ਦੇਖਿਆ ਜਗੁ ਪੰਧ ਛੋਲਾਇਆ ॥ ੧ ॥ ਹਉ ਬਲਿ ਹਰੀ
ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀ
ਅਡਾ ਦੀਤਾ ॥ ਲੀਆ ਤਦੀਆ ਮਨੁ ਜਿਨ ਸਿਉ ਸੇ ਸਜਨ ਕਿਉ ਵੀ ਸਰ
ਗਿ ॥ ਜਿਨ ਦਿਸਿਆ ਇਹੋ ਹਿਰਣੀ ਆਜੀ ਅਸੇ ਤੀ ਗਹਿਰਹਿ ॥ ਸਗ
ਲ ਗੁਣ ਅਵਗਣ ਨੇ ਕਈ ਹੋਹਿ ਨੀਤੀਤਾ ॥ ਹਉ ਬਲਿ ਹਰੀ ਸਾਜਨ
ਮੀਤਾ ਅਵਰੀਤਾ ॥ ੨ ॥ ਗੁਣ ਕਾਹੇ ਵੈ ਵੈ ਸੁਲਾ ਕਢਿ ਵਾਸੁਲਾਈ ਜੈ ॥ ਜੇ
ਗੁਣ ਹੋਵਨਿ ਸਾਜਨ ਮਿਲਿ ਸਾਝ ਕਰੀ ਜੈ ॥ ਸਾਝ ਕਰੀ ਜੈ ਗੁਣ ਕੇ ਗੀਛ
ਡਿ ਅਵਗਣ ਚਲੀ ਐ ॥ ਪਹਿਰੇ ਪਟ ਬਰਕਰਿ ਅਡ ਬਰਾ ਪਦਾ ਪਿ
ਡੁਮਲੀ ਐ ॥ ਜਿਥੈ ਜਾਇ ਬਹੀ ਐ ਭਲਾ ਕਹੀ ਐ ਭਲਾ ਅੰਮ੍ਰਿਤੁ ਪੀਜੈ
॥ ਗੁਣ ਕਾਹੇ ਵੈ ਵੈ ਸੁਲਾ ਕਢਿ ਵਾਸੁਲਾਈ ਜੈ ॥ ੩ ॥ ਆਪਿ ਕਰੇ ਕਿਸੁ ਆਖੀ
ਐ ਹੋਰ ਕਰੇ ਨ ਕਈ ॥ ਆਖਣ ਤਾ ਕਉ ਜਾਈ ਐ ਜੇ ਭੁਲਾਵੇ ਹੋਈ ॥ ਜੇ ਹੋ
ਇਭੁਲਾ ਜਾਇ ਕਹੀ ਐ ਆਪਿ ਕਰਤਾ ਕਿਉ ਭੁਲੇ ॥ ਸੁਣੇ ਦੇਖ ਬਾਝ ਕਹਿ
ਐ ਦਾਨੁ ਅਣ ਮੰਗਿਆ ਦਿਵੈ ॥ ਦਾਨੁ ਦੇਹਿ ਤਾ ਜਗਿ ਬਿਧਤਾ ਨਨਕ ਸ
ਚੁ ਸੇਈ ॥ ਆਪਿ ਕਰੇ ਕਿਸੁ ਆਖੀ ਐ ਹੋਰ ਕਰੇ ਨ ਕਈ ॥੪॥੧॥੪॥

ਸੁਹੀਛੰਤਮ ਹਲਾ ੧

ਸਗਲ ਮਨੁ ਰਾਗੁ ਗੁਣ ਵੈ ਮਨਿ ਭਵੈ ਸੇਈ ॥ ਗੁਰ ਕੀ
ਪਉੜੀ ਸਾਚ ਕੀ ਸਾਚਾ ਸੁਖੁ ਹੋਈ ॥ ਸੁਖਿ ਸਹਜਿ ਆਵੈ ਸਾਚ ਭਵੈ ਸਾਚ
ਕੀ ਮਤਿ ਕਿਉ ਟਲੈ ॥ ਇਸਨ ਨੁਦਾਨੁ ਸੁਗਿਆਨੁ ਮਜਨੁ ਆਪਿ ਅਛਲਿ
ਭਿਉ ਛਲੈ ॥ ਪਰਪੰਚ ਮੋਹ ਬਿਕਰ ਬਕੋ ਕੁੜਕ ਪਟਨ ਦੇਈ ॥ ਮੇਰਾ ਮ
ਨੁ ਰਾਗੁ ਗੁਣ ਵੈ ਮਨਿ ਭਵੈ ਸੇਈ ॥ ੧ ॥ ਸਾਹਿਬੁ ਸੇ ਸਾਲਾਹੀ ਐ ਜਿਨਿ ਕਾ
ਰਣ ਕੀਆ ॥ ਮੈਲੁ ਲਾਗੀ ਮਨਿ ਮੈਲਿ ਐ ਕਿਨੈ ਅੰਮ੍ਰਿਤੁ ਪੀਆ ॥ ਮਥਿ ਅੰ
ਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੈਲੁ ਕਰਾਇਆ ॥ ਆਪਨ ਛਾਪੁ

ਭੁਸਹਜਿਪਛਤਜਮਨੁਸਚੈਲਾਇਆ॥ਤਿਸੁਨਲਿਗੁਣਗਵਜੇ
 ਤਿਸੁਭਵਾਕਿਉਮਿਲੈਹੋਇਪਰਾਇਆ॥ਸਾਹਿਬੁਸੇਸਾਲਹੀਐਜਿਨਿ
 ਜਗਤੁਉਪਾਇਆ॥੨॥ਆਇਗਇਆਕੀਨਾਇਉਕਿਉਆਵੈਜਤ
 ॥ਪੀਤਮਸਿਉਮਨੁਮਨਿਆਹਸਿਤੀਰਤਾ॥ਸਾਹਿਬਗੰਗਤਾਸਚਕੀ
 ਬਤਾਜਿਨਿਥਿਬਕਕੋਟੁਉਸਾਰਿਆ॥ਪੰਚਭੂਨਾਇਕੋਆਪਿਸਿਰ
 ਜਿਨਿਸਚਕੀਪੰਛਸਵਰਿਆ॥ਅਵਗਣਾਅੰਗਤੁਸੁਣਿਪਿਆਰਤੁਭੁ
 ਵੈਸਚੋਸਈ॥ਅਵਣਜਾਣਨਾਥੀਐਸਾਚੀਮਤਿਹੋਈ॥੩॥ਅੰਜਨੁਤੈ
 ਸਾਅੰਜੀਐਜੈਸਾਪਿਰਭਾਵੈ॥ਸਮਝੈਸੁਝੈਜਾਣੀਐਜੇਆਪਿਜਾਣਵੈ
 ॥ਆਪਿਜਾਣਵੈਮਗਧਿਪਾਵੈਆਪੇਮਨੁਆਲੇਵਏ॥ਕਰਮਸੁਕਰਮ
 ਕਰਏਅਪੈਕੀਮਤਿਕਉਣਾਭੇਵਏ॥ਤੰਤਮੰਤੁਪਾਖੰਡਨਜਾਣਾਮੁ
 ਰਿਦੈਮਨੁਮਨਿਆ॥ਅੰਜਨੁਨਮੁਤਿਸੈਤੋਸੁਝੈਗੁਰਸਬਦੀਸਚੁਜਾਨਿ
 ਆ॥੪॥ਸਜਨਹੋਵਨਿਆਪਣੈਕਿਉਪਰਘਰਿਜਾਹੀ॥ਸਜਨਹਤੇਸ
 ਚਕੇਸੰਗਮਨਮਾਹੀ॥ਮਨਮਾਹਿਸਜਨਕਰਹਿਰਲੀਆਕਰਮਧਰਮਸ
 ਬਇਆ॥ਅਠਸਠਤੀਰਬਪੁਨਪੁਜਾਨਮੁਸਾਚਾਭਾਇਆ॥ਜੋਜਨਗੰਗ
 ਰੰਗੀਲਫ਼ੇਰੰਗੁਲਾਲੁਬਣਾਇਆ॥ਅਪਸਜੇਥਾਪਿਵੈਖੈਤਿਸੈਭਣਭ
 ਇਆ॥੫॥ਅੰਧਾਅਗੁਜੇਥੀਐਕਿਉਪਾਧਰੁਜਾਣੈ॥ਆਪਿਮੁਸੈਮਤਿ
 ਹੋਛੀਐਕਿਉਗੁਪਛਣੈ॥ਕਿਉਗਾਹਿਜਾਵੈਮਹਲੁਪਵੈਅੰਧਕੀਮਤਿ
 ਅੰਧਲੀ॥ਵਿਣੁਨਮੁਹਿਕਕਛੁਨਸੁਝੈਅੰਧਬੁਝਭਿਧੰਧਲੀ॥ਦਿਨੁ
 ਗਤਿਚਾਨਣਚਾਉਉਪਜੈਸਬਦੁਗੁਰਕਮਨਿਵਸੈ॥ਕਰਜੋਡਿਗੁਰ
 ਪਹਿਕਰਿਬਿਨਤੀਰਾਪਾਧਰੁਗੁਰਦਸੈ॥੬॥ਮਨੁਪਰਦੇਸੀਜੇਥੀਐਸਭੁ
 ਦੋਸੁਪਰਾਇਆ॥ਕਿਸੁਪਹਿਖੇਲਉਗੰਠਫੀਦੁਖੀਭਰਿਆਇਆ॥ਦੁ
 ਖੀਭਰਿਆਇਆਜਗਤੁਸਬਾਇਆਕਉਣੁਜਾਣੈਥਿਧਿਮੇਰੀਆ॥ਅ
 ਵਣਜਾਵਣੇਖੇਡਾਵਣੇਤੋਟਿਨਾਵੈਫੇਰੀਆ॥ਨਮੁਵਿਹੁਣੇਉਣੇ
 ਛੁਣੇਨਗੁਰਸਬਦੁਸੁਣਾਇਆ॥ਮਨੁਪਰਦੇਸੀਜੇਥੀਐਸਭੁਦੋਸੁਪ
 ਰਾਇਆ॥੭॥ਗੁਰਮਹਲੀਘਰਿਆਪਣੈਸੋਭਹਿਪੁਰਿਲੀਣਾ॥ਸੋਵ
 ਕੁਸੇਵਤਕੇਰਸਚਸਬਦਿਪਤੀਣਾ॥ਸਬਦੇਪਤੀਜੇਅੰਕਭੀਜੈਸੁਮ
 ਹਲਮਹਲਾਅੰਤਗ॥ਆਪਿਕਰਤਕੇਰਸੇਈਪ੍ਰਭੁਆਪਿਅੰਤਿਨਿਰੰਤਰ

ਗੁਰਸਬਦਿਮੇਲਤਾਸੁਹੇਲਾਬਾਜੰਤਅਨਰਬੀਣਾ॥ਗੁਰਮਹਲੀ
 ਘਰਿਆਪਣੈਸੋਭਹਿਪੁਰਿਲੀਣਾ॥੮॥ਕੀਤਕਿਆਸਲਾਹੀਐਕਰਿ
 ਵਖੈਸਈ॥ਤਕੀਕੀਮਤਿਨਪਵੈਜੋਲੈਚੋਕਈ॥ਕੀਮਤਿਸੇਪਾਵੈਅ
 ਪਿਜਣਵੈਆਪਿਅਭੁਲੁਨਭੁਲਾਏ॥ਜੈਜੈਕਰਕਹਿਤੁਧੁਭਾਵ
 ਰਿਗੁਰਕੈਸਬਦਿਅਮੁਲਾਏ॥ਹੀਣਉਨੀਚੁਕਰਉਬੰਨੀਸਾਚੁਨ
 ਫੁਛਭੁਭਾਈ॥ਨਾਨਕਜਿਨਿਕਰਿਦੇਖਿਆਦੈਵੈਮਤਿਸਾਈ॥੯॥
 ॥੨॥੫॥

ॐ
 १੦ਸਤਿਗੁਰਪ੍ਰਸਾਦਿ

ਗੁਰਸੁਹੀਛੰਤਮਹਲ ੩ ਘਰ ੨
 ਸੁਖਸੋਹਲੜਾਹਰਿਧਿਆਵਹੁ॥ਗੁਰਮੁਖਿਹਰਿਛਲੁਪਾਵਹੁ॥ਗੁਰ
 ਮੁਖਿਛਲੁਪਾਵਹੁਹਰਿਨਾਮੁਪਿਆਵਹੁਜਨਮਜਨਮਕੋਦੁਖਨਿਵਾਰੁ॥
 ਬਲਿਹਰੰਗੁਰਾਪਣੈਵਿਟਹੁਜਿਨਿਕਰਜਸਭਿਸਵੇਗੁ॥ਹਰਿਪ੍ਰਭੁ
 ਕ੍ਰਿਪਾਕਰੋਹਰਿਜਪਸੁਖਛਲਹਰਿਜਨਪਾਵਹੁ॥ਨਨਕੁਕਹੈਸੁਣਹੁਜ
 ਨਭਾਈਸੁਖਸੋਹਲੜਾਹਰਿਧਿਆਵਹੁ॥੧॥ਸੁਣਿਹਰਿਗੁਣਭੀਨੇਸ
 ਹਜਿਸੁਭਾਏ॥ਗੁਰਮਤਿਸਹਜੇਨਾਮੁਪਿਆਏ॥ਜਿਨਕਉਪੁਰਿਲੀਖਿਅ
 ਤਿਨਗੁਰੀਮਲਿਆਤਿਨਜਨਮਮਰਣਭਉਭਾਗਾ॥ਅੰਦਰਹੁਦੁਰਮ
 ਤਿਤੁਜੀਖਈਸੋਜਨਹਰਿਲੀਵਲਾਗਾ॥ਜਿਨਕਉਕ੍ਰਿਪਾਕਰੀਮੇਰਸਾ
 ਮੀਤਿਨਅਨਦਿਨੁਹਰਿਗੁਣਗਏ॥ਸੁਣਿਮਨਭੀਨੇਸਹਜਿਸੁਭਾਏ॥੨॥
 ਜੁਗਮਹਿਰਾਮਨਮੁਨਿਸਤਾਰਾ॥ਗੁਰਤੇਉਪਜੈਸਬਦੁਵੀਚਾਰਾ॥ਗੁਰ
 ਸਬਦੁਵੀਚਾਰਾਮਨਮੁਪਿਆਰਾਜਿਸੁਕਿਰਪਾਕਰੇਸੇਪਾਏ॥ਸਹਜਗੁ
 ਣਗਵੈਦਿਨੁਰਾਤੀਕਿਲਵਿਖਸਭਗਵਏ॥ਸਭੁਕੋਤੇਰਾਤੁਸਭਨਕਾ
 ਹਉਤੇਰਾਤੁਹਮਾਰਾ॥ਜੁਗਮਹਿਰਾਮਨਮੁਨਿਸਤਾਰਾ॥੩॥ਸਾਜਨਾ
 ਵਿਣੁਠੇਘਰਮਾਹੀ॥ਹਰਿਗੁਣਗਵਹਿਤਿਪਤਿਅਘਾਈ॥ਹਰਿਗੁਣ
 ਗਵੈਸਦਾਤਿਪਤਾਸੀਫਿਰਿਭੁਖਨਲਾਗੈਆਏ॥ਦਹਦਿਸਪੁਜਹੋਵੈਹੁ
 ਰਿਜਨਕੀਜੋਹਰਿਹਰਿਨਾਮੁਪਿਆਏ॥ਨਾਨਕਹਰਿਆਪੋਜੋਡਿਵਿਛੋਡੇ

ਹਰਿਬਨੁਕੇਦੁਜਾਨਾਹੀ॥ ਸਜਣਾਇਵੁਠੇਘਰਮਾਹੀ॥੪॥੧॥

(੬੬੬)

ੴ ਸਤਿਗੁਰਪ੍ਰਸਾਦਿ

ਗਗਸੁਪੀਛੰਤਮਹਲਾ ੩

ਘਰੁ ੩

ਭਗਤਜਨਾਕੀਹਰਿਜੀਉਗਥੈਜੁਗਿਜੁਗਿਰਖਦਾਇਆਗਮਾ॥ ਸੋਭ
ਗਤੁਜੇਗੁਰਮੁਖਿਹੋਵੈਹਉਮੈਸਥਰਿਜਲਾਇਆਗਮਾ॥ ਹਉਮੈਸਥਰਿ
ਜਲਾਇਆਮੇਰਹਿਭਾਇਆਜਿਸਦੀਸਚੀਥਾਣੀ॥ ਸਚੀਭਗਤਿਕ
ਹਰਿਦਿਨੁਤੀਗੁਰਮੁਖਿਅਖਿਵਖਾਣੀ॥ ਭਗਤਕੀਚਲਾਸਚੀਅ
ਤਿਨਿਮਲਨਮੁਸਰਮਨਿਭਾਇਆ॥ ਨਨਕਭਗਤਸੇਹਰਿਦਰਿਸ
ਚੈਜਿਨੀਸਚੇਸਚੁਕਮਾਇਆ॥੧॥ ਹਰਿਭਗਤਕੀਜਾਤਿਪਤਿਪੈਭਗ
ਤਹਰਿਕੇਨਾਮਿਸਮਾਣੇਗਮਾ॥ ਹਰਿਭਗਤਿਕਹਰਿਦਿਚਹੁਆਪੁਗਵਵ
ਹਿਜਿਨਗੁਣਅਵਗਣਪਛਣੇਗਮਾ॥ ਗੁਣਅਵਗਣਪਛਣੈਹਰਿ
ਨਮੁਵਖਾਣੈਭੈਗਤਿਮੀਠੀਲਾਗੀ॥ ਅਨਦਿਨਭਗਤਿਕਹਰਿਦਿਨੁ
ਤੀਘਰੀਮਹਿਬੈਗੀ॥ ਭਗਤੀਰਾਤੇਸਦਾਮਨੁਨਿਰਮਲੁਹਰਿਜੀਉਵੇ
ਖਹਿਸਦਾਨਾ॥ ਨਨਕਸੇਭਗਤਿਹਰਿਕੈਦਰਿਸਚੈਅਨਦਿਨੁਨਮੁ
ਸਮਾਣੇ॥੨॥ ਮਨਮੁਖਭਗਤਿਕਹਰਿਬਿਨੁਸਤਿਗੁਰਵਿਨੁਸਤਿਗੁਰ
ਭਗਤਿਨਹੋਈਗਮਾ॥ ਹਉਮੈਆਇਆਗੋਗਿਵਿਆਪੈਮਹਿਜਨਮਹਿ
ਦੁਖੁਹੋਈਗਮਾ॥ ਮਹਿਜਨਮਹਿਦੁਖੁਹੋਈਦੁਖੈਭਇਪਰਜਵਿਗੋਈ
ਵਿਨੁਗੁਰਤਤਨਜਾਨਿਆ॥ ਭਗਤਿਵਿਨੁਸਤਿਗੁਰਜਗਭਰਮਿਅੰਤਿ
ਗਇਆਪਛਤਾਨਿਆ॥ ਕਟਿਮਧੋਕਿਨੈਪਛਾਨਿਆ॥ ਹਰਿਨਾਮਸਚੁਸ
ਈ॥ ਨਨਕਨਾਮਿਮਿਲੈਵਡਿਆਈਦੁਜੈਭਇਪਤਿਖੋਈ॥੩॥ ਭਗ
ਤਕੈਘਰਿਕਰਜੁਸਾਚਹਰਿਗੁਣਸਦਾਵਖਣੇਗਮਾ॥ ਭਗਤਿਖਜਾ
ਨਾਪੈਦੀਆਕਾਲੁਕੰਟਕੁਮਹਿਸਮਾਣੇਗਮਾ॥ ਕਾਲੁਕੰਟਕੁਮਹਿਸਮ
ਣੇਹਰਿਮਨਿਭਣੇਨਾਮੁਨਿਧਨੁਸਤੁਪਾਇਆ॥ ਸਦਾਅਧੁਟਕਦੇਨਾਨਿ
ਖੁਟੈਹਰਿਦੀਆਸਹਜਿਸੁਭਾਇਆ॥ ਹਰਿਜਨਉਚੇਸਦਾਹਉਚੇਗੁਰ
ਕਸਥਦਿਸੁਹਇਆ॥ ਨਨਕਅਪੇਬਖਸਿਮਿਲਾਏਜੁਗਿਜੁਗਿਸ

ਭਾਪਇਆ॥੪॥੧॥੨॥ ਸੁਪੀਛੰਤਮਹਲਾ ੩ ਸਥਰਿਸਚੈਸਚੁ
ਸੋਹਿਲਾਜਿਥੈਸਚੇਕਾਹੋਈਵੀਚਾਰਗਮਾ॥ ਹਉਮੈਸਥਰਿਕਿਲਾਵਿਖ
ਕਟਸਾਚੁਗਥਿਅਉਰਿਧਰਗਮਾ॥ ਸਚੁਗਥਿਅਉਰਿਧਰਦੁਤਰਤਾ
ਰੋਗਿਰਿਭਵਜਲੁਤਰਨਹੋਈ॥ ਸਚਾਸਤਿਗੁਰਸਚੀਥਾਣੀਜਿਨਿ
ਸਚੁਵਿਖਾਲਿਆਸੇਈ॥ ਸਾਚੇਗੁਣਗਵੈਸਚਿਸਮਾਵੈਸਚੁਵੇਖੈਸਭੁ
ਸੇਈ॥ ਨਨਕਸਾਚਾਸਾਹਿਬੁਸਾਚੀਨਈਸਚੁਨਿਸਤਾਰੋਈ॥੧॥
ਸਚੈਸਤਿਗੁਰਿਸਾਚੁਬੁਣਾਇਆਪਤਿਗਥੈਸਚੁਸੇਈਗਮਾ॥ ਸਚਾ
ਭੋਜਨੁਭਾਉਸਚਾਪੈਸਚੈਨਾਮਿਸੁਖੁਹੋਈਗਮਾ॥ ਸਾਚੈਨਾਮਿਸੁਖੁਹੋਈ
ਮੇਰਨਕੋਈਗਰਭਿਨਜੁਨੀਵਾਸਾ॥ ਜੇਤੀਜੇਤੀਮਿਲਾਈਸਚਿਸਮਾ
ਈਸਚਿਨਾਇਪਗਸਾ॥ ਜਿਨੀਸਚੁਜਾਤਸਚੇਹੋਈਅਨਦਿਨੁਸ
ਚੁਪਿਆਇਨਿ॥ ਨਨਕਸਚੁਨਮੁਜਿਨਹਿਰਦੈਵਸਿਆਨਵੀਛੁੜਿ
ਦੁਖੁਪਾਇਨਿ॥੨॥ ਸਚੀਥਾਣੀਸਚੇਗੁਣਗਵਹਿਤਿਤੁਘਰਿਸੋਹਿਲਾ
ਹੋਈਗਮਾ॥ ਨਿਰਮਲਗੁਣਸਾਚੇਤਨੁਮਨੁਸਾਚਾਵਿਚਿਸਾਚਪੁਰਖੁ
ਪ੍ਰਭੁਸੇਈਗਮਾ॥ ਸਭੁਸਚੁਵਰਤੈਸਚੇਥੈਲੈਜੈਸਚੁਕਰੈਸੁਹੋਈ॥ ਜਹ
ਦੇਖਤਹਸਚੁਪਸਰਿਆਅਵਰੁਨਦੁਜਾਕੋਈ॥ ਸਚੇਉਪਜੈਸਚਿਸ
ਮਵੈਮਹਿਜਨਮੈਦੁਜਾਹੋਈ॥ ਨਨਕਸਭੁਕਿਛੁਆਪੇਕਰਤਾਅਪਿਕ
ਰਵੈਸੇਈ॥੩॥ ਸਚੇਭਗਤਸੇਹਰਿਦਰਵਾਰੇਸਚੁਵਖਣੇਗਮਾ॥
ਘਟਅੰਤਰੇਸਾਚੀਥਾਣੀਸਾਚੇਆਪਿਪਛਣੇਗਮਾ॥ ਆਪੁਪਛਣਹਿ
ਤਸਚੁਜਾਣਹਿਸਾਚੇਸੇਈਹੋਈ॥ ਸਾਚਾਸਥਦੁਸਚੀਪੈਸੇਭਾਸਾਚੇਹੀ
ਸੁਖੁਹੋਈ॥ ਸਾਚਿਰੇਭਗਤਿਇਕਰੰਗੀਦੁਜਾਗੰਗੁਨਹੋਈ॥ ਨਨਕਜਿ
ਨਕਉਮਸਤਕਿਲਿਖਿਆਤਿਸੁਸਚੁਪਰਪਤਿਹੋਈ॥੪॥੨॥੩॥
ਸੁਪੀਛੰਤਮਹਲਾ ੩ ਜੁਗਚਰੇਧਨਜੇਭਵੈਬਿਨੁਸਤਿਗੁਰਸੋਧਗੁਨਹੋ
ਈਗਮਾ॥ ਨਿਹਚਲਾਰਜੁਸਦਾਹਰਿਕਰਤਿਸੁਬਿਨੁਅਵਰੁਨਕੋਈਗਮ
॥ ਤਿਸੁਬਿਨੁਅਵਰੁਨਕੋਈਸਦਾਸਚੁਸੇਈਗੁਰਮੁਖਿਏਕਜਾਣਿਆ॥
ਧਨਾਪਿਰਮੇਲਾਵਹੋਆਗੁਰਮਤੀਮਨੁਮਾਨਿਆ॥ ਸਤਿਗੁਰਮਿਲਿਅਤ
ਹਰਿਪਾਇਆਬਿਨੁਹਰਿਨਵੈਮੁਕਤਿਨਹੋਈ॥ ਨਨਕਕਾਮਦਿਕੰਤੋਰਾਵੈ
ਮਨਿਮਾਨਿਅਸੁਖੁਹੋਈ॥੧॥ ਸਤਿਗੁਰਸਾਵਿਧਨਬਾਲਵੀਏਹਰਿਦੁਪਾ

ਵਹਿਸੇਈਗਾਮਾ॥ ਸਦਾ ਹੋਵਹਿਸੇਹਗਣੀਫਿਗਿਮੈਲਾਵੇਸੁਨਹੋਈਗਾਮਾ॥
ਫਿਗਿਮੈਲਾਵੇਸੁਨਹੋਈਗੁਮੁਖਿਥੁਏਕੋਈਉਮੈਮਾਗਿਪਛਾਣਿਆ॥
ਕਰਣੀਕਾਰਕਮਵੇਸਥਦਿਸਮਾਵੇਅੰਤਰਿਏਕੋਜਾਣਿਆ॥ ਗੁਰਮੁਖਿ
ਪ੍ਰਭਾਵੈਦਿਨੁਰਾਤੀਅਪਣਾਸਾਚੀਸਭਾਹੋਈ॥ ਨਾਨਕਾਮਾਣਿਪਿਰੁਗਾ
ਵੇਅਪਣਾਗਵਿਗਹਿਅਪ੍ਰਭੁਸੇਈ॥ ੨॥ ਗੁਰਕੀਕਾਰਕੇਧਨਬਲ
ਕੀਏਹਿਵਰੁਦੇਈਮਿਲਾਏਗਾਮਾ॥ ਹਰਿਕੈਗੰਗਿਰਤੀਪੈਕਾਮਣਿਮਿਲਿ
ਪ੍ਰੀਤਮਸੁਖਪਾਏਗਾਮਾ॥ ਮਿਲਿਪ੍ਰੀਤਮਸੁਖਪਾਏਸਚਿਸਮਾਏਸਚੁ
ਵਰਤੈਸਭਥਾਈ॥ ਸਚਾਸੀਗਾਰੁਕਰੇਦਿਨੁਰਾਤੀਕਾਮਣਿਸਚਿਸਮਾ
ਈ॥ ਹਰਿਸੁਖਦਾਤਾਸਥਦਿਪ੍ਰਭਾਤਕਾਮਣਿਲਾਇਆਕੰਠਿਲਾਏ॥
ਨਾਨਕਮਹਲੀਮਹਲੁਪਛਾਣੈਗੁਰਮਤੀਹਰਿਪਾਏ॥ ੩॥ ਸਧਨਥ
ਲੀਧੁਗਿਮੇਲੀਮੈਰੇਪ੍ਰਭਿਆਪਿਮਿਲਾਈਗਾਮਾ॥ ਗੁਰਮਤੀਪਟਿਚਨ
ਣਹੋਆਪ੍ਰਭੁਗਵਿਗਹਿਅਸਭਥਾਈਗਾਮਾ॥ ਪ੍ਰਭੁਗਵਿਗਹਿਅਸਭ
ਥਾਈਮੰਨਿਵਸਈਪੁਰਬਿਲਿਖਿਆਪਾਇਆ॥ ਸੋਜਸੁਖਲੀਮੈਰੇ
ਪ੍ਰਭਭਾਣੀਸਚੁਸੀਗਾਰੁਥਾਣਾਇਆ॥ ਕਾਮਣਿਨਿਰਮਲੁਹਉਮੈਮ
ਲੁਖੇਈਗੁਰਮਤਿਸਾਚਿਸਮਾਈ॥ ਨਾਨਕਆਪਿਮਿਲਾਈਕਰਤੈਨ
ਮੁਨਵੈਨਿਧਿਪਾਈ॥ ੪॥ ੩॥ ੪॥ ਸੁਹੀਛੰਤਮਹਲਾ ੩॥ ਹਰਿਹੋਗ
ਗਿਗੁਣਗਾਵਹੁਗਿਗੁਰਮੁਖਪਾਏਗਾਮਾ॥ ਅਨਦਿਨਸਥਦਿਰਵਹੁਅ
ਨਹਦਸਥਦਵਜਾਏਗਾਮਾ॥ ਅਨਹਦਸਥਦਵਜਾਏਹਰਿਜੀਉਘਰਿ
ਅਏਹਰਿਗੁਣਗਾਵਹੁਨਾਗੀ॥ ਅਨਦਿਨੁਭਗਤਿਕਰਹਿਗੁਰਮਾਗੈਸਾ
ਧਨਕੰਤਪਿਆਗੀ॥ ਗੁਰਕਾਸਥਦੁਵਸਿਆਘਟਅੰਤਰਿਸੇਜਨਸਥ
ਦਸੁਹਾਏ॥ ਨਾਨਕਤਿਨਘਰਿਸਦਹੀਸੇਹਿਲਾਹਰਿਕਰਿਕਿਰਪਾਘਰਿ
ਅਏ॥ ੧॥ ਭਗਤਮਨਿਅਨੰਦੁਭਇਆਹਰਿਨਾਮਿਰਹੋਲਿਵਲਾਏ
ਗਾਮਾ॥ ਗੁਰਮੁਖੇਮਨੁਨਿਰਮਲੁਹੋਆਨਿਰਮਲੁਹਰਿਗੁਣਗਾਏਗਾਮਾ॥
ਨਿਰਮਲਗੁਣਗਾਏਨਾਮੁਮੰਨਿਵਸਾਏਹਰਿਕੀਅੰਮ੍ਰਿਤਥਾਈ॥ ਜਿਨ
ਮਨਿਵਸਿਆਸੇਈਜਨਨਿਸਤਰੇਘਟਿਘਟਿਸਥਦਿਸਮਾਈ॥ ਤੇਰੇ
ਗੁਣਗਾਵਹਿਸਹਜਿਸਮਾਵਹਿਸਥਦੇਮੇਲਿਮਿਲਾਏ॥ ਨਾਨਕਸਭ
ਲਜਨਮੁਤਿਨਕਰਾਜਿਸਤਿਗੁਰਿਹਰਿਮਰਗਿਪਾਏ॥ ੨॥ ਸੰਤਸੰਗਤਿ

ਸਿਉਮੇਲੁਭਇਆਹਰਿਹਰਿਨਾਮਿਸਮਾਏਗਾਮਾ॥ ਗੁਰਕੈਸਥਦਿਸਦ
ਜੀਵਨਮੁਕਤਭਏਹਰਿਕੈਨਾਮਿਲਿਵਲਾਏਗਾਮਾ॥ ਹਰਿਨਾਮਿਚਿਤੁ
ਲਾਏਗੁਰਿਮੇਲਿਮਿਲਾਏਮਨੁਆਰਾਤਾਹਿਨਾਏ॥ ਸੁਖਦਾਤਾਪਾਇਆ
ਮੋਹੁਕਾਇਆਅਨਦਿਨੁਨਾਮੁਸਮਾਏ॥ ਗੁਰਸਥਦੇਰਾਤਾਸਹਜੇਮਾ
ਤਨਾਮੁਮੰਨਿਵਸਾਏ॥ ਨਾਨਕਤਿਨਘਰਿਸਦਹੀਸੇਹਿਲਾਜਿਸਤਿਗੁ
ਰੇਵਿਸਮਾਏ॥ ੩॥ ਬਿਨੁਸਤਿਗੁਰਜਗੁਭਗਮਿਭੁਲਾਇਆਹਰਿਕਾ
ਮਹਲੁਨਪਾਇਆਗਾਮਾ॥ ਗੁਰਮੁਖਇਕਿਮੇਲਿਮਿਲਾਇਆਤਿਨਕਦੁ
ਖਗਵਾਇਆਗਾਮਾ॥ ਤਿਨਕਦੁਖਗਵਾਇਆਜਾਹਰਿਮਨਿਭਾਇਆ
ਸਦਾਵਹਿਹਰਿਗਰਤਾ॥ ਹਰਿਕੇਭਗਤਸਦਾਜਨਨਿਰਮਲੁਗੁਰਿਜੁ
ਗਿਸਦਹੀਜਾਤੋ॥ ਸਾਚੀਭਗਤਿਕਰਹਿਹਰਿਜਪਹਿਘਰਿਰਸਿਸਾ
ਚਾਸੇਈ॥ ਨਾਨਕਸਚਾਸੇਹਿਲਾਸਚੀਸਚੁਥਾਣੀਸਥਦੇਹੀਸੁਖਹੋ
ਈ॥ ੪॥ ੪॥ ੫॥ ਸੁਹੀਛੰਤਮਹਲਾ ੩॥ ਜੇਲੇਕੁਹਿਦੁਰਥਾਲਕੀਏ
ਤਗੁਰਚਰਣੀਚਿਤੁਲਾਏਗਾਮਾ॥ ਸਦਾ ਹੋਵਹਿਸੇਹਗਣੀਹਰਿਜੀਉ
ਮੈਰੇਜਾਏਗਾਮਾ॥ ਹਰਿਜੀਉਮੈਰੇਨਜਾਏਗੁਰਕੈਸਹਜਿਸਭਾਏਸਧ
ਨਕੰਤਪਿਆਗੀ॥ ਸਚਿਸੰਜਮਸਦਾਹੋਨਿਰਮਲਗੁਰਕੈਸਥਦਿਸੀ
ਗਾਗੀ॥ ਮੇਰਾਪ੍ਰਭੁਸਾਚਾਸਦਹੀਸਾਚਾਜਿਨਿਆਪੇਆਪੁਉਪਾਇਆ
॥ ਨਾਨਕਸਦਾਵੈਪਿਰੁਆਪਣਾਜਿਨਿਗੁਰਚਰਣੀਚਿਤੁਲਾਇਆ
॥ ੧॥ ਪਿਰੁਪਾਇਅਛਾਥਲਕੀਅਨਦਿਨੁਸਹਜੇਮਤੀਗਾਮਾ॥ ਗੁਰਮ
ਤੀਮਨਿਅਨਦੁਭਇਆਤਿਤੁਤਨਿਮੈਲੁਨਰਾਤੀਗਾਮਾ॥ ਤਿਤੁਤਨਿ
ਮੈਲੁਨਰਾਤੀਹਰਿਪ੍ਰਭਿਰਾਤੀਮੇਰਾਪ੍ਰਭੁਮੇਲਿਮਿਲਾਏ॥ ਅਨਦਿਨੁਰਾ
ਵੈਹਰਿਪ੍ਰਭੁਅਪਣਾਵਿਚਹੁਆਪੁਗਵਾਏ॥ ਗੁਰਮਤਿਪਾਇਆਸਹ
ਜਿਮਿਲਾਇਆਅਪਣੇਪ੍ਰੀਤਮਰਾਤੀ॥ ਨਾਨਕਨਾਮੁਮਿਲੈਵਡਿਅਈ
ਪ੍ਰਭੁਗਵੈਗੰਗਿਰਤੀ॥ ੨॥ ਪਿਰੁਗਵੈਗੰਗਿਰਤੀਏਪਿਰਕਾਮਹਲੁਤਿ
ਨਿਪਾਇਆਗਾਮਾ॥ ਸੇਸਹੋਅਤਿਨਿਰਮਲੁਦਾਤਾਜਿਨਿਵਿਚਹੁਆਪੁ
ਗਵਾਇਆਗਾਮਾ॥ ਵਿਚਹੁਮੋਹੁਕਾਇਆਜਾਹਰਿਭਾਇਆਹਰਿਕਾ
ਮਣਿਮਨਿਭਾਣੀ॥ ਅਨਦਿਨੁਗੁਣਗਵੈਨਿਤਸਾਚੇਕਥੇਅਕਥਕਹਾ
ਈ॥ ਜੁਗਚਰੇਸਾਚਾਏਕਵਰਤੋਬਿਨੁਗੁਰਕਿਨੈਨਪਾਇਆ॥ ਨਾਨਕ

੬੬੬
ੴ ਸਤਿਗੁਰ ਪ੍ਰਸਾਦਿ

੫੪੧

ਗੁਰੂਪ੍ਰੀਤਮਹਲ ੪
ਸਤਿਗੁਰਪੁਰਖਮਿਲਾਇਅਵਗਣਵਿਕਾਣਗੁਣਵਾਬਲਿਗਮ
ਜੀਉ॥ਹਰਿਹਰਿਨਾਮੁਪਿਆਇਗੁਰਬਾਣੀਨਿਤਨਿਤਚਵਾਬਲਿਗ
ਮਜੀਉ॥ਗੁਰਬਾਣੀਸਦਮੀਠੀਲਾਗੀਪਾਵਿਕਾਗਵਾਇਆ॥ਹ
ਉਮੈਗੁਗਇਅਭਉਭਾਗਸਹਜੇਸਹਜਮਿਲਾਇਆ॥ਕਾਇਆ
ਸਜਗੁਰਸਬਦਿਸੁਖਾਣੀਗਿਆਨਤਤਕਰਿਭੰਗੇ॥ਅਨਦਿਨਸੁਖ
ਮਣੈਨਿਤਰਣੀਆਨਾਨਕਪੁਰਿਸੰਜੋਗੇ॥੧॥ਸਤੁਸੰਤੋਖੁਕਰਿਭਾਉਕੁ
ਰਮਕੁੜਮਾਈਆਇਆਬਲਿਗਮਜੀਉ॥ਸੰਤਜਨਕਰਿਮੇਲੁਗੁਰ
ਬਾਣੀਗਵਾਈਆਬਲਿਗਮਜੀਉ॥ਬਾਣੀਗੁਰਗਈਪਰਮਗਤਿ
ਪਾਈਪੰਚਮਿਲੇਸੋਹਇਆ॥ਗਇਆਕੋਰਧੁਮਮਤਤਨਿਨਾਠੀਪਖੰ
ਡਭਗੁਮਗਵਾਇਆ॥ਹਉਮੈਪੀਰਗਈਸੁਖਪਾਇਆਅਗੋਗਤਭਏਸ
ਗੰਗਾਗੁਰਪਰਸਾਦੀਬ੍ਰਹਮਪੁਛਤਨਾਨਕਗੁਣੀਗਹੀ॥੨॥ਮਨਮੁ
ਖਿਵਿਛੁੜੀਦੁਰਿਮਹਲੁਨਪਾਏਬਲਿਗਈਬਲਿਗਮਜੀਉ॥ਅੰਤ
ਰਿਸਮਤਕੁਰਿਕੁੜਵਿਹਾਣੁਕੁੜਿਲਈਬਲਿਗਮਜੀਉ॥ਕੁੜਕਪ
ਟਕਮਵੈਮਹਾਦੁਖਪਵੈਵਿਛੁਸਤਿਗੁਰਮਗਨਪਾਇਆ॥ਉਛਕਿਖੰ
ਥਿਭੁਮੇਗਵਾਗੀਖਿਨੁਖਿਨੁਪਕੇਖਾਇਆ॥ਅਪਦਇਆਕੋਰਤਾਸ
ਤਿਗੁਰਪੁਰਖਮਿਲਾਏ॥ਜਨਮਜਨਮਕੋਵਿਛੁੜੇਜਨਮੇਲੇਨਾਨਕ
ਸਹਜਿਸੁਭਾਏ॥੩॥ਆਇਆਲਗਨੁਗਣਾਇਹਿਰਦੈਪਨਓਮਾਹੀਅ
ਬਲਿਗਮਜੀਉ॥ਪੰਡਿਤਪਧੇਆਣਿਪਤੀਬਧਿਵਚਾਈਆਬਲਿ
ਗਮਜੀਉ॥ਪਤੀਵਚਾਈਮਨਿਵਜੀਵਧਈਜਬਸਾਜਨਸੁਣੇਘ
ਰਿਐ॥ਗੁਣੀਗਿਆਨੀਬਹਿਮਤਪਕਾਇਆਫੇਰਤਤੁਦਿਵਾਏ॥ਵਰ
ਪਾਇਆਪੁਰਖਅਗਮਅਗੋਚਰੁਸਦਨਵਤਨਬਲਾਸਖਾਈ॥ਨਾਨਕ
ਕਿਰਪਾਕਰਿਕੈਮੇਲੇਵਿਛੁੜਿਕਦੇਨਜਾਈ॥੪॥੧॥ਸੁਪ੍ਰੀਤਮਹਲ ੪
ਹਰਿਪਾਲਡੀਲਵਪਰਵਿਰਤੀਕਰਮਾਦਿੜਾਇਆਬਲਿਗਮਜੀ
ਉ॥ਬਾਣੀਬ੍ਰਹਮਵੇਦੁਪਰਮੁਦਿੜਹੁਪਾਤਜਾਇਆਬਲਿਗਮ
ਜੀਉ॥ਧਰਮੁਦਿੜਹੁਹਰਿਨਾਮੁਪਿਆਵਹੁਸਿਮ੍ਰਿਤਨਾਮੁਪਿਆਇਆ

ਗੰਗਵੈਗੰਗਤੀਜਿਨਹਰਿਸੇਤੀਚਿਤੁਲਾਇਆ॥੩॥ਕਾਮਦਿਮਨਿ
ਸੋਹਲੜਾਸਾਜਨਮਿਲੇਪਿਆਰੇਗਾ॥ਗੁਰਮੁਖਿਮਨੁਨਿਗਮਲੁਹੋਅਹ
ਰਿਖਾਇਉਰਿਖਾਇਗਾ॥ਹਰਿਖਾਇਉਰਿਖਾਇਅਪਨਾਕਰਜੁਸਦ
ਗੁਰਮਤੀਹਰਿਜਾਤਾ॥ਪੀਤਮਹੋਲਾਇਆਮਨੁਮੇਰਾਪਾਇਆਕਰ
ਮਾਥਿਧਤਾ॥ਸਤਿਗੁਰਸੇਵਿਸਦਾਸੁਖਪਾਇਆਹਰਿਵਸਿਆਮੰਨਿਮੁ
ਗੇ॥ਨਾਨਕਮੇਲਿਲਈਗੁਰਾਪੁਨੈਗੁਰਕੈਸਬਦਿਸਵਾਗੇ॥੪॥੧॥
੬੬੬
ਸੋਹਿਲੜਾਹਰਿਗਮਨਮੁਗੁਰਸਬਦੀ
ਵੀਚੋਰੇਗਾ॥ਹਰਿਮਨੁਤਨੈਗੁਰਮੁਖਿਭੀਜੈਗਮਨਮੁਪਿਆਰੇਗਾ॥ਗ
ਮਨਮੁਪਿਆਰੇਸਭਕੁਲਉਧਰੇਗਮਨਮੁਪਿਖਬਾਣੀ॥ਆਵਣਜਦ
ਗੇਸੁਖਪਾਇਆਘਰਿਅਨਹਦਸੁਗਤਿਸਮਾਣੀ॥ਹਰਿਹਰਿਏਕੋਪਾਇ
ਆਹਰਿਪ੍ਰਭਨਾਨਕਕਿਰਪਾਧੋਗੇ॥ਸੋਹਿਲੜਾਹਰਿਗਮਨਮੁਗੁਰਸਬ
ਦੀਵੀਚੋਗੇ॥੧॥ਹਮਨੀਵੀਪ੍ਰਭੁਅਤਿਉਚਾਕਿਉਕਰਿਮਿਲਿਆਜਾਏ
ਗਾ॥ਗੁਰਿਮੇਲੀਕਿਰਪਾਹੀਹਰਿਕੈਸਬਦਿਸੁਭਾਏਗਾ॥ਮਿਲੁਸਬ
ਦਿਸੁਭਾਏਆਪੁਗਵਾਏਗੇ॥ਸਿਉਰਣੀਆਮਣੇ॥ਸੇਜਸੁਖਾਣੀਜਪ
ਭੁਤਾਇਆਹਰਿਹਰਿਨਾਮਿਸਮਣੇ॥ਨਾਨਕਸੋਹਗਣਿਸਾਵਡਭਗੀ
ਜਿਚਲੈਸਤਿਗੁਰਭਏ॥ਹਮਨੀਵੀਪ੍ਰਭੁਅਤਿਉਚਾਕਿਉਕਰਿਮਿਲਿ
ਆਜਾਏ॥੨॥ਘਟਿਘਟਸਭਨਾਵਿਛੁੜੇਕੋਰਮੁਭਤਰੇਗਾ॥ਇਕ
ਨਮੁਭੁਦੁਰਿਵਸੈਇਕਨਾਮਨਿਆਧਰੇਗੇ॥ਇਕਨਾਮਨਾਧਰੇਗੇਸਿ
ਜਣਹੋਰਵਡਭਾਗੀਗੁਰਪਾਇਆ॥ਘਟਿਘਟਿਹਰਿਪ੍ਰਭੁਏਕੋਰਸੁਆ
ਮੀਗੁਰਮੁਖਿਅਲਖੁਲਖਾਇਆ॥ਸਹਜੇਅਨਹਦੋਆਮਨਮਾਨਿ
ਆਨਾਨਕਬ੍ਰਹਮਬੀਚੋਗੇ॥ਘਟਿਘਟਸਭਨਾਵਿਚਿਏਕੋਰੇਕੋਰਮ
ਭਤਰੇਗੇ॥੩॥ਗੁਰਸੇਵਨਿਸਤਿਗੁਰਦਾਤਾਹਰਿਹਰਿਨਾਮਿਸਮਾਇਆਗ
ਮਾ॥ਹਰਿਪ੍ਰਕ੍ਰਿਦੇਵਹਮੈਪੁਰੇਗੁਰਕੀਹਮਪਾਪਿਮੁਕਤਕਰਾਇਆਗਮ
ਪਾਪਿਮੁਕਤਕਰਾਏਆਪੁਗਵਾਏਨਿਜਘਰਿਪਾਇਆਵਾਸਾ॥ਬਿਬੇਕ
ਥਧੀਸੁਖਿਮੇਲਿਵਿਛੁੜੀਗੁਰਮਤਿਨਾਮਿਪੁਰਾਸਾ॥ਹਰਿਹਰਿਅਨਹ
ਭਇਆਦਿਨੁਰਤੀਨਾਨਕਹਰਿਮੀਠਲਗਾਏ॥ਗੁਰਸੇਵਨਿਸਤਿਗੁਰਦ
ਤਾਹਰਿਹਰਿਨਾਮਿਸਮਾਏ॥੪॥੬੬੬॥੧॥੧੨॥

ਸਤਿਗੁਰਗੁਰੁ ਭਾਗੁ ਪਾਸ ਮਭਿਕਿ ਲਵਿਖ ਪਪਗਵਾਇ ॥ ਸੁ
 ਜਾਨੈ ਚਾਹੁ ਭਭਗੀ ਮਨਿ ਹਰਿ ਮੀਠਲਾਇਆ ॥ ਜਨੁ ਕੈ ਪੈ ਨ ਕੁ
 ਲਾਵ ਪਹੁ ਲੀਅਰਿ ਭਕਤੁ ਜੁਰਚਾਇਆ ॥ ੧ ॥ ਹਰਿ ਜੁਰੀ ਲਾਵਸ
 ਤਿਗੁਰੁ ਪਪਮਿਲਾਇਆ ਬਾਲਿ ਰਮਜੀਉ ॥ ਨਿਰਭਉ ਭਏ ਮਨੁ ਹਰਿ
 ਪਉ ਮੇਲੇ ਲਾਵਾਇਆ ਬਾਲਿ ਰਮਜੀ ॥ ਨਿਰਮਲੁ ਭਉ ਪਾਇਆ ਹਰਿ
 ਭਗਾਇਆ ਹਰਿ ਦੇਖੈ ਮੁਹੁ ਦੁਗੇ ॥ ਹਰਿ ਅਤਮਾ ਮੁਪਸਰਿਆ ਸੁਆ
 ਮੀ ਸੁਰਬਹੁ ਆਭਰਪੁਰੇ ॥ ਅੰਤਰਿ ਬਾਹਰਿ ਹਰਿ ਪ੍ਰਭੁ ਏਕੇ ਮਿਲਾ ਹਰਿ
 ਜਨ ਮੰਗਲ ਗਾਇ ॥ ਜਨ ਨਾਨਕ ਦੁਜੀ ਲਾਵ ਚਲਾਈ ਅਨਹਰ ਸਥ
 ਰਵਨਾਇ ॥ ਹਰਿ ਤੀਜੀ ਲਾਵ ਮਨਿ ਚਉਭਾਇਆ ਬੇਰਗੀਆ ਬਾਲਿ
 ਰਮਜੀਉ ॥ ਸੰਤ ਜਨ ਹਰਿ ਮੇਲੁ ਹਰਿ ਪਾਇਆ ਵਡਭਗੀਆ ਬਾਲਿ
 ਰਮਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ
 ਹਰਿ ਹਰਿ ਬਣੀ ॥ ਸੰਤ ਜਨ ਵਡਭਗੀ ਪਾਇਆ ਹਰਿ ਕਈ ਐਅਕ
 ਥਕ ਹਈ ॥ ਹਰਿ ਦੈ ਹਰਿ ਹਰਿ ਹਰਿ ਪੁਨਿ ਉਪਜੀ ਹਰਿ ਜਪੀ ਐਅਸਤ
 ਕਿਭਗੁ ਜੀਉ ॥ ਜਨੁ ਨਾਨਕੁ ਬੋਲੈ ਤੀਜੀ ਲਾਵੈ ਹਰਿ ਪੁਜੈ ਮਨਿ ਬੈਰ
 ਗੁ ਜੀਉ ॥ ੩ ॥ ਹਰਿ ਚਉਥੀ ਲਾਵ ਮਨਿ ਸਹਜੁ ਭਾਇਆ ਹਰਿ ਪਾਇ
 ਆ ਬਾਲਿ ਰਮਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀ
 ਠਲਾਇਆ ਬਾਲਿ ਰਮਜੀਉ ॥ ਹਰਿ ਮੀਠਲਾਇਆ ਮੇਰੇ ਪ੍ਰਭੁ ਭਾਇਆ
 ਅਨਦਿਨ ਹਰਿ ਲਿਵਲਾਈ ॥ ਮਨ ਚਿੰਦਿਆ ਫਲੁ ਪਾਇਆ ਸੁਆਮੀ
 ਹਰਿ ਨਾਮਿ ਵਜੀ ਵਧਾਈ ॥ ਹਰਿ ਪ੍ਰਭਿ ਭਕਤਿ ਕਾ ਜੁਰਚਾਇਆ ਪਨਹਿ
 ਦੈ ਨਾਮਿ ਵਗਾਸੀ ॥ ਜਨੁ ਨਾਨਕੁ ਬੋਲੈ ਚਉਥੀ ਲਾਵੈ ਹਰਿ ਪਾਇਆ ਪ੍ਰ
 ਭ ਅਵਿਨਾਸੀ ॥ ੪ ॥ ੨ ॥

੨
 ੴ ਸਤਿਗੁਰ ਪ੍ਰਸਾਦਿ

ਸੁਪ੍ਰੀਤ ਹਲ ੪

ਗੁਰਮੁਖਿ ਹਰਿ ਗੁਣ ਗਾਏ ॥ ਹਰਿ ਦੈ ਗਨ ਗਾਏ ॥ ਹਰਿ ਗਨ ਗਾਏ ਮੇ
 ਰ ਪ੍ਰਭੁ ਭਾਇ ਮਿਲਿਆ ਸਹਜ ਸੁਭਾਇ ॥ ਅਨਦਿਨ ਭਗਤੋ ਗੁਰਮੁਖਿ ਸਦੈ ਸ
 ਬਦਿ ਰਹੈ ਲਿਵਲਾਈ ॥ ਵਡਭਾਗਿ ਗੁਰ ਪੁਰਖਾਈ ਐਅਨਦਿਨ ਨਾਮਿ

ਛੰਤ ਘਰ ੨

ਅਏ ॥ ਸਹਜੇ ਸਹਜਿ ਮਿਲਿਆ ਜਗਜੀਵਨ ਨਾਨਕ ਸੁਨਿ ਸਮਾਏ ॥ ੧ ॥
 ਸੰਗਤਿ ਸੰਤਿ ਮਿਲਾਈ ॥ ਹਰਿ ਸਹਿ ਨਿਰਮਲ ਨਾਏ ॥ ਨਿਰਮਲ ਜਲਿ ਨਾ
 ਮੇਲ ਗਵਾਏ ਭਏ ਪਵਿਤ੍ਰ ਸਗੀਰਾ ॥ ਦੁਰਮਤਿ ਮੇਲ ਗਈ ਕੁਮਭਾਗੁ ਉ
 ਮੈ ਬਨੀ ਪੀਰਾ ॥ ਨਰਿ ਪ੍ਰਭੁ ਸਤ ਸੰਗਤਿ ਪਾਈ ਨਿਜ ਘਰਿ ਆਵਾਸਾ
 ॥ ੨ ॥ ਹਰਿ ਮੰਗਲ ਗਸਿਰ ਸਨ ਗਏ ਨਾਨਕ ਨਾਮੁ ਪਰਗਾਸਾ ॥ ੨ ॥ ਅੰਤਰਿ
 ਤਨੁ ਬੀਚਾਰੇ ॥ ਗੁਰਮੁਖਿ ਨਾਮੁ ਪਿਆਰੇ ॥ ਹਰਿ ਨਾਮੁ ਪਿਆਰੇ ਸਥਾਇ ਨਿਸ
 ਤਰੇ ਅਗਿਆਨੁ ਐ ਪ੍ਰਗਵਾਇਆ ॥ ਗਿਆਨੁ ਪ੍ਰਭੁ ਭਭ ਲਿਆ ਘਟਿ ਚ
 ਨੁ ਘਰ ਮੰਦਰ ਸੇਹਾਇਆ ॥ ਤਨੁ ਮਨੁ ਅਗੁ ਪੀਰ ਗਥਣਾ ਏਹਿ ਪ੍ਰ
 ਭਿ ਸਚੇ ਭਾਇਆ ॥ ਸੇ ਪ੍ਰਭੁ ਕਰੈ ਸੇਈ ਪ੍ਰਭੁ ਕੀਜੈ ਨਾਨਕ ਅਕਿਸਮਾਇਆ
 ॥ ੩ ॥ ਹਰਿ ਪ੍ਰਭਿ ਕਾ ਜੁਰਚਾਇਆ ॥ ਗੁਰਮੁਖਿ ਵੀਆ ਹਣਿਆਇਆ ॥ ਵੀ
 ਆ ਹਣਿਆਇਆ ਗੁਰਮੁਖਿ ਹਰਿ ਪਾਇਆ ਸਾਧਨ ਕੰਤਿ ਪਿਆਰੀ ॥ ਸੰਤ
 ਨਾਮਿ ਮੰਗਲ ਗਾਏ ਹਰਿ ਜੀਉ ਆਪਿ ਸਵਾਗੀ ॥ ਸੁਹਿਨ ਗਣ ਗੰਧਰਬ
 ਮਿਲਾਏ ਆਪੁਰ ਬਜੰ ਵਬਲਾਈ ॥ ਨਾਨਕ ਪ੍ਰਭੁ ਪਾਇਆ ਮੈਸਾ ਚਾਨ
 ਕੇ ਮੈਰੇ ਨਾਈ ॥ ੪ ॥ ੧ ॥ ੩ ॥

ੴ ਸਤਿਗੁਰ ਪ੍ਰਸਾਦਿ

ਸੁਪ੍ਰੀਤ ਹਲ ੪

ਘਰ ੩

ਆਵਹੈ ਸੰਤ ਜਨੁ ਹੁਣ ਗਾਵਹੈ ਗਵਿੰਦ ਕੇ ਰੇਰਾ ॥ ਗੁਰਮੁਖਿ ਮਿਲਿ ਰਹੀ
 ਐਘਰਿ ਵਾਜਹਿ ਸਥਾਧਨੇ ਰੇਰਾ ॥ ਸਥਾਧਨੇ ਰਹਿ ਪ੍ਰਭੁ ਤੇਰੇ ਤੁਕ
 ਰਾਸ ਭਥਾਈ ॥ ਅਹਿ ਨਿਸਿ ਜਪੀ ਸਦਾ ਸਲਾਹੀ ਸਾਚ ਸਥਾਧਨਿ ਵਲਾ
 ਈ ॥ ਅਨਦਿਨੁ ਸਹਜਿ ਰਹੈ ਗੰਗਾ ਤਾਰਾ ਮਨੁ ਮਹਿਦੁ ਪੁਜਾ ॥ ਨਾਨਕ ਗੁਰਮੁ
 ਖਿ ਏਕੁ ਪਛਾਣੈ ਅਵਰੁ ਜਨਾਨੈ ਦੂਜਾ ॥ ੧ ॥ ਸਭ ਮਹਿ ਗਵਿਹਿ ਆਸੇ ਪ੍ਰ
 ਭੁ ਅੰਤਰਾ ਮੀਰਾ ॥ ਗੁਰ ਸਥਾਧਰਿ ਵੈਰ ਵਿਗਹਿ ਆਸੇ ਪ੍ਰਭੁ ਸੁਆਮੀ ਰਾਮ
 ॥ ਪ੍ਰਭੁ ਮੇਰਾ ਸੁਆਮੀ ॥ ਭਰਾ ਮੀਘਟਿ ਘਟਿ ਗਵਿਆਈ ॥ ਗੁਰਮਤਿ ਸ
 ਚੁਪਾਈ ਐਸਹ ਜਿ ਸਮਾਈ ਐਤਿ ਸੁਭਿਨੁ ਅਵਰੁ ਨ ਕੋਈ ॥ ਸਹਜੇ ਗੁਣ
 ਗਵਾਜੇ ਪ੍ਰਭੁ ਭਾਵਾ ਪਲਾਈ ਮਲਾਈ ॥ ਨਾਨਕ ਸੇ ਪ੍ਰਭੁ ਸਥਾਧਰੇ ਜਪੈ ਅਹਿ
 ਨਿਸਿਨਾਮੁ ਪਿਆਈ ॥ ੨ ॥ ਇਹੁ ਜਗੈ ਦੁਤਰ ਮਨੁ ਮੁਖ ਪਾਇਨਾਈ ਰਾਮਾ ॥ ਅੰ

ਮੇਰੇ

ਗੁਰਸ੍ਰੀਛੰਤਮਹਲ ੪ ਅੰਤਰਜੰਮੀਯਾਇਨ
ਪਾਤੀਯਰਥਾਜਨਮਗਵਾਇਆ॥ ਜਾਮਗਿਦਖੁਪਾਵੇਚਟਪਾਵੇਅ
ਤਿਗਇਆ॥ ਛਤਇਆ॥ ਬਿਨਨਵੈਕੇਬੇਲੀਨਹੀਪੁ ਤਕੁੰਥਾ॥
੨੨॥ ਨਨਕਮਾਇਆਮਹਾਪਸਾਰਾਗੇਸਾਥਿਨਜਾਈ॥ ੨੩॥
ਛਤਿਪਾਨਸਾਤਿਗੁਰਦਾਤਕਿਨਬਿਧਿਦੁਤਰਤਰੀਐਰਾਮਾਸਾਤਿ
ਰਤਇਚਲਹੁਜੀਵਤਿਅਇਵਮਹੀਐਰਾਮਾ॥ ਜੀਵਤਿਅਮਹੀਐ
ਥਰਿਜਲਤਰੀਐਗੁਰਮੁਖਿਨਮਿਸਮਾਵੈ॥ ਪੁਰਾਪੁਰਖਪਾਇਆਵਰ
ਭਾਗੀਸਚਿਨਮਿਲਿਵਲਾਵੈ॥ ਮਤਿਪਰਗਾਸੁਭਈਮਨੁਮਨਿਆ
ਰਾਮਨਮਵਡਿਆਈ॥ ਨਨਕਪ੍ਰਭਪਾਇਆਸਬਦਿਮਿਲਾਇਆਜਤ
ਜੋਤਿਮਿਲਾਈ॥ ੨੪॥ ੧॥ ੪॥

(੬੭)

੧੬ ਸਤਿਗੁਰਪ੍ਰਸਾਦਿ

ਗੁਰਸ੍ਰੀਛੰਤਮਹਲ ੪ ਅਰੁ ੪
ਗੁਰਸੰਤਜਨੇਪਿਆਰਮੈਮਿਲਿਆਮੇਰੀਤਿਸਨਾਬੁਛਿਗਈਅਸੇ॥
ਹਉਮਨੁਤਨੁਦੇਵਸਤਿਗੁਰਮੈਮੇਲੇਪ੍ਰਭਗੁਣਤਸੇ॥ ਧਨੁਪੰਨਗੁਰੁ
ਵਡਪੁਰਖਹੁਮੈਰਸੈਹਰਿਸਾਬਸੇ॥ ਵਡਭਾਗੀਹਰਿਪਾਇਆਜਨਨਾ
ਨਕਨਮਿਵਿਗਸੇ॥ ੧॥ ਗੁਰਜਨੁਪਿਆਰਮੈਮਿਲਿਆਹਰਿਮਗੁ
ਪੰਥਦਸਾਹਾ॥ ਘਰਿਆਵਹੁਚਿਗਿਵਿਛੁਨਿਆਮਿਲਸਬਦਿਗੁਰੁਪੁ
ਤਨਾਹਾ॥ ਹਉਤਪੁਥਾਣਹੁਖਗਿਓਡੀਲੀਅਜਿਉਜਲਾਬਿਨੁਮੀਨੁਮ
ਰਾਹਾ॥ ਵਡਭਾਗੀਹਰਿਪਾਇਆਜਨਨਾਨਕਨਮਿਸਮਾਹਾ॥ ੨॥ ਮਨੁ
ਦਹਦਿਸਿਚਲਿਚਲਿਭਗਮਿਅਮਨਮੁਖਭਗਮਿਭੁਲਾਇਆ॥ ਨਿ
ਤਿਆਸਮਨਿਚਿਤਵੈਮਨਤਿਸਨਾਕੁਖਗਵਾਇਆ॥ ਅਨਤਧਨੁਪ
ਰਿਦਬਿਆਫਿਗਿਬਿਖੁਤਲਣਗਇਆ॥ ਜਨਨਾਨਕਨਮੁਸਲਾਹਿਤੁ
ਬਿਨਨਵੈਪਾਚਿਪਚਿਮੁਇਆ॥ ੩॥ ਗੁਰਸ੍ਰੀਦਰਸੇਭਨੁਪਾਇਕੇਹਰਿ
ਪ੍ਰੇਮਥਈਮਨੁਮਾਇਆ॥ ਮੇਰੈਹਿਰਦੈਸੁਪਿਥੁਪਿਥਿਵਿਸਰਿਗਈਮਨਾ
ਸਾਚਿਤਵਿਸਰਿਆ॥ ਮੈਅੰਤਰਿਵੇਦਨਪ੍ਰੇਮਕੀਗੁਰਦੇਖਤਮਨੁਸਾਧ
ਰਿਆ॥ ਵਡਭਾਗੀਪ੍ਰਭਪਾਇਮਿਲੁਜਨਨਾਨਕਖਿਨੁਖਿਨੁਵਾਇਆ॥

ਗੁਰਸ੍ਰੀਛੰਤਮਹਲ ੪ ਅਰੁ ੫
ਜਿਨਿਹਰਿਪ੍ਰਭਿਮਿਲਣਨਦਿਤੀਆ॥ ਦੁਕੰਚਨਵੈਨੀਆਯੀਨ
ਹਉਮੈਮਾਗਿਦਿਗੁਤੀਆ॥ ਮਿਹਮਾਇਆਵਸਭਕਾਲਖਯੀਨਮਨਮੁ
ਖੁਡਸਜਤੀਆ॥ ਜਨਨਾਨਕਗੁਰਮੁਖਿਓਬਰਗੁਰਸਬਦਾਹਉਮੈ
ਭੁਈਆ॥ ੧॥ ਵਸਿਆਇਹੁਦੇਜਨਾਇਸੁਮਨਕਉਮਨੁਖਸਜਿਓਨਿ
ਤਭਉਦਿਆ॥ ਦੁਖਿਗੇਦਿਵੇਵਹੁਦੀਅਨਿਤਾਸਾਸਕਰਦਿ
ਆ॥ ਗੁਰਪਾਇਆਵਸੰਤਜਨਮਨਿਆਸਪ੍ਰਗਿਹਰਿਚਉਦਿਆ॥ ਜਨ
ਨਾਨਕਪ੍ਰਭਦੇਹਮਤੀਛਡਿਆਸਨਿਤਸੁਖਿਸਉਦਿਆ॥ ਸਾਪਨਾ
ਸਚਿਤਿਕਰਮਾਮਾਜਿਆਹਰਿਪ੍ਰਭਸਜਤੀਐਆਈ॥ ਮੇਰੈਠਕੁਰਮ
ਗਮਦਇਆਲੁਪੈਰਾਮਾਜਿਆਕਰਿਕਿਰਪਾਲੇਹੁਮਿਲਾਈ॥ ਮੇਰੈਮ
ਨਿਤਨਿਲੋਚਗੁਰਮੁਖਰਾਮਾਜਿਆਹਰਿਸਰਪਸਾਜਿਵਿਛਈ॥ ਜਨ
ਨਾਨਕਹਰਿਪ੍ਰਭਭਈਆਰਾਮਾਜਿਆਮਿਲਿਆਸਹਜਿਸੁਭਈ॥ ੩॥
ਇਕਤਸੇਜੈਹਰਿਪ੍ਰਭਰਾਮਾਜਿਆਗੁਰਦੇਸੋਹਿਮੇਲੇਈ॥ ਮੈਮਨਿਤਨਿ
ਪ੍ਰੇਮਬੈਰਾਗੁਪੈਰਾਮਾਜਿਆਗੁਰਮੇਲੇਕਿਰਪਕਰੇਈ॥ ਹਉਗੁਰਵਿਟਹੁ
ਘੇਲਿਘੁਮਾਇਆਰਾਮਾਜਿਆਜੀਉਸਤਿਗੁਰਾਗੈਦਈ॥ ਗੁਰੁ
ਤਭਜੀਉਰਾਮਾਜਿਆਜਨਨਾਨਕਹਰਿਮੇਲੇਈ॥ ੪॥ ੨॥ ੬੫੧੮॥

(੬੮)

੧੬ ਸਤਿਗੁਰਪ੍ਰਸਾਦਿ

ਗੁਰਸ੍ਰੀਛੰਤਮਹਲ ੫ ਅਰੁ ੧
ਸੁਣਿਬਾਵੇਰੇਤੁਕਾਏਦੇਖਿਭੁਲਾਨਾ॥ ਸੁਣਿਬਾਵੇਰੇਨੇਕੁਡਾਲਾਇਓ
ਤੁਸੰਭਰਗਾਨਾ॥ ਕੁਡੀਡਿਖਿਭੁਲਾਅਦੁਲਾਪੈਨਮੁਲੇਗਾਬੈਦਨਮੁਸ
ਜੀਠਾ॥ ਬੀਵਹਿਲਾਲਾਤਿਗੁਲਾਲਾਸਬਦੁਚੀਨਿਗੁਰਮੀਠਾ॥ ਮਿਥਿ
ਅਮੋਹਿਮਗਨੁਖੀਹਰਿਆਛੁਠੁਸੰਗਿਲਪਟਨਾ॥ ਨਨਕਦੀਨਸਗਟੇ
ਕਿਰਪਾਨਿਪਿਰਾਖੁਲਾਜਭਗਤਨਾ॥ ੧॥ ਸੁਣਿਬਾਵੇਰੇਸੇਵਿਠਕੁਰਨਬ
ਪਰਣਾ॥ ਸੁਣਿਬਾਵੇਰੇਜੇਅਇਆਤਿਸੁਜਣਾ॥ ਨਿਹਚਲੁਹੁਤਵੈਸੇ

ਸੁਖਪਰਦਸੀਸੀਤਸੀਗੀਮਲਿਰਹੀਐ॥ਹਰਿਪਾਈਐਤੁਗੀਸੁਖਪਰਦਸੀ
 ਰਾਗੀਰਦਪ੍ਰਕਾਸ਼ਹਰੀਐ॥ਇਹਮਨੁਰੀਜੇਸੀਕਨਕੀਜੇਗੁਮੁਖੀ
 ਰੀਜੇਬੁਖਮਾ॥ਨਨਕਦੀਨਭਗਤਭਵਤਰਲਤਰਕਿਆਗੁਦਾ
 ਪਾ॥੨॥ਸੁਖਿਥਵਰਕਿਅਕੀਚੈਕੁੜਮੋਨ॥ਸੁਖਿਥਵਰਕੁ
 ਵੇਸੀਗਰਬੁਗਮਨ॥ਨਿਭਲੁਪੁਰਜਾਣਮਿਥਿਆਮਾਦਸੀਤਪੁਰੁ
 ਇ॥ਸਾ॥ਜੀਵਤਸਮੀਐਤਵਜਲਤੁਗੀਐਜੇਥੀਵੈਕਰਮਿਲਾਪਿਆ
 ਮਾ॥ਗੁਰਸਦੀਜੋਅੰਮਿਤੁਪੀਜੋਜਿਸੁਲਾਵਹਿਸਹਜਿਧਿਅੰਨ॥ਨਨਕ
 ਮਗਣਪਾਇਆਹਰਿਦਅਰੋਹਉਥਲਿਥਲਿਸਦਕੁਰਬਾਨ॥੩॥ਸੁ
 ਥਵਰਮਤੁਜਾਣਹਿਪੁਕੁਮੈਪਾਇਆ॥ਸੁਖਿਥਵਰਥੀਉਰੇ
 ਜਿਨੀਪੁਤੁਧਿਆਇਆ॥ਜਿਨੀਪੁਤੁਧਿਆਇਅਤਿਨਿਸੁਖਪਾਇ
 ਆਵਰਭਗੀਦਰਸਨਪਾਈਐ॥ਥੀਉਨਿਮਾਣਸਦਕੁਰਬਾਣਸ
 ਗਲਾਪ੍ਰਮਿਟਾਈਐ॥ਓਹੁਪੁਨਭਗਸੁਪਾਜਿਨਿਹਰਿਪੁਤੁਲਧਰ
 ਮਤਿਸੁਪਹਿਆਪੁਵਿਚਾਇਆ॥ਨਨਕਦੀਨਸਗਣਿਸੁਖਸਾਗਰ
 ਖੁਲਾਜਾਪੁਨਾਇਆ॥੪॥੧॥ਸੁਧੀਛੰਤਮਹਲਾ ੫ ਹਰਿਚਰਣ
 ਕਮਲਕੀਟੇਕਸਤਿਗੁਰਦਿਤੀਤੁਸਿਕੇਥਲਿਗਮਜੀਉ॥ਹਰਿਅੰਮ੍ਰਿ
 ਤਭਰੇਭੰਡਸਭਕਿਛੁਹੈਘਗਿਤਸਕੈਥਲਿਗਮਜੀਉ॥ਬਾਬੁਲੁ
 ਮਹਾਵਡਸਮਰਥਾਕਰਣਕਰਣਪੁਤੁਹਗਾ॥ਜਿਸੁਸਿਮਰਤਦੁਖਕਈ
 ਨਲਾਗੋਭਉਜਲੁਪਾਇਉਤਗਾ॥ਆਦਿਜੁਗਾਦਿਭਗਤਨਕਾਰਥਾ
 ਉਸਤਤਿਕਰਿਕਰਿਜੀਵਾ॥ਨਨਕਨਾਮੁਮਹਾਸੁਮੀਠਅਨਦਿਨੁਮ
 ਨਿਤਨਿਪੀਵਾ॥ਹਰਿਅਪਲਾਏਮਿਲਾਇਕਿਉਵੇਛੋੜਾਥੀਵਈਥ
 ਲਿਗਮਜੀਉ॥ਜਿਸਨੇਤੇਗੀਟੇਕਸੇਸਦਾਸਦਾਜੀਵਈਥਲਿਗਮਜੀ
 ਉ॥ਤਗੀਟੇਕਤੁਛੈਤੇਪਾਈਸਾਚੇਸਿਰਜਣਹਗਾ॥ਜਿਸਤਖਲੀਕੇ
 ਈਨਹੀਐਸਾਪ੍ਰਭੁਹਮਗਾ॥ਸੰਤਜਨਮਿਲਿਮੰਗਲੁਗਾਇਆਦਿਨੁ
 ਗਨਿਆਸਤੁਮਗੀ॥ਸਫਲੁਦਰਸੁਭੇਦਿਆਗੁਰਪੂਰਾਨਨਕਸਦਥਲਿ
 ਹਗੀ॥੨॥ਸੀਮਲਿਆਸਚੁਥਨਮਨੁਮਹਤੁਸਚੁਪਾਇਆਥਲਿਗ
 ਮਜੀਉ॥ਸਤਿਗੁਰਮਿਲਿਆਦਇਆਲੁਗਣਅਬਨਸੀਗਾਇਆ
 ਥਲਿਗਮਜੀਉ॥ਗੁਣਗੋਵਿੰਦਗਉਨਿਤਨਿਤਪ੍ਰਾਣਪ੍ਰੀਤਮਸੁਆ

ਮੀਆ॥ਸੁਭਦਿਵਸਅਏਗਹਿਕੰਠਿਲਾਏਮਿਲੇਅੰਤਰਜਾਮੀਆ॥
 ਸਤਸੰਤਖੁਵਜਹਿਵਜੇਅਨਹਰਾਣੁਕਾਗ॥ਸੁਦਭਬਿਨਾਸਸ
 ਦਾਨਨਕਪਭਪੁਰਖਕਰਣੇਹਗ॥੩॥ਉਪਜਿਆਤਤੁਗਿਆਨੁਸਹੁ
 ਗੋਈਐਇਕੁਹਰਿਥਲਿਗਮਜੀਉ॥ਬਹੁਮਥਹਮੁਮਿਲਾਇਗੋਇਨ
 ਸਕਭਿਨਕਰਿਥਲਿਗਮਜੀਉ॥ਬਿਸਮੁਪਖੋਬਿਸਮੁਸੁਣੀਅਥਿ
 ਸਮਾਦੁਨਰੀਆਇਆ॥ਜਲਿਥਲਿਮਹੀਅਲਿਪੁਰਨਸੁਆਮੀ
 ਘਟਿਘਟਿਗਹਿਆਸਮਾਇਆ॥ਜਿਸੇਤਉਪਜਿਆਤਿਸੁਮਾਹਿਸਮਾ
 ਇਆਕੀਮਤਿਕਹਣਨਜਾਈ॥ਜਿਸੁਕੇਰਲਤਨਜਾਹੀਲਖਣੇਨਨ
 ਕਤਿਸਹਿਧਿਆਈ॥੪॥੨॥

੭੭੭
 ੧ਥਿਸਤਿਗੁਰਪ੍ਰਸਾਦਿ

ਸੁਧੀਛੰਤਮਹਲਾ ੫ ਘਰੁ ੨
 ਗੋਬਿੰਦਗੁਣਗਵਣਲਾਗੇ॥ਹਰਿਗੰਗਿਅਨਦਿਨੁਜਾਗੇ॥ਹਰਿਗੰਗਿਜਾ
 ਗੇਪਪਤਗੇਮਿਲੇਸੰਤਪਿਆਰਿਆ॥ਗੁਰਚਰਣਲਾਗਭਗਮਭਗੇਕ
 ਜਸਗਲਸੁਵਰਿਆ॥ਸੁਖਿਸੁਵਣਬਾਣੀਸਹਜਿਜਾਣੀਹਰਿਨਾਮੁਜ
 ਪਿਵਡਭਗੇ॥ਬਿਨਵੰਤਨਨਕਸਗਣਿਸੁਆਮੀਜੀਉਪਿੰਡੁਪ੍ਰਭਾ
 ਗੇ॥੧॥ਅਨਹਤਸਬਦੁਸੁਹਵਾ॥ਸਚੁਮੰਗਲੁਹਰਿਜਸੁਗਵਾ॥ਗੁ
 ਣਗਾਇਹਰਿਹਰਿਦੁਖਨਾਸੇਗਸਉਪਜੈਮਨਿਘਣਾ॥ਮਨੁਤਨੁਨਿਰ
 ਮਲੁਦੇਖਿਦਰਸਨੁਨਾਮੁਪ੍ਰਭਕਮੁਖਿਭਣਾ॥ਹੋਇਹੋਦਸਾਪੁਪ੍ਰਭ
 ਅਗਧੁਆਪਣੇਪ੍ਰਭਭਵਾ॥ਬਿਨਵੰਤਨਨਕਦਇਆਧਰੁਸੇਦਾ
 ਹਰਿਗੁਣਗਵਾ॥੨॥ਗੁਰਮਿਲਿਸਗੁਰਤਿਆ॥ਹਰਿਚਰਣਜਪਤ
 ਨਿਸਤਰਿਆ॥ਹਰਿਚਰਣਪਿਆਏਸਭਿਫਲੁਪਾਏਮਿਟਾਵਣ
 ਜਾਣਾ॥ਭਾਇਭਗਤਿਸੁਭਾਇਹਰਿਜਪਿਆਪਣੇਪ੍ਰਭਭਵਾ॥ਜਪਿਏ
 ਕੁਅਲਖੁਆਪਾਗੁਪੂਰਨਤਿਸਥਿਨਨਹੀਕਈ॥ਬਿਨਵੰਤਨਨਕਗੁ
 ਰਿਭਮੁਖਇਆਜਤਦੇਖਤਤਸੇਈ॥੩॥ਪਤਿਤਪਵਨਹਰਿਨਾਮ
 ਪੂਰਨਸੰਤਜਨਕੇਕਾਮਾ॥ਗੁਰਸੰਤਪਾਇਆਪ੍ਰਭੁਧਿਆਇਆਸਗਲ

॥ ६५ ॥ ਪ੍ਰੀਤਮ ॥ ਰਹਿਤ ਪਥਿਨ ਮੇਸਰ ਸਮੇ ਪ੍ਰੀਤਮ ਲੈ ਚੰਗੀ ਵਿ
 ਨਿਆ ॥ ਮਨਿ ਸੰਤਿ ਆਈ ਵਜੀ ਵਧਾਈ ਮਨੁ ਕਰੇ ਨ ਵੀਸੇ ॥ ਬਿ
 ਨਵੈ ਤਿਨ ਨਕਸਾ ਤਿਸੁ ਗੰਗੇ ਦਿਖਾਇ ਸਦਾ ਭਜੁ ਜਗਦੀਸੁ ॥ ੪ ॥
 ॥ ੩ ॥ ਸੁਪ੍ਰੀਤ ਮਹਲ ੫ ॥ ਤੁਠ ਕਰੇ ਬੈਰਾਗੇ ਮੈ ਜੇ ਧੀ ਘਟ ਚੰਗੀ
 ॥ ਤੁਸੁ ਗੰਗੇ ਤਨ ਗੰਗੇ ਉਸੁ ਗੰਗੇ ਤੇ ਗੰਗਾ ॥ ਸਹਜ ਨਾ ਤੁਠ
 ਦਣ ਕਰਿ ਮਹਮਤਿ ਸੰਤੀ ॥ ਕਿਰਪਾ ਕੀਜੈ ਸਾਮਤਿ ਦੀ ਜੈ ਅਠਪ
 ਹਰਿ ਤੁਧੁ ਆਈ ॥ ਗੁਰ ਬਨ ਕੀ ਜੈ ਗੋਲੇ ਵੀ ਜੈ ਤਗਤਿ ਜੀ ਅੰਗੇਤੀ
 ॥ ਸਭ ਉਪਰਿ ਨ ਕਰਾਠ ਕੁਮੈ ਜੇ ਧੀ ਘਟ ਚੰਗੀ ॥ ੧ ॥ ਤੁਮ ਗਉਰ
 ਅਤੇ ਗਹਿਰੀ ਭੀ ਰਤੁ ਮਾਪਿ ਹਮ ਬਹੁ ਗੰਗਾ ਮਾ ॥ ਤੁਸੁ ਵਡੇ ਵਡੇ
 ਉਚੇ ਉਇਤੀ ਕਲਹੁ ਗੰਗਾ ਮਾ ॥ ਉਚਿ ਕਿਛੁ ਨ ਧੀ ਏਕੁ ਤੁਧੇ ਆਪੇ
 ਆਪਿ ਸੁਜਨਾ ॥ ਅੰਮ੍ਰਿਤ ਦਿਸੈ ਨਿਮਖ ਪ੍ਰਭ ਜੀ ਵਸ ਬਗੰਗ ਸਮ
 ਨਾ ॥ ਚਰਣ ਹਸਰ ਚੀ ਦੇ ਸਨਦਾ ਸੀ ਮਨੁ ਉਲੈ ਤਨੁ ਹੀ ਆ ॥ ਨਨ
 ਕ ਠਕੁਰੁ ਸਰਬ ਸਮਾਣ ਅਪਨ ਭਵਨ ਕਰੀ ਆ ॥ ੨ ॥ ਤੁਛੁ ਉਪਰਿ ਮੇਰ
 ਹੈ ਮਣ ਤੁਧੈ ਮੇਰਾ ਟਾਂਗਾ ॥ ਸੁਗਤਿ ਮਤਿ ਚਤੁਰਾਈ ਤੇ ਗੀਤੁ ਜਲਾਇ
 ਹਿਜਾਣਾ ਮਾ ॥ ਸੇਈ ਜਦੋ ਸੇਈ ਪਛਣੈ ਜਾ ਕਉ ਨ ਰਹਿਸਿ ਰੇ ॥ ਮਨੁ
 ਖਿਭੁ ਲੀਥੁ ਤੀਰੰ ਧੀ ਠਥੀ ਮਾਇ ਫੰਦੇ ॥ ਠਕੁਰ ਭੀ ਲੀਸੁ ਗੁਣ ਵੰ
 ਤੀ ਤਿਨ ਧੀ ਸਤਿ ਗੰਗਾ ਮਾ ॥ ਨਨਕਰੀ ਪਰਤੁਧੈ ਠਕੁਰ ਤੁਨ ਨਕ ਮਣ
 ॥ ੩ ॥ ਹਉ ਵੀ ਵੰਦਾ ਘੋਲੀ ਵੰਦਾ ਤੁਪਰ ਬਤੁ ਮੇਰਾ ਓਲਾ ਮਾ ॥ ਹਉ
 ਬਲਿ ਬਲਿ ਜਈ ਲਖ ਲਖ ਬਗੀ ਆਜਿ ਨਿਭੁ ਮੁਪਰਾ ਖੋਲਾ ਮਾ ॥
 ਮਿਟੈ ਅੰਧਰੇ ਤੇ ਬਿਕਾਰੇ ਠਕੁਰ ਸਿਉ ਮਨੁ ਮਾ ॥ ਪ੍ਰਭ ਜੀ ਭਈ ਰਈ
 ਨਿਕਾਣੀ ਸਫਲ ਜਨ ਮੁਪਰਵਾਨਾ ॥ ਭਈ ਅਮੋਲੀ ਭਾਗੇ ਤੇ ਲੀ ਮੁਕ
 ਤਿ ਜਗਤਿ ਰਹਿ ਬੇਲਾ ॥ ਕਹੁ ਨਨਕ ਹਉ ਨਿਭ ਉਹੇਈ ਸੁਪ੍ਰਭ ਮੇਰ
 ਲਾ ॥ ੪ ॥ ੧ ॥ ੪ ॥ ਸੁਪ੍ਰੀਤ ਮਹਲ ੫ ॥ ਸਾਜਨੁ ਪ੍ਰਭੁ ਸਤਿ ਗੁਰ ਮੇਰਾ
 ਪ੍ਰਗਤਿ ਸੁਥਿਨੁ ਅਵਰੁ ਨ ਜਾਣਾ ਮਾ ॥ ਮਤਿ ਪਿਤਾ ਭਈ ਸੁਤ ਬੰਧ ਜੀ ਅ
 ਪਲ ਮਨ ਭਾਣਾ ਮਾ ॥ ਜੀਉ ਪਿਛੁ ਸਭੁ ਤਿਸ ਕਾ ਦੀ ਅਸਰ ਬਹੁ ਭਗਪੁ
 ਗਾ ਅੰਤਰਾ ਮੀ ਸਿਪਤ ਮੇਰਾ ਸਰਬ ਹਿ ਅਭਰੁ ਪ੍ਰਗਾਤ ਕੀ ਸੁਰਣ ਸਰਬ
 ਮੁਖ ਪਏ ਏਸ ਸਰਬ ਕਾਇਆ ॥ ਸਦਾ ਸਦਾ ਨਨਕ ਬਲਿਹਾਰੈ ਨਨਕਸ

੪੭੭
 ਕਰ ਬਣਾ ॥ ੧ ॥ ਐਸਾ ਗੁਰੁ ਵਡ ਭਾਗੀ ਪਈ ਐ ਜਿ ਤੀਮ ਲਿਐ ਪੁਕ
 ਜਾ ਪੈਸਾ ॥ ਜਨ ਮਜਨ ਮਕ ਕਿਲਾ ਵਿਖੁ ਤਹਿ ਹਿਸੈ ਤੁਧੀ ਨਿਤ
 ਨ ਪੈਸਾ ॥ ਹਰਿ ਧੁਕੀ ਨਈ ਐ ਪ੍ਰਭੁ ਆਈ ਅੰਬਾ ਹੁਕਿ ਜਿਨ ਨਾ
 ਐ ॥ ਗੁਰ ਚਰਣੀ ਲਾਗੇ ਭੁਮ ਭਉ ਭਾਗ ਮਨ ਚਿਦਿ ਅਠ ਲਾਪਈ
 ॥ ਹਰਿ ਗੁਣ ਨਿਤਿ ਗਏ ਨ ਮੁਪਿ ਆਇ ਠਿਗਿ ਸਗੁਨੀ ਸੰਤ ਪਾ ॥ ਨਨਕ
 ਸੁਪ੍ਰਭ ਜੀ ਅਕਾਦਤ ਪ੍ਰਗਤਿ ਸੁਪਰਤ ਪਾ ॥ ੨ ॥ ਹਰਿ ਹਰਿ ਗੁਣ ਨਿਧ
 ਹਰਿ ਸੰਤ ਕੈ ਵਸਿ ਆਇ ਮਾ ॥ ਸੰਤ ਚਰਣ ਗੁਰ ਸਵਾਲਾਗੇ ਤਿਨੀ ਪਰਮ ਪ
 ਦਾਇ ਮਾ ॥ ਪਰਮ ਪਦੁ ਪਾਇ ਆਪੁ ਮਿਟਾਇ ਆਹਿ ਪ੍ਰਭ ਨ ਕਿਰਪਾ
 ਧਰੀ ॥ ਸਫਲ ਜਨ ਮੁਹੇ ਅਭਉ ਭਗਾ ਹਰਿ ਭਇ ਆਇ ਕੁਮਾਰੀ ॥ ਜਿ
 ਸਕਾ ਤਿਨ ਧੀ ਮੋਲੀ ਲੀ ਅਜੇ ਤੀ ਜੇਤਿ ਸਮਾਇਆ ॥ ਨਨਕ ਨ ਮੁਨਿ
 ਰੰਜਨ ਪੀਐ ਮਿਲਿ ਸਤਿ ਗੁਰੁ ਸੁਖ ਪਾਇਆ ॥ ੩ ॥ ਗਾਉ ਮੰਗਲ ਨਿਤ
 ਹਰਿ ਜਨ ਪੁੰਨੀ ਇਛੁ ਸਬਈ ਰਾਮਾ ॥ ਗੰਗੇ ਤੇ ਅਪੁਨੇ ਸੁਆਮੀ ਸਤੀ
 ਮੇਰਾ ਵੈਜਾਈ ਰਾਮਾ ॥ ਅਬਨਾ ਸੀ ਪਾਇਆ ਨ ਮੁਪਿ ਆਇ ਆਸ ਗ
 ਲ ਮਨੋਰਥ ਪਈ ॥ ਸੰਤਿ ਸਹਜਾ ਅੰਦਰ ਘਨੇ ਗੁਰ ਚਰਣੀ ਮਨੁ ਲਾਏ
 ਪੁਰਿ ਹਿ ਆਪਟਿ ਘਟਿ ਅਥਿਨਾ ਸੀ ਬਨ ਬਨ ਤਿਸੀ ਧੀ ॥ ਕਹੁ ਨ
 ਨਕਾਰੁ ਸਗਲੇ ਪ੍ਰੇਰ ਗੁਰ ਚਰਣੀ ਮਨੁ ਲਾਈ ॥ ੪ ॥ ੨ ॥ ੫ ॥ ਸੁਪ੍ਰੀਤ
 ਮਹਲ ੫ ॥ ਕਹਿ ਕਿਰਪਾ ਮੇਰੀ ਤਮੁ ਸੁਆਮੀ ਨਿਤ ਦੇਖਹਿ ਰਹੁ ਤੇਰਾ
 ਮਾ ॥ ਲਾਖ ਜਿਹ ਵੰਦੇ ਹਮੇ ਗੰਗਾ ਮੁਖੁ ਹਿ ਆਰਧੇ ਮੇਰਾ ਮਾ ॥ ਹਰਿ
 ਆਰਧੇ ਜਮ ਪੰਥੁ ਸਧੇ ਦੁਖੁ ਨ ਵਿਆਪੈ ਕਈ ॥ ਜਲਿ ਬਲਿ ਮਹੀ ਅਲਿ
 ਪ੍ਰਭੁ ਸੁਆਮੀ ਜਤ ਦੇਖਤ ਸੇਈ ॥ ਭਗਮ ਮੋਹਿਕਾਰਨ ਠੇਪਾ ਭੇਨ
 ਰਿਹੁ ਤੇਰਾ ॥ ਨਨਕ ਕਉ ਪ੍ਰਭ ਕਿਰਪਾ ਕੀਜੈ ਨਿਤ ਦੇਖਹਿ ਰਹੁ ਤੇਰਾ ॥
 ॥ ੧ ॥ ਕੇਟਿ ਕਰਨ ਦੀ ਜਹਿ ਪ੍ਰਭ ਪੀਤਮ ਹਰਿ ਗੁਣ ਸੁਣੀ ਅਹਿ ਆਥਿਨਾ ਸੀ
 ਰਾਮਾ ॥ ਸੁਣਿ ਸੁਣਿ ਇਹ ਮਨੁ ਨਿਗਲੁ ਹੋਵੈ ਕਈ ਐਕਲ ਕੀ ਫਾਸੀ ਰਾਮ
 ॥ ਕਈ ਐ ਜਮ ਫਾਸੀ ਸਿਮਰਿ ਆਥਨਾ ਸੀ ਸਗਲ ਮੰਗਲ ਸੁਗਿ ਅਨਾ ॥
 ਹਰਿ ਜਿਨ ਪੁਜ ਪੀਐ ਦਿਨੁ ਰਾਤੀ ਲਾਗੇ ਸਹਜ ਪਿਆਨਾ ॥ ਕਲਾ ਮਲ ਦੁ
 ਖਾਜੇ ਰੁਭੁ ਚਿਤ ਤੇ ਮਨ ਕੀ ਦੁਰਮਤਿ ਨਾਸੀ ॥ ਕਹੁ ਨਨਕ ਪ੍ਰਭ ਕਿਰਪਾ ਕੀ
 ਜੋ ਹਰਿ ਗੁਣ ਸੁਣੀ ਅਹਿ ਆਵਿਨਾ ਸੀ ॥ ੨ ॥ ਕਹੇ ਹਿਰਸਤ ਤੇ ਗੀਟ ਲਕ

ਮਾਵਹਿਚਰਣਚਲਪਿਪ੍ਰਤਮਗਿਗਮਾ। ਭਵਸਾਗਰਨਵਹਿਸੇਵਾ
 ਜੋਰਥੈਤਿਸੁਤਗਿਗਮਾ। ਭਵਨਲੁਤਰਿਅਹਿਹਿਸਿਮਰਿਅਸਾਗ
 ਲਮਨਰਥਪੁਗੇ। ਮਹਾਥਿਕਾਗਏਸੁਖਉਪਜੇਥਾਜੇਅਨਹਰਤੁਗਮ।
 ਨਥੀਛਤਠਲਪਾਏਸਗਲਕੁਰਗਤਿਕੀਮਅਪਗਗਿ। ਕਪੁਨਨਕਪੁ
 ਭਕਿਰਪਕੀਜੈਮਨਸਰਚਲੇਤੈਮਗਗਿ॥੩॥ ਏਹੋਵਰੁਏਪਵਡਿ
 ਅਈਇਹਪਨ੍ਹੋਇਵਭਭਗਾਮਾ। ਏਹੋਗੁਏਹੋਸਭੇਗਾਹਿਚਰ
 ਣੀਮਨੁਲਾਗਾਮਾ। ਮਨੁਲਾਗਾਚਰਣਪ੍ਰਭਕੀਸਰਣੇਕਰਣਕਰਣ
 ਗੋਪਲਾ। ਸਭਕਿਛੁਤੋਗਤੁਪ੍ਰਭਮੇਮੋਰਠਕਰਦੀਨਰਇਆਲਾ।
 ਮੋਹਿਨਿਗੁਣਪ੍ਰੀਤਮਸੁਖਸਾਗਸੰਤਸੰਗਿਮਨੁਜਗਾ। ਕਪੁਨਨਕ
 ਪ੍ਰਭਿਕਿਰਪਕੀਨੀਚਰਣਕਮਲਮਨੁਲਾਗਾ॥੪॥੩॥੬॥ ਸੂਰੀ
 ਛੰਤਮਹਲ ੫ ਹਰਿਜਪੋਹਰਿਮੰਦਰੁਸਾਜਿਅਸੰਤਭਗਤਗੁ
 ਣਗਵਹਿਗਮਾ। ਸਿਮਰਿਸਿਮਰਿਸੁਆਮੀਪ੍ਰਭਅਪੁਨਾਸਗਲਪ
 ਪਤਜਵਹਿਗਮਾ। ਹਰਿਗੁਣਗਾਇਪਰਮਪਦੁਪਾਇਆਪ੍ਰਭਕੀ
 ਉਤਮਥਾਣੀ। ਸਹਜਕਥਾਪ੍ਰਭਕੀਅਤਿਮੀਠੀਕਥੀਅਕਥ
 ਕਹਾਣੀ। ਭਲਾਸੰਜੇਗੁਮੁਰਤੁਪਲਾਸਚਾਅਥਚਲਨੀਵ
 ਰਖਾਈ। ਜਨਨਾਨਕਪ੍ਰਭਭਏਦਇਆਲਾਸਰਥਕਲਾਬਣਿ
 ਆਈ॥੧॥ ਆਨੰਦਵਜਹਿਨਿਤਵਜੇਪੁਰਬ੍ਰਹਮਮਨਿ
 ਫੁਠਾਗਮਾ। ਗੁਰਮੁਖਸਭਕਰਣੀਸਾਗੀਥਿਨਸੇਭੁਮਭੇਛੁਠਾ
 ਮਾ। ਅਨਹਰਥਾਣੀਗੁਰਮੁਖਵਖਾਣੀਜਸੁਸੁਣਿਸੁਣਿਮਨੁਤ
 ਨਹਿਗਿਆ। ਸਰਥਸੁਖਤਿਸਹੀਥਣਿਅਏਜੇਪ੍ਰਭਅਪੁਨਾਕਰਿਆ।
 ਘਰਮਹਿਨਵਨਿਪਿਭੇਰੰਡਰਾਗਮਨੀਮੰਗੁਲਾਗਾ। ਨਾਨਕਜੀ
 ਪ੍ਰਭਕਦੇਨਵਿਸੈਪੁਰਨਜਕਿਭਾਗਾ॥੨॥ ਛਾਇਆਪ੍ਰਭਿਛੰਤ
 ਪਤਿਕੀਨੀਸਗਲੀਤਪ੍ਰਭਿਥਿਨਾਸੀਰਾਮਾ। ਯੁਖਪਪਕਾਡੇਰਾਚ
 ਠਕਰਜਾਇਆਰਾਸੀਰਾਮਾ। ਹਰਿਪ੍ਰਭਭੁਗਮਾਇਆਮਿਟੀ
 ਥਲਾਇਆਸਾਤੁਪਰਮੁਪੁੰਨਠਲਿਆਸੇਪ੍ਰਭਅਪਨਸਦਾਪ
 ਆਈਐਸੇਵਤਥੇਸਤਖਲਿਆਗੁਣਨਿਪਨਸੁਖਸਾਗਸੁਆ
 ਮੀਜਲਥਲਮਹੀਅਲਿਸੇਈ। ਜਨਨਾਨਕਪ੍ਰਭਕੀਸਰਣਈਭਿ

ਸੁਥਿਨੁਅਵਗੁਨਕਈ॥੩॥ ਸਿਰਾਘਰੁਬਨਿਆਬਹੁਤਲੁਬਨਿ
 ਆਪ੍ਰਭਪਰਸੇਹਰਿਗਾਇਆਰਾਮਾ। ਸਿਰਾਮਨੁਸੇਹਿਆਮੀਤਸਜ
 ਨਸਰਸਿਗੁਣਮੰਗਲਹਰਿਗਾਇਆਰਾਮਾ। ਗੁਣਗਾਇਪ੍ਰਭੁਪਿਆ
 ਇਸਾਚਾਸਗਲਇਛਾਪਈਆ। ਗੁਰਚਰਣਲਾਗੇਸਦਾਜਾਗੇ
 ਮਨਿਵਜੀਆਵਾਈਆ। ਕਰੀਨਦਰਿਸੁਆਮੀਸੁਖਪਾਮੀਹਲ
 ਤੁਪਲਤੁਸਵਾਗਿਆ। ਥਿਨਵੰਤਿਨਾਨਕਨਿਤਨਾਮੁਜਪੀਐਜੀਉਪ
 ਰੂਜਿਨਿਪਾਰਿਆ॥੪॥੪॥ ੭। ਸੁਚੀਛੰਤਮਹਲ ੫ ਭੇਸੰਗਰਭੇ
 ਸਗੁਰਤਰਿਆਹਰਿਹਰਿਨਮੁਪਿਆਏਰਾਮਾ। ਥਿਹਥਥਾਹਰਿਚਰਣਮ
 ਹੁਪਿਮਿਲਿਸਤਿਗੁਰਪਹਿਲਘਾਏਰਾਮਾ। ਗੁਰਸਥਦੀਤਰੀਐਥਹੁ
 ਬਿਨਮਹੀਐਭੁਕੇਆਵਣਜਾਣਾ। ਜਿਕਿਛੁਕੇਸੇਈਭੁਣਮਨ
 ਉਤਮਹੁਸਯਜਿਸਮਾਣਾ। ਯੁਖਨਭੁਖਨੇਗੁਥਿਆਪੇਸੁਖਸਾ
 ਗਸਰਥਾਣੀਪਾਏ। ਹਰਿਸਿਮਰਿਸਿਮਰਿਨਾਨਕਗੰਗਿਰਾਤਮਨਕੀਚੰ
 ਤੀਮਟਾਈ॥੧॥ ਸੰਤਜਨਾਹਰਿਮੰਤ੍ਰਦ੍ਰਿੜਾਇਆਹਰਿਸਾਜਨਵਸਿ
 ਗਤਿਕੀਨੇਰਾਮਾ। ਆਪਨਜਾਮਨੁਆਗੈਪਰਿਆਸਰਥਸੁਠਕਰ
 ਦੀਨੇਰਾਮਾ। ਕਰਿਆਪਨੀਦਾਸੀਮਿਟੀਉਦਾਸੀਹਰਿਮੰਦਰਿਥਿਤਿ
 ਪਾਈ। ਅਨਦਥਿਨੇਦਸਿਮਹੁਪ੍ਰਭੁਸਾਚਾਵਿਛੁੜਿਕਥਹੁਨ
 ਜਾਈ। ਸਾਵਡੁਭੁਗਣਿਸਦਾਸੇਭਾਗਣਿਰਾਮਨਮਗੁਣਗੀਨੇ॥
 ਕਪੁਨਨਕਰਵਹਿਗੰਗਿਰਾਤਪ੍ਰੇਮਮਹਾਸਭੀਨੇ॥੨॥ ਅਨਦਥਿ
 ਨੇਰਭਏਨਿਤਸਖੀਏਮੰਗਲਸਦਾਹਮਰੇਰਾਮਾ। ਆਪਨਜੈਪ੍ਰ
 ਭਆਪਿਸੀਗਾਰੀਸੇਭਾਵੰਤੀਨੇਰੇਰਾਮਾ। ਸਹਜਿਸੁਭਾਏਭਏਕ੍ਰਿ
 ਪਾਲਾਗੁਣਅਵਗੁਣਨਥੀਚਾਰਿਆ। ਕੰਠਲਗਾਇਲੀਏਜਨੁ
 ਅਪੁਨੇਰਾਮਨਾਮਿਉਰਪਾਰਿਆ। ਮਨਮੋਹਮਦਸਗਲਥਿਆਪੀ
 ਕਰਿਕਿਰੀਆਪਿਨਿਵਹੇ। ਕਪੁਨਨਕਭੇਸਾਗੁਰਤਰਿਆਪੁਰਨਕਾਜ
 ਹਮਗੇ॥੩॥ ਗੁਣਗੋਪਲਗਾਵਹੁਨਿਤਸਖੀਹੋਸਗਲਮਨੇਰਥ
 ਪਾਏਰਾਮਾ। ਸਠਲਜਨਮੁਹੋਆਮਿਲਿਸਾਪੁਏਕੰਕਾਹੁਪਿਆਏ
 ਰਾਮਾ। ਜਪਏਕਪ੍ਰਭੁਅਨੇਕਰਵਿਆਸਰਥਮੰਡਲਛਾਇਆ। ਥੁ
 ਹਮੇਪਸਾਗ੍ਰਹਮੁਪਸਰਿਆਸਭੁਬ੍ਰਹਮੁਦ੍ਰਿਸਟੀਆਇਆਜ

ਲਿਖਿਲਿਮੀਮਲਿਪੁਗਿਪੁਗਤਿਸੁਬਿਨਾਨੀਜਾਇ।ਪਿਖਿ
 ਰਸਨੁਨਕਥਿਗਸਿਮਾਪਿਲਾਇਮਿਲਾਇ॥੪॥੫॥੧॥ਸੁਖਿ
 ਛੰਤਮਹਲਾ ੫ ਅਥਿਚਲਨਗਰੁਗੋਬਿੰਦਗੁਰੁਕਨਮੁਖਪਤਿ
 ਸੁਖਪਾਇਅਗਮਾਮਨਇਛੇਸੇਈਫਲਪਾਇਕਰਤੈਆਪਿਦਸਾਇਆ
 ਗਮਾਕਰਤੈਆਪਿਦਸਾਇਆਸਥਸੁਖਪਾਇਆਪੁਤਭਈਸਿਖਥਿ
 ਗਸੇ।ਗੁਣਗਵਹਿਪੁਗਨਪਰਮੇਸਰਿਕਰਜੁਆਇਆਗਸੇ।ਪੁਤੁਆਪਿਸੁ
 ਆਮੀਆਪੇਰਖਆਪਿਪਤਿਆਪਿਮਾਇਆ॥ਕਹਨਨਕਸਤਿਗੁਰੁ
 ਲਿਹਗੀਜਿਨਿਇਥਨਸੁਪਾਇਆ॥੧॥ਘਰਮੰਦਰਹਟਨਲੇਸੇਹਜਿ
 ਸਵਿਚਿਨਮੁਨਿਵਸੀਗਮਾ॥ਸੰਤਭਗਤਿਹਰਿਨਮੁਅਰਧਹਿਕਟੀਐ
 ਜਮਕੀਠਸੀਗਮਾ।ਕਟੀਜਮਠਸੀਪੁਤਿਅਬਨਸੀਹਰਿਹਰਿਨਮੁਪਿ
 ਆਏ॥ਸਗਲਸਮਗੀਪੁਗਨਹੋਈਮਨਇਛੇਫਲਪਾਇ॥ਸੰਤਸਜਨ
 ਸੁਖਿਮਣਹਿਗਲੀਅਦੁਖਦਰਦੁਮਨਸੀ॥ਸਥਦਿਸਵੇਰਸਤਿਗੁਰੁ
 ਪੁਗਨਨਕਸਦਥਲਿਜਸੀ॥੨॥ਦਤਿਖਸਮਕੀਪੁਗਿਹੋਈਨਿਤਨਿ
 ਤਚਛੇਸਵਈਗਮਾ॥ਪਰਬੁਮਖਸਮਨਕੀਆਜਿਸਦੀਵਡੀਵਡਿ
 ਆਈਗਮਾ॥ਅਦਿਜਗਾਦਿਭਗਤਨਕਾਰਖਸੇਪੁਤੁਭਇਆਦਇਅਲ
 ॥ਜੀਅਜੰਤਸਤਿਸੁਖੀਵਸਏਪੁਭਿਅਪੇਕਰਿਪੁਤਿਪਲਾ॥ਦਹਦਿਸ
 ਪੁਗਿਹਿਅਜਸੁਆਮੀਕੀਮਤਿਕਹਨੁਨਜਾਈ॥ਕਹਨਨਕਸਤਿ
 ਗੁਰੁਲਿਹਗੀਜਿਨਿਅਬਚਲਨੀਵਰਖਈ॥੩॥ਗਿਆਨਧਿਆਨ
 ਪੁਗਨਪਰਮੇਸੁਗਹਿਰਿਕਥਾਨਿਤਸੁਣੀਐਗਮਾ॥ਅਨਹਦਚਜਭ
 ਗਤਭਵਤੰਜਨਅਨਹਦਵਜੇਪੁਨੀਐਗਮਾ॥ਅਨਹਦਛੁਨਕਰੇਤ
 ਤਬੀਚੇਰਸੰਤਗਸਟਿਨਿਤਹੋਵੇ॥ਹਰਿਨਮੁਅਰਧਹਿਮੇਲੁਸਭਕਟ
 ਹਿਕਿਲਵਖਸੁਗਲੇਖੇਵੇ॥ਤਹਜਨਮਨਮਰਣਾਵਣਜਣਥ
 ਹੁਤ੍ਹੰਪੁਈਐਜੋਨੀਐ॥ਨਨਕਗੁਰੁਪਰਮੇਸੁਪਾਇਆਜਿਸੁਪਸਾਦਿ
 ਇਛਪੁਨੀਐ॥੪॥੫॥੧॥ਸੁਖਿਛੰਤਮਹਲਾ ੫ ਸੰਤਕੋਕਰਜਿਅ
 ਪਿਖਲਾਇਆਹਿਕੀਮੁਕਰਵਲਿਆਇਆਗਮਾ॥ਧਰਤਿਸੁਹਵੀਤ
 ਲਸੁਹਵਾਵਿਚਿਅੰਮਿਤਜਲੁਛਾਇਆਗਮਾ॥ਅੰਮਿਤਜਲੁਛਾਇਆ
 ਪੁਗਨਸਾਜੁਕਰਾਇਆਸਗਲਮਨੋਰਥਪੁਗੇ॥ਜੈਜੈਕਰੁਭਇਆਜਗਾਐ

ਤਰਿਲਬੇਸਗਲਵਿਸੁਗੇ॥ਪੁਗਨਪੁਰਖਅਚੁਤਅਬਿਨਸੀਜਸੁਵੇ
 ਦਪੁਰਈਗਾਇਆ॥ਅਪਨਬਿਰਦੁਰਖਿਆਪਰਮੇਸਰਿਨਕਨਮੁ
 ਧਿਆਇਆ॥੧॥ਨਵਨਿਧਿਸਿਧਿਧਿਦੀਨੇਕਰਤੈਤਇਨਾਵੇਕਾ
 ਈਗਮਾ॥ਪਤਖਰਤਥਿਲਛਤਸੁਖਪਾਇਆਕਰਤੈਕੀਦਤਿਸਵ
 ਈਗਮਾ॥ਦਤਿਸਵਈਨਿਖੁਟਿਨਜਾਈਅੰਤਜਿਮੀਪਾਇਆ॥ਕ
 ਇਥਿਪਨਸੁਗਲੇਉਠਿਨਠਦੁਖਨੇਛੈਆਇਆ॥ਸੀਤਿਸਹਜਿਅ
 ਨਦਘਨੇਗਬਿਨਸੀਭੁਖਸਥਈ॥ਨਨਕਗੁਣਗਵਹਿਸੁਆਮੀਕ
 ਅਰਗੁਜਿਸੁਵਡਿਆਈ॥੨॥ਜਿਸਕਾਕਰਜੁਤਿਨਹੀਕੀਅਮ
 ਟਸਕਿਅਵੇਚਰਗਮਾ॥ਭਗਤਸੇਹਹਿਰਿਕੇਗੁਣਗਵਹਿਸਦਾਕ
 ਰਹਿਜੈਕਾਗਮਾ॥ਗੁਣਗਾਇਗੋਬਿੰਦਅਨਦਉਪਜੇਸਪਸੰਗਤਿਸੰਗਿ
 ਬਨੀ॥ਜਿਨਿਉਦਮੁਕੀਅਤਲਕੇਰਤਿਸਕੀਉਪਮਾਕਿਅਗਨੀ॥ਅ
 ਨਿਸਠਿਤੀਰਥਪੁਨਕਿਰਿਆਮਹਨਿਰਮਲਚਰਾ॥ਪਤਿਤਪਵਨੁਬਿ
 ਰਦੁਸੁਆਮੀਨਨਕਸਥਦਅਧਰਾ॥੩॥ਗੁਣਨਿਧਨੁਮੇਰਪੁਭਕਰਤ
 ਉਸਤਿਕਉਦੁਕਰੀਜੈਗਮਾ॥ਸੰਤਕੀਬੇਨੰਤੀਸੁਆਮੀਨਮੁਮਹਸੁ
 ਦੀਜੈਗਮਾ॥ਨਮੁਦੀਜੈਦਨੁਕੀਜੈਬਿਸਰੁਨਹੀਇਕਿਖਿਨੇ॥ਗੁਣਗੋਪਲ
 ਉਚਰੁਗਸਨਾਸਦਗਾਈਐਅਨਦਿਨੇ॥ਜਿਸੁਪੀਤਿਲਗੀਨਮਸਤੀ
 ਮਨੁਤਨੁਅੰਮਿਤਭੀਜੈ॥ਬਿਨਵੰਤਨਨਕਇਛਪੁਨੀਪੇਖਿਦਰਸਨੁ
 ਜੀਜੈ॥੪॥੧॥੧॥

ਗੁਸੁਖਿਛੰਤਮਹਲਾ ੫ ॥੪॥ਸਤਿਗੁਰੁਪਸਾਦਿ
 ਮਿਠਬੈਲਛਾਜੀਹਰਿਸਜਣੁਸੁਆਮੀਮੇਗਾ॥ਹਉਸੰਮਲਿਬਕੀਜੀਓ
 ਕੇਨਬੈਲਕੋਕਉਗਾ॥ਕਉਛਾਬੈਲਨਜਨੈਪੁਗਨਭਗਵਨੈਅਓਗਣੁ
 ਕੋਇਨਚਿਤਗੇ॥ਪਤਿਤਪਵਨੁਹਰਿਬਿਰਦੁਸਦਾਇਕੁਤਿਲੁਨਹੀਭੰ
 ਨੇਘਲੇ॥ਘਟਘਟਵਸੀਸਰਬਨਿਵਸੀਨੇਹੀਤੇਨਗਾ॥ਨਨਕਦਾ
 ਸਸਦਾਸਰਣਗਤਹਰਿਅੰਮਿਤਸਜਣੁਮੇਗਾ॥੧॥ਹਉਬਿਸਮਭਈਜੀ
 ਹਰਿਗਸਨੁਦੇਖਿਅਪਰਾ॥ਮੇਰਸੁੰਦਰੁਸੁਆਮੀਜੀਹਉਚਰਨਕਮਲ

ਛਾਂਗਾ ਪੁਰਪੇਖਤਜੀਵੰਠੀਥੀਵਤਿਸੁਜੇਵਡਾਵਰਨਕੇਈਆ
 ਦਿਅੰਤਮਧਿਪੁਰੁਗਦਿਅਜਲਿਥਲਿਮੁਧੀਅਲਿਸੇਈ॥ਚਰਨਕ
 ਮਲਜਪਿਸਾਗਰੁਤਰਿਅਭਵਜਲਉਤਰੇਪਾਗਾ॥ਨਨਕਸਰਦਿਪੁਰ
 ਨਪਰਮੇਸਰਤਰਅੰਤੁਨਪਾਗਵਰਾ॥੨॥ਹਉਨਿਮਖਨਛੋਡਜੀਹਰਿ
 ਪ੍ਰੀਤਮਪਾਨਅਧੋਗੇ॥ਗੁਰਿਸਤਿਗੁਰਿਕਹਿਅਜੀਓਸਚਅਗਮਬੀ
 ਚਾਗੇ॥ਮਿਲਿਸਾਧੁਦੀਨਤਾਨਮੁਲੀਨਜਨਮਮਰਨਦੁਖਨਠੇ॥ਸੁਜ
 ਸੁਖਅਨੰਦਘਨੇਹਉਮੈਬਿਨਠੀਗਠੇ॥ਸਭਕੇਮਧਿਸਭਪੁਤਬਹ
 ਰਿਗਦੇਖਤਨਿਅਗੇ॥ਨਨਕਦਸਗੇਬੰਦਸਰਣਈਹਰਿਪ੍ਰੀਤਮੁਮ
 ਨਹਿਸਧੋਗੇ॥੩॥ਮੈਖੋਜਤਖੋਜਤਜੀਹਰਿਨਿਹਚਲਾਸੁਪਰੁਪਾਇ
 ਆ॥ਸਭਿਅਪੁਵਡਿਠੇਜੀਉਤਚਰਨਕਮਲਾਚਿਤੁਲਾਇਆ॥ਪੁਰੁ
 ਅਬਨਸੀਹਉਤਿਸਰੀਦਸੀਮਰੈਨਾਵੈਜੋਏ॥ਧਰਮਅਰਥਕਮ
 ਭਿਪੁਰਨਮਨਚੋਦੀਇਛਪੁਜਾਏ॥ਸੁਤਿਸਿਮ੍ਰਿਤਿਗੁਨਗਾਵਹਿਕਰ
 ਤੇਸਿਧਸਾਧਿਕਮੁਨਿਜਨਪਿਆਇਆ॥ਨਨਕਸਗਨਿਕ੍ਰਿਪਾਨਿਪਿਸੁ
 ਅਮੀਵਡਭਗੀਹਰਿਹਰਿਗਾਇਆ॥੪॥੧॥੧੧॥੨੯॥੧੪॥੧੫॥
 ੧੬॥੧੭॥੧੮॥੧੯॥੨੦॥੨੧॥੨੨॥੨੩॥੨੪॥੨੫॥੨੬॥੨੭॥੨੮॥੨੯॥੩੦॥

੧੩੩ਤਿਗੁਰਪਸਾਦਿ

੩੯

੨੨੭
 ਗੁਰਪਸਾਦਿਕੀਵਰਸਲੇਕਾਨਾਨਿਮਹਲ ੩ ਸੇਵਾ ੨੪੫:੩
 ਸੁਵੇਸਿਦਹਗਦੀਪਗਪੁਰਵਟਜਾਇ॥ਪਿਰਛੋਡਿਆਪੁਰਿਅਪ
 ਏਮੀਦੁਜੋਭਾਇ॥ਮਿਠਕਰਿਕੈਖਾਇਆਬਹੁਸਦਹਵਧਿਅਗੇ॥
 ਸੁਪੁਤਰਹੁਰਿਛੋਡਿਆਫਿਲਿਗਾਜਾਇਵਿਜੋਗਾਗੁਰਮੁਖਿਹਵੈਸੁਪ
 ਲਾਇਆਹਰਿਗਤੀਸਾਜਿਸੀਗਗਾ॥ਸਹਜਿਸਚੁਪੁਰਗਵਿਆਹਰਿਨਮ
 ਉਰਿਧਾਗਿ॥ਅਗਿਆਕਾਗੀਸਦਸੇਹਗਟਿਅਪਿਮੇਲੀਕਰਤਾਗਿਨਨ
 ਕਪਿਪੁਰਪਾਇਆਹਰਿਸਚਾਸਦਸੇਹਗਟਿਨਹਿ॥੧॥੧੪:੩ ਸੁਹਵੀਏ
 ਨਿਮਣੀਏਸੇਸਹਸਦਸਮਾਲਾ॥ਨਨਕਜਨਮੁਸਵਹੁਪਾਪਣਕੁਲ
 ਭੀਛੁਟੀਨਾਲਿ॥੨॥੫ਉਤ੍ਰੀ॥ਅਪੇਤਖਤੁਰਚਾਇੰਨੁਅਕਾਸਪਤਲ
 ॥ਹੁਕਮੇਧਰਤੀਸਜੀਅਨੁਸਚੀਧਰਮਸਲਾ॥ਅਪਿਉਪਾਇਖਪਾਇਦਾਸ
 ਚੇਦੀਨਦਇਆਲਾ॥ਸਭਨਾਗਿਜਕੁਸੰਬਾਹਿਦਤੋਹੁਕਮੁਨਿਗਲਾ॥ਅ
 ਪੇਆਪਿਵਰਤਦਾਅਪੇਪੁਤਿਪਾਲਾ॥੧॥ਸਲੇਕਮ:੩ ਸੁਹਬਤਸੇਹ
 ਗਦੀਜਾਮੀਨੈਲੋਹਿਸਚੁਨਉ॥ਸਤਿਗੁਰੁਅਪਾਮਨਾਇਲੈਗੁਪਚੜੀ
 ਅਤਿਅਗਲਾਦੁਜਾਨਹੀਠਉ॥ਐਸਾਸੀਗਰੁਬਣਾਇਤੁਮੈਲਾਕਦੇਨਹੇ
 ਵਈਅਹਿਨਿਸਿਲਾਗੈਭਉ॥ਨਨਕਸੇਹਗਟਿਕਾਕਿਆਚਿਹਨੁਪੇਅ
 ਦਹਿਸਚੁਮੁਖਉਜਲਾਖਸਮੈਮਹਿਸਮਾਇ॥੧॥੧੪:੩ ਲੋਕਵੇਹਉਸੁ
 ਹਵੀਸੁਹਵੈਸੁਕਗੀ॥ਵੇਸੀਸਹੁਨਪਈਐਕਰਿਕਹਿਵੇਸਗੀ॥ਨਨਕਤਿ
 ਨੀਸਹੁਪਾਇਆਜਿਨੀਗੁਰਕੀਸਿਖਸੁਣੀਜੀਤਿਸੁਭਵੈਸੇਖੀਐਇਨਥਿ
 ਧਿਰੰਤੀਮਲੀ॥੨॥੫ਉਤ੍ਰੀ॥ਹੁਕਮੀਸਿਸਦਿਸਾਜੀਅਨੁਬਹੁਤਿਸੰ
 ਸਗਾ॥ਤੇਹੁਕਮੁਨਜਪੀਕੇਤੜਸਚੇਅਲੰਖਅਪਾਗਾ॥ਇਕਨੇਨਤੁਮੈ
 ਲਿਲੈਹਿਗੁਰਸਬਦਿਬੀਚਗਾ॥ਸਚਿਰਤੇਸੇਨਿਗਮਲਾਹਉਮੈਤਜਿਵਿ
 ਕਾਗਾ॥ਜਿਸੁਤੁਮੇਲਹਿਸੇਤੁਪ੍ਰਮਿਲੈਸੇਈਸਚਿਆਗਾ॥੨॥ਸਲੇਕਮ:੩
 ਸੁਹਵੀਏਸੁਹਸਤੁਸੰਸਹੁਹੋਜਿਨਦੁਗਮਤਿਦੁਜਭਉ॥ਖਿਨਮਹਿਛੁਰਸੁ
 ਭਬਿਨਸਿਜਾਇਜਿਉਦਿਕੈਨਥਿਰਖਕੀਛਉ॥ਗੁਰਮੁਖਿਲਾਟਲਾਟੁ
 ਚਿਉਗੁਮਜੀਠਸਚੜਉ॥ਉਲਟੀਸਕਤਿਸਿਵੈਪਰਿਆਈਮਨਿਵ

ਸਿਆਹਿਅੰਮਿਤਨਉ॥ਨਨਕਬਲਿਹਾਗੀਗੁਰਾਪਣੇਜਿਤੀਮਲਿਐ
 ਹਰਿਗੁਣਗਾਉ॥੧॥੫:੩ ਸੁਹਾਗਵਿਕਰਹੈਕੰਤੁਨਪਾਇਆਜਾਇ॥
 ਇਸੁਲਾਹੋਬਿਲਾਮਨੋਈਕੰਤੁਬੈਠੀਦੁਜੈਭਾਇ॥ਮੁੰਧਇਅਈਦੁਮਲੀ
 ਸੁਹੋਵੇਸਿਲੋਭਾਇ॥ਸਬਦਿਸਚੈਗੁਲਾਕਰਿਭੈਭਾਇਸੀਗਰੁਬਲਾਇ॥
 ਨਨਕਸਦਾਸੁਹਾਗੀਜਿਚਲਾਨਿਸਤਿਗੁਰੁਭਾਇ॥੨॥੫ਉੜੀ॥ਅ
 ਪੇਅਪੁਓਪਾਇਓਨੁਆਪਿਕੀਮਤਿਪਈ॥ਤਿਸਦਾਅੰਤੁਨਜਾਪਈਗੁ
 ਰਸਬਦਿਬੁਝਈ॥ਮਾਇਅਮੇਹੁਗੁਬਾਹੁਦੁਜੈਭਗਮਈ॥ਮਨਮੁਖ
 ਠਉਰਨਪਾਇਨੀਫਿਰਿਅਵੈਜਈ॥ਜੋਤਿਸੁਭਾਵੈਸੇਖੀਐਸੁਭਚਲੈ
 ਰਜਾਈ॥੩॥ਸਲੋਕੁ੫:੩ ਸੁਹੋਵੇਸਿਕਾਮਣਿਕੁਲਖਣੀਜਿਪੁਭੰਭ
 ਡਿਪਪੁਰਖਪਹੋਪਾਗੁ॥ਉਸਸੀਲੁਨਸੰਜਮੁਸਦਾਫੁਰਬਲੈਮਨੁ
 ਖਕਰਮਖੁਅਗੁ॥ਜਿਸੁਪੁਰਖਿਹੋਵੈਲਿਖਿਆਤਿਸੁਸਤਿਗੁਰੁਮਿਲੈਭ
 ਤਗੁ॥ਸੁਹਾਵੇਸੁਸਤੁਓਤਾਹਿਧੋਗਲਿਪਹਿਰੈਖਿਮਾਸੀਗਗਾਪੇਈਐਸ
 ਹੋਬਹੁਸੇਭਾਪਾਏਤਿਸੁਪੁਜਕਰੇਸਭਸੰਸਗਾ॥ਓਹੁਰਲਾਈਕਿਸੈਦੀਨਾ
 ਲੈਜਿਸੁਹਾਵੈਸਿਰਜਣਹਗੁ॥ਨਨਕਗੁਰਮੁਖਿਸਦਾਸੁਹਾਗਣੀਜਿਸੁਅ
 ਵਿਨਸੀਪੁਰਖੁਭਤਗੁ॥੧॥੫:੩ ਸੁਹਾਗੁਸੁਪਨੈਨਿਸੀਬਿਨੁਤਗੇਗ
 ਲਿਹਗੁ॥ਸਚਾਗੁਮਜੀਠਕਾਗੁਮੁਖਿਬਹੁਮੁਖੀਚਗੁ॥ਨਨਕਪੇਮਮਹਾ
 ਸੀਸਭਿਬੁਰਿਆਈਆਛਗੁ॥੨॥੫ਉੜੀ॥ਇਹੁਜਗੁਆਪਿਓਪਾਇਓ
 ਨੁਕਾਰਿਚੋਜਵਿਡਾਨੁ॥ਪੰਚਧਤੁਵਿਚਿਪਈਅਨੁਮੇਹੁਭੁਗਮਨੁ॥
 ਆਵੈਜਾਇਭਵਈਐਮਨਮੁਖੁਅਗਿਆਨੁ॥ਇਕਨਾਅਪਿਬੁਝਈ
 ਓਨੁਗੁਰਮੁਖਿਹਰਿਗਿਆਨੁ॥ਭਗਤਿਖਜਨਾਬਖਸਿਓਨੁਹਿਨਮੁਨਿ
 ਧਨੁ॥੪॥ਸਲੋਕੁ੫:੩ ਸੁਹਾਵੈਸੁਹਾਵੇਸੁਛਡਤੁਤਪਿਪਲਗੀਪਿ
 ਅਗੁ॥ਸੁਹੋਵੇਸਿਪਿਗੁਕਿਨੈਪਾਇਓਮਨਮੁਖਿਦਛਿਮੁਈਗਵਗਿਸ
 ਤਿਗੁਗਿਮਲਿਐਸੁਹਾਵੇਸੁਗਇਆਹਉਮੇਵਿਚਹੁਮਗਿ॥ਮਨੁਤਨੁ
 ਤਲਾਹੁਹੋਅਗਸਨਾਤੀਗੁਣਸਾਗਿ॥ਸਦਾਸੁਹਾਗਣਿਸਬਦੁਮਨਿਭੈ
 ਭਾਇਕੇਸੀਗਗੁ॥ਨਨਕਕਰਮੀਮਹਲੁਪਾਇਆਪਿਗੁਰਖਿਅਉਰਿਧਾਇ
 ॥੧॥੫:੩ ਮੁੰਧੇਸੁਹਾਪਰਹੁਹੁਲਾਕਰਹੁਸੀਗਗੁ॥ਆਵਣਜਾਣ
 ਵੀਸੈਗੁਰਸਬਦੀਵੀਚਗੁ॥ਮੁੰਧਸੁਹਾਵੈਸੋਹਣੀਜਿਸੁਪਾਹਿਸਹਜੁਭ

ਤਗੁ॥ਨਨਕਸਪਨਰਵੀਐਰਵੈਰਵਣਹਗੁ॥੨॥੫ਉੜੀ॥ਮੇਹੁਕੁਕੁਕ
 ਟੰਬੁਐਮਨਮੁਖੁਮੁਗਪੁਰਤਾ॥ਹਉਮੇਮਰਕੰਮਿਉਕਿਛੁਸਾਥਿਨਲਿਤਾ
 ॥ਸਿਰਉਪਹਿਜਮਕਾਲੁਨਸੁਣਈਦੁਜੈਭਗੀਮਤਾ॥ਫਿਰਿਵੇਲਾਹਬਨਾ
 ਵਈਜਮਕਾਲਿਵਸਿਕਿਤਾ॥ਜਿਹਾਧੁਰਿਲਿਖਪਾਇਓਨੁਸੇਕਰਮਕਮਿਤ
 ॥੫॥ਸਲੋਕੁ੫:੩ ਸਤੀਅਏਹਿਨਾਖੀਅਨੁਜੋਮਕਿਆਲਾਗਿਜਲੰ
 ਨਿ॥ਨਨਕਸਤੀਆਜਣੀਅਨਿਜਿਥਿਹੋਚੇਟਮਰੀਨਿ॥੧॥੫:੩
 ਕੀਸੇਤੀਆਜਣੀਅਨਿਸੀਲਸੰਤਖਰਹੰਨਿ॥ਸੇਵਨਿਸਈਅਪਣਾ
 ਨਿਤਉਠਿਸਮੁਲੰਨਿ॥੨॥੫:੩ ਕੰਤਨਾਲਿਮਹੇਲੀਅਸੇਤੀਅਗਿ
 ਜਲਾਹਿ॥ਜੋਜਣਹਿਪਿਰੁਆਪਣਾਤਤਨਿਦੁਖਸਾਹਿ॥ਨਨਕਕੰਤਨ
 ਜਣਨੀਸੇਕਿਉਅਗਿਜਲਾਹਿ॥ਭਵੈਜੀਵਉਕੈਮਰਉਦੁਹੁਭਿਭਜਿ
 ਜਾਹਿ॥੩॥੫ਉੜੀ॥ਤਪੁਦਖੁਸੁਖੁਨਾਉਪਾਇਅਲੇਖੁਕਰਤੈਲਿਖਿ
 ਆ॥ਨਵੈਜੇਵਡਹੋਰਦਾਤਿਨਾਹੀਤਿਸੁਹੁਪੁਨਹਿਖਿਆਨਮੁਅਖੁਟਨਿ
 ਧਨੁਹੋਗੁਰਮੁਖਿਮਨਿਵਸਿਆ॥ਕਰਿਕਿਰਪਨਮੁਦੇਵਸੀਫਿਰਿਲੇਖੁਨ
 ਲਿਖਿਆ॥ਸੇਵਕਭਾਇਸੇਜਨਮਿਲੈਜਿਨਹਰਿਜਪੁਜਪਿਆ॥੬॥ਸ
 ਲੋਕੁ੫:੩ ਜਿਨੀਚਲਾਣੁਜਾਣਿਅਸੇਕਿਉਕਰਹਿਵਿਥਾਗਾਚਲਾਣਸਾ
 ਰਨਾਣਨੀਕੰਜਸਵਾਰਣਹਗੁ॥੧॥੫:੨ ਗਤਿਕਰਹਿਧੰਨੁਸੰਚੀਐਭ
 ਲਕੈਚਲਾਣਹੋਇ॥ਨਨਕਨਾਲਿਨਚਲਈਫਿਰਿਪਛੁਤਵਹੋਇ॥੨॥
 ੫:੨ ਬਧਾਚਟੀਜੋਭੇਗਨਗੁਣਨਉਪਕਰੁ॥ਸਤੀਖੁਸੀਸਵਰੀਐਨਨ
 ਕਕਰਜੁਸਗੁ॥੩॥੫:੨ ਮਨਹਠਤਰਫਨਜਿਪਈਜੋਬਹੁਤਘਾਲੇ॥
 ਤਰਫਜਿਣੈਸਤਭਾਉਦੇਜਨਨਨਕਸਬਦੁਵੀਚਗੇ॥੪॥੫ਉੜੀ॥ਕਰ
 ਤੈਕਰਣੁਜਿਨਿਕੀਅਸੇਜਣੈਸੇਈ॥ਆਪੇਸਿਸਟਿਉਪਈਅਨੁਅਪੇਭੁ
 ਨਿਗੇਈ॥ਜੁਗਚੋਰਸਭਭਵਥਕੀਕਿਨਿਕੀਮਤਿਹੋਈ॥ਸਤਿਗੁਰੇਕੁਵਿ
 ਖਾਲਿਅਮਨਿਤਨਿਸੁਖੁਹੋਈ॥ਗੁਰਮੁਖਿਸਦਾਸਲਾਹੀਐਕਰਤਕਰੇਸੁਹੋ
 ਈ॥੭॥ਸਲੋਕੁ੫:੨ ਜਿਨਾਭਉਤਿਨਾਨਹਿਭਉਮੁਚੁਭਉਨਿਭਵਿਅ
 ਹਾ॥ਨਨਕਏਹੁਪਟੰਤਗਤਿਤੀਬਾਣਿਗਇਆਹ॥੧॥੫:੨ ਤਰਦੇਕ
 ਉਤਰਦਾਮਿਲੈਉਡਤਕਉਭਤਾ॥ਜੀਵਤੋਕਉਜੀਵਤਾਮਿਲੈਮੁਏਕਉ
 ਮੁਆ॥ਨਨਕਸੇਸਲਾਹੀਜਿਨਿਕਰਣੁਕੀਆ॥੨॥੫ਉੜੀ॥ਸਚਹਿ

ਆਇਨਿਸੇਸਥੇਗਰਸਥਾਦਿਵੀਚਰੀ॥੫੫॥ਮੈਸਾਮਿਨੁਨਿਗਮਲਾਹਿਨਿ
 ਮਥਿਧਿਗੀ॥ਕੰਠਸੰਭਪਾਤੀਅਲਾਗਿਪੁਦਗਾਵਾਗੀ॥ਜਿਨਿਕੀਏਤਸ
 ਨਜਣਨੀਮਨਮਧਿਗੇਬਾਗੀ॥ਜਿਸੇਬਣਾਇਹਿਸੇਬਣਾਸੀਚਿਆਕਾ
 ਜੰਤਵਿਚਰੀ॥੫੫॥ਸਲੋਕੁ॥੩ ਕਾਮਣਿਤਉਸੀਗਰੁਕਰਿਜਪਪਿਲਾ
 ਕੰਤਮਨਾਇ॥ਮਤਸੇਜੋਕੰਤਨਾਵਈਏਵੈਬਰਥਾਜਾਇ॥ਕਾਮਣਿਪਿ
 ਗਮਨਮਨਿਆਤਉਬਣਿਆਸੀਗਰੁਕੀਆਤਉਪਰਵਣਪੈਸਾਸੁਪੁ
 ਗੀਪਾਗਾਭਉਸੀਗਰੁਤੰਬੇਲਾਸੁਤੰਜਨਤਉਕਰੇਇ॥ਤਨੁਮਨਸਉਪ
 ਕੰਤਕਉਤਉਨਾਨਕਤੰਗੁਰੇਇ॥੧॥੫੫॥੩ ਕਾਜਲਾਹਰਤੰਬੇਲਾਸੁ
 ਲੇਧਨਕੀਅਸੀਗਰੁ॥ਸੇਜੋਕੰਤਨਾਵਈਏਵੈਗੁਇਆਵਿਕਾਗੁ॥੨॥
 ੫੫॥੩ ਧਨਪਿਰੁਹੇਨਾਖੀਅਨਿਬਧਨਿਕਰੇਹੋਇ॥ਇਕਜਤਿਰ
 ਇਮੁਰਤੀਧਨਪਿਰੁਕਹੀਐਸੇਇ॥੩॥੫੫॥੩ ਭੈਬਿਨੁਭਗਤਿਨਹੈ
 ਈਨੀਮਨਲਾਗੇਪਿਆਗੁ॥ਸਤਿਗੁਰਮਿਲਾਐਭਉਉਪਜੈਭੈਭਾਇਗੁ
 ਸਵਾਗਿ॥ਤਨੁਮਨੁਤੰਗਸਿਉਉਮੈਤਿਸਨਾਮਾਗਿ॥ਮਨੁਤਨੁਨਿਗਮਲਾ
 ਅਤਿਸੇਹਣਭੋਇਆਕ੍ਰਿਸਨਮੁਗਾਭਉਭਾਉਸਭੁਤਿਸਦਾਸੇਸਚੁਦ
 ਰੰਤੈਸੇਸਾਗਿ॥੪॥੫੫॥੩ ਵਧੁਖਸਮਭੁਦਹੁਜਿਨਿਗਰਚਨਾਹ
 ਮਕੀਇ॥ਸਗਰਲਾਹਸਮੁੰਦਸਰਵੇਲਿਵਸਵਰਾਹਾਅਪਿਖੜੇਵਹਿ
 ਆਪਿਕਰਿਆਪੀਏਆਪਾਗੁਗੁਮੁਖਿਸੇਵਥਾਇਪਵੈਉਨਮਨਿਤੁਕ
 ਮਾਹਾ॥ਮਸਕਭਿਲਾਹੁਮਜੁਗੀਅਮੰਗਿਖਸਮਦਰਾ॥ਨਨਕਪੁਰਵੇ
 ਪਰਵਹੁਤਉਰਹਿਏਨਾਹਿਕੇਸਚੇਵਪਰਵਹੁ॥੧॥੫੫॥੩ ਉਜਲੇਸੀ
 ਸੇਹਣੇਤਨਨਾਨਿਜੁੜੀਨਿ॥ਤਿਨਜਰੁਵੈਗੀਨਨਕਾਜਿਬੁਢੇਈਇਸੀਨਿ॥
 ॥੨॥੫੫॥੩ ਹਰਿਸਲਾਹੀਸਦਾਸਦਾਤਨੁਮਨੁਸਥਿਪਸੀਗੁਗੁਰਸਥਾ
 ਸਚੁਪਾਇਆਸਚਾਗਪਗੀਭੀਗੁ॥ਮਨਿਤਨਿਹਿਰਦੈਗਵਿਗਹਿਅਹਰਿਹੀਰ
 ਹੀਗਾਜਨਮਮਰਣਕਾਦੁਖਾਇਆਫਿਰਿਪਵੈਨਫੀਗਾਨਨਕਨਮੁਸਲਾਹਿ
 ਤੰਗਿਗੀਗੀਹੀ॥੧॥੫੫॥੩ ਸਲੋਕੁ॥੧ ਨਨਕਇਹੁਤਨਾਨਾਜਿਨਿ
 ਜਲਿਐਨਮੁਵਿਸਾਰਿਆ॥ਪਉਦੀਜਾਇਪੁਗਲਿਪਛੈਹੁਧਨਅੰਥਭੈ
 ਤਿਤੁਨਿਵੈਪੈਤਾਲਾ॥੧॥੫੫॥੩ ਨਨਕਮਨਕੇਕੰਮਿਫਿਟਿਆਗਣਤਨ
 ਆਵਹੀ॥ਕਿਤੀਲਾਹੈਸਹੀਜਾਬਖਸੇਤਪਕਾਨਹੀ॥੨॥੫੫॥੩

ਚਾਮਰੁਚਲਾਇਓਨਕਰਿਸਚਫਗਮਾਣ॥ਸਦਾਨਿਹਚਲਾਗਵਿਗਹਿਆ
 ਸੇਪੁਖਸੁਜਾਣ॥ਗੁਰਪਰਸਾਦੀਸਵੀਅਸਚੁਸਥਾਦਿਨੀਸਾਣ॥ਪੁਰਖਾ
 ਟੁਬਣਾਇਅੰਗੁਗੁਰਮਤਿਮਣਾ॥ਅਗਾਮੁਅੰਗਚਰੁਅਲਖੁਹੰਗੁਮੁ
 ਖਿਹਿਜਾਣ॥੧१॥੫੫॥੩ ਸਲੋਕੁ॥੧ ਨਨਕਬਰਮਾਲਕਾਕੀਤਹਿਧਿ
 ਆਆਟਿ॥ਖੇਟੇਖੰਗਪਰਖੀਅਨਿਸਾਹਿਬਕੈਦੀਬਾਣਿ॥੧॥੫੫॥੩ ਨਵ
 ਟਰਲੇਤੀਰਥੀਮਨਿਖੇਟੇਤਨਿਚੋਗਾਇਕੁਭਉਲਾਈਨਾਤਿਆਦੁਇ
 ਰਚੀਸੁਹੋਗਾ॥ਬਾਹਿਧਿਤੀਤੁਬਣੀਅੰਗਵਿਸੁਨਿਕਗਾਸਧਭਲੇ
 ਅਣਨਤਿਆਚੇਰਸਿਚੋਰਚੋਗਾ॥੨॥੫੫॥੩ ਅਪੋਪੁਕਮੁਚਲਾਇ
 ਦਾਜਗੁਪੰਪੋਲਾਇਆ॥ਇਕਅਪੋਧੀਆਪਿਲਾਇਅਨੁਗੁਰਤੋਸੁਖਪਾਇ
 ਆ॥ਦਹਦਿਸਾਇਹੁਮਨੁਪਵਰਗੁਰਿਠਕਿਰਾਇਆ॥ਨਵੈਨਸਭਲੇ
 ਚਦੀਗੁਰਮਤੀਪਾਇਆ॥ਪੁਰਿਲਿਖਿਆਮੇਟਿਨਸਕੀਐਜੋਹਰਿਲਿਖਿ
 ਪਾਇਆ॥੧२॥੫੫॥੩ ਸਲੋਕੁ॥੧ ਦਇਦੀਵੇਚਉਚਹੁਟਨਲਾਜੋਤੰਜ
 ਅਤੇਤਵਣਜੋਗਾ॥ਖੁਲਹੋਟੇਆਵੰਗੁਜੋਪਹੁਚੈਸੇਚਲਣਹਾਧਰ
 ਮੁਦਲਾਨੁਪਏਨੀਸਾਣ॥ਨਾਨਕਨਾਮੁਲਾਹਪਰਵਣਾ॥ਪਿਆਏਵਜੀ
 ਵਧਾਈ॥ਸਚਨਾਮਕੀਮਿਲੀਵਡਿਆਈ॥੧१॥੫੫॥੩ ਰਤੀਹੋਵਨਿਕਲੀ
 ਆਸੁਪਦਾਸੇਵੰਨਾ॥ਦਿਹੁਬਗਤਪੈਘਣਕਾਲਿਆਕਾਲੇਵੰਨਾ॥ਅੰਧੇਅ
 ਕਲੀਬਹੋਗੁਰੁਖਅੰਧਾਅਗਿਆਨਾਨਾਨਕਨਰਗੀਬਾਹੋਰਕਥਾਨਿਪਾ
 ਵਹਿਮਾਨੁ॥੨॥੫੫॥੩ ਕਾਇਆਕੋਟਰਾਇਆਹਰਿਸਚੈਆਪੋ॥ਇ
 ਕਿਦੁਜੋਭਾਇਖੁਆਇਅਨੁਉਮੈਵਿਚਿਦਿਆਪੋ॥ਇਹਮਨਸੁਜਨਮੁਦ
 ਲੰਭੁਸਾਮਨਮੁਖਸੰਤਪੋ॥ਜਿਸੁਆਪਿਬੁਣਾਏਸੇਬੁਣਸੀਜਿਸੁਸਤਿਗੁਰੁ
 ਥਪੋ॥ਸਭੁਜਗੁਖੇਲੁਰਚਾਇਓਨਸਭਵਰਤੈਆਪੋ॥੧३॥੫੫॥੩ ਸਲੋਕੁ॥੧
 ਚੋਗਾਰੰਡੀਆਕੁਟਲੀਆਦੀਬਾਣਾ॥ਵੇਦੀਨਕੀਦੇਸਤੀਵੇਦੀਨਕਖਾ
 ਣਾ॥ਸਿਫਤੀਸਾਗਨਾਣਨੀਸਦਾਵਸੈਸੈਤਨਾ॥ਗਰੁਚੰਦਨਿਖਉਲੀਐਭੀ
 ਸਾਉਸਿਉਪਣਾ॥ਨਾਨਕਕੁੜੈਕਤਿਐਕੁੜਤਈਐਤਣਾ॥ਕੁੜਕਪਭੁਕਕਥੈ
 ਐਕੁੜਪੈਨਣੁਮਾਣ॥੧१॥੫੫॥੩ ਬਗਾਬੁਰਗੁਸਿੰਝੀਅਨਲਾਮਿਲੀਕਲਾ
 ਣਾ॥ਇਕਿਦਾਤੇਇਕਿਮੰਗਤਨਾਮੁਤੋਪਰਵਣਾ॥ਨਾਨਕਜਿਨੀਸੁਣਿਕੈਮੰ
 ਨਿਆਉਤਿਨਵਿਟਹੁਕੁਰਬਣਾ॥੨॥੫੫॥੩ ਮਇਆਮੇਹਸਭੁਕੁੜ

ਹੈਕੁੜੋਹੋਇਗਇਆਹਉਮੈਝਗੜਪਾਇਓਨੁਝਗੜੈਜਗੁਮਇਆਗੁ
 ਗੁਮਖਿਝਗੜੁਚੁਕਾਇਓਨੁਇਕੋਗਵਿਹਓਆਸਭੁਆਤਮਗੁਮਪਛਇ
 ਆਭਉਜਲੁਤੁਗਿਗਇਆਜਿਤਿਸਮਾਣੀਜਿਤਿਵਿਚਿਹਿਨਿਮਿਸਮਾ
 ਇਆ॥੧੪॥ਸਲੋਕੁਮਃ੧ ਸਤਿਗੁਰਿਭੀਖਿਆਦੇਹਿਮੈਤੁਸੰਮੁਖਤਾ
 ਗੁਹਉਮੈਗਬੁਨਿਵਹੀਐਕਮੁਕੁਪੁਅੰਕਗੁਲਭੁਲਭੁਪਗਜਲੀਐ
 ਨਮੁਮਿਲੈਆਧਗੁਆਹਿਨਿਸਿਨਵਤਨਨਿਗਮਲਮੈਲਾਕਥਪੁਨਹੋ
 ਇ॥ਨਨਕਇਹਥਿਛੁਟੀਐਨਦਰਿਤੀਗੁਸੁਖੁਹੋਇ॥੧੫॥੪੧ ਇਕੋ
 ਕੰਤੁਸਥਈਆਜਿਤੀਦਰਿਖਭੀਅਹਾਨਨਕਕੰਤੋਰਤੀਆਪੁਛਧਿਥ
 ਤਭੀਅਹਾ॥੨॥੫੪੧ ਸਭਕੰਤੋਰਤੀਆਮੈਦੋਹਗਣਿਕਿਤੁ॥ਮੇਤਨਿਅ
 ਵਗਣਏਤਕੇਖਸਮੁਨਫੇਰਿਤੁ॥੩॥੫੪੧ ਹਉਬਲਿਹਹੀਤਿਨਕਉ
 ਸਿਫਤਿਜਿਨਦੈਵਤਿ॥ਸਭਿਰਤੀਸੋਹਗਣੀਇਕਮੈਦੋਹਗਣਿਗਤਿ॥੪
 ॥ਪਉੜੀ॥ਦਰਿਮੰਗਤਾਚੈਦਨੁਹਰਿਦੀਜੈਕ੍ਰਿਪਾਕਗਿ॥ਗੁਗੁਮਖਿਲੇਹੁਮਿ
 ਲਾਇਜਨੁਪਵੈਨਮੁਹਿ॥ਅਨਹਦਸਬਦੁਵਜਾਇਜੋਤੀਜੋਤਿਧਰਿ॥
 ਹਿਰਦੋਹਹਿਗੁਣਗਾਇਜੈਜੈਸਬਦੁਹਿ॥ਜਗਮਹਿਦਰਤੈਆਪਿਹਸਿ
 ਤ੍ਰੀਪ੍ਰੀਤਿਕਰਿ॥੧॥੫॥ਸਲੋਕੁਮਃ੧ ਜਿਨੀਨਪਾਇਓਪ੍ਰਮਸੁਕੰਤਨਪਾਇ
 ਓਸੁਓ॥ਸੁਦੈਘਰਕਾਪਹੁਣਾਜਿਓਆਇਆਤਿਓਜਾਉ॥੧॥੫੪੧ ਸਭ
 ਓਲਾਮਦਿਨੈਕੋਰਤੀਮਿਲਨਿਸੰਸਾ॥ਸਿਫਤਿਸਲਾਹੁਣਛਡਿਕੋਕਗੀਲ
 ਗਹੰਸਾ॥ਫਿਟੁਇਵੇਹਜੀਵਿਆਜਿਤੁਖਾਇਵਧਾਇਆਪੇਟਾ॥ਨਨਕਸਚੇ
 ਨਮਵਿਣੁਸਭੋਦਸਮਨੁਹੋਤੁ॥੨॥੫ਉੜੀ॥ਛਾਛੀਗੁਣਗਵੈਨਿਤਜਨਮੁ
 ਸਵਰਿਆਗੁਗੁਮਖਿਸਵਸਲਾਹਿਸਚਾਉਹਿਧਰਿਆਘਰੁਦੁਪਵੈਮ
 ਲੁਨਮੁਪਿਆਹਿਆਗੁਗੁਮਖਿਪਇਆਨਮੁਹਉਗੁਰਕਉਵਰਿਆਤੁ
 ਆਪਿਸਵਰਹਿਆਪਿਸਿਰਜਨਹਰਿਆ॥੧੬॥ਸਲੋਕੁਮਃ੧ ਦੀਵਬ
 ਲੈਅੰਧੋਰਜਾਇ॥ਬੇਦਪਠਮਤਿਪਾਪਖਾਇ॥ਉਗਵੈਸੂਰਜਪੈਚੰਦੁ॥
 ਜਹਗਿਅਨੁਪ੍ਰਗਸੁਅਗਿਆਨੁਮਿਟੰਤੁ॥ਬੇਦਪਠਸੰਸਾਰਕੀਕਾ॥ਪਰਿ
 ਪਕਿਪੰਡਿਤਕਹਿਬੀਚਗਾ॥ਬਿਨਬੁਝੈਸਭਹੋਇਖੁਆਗਾ॥ਨਨਕਗੁਰ
 ਮੁਖਿਉਤਗਸਿਪਾਹਿ॥੧॥੫੪੧ ਸਬਦੈਸਦਨਾਇਓਨਮਿਨਲਗੀਪ
 ਆਗੁ॥ਰਸਨਫਿਕਾਬੋਲਣਾਨਿਤਨਿਤਹੋਇਖੁਆਗਾ॥ਨਨਕਪਇਐਕਿ

ਰਤਿਕਮਾਵਣਕੋਇਨਮੇਟਣਹੁ॥੨॥੫ਉੜੀ॥ਜਿਪੁਰਸਾਲਾਹੋਆਪ
 ਣਸੇਸਭਾਪਈ॥ਹਉਮੈਵਿਚਹੁਹਉਗਿਕਸਿਚੁਮੰਨਿਵਸਈ॥ਸਚੁਬਈ
 ਗੁਣਉਚੈਰੇਸਚਾਸੁਖਪਈ॥ਮੁਲਭਇਆਚਿੰਟਿਛੁਨਿਅਗੁਗੁਮਖਿ
 ਮਿਲਈ॥ਮਨੁਮੈਲਾਇਵਸੁਪੁਹੋਹਿਨਮੁਪਿਆਈ॥੧੧॥ਸਲੋਕੁਮਃ੧
 ਕਾਇਆਕੁਮਲਫੁਲਗੁਣਨਨਕਗੁਪਸਿਮਲਾਇਨੀਫੁਲੀਰਉਕੇਰੇ
 ਅਵਗਕਿਚੁਟੀਅਹਿਭਲਾ॥੧॥੫੪੧ ਨਨਕਤਿਨਬਸੰਤੁਹੋਜਿਨਘਰਿ
 ਵਸਿਆਕੰਤੁ॥ਜਿਨਕੇਕੰਤਦਿਸਪ੍ਰੀਸੇਅਹਿਨਿਸਿਫਿਹਿਜਲੀਤਾ॥੨॥
 ਪਉੜੀ॥ਆਪੇਬਖਸੇਦਇਆਕਗਿਗੁਸਤਿਗੁਰਬਚਨੀ॥ਅਨਦਿਨੁਸੇ
 ਵੀਗੁਣਵਾਮਨੁਸਚੈਰਚਨੀ॥ਪ੍ਰਭੁਮੋਬਐਤੁਹੈਅੰਤੁਕਿਨੈਨਲਖਨੀ॥
 ਸਤਿਗੁਰਰਣੀਲਗਿਆਹਿਨਮੁਨਿਤਜਪਨੀ॥ਜੇਇਛੈਸਫਲੁਪ
 ਇਸੀਸਭਘਰੈਵਿਚਿਜਚਨੀ॥੧॥੫॥ਸਲੋਕੁਮਃ੧ ਪਹਿਲਾਬਸੰਤੈਆ
 ਗਮਨਿਪਹਿਲਾਮਉਲਿਓਸੋਈ॥ਜਿਤਮਉਲਿਐਸਭਾਸਉਲੀਐਤਿ
 ਸਹਿਨਮਉਲਿਹੋਕੇਇ॥੧॥੫੪੨ ਪਹਿਲਾਬਸੰਤੈਆਗਮਨਿਤਿਸਕਾ
 ਰਗੁਬੀਚਗਾ॥ਨਨਕਸੇਸਲਾਹੀਐਜਿਸਭਸੇਦੋਇਆਧਗੁ॥੨॥੫੪੨
 ਮਿਲਿਐਮਿਲਿਆਨੀਮਿਲੈਮਿਲੈਮਿਲਿਆਜੋਹੋਇਆਅੰਤਰਾਤਮੈ
 ਜੋਮਿਲੈਮਿਲਿਆਕਹੀਐਸੋਇ॥੩॥੫ਉੜੀ॥ਹਹਿਹਿਨਮੁਸਲਾਹੀਐ
 ਸਚੁਕਾਰਕਮਾਵੈ॥ਦੁਜੀਕਾਰੈਲਾਗਿਆਫਿਰਿਜੀਨੀਪਵੈ॥ਨਮਿਗਤਿਅਨ
 ਮੁਪਈਐਨਮੇਗੁਣਗਵੈ॥ਗੁਰਕੈਸਬਦਿਸਲਾਹੀਐਹਿਨਿਮਿਸਮਾਵੈ
 ॥ਸਤਿਗੁਰਸੇਵਾਸਫਲਹੋਸੇਵਿਐਫਲਪਾਵੈ॥੧॥੫॥ਸਲੋਕੁਮਃ੨ ਕਿਸ
 ਹੀਕੋਈਕੋਇਮੰਤੁਨਿਮਾਣੀਇਕੁਤੁ॥ਕਿਉਨਮਹੀਜੈਗੋਇਜਲਗਚਿਤਿਨ
 ਆਵਹੀ॥੧॥੫੪੧ ਜਾਸੁਖਤਾਸੁਹੁਗਵਿਓਦਖਿਭੀਸੀਮਾਓਓਇ॥ਨਨ
 ਕਕਹੈਸਿਅਣੀਏਇਓਕੰਤਮਿਲਾਵਹੋਇ॥੨॥੫ਉੜੀ॥ਹਉਕਿਆ
 ਸਲਾਹੀਕਿਰਮਜੰਤੁਵਡੀਤੇਗੀਵਡਿਆਈ॥ਤੁਅਗਮਦਇਆਲੁਅ
 ਗੰਮੁਪੈਆਪਿਲੇਹਿਮਿਲਈ॥ਮੇਤੁਛਾਬਿਨਬੋਲੀਕੈਨੀਤੁਅੰਤਿਸਥਈ
 ॥ਜੋਤੇਗੀਸੁਣਗਤੀਤਿਨਲੈਓਛਰਈ॥ਨਨਕਵੈਪਰਵਾਹੁਪੈਤਿਸੁਤਿ
 ਲੁਨਤਮਈ॥੨॥੧॥ਸਲੋਕੁਵਡਨਲਿ॥੪॥੧॥ਚਉਪਦੇ॥੨॥ਅਸਦਪ
 ਦੀਆ॥੧੬॥ਕੁਚਜੀ॥੧॥ਸੁਚਜੀ॥੧॥ਗੁਣਵੰਤੀ॥੧॥ਛੰਤੁ॥੧੬॥ਵਸੁ॥੧॥

੮੫॥ ੧੬੩ਤਿਗੁਪਸਾਦੇ ॥ ੧॥ ਅਵਤਰਿਆਇਕਹੁਤਮ
ਕੀਨਾ॥ ਸਮਕਨਮਨਕਥੁਲੀਨਾ॥ ੧॥ ਰਾਮਨਜਪੁਕਵਨਮਤਿਲਾਗ
॥ ਮਹਿਜਾਇਬਕਉਕਿਅਕਰਹੁਅਭਗੇ॥ ੧॥ ੮੫ਉ॥ ਦੁਖਸੁਖਕਰਿਕ
ਕੁਟੰਬਜੀਵਾਇਆ॥ ਮਹਤੀਬਗਇਕਸਰਦੁਖਪਾਇਆ॥ ੨॥ ਕੰਠਗਹ
ਨਤਬਕਰਨਪੁਕਗਾ॥ ਕਹਿਕਬੀਰਅਗੈਤਨਸਮਾ॥ ੩॥ ੧॥ ਸੁਪੀ॥
ਬਹੁਰਪੇਥਲਾਜੀਉ॥ ਨਜਨਓਕਿਅਕਰਸੀਪੀਉ॥ ੧॥ ਰੈਨਗਈ
ਮਤਦਿਨਥੀਜਾਇ॥ ਭਵਗਏਬਗਬੈਠੇਆਇ॥ ੧॥ ੮੫ਉ॥ ਕਚੈਕਰ
ਵੈਰੈਨਪਾਨੀ॥ ਹੰਸੁਚਲਿਆਕਾਇਆਕੁਮਲਾਨੀ॥ ੨॥ ਕੁਆਰਕੀਨਿ
ਆਜੈਸੇਕਰਤਸੀਗਗਾ॥ ਕਿਉਰਲੀਆਮਨੈਬਾਛੁਤਤਾ॥ ੩॥ ਕਗ
ਓਡਵਤਤਜਾਪਿਗਨੀ॥ ਕਹਿਕਬੀਰਇਕਥਾਸਿਰਨੀ॥ ੪॥ ੨॥ ਸੁਪੀ
॥ ਅਮਲੁਸਿਰਨੈਲੇਖਦੇਨਾ॥ ਆਏਕਠਨਦੂਤਜਮੇਲਨਾ॥ ਕਿਅਤੈ
ਖਦਿਆਕਹਗਵਾਇਆ॥ ਚਲਹੁਸਿਤਬਦੀਬਨਬੁਲਾਇਆ॥ ੧॥
ਚਲੁਦਹਿਹਲੁਦੀਵਨਬੁਲਾਇਆ॥ ਹਰਿਭੁਗਮਨੁਦਰਗਹਕਆਇ
ਆ॥ ੧॥ ੮੫ਉ॥ ਕਹਉਅਰਦਾਸਿਗਵਕਿਛੁਬਕੀਲਾਉਨਿਬੇਰਿਆਜੁ
ਕੀਰਤੀ॥ ਕਿਛੁਭੀਖਰਹੁਤਮਾਸਰਉ॥ ਸੁਬਹਨਿਵਾਜਸਰਾਇਗੁਜਰ
ਉ॥ ੨॥ ਸਾਧਸੰਗਿਜਾਕਉਹਰਿਗੁਲਾਗਾ॥ ਧਨੁਪਨੁਸੇਜਨੁਪੁਰਖੁਸਭਗ
ਈਤਉਤਜਨਸਦਾਸੁਹੇਲਾ॥ ਜਨਮੁਪਦਾਰਬੁਜੀਤਿਅਮੇਲੇ॥ ੩॥ ਜ
ਗਤਸੇਇਆਜਨਮੁਗਵਾਇਆ॥ ਮਾਯੁਪਨੁਜੋਰਿਆਭਇਆਪਰਾਇਆ॥
ਕਹੁਕਬੀਰਤੋਈਨਰਭੁਲਾ॥ ਖਸਮੁਥਿਸਾਗਿਮਟੀਸੰਗਿਰੁਲੇ॥ ੪॥ ੩॥
ਸੁਪੀਲਲਤਾ॥ ਬਕਨੈਨਸਵਨਸੁਨਿਬਕੇਥਾਕੀਸੀਦਰਿਕਾਇਆ॥ ਜਗ
ਹਕਦੀਸਭਮਤਿਥਾਕੀਏਕਨਥਾਕਸਿਮਾਇਆ॥ ੧॥ ਬਾਵੈਰੋਭੇਗਿਅਨਥੀ
ਚਹੁਨਪਾਇਆ॥ ਬਿਰਥਾਜਨਮੁਗਵਾਇਆ॥ ੧॥ ੮੫ਉ॥ ਤਥਲਗੁਪ
ਨੀਤਿਸੇਸੇਵਹੁਜਥਲਗੁਪਟਮਹਿਸਾਸਾ॥ ਜੇਘਟੁਜਾਇਤਭਉਨਜਸੀ
ਹਰਿਕੇਚਰਨਨਿਵਾਸਾ॥ ੨॥ ਜਿਸਕਉਸਬਦੁਬਸਵੈਅੰਤਰਿਚੁਕਤਿਸੇ
ਪਿਆਸਾ॥ ਹਕਮੈਬੁਛੈਚਉਪਛਿਖੇਲੈਮਨੁਜਿਦਿਛਲੇਪਾਸਾ॥ ੩॥ ਜਿ
ਨਜਾਨਿਭਜਿਆਥਿਗਤਕਉਤਿਨਕਾਕਛੁਨਨਾਸਾ॥ ਕਹੁਕਬੀਰਤੋਜਨ

ਕਬਹੁਨਹਹਿਛਲਿਜੁਜਨਪਿਪਾਸਾ॥ ੪॥ ੪॥ ਸੁਪੀ॥ ਏਕੇਕਟਪੰਚ
ਸਿਕਟਰਪੰਚੇਮਗਹਿਹਲਾ॥ ਜਿਮੀਨਯੋਮੈਕਿਸਕੀਬਈਅੰਸਦਨਦ
ਖਲਾ॥ ੧॥ ਹਰਿਕੇਲੇਗਾਮੇਕਉਨੀਤਡਸੇਪਟਵਗੀਉਪਹਿਭੁਜਾਕਰਿਮੇ
ਗੁਪਹਿਪੁਕਾਰਿਆਤਿਨਿਹਉਲੀਆਉਬਗੀ॥ ੧॥ ੮੫ਉ॥ ਨਉਡਾਡੀ
ਦਸਮੁਸਠਪਾਵਹਿਰਈਅਤਿਬਸਨਨਦੇਯੀ॥ ਡੇਰੀਪੁਰੀਮਪਹਿਨਹੀ
ਬੁਧੁਬਿਸਟਾਲੇਯੀ॥ ੨॥ ਬਹਤਰਿਘਗਿਉਕੁਪੁਪਸਮਾਇਆਉਨਿ
ਦੀਆਨਮੁਲਿਖਈ॥ ਧਰਮਗਇਕਦਠਤੁਸੇਪਿਆਬਕੀਗਿਜਮਨ
ਕਈ॥ ੩॥ ਸੰਤਕਉਮਤਿਕੋਈਨਿਦੁਸੰਤਰਾਮੁਹੈਏਕੋ॥ ਕਹੁਕਬੀਰਮੈਸੇ
ਗੁਪਾਇਆਜਾਕਨਉਥਿਬੋਕੇ॥ ੪॥ ੪॥

ਗੁਪੁਪੀਸੀਗਵਿਦਾਸਜੀਉਕੀ ॥ ੧६੩ਤਿਗੁਪਸਾਦੇ ॥
ਸੁਕੀਸਾਸੇਹਗਨਿਜਾਨੈ॥ ਤਜਿਅਭਿਮਨੁਸੁਖਿਰਲੀਆਮਨੈ॥ ਤਨੁਮ
ਨੁਦੇਇਨਅੰਤਰੁਖੈ॥ ਅਵਰਦੇਖਿਨਸੁਨੈਅਭਖੈ॥ ੧॥ ਸੇਕਤਜਨੈਪੀ
ਰਪਈ॥ ਜਾਕੈਅੰਤਰਿਦਰਦੁਨਪਈ॥ ੧॥ ੮੫ਉ॥ ਦੁਖੀਦੁਹਗਨਿਦਇ
ਪਖੀਨੀ॥ ਜਿਨਿਨਾਹਨਿਰੰਤਰਿਭਗਤਿਨਕੀਨੀ॥ ਪੁਰਸਲਾਤਕਪੰਥੁ
ਦੁਹੇਲਾ॥ ਸੰਗਿਨਸਾਬੀਭਉਨੁਇਕੇਲਾ॥ ੨॥ ਦੁਖੀਆਦਰਦਵੰਦੁਦ
ਰਿਆਇਆ॥ ਬਹੁਤਪਿਆਸਾਜਾਬੁਨਪਾਇਆ॥ ਕਹਿਗਵਿਦਾਸਸਰ
ਨਿਪ੍ਰਭਤੇਗੀ॥ ਜਿਉਜਾਨਉਤਿਉਕਰਗਤਿਮੇਰੀ॥ ੩॥ ੧॥ ਸੁਪੀ॥ ਜੇਦਿਨ
ਅਵਹਿਸੇਦਿਨਜਾਪੀ॥ ਕਰਨਕੁਚੁਹਹੁਥਿਰੁਨਾਪੀ॥ ਸੰਗੁਚਲਤਹੈਹਮ
ਭੀਚਲਨਾ॥ ਦੁਗਿਗਵਨੁਸਿਰਉਪਹਿਮਰਨਾ॥ ੧॥ ਕਿਆਤੁਸੇਇਆਜਾ
ਗੁਇਆਨਾ॥ ਤੈਜੀਵਨੁਜਗਿਸਚੁਕਰਿਜਨਾ॥ ੧॥ ੮੫ਉ॥ ਜਿਨਿਜੀਉ
ਦੀਆਸੁਗਿਜਕੁਅੰਬਰਾਵੈ॥ ਸਭਘਟਭੀਤਹਿਹਟੁਚਲਾਵੈ॥ ਕਰਿਬੰਦ
ਗੀਛਾਭਿਮੇਮਗਾ॥ ਹਿਰਦੈਨਮੁਸਮਾਗਿਸਵੇਗਾ॥ ੨॥ ਜਨਮੁਸਿਰਨੈਪੰਥੁਨਸ
ਵਗਾ॥ ਸਾਛੁਪੁਰੀਦਹਦਿਸਅੰਧਿਆਗਾ॥ ਕਹੁਗਵਿਦਾਸਨਿਦਾਨਿਦਵਾ
ਨੋਚੋਤਸਿਨਹੀਦੁਨੀਆਠਨਖਨੇ॥ ੩॥ ੨॥ ਸੁਪੀ॥ ਉਚੈਮੰਦਗਲ
ਸੇਈ॥ ਏਕਘਗੀਛੁਨਿਹਹੁਨਹੋਈ॥ ੧॥ ਇਹੁਤਨੁਐਸਾਜੈਸੇਘਸਕੀ
ਟਈ॥ ਜਲੇਗਇਓਘਾਸੁਗਲਿਗਇਓਮਟੀ॥ ੧॥ ੮੫ਉ॥ ਭਾਈਬੰਧ

ਕੁੰਦਮਸਹਗਾਇਕੀਲਾਗੋਕਾਦਸਵੇਰਾ ॥੨॥ ਘਰਕੀਨਹਿਬਿਗਿ
ਤਲਾਗੀ॥ਉਹਤਉਕਤਕਤਹਿਕਾਗੀ॥੩॥ ਕਹਿਗਵਦਾਸਮਰੇ
ਗਲਦਿਆਹਮਤਉਦਕਰਮਕਹਿਛੁਟਿਆ॥੪॥੩॥

੧੩ ਮਤਿਗਰਪਸਾਰ

ਮਗਮੁਹੀਖਦਮੇਖਛਹੀਲਾਗੀਕੀ
ਤਲਾ॥੩॥ ਪਲਾਪਲਾਹਿਹਬਮਰਉ॥ ਬਾਵਲਿਹੇਈਸੇ ਸਹੁਲੇ
॥ ਤਸਹਿਸਨਮਹਿਕੀਅਰੇਸਾ॥ ਮੁਝਾਵਗਨਸਹਨਾਹੀਦੇਸਾ॥੪॥੩॥
ਮਾਹੋਬਕੀਮੇਸਾਨਜਾਨੀ॥ ਜੋਬਨੁਖੋਇਪਾਛੈਪਛਤਨੀ॥੧॥੩॥
ਉ॥ ਕਾਨੀਕਾਇਲਤੁਕਿਤੁਗਨਕਾਨੀ॥ ਅਪਨੇਪ੍ਰੀਤਮਕਹਉਥਿਗੈ
ਜਾਨੀ॥ ਪਿਗਹਿਬਿਹੂਨਕਤਹਿਸੁਖਪਾਏ॥ ਜਹੋਇਕਿਪ੍ਰਾਨਤਪ੍ਰਭੁ
ਮਿਲਾਏ॥੨॥ ਵਿਧਣਖੁਹੀਮੁੰਧਇਕੇਲੀ॥ ਨਕੇਸਾਥੀਨਕੇਥੇਲੀ॥
ਕਹਿਕਿਰਪਪ੍ਰਭਿਸਾਧਸੰਗਿਮੇਲੀ॥ ਜਾਫਿਰਿਦੇਖਤਾਮੇਰਾਅਲਹੁਥੇ
ਲੀ॥੩॥ ਵਦਹਮਹੀਖਗੀਭੀਲੀ॥ ਖੰਨਿਅਹਤਿਖੀਬਹੁਤਪਿਧੀਦੀ
॥ ਉਸਉਪਹਿਮੇਰਾਗਮੇਸਾਖਛਹੀਦਾਪੰਥੁਸਮਾਹਿਸਵੇਰਾ॥੪॥੧॥
ਮੁਹੀਲਾ ੩॥ ਬੋਲਾਬੋਧਿਨਸਕਿਓਬੋਧਨਕੀਵੇਲਾ॥ ਭਗਿਸਰਵਰ
ਜਬਉਛਲੈਤਬਤਰੁਦੁਹੇਲਾ॥੧॥ ਹਥਨਲਾਇਕਸੁੰਝੈਜਲਿ
ਜਾਸੀਦੇਲਾ॥੧॥ ਹਰਉ॥ ਇਕਆਪੀਨੈਪਤਲੀਸਹਕੇਰਬੋਲਾਦ
ਪਥਨੀਨਾਵਈਫਿਰਿਹੋਇਨਮੇਲਾ॥੨॥ ਕਹੈਫਗੀਦੁਸਹੇਲੀਹੋਸ
ਹੁਅਲਾਏਸੀ॥ ਹੰਸੁਚਲਸੀਝੰਮਣਾਹਿਤਨੁਛੇਗੀਬੀਸੀ॥੩॥੨॥
ਕਥੀਗਜੀਉਕੇ॥੧॥ ਸ੍ਰੀਗਵਿਦਾਸਜੀਉਕੇ॥੩॥ ਸੇਖਛਹੀਝੀਕੇ॥੩॥
ਹੁਮਲਾ॥੧॥

੧੩ ਮਤਿਗਰਪਸਾਰ
ਨਿਭਉਨਿਭਵੈਰੁਅਕਾਲਮੁਹਤਿਅਸਨੀ
ਮੈਭੰਗੁਕਪਸਾਰ

ਗਾਥਿਲਵਲਮਹਲਾ ੧ ਘਰ ੧ ਰਭੇਪਦ
ਤੁਸੁਲਤਨੁਕਹਉਮੀਅਤੇਗੀਕਵਨਵਡਈ॥ ਜੋਤ੍ਵੇਹਿਸੁਕਹਸੁ
ਅਮੀਮੇਮੁਰਖਕਹੁਨਜਾਈ॥੧॥ ਤੇਰੇਗੁਣਗਾਵਦੇਹਿਬਣਈ॥ ਜੋ
ਸੇਸਰਮਹਿਹਉਗਜਾਈ॥੧॥ ਹਰਉ॥ ਜੋਕਿਛੁਹੋਆਸਭੁਕਿਛਤਛ
ਤੇਤੇਗੀਸਭਅਸਨਈ॥ ਤੇਰਾਅੰਤਨਜਾਣਮੇਰਾਹਿਬਮੈਅੰਧਲੇਕਿਆ
ਚਤੁਰਈ॥੨॥ ਕਿਆਹਉਕਥੀਕਥੇਕਥਿਦੇਖਾਮੈਅਕਥਨਕਥਨਜਈ
॥ ਜੋਤੁਧੁਭਵੈਸੇਈਆਖਾਤਿਲੁਤੇਗੀਵਡੀਆਈ॥੩॥ ਏਤੋਕੁਕਹਉਥੇ
ਗਨਭਉਕਾਇਸੁਤਨਤਈ॥ ਭਗਤਿਹੀਨੁਜੇਨਾਨਕਹੋਇਗਤਖਸਮੈਨ
ਉਨਜਈ॥੪॥੧॥੧॥ ਖਲਾਵਲਮਹਲਾ ੧ ਮਨੁਮੰਦਰਤਨੁਵੇਸਕਲੀਦ
ਰੁਪਟਹੀਤੀਰਥਨਵਾ॥ ਏਕਸਬਦੁਮੇਰੇਪ੍ਰਾਨਬਸਤੁਹੈਬਹੁਕਿਜਨਮਿਨ
ਵਾ॥੧॥ ਮਨੁਬੋਧਿਆਦਇਅਲਸੇਤੀਮੇਰੀਮਈ॥ ਕਉਨਜਾਣੈਪੀਰਪਰਾ
ਈ॥ ਹਮਨਹੀਚਿਤਪਰਈ॥੧॥ ਹਰਉ॥ ਅਗਮਅਗਚਰਅਲਖਅਪਾ
ਰਚਿਤਕਰਹੁਮਾਗੀ॥ ਜਲਿਬਲਿਮਹੀਅਲਿਭਰਿਪੁਰਿਲੀਦਾਪਦਿ

ਮਨਬੋਧਿਆਪਿਅਰੋਤਰੇਸਪਤਿਸਭਾ ॥ ਸੋਜਸੁਪਦੀਮੀਗਿਮਿਖਿ
੨੧ ॥ ਮਨਅਨਰਮੰਗਲਗੁਣਗਾਏ ॥ ਸਪੀਸੇਧੀਰਮੰਗਿਰਾਤੀਮਨ ੩੬
ਇਛਪ੍ਰਜਾਨਨਕਅਚਰਜੁਅਚਰਜਸਿਧੀਮਿਲਿਆਕਰਦਾਕੰਤ
ਨਜਾਏ ॥੪॥ ੨੧੧॥



੧੩ਮਾ ੩੩ਮਾ ੩੩ਮਾ ੨

੧੩ਮਾ ੩੩ਮਾ ੩੩ਮਾ ੨ ੫੪੪
੨੬੪ ॥ ਸਗਲੇਪਸਰਾ ॥ ਅਪੇਬਨਜੁਆਪਿਥਿਉਰਾ ॥ ੧ ॥ ਐਸਕਿਅ
ਨੁਬਿਰੋਲੇਈਪਦਾਜਤਜਤਤਈਐਤ ੧੬੬੬੬ ॥ ੧੩ ॥ ੧੩੫ ॥ ਅਮਿ
ਰੰਗਾਂਨਰਗਨਵਿਕਰੰਗਾਅਪਜਲੁਅਪਯੀਤਰੰਗਾ ॥ ੨ ॥ ਅਪਯੀਤ
ਰੁਆਪਯੀਸਿਵਾ ॥ ਅਪਯੀਪ੍ਰਜਾਤੀਅਪਯੀਦਵਾ ॥ ੩ ॥ ਅਪਯੀਜੰਗਮ
ਪਯੀਜੰਗਤਾ ॥ ਨਨਕਕੇਪ੍ਰਕਸਰਯੀਮੁਕਤਾ ॥ ੪ ॥ ੧੧ ॥ ੧੬ ॥ ਚਿਲਾਵਲਮ ੧
ਲਾ ॥ ਅਪਿਉਪਾਦਨਅਪਿਸਪਰਨਾ ॥ ਅਪਿਕਰਦਨਦੇਸੁਨੇਲਾ ॥
ਆਪਨਬਤਨੁਅਪਯੀਕਰਨਾ ॥ ਅਪਨਵਿਭਉਅਪਯੀਜਰਨ ॥ ੧੦ ॥
ਚਾ ॥ ਅਪਯੀਮਸਟਅਪਯੀਥੁਲਨਾ ॥ ਅਪਯੀਅਛਲੁਨਜਈ ॥ ਛਲ
ਨਾ ॥ ੧ ॥ ਅਪਯੀਸੁਪਤਾਪਿਪਰਗਟਨਾ ॥ ਅਪਯੀਘਟਿਘਟਿਅਪਿ
ਲਿਪਨਾ ॥ ੩ ॥ ਅਪਿਅਵਗਤਾਪਿਪੀਸੀਗਿਰਨਾ ॥ ਕਰੁਨਨਕਪ੍ਰਕਸ
ਭਿਜਰਨਾ ॥ ੪ ॥ ੨ ॥ ੧ ॥ ਚਿਲਾਵਲਮ ੧੦੦ ੫ ॥ ਕ੍ਰੋਲੇਮਾਰਗਜਿਨਿ
ਬਤਾਇਆ ॥ ਐਸਾਗੁਰਵਡਭਗੀਪਾਇਆ ॥ ੧ ॥ ਸਿਮਰਿਮਨਰਾਮਨਾਮ
ਤਿਤਰਾ ॥ ਬਸਿਰੇਧਿਰਦੇਗੁਰਚਰਨਪਿਆਰਾ ॥ ੧ ॥ ੧੩੫ ॥ ੧ ॥ ਕਮਿਕ੍ਰਿਪ
ਭਿਮਹਿਮਨੁਲੀਨਾ ॥ ਬੰਧਨਕਟਿਮੁਕਤਿਗੁਰੀਕੀਨਾ ॥ ੨ ॥ ੧੬੫ ॥ ਸੁਖਰਤ
ਜਨਮਿਛਨਿਮ੍ਰਾ ॥ ਚਰਨਕਮਲਗਹਿਆਸੁਮੁਦੀਆ ॥ ੩ ॥ ਅਗਨਸਰ
ਬੂਤਤਸੀਸਰਾ ॥ ਨਨਕਬਾਪਕਰਿਸਤਿਗੁਰਿਨਿਸਤਾਰਾ ॥ ੪ ॥ ੩
ਚਿਲਾਵਲਮ ੧੦੦ ੫ ॥ ਤਨਮਨੁਪਨੁਅਰਪਉਸਕੁਅਪਨਾ ॥ ਕਵਾ
ਸੁਮਾਤਿਜਿਤੁਹਿਹਿਜਪਨਾ ॥ ੧ ॥ ਕਰਿਆਸਾਅਇਛਪ੍ਰਕਮਗੀਤ
ਮਪਖਤਸੇਮਰੇਅਗੀਨਾ ॥ ੧ ॥ ੧੩੫ ॥ ੧ ॥ ਅਨਿਕਜੁਗਤਿਕਰਿਬਹੁਜੰ
ਚਰਉ ॥ ਸਧਸੀਗਿਦਿਸੁਮਨਹਿਉਧਉ ॥ ੨ ॥ ਅਤਿਥੁਪਿਸੁਰਤਿਨੀਰੋ

ਤਰੀ ॥ ਰਮਿਨੈਜਲਾਏਮਿਲਾਈ ॥ ੩ ॥ ਨਿਨਸੰਤਖਾ ॥ ਭਵਰਸਪੁਪਿ ੩੧
ਆ ॥ ਕਰੁਨਨਕਸਫਲੁਸੇਅਇਆ ॥ ੪ ॥ ੧੩੫ ॥ ੧ ॥ ਭਵਰਸਪੁਪਿ ੩੧
੨੩ ॥ ਸਾਸਤਸਥਿਨਮਾਇਆ ॥ ਸਪਸੀਗਿਸਕਦੁਖਮਿਟਾਇਆ ॥ ੧ ॥
ਕਰਾਇਆਪ੍ਰਕੁਮਭਮਾਇਆ ॥ ਹਰਿਜਪ੍ਰਸਨਾਦਪ੍ਰਨਵਿਆਪ ॥
੧ ॥ ਤਿਖਕੁਪਬਹੁ ॥ ਅਤਿਵਿਆਪਿਆ ॥ ਸੀਤਲਾਕਨਾ ॥ ਹਿ
ਜਮੁਪਿਆ ॥ ੧ ॥ ਕਟਿਜਤਨਸੰਤਖੁਨਪਾਇਆ ॥ ਮਨੁਤਪਤਨ
ਹਿਰੰਦਗਾਇਆ ॥ ੩ ॥ ਚੰਦ੍ਰਕੰਠਪ੍ਰਕਾਸਕਾਜਮੀ ॥ ਨਨਕਕੀਸ
ਤੀਸੁਆਮੀ ॥ ੪ ॥ ੧੩੫ ॥ ੧ ॥ ਭਵਰਸਪੁਪਿ ੩੧
ਗੀਪਈਐ ॥ ਮਿਲਿਸਪ੍ਰਹਿਨਮੁਪਿਆਈਆ ॥ ੧ ॥ ਪਰਬਹੁਮਪ੍ਰਕ
ਸੀਸਰਨਾ ॥ ਕਿਲਾਥਿਖਕਟੇਕਜੁਗਰਕਚਰਨਾ ॥ ੧ ॥ ੧੩ ॥ ੩ ॥ ਗਾਅਦਰ
ਕਰਮਸਕਿਲੇਕਚਰਾ ॥ ਮਿਲਿਸਪ੍ਰਸੀਗਿਹੋਇਥਿਧਰਾ ॥ ੧ ॥ ਸਿਮ੍ਰਿਤਸ
ਸਤਬੇਦਬੀਚਰੇ ॥ ਜਪੀਐਨਮੁਜਿਤਪ੍ਰਹਿਤਰਮ ॥ ੩ ॥ ਜਨਨਨਕਕ
ਉਪਕਿਰਪਕਰੀਐ ॥ ਸਾਧਪ੍ਰਗਿਮਲੈਨਿਸਬਰੀਐ ॥ ੪ ॥ ੧੧ ॥
ਚਿਲਾਵਲਮ ੧੦੦ ੫ ॥ ਗੁਰਕਸਬਰਹਿਦੇਮਹਿਚੀਨਾ ॥ ਸਗਲਮਨੋਰ
ਥਪੁਰਨਾਸੀਨਾ ॥ ੧ ॥ ਸੀਤਜਨਕਮੁਖਉਜਲੁਕੀਨਾ ॥ ਕਰਿਕਿਰਪਅ
ਪਨਾਮੁਦੀਨਾ ॥ ੧ ॥ ੧੩੫ ॥ ੧ ॥ ਅਪਕਪਤਿਕਰਗਹਿਲੀਨਾ ॥ ਜੋਜੰਕਰੁਜ
ਗਜਪਗਦੀਨਾ ॥ ੧ ॥ ਨੀਚਤੋਉਚਉਨਪ੍ਰਗੀਨਾ ॥ ਅਮ੍ਰਿਤਨਮੁਮਹਸੁਲੀ
ਨਾ ॥ ੩ ॥ ਮਨੁਤਨਨਿਕਸਲਪਪਾਇਆ ॥ ਕਰੁਨਨਕਪ੍ਰਕਾਸਪ੍ਰ
ਸੀਨਾ ॥ ੪ ॥ ੧੧ ॥ ੧ ॥ ਚਿਲਾਵਲਮ ੧੦੦ ੫ ॥ ਸਗਲਮਨੋਰਥਪਈਅ
ਹਿਮੀਤਾ ॥ ਚਰਨਕਮਲਾਸਿਥਿਲਈਐਚੀਤਾ ॥ ੧ ॥ ਹਉਥਲਿਹਰੀਜੇ
ਪ੍ਰਕੁਪਾਵਤ ॥ ਜਲਨਿਥੁਡੋਹਿਹਿਗਨਗਵਤ ॥ ੧ ॥ ੧੩ ॥ ੩ ॥ ਸਫ
ਲਾਨਮੁਹੇਵਤਬਡਭਗੀ ॥ ਸਧਸੀਗਿਰਮਹਿਲਿਵਲਗੀ ॥ ੨ ॥ ਅਤਿਪ
ਤਿਪਨੁਸੁਖਸੁਜਿਅਨੰਦਾ ॥ ਇਕਨਿਮਖਨਵਿਸਰਹੁਪਰਮਾਨੰਦਾ ॥ ੧ ॥ ਹਰਿ
ਰਸਨਕੀਮਨਿਪਿਆਸਘਨੇਰੀ ॥ ਕਨਤਿਨਨਕਸਗਟਿਪ੍ਰਕਤਰੀ ॥ ੧ ॥
੧ ॥ ਚਿਲਾਵਲਮ ੧੦੦ ੫ ॥ ਮੋਹਿਨਿਗੁਨਸਕਗਣਹਬੰਧੂਨਾ ॥ ਦ
ਇਆਧਰਿਅਪਨਕਹਿਲੀਨਾ ॥ ੧ ॥ ਮੇਰਾਮਨੁਤਪ੍ਰਹਿਰਪਲਿਸੁਹਇ
ਆ ॥ ਕਰਿਕਿਰਪਪ੍ਰਭੁਪਰਮਹਿਅਇਆ ॥ ੧ ॥ ੧੩੫ ॥ ੧ ॥ ਭਗਵਿਵਛ

ਮਨੁ ਬੇਇਆਪਿ ਅਗੇਰੁ ਤੇ ਸਪਤਿ ਸੁਭਾ ॥ ਸੇਜ ਸੁਹਾਈ ਸਿਰਿ ਮੀਰਾ ॥
 ੨॥ ਮਨਾ ਨਾ ਮੰਗਲ ਗਵਾਗਾ ॥ ਸਖੀ ਸਹਾਈ ਰਾਮ ਗੋਗਾ ॥ ਮੀਰਾ ॥
 ਇਛ ਪੁਜਾ ॥ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਾ ॥ ਕਹੁ
 ਨਾਨਕ ॥ ੪ ॥ ੧ ॥

ਪੁਸਤਕ ਸੰਗ੍ਰਹ

੧॥ ਲਾਵਲਾ ॥ ੩੫ ॥ ੪ ॥ ੪੩ ੪
 ਇਕੁ ਸਾਗਲੇ ਪਸਾਰਾ ਅਪੇਥ ਨਜੁਆਪਿ ਬਿਉਰਾ ॥ ੧ ॥ ਐਸਕਿ
 ਨੁ ਬਿਰੇਲੇ ਈਪਈ ॥ ਜਰਜਤ ਜਈਐ ਤਨੁ ਫਿਟਾਏ ॥ ੧ ॥ ੩੩ ੩੩ ੩੩
 ਰੰਗ ਨਿਰੰਗੁ ਇਕੋ ਰੰਗਾ ਅਪੰਜਲੁ ਅਪਹੀਤ ਰੰਗਾ ॥ ੨ ॥ ਅਪਹੀਤ
 ਰੁਆਪਹੀਸੇਵਾ ॥ ਅਪਹੀਤੁ ਜਗੀਆਪਹੀਦੇਵਾ ॥ ੩ ॥ ਅਪਹਿਤਗਾ
 ਘਹੀਜੁਗਤਾ ॥ ਨਨਕੇ ਪ੍ਰਭ ਸਦਹੀ ਮੁਕਤਾ ॥ ੪ ॥ ੧ ॥ ੬ ॥ ਥਿਲਾਵਲਾ ੪
 ੫ ॥ ਅਪਿਉਪਾਵਨ ਅਪਿਸਧਨਾ ॥ ਅਪਿਕਰਵਨੇ ਦੇਸੁ ਨੈਨਾ ॥
 ਅਪਨਥ ਚਨੁ ਅਪਹੀਕਰਨਾ ॥ ਅਪਨਥਿਕਉ ਅਪਹੀਜਰਨਾ ॥ ੧ ॥ ੬
 ੭ ॥ ਅਪਹੀਸਦ ਅਪਹੀਬੁਲਨਾ ॥ ਅਪਹੀਛਲੁ ਨਜਈਐ ॥ ਛਲਾ
 ਨਾ ॥ ੨ ॥ ਅਪਹੀਗੁਪਤੁ ਅਪਿਪਰਗਟਨਾ ॥ ਅਪਹੀਘਟਿਘਟਿਆਪਿਅ
 ਲਿਪਨਾ ॥ ੩ ॥ ਅਪਿਅਵਗਤੁ ਅਪਿਸੰਗਿਰਚਨਾ ॥ ਕਹੁ ਨਨਕ ਪ੍ਰਕਾਸ
 ਕਿਜਚਨਾ ॥ ੪ ॥ ੧ ॥ ੧ ॥ ਥਿਲਾਵਲਾ ਮਹਲਾ ੫ ॥ ਕੁਟੋਮ ਰਗੁਜਿਨੀ
 ਬਤਇਆ ॥ ਐਸੁ ਗੁਰਵਡਭਗੀਪਇਆ ॥ ੧ ॥ ਸਿਮਰਿ ਮਨ ਰਾਮਨਾ
 ਚਿਤਰਾ ॥ ਬਸਿਹਰੇ ਹਿਰੈ ਗੁਰ ਚਰਨ ਪਿਆਰਾ ॥ ੨ ॥ ੩ ॥ ੩ ॥ ਕੀਸਕੀਲਾ
 ਕਿਮੇਹਿ ਮਨੁ ਨੀਨਾ ॥ ਬੰਧਨ ਕਟਿ ਮੁਕਤਿ ਗਰਿਬੀਨਾ ॥ ੨ ॥ ੪ ॥ ਸੁਖ ਕਰਜ
 ਜਨੀਮਫਨਿ ਮੁਆ ॥ ਚਰਨ ਕਮਲ ਗਰਿਆਸੁ ਮਦੀਆ ॥ ੩ ॥ ਅਗਨ ਸਾਗਰ
 ਬੁਭ ਰਸੀਸਾਗਾ ॥ ਨਨਕ ਬਾਪਕ ਰਿਸਤਿ ਗੁਰਿ ਨਿਸਤਾਰਾ ॥ ੪ ॥ ੨ ॥
 ੧ ॥ ਲਾਵਲਾ ਮਹਲਾ ੫ ॥ ਤਨੁ ਮਨੁ ਪਨੁ ਅਰਪਉ ਸਕੁ ਅਪਨਾ ॥ ਕਦ
 ਸੁਮਤਿ ਜਿਤੁ ਹਰਿ ਜਪਨਾ ॥ ੧ ॥ ਕਰਿਆਸੁ ਆਇਓ ਪ੍ਰਕਮਗਨਿ ॥
 ਮਪਪਤ ਸੇਭ ਮਰੇ ਅੰਗਨਿ ॥ ੨ ॥ ੩ ॥ ੩ ॥ ਅਨਿਕ ਜੁਗਤਿ ਕਰਿ ਬਹੁ ਚੀ
 ਚਰਭੀ ॥ ਸਾਧ ਸੰਗਿ ਸੁਮਨਹਿ ਉਧਾਰਭੀ ॥ ੨ ॥ ਮਤਿ ਬੁਧਿ ਸੁਮਨਹਿ

੩੨੦
 ਕਹਾ ॥ ੩ ॥ ਮਿਲੈ ਜਲਾਏ ਮਿਲਾਈ ॥ ੩ ॥ ਨਾਨਕ ਤੇਖੋ ਪਤਰ ਰਸਨਾ ਪਿ
 ੪ ॥ ੩ ॥ ਨਨਕ ਸਭ ਲੋਸੇ ਆਇਆ ॥ ੪ ॥ ੧ ॥ ੧ ॥ ੧ ॥ ੧ ॥ ੧ ॥
 ੨ ॥ ਤਸੁ ਸਬਿਨਾਮੁ ਆਇਆ ॥ ਸਾਧ ਸੰਗਿ ਸਕੁ ਖੁਸਿ ਮਦਾਇਆ ॥ ੧ ॥
 ੩ ॥ ਹਿਅ ਪ੍ਰਕਾਸ ਕਮਹਿ ਅਪੇ ॥ ਤੇਜੁ ਪ੍ਰਗਟਾਵੁ ਖੁਨਿ ਫਿਅਪ ॥ ੧ ॥
 ੪ ॥ ਤਿਖਾ ਕੁਪਬਹੁ ਤਪਤਿ ਫਿਅਪਿਅ ॥ ਸੀਤਲ ਕਾਹੁ ਹਰਿ ਹਰਿ
 ੫ ॥ ਮਨਾਪਿਅ ॥ ੬ ॥ ਕੇਰਿ ਜਨਨ ਸੰਤੋਖੁ ਨ ਪੁਇਆ ॥ ਮਨੁ ਤਪਤਨ
 ੭ ॥ ਭਿਗੁ ਗਾਇਆ ॥ ੮ ॥ ੧ ॥ ੧ ॥ ੧ ॥ ੧ ॥ ੧ ॥ ਨਨਕ ਕੀਸ
 ੨ ॥ ਤੀਸ ਆਮੀ ॥ ੩ ॥ ੧ ॥ ੧ ॥ ੧ ॥ ੧ ॥ ੧ ॥ ਗੁਰੁ ਪ੍ਰਵਡ ਭਭ
 ੪ ॥ ਪਈਐ ॥ ਮਿਲਿ ਸਾਧੁ ਹਰਿ ਨਾਮੁ ਪਿਆਈਐ ॥ ੧ ॥ ਪਰਬੁ ਹਮਪ੍ਰ
 ੫ ॥ ਸਰਨਾ ॥ ਕਿਲਾ ਬਿਖਕੈ ਕਹੁ ਗੁਰ ਕੇ ਚਰਨਾ ॥ ੧ ॥ ੨ ॥ ੧ ॥ ਅਵਰ
 ੩ ॥ ਮਸਕਿਲੇ ਕਾ ਚਰਾ ॥ ਮਿਲਿ ਸਾਧੁ ਸੰਗਿ ਹੋਇ ਫਿਧਗਾ ॥ ੧ ॥ ਸਿਮ੍ਰਿਤਿ ਸ
 ੪ ॥ ਰਬੇਰ ਥੀ ਚਰੇ ॥ ਜਪੀਐ ਨਾਮੁ ਜਿ ਤੁਪਹਿ ਉਤਰਾ ॥ ੩ ॥ ਜਨ ਨਨਕ
 ੫ ॥ ਉਪਕਰਿ ਪਾਕਰੀਐ ॥ ਸਾਧੁ ਧੁਰਿ ਮਿਲੈ ਨਿਸਭਰੀਐ ॥ ੪ ॥ ੬ ॥ ੧ ॥ ੧ ॥
 ੧ ॥ ਲਾਵਲਾ ਮਹਲਾ ੫ ॥ ਗੁਰ ਕਾ ਸਬਦੁ ਹਿੰਦੁ ਮਹਿ ਚੀਨਾ ॥ ਸਗਲਾ ਮਨੇਰ
 ੨ ॥ ਖੁਪੁਰਨਾ ਸੀਨਾ ॥ ੧ ॥ ਸੰਤ ਜਨਕ ਮੁਖੁ ਉਜਲਾ ਕੀਨਾ ॥ ਕਰਿ ਕਿਰਪਾ
 ੩ ॥ ਪਨਾ ਮਦੀਨਾ ॥ ੧ ॥ ੧ ॥ ੧ ॥ ੧ ॥ ੧ ॥ ਆਧਿਕ ਪ੍ਰਤਿਕਰੁ ਹਿਲੀਨਾ ॥ ਜੈ ਜੈ ਕਰੁ ਜ
 ੪ ॥ ਰਾਖੁ ਗਈਨਾ ॥ ੧ ॥ ਨੀਚਾ ਤੇਉ ਚਉਨ ਪ੍ਰਗਟਾ ॥ ਅੰਮ੍ਰਿਤ ਨਾਮੁ ਹਰ ਸੁਲੀ
 ੫ ॥ ੩ ॥ ਮਨੁ ਤਨੁ ਨਿਗਲ ਪਾਪ ਨਾ ਲਿਖੀਨਾ ॥ ਕਹੁ ਨਨਕ ਪ੍ਰਕਾਸੁ ਪੁ
 ੬ ॥ ਸਿਨਾ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ਸਗਲਾ ਮਨੇਰ ਖਪਈਅ
 ੭ ॥ ਮੀਤਾ ॥ ਚਰਨ ਕਮਲਾ ਸਿਫਲਾਈਐ ਚੀਤਾ ॥ ੧ ॥ ੨ ॥ ੧ ॥ ੧ ॥ ੧ ॥ ੧ ॥
 ੮ ॥ ਪ੍ਰਕਾਸਿ ਫਿਰੀਜੈ ॥ ਪ੍ਰਕਾਸਿ ਫਿਰੀਜੈ ॥ ਜਲਾਨਿ ਬੁਝੈ ਹਰਿ ਹਰਿ ਗੁਨ ਗਵਾ ॥ ੧ ॥ ੧ ॥ ੧ ॥ ੧ ॥ ੧ ॥
 ੯ ॥ ਜਨਨੇ ਮੁਹਿਤ ਬਡਕਰੀ ॥ ਸਾਧ ਸੰਗਿ ਰਾਮ ਹਿਲਾਵਲਾ ਗੀ ॥ ੧ ॥ ਮਤਿ ਪ
 ੧੦ ॥ ਤਿਧਨੁ ਸੁਖ ਸੁਜਿਅ ਨਿਦਾ ॥ ਇਕ ਨਿਮਖਨ ਵਿਸਰੁ ਪ੍ਰਧਮ ਨੈਦਾ ॥ ੨ ॥ ਪਉ
 ੧੧ ॥ ਰਸਨਾ ਸੀਮਲਿ ਪਿਆਸ ਪਾਨੀ ॥ ਕਨਤਿ ਨਨਕ ਸਹਿ ਧੁਕ ਤੇਰੀ ॥ ੩ ॥
 ੧੨ ॥ ੧ ॥ ਲਾਵਲਾ ਮਹਲਾ ੫ ॥ ਮੋਹਿ ਨਿਰੰਗੁ ਸਭ ਗਵਾਉ ਬੋਹੁਨਾ ॥ ੧ ॥
 ੧੩ ॥ ਆਧਿਕ ਪਨ ਕਹਿਲੀਨਾ ॥ ੧ ॥ ਮੇਰਾ ਮਨੁ ਤਨੁ ਹਰਿ ਗੋਪਲਿ ਸੁਹਾਇ
 ੧੪ ॥ ਕਰਿ ਕਿਰਪਾ ਪ੍ਰਭੁ ਪਾਸ ਮਹਿ ਆਇਆ ॥ ੧ ॥ ੩ ॥ ੩ ॥ ੩ ॥ ੩ ॥

ਮਹਾਪਤਿ ਤੇ ਕੁਲੀ ਸੰਤਿ ਪਸਤ ਪਾਨ ਨਾ ॥ ਅੰਧਕ ਪਸਤਿ ਗਲ ॥ ੩੭੮ ॥
 ਚਿਹਰੇ ॥ ੧ ॥ ਈਹ ਹਮੇਸਾ ਜਨਮ ਮਿਨ ਕੀਰਨਾ ਜਨ ਕਰਤ ॥ ੩੭੯ ॥
 ਸੁਖੀ ਜੀਅ ॥ ੩੮੦ ॥ ॥ ਪਰਾਪੁਰਖ ਲਾਭੀ ਪੁਆਪਿ ॥ ੩੮੧ ॥
 ਬਾਇ ॥ ਬਸ ਮੰਗਿ ਹਰਿ ਸਾਧਕ ਪੁਰਨਾ ਸਾਇ ॥ ੩੮੨ ॥
 ਹਰਿ ਕਰ ਪਾਸ ਮਥਨ ॥ ਦਇਆ ਕਰੀ ਸਿਮਰਤੁ ਗੁਰ ਬਸਿਆ ਮਨ ॥ ੩੮੩ ॥
 ਨਨਕ ਕੀ ॥ ੩੮੪ ॥ ਪੁਰਤੋਰਾ ਆਗ ॥ ਕਰਨ ਕਰਤ ਮਨ ॥ ੩੮੫ ॥
 ਹਿਅਗਮ ਪਰ ॥ ੩੮੬ ॥ ॥ ਗੀਤ ॥ ੧੦ ॥ ੩੮੭ ॥ ਮੁਖੀ ਮਨ ॥
 ਨਦੀ ਨਹੀ ਜਨਿ ਸੁਖੁ ॥ ਬਿਸਰਾ ॥ ਕਰਨ ਹਰਨ ਬੁਝੀਆ ਪਗੁਰੀ ਬਾਗ ॥ ੩੮੮ ॥
 ॥ ੩੮੯ ॥ ॥ ਚਤੁਰਦਸੀ ॥ ਮੁਖ ਪੁਰਤਿ ਤੇ ਆਏ ॥ ਸੰਤ ਕੀ ਅਨੰਤ ॥
 ਹੁਤਿ ਤਹਿ ਗੁਣ ਗਏ ॥ ੩੯੦ ॥ ॥ ਚਿਤਤੀ ॥ ਚਿਤ ਕਰੀ ਨੀਚ ਬਿਨ ਮਹਿ ॥
 ਹੀ ਮਤਿ ਕਹੀ ਨਾਈ ॥ ਅੰਤੁ ਕਰ ਪਰਤ ਪੀ ॥ ਪੰਖਤ ਲੀਲਾ ਰੰਗ ॥
 ਚਲਾਨੇ ਦਿਨੁ ਆਇਆ ॥ ਸੁਪਨੈ ਕਾ ਸੁਪਨਾ ਭਇਆ ॥ ਸੰਗਿ ਚਲਿਆ ਹਮ ॥
 ਆਇਆ ॥ ਕਰਨ ਕਰਤ ਸਮਰਥ ਤੇਰੀ ਸਰਣਾਈ ॥ ਹਰਿ ਦਿਨ ਸੁਰੰਦ ॥
 ਨਨਕੁ ਜਪੈ ਸਦਾ ਸਦਾ ਬਲਿ ਜਈ ॥ ੩੯੧ ॥ ॥ ਬੀਲਾ ॥ ੧੦ ॥ ੩੯੨ ॥
 ਜਲ ਚਿਹਰੇ ॥ ਹਿੰਮੀ ਸਕਰਿ ਕਰ ਪਾਪੁ ਪਲਾਵਈ ॥ ਬਹਿਜੈ ਬਿਲਖ ॥
 ਹੀ ਆਵਰ ਸੁਪਨੀ ਵਾਵਈ ॥ ੩੯੩ ॥ ॥ ਕਰਉ ਮਨੋਰਥੁ ਮਨੈ ਮਹਿ ਅਪਨ ਪਰ ॥
 ਪਵਈ ॥ ਚੋਰ ਸੁਹੀ ਸਾਧਕੈ ਬੀਜਨੁ ਫੈਲਾਵਈ ॥ ੩੯੪ ॥ ॥ ਆਪੁ ॥
 ਨਸਤ ਬੋਲਾ ਤੇ ਸੁਣਿ ਮਨ ਮਹਿ ਪੀਲਾਵਈ ॥ ਏਕਾ ਸਮਾਹਿ ਮੀਤਿ ॥
 ਤਿਹੈ ਬਿਬੈ ਜਲ ਨਾ ਬੁਝਾਵਈ ॥ ੩੯੫ ॥ ॥ ਜਥੁ ਗਤ ਕਰਹਿ ਸੰਤ ਮੰਗਲੀ ॥
 ਨੀਮਲਿ ਹਰਿ ਗਾਵਈ ॥ ਕਰਉ ਮਨ ਸਕਾਰੁ ਗਤ ਜਨ ਪੁਰਿ ਮੁਖਿ ਲਾਵਈ ॥
 ॥ ੩੯੬ ॥ ॥ ਓਨ ਤ ਬੈਠਤ ਜਪੈ ਨਾਮੁ ॥ ਹਿਉ ਕਰਮ ਕਮਾਵਈ ॥ ਨਨਕ ਕੀ ਪੁਰ ॥
 ਨ ਤੇ ਹਰਿ ਸਮਾਹਿ ਸਮਾਵਈ ॥ ੩੯੭ ॥ ॥ ॥ ੧੦ ॥ ੩੯੮ ॥ ॥ ੧੦ ॥ ੩੯੯ ॥
 ਸਗਰੁ ਸੇਈ ਤਰੰਜ ਹਰਿ ਗੁਣ ਗਏ ॥ ਸਾਪ ਸੰਗਤ ਕੇ ਸੰਗਿ ਵਸੈ ਵਰਗੀ ॥
 ਪਏ ॥ ੪੦੦ ॥ ॥ ਸੁਣਿ ਸੁਣਿ ਜੀਵਦਾ ਸੁਤ ਮਥਾਣੀ ਜਨ ਆਖੀ ॥ ਪੁਰਾਣੀ ॥
 ਸਭ ਲਾਅਮਿ ਸੰਦਕ ਕੀ ਰਖੀ ॥ ੪੦੧ ॥ ॥ ਅਗਨ ਸਗਰ ਤੋ ਕਢਿਆ ॥
 ਪੁਰਿ ਜਲ ਨਾ ਬੁਝਈ ॥ ਆਮ੍ਰਿਤ ਨਾਮੁ ਜਲੁ ਸੰਚਿਆ ਗੁਰੁ ਭਾਸਈ ॥
 ॥ ਜਨਿ ਮਰਣ ਦੁਖ ਭਇਆ ਮੁਖ ਕਾ ਬਾਨੁ ਪਾਇਆ ॥ ਕਟੀ ਸਿਲਾ ਕੁੰ

੨੬੧
 ਮੰਗੀ ਅਪਨ ਪੁਰਤ ਭਇਆ ॥ ੪੦੨ ॥ ॥ ਮਤ ਕਈ ਜਾਵਹੁ ਅਵਰ ਕਲਸ ॥
 ੪੦੩ ॥ ॥ ਸੁਰਬ ਮੁਖ ਨਾਨਕ ਪਾਸੇ ਗਿਰੇ ॥ ੪੦੪ ॥ ॥
 ੪੦੫ ॥ ॥ ਬਿਪਾਕ ਦੇ ਆਪੁ ਪੁਰਤ ਅਕਿਰਪਾਲ ॥ ਜੀ ॥
 ੪੦੬ ॥ ॥ ਆਪੁ ਪੁਰਤ ਪੁਰਤ ਮਨ ਕੀ ਨਦੀ ਨਹੀ ॥ ਗੁਰਿ ਪੁਰ ਕਰ ॥
 ੪੦੭ ॥ ॥ ਕਰੀ ਭਇਆ ॥ ੪੦੮ ॥ ॥ ਮਨੁ ਤਨੁ ਸੀਤਲ ਮੁਖੀ ਕੁਇਆ ॥ ਕੁਪਿ ਆਵ ॥
 ੪੦੯ ॥ ॥ ੪੧੦ ॥ ॥ ਅਥਿ ਪੁਰਤ ਕਾਨੁ ਮੁਹਿ ॥ ਗੁਰੁ ਦਿਆ ॥ ਮ ॥
 ੪੧੧ ॥ ॥ ਗਿਰਿ ਮਨਿ ਤੀਰਿ ॥ ਚਿਤਿ ਰੰਗੁ ਜਾਪ ॥ ਹਰਿ ਹਰਿ ਹਰਿ ਜਾਪੀ ॥
 ੪੧੨ ॥ ॥ ਗੰਗਾ ਵਲਾਈ ॥ ਕਿਲਾ ॥ ੪੧੩ ॥ ॥ ਖਿਤਰ ਹਿੰਮੁ ਪੁਰਿ ਸਾਗਰ ॥
 ੪੧੪ ॥ ॥ ਸੁਨਤ ਜਪਤ ਹਰਿ ਨਾਮੁ ॥ ਸੁਤ ਕੀ ਵਰ ਬਲਾਈ ॥ ਮਹਮੂਤ ॥
 ੪੧੫ ॥ ॥ ਨਨਕ ਕੀ ॥ ਹਿਕ ਗਵ ਗਈ ॥ ੪੧੬ ॥ ॥ ੧੦ ॥ ੪੧੭ ॥ ॥
 ੪੧੮ ॥ ॥ ਕਤਿ ਜੀਭ ਗਤ ਪੁਰ ਅੰਤਰਿ ਹੋਇ ਸੀਤਿ ॥ ਨਾਮੁ ਜਪਤ ਗਵਿਦਾ ॥
 ੪੧੯ ॥ ॥ ਨਨਕ ਕੀ ॥ ੪੨੦ ॥ ॥ ਗੁਰ ਪੁਰ ਜਿ ਸੁਰੇਇ ॥ ਤਕੈ ਮੁਖਿ ਪਰਵਸੁ ॥ ਮਨ ਕੀ ॥
 ੪੨੧ ॥ ॥ ਮਤਿ ਤੇ ਅਗੀ ॥ ਸੁਣੀ ॥ ਅਥਿ ਪਦਸੁ ॥ ੪੨੨ ॥ ॥ ਸਿਮਰਾ ॥ ਸਿਮਰਤਿ ॥
 ੪੨੩ ॥ ॥ ਪੀ ॥ ਸੁਪੁਰਤ ॥ ਤਰੁ ॥ ਮਨ ਤਕ ਬਹਨ ਵੀਸਰੈ ॥ ਸੁਪੁਰਤ ਪਾ ॥
 ੪੨੪ ॥ ॥ ਰਨ ਕਮਲਾ ॥ ਸਿਉ ਰੰਗੁ ਲਗਾ ॥ ਚਰਨ ਗੁਰ ਵਾ ॥ ਜਕਰਿ ਕਿਰਪਾ ਕਰ ॥
 ੪੨੫ ॥ ॥ ਪੁਰਤ ਕਉ ਲਾਵਹੁ ਸੇਵ ॥ ਨਿਹਿ ਨਿਧਨ ਅੰਮ੍ਰਿਤ ਪੀਆ ਮਨਿ ॥
 ੪੨੬ ॥ ॥ ਤਿਆਨੈ ॥ ਨਨਕ ਕੀ ॥ ਬਹਨ ਵੀਸਰੈ ॥ ਪੁਰਤ ਪਰਮਨੈ ॥ ੪੨੭ ॥ ॥
 ੪੨੮ ॥ ॥ ੧੦ ॥ ੪੨੯ ॥ ॥ ਤਿਸਨ ਬੁਝੀ ॥ ਮਨ ਤਗਈ ॥ ਨਠੈ ਕੁਰਮ ॥ ਬਿਤ ॥
 ੪੩੦ ॥ ॥ ਪੀ ॥ ਅਨੈ ॥ ਕਉ ਆਗਰਿ ਕੀਨ ਪਰਮ ॥ ਗੁਰ ਪੁਰ ਆਗ ਪਿਆ ਬਿਨਾ ॥
 ੪੩੧ ॥ ॥ ਮਹੀ ਪੀਰ ॥ ੪੩੨ ॥ ॥ ਤਨੁ ਮਨੁ ਸਕਸੀ ॥ ਤਲਾ ਕਉ ਆਪਿਆ ਸੁਖ ਬੀਰ ॥ ੪੩੩ ॥ ॥
 ੪੩੪ ॥ ॥ ਮਦ ਤਹਿ ਜੀ ॥ ਜਾਗਿਆ ॥ ਪਾਪਿਆ ਬਿਸਮਾ ॥ ਪੀਆ ਮੰਗ ॥ ਪੰਥਾ ਸਿ ॥
 ੪੩੫ ॥ ॥ ਆਤ ਕਾ ॥ ਚਰਨੁ ਸੁਆ ॥ ਆਪੁ ਮੁਕਤ ਸੰਗੀਤ ਕੁਲ ਕਟੈ ॥ ਬਧਿ ॥
 ੪੩੬ ॥ ॥ ਸਭ ਲਾਸੇ ॥ ਗਰਵ ਵਕੀ ॥ ਨਿਰਮਲਾ ॥ ਬਾਰ ॥ ਨੀਚ ਅਨ ਬੁਝਾ ਜਾਨ ॥
 ੪੩੭ ॥ ॥ ਸਿਰਗੁ ਗੁਣਾਨੁ ॥ ਨਨਕ ਕਉ ਕਿਰਪਾ ਭਈ ॥ ਦਾਸੁ ਅਪਨ ਕੀਨ ॥
 ੪੩੮ ॥ ॥ ੧੦ ॥ ੪੩੯ ॥ ॥ ੧੦ ॥ ੪੪੦ ॥ ॥ ਹਰਿ ਗੁਣ ਕਾ ॥ ਸਾਗਰ ॥ ਅਨ ਨਹੀ ॥
 ੪੪੧ ॥ ॥ ਓ ॥ ਤਲਾਈ ॥ ਬਹੁ ਪਰਵਾਨ ॥ ਪੁਰਤ ਤਨ ॥ ੪੪੨ ॥ ॥ ਕਰਿ ਕਿਰਪਾ ॥ ਪੁਕਿਆ ॥
 ੪੪੩ ॥ ॥ ਦੀ ॥ ਅਪਨੈ ॥ ਸਰਬਿ ਲਈ ॥ ਨਿਰਕਾਨਿ ॥ ਕਰਿ ਪਰੰਮ ਕਾ ॥ ਲਿਗੁ ਸੀ ॥ ੪੪੪ ॥ ॥

ਨਿਧਾਨਸੁਪੁਰਾਗਰਪਇਅ॥੪॥੩੩॥੬੩॥ਬਿਲਾਵਲਮੁਲਾ ੫
 ਭਿਰਿਹਰਿਅਰਪੀਅਹੰਐਅਰਿਗ॥ਰਾਮਚੰਦਕੀਲਸਇਕਾਜਿਨ
 ਮਾਰਿਅਰਗੁ ॥੧॥ ਗੁਰਪੁਰਾਹਿਜਪੀਐਨਿਤਕੀਚੈਭਗੁ ਸ
 ਧਸੰਗਤਿਕੰਦਰਣੇਮਿਲਿਆਸੀਜੇਗੁ॥ ਜਿਸੁਸਿਮਰਤਸੁਪੁਪੀਅ
 ਬਿਨਸੈਬਿਓਗੁ ਨਨਕਪੁਰਸਰਣਗਤੀਕਰਣਕਾਰਣਜੇਗੁ॥੨॥੩੩

੬੦੨

੧੭੫ ੩੩੩੫੫੨

ਬਿਲਾਵਲਮੁਲਾ ੫ ੨੫੨ ੫੫੫
 ਅਵਰਿਉਪਵਸਭਿਤਿਅਗਿਅਦਰੁਨਮੁਲਾਇਅ॥ਤਪਪਪਸਭੀ
 ਏਰੰਗਸੀਤਲਮਨੁਭਇਅ॥੧॥ ਗੁਰਪੁਰਾਹੰਧੀਅਸਗਲਾਦੁਖਗਇ
 ਅ॥ਰਖਨਹਰੰਧਿਅਪਨੀਕਰਿਮਇਅ॥੧॥੪੦੫॥ਬਹੁਪਕਰਿਪੁ
 ਭਕਾਢਿਅਕੀਨਅਪਨਇਅ॥ਸਿਮਰਿਸਿਮਰਿਮਨਤਨਸੁਖੀਨਨਕਨਿ
 ਰਭਇਅ॥੨॥੧੬੫॥ਬਿਲਾਵਲਮੁਲਾ ੫ ਕਰਪਰਿਸਤਕਿਥ
 ਪਿਆਨਮੁਦੀਨੋਜਨਿ॥ਸਠਲਸੇਵਾਪਰਬੁਪਮਕੀਤਕੀਨਪੀਰਨ॥
 ਅਪੇਰਪੁਰੁਖਤਭਗਤਨਕੀਅਨਿ॥ਜੋਜੋਚਿਤਵਹਿਸਧਜਨਸੇਲਤ
 ਮਨਿ॥੧॥੧੧॥ਸਰਣਿਪੋਰਚਣਾਗਥਿਦਜਨਪੁਰਕੇਪ੍ਰਨ॥ਸਹਜਿ
 ਭਇਨਨਕਮਿਲੇ॥੧॥੧੬੫॥ਬਿਲਾਵਲਮੁਲਾ ੫ ਚਰਣਕਮ
 ਲਕਾਅਸਰਾਨੇਪੁਭਿਅਪ॥ਪੁਰਸਰਣਗਤਿਜਨਪੋਰਤਕਸਰਪਰ
 ਪੁ॥ਰਖਨਹਰੰਧਿਅਪਰਪੁਰਤਕੀਨਿਰਮਲਸੇਵ॥ਰਾਮਚੰਦਕੀਲਸਇ
 ਕੀਨੇਗੁਰਦੇਵ॥੧॥੧੬੫॥ਸਦਸਦਾਹਿਧਿਅਈਐਕਿਛੁਬਿਯਨਲ
 ਗੇ॥ਨਨਕਨਮੁਸਲਾਹੀਐਭੁਦਿਦਸਮਨਭਗੇ॥੨॥੩੩੬੫॥ਬਿਲਾਵਲ
 ਮੁਲਾ ੩ ਮਨਿਤਨਿਪਕ੍ਰਾਹੰਧੀਐਮਿਲਿਸਧਸਮਗੀਉਚਰਤਗ
 ਗੇਪਾਲਜਸੁਰੰਤੋਤਮਭਗੇ॥੧॥ਰਾਮਨਮੁਜੋਜਨਨਪੇਅਨਦਿਨਸਦ
 ਦਗੀਤਤਮੁਤਨਹੰਧੀਤਿਤਚਖੁਨਾਗੇ॥੧॥੧੬੫॥ਕਮਕ੍ਰਪਮਦਾ
 ਨਿਮੋਧਿਨਸਅਨਰੰਗੇ॥ਅਨੰਦਮਗਨਸਿਰਾਮਗੀਨਨਕਮਰਨਗੇ॥

ਭੀਜੋ
ਸਮਾਜ

ਬਿਲਾਵਲਮੁਲਾ ੫ ਜੀਅਨੁਗਤਿਵਸਿਪੁਕ੍ਰੋਕੋਕਪੋਸਕ
 ਭਾਕ੍ਰੋਪਸੰਨਗਪਾਲਾਇਭਉਕਿਛੁਨਹੀਕਰਨ॥੨॥ਪੁਨਨਾਗਕ
 ਤਤਪੁਪਰਬੁਪਮੁਚਿਤਤ॥ਜਮਕੰਕੰਨੋਜਿਨਅਵਈਗੁਰਸਿਖਿਪੁਅਰ
 ॥੧॥ਕਰਣਕਾਰਣਸਮਰਬੁਤਿਸੁਬਿਨੁਨਹੀਹੰਗਨਨਕਪੁਰਸ
 ਰੰਗੀਸਚਮਨਿਜੇਗੁ॥੧॥੧੬੫॥ਬਿਲਾਵਲਮੁਲਾ ੫ ਸਿਮਰਿ
 ਐਸਪੁਕਾਪਨਾਨਠਦੁਖਠਉ॥ਬਿਸਮਪਏਮਿਲਿਸੁਧਸੰਗਿਤਤ
 ਰੁਕਿਨਧਉ॥੧॥ਬਲਿਹਰੰਗੁਰਾਪਨਚਰਨਨਬਲਿਜਉ॥ਅਨ
 ਰਸੁਖਮੰਗਲਾਬਨੇਪਖਤਗੁਰਨਉ॥੧॥੧੬੫॥ਕਬਕੀਰਤਨਰੰਗਨ
 ਦਹੁਨਿਹਿਉਬਨਿਓਸੁਆਉ॥ਨਨਕਪੁਰਸੁਪਸੰਨਭਉਥੋਛੁਨਠਲਾ
 ਹਉ॥੧॥੧੬੫॥ਬਿਲਾਵਲਮੁਲਾ ੫ ਰਾਸਤਰਕੀਬਨਤੀਰਿ
 ਕਰਿਪਰੰਗਸੁ॥ਤਮਗੀਕ੍ਰਿਪਤੋਪਰਬੁਪਮਦੇਖਨੋਕਨਸੁ॥੧॥ਚਰਨਕਮ
 ਲਕਾਅਸਰਾਪੁਰਪੁਰਖਗੁਤਤਸੁ॥ਕੀਰਤਨਮੁਸਿਮਰਤਰਹਉਜਬ
 ਲਗਪਦਿਸੁ॥੧॥੪੦੫॥ਮਾਤਪਿਤਾਥੰਧਪਤ੍ਰਤੋਤਸਰਬਨਿਵਾਸੁ
 ਨਨਕਪੁਰਸਰਣਗਤੀਜਕੋਨਿਰਮਲਜਸੁ॥੨॥੧੬੫॥ਬਿਲਾਵ
 ਲਮੁਲਾ ੫ ਸਰਬਸਿਧਿਪਿਰਿਗਈਐਸਭਿਕਲਮਾਨਵਹਿ॥ਸਾਪੁਸ
 ਧਮੁਖਤੋਕਹਹਿਸੁਦਿਦਾਸੁਮਿਲਾਵਹਿ॥੧॥ਸੁਖਸੁਯੋਕਲਿਅਣਹ
 ਸਪੁਰੰਗਹਿਕੀਨ॥ਜੀਅਸਗਲਾਦਇਅਲਭਉਹਹਿਨਮੁਚੀਨ॥੧॥
 ੧੬੫॥ਪੁਰਿਹਓਸਰਬਤਮੁਪਿਪੁਰਗਈਗੀਰੰਗ॥ਨਨਕਕਗਤਅ
 ਨੰਦਸੋਪੋਖਿਪੁਰਕੀਪੀਰ॥੨॥੧੬੫॥ਬਿਲਾਵਲਮੁਲਾ ੫ ਅਰਦਾ
 ਸੈਸੁਦੀਦਤਰਿਪੁਭਉਏਕਿਰਪਲਾ॥ਰਖਿਲੀਅਪਨਸੇਵੋਕੋਮੁਖਿ
 ਨਿਦਕਭਗੁ॥੧॥ਤੁਫਹਿਨਜੋਏਕੋਮੀਤਜਨਨੁਗਰਕਦਾਸ॥ਪਰਬੁਪਮ
 ਰੁਗਥਿਅਦੇਅਪਨੋਹਥ॥੧॥੪੦੫॥ਜੀਅਨਕਦਾਤੋਕੁਏਥੀਅ
 ਨਹੀਹੰਗਨਨਕਕੀਬਨਤੀਅਸੈਤੋਰੰਗੁ॥੨॥੧੬੫॥ਬਿਲਾਵਲ
 ਮੁਲਾ ੫ ਮੀਤਹਮੇਸਾਜਨਰਖੰਗੋਵਿ॥ਨਿਰਕਮਿਰਤਕੋਏਇਗੋਤਮ
 ਤੋਹਨਿਚੰਦ॥੧॥੧੬੫॥ਸਗਲਮੇਰਬਪੁਰਕੀਏਭੋਏਗੁਰਦੇਵਾਜੀਜੋ
 ਕਰੰਗਤਮਹਿਸਠਲਾਕੀਸੇਵ॥ਉਚਅਪਰਾਗਨਤਹਿਸ
 ਭਿਜੀਅਜਿਸੁਹਥ॥ਨਨਕਪੁਰਸਰਣਗਤੀਜਕਤੋਮੇਰਸਥਿ॥੨॥

[illegible][illegible]

ਕੁਸਾਹੇ ॥ ੧੦੫ ॥ ਜੇ ਤੇ ਪੁਨਰ ਰਨ ਸੇ ਕੀਨੇ ਮਨ ਤਿ ਪੁਤ੍ਰ ਕੁ
 ਦਰਾਹੇ ਆਵਦ ਜਾਣ ਕਰਮੁ ਕਰਿ ਨ ਠਾਨ ਅਮਰ ਅਮਰ ਕੀਲਾਇ ਖਾਣ
 ਨਿਰਤ ਭੰਗਿ ਕੁਜ ਜਗਦੀਸੈ ਏਤ ਪਦਾਰਥੁ ਦਭਕ ਗਿਲਾਉ ॥ ੧੦੬ ॥
 ਕੰਧ ਪੁਰਨ ਪੁਰਦਾ ਤੀਰ ਮਲਾ ਜਸੁ ਨ ਨਕਦਾ ਸਕਹਿ ॥ ੧੦੭ ॥
 ਸੁਲਹੀ ਤੇ ਨਗਾਇਦਾ ਭਾਖਾ ਮੁਲਾਹੀ ਕਹਾਉ ॥ ੧੦੮ ॥
 ਭੀਨ ਪਦੁ ਮੁਲਾਹੀ ਹੋਇ ਮੁਆਨ ਪਕ ॥ ੧੦੯ ॥ ਕੀਛੇ ਕਰ ਰਖਮ
 ਸਿਰਕਾਇਆ ਖਨ ਮਹਿ ਭੰਗਾਇਆ ਹੋਥਾ ਕਾ ਮੋਦਾ ਚਿਨਦ ਤਰਿ ॥ ੧੧੦ ॥
 ਪਾਚੇ ਆਜੀ ਨਿਰਿ ਆਜੇ ਨਿਦੀ ਨਥਾ ਕਾ ॥ ਪ੍ਰਵੀਨ ਪਨ ਕਿਛੁ ਨ
 ਚਿਥੁ ਸੁਛੰਗਾਇਆ ਸਤ ਕਈ ਸਕੁ ॥ ਕਪਨ ਨਕਾ ਤਸੁ ਪ੍ਰਕਾਸਿ ਲਹੀ ॥ ੧੧੧ ॥
 ਜਿਨਿ ਜਨਕ ਕੀਨੇ ਪੁਰਨਾ ਕੁ ॥ ੧੧੨ ॥ ॥ ੧੧੩ ॥ ੧੧੪ ॥ ੧੧੫ ॥
 ਪੁਰੇ ਗੁਰ ਕੀ ਪ੍ਰਸੰਸਾ ॥ ਅਪੇ ਆਪਿ ਦਰੈ ਤੇ ਸੁਆਮੀ ਕਰ ਜੁਗ ਸਿਕਾਇ ॥ ੧੧੬ ॥
 ਰਵੰਦ ॥ ੧੧੭ ॥ ਅਦਿ ਮਹਿ ਪੁਤ੍ਰ ਅੰਤਿ ਸੁਆਮੀ ਅਪਨ ਬਾਣ ਬਨ
 ਇਓ ਆਪਿ ॥ ਅਪਨੇ ਸੇਵਕ ਕੀ ਅਪੋਰਥੇ ਪੁਰ ਮੇਰੇ ਕੰਦਰ ਪਰਤਪੁ ॥ ੧੧੮ ॥
 ਗਭ੍ਰਹਮ ਪਰਮੇਸਰ ਸਤਿਗੁਰਵ ਸਿਵੀ ਨਿਜਿ ਨੇ ਸਗਲੇ ਜੰਤ ॥ ਚਰਨ ਕਮਲ
 ਨ ਨਕ ਸਗਲਾਈ ਰਾਮ ਨਾਮ ਜਪਿ ਨਿਰਮਲ ਮੰਤ੍ਰ ॥ ੧੧੯ ॥ ੧੨੦ ॥ ॥ ਸਤਨਾਮੁ ॥
 ॥ ੧ ॥ ॥ ਤਪ ਪਾਪ ਤੇ ਰਖੇ ਆਪਾ ਸੀਤਲ ਕੁਏ ਗੁਰ ਚਰਨੀ ਲਾਗਾ ॥
 ਮਹਿ ਰਦ ਮਹਿ ਜਾਪੁ ॥ ੧੨੧ ॥ ॥ ਗਿਰਿ ਕਪਤ ਸਤ ਪੁਤ੍ਰ ਦੀ ਨਿਜ ਜਨਮ ਭੰਗ
 ਨਵੰਦ ਪਤਪ ॥ ਦੁਖ ਬਿਨਸ ਸੁਖ ਅਨਦ ਪਦਾ ਤਿਸ ਨਦੁ ॥ ਭੀਮ ਨਾਨਕ
 ਸਚੁ ਪਾ ॥ ਅਨਥ ਕਾ ਨਾਥ ਸਗਲੇ ਸਮਰਥ ਸਗਲਾ ਸਿਸਟ ਕੇ ਮਈ ਬਾ
 ਭਗਤ ਵੱਡਾ ਕੁਏ ਤੰਤਾ ਸੁਆਮੀ ਗੁਰ ਗਵ ਤਨ ਨਕ ਆਲਾਪ ॥ ੧੨੨ ॥
 ॥ ੧੨੩ ॥ ੧੨੪ ॥ ੧੨੫ ॥ ਜਿਸ ਤਉ ਪੁਜਿਆ ਤਿਸ ਨਿਪ ਛਾਨ ਪਰ
 ਹਮੁ ਪਰਮ ਮਹਿ ਆਇ ਕੁਸਲ ਖੇਮ ਹੋਵ ਕਲਿਆਨ ॥ ੧੨੬ ॥ ੧੨੭ ॥
 ਕੰਧ ਚਿਤ ਭੰਗੀ ਅੰਤਰ ਮੀਸੁ ਪਤ੍ਰ ਸੁਜਾਨੁ ॥ ਬਿਦਾਇ ਰਖੇ ਕਰਿ
 ਪਨ ਬਤ ਸਮਝੁ ਨਿਮਣਿ ਅਕੇ ਮਨ ॥ ਕੁਮਕ ਬਿਨਸਿ ਗਏ ਖਿਨੀ
 ਤਹਿ ਆਪ ਕਰ ਪੁਰਦੇ ਚਾਨਣੁ ॥ ਸਸਿਸਾ ਸਿਰਾ ਪੀਨ ਕੁਸਰ ਸਦਾ
 ਭੀ ਅੰਕੁ ਬਣਾ ॥ ੧੨੮ ॥ ੧੨੯ ॥ ੧੩੦ ॥ ੧੩੧ ॥ ੧੩੨ ॥
 ਗੁਰ ਸੁਰ ॥ ਹਲਤ ਪਲਤ ਪਰਬ੍ਰਹਮ ਸਵਰ ਰਜ ਹੋਏ ਸਗਲ ਪ੍ਰਭ

੧੨ ॥ ਹਿਰਿ ਨਾਮੁ ਜਪਤ ਸੁਖ ਸਹਜ ਮਨ ਹੋਵੇ ਨਸਤ ਪੁਰਾ ॥ ਆ
 ਵਦ ਜਾਣੇ ਹੋਇ ਪਾਈ ਜਨਮ ਮਰਦ ਕੀ ਮਿਦਾਇ ਸੁਗ ॥ ੧੩੩ ॥ ਕੁਸੁਭ ਤਰੇ
 ਕੰਧ ਮਕਾ ਪਾਇ ਪਾਇ ਏਕ ਗਹਿ ਆਕਰ ਪੁਰ ॥ ਨਨਕ ਸਗਲੇ ਪਾਠ
 ਰਖ ਭੰਜਨ ਅੰਤਰਿ ਆਹਿ ਪਾਪਿ ਪੁਰ ॥ ੧੩੪ ॥ ੧੩੫ ॥ ੧੩੬ ॥
 ੧੪ ॥ ਦਸੁ ਨੁਦੇ ਖਤ ਦੇਖਨ ਸੇ ॥ ਕਬਹੂੰ ਹੋਵੇ ਹਿਸਇ ਅਗਰ
 ਗੀਅ ਕਸਿ ਗਿਥ ਸੇ ॥ ੧੩੭ ॥ ਪੀਤਮ ਪੁਨ ਅਧਰ ਸੁਆਮੀ ਪੁਰਿ ਹੋ
 ਅੰਤਰ ਜਾਮੀ ॥ ਕੇਕਾ ਗੁਣ ਤੇ ਸਾਹਿਬ ਮਗੋ ਸਸਿਸਾ ਮਿਪੁ ਕੁ ॥ ੧੩੮ ॥
 ॥ ੧੩੯ ॥ ॥ ਕਿਰਪਾ ਨਿਪਿ ਪੁਤ੍ਰ ਦੀ ਨਦਾਇ ਆਲਾ ॥ ਜੀਅ ਜੰਤ ਕੀ ਕਰ
 ਪੁਤ੍ਰ ਪਾਣੀ ॥ ੧੪੦ ॥ ਆਠ ਪਰਤ ਰਨ ਮੁਜ ਜਪਾਨਾ ਨਕ ਪ੍ਰੀਤਿ ਲਾਈ
 ਪ੍ਰਕਾਸਿ ॥ ੧੪੧ ॥ ੧੪੨ ॥ ੧੪੩ ॥ ੧੪੪ ॥ ੧੪੫ ॥ ਤਨੁ ਪਨ ਜੰਬਨੁ
 ਜਲ ਭਗਇਆ ॥ ਰਾਮ ਨਾਮ ਕੁਤ ਜਨਨ ਕੀਨ ਕਰਤ ਕੀ ਕਾਨੇ ਸਿ ਤੰਤੁ
 ਇਆ ॥ ੧੪੬ ॥ ੧੪੭ ॥ ਅਨਿਕ ਪ੍ਰਕਾਰ ਕੇ ਜਨਨਿ ਤਖਾਨੇ ਮੁਖ ਦੇ ਤਾਪ ਸਿਖੀ
 ਨਹਿ ਆ ॥ ਮੇਰੇ ਮੇਰੇ ਗਿਰਿ ਗਿਰਿ ਮੁਠਿ ਪਾਪ ਕਰਤ ਨਹ ਪੀਦਾਇਆ ॥ ੧੪੮ ॥
 ਮਾਥਿਕਾ ਘਰ ਦੁਖ ਸਾਗਰ ਤਿਸੁ ਮਹਿ ਪਾਈ ਗਲ ਤੁਪਾਇਆ ॥ ਸਗਲ ਪੁ
 ਰਨ ਕੁਸੁਆਮੀ ਕੀ ਬਾਹ ਪਕਰਿ ਪੁਤ੍ਰ ਕਾ ਛਿਲਾਇਆ ॥ ੧੪੯ ॥ ੧੫੦ ॥
 ੧੫੧ ॥ ੧੫੨ ॥ ੧੫੩ ॥ ਅਪਨ ਪੁਤ੍ਰ ਅਇਆ ਜੀਤਿ ॥ ਦਸ ਮਨ ਦੁਸਰ
 ਰੋਧ ਮਰਤ ਕੁਸਲੁ ਭਇਆ ਮੁਰਭਈ ਮੀਤ ॥ ੧੫੪ ॥ ੧੫੫ ॥ ਗਈ ਬਿਅਹਿ
 ਬਿਸਿਭ ਨਾਮੀ ਅੰਗੀ ਕਰ ਕੀ ਓਕਰਤ ਗਿ ॥ ਸੀਤਿ ਸੁਖ ਅਰ ਅਨਦਾਪਨ
 ਸੀ ਤਨਾ ਮੁਹਿ ਦੇ ਓਹ ਗਿ ॥ ੧੫੬ ॥ ਜੀਓ ਪਿਛੁ ਨਾਮੁ ਪੁਤ੍ਰ ਨਗੀ ਤਸਮ ਰਥੁ ਸੁ
 ਅਮੀ ਸਰ ॥ ਦਸ ਅਪਨੇ ਕਰਿ ਰਖਨ ਹਰਾਨ ਨਾਕਦਾ ਸਸਦਾ ਹੋਰੇ ॥ ੧੫੭ ॥
 ੧੫੮ ॥ ੧੫੯ ॥ ੧੬੦ ॥ ੧੬੧ ॥ ਗੀਰਾ ਸੇ ਮਹਿ ਆ ਕਲਿਆਣ
 ਮੀਓ ਓਪਿ ਪਿਛੁ ਆਮੁ ਪੁਸਾਚਾ ਅੰਤਰ ਜਾਮੀ ਸਿਰਾ ਜਾਣਾ ॥ ੧੬੨ ॥
 ॥ ਸਕਾ ਜੀਆ ॥ ਜੀਨੀ ਏ ਸੁਖ ਲਭਗਰ ਜਨਕ ਓਸਾਚਾ ਤਦਾ ॥ ਦਸ ਅਪਨੇ
 ਗੀਅ ਪ੍ਰੀਤਿ ਕੇ ਤੰਤਾ ਉਪਰਿ ਕਰਤ ਮਨ ॥ ੧੬੩ ॥ ਸਿਸਾਈ ਸਿਦਾ ਬੁਰਈ
 ॥ ੧੬੪ ॥ ਹਿਕਾ ਛਾਇਆ ॥ ਸੁਖ ਸਹਜ ਅਨਦਾਪਨ ਨਕ ਜੀਵੇ ਹਿ
 ॥ ੧੬੫ ॥ ੧੬੬ ॥ ੧੬੭ ॥ ੧੬੮ ॥ ੧੬੯ ॥ ਪਰਬ੍ਰਹਮ ਪੁਤ੍ਰ
 ਕਾ ਕ੍ਰਿਪਾ ॥ ਕਰ ਜਸਗਲਾ ਸਵਰੇ ਸਤਿਗੁਰ ਜਪਿ ਜਪਿ ਪੁਤ੍ਰ ਦੇ ਨਿਹਲ

ਮਨੀਰਨਾਵੈਦਵੈ। ਹਰਕਜਰਬਸਤਅਭਰਨਕੀਨ। ਓਡੀਨੀ
ਓਡੀਨੀਓਡੀਨੀ। ਕਬਘਰਿਅਵੈਗੀ॥੧॥੪੦॥ ਸਹਿਸੁਹਾਨਿਚ
ਨਸੀਸੁਪਗਿ। ਲਾਲਨੁਮਹਿਮਿਲਾਵਹੁ। ਕਬਘਰਿਅਵੈਗੀ॥੧॥ ਸੁ
ਸਹੇਰੀਮਿਲਨਬਾਤਕਹਉ। ਸਗੋਰੇਅਹੀਮਿਦਵਹੁ। ਤਉਘਰਹੀਲਾ
ਲਨੁਪਵਹੁ। ਤਭਰਸਮੰਗਲਗੁਨਗਵਹੁ। ਅਨਦਰੂਪਹਿਅਵਹੁ
ਨਾਕੁਰਅਰੈਅਇਓ। ਤਉਮੇਲਾਨੁਪਇਓਗੀ॥੧॥ ਮੇਨਰੂਪਦਿ
ਖਵੈ। ਅਥਮੇਹਿਨੀਦਸੁਦਵੈ। ਸਭਮੇਗੀਤਿਭਾਬੁਭਾਨੀ। ਅਥਮੇਸਹ
ਜਿਸਮਨੀ॥ ਮੀਠੀਪਿਰਹਿਕਹਨੀ। ਮੇਹਨਲਾਨੁਪਇਓਗੀ॥੧॥੪੦॥
ਮਿਦਰਾ॥੧॥੧੨॥ ਗਉਲਾਵਲਮੁਹਲਾ੫॥ ਮੇਰੀਅਤਿਜਾਇਦਰਸਨਪ
ਵਤਾ। ਰਾਚੁਨਾਬਹੀਸਹਾਈਸਤਅਬਚਰਨਗਓ॥੧॥੪੦॥ ਮਨਅਹੋ
ਮਨਅਵਰਨਕਵਚਰਨਵੈਚਰਨਵੈ। ਉਲਾਇਓਅਲਿਮਕਰੋਰਕਮਲ
ਸਿਮ ਅਨਰਸਨਹੀਰਹੈਕੋਹਿਲਾਹੈ। ਅਨਤੇਦਟੀਅਭਿਮਤਛੁਟਾ
ਅਮਨਹਰਿਸਮੁਪ੍ਰੀਅ। ਸੰਗਿਸਪੁਛਿਲਾਟੀਅੈ ਅਨਾਹੀਰਹੈਓਨ
ਪ੍ਰੀਤਿਚਰਨਚਰਨਹੈ॥੧॥੨੧॥ ੧੧੧੧੧੧

ਗੁਰਮਤੀ ਜਗ ਪਸਮਲੇਛਨੀ ਚੰਦਰਲਾ ॥ ਗੁਰਮਤੀ ਪੁਨਰੰਤਿ ਨਜਿ
 ਭਵਈਐ ਈਧਨਿ ਬਾਧਿਐ ਈਐ ਜੀਐ ॥ ੧ ॥ ਗੁਰਮਤੀ ਦੇ
 ਪਦਾਰਥ ਪਿਰੰਦੇ ਨਾਮੁ ਸਦਾ ਕਿਰਤ ਰਸੁ ਸਾਚੀ ਦਗਹੁ ਪੂਰਨਾ ॥
 ਮਨੋਹਰ ਮਸੀਤੈ ਰਿਸੇਇ ॥ ਸਤਿਗੁਰਮਿਲੈ ਤਿਸਕਉ ਜਨੈ ॥
 ਗੁਜਾਈ ਹਕਮ ਪਛਣੈ ॥ ਹਕਮ ਪਛਣੈ ਸਚੈ ਰਿਵਾਜੁ ॥ ਕਲਿ ਬਿਗਾ
 ਸਾਹਿਦਿ ਕਏ ਨਾਮੁ ॥ ਹੁੰਦੈ ਤੀਜਨੈ ਸਭ ਤਿਸਕਾ ॥ ਤੁਨ ਮਨ ਅਰੁ
 ਚੇਇਹੁ ਜਿਸਕਾ ॥ ਨਉ ਪੁਆਵੈ ਨਾਉ ਹੁਜਾਇ ॥ ਨਾਨਕ ਸਚੈ ਸਾਚਿ ਸਮਾ
 ਇ ॥ ੮ ॥ ੨ ॥

ੴ ਸਤਿਗੁਰ ਪ੍ਰਸਾਦਿ

ਗੁਰਮਤੀ ਦੇ ਲਾਮੁ ੧੮੨ ॥ ਅਸਟ ਪਦਾਰਥ ੫੪੭ ॥
 ਜਗੁ ਕਉ ਅਮੁਖਿ ਚੰਗਿਆਨੁ ॥ ਅੰਤਰਿ ਲੇਖੁ ਛੁਟਾ ਕਿਸਾਨੁ ਬਿਨੁ
 ਨਾਵੈ ਪੁਜੁ ਲਗਾਇ ਨਾਨੁ ॥ ੧ ॥ ਸਤਿਗੁਰਮੇਦਿ ਨਾਮੁ ਵੈਸੈ ਮਨਿ ਚੀਤਿ ॥
 ਗੁਰੁ ਭੇਟੈ ਹਰਿ ਨਾਮੁ ਚਿਤਾਵੈ ਬਿਨੁ ਨਾਵੈ ਹਰੁ ਛੁਟ ਪੀਤਿ ॥ ੨ ॥ ਗੁਰਮਤਿ
 ਗੁਰਿ ਪਿਆਸ ਕਰਕਾ ਮਾਵਹੁ ॥ ਸਬਦੁ ਚੀਨਿ ਸਹਜਿ ਘਰਿ ਆਵਹੁ ॥
 ਸਾਚੈ ਨਾਇਕੁ ਭਈ ਪਾਵਹੁ ॥ ੩ ॥ ਅਪਿਨਾ ਬੁਝੈ ਲੇਖਕੁ ਛਾਵੈ ॥ ਮਨਕਾ
 ਧਯੈ ਧੁਕਮਾਵੈ ॥ ਦਰੁ ਘਰੁ ਮਹਲੁ ਠਹਿਰਕਾ ਸਪਾਵੈ ॥ ੪ ॥ ਹਰਿ ਜੀਐ ਸਚੈ
 ਐਐ ਤਰਜਾਮੀ ॥ ਘਟ ਘਟ ਅੰਤਰਿ ਜਿਸ ਕੀਜਤਿ ਸਮਾਨੀ ॥ ਤਿਸੁ ਨਾਮਿ
 ਕਿਆ ਚਲੈ ਪਾਤਸ਼ਾਹੀ ॥ ਸਾਚਾ ਨਾਮੁ ਸਚੈ ਸਬਦਿ ਜਨੈ ਆਪਣਾ ॥
 ਮਿਲੈ ਚੁਕੈ ਅਭਿਮਾਨੁ ॥ ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥ ੫ ॥ ਸਤਿਗੁਰਮੇ
 ਰਿਸੇਵੈ ਐਦ੍ਵਾਜੀ ਦੁਰਮਾਨ ਜਾਈ ॥ ਅਭਿਗਣਿ ਕਰਿ ਪਾਪੁ ਮਤਿ ਖਈ ॥
 ਕੰਠਨਕਾਇਆ ਜੰਤੀ ਜੀਤੈ ਸਮਾਈ ॥ ੬ ॥ ਸਤਿਗੁਰਮਿਲਿ ਐਵਡੈ
 ਭਿਆਈ ॥ ਦੁਖਕਾਇ ਪਿਰੰਦੈ ਨਾਮੁ ਵਸਾਈ ॥ ਨਾਮਿ ਰਤੇ ਸਦਾ ਸੁਖ ਪਾਈ ॥
 ੧੭ ॥ ਗੁਰਮਤਿ ਮਨਿਆ ਕਰਈ ਸਭੁ ॥ ਗੁਰਮਤਿ ਮਨਿਆ ਮੁਖਦਾਰੁ ॥
 ਨਾਨਕ ਗੁਰਮਤਿ ਮਨਿਆ ਪਰਵਰੇਸਾ ਧੰਗੁ ॥ ੧੮ ॥ ੩ ॥

ੴ ਸਤਿਗੁਰ ਪ੍ਰਸਾਦਿ

ਗੁਰਮਤੀ ਦੇ ਲਾਮੁ ੧੮੩ ॥ ਅਸਟ ਪਦਾਰਥ ੫੪੮ ॥
 ਅਪਿਨਾ ਪੁਖਿ ਹਰਿ ਮਦੈ ਅਨਦਿਨੁ ਹਰਿ ਮਗੀ ਤਗਵਈਆ ॥ ਗੁਰਮੁ
 ਰਿਪਰਚੈ ਕੰਠਨਕਾਇਆ ਨਿਰਭਉਚੈ ਸੋਭੈ ਤਿਸੁ ਲਾਈਆ ॥ ੧ ॥ ਮਹਿ
 ਹਰਿ ਨਾਮੁ ਪਰੁ ਮਈਆ ॥ ਬਿਨੁ ਪਾਲਾਹਿ ਨ ਸਕਉ ਬਿਨੁ ਨਾਵੈ ਗੁਰਮੁ
 ਰਿਪਰਿਪਿ ਠਪਕਈਆ ॥ ੨ ॥ ਏਕਗੁਰੁ ਹਰ ਸਦਾ ਅਰੁ ਹਜਾਕ
 ਅਹਿਨਿ ਸਿਤ ਸਕਰਿ ਪੰਚ ਚੰਦਨ ਗਢੀਆ ॥ ਧਰਮੁ ਅਰੁ ਧਮਕਿ ਬਿਲ
 ਜਵਹਿ ਮਨੁ ਮੁਖ ਅੰਤਰਿ ਲੇਖਕਿ ਨ ਪਈਆ ॥ ਕੰਠਨਕਾਇਆ ਪਾਟ
 ਚਕਰਿ ਅਜਗੋਗਿਆਨੁ ਤਤਲਿ ਵਲਾਈਆ ॥ ਤਸਕਰੁ ਹੁਆਇਆ
 ਕੰਠਨਕਾਇਆ ਸਬਦਿ ਪਕਰਿ ਬਿਪਿ ਪਈਆ ॥ ੩ ॥ ਹਰਿ ਹਰਿ ਨਾਮੁ ਪਤਿ
 ਰਖਵੈ ਸਬਦੁ ਗੁਰਿ ਪਹਿਲਿ ਪਈਆ ॥ ਜਮੁ ਜਾਗੀ ਨੇਤ੍ਰਿਨਾ ਵਲ
 ਕੰਠਨਕਾਇਆ ਚੰਗੁ ਲਗਈਆ ॥ ੪ ॥ ਹਰਿ ਗੁਣ ਗਵੈ ਸਦਾ ਦਿਨੁ ॥ ਤੀਮੇ ਹਰਿ ਜ
 ਸੁਕਹਤੈ ਅੰਤੁ ਨ ਲਾਈਆ ॥ ਗੁਰਮੁਖਿ ਮਨੁ ਆਇਕੁ ਧਰਿ ਆਵੈ ਮਿਲ
 ਏਕੋ ਪਾਲੀ ਸਨੁ ਬਜਾਈਆ ॥ ੫ ॥ ਨੈਨੀ ਵੈਖਿ ਰਸੁ ਮਨੁ ਵਿਪਰੇਸਵ
 ਦਾਈ ਗੁਰਸਬਦੁ ਸੁਣਈਆ ॥ ਸੁਨਿ ਸੁਨਿਆ ਤਮਦੈ ਓਧੀ ਨ ਗਿਰਿ
 ਸਿਰਗੋ ਪਾਲਾਵਈਆ ॥ ੬ ॥ ਭੈ ਗਣ ਮਾਇਆ ਮਹਿ ਦਿਆ ਪ੍ਰਤੀਤੀਆ
 ਗਣੈ ਗੁਰਮੁਖਿ ਲਾਈਆ ॥ ਏਕਾਦਿਸ ਸਭ ਸਮਕਰਿ ਲੈ ਨਰ ਗੀਆ
 ਦੇਸਕਉ ਮੁਖ ਸਗੀਆ ॥ ੭ ॥ ਗੁਰਮਤਿ ਮਨੁ ਜੋਤਿ ਸਭਾਈ ਗੁਰਮੁਖਿਆ ਪੇ
 ਅਲਾਖੁ ਲਾਖਈਆ ॥ ਨਾਨਕਾਈ ਨਦਾਇਆ ਲਾਗੈ ਏਕ ਗਤਿ ਕਾਇ ਹਰਿ ਨ
 ਮਿਸਮਈਆ ॥ ੮ ॥ ੧੮੩ ॥ ਹਰਿ ਹਰਿ ਨਾਮੁ ਸੀਤਲਾਜ
 ਲਾਘਾਵਹੁ ਹਰਿ ਚੰਦਨ ਵਾਸੁ ਸਗੀਧਰਿ ਪਈਆ ॥ ਮਿਲੈ ਸਤ ਸੰਗਾਤਿ
 ਪਰਮ ਪਦ ਪਈਆ ॥ ਮੈਰਿ ਰੁਪਾ ਲਾਸ ਸੈਰਿ ਗਿਰਿ ਬਾਈਆ ॥ ੧ ॥ ਜੀ ਜੀ
 ਨਾਨਕਾਈ ਸੁਗਮਈਆ ॥ ਸਗਟਿ ਪਰੇਸਈ ਜਨ ਉਥੇ ਜੋਤਿ ਪੁਲਾ
 ਵ ਬਿਪਰਿਸਮਈਆ ॥ ੨ ॥ ੧੮੪ ॥ ਕਰ ਅਠਹਾਸ ਪਿੰਦੈ ਨਾਉ ਤਮ ਚੰਦ
 ਨ ਨਕਟਿ ਸਕ ਚੰਦ ਨ ਪਈਆ ॥ ਸਕਤ ਕੁਝੈ ਭਸਕਹੈ ਮਨਿਆ ਕਿਸ
 ਨ ਦਿਛੁ ਵਿਦੁ ਬਿਗਈਆ ॥ ੩ ॥ ਹਰਿ ਗਤਿ ਮਤਿ ਕਰਤਾ ਪੇਜ ਦੇ ਸਭਾਉ
 ਪਿਰਿ ਹਰਿਆ ਪਿਬਨਈਆ ॥ ਜਿਸੁ ਸਤਿਗੁਰੁ ਭੇਟੈ ਸਕੈ ਚਨੁ ਦੈ ਜੋਧਿ

ਨਨਕਹਰਿਸਰਣਇ॥ ਭੈਰੋਜਨਮੁਗਰਿ ਕਰਿਦਇਆਪਿਤ੍ਰਿਤ੍ਰਿਪਤ੍ਰਿ
 ਮਿਰਦਖਗਨੈਨਾਹਿ॥ ਹਰਿਦਿਨਕਤਹਿਸਮਾਹਿ॥ ਗਹਿਰਿਦਚਿਤ੍ਰਦੀਪਤ੍ਰਿ
 ਨਨਕਦਰਸਨੁ॥ ਹਰਿਗੁਣਨੇਗਪਾਲਾ॥ ਸਰਬਪਾਦਪ੍ਰਤਪਾਲਾ॥
 ਮਨੋਪ੍ਰੀਤਰਸਨਪਿਆਸ ਗੋਬਿੰਦਪ੍ਰਭਨਾਸ॥ ਇਕਨਿਮਖਰਜ
 ਨਜਾਇ॥ ਵਡਭਗਿਨਨਕਪਾਇ॥ ਪ੍ਰਭਤੁਲਥਿਨਨਹੀਯੰਗਮਾਨ
 ਪ੍ਰੀਤਦੇਵਚੇਕਰ ਜਿਥਿਮੀਨਜਲਸਿਥਿਉਤੁ॥ ਅਲਿਕਮਲਭਿਨਨਕ
 ਭਾਜਿਥਿਚਕਵੀਸੂਰਜਾਸਾ॥ ਨਨਕਚਰਨਪਿਆਸ॥ ਜਿਥਿਤ੍ਰਿਪਤ੍ਰਿ
 ਭਰਤਪਾਨ॥ ਜਿਥਿਲੋਕੀਐਪਨੁਦਾਨ॥ ਜਿਥਿਦ੍ਰੁਪਦਲਹਿਸੰਜਗੁ॥
 ਥਿਮਤਪ੍ਰਧਿਆਸਭਭਗੁ ਜਿਥਿਮਾਤ੍ਰਪ੍ਰਤਿਪਤ੍ਰਿ॥ ਹਰਿਸਿਮਰਿਨਨਕ
 ਤ॥ ਜਿਥਿਦੀਪਤਨਪਤੰਗ॥ ਜਿਥਿਚੇਹੁਰਿਤਨਿਸੰਗ॥ ਮੈਗਲਾਹਿ
 ਕਮੈਥਿਧਾ॥ ਜਿਥਿਗੁਸਤਥਿਥੀਪੰਧ॥ ਜਿਥਿਜੁਆਗਥਿਸਨੁਜਾਇ
 ਹਰਿਨਨਕਹਿਮੁਨੁਲਾਇ॥ ॥ ਕੁੰਡਕਨਾਰਹਿਨੇਪੁ॥ ਚਤ੍ਰਿਕਚਰਤਮ
 ਹੁ॥ ਜਗਜੀਵਨਾਸਤਮੰਗਿ॥ ਗੋਬਿੰਦਭਜਨਾਮੰਗਿ॥ ਰਸਨਾਥਥਨੈਨਮੁ
 ਨਨਕਦਰਸਨਾਨੁ॥ ॥ ਗੁਨਗਾਇਸੁਨਿਲਿਖਿਦੇਇ॥ ਸੇਸਰਬਠਲਾ
 ਹਿਲੇਇ॥ ਕੁਲਾਸਮੁਕਰਤਥਿਧਰੁ॥ ਸੇਸਰੁਥਿਤਰਸਿਪਾਹਿ॥ ਹਰਿਚਰਨ
 ਥੋਹਿਧਤਹਿ॥ ਮਿਲਾਸਪਸੰਗਿਜਸੁਗਾਹਿ॥ ਹਰਿਪੈਜਰਥੈਮੁਗਰਿ॥ ਹਰਿ
 ਨਨਕਸਗਨਿਦੁਆਰਿ ॥ ੧ ॥ ੨ ॥ ਮਃ ੧॥ ੩ ॥ ਮਃ ੩॥ ੪ ॥ ਮਃ ੪॥ ੫ ॥ ਮਃ ੫॥
 ॥ ਜੁਮਲਾ ॥ ੧੧॥

ਮਃ ੧ ਗੁਰਪ੍ਰਸਾਦ

ਗੁਰਪ੍ਰਸਾਦ ॥ ੧ ॥ ੨ ॥ ਮਃ ੧॥ ੩ ॥ ਮਃ ੩॥ ੪ ॥ ਮਃ ੪॥ ੫ ॥ ਮਃ ੫॥
 ਇਕਮਏਕਗੁਨਿਰਲਾ॥ ਅਮਰੁਅਜੋਨੀਜਾਤਿਨਾਨਾ॥ ਅਗਮਅਗੋਰੁ
 ਰੂਪਨਹਿਥਾ॥ ਥੋਜਤਥੋਜਤਥਪਦਿਘਟਿਦੇਥਿਥਾ॥ ਜੇਦੇਥਿਦਿਥਵੈ
 ਤਿਸਕਥਿਥਲਿਜਾਈ॥ ਗੁਰਪ੍ਰਸਾਦਿਪਰਮਪਦਪਈ॥ ॥ ਕਿਆਜਪਾ
 ਪਥਿਥਿਨੁਜਗਦੀਸੈ॥ ਗੁਰਕੋਸਥਦਿਮਹਲਘਰੁਦੀਸੈ ॥ ੧ ॥ ੨ ॥
 ਦੁਸੰਭਾਇਲਗੇਪਛੁਤਏ॥ ਜਮਰਥਿਥਧੋਆਵਣਜਏ॥ ਕਿਆਜਪਾ

੪੦
 ਦੁਖਿਥਾਥਿਜਾਹਿ॥ ਸਿਰਿਜਮਕਲਸਿਚਟਾਖਹਿ॥ ਬਿਨੁਗੁਸਬਦ
 ਨਹੁ॥ ਸਿਕੋਇਪਾਖੰਡਿਕੀਨੁਮੁਕਤਿਨਹੁ॥ ॥ ਆਪਸਚਰੀਆਕਰਿ
 ਜਿਥਿ॥ ਅੰਤਰੰਭਿਜਿਜੀਵੰਭਿਥਿ॥ ਧਰਤਿਅਕਸਰੀਏਥਮਦਕਉ
 ਥਾਉ॥ ਧਰਤਿਦੇਨਤ੍ਰਕੀਏਥਉ॥ ਜਿਨਿਕੀਏਕਰਿਵਥਦਹਰਾ॥ ਅ
 ਵਰਨਾਜਸਿਰਨਾਹਰਾ॥ ਤਿਤੀਥਾਥਪਾਥਿਸਨਮੁਹਸਾ॥ ਵਈ
 ਦੇਖਪਾਏਸਾ॥ ਜੇਤੀਜਾਤੀਗਦਤਨਾਵ॥ ਜਿਨਿਜਾਤੀਸੇਕੀਮਤਿ॥
 ਪਦ॥ ਕੀਮਤਿਪਾਇਹਿਆਥਪ੍ਰਭ॥ ਕਿਸੁਨਕੋਕਿਸਾਖਦਉ॥
 ਚਰਥਿਥਿਪ੍ਰਚਰਥੇਥਰਾ॥ ਥਣੀਚਰਥਾਵੀਕੋਰਾ॥ ਅਸਦਰਸਾਵਟ
 ਥੀਥਿਥਧਾ॥ ਸਥਾਨਿਸੁਆਪਿਥੁਥਾ॥ ਤੀਨਿਸਮਵੈਚਥਿਥੇਵਾਸ
 ਥੁਟਵਤਿਨਨਕਹਮਤਕੋਰਾ॥ ਪੰਚਮੀਪੰਚਕਤਥਤਲਾ॥ ਅ
 ਪਾਥਿਥਚਰੁਪ੍ਰਭਥਿਰਲਾ॥ ਇਕ੍ਰਿਥੀਮਕੁਥੋਮੋਪਿਆਸ॥ ਇਕ੍ਰਿਥਮੁ
 ਚਾਖਿਸਥਦਿਤ੍ਰਿਪਤਸੇ॥ ਇਕ੍ਰਿਥੀਗਰਾਤ੍ਰਿਕਿਮਥਿਧਰਿ॥ ਇਕ੍ਰਿਥਰ
 ਘਰਿਸਚੈਦੇਥਿਥਦੁਸਿ॥ ੬ ॥ ਥੁਠਕਉਨਾਹੀਪਤਿਨਥਿ॥ ਕਥਹੁਨਸੁ
 ਚਕਲਾਕਉ॥ ਪੰਜਹਿਪੰਥੀਥਿਥਾਕਉ॥ ਛੇਗੀਕਰਮੁਮੁਕਤਿਨਹੁ
 ਥਾਉਥੁਥੁਟੇਜਥਸਮੁਛਥਾਏ॥ ਗੁਰਮਤਿਮੇਲਥਗਤਿਥਿਥਾਏ॥
 ਥਸਟੀਥੁਟੇਰਸਨਪ੍ਰਭਸਜੇ॥ ਅਨਹਦਸਥਦਨਿਰਲਾਵਜੇ॥ ਜੇ
 ਪ੍ਰਥਿਥਵੈਤਮਹਲਿਥਲਾਵੈ॥ ਸਥਦੇਥਦੇਤਥਿਥਤਿਪਵੈ॥ ਕਰਿਕ
 ਥਿਥਥਪਹਿਜਲਿਜਾਵੈ॥ ਸਚੈਸਚਰਾਚਿਸਮਵਹਿ॥ ਸਥ
 ਤਮੀਸਤ੍ਰਿਪਤ੍ਰਿਥਸੰਗਿ॥ ਸਤਸਮੁੰਦਕੋਨਿਰਮਲਨੀਗਿ॥ ਮਜਨੁਮੀਲੁ
 ਸਚਹਿਦੇਵੀਚਰਿ॥ ਗੁਰਕੋਸਥਦਿਪਵੈਸਥਿਪਾਹਿ॥ ਮਨਿਸਾਚਮੁਖ
 ਸਚਥਿਥਾਇ॥ ਸਚਨੀਸਦੈਥਕਨਪਾਇ॥ ਅਸਟਮੀਅਸਟਸਿ
 ਥਿਥਥਿਸਾਧਾ॥ ਸਚਨਿਥਕੇਵਲੁਕਰਮਿਅਗਧੈ॥ ਪਥਿਥਪਦੀਅਗਨੀ
 ਥਿਸਥਾਥਿ॥ ਤਹੀਨਿਰੰਜਨੁਸਚਥਿਨਹੁ॥ ਤਿਸੁਮਹਿਮਨੁਅਹਿਥਾਇ
 ਦਲਾਇ॥ ਪ੍ਰਣਵਤਨਨਕਕਲਨਥਾਇ॥ ੧ ॥ ੨ ॥ ਤਨਿਥਥਿਮੀਨਵੇਨਥਨ
 ਵਥੰਭਾ॥ ਘਟਿਘਟਿਨਥੁਮਹਥਲਵੈਭਾ॥ ਅਈਪ੍ਰਤਾਇਹੁਜਸੁਗ
 ਪ੍ਰਥਾਵੈਸੁਆਦਰਸਵਰਾ॥ ਅਦਿਨੁਗਦੀਥੋਥੀਥੰਗਾ॥ ਥਿਥੁਅਪਰ
 ਪ੍ਰਥਕਰਵੈਥੰਗਾ॥ ੧ ॥ ੨ ॥ ਦਸਮੀਨਮੁਦਨੁਇਸਨਨੁ॥ ਅਨਦਿਨੁਮਜਨੁਸਚ

ਪੰਤਹਿ ਬੀਬੈਸਤ ਰਹਿ ਮਹਰੀ ਅਵਹਿ ਵਰਗ ॥ ੧੮ ॥
 ਤਿਨੈ ਸਮਾਯਾ ਵਗਿ ਫੀਕੀ ਅਕਰਨ ॥ ਨਿਹ ਚਲ ਸਾਜੁ ਗੀ
 ਅਕਲ ਪਾਇ ॥ ਨਾਕ ਗੁਮ ਪਿਥੁ ॥ ਕੋਰ ਬਦ ਦੀ ਚਰਿ ॥ ੧੯ ॥
 ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥
 ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥
 ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥
 ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
 ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
 ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥
 ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
 ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਜਨਮੁ ਬੀਬੈਸਤ ਰਹਿ ਮਹਰੀ ਅਵਹਿ ਵਰਗ ॥ ੧੮ ॥
 ਤਿਨੈ ਸਮਾਯਾ ਵਗਿ ਫੀਕੀ ਅਕਰਨ ॥ ਨਿਹ ਚਲ ਸਾਜੁ ਗੀ
 ਅਕਲ ਪਾਇ ॥ ਨਾਕ ਗੁਮ ਪਿਥੁ ॥ ਕੋਰ ਬਦ ਦੀ ਚਰਿ ॥ ੧੯ ॥
 ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥
 ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥
 ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥
 ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
 ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
 ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥
 ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
 ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

੧੮ ੨੭ ੧੮ ੨੭

ਜਨਮੁ ਬੀਬੈਸਤ ਰਹਿ ਮਹਰੀ ਅਵਹਿ ਵਰਗ ॥ ੧੮ ॥
 ਤਿਨੈ ਸਮਾਯਾ ਵਗਿ ਫੀਕੀ ਅਕਰਨ ॥ ਨਿਹ ਚਲ ਸਾਜੁ ਗੀ
 ਅਕਲ ਪਾਇ ॥ ਨਾਕ ਗੁਮ ਪਿਥੁ ॥ ਕੋਰ ਬਦ ਦੀ ਚਰਿ ॥ ੧੯ ॥
 ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥
 ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥
 ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥
 ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
 ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
 ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥
 ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
 ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

[illegible][illegible]

॥ अथ नमो भगवते वासुदेवाय ॥ श्रीकृष्णाय नमः ॥

000'

$$\gamma^f(\partial_f)^2 \cong d^{-1} \mathcal{U}_f(\partial_f)^2 \cong d^b$$
[illegible][illegible]

96मा अक्षरपुस्तक

ਸਿਧਿਤਮੁਹਿਪ੍ਰਕਾਸ਼ਾਦਿਅਕਸਿਨਾਦਿਲਾਵਲੁਗੁਉਪਦੇਸੁਗੁ
 ਮੁਦਿਮਨਿਅਪੁਮਿਸਨਕਿਪੁਰਾਤਗਾਸਥਦਿਨਸੁਗੇਟਿਗੁਣਉਚਰੁ
 ਹੋਹਿਓਹਿਓਹਿਲਿਵਲਾਗੁਸਭਤਨਮਨੁਹਿਅਉਇਅਮਨੁਖਿਕਿ
 ਅਧਿਅਬਗੁਅਗਿਆਨੁਅਪੋਰਮਿਟਿਗੁਇਅਗੁਰਚਨਟਗਿਅ
 ਚਰਗੁਜਨਨਨਕੁਕਿਵੇਦੋਪਹਿਓਇਕਿਨਿਮਖਪਾਤੀਮੁਖਿਲਾਗੁ
 ਥਿਲਾਵਲੁਤਬਧਿਕੀਜੀਐਜਬਮੁਖਿਉਵੇਨਮੁਰਗਨਦਸਥ
 ਮੁਰਗਨਗਲਗੈਸਪਹਿਧਿਆਨੁਰਗਨਦਛੋਡਿਹਿਸੇਵੀਐਤਦਗੁ
 ਪਾਣੀਐਮਨੁਨਨਕਗੁਮੁਖਿਥੁਪਮੁਖੀਚਰੀਐਚਕੋਮਨਿਅਭਮਨੁ
 ਭੁਭੁਹਿਭੁਅਪਿਅਗੀਮੁਰੈਸਕਿਨੁਪਉਪਾਇਅਤੁਪਾਇਅ
 ਪਿਰਨਦਸਭੁਜਗੁਸਥਾਇਅਤੁਪਾਪਤਵੀਲਾਈਐਅਪੋਤ
 ਵਗਾਇਅਪਹਿਧਿਆਦਹੁਗਨਪਦੇਨਮੁਰਤਿਅਤਿਲਏਛੁਡਾਇ
 ਤਿਨਿਸੇਦਿਅਤਿਨਿਸੁਪਾਇਅਹਿਨਿਮਿਸਮਾਇਅਤਿਲਏਛੁਡਾਇ
 ਤੁਰੈਭਇਥਿਲਾਵਲਨਦਵਈਮਨੁਮੁਖਿਥੁਏਨਪਾਇਪਾਖਿਭੁ
 ਭਿਨਿਨਦਵਈਪਰਬੁਧਮਨਪਾਇਜਇਮਨੁਹਿਕਰਮਕਮਵਦੇ

[illegible][illegible]

[illegible]

ਸਿਧਾਤਮੁਕੇਪ੍ਰਾਪਤਿਵਾਜਾ ॥ ੧੫ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਵਿਕਲੀਸਿਧਿਮੈਪੇਖਿਆਪਟਪੁਪਤਿਜਗੀ॥ ਐਸੀਥੁਪਿਸਮਚਰੀਪ
 ਟਮਚਿਤਿਆਗੀ॥ ੨॥ ਆਪਾਘਤੋਜਾਨਿਅਤੋਜੋਤੁਸਮਨਾ॥ ਕਪੁਖ
 ਰਾਥਜਾਨਿਅਗੀਓਦਮਨਮਨ॥ ੩॥ ੧੧॥ ਏਲਾ੬੯ ਚਰਨਕਮ
 ਲਜਕੋਰਿਦੇਥਸਹਿਸੇਜਨੁਕਿਓਡਲੈਦੇਵ॥ ਮਨੋਸਕਸੁਖਨਉਨਿਪਿ
 ਤਕੋਸਤਜਿਸਹਜਿਜਸੁਥੈਲੈਦੇਵ॥ ੧॥ ੧੮॥ ੧੯॥ ਬਰਥਰਮਇਅਤ
 ਅਟਕੈਲੈਨਗਜਮਨੁ ਤਲੈਦੇਵ॥ ਤਥਇਹਮਤਿਜਉਸਥਮਪਿਪੁਖ
 ਏਲਾਗੀਠਿਜਥੈਲੈਦੇਵ॥ ੧॥ ਜਹਉਪਾਇਤਹੀਸੁਖਪਾਵੈਮਇਅ
 ਤਸੁਨਭਲੈਦੇਵ॥ ਕਹਿਕਥੀਰਮੇਰਮਨੁਮਨਿਅਰਮਪੁਤਕੀਓਲੈਦੇ
 ਵ॥ ੨॥ ੧੨॥

੧੬ ਸਤਿਗੁਰਪੁਸਤਿ
 ੧੭

ਰਗੁਬਿਲਾਵਲਥਾਨੀਸੀਨਮਦੇਵਜੀਕੀ
 ਸਠਲਜਨਮੁਮੇਕਉਗੁਰਕੀਨਾ॥ ਦੁਖਾਬਿਸਾਗਿਸੁਖਅੰਤਰਿਲੀਨਾ॥ ੧
 ਗਿਆਨਅੰਜਨਮੇਕਉਗੁਰਦੀਨਾ॥ ਰਮਨਮਥਿਨੁਜੀਵਨੁਮਨਪੀਨਾ॥
 ੧॥ ੧੮॥ ੧੯॥ ਨਮਦੇਇਸਿਮਰਨੁਕਰਿਜਨਾ॥ ਜਗਜੀਵਨਸਿਉਜੀਉਮਰ
 ਨਾ॥ ੨॥ ੧੧॥

੧੬ ਸਤਿਗੁਰਪੁਸਤਿ

ਰਗੁਬਿਲਾਵਲਥਾਨੀਰਵਿਦਾਮਜੀਓਕੀ
 ਵਾਰਦੇਖਿਸਬੁਕੋਹਸੈਐਸੀਦਸਾਹਮਗੀ॥ ਅਸਟਦਸਸਿਧਿਕਰਭੋ
 ਸਭਕਿਪਾਤਮਗੀ॥ ੧॥ ਤੁਜਨਤਮੇਕਿਛਨਹੀਭਵਖੰਡਨਰਮਾ॥ ਸਗਲ
 ਜੀਅਸਰਣਗਤੀਪੁਕਪੁਰਨਕਮ॥ ੧॥ ੧੮॥ ੧੯॥ ਜੇਤੇਰੀਸਰਨਗਤਤਿਨਾ
 ਹੀਭਗਾਉਚਨੀਚਤੁਤਿਤੇਰੇਆਲਾਜੁਸੰਸਾਰ॥ ੨॥ ਕਹਿਗਵਿਦਾਸਅਕਬ
 ਕਥਾਥਪੁਕਾਇਕੀਜੈ॥ ਜੈਸਤੂਤੈਸਤੁਹੀਕਿਆਉਪਮਾਦੀਜੈ॥ ੩॥

੧੭੬
 ੧੭੬੯੯॥ ਜਿਹੁਕੁਲਸਾਧੁਬੋਧੈਦੇਇ॥ ਬਰਨਅਬਰਨਕੁਨਹੀਲੈ
 ਸਗੁਬਿਮਲਬਸੁਜਨੀਐਜਗਸਇ॥ ੧॥ ੧੮॥ ੧੯॥ ਬਹੁਮਨਬਸਮੁਦਅ
 ਖੁਖੀਭੋਮਚੰਡਰਮਲਛਮਨਸਇ॥ ਹਇਪੁਨੀਤਕਰਵੈਤਕਜਨਤ
 ਆਪੁਤਰਿਤਰਕੁਲਦੇਇ॥ ੧॥ ਪੰਨਿਸੁਗਾਉਪੰਨਿਸੇਠਓਪੰਨਪੁਨੀਤ
 ਕਦੈਬਸਭਲੈਇ॥ ਜਿਨਿਪੀਅਸਰਸੁਤਜੋਆਨਰਸਹਭਿਸਮਗਨ
 ਰਗਾਉਪੁਖਇ॥ ੨॥ ਪੰਡਿਤਸੁਰਭਤਪਤਿਰਜਾਭਗਤਬਰਥਰਮ
 ਓਤਨਕਇ॥ ਜੈਸਪੁਰਨਪਾਤਰਹੋਜਲਸਮੀਪਭਨਿਰਵਿਦਾਸਜਨਮ
 ਜਗਿਓਇ॥ ੩॥ ੨॥

੧੬ ਸਤਿਗੁਰਪੁਸਤਿ

ਰਗੁਬਿਲਾਵਲਥਾਨੀਸਪਨਕੀ
 ਸਿਪਕੀਨਿਅਕੇਕਾਰੈਇਕੁਭਇਅਭੇਖਪਾਗੀ॥ ਕਮਰਥੀਸੁਅਰਥੀਵਾ
 ਗੀਪੋਜਸਵਾਗੀ॥ ੧॥ ਤਵਗੁਨਕਪਜਗਤਗੁਰਜਉਕਰਮੁਨਾਸੈ॥ ਸਿਧਾ
 ਸਰਨਕਤਜਈਐਜਉਜੰਬੁਕਕਸੈ॥ ੧॥ ੧੮॥ ੧੯॥ ਏਕਉਦੇਵਲਾਕਰੇ
 ਚਤੁਰਦਖਪਾਵੈ॥ ਪਾਨਗਦਸਗਰੁਮਿਲੈਫਨਿਕੀਮਨਾਵੈ॥ ੨॥ ਪਾਨ
 ਜੁਥਕਥਿਰਨਹੀਕੇਸੇਥਿਰਮਾਵਉ॥ ਬੁਭਿਮੁਧਨਉਕੀਮਿਲੈਕਪਕਹਿਚ
 ਏਕਉ॥ ੩॥ ਸੈਨਹੀਕਛੁਹਉਨਹੀਕਛੁਹਾਹਿਨੇਮੇਰਾ॥ ਅਉਸਰਲਾਜਾ
 ਰਖਿਲਹੁਸਪਨਜਨੁਤੇਰਾ॥ ੪॥ ੧॥ ਕਥੀਰਕੇ॥ ੧॥ ਨਮਦੇਵਕ॥ ੧॥ ਮਹਿ
 ਦਸਕੇ॥ ੧॥ ਸਪਨੇਕ॥ ੧॥ ਜਮਲਾਭਗਤਓਈਕ॥ ੧੬॥

੧੬ ਸਾਤਨਾ ਮੁਕਰਤ ਪੁਰਖ
 ਨਿਰਕਭਾਨੇਰਵੈ ਅਕਾਲ ਮੂਰਤਿ ਅਜੂਨੀ
 ਸੈਭੰ ਗੁਰ ਪ੍ਰਸਾਦਿ

ਰਗੇ ਗੋਡਮਹਲਾ ੪ ਘਰੁ ੧ ॥ ਚਉਪਦ ॥
 ਜੇਮਨਿਚਿਤਿ ਅਸਰੁ ਪਹਿਰਿਉ ਪਰਿਤਮਨਿਚਿਦੇ ਅਨੇਕ ਅਨੇਕ ਠਲ
 ਪਈ॥ ਹਰਿਜਣੈ ਸਭੁ ਕਿਛੁ ਜੋ ਜੀਏ ਵਰਤੈ ਪ੍ਰਭੁ ਘਾਲਿਅ ਕਿਸੇ ਕਾਏ
 ਤਿਲੁ ਨ ਗਵਈ॥ ਹਰਿਤਿ ਸਕੀ ਅਸਕੀ ਜੇਮਨ ਮੇਰੇ ਜੋ ਸਭੁ ਮਹਿਸੂਆ ਮੀਰ
 ਹਿਅ ਸਮਈ॥ ੧ ॥ ਮੇਰਮਨ ਅਸਕਰਿ ਜਗਦੀਸੁ ਗੁਸਈ॥ ਜੋ ਬਿਨੁ ਹਰਿਅ
 ਸ ਅਵਰ ਕਹੀ ਕੀਜੈ ਸਨਿਠਲਾ ਅਸਭੁ ਬਿਧੀ ਜਈ॥ ੨ ॥
 ਜੇਦੀ ਸੈਮਾਇ ਅਮਰ ਕੁਟੰਬੁ ਸਭੁ ਮਤਿ ਤਿਸਕੀ ਅਸੁਲਾਗਿ ਜਨ ਮੁਗਵ
 ਈ॥ ਇਨਕੇ ਕਿਛੁ ਬਿਨਾ ਹੀਕਹ ਕਰਹਿ ਇਹ ਬਪੁਕੇ ਇਨਕ ਵਹਿਅ ਕ
 ਛੁ ਨ ਵਸਈ॥ ਮੇਰਮਨ ਅਸਕਰਿ ਹਰਿਪ੍ਰੀਤਮ ਅਪੁਨੇ ਕੀਜੈ ਤੁਧੁ ਤੇਰੇ
 ਕੁਟੰਬੁ ਸਕੁ ਛੁਡਈ॥ ੩ ॥ ਜੇਕਿਛੁ ਅਸ ਅਵਰ ਕਹਿ ਪਗੀ ਮਤੀ ਮਤੁ
 ਜਾਣਹਿ ਤੇਰੇ ਤੈ ਕੀਮਈ॥ ਇਹ ਅਸ ਪਗੀ ਮਤੀ ਭਉਦੁ ਜਾਇਨਾ
 ਮਹਿ ਛੁਰ ਬਿਨ ਸਿਭੁ ਜਈ॥ ਮੇਰਮਨ ਅਸਕਰਿ ਹਰਿਪ੍ਰੀਤਮ ਸਾਚੇ ਕੀ
 ਤੇਰਾ ਘਾਲਿਅ ਸਭੁ ਬਇਪਈ॥ ੪ ॥ ਅਸ ਮਨ ਸਾਭੁ ਤੇਰੇ ਮੇਰੇ ਸੁਆ

੬੧੨
 ਮੀਸੀ ਕ੍ਰਿਆ ਸਕਰਵਹਿ ਤੈਸੀ ਕ੍ਰਿਆ ਸਕਰਈ॥ ਕਿਛੁ ਕਿਸੀ ਕ੍ਰਿਛੁ ਹਉ
 ਨ ਮੇਰੇ ਸੁਆਮੀ॥ ਸੈਸੀ ਮਸਾਂ ਤੇਗੁਰ ਬੁਝੁ ਲਈ ਜਨਨਾਨਕ ਕੀਆ
 ਮਨ ਜਣਹਿ ਹਿਰਦਾਸ ਨਾਦਿ ਪਹਿਰਦਾਸ ਨਾਦਿ ਪਤਈ॥ ੧ ॥
 ੨ ॥ ਐਸਾ ਹਰੇ ਸੇਵੀ ਐਨਿਤ ਹਿਅ ਆਈ ਅੰਜਨ ਮਹਿ ਕਿਲਵਿਖ
 ਕਰਕੇ ਬਿਨਸਾ॥ ਜੋ ਹਰਿ ਤਿਆਗਿ ਅਵਰ ਕੀਆ ਸਕੀ ਜੇਤਾ ਹਰਿ ਨਿਧ
 ਲਾਸੁ ਭਘਾ ਲਗਵਾਸਾ॥ ਮੇਰਮਨ ਹਰਿ ਸੇਵਿਹ ਸੁਖਦਾ ਤਾਸੁਆ ਮੀਜਿ
 ਸਸਵੈ ਐਸਕੇ ਕਥਲਾਹ ਸਾ॥ ੩ ॥ ਮੇਰਮਨ ਹਰਿਉ ਪਰਿਕੀਜੈ ਭਰਵਾਸਾ
 ਜਹਾਈ ਐਤਹ ਨਾਨਿ ਮਹਾਸੁਆਮੀ ਹਰਿਅ ਪਾਨੀ ਪੰਜ ਰਖ ਜਨਾਸਾ
 ੪ ॥ ੫ ॥ ਜੇ ਅਪਨੀ ਬਿਰਥ ਕਹਹ ਅਵਰ ਪਹਿਤ ਅਗ ਅਪਨੀ ਬਿ
 ਰਥ ਬਹੁ ਧਰੁ ਤਕ ਛਾਸਾ॥ ਅਪਨੀ ਬਿਰਥ ਕਹਹੁ ਹਰਿਅ ਪਨ ਸੁਆਮੀ
 ਪਹਿ ਜੰਤਮ ਰੇਖਤ ਤਕ ਲਾਕਟਸਾ॥ ਸੋ ਐਸ ਪ੍ਰਭੁ ਛੋਡਿ ਅਪਨੀ ਬਿ
 ਰਥ ਅਵਰ ਪਹਿਕਹੀ ਐ ਅਵਰ ਪਹਿਕਹਿ ਮਨ ਲਾਜ ਮਰਸਾ॥ ੬ ॥ ਜੇ
 ਸੋ ਸਰੋਕੇ ਕੁਟੰਬ ਮਿਤਰਈ ਦੀਸਹਿ ਮਨ ਮੇਰੇ ਤੇ ਸਭਿਅ ਪਨੈ ਸੁਆਇ ਮ
 ਲਾਸਾ॥ ਜਿਤੁ ਦਿਨਿ ਉਨਕ ਸੁਆਉ ਹੋਇਨਾ ਵੈ ਤਿਤੁ ਦਿਨਿ ਨੈਕ ਨ ਛ
 ਕਸਾ॥ ਮਨ ਮੇਰਾ ਪਨਾਹਿ ਸੇਵਿਹ ਨਿਰਾ ਤੀਜੇ ਤੁਧੁ ਪ੍ਰਕਰੈ ਦੁਖਿ ਸੁਖਾ
 ਸਾ॥ ੭ ॥ ਤਿਸਕੇ ਭਰਵਾਸਾ ਕਿਛੁ ਕੀਜੈ ਮਨ ਮੇਰੇ ਅੰਤੀ ਅਭਿਸਰ ਗਖਨ
 ਸਕਸਾ॥ ਹਰਿਜਪੁ ਮੰਤ੍ਰ ਗੁਰਉ ਪਦੈ ਸੁਨੈ ਜਪਹੁ ਤਿਨ ਐਨਿ ਛੁਡਾਏ ਜਿ
 ਨ ਹਰਿ ਪ੍ਰੀਤਿ ਹਿਤਿ ਤਾਸਾ॥ ਜਨਨਾਨਕ ਅਨਦਿਨੁ ਨ ਮੁਜਪਹੁ ਹਰਿ ਸੰਤਾਪ
 ਹਛੁਟਣਾ ਕਾਸਾ ਚ ਭਰਵਾਸਾ॥ ੮ ॥ ੯ ॥ ਗੀਤਮਹਲਾ ੧੦ ॥ ਹਰਿ ਸਿਮਰਹ ਸ
 ਚਾਹੋਇ ਅਨੰਦ ਸੁਖੁ ਅੰਤਰਿ ਸੀਤੀ ਸੀਤਲਾ ਮਨੁ ਅਪਨਾ॥ ਜੇ ਸਾਕਤਿ
 ਸੁਰਬਹੁ ਜਲਾ ਤਾਗੁਰ ਸਸਿਦੇ ਖੇਲਾਹਿ ਜਿਸੁ ਤਪਨਾ॥ ਮੇਰਮਨ ਅ
 ਨੰਦ ਨ ਪਿਆਇਨਾ ਮੁਹਿ ਜਪਨਾ॥ ਜਹਾ ਕਹਾ ਤੁਛੁ ਰਖੈ ਸਭਾਈ ਸਾਐਸਾ
 ਪ੍ਰਭੁ ਸੇਵਿ ਸਦਾ ਤੁਐਪਨਾ॥ ੧ ॥ ੨ ॥ ਜਾਮਹਿ ਸਭਿਨਿ ਪਨ ਸਹਿ ਜਪਿ
 ਮੇਰੇ ਗੁਰ ਮੁਖਿ ਬੋਲਿਹੁ ਹਰਿ ਰਤਨਾ॥ ਜਿਨ ਹਰਿ ਪਿਆਇਨਾ ਹਰਿ ਪ
 ਏਅ ਮਹਾਸੁਆਮੀ ਤਿਨ ਕੇ ਚਰਣ ਮਲਾਹੁ ਹਰਿ ਸਨਾ॥ ੩ ॥ ਸਬਦੁ ਪ
 ਛਾਇਹਾ ਮਹਾਸੁਪਾਵਹੁ ਹਉ ਤੁਧੁ ਮੈਤ੍ਰ ਕਉ ਬਿਥ ਛੁਡਾਏ॥ ਤਿਸੁ ਜਨ
 ਵੀਵਡਿ ਆਈ ਹਰਿਅ ਪਿਵਾਈ ਚੰਦੁ ਘਟੈ ਨ ਕਿਸੈ ਕੀਘਟਈ ਇਕ

[illegible][illegible]

[illegible][illegible]

[illegible][illegible]

नमो भगवते वासुदेवाय ॥ चण्डिका मन्त्रस्तोत्रम् ॥
 ओम् नमो भगवते वासुदेवाय ॥ चण्डिका मन्त्रस्तोत्रम् ॥
 यमि ॥ १ ॥ २ ॥ ३ ॥ ४ ॥ ५ ॥ ६ ॥ ७ ॥ ८ ॥ ९ ॥ १० ॥

१६५७-३७ । ५११७३

ਕਮਲਪੁਰੀ

ਕਰਿਨਮਸਕਰਪੁਰੇਗੁਰਦੇਵ। ਸਭਲਾਮੁਗਤਿਸਭਲਾਜਕੀਸੇਵਾ॥ ਅੰਮ੍ਰਿਤ
ਰਾਜਪੀਪਰਖੁਥਿਧਾਤਾ॥ ਅਠਪਹਰਨਾਮਗੰਗਾਤਾ॥ ੧ ਗੁਰੇਗੋਇੰਦ੍ਰਾ
ਕੁੰਗਪਲ ਅਪਨੇਦਾਸਕਉਰਖਨਹਰਾ॥ ੨ ਰਹਉ॥ ਪਤਿਸਪਸਾਹਉ
ਮਹਾਉਪਤੀਅਏ॥ ਦਸਟਅਹੰਕਰੀਮਾਹਿਪਚਾਏ॥ ਨਿਦਕਕੈਮੁਖਿਕੀਨੰ
ਗੁ ਜੈਜੈਕਰਕਰਸਭੁਲੇਗੁ॥ ਸੰਤਨਕੈਸਨਿਮਹਾਅਨੰਦ॥ ਸੰਤਜਪ
ਹਿਗੁਰਦਉਰਗਵੰਤੁ॥ ਸੰਗਤਿਕੈਮੁਖਉਜਲਾਭਏ॥ ਸਗਲਥਨਨਿਦ
ਕਕਗਏ॥ ੩ ਸਸਿਸਜਿਨੁਸਦਾਸਲਾਹੇ॥ ਪਰਬ੍ਰਹਮਗੁਰਬੋਰਦਾ
ਸਗਲਕੈਮਿਦੈਜਕੀਸਰਨਿ॥ ਨਿਦਕਮਾਹਿਪਏਸਭਿਧਰਨਿ॥ ੪ ਜਨਗੀ
ਦਕਰੈਨਕੋਇ॥ ਜੋਕਰੈਸਦਖੀਅਹੋਇ॥ ਅਠਪਹਰਜਨੁਏਕੋਪਿਅਏ
ਜਮੁਆਤਕੋਨਿਕਹਿਨਜਾਏ॥ ੫ ਜਨਨਿਰਵੇਗੋਨਿਦਕਅਹੰਕਰੀ॥ ਜਨਨ
ਲਾਮਨਹਿਨਿਦਕਦੇਵਾਗੀ॥ ਗੁਰਕੋਸਿਖਿਸਤਿਗੁਰੂਪਿਅਇਆ॥ ਜਨਏਸ
ਨਿਦਕਨਰਕਪਾਇਆ॥ ੬ ਸੁਣਿਸਾਜਨਮੰਗਮੀਤਪਿਅਹੋ॥ ਸਖਿਥਤ
ਨਵਰਤਹਿਰਿਦਾਅਹੋ॥ ਜੈਸਕਰੈਸੁਤੈਸਪਾਏ॥ ਅਭਿਮਾਨੀਕੀਜਜਾ
ਪਰਜਾਏ॥ ੭ ਨੀਧਰਿਆਸਤਿਗੁਰਧਰੇਗੀ॥ ਕਹਿਕਿਰਪਾਖਪੁਜਨਕੋ
ਕਪਨਨਕਤਿਸੁਗੁਰਥਲਿਹੀ॥ ਜਕੈਸਿਮਗਨਿਪੈਜਸਦਾਗੀ॥ ੮

97-5771 30p 2014

945

ਰਸਮ ਲਿਖਿ ਸੁਨੀਐ ਕੀਐ ਮਿਲਾਸਿ ਜਗਸਰਿ ਕਰਿ ਹੰਢੀਐ ॥
 ਬਾਘਲਾਕਾ ਕਹੀਐ ਜੋ ਸਮਾਨ ਮਗਵਿਹੀਐ ॥ ੧੧ ॥ ੩੧ ॥ ਸੋਧ
 ਆਖਿ ਲੇਖਿ ਪਕਰੀ ॥ ਮੁਖ ਸਿਖਿ ਲੇਖਿ ਭਖਮੀ ॥ ਬਲਤ ਬਲਤ
 ਚੰਦਰਿ ਬਿਕਰਾ ॥ ਬਿਨੁ ਬਲੇਕਿ ਕਾਗਰਿ ਚਰਾ ॥ ੩੨ ॥ ਕਰਕੀਰਛ
 ਚੰਦਰਾ ॥ ਕੁਝ ਆਹਿ ਸੁਕ ਬਹਨ ਭਲ ॥ ੩੩ ॥ ੩) ਨਰਮ ਰੰਗ
 ਕਮਲ ਆਵੈ ॥ ਪ੍ਰਸੂਮਿਤ ਸਕਾਜ ਸਵੈ ॥ ੩੪ ॥ ਅਪਨ ਕਰਮ ਕੀ ਗਤਿ ਮਿਕਿ
 ਜਾਇ ਮਿਕਿ ਆਜਨ ਓਥਾ ਬਹਾ ॥ ੩੫ ॥ ੩) ਹਭ ਜਲ ਜੋ ਸੇਲ ਕਰੀ ਕਾਨ੍ਹ
 ਕਸ ਜਲੇ ਜੋ ਸੰਘ ਸਕ ਪੁਲਾ ॥ ੩੬ ॥ ਕਰਕ ਬੀਰ ਬਹਿ ਨਿਰੰਗੀ ॥ ਜਮ
 ਕੈ ਭੰਡ ਮੁੰਡ ਮਹਿ ਲਾਗੈ ॥ ੩੭ ॥ ੩) ਆਕਸਿ ਗਗਨ ਪਤਲਿ ਗਗਨ ਦੇ
 ਰੂਪੇ ਸਿਗਗਨ ਰਹਿ ਲੇ ॥ ਅਨਰ ਮੁਲ ਸਦਾ ਪ੍ਰਭੇ ਜ ਮੁਖ ਟੁਚਿ
 ਲੇਗਗਨ ਜਾਇਲੇ ॥ ੩੮ ॥ ਮੇਹਿ ਬੈਰਾਗੁ ਕਹਿ ਏਹਿ ਜੀਓ ਆਇਕ ਗਾਇ
 ਏ ॥ ੩੯ ॥ ਪੰਚਤਰੀ ਮਲਿਕਾਇ ਕੀ ਨੀਤ ਕੁਧ ਤੇ ਕੀਨਰ ਕਰਮ
 ਫਧਤ ਸਜੀ ਕ੍ਰਿਕ ਹਰੇ ਕਰਮ ਹਿਕਿ ਨੀਓ ਦੀਨਰ ॥ ੪੦ ॥ ਹਰਿ ਮਹਿ ਤਨੁ
 ਅਮਹਿ ਹਰਿ ਸੋਰਥ ਨਿਰੰਗਿ ਸੋਇ ॥ ਕਹਿ ਕਬੀਰ ਮਨ ਮਨ ਛੋਡੈ ਸੁ
 ਜਨ ਦੇ ਸ੍ਰਿਸ੍ਟੇ ਹਿ ॥ ੪੧ ॥ ਰੰਗੀ ਰੰਗ ॥ ਕੁਜ ਬਾਧਿ ਭਿਨਾ ਕਰਿ
 ਚਿੰ ॥ ਸਤੀ ਕ੍ਰਿਪਿ ਮੁੰਡ ਮਹਿ ਮਹਿ ॥ ਸਤਿ ਕਰ ਕੈ ਚੀਸ ਮਹਾਇਆ ਮੁਰ
 ਤਕ ਹਥਿ ਬਾਲਿਹਾ ॥ ੪੨ ॥ ਅਪਿ ਮਰਠ ਕਰਤ ਮਰਜਰ ॥ ਕਾਜੋ ਬਕਬ ਹਸਤੀ
 ਰੰਗ ॥ ੪੩ ॥ ਰਮਾਦਤ ਨੁਭ ਭਾਉ ਕੀਨਾ ॥ ਇਸਿ ਤਿਰੁ ਦਹ ਘਾਲ
 ਧਰਿ ॥ ਹਸਤਿ ਨ ਤਿਧੈ ਪਿਆਨੁ ॥ ਵਕੈ ਰਿਦੈ ਬੈਠ ਗਵਨੁ ॥ ਕਿਆ ਆ
 ਪਗ ਮੀਤ ਦੇ ਕੀਨਾ ॥ ਬੀਧਿ ਪਦ ਕੰਚਰ ਕਉ ਦੀਨਾ ॥ ਕੰਚਰ ਪੈਲੈ ਲੈਨ ਮਸ
 ਕਾ ॥ ਬੁਝੀਨ ਦੀ ਕਾਜੀ ਐ ਪਿਆਰੈ ॥ ੪੪ ॥ ਨੀਬ ਗਿਪਤੀ ਆਕਰਿ ਦੀਨ
 ਮਨ ਠੰਠ ਅਜੂਨ ਪਤੀਨਾ ॥ ਕਹਿ ਕਬੀਰ ਹਮ ਰਗੋ ਬਿਦਾ ॥ ਚਓ ਬਪਰ ਮਹਿ
 ਜੀਐ ਜਿੰਦ ॥ ੪੫ ॥ ੪) ਹੀ ॥ ਨਹਿ ਹਮਨ ਸੁਨਾਇ ਦੇਉ ॥ ਨਹਿ ਹਜਤੀ
 ਕਾ ਵੇਸੈ ॥ ਨਹਿ ਜਗੀਨ ਅਵਧੁਤਾ ॥ ਨਹਿ ਬੁਮਹਿਨ ਕਾ ਪੂਤਾ ॥ ੪੬ ॥
 ਮੈਰਮਹਿ ਕੋਨ ਬਸਾਈ ॥ ਤਕ ਅੰਤ ਕਉ ਪਈ ॥ ੪੭ ॥ ਨਹਿ

ਰਿਕਤਤਪਤਾਤਰੀ ਬਲਾਪਾਤਨੀਕਪਟਹਿਤਰੀ॥ ਸਿਮਰਤ੍ਵਪਤ੍ਰ
 ਤਰਿਧਰੀ॥ ਗਰੀਮਸਤੀਸਿਲਾਨਿਸਤਰੀ॥ ੧॥ ਕੋਸੀਕੋਸਮਥਨੁਜਿਨਿਕੋ
 ਅਮਾਜਾਦਾਨਕਾਨੀਕਰਿਵੀਆ॥ ਪ੍ਰਵਾਨੇਨਮਐਸੇਹਰੀ॥ ਜਾਸਾਪ
 ਤਕੈਅਪਦਾਟਰੀ॥ ੨॥ ੧੫॥ ੧੬॥ ਕਰਿਕ੍ਰਮਸਿਤਲਾਪਾਵੈ॥ ਖਰਬ
 ਹਨਓਭਰੁਭਿਭਾਵੈ॥ ੩॥ ਪਉਤਏਕਰਮਈਆਲਾਹਉ॥ ਅਨਦੇਵ
 ਬਦਲਾਵਨਿਦੋਹਰੀ॥ ੪॥ ੧੭॥ ੧੮॥ ਸਿਵਾਸਿਵਕਰਤੇਜਨਗੁਪਿਆਵਾ॥ ਬ
 ਰਦਚੰਡਰਉਫੁਡਮਕਵੈ॥ ੫॥ ਮਹਾਮਈਕੀਪੁਜਾਕਰੋ॥ ਨਰਸੇਨਹਿ
 ਇਅਉਤਰੀ॥ ੬॥ ਤਕਹੀਅਤਹੀਆਦਿਕਵਾਨੀ॥ ਮੁਕਤਿਕੀਥਰੀਆ
 ਕਹਛਪਨੀ॥ ੭॥ ਗੁਰਮਤਿਰਮਨਮਗਹਮੀਤਾ॥ ਪ੍ਰਵਾਨੇਨਮਾਇਕ
 ਏਗੀਤਾ॥ ੮॥ ੨੦॥ ੨੧॥ ਗੀਤਾ॥ ਆਜੁਨਾਮਥੀਠਲਾਦੇਖਿਅਮੁਖਕੋਸਮ
 ਵਾਉਗੇ॥ ੨੨॥ ੨੩॥ ਪਾਛੇਤੁਮਗੀਗਇਤੀਲੋਧੋਕਖੇਤੁਖਾਤੀਥੀ॥ ਲੋਕ
 ਰਿਠਗਾਟਗੀਤੀਲੈਗਤਲੈਗਤਜਾਤੀਥੀ॥ ੨੪॥ ਪਾਛੇਤੁਮਗਮਹਾ
 ਉਧਉਲੇਥਲਦਚੜਿਆਵਤਦੇਖਿਆਥਾ॥ ਸੇਦੀਕੋਘਰਮ
 ਟਾਪਕਵਾਕਲਾੜਕਮਰਿਆਥਾ॥ ੨੫॥ ਪਾਛੇਤੁਮਗਮਚਦੇਸੇਥੀ
 ਵਤਦੇਖਿਆਥਾ॥ ਰਵਨੇਸਤੀਸਰਬਹੋਈਘਰਕੀਜੇਇਗਵਈਥੀ
 ॥ ੨੬॥ ਹਿੰਦੁਅੰਨਤਰਕਕਣਾ॥ ਦੁਹਤੇਗਿਆਨੀਸਿਆਣਾ॥ ਹਿੰਦੁਪੁਜ
 ਦਹਰਮੁਸਲਮਣੁਮਸੀਤ॥ ਨਾਮੇਸੇਈਸੇਵਿਆਜਹਦੇਹੁਰਨਸੀ
 ਤਿ॥ ੨੭॥ ੨੮॥ ੨੯॥

ਵਿਸਾਤਗੁਰਪੁਸਤ

੧॥ ਗੀਤਾ॥ ੨॥ ੩॥ ੪॥ ੫॥ ੬॥ ੭॥ ੮॥ ੯॥ ੧੦॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥ ੨੧॥ ੨੨॥ ੨੩॥ ੨੪॥ ੨੫॥ ੨੬॥ ੨੭॥ ੨੮॥ ੨੯॥ ੩੦॥ ੩੧॥ ੩੨॥ ੩੩॥ ੩੪॥ ੩੫॥ ੩੬॥ ੩੭॥ ੩੮॥ ੩੯॥ ੪੦॥ ੪੧॥ ੪੨॥ ੪੩॥ ੪੪॥ ੪੫॥ ੪੬॥ ੪੭॥ ੪੮॥ ੪੯॥ ੫੦॥ ੫੧॥ ੫੨॥ ੫੩॥ ੫੪॥ ੫੫॥ ੫੬॥ ੫੭॥ ੫੮॥ ੫੯॥ ੬੦॥ ੬੧॥ ੬੨॥ ੬੩॥ ੬੪॥ ੬੫॥ ੬੬॥ ੬੭॥ ੬੮॥ ੬੯॥ ੭੦॥ ੭੧॥ ੭੨॥ ੭੩॥ ੭੪॥ ੭੫॥ ੭੬॥ ੭੭॥ ੭੮॥ ੭੯॥ ੮੦॥ ੮੧॥ ੮੨॥ ੮੩॥ ੮੪॥ ੮੫॥ ੮੬॥ ੮੭॥ ੮੮॥ ੮੯॥ ੯੦॥ ੯੧॥ ੯੨॥ ੯੩॥ ੯੪॥ ੯੫॥ ੯੬॥ ੯੭॥ ੯੮॥ ੯੯॥ ੧੦੦॥

(299)
१६मंति १५मंकर १५मंभुति १५मंभुति
तिरुवैरअबलभुतिअनंतीसंभुति

ਗੁਰਮੁਖਲੀਮਹਲਾ ੧ ਰਚਿਯਾਏ ੫੪੧
ਕੋਈਪੜਤਾਸਹਕਿਰਤਕੋਈਪੜੈਪੁਰਾਨਾ ਕੋਈਨਮਜਪੈਜਪਮਲੀ
ਲਗੈਤਿਸੋਧਿਆਨਾ ਅਥਹੀਕਥਹੀਕਛੁਨਾਨਤਗਏਕਨਮੁਪਛਨਾਨਾ
ਨਜਾਣਹੋਮੇਰੀਕਵਨਗਤੇ ॥ ਹਮਮੁਰਖਅਗਿਆਨਸਹਨਿਪੁਤਤੀਰੀਕਰਿ
ਕਿਰਪਾਖਪੁਰਮੇਰੀਜਪਤੇ ॥ ੧ ॥ ੨ ॥ ੩ ॥ ਕਥਹੀਅਕਥਿਰਚਕਤਹੀ
ਕਥਹੀਇਪਇਆਟੇ ॥ ਲੋਭੀਜੀਅਕਥਿਰਨਹਤਹੀਚਰਕੰਭਾਕਲੇ
॥ ਮਹਲੁਲਿਖਇਮੰਡਮਹਿਅਏਜੀਵਨੁਸਜਹਿਮਈ ॥ ਏਕਿਚਲੇਹ
ਮਦਖਹਸੁਆਮੀਭਰਹਿਥਲੀਤੀਅਈ ॥ ੩ ॥ ਨਕਿਸੀਕਾਮੀਤਨਕਿਸੀਕਥਾ
ਈਨਕਿਸੇਥਪੁਨਮਈ ॥ ਪ੍ਰਵਤਿਨਨਕਜੇਤੁਵਦਹਿਅੰਤੋਹੋਇਸਖਈ
॥ ੧ ॥ ਹਮਮੁਖਲੀਮਹਲਾ ੧ ਸਰਬਜਤਿਤੀਰੀਪਸਰਿਹੀ ॥ ਜਹਜਹਦਖ
ਤਿਨਹਰਹੀ ॥ ੧ ॥ ਜੀਵਨਤਲਥਨਿਵਹਿਸੁਆਮੀ ॥ ਅੰਧਕੁਪਮਇਆਮਨੁ
ਕਥਿਅਕਿਥਕਰਿਉਤਰਹੀਪਹਿਸੁਆਮੀ ॥ ੧ ॥ ੨ ॥ ੩ ॥ ਜਹਹੀਤਰਿਘਟ
ਤੀਤਰਿਥਸਿਆਥਾਹਰਿਕਹੈਨਹੀ ॥ ਤਿਨਕੀਸਰਕੋਨਿਤਸਹਿਧਸਦਾ

ਸ ਮੁਕਤਿ ਪਰਮਗਤਿ ਹੋਈ ॥ ੧੪ ॥ ੧ ॥ ਦਿਨ ਮਹਿ ਰਹਿ ਗਏ ਮਹਿ
 ਸਿਰਿ ਸਨਸੀਤਾ ਬਿਧਿ ਸੇਈ ॥ ਤਕੀ ਗਤਿ ਮਿਤਿ ਅਵ ਗੁਨ ਜਥੇ ਗੁਰੂ
 ਨ ਸਮਝ ਨ ਹੋਈ ॥ ਪੁਰਖ ਮਹਿ ਨਿਰਾਗਿ ਮਹਿ ਪੁਰਖ ਬੁਝ ਹੋਇ ॥ ੧
 ਅਨਾ ॥ ਧ੍ਰਿਮਿ ਮਹਿ ਧਿਆਨੁ ਧਿਆਨ ਮਹਿ ਜਿਨਿ ਅਗੁਰ ਮੁਖਿ ਅਰਥ ॥
 ਨੀ ॥ ਮਨ ਮਹਿ ਜਿਨਿ ਤੇਜੋ ਤਿਮਹਿ ਮਨੁ ਅਪੰਚ ਮਿਲੇ ਗੁਰੁ ਭਾਈ ॥ ੧੫ ॥
 ਤਿਨ ਕੇ ਸਰਬ ਲਿਹੀ ਜਿਨਿ ਨੇਕ ਸਰਬ ਲਿਵ ਲਾਈ ॥ ੧੬ ॥
 ੧੭ ॥ ੧ ॥ ਜਾਗਿ ਪ੍ਰਕਿਰਪਾ ਧਰੀ ॥ ਤਹਿ ਮਹਿ ਦਿਹੁ ਮਗੀ ਸਮਝ
 ਕਰਾ ਪਿਆਰੀ ਜਗੁ ਸਬਦੀ ਬੀਚਰੀ ॥ ਸੋਹਿ ਜਨੁ ਹਰਿ ਪ੍ਰਕਾਸ
 ਅਹਿਨਿ ਸਿਧ ਗਤ ਕਰੇ ਦਿਨੁ ਰਾਤੀ ਲਛੇ ਭਿਰਿ ਕੇ ਗੁਣ ਗਵੇ ॥ ੧੮ ॥
 ਸੁਨਿਵ ਜਨ ਅਨੁਦਯ ॥ ਮਨੁ ਮਨਿ ਅਹਰਿ ਸਿਮੇਗ ॥ ਗੁਰ ਪ੍ਰਸੰਨ
 ਮਇਆ ॥ ਗੁਰ ਅਦਿ ਪੁਰਖੁ ਹਰਿ ਪਇਆ ॥ ੧ ॥ ਸਭਿ ਨਾਦੈ ਗੁਰੁ ਬਣੀ
 ॥ ਮਨੁ ਰਾਸ ਗਿਰ ਪਈ ॥ ਤਪਤੀ ਰਬ ਵਰਤ ਪਸਰੇ ॥ ਗੁਰੀ ਮਲਿ ਆ
 ਗਿਨਿ ਸਤਰੇ ॥ ੧ ॥ ਜਪ ਅਪੁਗਦਿ ਆਭਉ ਭਗ ॥ ਗੁਰੁ ਚਰਣੀ ਸੇਵ
 ਲਾਗ ॥ ਗੁਰਿ ਸਤਿ ਗੁਰੁ ਮੁਖੁ ਕਇਆ ॥ ਕਹੁ ਨ ਕਸਬ ਦਿ ਮਿਲਾਇ
 ॥ ੧੯ ॥ ੧ ॥ ਮਕਲੀ ਮਹਲਾ ੧ ॥ ਛਾਨੁ ਭੋਜਨੁ ਮਗਤ ਕਰੀ ॥ ਧ੍ਰਿਮਿ
 ਦੁਸਟ ਜਲੈ ਦੁਖ ਅਗੈ ॥ ਗੁਰ ਮਤਿ ਨ ਹੋਈ ਨੀਦੁ ॥ ਮਤਿ ਪਤਿ ਧੋਈ ॥
 ਗੁਰ ਮਤਿ ਕਰਤਿ ਪਦੈ ਜਨ ਕੋਈ ॥ ੧ ॥ ਜੇਗੀ ਜੁਗਤਿ ਸਪਜ ਪਾਹਿ ਵਸੇ ॥
 ਕਵਿ ਸਦਿ ਏਕੋ ਕਰਿ ਦੇਖਿ ਆਭਿ ਪਿਆ ਭਇਸ ਬਦਿ ਤਿਪਤ ਸੈ ॥ ੨ ॥
 ੧ ॥ ਪੰਚ ਬੋਲ ਗੁਣੀ ਆਦੇ ਹਿਧੀ ॥ ਮਮਕਲ ਨਿਬਹੋ ਪਤਿ ਸਰੀ ॥ ਧਰੁ
 ਟੀਗ ਡੁਮਿਰਿ ਭਗਿ ॥ ਲਕਰੀ ਬਿਖਰਿ ਜਗੀ ਮੰਨੁ ਭਗਿ ॥ ੧ ॥ ਗੁਰੁ ਸਬਦ
 ਵੀਚਰਿ ਜਗੀ ॥ ਦੁਖ ਸੁਖੁ ਸਮਕਰਣੇ ਸੇਗ ਬਿਓਗੀ ॥ ਭੁਗਤਿ ਨੁਗ
 ਸਬਦਿ ਬੀਚਰੀ ॥ ਅਸ ਬਿਰੁਧੁ ਜਪੈ ਨਿਰੰਕਾਰੀ ॥ ਸੁਹਜ ਜਗਤ ਬ
 ਧਨ ਤੇ ਭੁਟਾ ॥ ਕਾਮੁ ਕ੍ਰੋਧੁ ਗੁਰੁ ਸਬਦੀ ਲੁਟਾ ॥ ਮਨ ਮਹਿ ਮੁਹਿ ਪਰਿ ਗੁਰੁ
 ਰਣਾ ॥ ਨਨਕਾ ਮਭਗਤ ਜਨ ਤਰਣਾ ॥ ੧੮ ॥ ੧ ॥

੧੦ ਸਾ ੩ ਗੁਰ ਪ੍ਰਸਾਦ

੨੨੩

੧੦ ਸਾ ੩ ਗੁਰ ਪ੍ਰਸਾਦ ੩
 ਮਨ ਮਹਿ ਸਚੁ ਹੋਸ ਕੋ ਕੋਈ ॥ ਪਰਿ ਪਰਿ ਕਰਿ ਗਤਿ ਗੁਰ ਮੁਖਿ ਹੋਈ ॥ ਸ
 ਨੁਗਿ ਪੁਰਖ ਮਪਹੁ ਹਰਿ ॥ ਗੁਰ ਮੁਖਿ ਬੁਝ ਕੋਈ ਚਾਰਿ ॥ ੧ ॥ ਜੁਗਤ
 ਨੀ ਮਵਡਿ ਆਈ ਹੋਈ ॥ ਜਿਨ ਮਿਲਾ ਗੁਰ ਮੁਖੀ ॥ ਏਵੇ ਗੁਰ ਬਿਨੁ ਨ ਮ
 ਭਾਵੈ ਕੋਈ ॥ ੧ ॥ ੧ ॥ ੩ ॥ ੩ ॥ ਕਿ ਕਲ ਕੀ ਨੀਦੁ ॥ ਪਖ ਭਵ ਰ
 ਆਹਿ ਜਿਨ ਦਾ ਨਿਦੁ ॥ ਗੁਰ ਮੁਖਿ ਬੁਝ ਸਮਝ ਹੋਈ ॥ ਅੰਤਿ ਨਾਮ ਦ ਸ
 ਭੁ ਹੋਈ ॥ ੧ ॥ ੨ ॥ ਪਰਿ ਬੁਝੈ ਦੁਖਿ ਧੋਇ ॥ ਭਗਿ ਬੁਝੈ ਨਾਨਕ ਦ
 ਧਿ ॥ ਦੁਆ ਪਰਿ ਪਰਿ ਮਦਿ ਪਰਿ ਬੁਝੈ ॥ ਗੁਰ ਮੁਖਿ ਹੋਵੈ ਨ ਮੁਹਿ
 ੩ ॥ ਕਲ ਜੁਗਿ ਪੁਰਖ ਕਲਾਇ ਕਰ ਪਾਏ ॥ ਇਕਿ ਪਰਿ ਕਲਾਇ ਮ
 ਹੁਦ ਪਾਏ ॥ ਮਇਆ ਮੇਹੁ ਅਤਿ ਗੁਬਰੁ ॥ ਸਤਿ ਗੁਰੁ ਭੋਟੇ ਨਾਮਿ ਧਰ
 ਸਭੁ ਜੁਗ ਮਹਿ ਸਚਾ ਏਕੋ ਸੇਈ ॥ ਸਭੁ ਮਹਿ ਸਚ ਦਾ ਨਾਮੀ ਕੋਈ ॥ ਸ
 ਚੀਕੀ ਗਤਿ ਸਚੁ ਸੁਖੁ ਹੋਈ ॥ ਗੁਰ ਮੁਖਿ ਨਾਮੁ ਵਖਾਣੈ ਕੋਈ ॥ ੧ ॥ ਸਭੁ ਜੁਗ
 ਮਹਿ ਨਾਮੁ ਉਤਮੁ ਹੋਈ ॥ ਗੁਰ ਮੁਖਿ ਵਿਗਲ ਬੁਝੈ ਕੋਈ ॥ ਹਿਨ ਮੁਹਿ
 ਅਏ ਭਗਤੁ ਜਨੁ ਸੇਈ ॥ ਨਨਕ ਜੁਗਿ ਜੁਗਿ ਨਾਮਿ ਵਡਿ ਆਈ ਹੋਈ ॥
 ੨ ॥ ੧ ॥

੨੨੪

੧੦ ਸਾ ੩ ਗੁਰ ਪ੍ਰਸਾਦ

੨੨੪

੧੦ ਸਾ ੩ ਗੁਰ ਪ੍ਰਸਾਦ ੪
 ਜੇਕਰੁ ਗੁਰੁ ਪਦਿ ਹਿਠ ਭਗੀਤ ਹਰਿ ਹਿਨ ਮੁਖਿ ਆਵੈ ॥ ਨਾਮੁ ਜਪਤ
 ਨ ਮਸਖੁ ਪਾਵੈ ਹਿਨ ਮਨਾ ਮਿਸਮਾਵੈ ॥ ੧ ॥ ਗੁਰ ਮੁਖਿ ਕਰਤਿ ਕਰ ਹ
 ਦ ਪਈ ॥ ਹਿਰਦ ਪ੍ਰਗਸੁ ਹੋਵੈ ॥ ਲਿਵਲਾਗੇ ਗੁਰ ਮਤਿ ਹਰਿ ਹਿਨ ਮਿਸਮ
 ਆਈ ॥ ੧ ॥ ੧ ॥ ੧ ॥ ਹੀਰਤ ਨ ਜਦੋ ਹਰ ਮਣਕ ਬਹੁ ਸਗਲ ਭੁਪੁਰੀ ਆ
 ਜਿਸੁ ਵਡ ਕਰੁ ਹੋਵੈ ਵਡ ਮਸਤਕਿ ਤਿਨਿ ਗੁਰ ਮਤਿ ਕਢਿ ਕਢਿ ਲੀ ਆ
 ॥ ੧ ॥ ੧ ॥ ਜਦੋ ਹਰੁ ਲਾਹੁ ਹਿਨ ਮਹਿ ਭਿਖਿ ਭਿਨ ਲੀ ਦਿਖ ਲਾਇਆ
 ॥ ੧ ॥ ੧ ॥ ਭਗੀਤ ਮਨ ਮੁਖ ਨਹੀ ਲੀ ਆਇ ॥ ਚਲੈ ਚਲੈ ਖੁਦ ਪਇਆ ॥ ੧ ॥ ਮ
 ਸਤਿ ਭਗੁ ਹੋਵੈ ਧ੍ਰਿਮਿ ਲਿਖਿ ਆਤਮਾ ਤਿਨਿ ਗੁਰੁ ਸੇਵ ਲਾਏ ॥ ਨਨਕ ਰਤਨ

੨

ਸੁਖਦੇਈ ॥ ਜਿਉਹੋਸੇਈਠਲਾਪਾਵਹਿ ॥ ਭਿਰਖੁਨਦਿਆਪੈਕੰਡੀ ॥
 ਕਾਚਕਡੇਸਜਿਨਿਵਜਾਅੰਤਰਿਜੀਤਿਸਮਾਈ ॥ ਜੋਸਾਥਿਖੁ
 ਲਖਿਆਪੁਰਿਕਰ ॥ ਤਮ ॥ ਸਮੀਕਿਰਤਿਕਮਈ ॥ ਮਨਿਜਨਿਸਮਾ
 ਕੀਅਮਕਰਾ ॥ ਨਾਉਹਾਵਦਾਜਾਨਾ ॥ ਜਿਨਿਦੀਅਸਚਿਤਿਨਾਨਾ
 ਮਹਿਐਪੁਲਾਦਾ ॥ ਜਿਨਿਕੀਅਸਈਪ੍ਰਕਾਸਦੇਪਰਿਸੁਖ
 ਅਪਰ ॥ ਭਗਤਕਰੀਹਰਿਕੇਗਦਾਵਨਨਕਦਮਮੁਖਾ ॥
 ਪਦਪਰਹਾਤਲਿਓਪਰਿਆਵਹਅਸੀਮ ॥
 ਕਮਾਵਹ ॥ ਅਸਚੇਉਪਰਿਸਕਜਾਨਪੁਨਦੇਰਗਹਸੁਖਪਾਵਹੁ
 ਸੰਤਹਅਸੀਕਖਪਕਹਈ ॥ ਸੁਰਿਪਵਿਤਨਰਦਵਪਵਿਤਪਿਨਥਾ ॥
 ਗੁਰਮੁਖਿਥਾਈਮ ॥ ੧੧ ॥ ਪਰਪ੍ਰਚੰਡੇਡਿਸਹਜਿਘਰਿਥੈਸਹ ॥ ਨਹ
 ਹਨਕੋਈ ॥ ਸਤਿਗੁਰਮਿਲਾਹੁਨਵੈ ॥ ਨਿਪਿਪਾਵਹੁ ॥ ਨਿਜਿਧਿਤਤੰਤੰ
 ਈ ॥ "ਰਮਚੁਕਵਹੁਗੁਰਮੁਖਿਵਿਵਲਾਵਹੁ ॥ ਅਮੁਚੈਨਹਕ
 ਨਿਕਟਿਕਰਿਜਾਵਹੁਸਦਾਪ੍ਰਭੁ ॥ ਜਗਕਿਸੁਸਿਓਕਰਹਥਾਈ ॥ ੧੨ ॥
 ਗਰਿਮਲੀਐਮ ॥ ਰਗਮੁਕਤਸਹਜੋਮਿਲੈਸੁਅਮੀ ॥ ਧਨੁਧਨਸੇਜਨਜਿ
 ਕਲਿਮਹਿਹਿਪਾਇਆ ॥ ਜਨਨਾਨਕਸਦਕਰਬਨੀ ॥ ੧੩ ॥ ੧੪ ॥
 ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥ ੨੪ ॥ ੨੫ ॥
 ਅਵਤਰਖੁਨਜਾਵਤਰਖਨਹਥਿਅਪੈਮਨਿਗਨੀ ॥ ਸਾ
 ਅਨੰਗਪੁਰਪਾਇਆ ॥ ਤਉਓਤਗੀਸਗਲਾਥਿਓਗਨੀ ॥ ੨੬ ॥
 ਓਮਨਜੋਗਨੀ ॥ ਮੇਰੇਸੰਗੇਗੁਲਗੁਨਾਥਿਅਪੈਤਹਹਿਹਿਹਿਹਿਸੁਖ
 ਨੀ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥
 ਸੁਰਗਪਾਇ ॥ ਮਿਰਤਪਵਿਤਪਾਇਅਲਪਵਿਤਅਲ
 ਗਨੀ ॥ ਆਗਿਆਕਰੀਸਦਾ ॥ ਸੁਖੁਚੈਜਤਕਤਪਖਉਹਿਗੁਨੀ ॥ ੩੬ ॥
 ਸਿਵਸਕੀਜਲਾਨੀ ॥ ਪਦਨਾਹਅਕਰਨਹੀਮਦਨੀ ॥ ਸਤਿਗੁਰਗੋ
 ਰਾਨਵ ॥ ਮਜਹਅਵਿਗਤਨਥਾਅਗਮਹੁਨੀ ॥ ੩੭ ॥ ਮਨੁਹਰਿਕਾ
 ਕੁਪਿਕਹਰਿਕੇਗਦਹਉਕਿਆਗਨੀ ॥ ਕਹਨਾਨਕਹਮਤਮਗਰਿਥੈ
 ਐਕੰਐਕਮਿਲਗਨੀ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥
 ਰਗੀਸਾਧਕਮਿਧਨਜਨਾ ॥ ਰਨਨਕੋਰਕੀਅੰਮ੍ਰਿਤਮੀਪੁਰਨਸਤਿਗੁਰਕੇਥਾ
 ॥ ੪੬ ॥ ਅਚਰਜੁਵਿਛਕਪਦੁਨਜਾਈ ॥ ਧੁਸੁਤੁਐਗੋਚਰੁਗਈ ॥ ੪੭ ॥
 ਮਲੁਨਹੀਕਛੁਕਰਦੈ ॥ ਜੋਗਕਿਆਕੋਕਹਸਦਾਵੈ ॥ ਕਥਨਕਹਦਾਕਥੈ

ਜਿਨਪੇਖੈਤਿਸੁਖਦਿਅਵੈ ॥ ੪੮ ॥ ਸੇਈਜਣੇਕੁਟੈਹਰਕੀਤਕਿਆ
 ਜਿਨਗਾ ॥ ਆਦੀਗਾਨੀਮੀਤਾ ॥ ਮਨੁਹਰਿਅਪ੍ਰਭੁਕਛੁਗਾ ॥ ੪੯ ॥
 ਅਮਰਸਮੀਮ੍ਰਿਤਮਨਚਥਿਆਤਪਾਤਰਹਅਘਾਈ ॥ ਕਹਨਾਕਮ
 ਗੁਰਮਾਗੀਸਤਿਗੁਰਕੀਸਰਲਾਈ ॥ ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥
 ਕੁਰੀਆਪਾਕੇਅਪਨਥੀਸਗਲਾਸਧਾ ॥ ਜਨਿਥੰਗਹੋਇਹੁਗਲਾਉ
 ਆ ॥ ਥੰਗੇਲਥਾਧਾ ॥ ੫੬ ॥ ਸਤਿਗੁਰਗਿਮਸਰਗਾ ॥ ਅਨਿਕਾਜਥੰਗਰਮ
 ਧੁਨਹਿਜਪੀਕਰਦਾਤਰ ॥ ੫੭ ॥ ਚੀਤਿਅਦਮਤਸੀਥਾਤ
 ਥੁਰਿਹਰਿਥਵਰਾ ॥ ਥਪਰਵਹਰਹ ॥ ਤੇਸੁਅਮੀਵਿਕਨਮਕੇਅਧਰ
 ਪੁਰਨਹੋਇਮਿਲਿਓਸੁਖਦਾਈਓਨਨਕਈਥਾ ॥ ਤਤੁਸਰਪਰਮਪਦੁ
 ਧਾਅਛੰਡਿਨਕਤਪ੍ਰਜਾਤਾ ॥ ਥੁਰਨਿਨਸਕਉਜੋਸਾਨੁਓਸਚਾ
 ਥੁਰਪਾਪਰਾ ॥ ਅਤਲਅਥਾਅਭੇਲਾਸੁਅਮੀਨਨਕਖਸਮੁਹਮਰਾ
 ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
 ਤਦਾਨਤੁਐਥਿਚਲਾਤੁ ॥ ਤੁਨਾਤਿਮੰਗੀਪ
 ਤੇ ॥ ਕੁਐਡੇਲੁਕਦੈਡੇਲਾਹਿਨਹੀਤਪਮਕੋਸੀਤਾਤੀ ॥ ਏਕੇਏਕੇਏਕ
 ਤੁਹੀ ॥ ਏਕੇਏਕੇਤਰਾਇਆ ॥ ਤਉਕਿਰਪਾਤਿਸੁਖਪਾਇਆ ॥ ੭੧ ॥
 ਤੁਸਾਰਹਮਹੰਸਤੁਮਰੇਤੁਮਮਹਿਮਦਾਕਲਾਲਾ ॥ ਤਮਦੇਹੁਤਿਲਸੀ
 ਕੋਮਨਹਮਹੰਸਤੁਰਹਸਦਾਹਿਲਾ ॥ ੭੨ ॥ ਹਮਥਾਥਿਕਤੁਮਪਿਤਹਮਰ
 ਤੁਮਪਿਥੈਵਹੁਖੀਰਾ ॥ ਹਮਥੇਲਹਸਕਿਲਡਲਾਡਵਹਤਮਸਰਗਈ
 ਹੀਰਾ ॥ ਤੁਮਪੁਰਨਪੁਰਿਹੋਸੀਪੁਰਨਹਮਤੀਸੀਗਿਆਪਾਏ ॥ ਮਿਲਾਤ
 ਮਿਲਾਤਮਿਲਾਤੀਮਿਲਾਹਹਿਅਨਨਕਕਹਦਾ ॥ ਨਜਾਈ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥
 ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
 ਕਰਕਰਿਤਲਪਖਵਜਨਨਹਮਥੈਵਜਹਿਰਥਾਥਾ ॥ ਕਰਨਹ
 ਮਪਰਥਾਸਗੀਥਾਜੀਜਿਹਵਦਾਨਿਆਗਾਜਾ ॥ ਨਿਰਕਿਰਕਰਿਮਨੁਆਨਾ
 ॥ ਰੇਅਦਾਘਪਰਸਾਜਾ ॥ ਰਾਮਕੋਨਿਰਕਿਰਗੀ ॥ ਪੇਖੈਪੇਖਦਾਹਰਦਇਆ
 ਲਾਜੇਤਸਾਜੁਸੀਗਾਗੀ ॥ ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥
 ਰਿਗਗਾਨਚੈਦਾ ॥ ਪਦਨਵਿਚਲਾਕਰਤੀਕੇਲਾਜਲਾਤੇਮਪਾਤਹੋਆ ॥
 ਚੰਦਤਤਕਰਿਪਤਰਕੀਨਕਿਰਤੀਮਿਲਾਵੇਹੋਆ ॥ ਚੰਦਸੁਰਜੁਦਇਨ
 ਹਰਗਾਚਹਕੰਠੀਤਹਿਰਥੇ ॥ ਵਸਪਾਤਓਪੰਦਸੀਗੀਤਏਕੋਭੀਤਹਿਸਥੈ
 ਥਿਨਭਿਨਹੋਇਕਾਵਦਿਖਾਵਹਿਸਥਪਤਿਗਰੀਭਥੇ ॥ ੧੦੧ ॥ ੧੦੨ ॥ ੧੦੩ ॥ ੧੦੪ ॥ ੧੦੫ ॥ ੧੦੬ ॥ ੧੦੭ ॥ ੧੦੮ ॥ ੧੦੯ ॥ ੧੧੦ ॥

ਕਿਉਂਦੈ ਵਿਨੁ ਰੀਤੀ ਪਟਿਯਾਇ ਵਜੈ ਤੁਹਾ ਏਕਿ ਨਚਾਵਿ ਪਿਛਿ ਕਰਨਾ
 ਏਕਿ ਅਭਿਜਾਇ ਪਰਾਕਾਸਨ ਕੇ ਮਥਾਨਿ ਨਾਚੀ ਮੁਗੁਰੁ ਕੇ
 ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ
 ਪਿਛਿ ਏਕਾ ਸੀਲ ਕਰਾਵੈ ਏਕੁ ਹਿਯਾ ਏਕੁ ਮੁਗੁਰੁ ਪੁਰਾਨਾ
 ਏਕੁ ਗੁਰੁ ਜਨਾਨਾ ਏਕੁ ਭਲਾ ਭਲਾ ਕੀਰਤਨੀਆ ਰਾਮ ਰਾਮ ਰਾਮ ਰਾਮ
 ਛੰਡਿ ਮਥਾ ਕਰੀ ਪਸੁਆਇ ॥ ੧ ॥ ਪੰਚ ਬਜਿ ਤੇ ਕਰੀ ਮਥਾ
 ਮੁਗੁਰੁ ਚਲੈ ਬਾਜ ਮਥਾ ਤੇ ਜੀਤਨ ਪਾਏ ਨੀਗਾ ਪਾਲਾ ਏਕੁ
 ਏਕੁ ਨੇਹੈ ਕਬਹੂੰ ਏਕੁ ਮਥਾ ਏਕੁ ਪਿਪਲਾ ॥ ੨ ॥ ਨਰੀ ਨਰੀ ਜਨਾਨਾ
 ਰੇ ਪੁਰਾਨਾ ਪੁਰਾਨਾ ਅਗਿ ਦੇ ਸੁਰ ਮੁਜਾਨਾ ਨਰੀ ਪਾਵੈ ਕੁਛਾ
 ਨਿਗਿਤੀ ਗੀਤਾ ਮਿਨਾ ਵੈ ਜੈ ਕੋ ਪੁਨਰ ਕਰੁ ਕੁਛਾ ਕਦਾ ਪਾਏ
 ਕੀਰਤਨ ਗਾਵੈ ਸਧਾ ਸੰਗਤ ਕੀਤ ਵਉਟੇਕਾ ਕਪਨਾ ਕਤਿ ਸੁਕੀਰਤਾ
 ਏਕੁ ॥ ੩ ॥ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ
 ਸੇਵਾ ਸੁਖੀ ਏਕੀ ਅਲਾਇ ॥ ਕਰਨ ਕਰਨ ਕਰੀ ਮਥਾ ਪਿਛਿ ਪਾਇ
 ਮਥਾ ॥ ੪ ॥ ਗੋ ਕੋਈ ਨਵੇ ਤੀਰਥ ਕੋਈ ਜਨਾਨਾ ਏਕੀ ਕਰੇ ਪੁਨ ਕੋਈ ਸਿ
 ਨਿਵਾਇ ॥ ਕੋਈ ਪੁਤ੍ਰੇ ਚੇਰੇ ਕੋਈ ਕਤਬ ॥ ਕੋਈ ਸਿਛ ਨੀਲ ਕੋਈ ਸੁਪ
 ॥ ੫ ॥ ਕੋਈ ਕਪਤਰ ਕੁੰ ਕੋਈ ਕਪੋਟਿ ॥ ਕੋਈ ਥੰਡਿ ਮਤ ਕੋਈ ਸੁਖੀ
 ॥ ੬ ॥ ਕਪਨਾ ਕਤਿ ਨਿਧਿ ਕਮੁ ਪਛਤਾ ॥ ਪੁਰਾਨਾ ਪਿਛਿ ਕਤਿ ਕਦਾ
 ॥ ੭ ॥ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ
 ਜਤਿ ਗਿਜਾਇਆ ਮਟੀ ਮਟੀ ਹੋਈ ਏਕੁ ਭਵਨਾ ਕੀ ਕਵਨੁ ਏਕੁ
 ਕਵਨੁ ਮੁਠਾ ਕਵਨੁ ਮੁਠਾ ॥ ਥੁਹ ਮਗਿ ਅਨੀ ਮਿਲਿ ਕਰੁ ਥੀ ਚਰਾਧਾ
 ਤਚਿ ਚਲਾ ਕੁਛਾਇਆ ॥ ੮ ॥ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ ਪੁਰਾਨਾ
 ਨਹੁ ਭਿਉਂ ਭਿਸਿ ਪਈ ਭਰਮ ਮੁਕਬਾ ਹੋਈ ਪਾਪੁ ਪੁਨ ਕੁਇਆ ਕੁਛ
 ਲਾਏਆ ॥ ਇਹ ਤਉ ਭਰਨੁ ਗੁਰਿ ਏਕੁ ਰਹਿ ॥ ਏਕੁ ਜਵਾਨ
 ਕੀਮਾ ਪਾਇ ॥ ਨਹੁ ਕੋ ਮੁਠਾ ਮਥਾ ਜੰਗਾ ਨੁਹਿ ਬਿਨਸਾ ਬਿਨਸੀਆ
 ॥ ੯ ॥ ਜਿਉ ਜਵਾਨ ਸੋਇ ਪੁਨਾ ਜਨਨਾ ਹਰ ਕਉ ਬਾਲਾ ਜੀ ॥ ੧੦ ॥
 ਨਕਹਿ ਭਗਮੁ ਕੁਇਆ ॥ ਨਕੇ ਸੀ ਮਥਾ ਵੈ ਜਾਇਆ ॥ ੧੧ ॥
 ਕਲੀ ਮਥਾ ॥ ੧੨ ॥ ਜਪਿ ਗੋ ਬਿਦਗ ਪਾਲ ਲਾਲ ਮਥਾ ਮਥਾ ਮਥਾ ਮਥਾ

ਫਿਰਿ ਨਿਖੀਲੀ ਮਾਫਲੁ ॥ ੨੭ ॥ ਕਟਿ ਜਨਮ ਭ੍ਰਮਿ ਭ੍ਰਮਾ ਭ੍ਰਮਿ ਮਾਫਲੁ ॥
 ਬਡ ਅਗਿ ਸਰਸਿ ਗੁਪਤਿ ॥ ੨੮ ॥ ਭਿਨੁ ਗੁਪਤਿ ਨਹਿ ਭਿਨੁ ਗੁਪਤਿ ॥
 ਜਨਨ ਕਮਾਖੈ ਏਹੁ ਬੀਚੁ ॥ ੨੯ ॥

੨੭

੨੮

੨੯

੩੦

੩੧

੩੨

੩੩

੩੪

੩੫

੩੬

੩੭

੩੮

੩੯

੪੦

੪੧

੪੨

੪੩

੪੪

੪੫

੪੬

੪੭

੪੮

੪੯

੫੦

੫੧

੫੨

੫੩

੫੪

੫੫

੫੬

੫੭

੫੮

੫੯

੬੦

੬੧

੬੨

੬੩

੬੪

੬੫

੬੬

੬੭

੬੮

੬੯

੭੦

੭੧

੭੨

੭੩

੭੪

੭੫

੭੬

੭੭

੭੮

੭੯

੮੦

੮੧

੮੨

੮੩

੮੪

੮੫

੮੬

੮੭

੮੮

੮੯

੯੦

੯੧

੯੨

੯੩

੯੪

੯੫

੯੬

੯੭

੯੮

੯੯

੧੦੦

ਕਨਾਧਾਰ ਨਿਰਲਾਜਾਸਨੁਬੇਸਮਾਹੁ ॥ ਭਿਗਿਨੇਡੇਲ ਕੰਡਾਹੁ ॥
 ਗੁਰਪਾਦਿਕੀਪਰਮਹੰਸਪਾਦੈ ॥ ਕਾਥੇਸੰਤਨਮਾਇਆਜਲਾ ॥
 ਪਪੁਕਕਿਰਾਲ ॥ ਤਕਾਏਤਨਪਾਡਵਰ ॥ ਅਪਗੁਪਤਾਪਮਾ ॥
 ਜਕਾਏਨਾਹਿਰਿਸੁਆਰ ॥ ਕਹਨੁਜਾਨੀਨਕਾਜਿਸਮਾ ॥
 ਰੇਟ ਸੀਗਿਰਿਥੁਪਮਾਇ ॥ ਤੇਆਇਆ ॥
 ਗਾਤਕ ॥ ਸੰਤਪੁਮਿਨਪਾਇਆ ॥ ਸੰਤਤਰਨਮਾਖਮਰਪਉਤ ॥
 ਕਥਾਹਸੰਤਤਰਨਪਉਤ ॥ ਇਹਮਸੰਤਕਥਾਇਆ ॥ ਜੀਕੀਥਾ ॥
 ਹੀਸੁਖਪਾਇਆਰੇਕਿਰਾਪਈ ॥ १ ॥ १ ॥ ਸੰਤਤਰਨਪਉਤ ॥
 ਵ ॥ ਸੰਤਤਰਨਪਉਤ ॥ ਸਿਨੀਵ ॥ ਸੰਤਕੀਮਰੈਮਿਆਸ ॥ ਸੰਤਤਰਨ ॥
 ਗੀਰਿਮਲਾਸਿ ॥ ਸੰਤਤਰਨਪਉਤ ॥ ਸੰਤਪੁਮਿਨਪਾਇਆ ॥
 ਬਹੁਨਕਵਰ ॥ ਸੰਤਤਰਨਪਉਤ ॥ ਸੰਤਤਰਨਪਉਤ ॥
 ਲਾ ॥ ਸੁਗਤਿਮਾਇਥੁਪਿਪਰਗਾਸੁ ॥ ਗਹਿਰੀਭੀਰਪਰਗੁਣਤਸੁ ॥
 ਅਜੰਤਸਗਲੇਪੁਤਿਪਾਲ ॥ ਨਨਕਸੰਤਤਰਨਪਉਤ ॥ ४ ॥ १ ॥
 ਰਮਲੀਮਾਲ ॥ ਤੇਰੈਕਾਜਿਨਗਿਰਾਜੁਮਲਾ ॥ ਤੇਰੈਕਾਜਿਨਬਿਖੰ ॥
 ਜਲਾ ॥ ਇਸਟਮੀਤਨਾਸਭਛਲੈ ॥ ਹਰਿਹਰਿਨਾਮੁਸੰਗਿਤੋਚਲੈ ॥
 ਰਮਨਮਗਨਗਇਲਾਮੀਤਾ ॥ ਹਰਿਸਿਮਰਤਤਰੀਲਾਜਰੈ ॥ ਹਰਿਸਿਮਰ ॥
 ਜਮਕਛਨਕਹੈ ॥ १ ॥ १ ॥ ਬਿਨੁਹਰਿਸਗਲਨਿਰਬਕਾ ॥ ਸੁਹਿਨਾ ॥
 ਮਟੀਰਮਾ ॥ ਗੁਰਕਸਬਦਜਪਿਮਨਸੁਖਾਈ ॥ ਹਉਹਰੈਕਾਉਜਲਾਮੁਖ ॥
 ॥ ਕਰਿਕਰਿਬਕਵਡੇਡੇ ॥ ਕਿਨਹੀਨਕੀਏਕਾਜਮਾਇਆਪੁਰ ॥ ਹਰਿ ॥
 ਹਰਿਨਾਮਜਪੇਜਨੁਕੋਇ ॥ ਤਕੀਆਸਪੁਰਨੇਹੈ ॥ १ ॥ ਹਰਿਕਾਸਕਰ ॥
 ਮੁਅਧਾਰ ॥ ਸੰਤੀਜੀਤਜਨਮੁਅਧਾਰ ॥ ਹਰਿਸੰਤਰਨਪਉਤ ॥ ਨਨ ॥
 ਕਰਾਸਤਕੋਕੁਬਲ ॥ १ ॥ १ ॥ १ ॥ ਰਮਲੀਮਾਲ ॥ ਸਿਚਤਿ ॥
 ਸੁਚਤਿਪਲਾ ॥ ਤੇਰੈਕਾਜਿਨਅਵਰਜੇਗਾ ॥ ਕਰਿਅਹਿਕਹੈਉਇ ॥ ३ ॥
 ਿਐਧ ॥ ਜਮਕੀਜੇਵਤੀਤਾਗੋਬੰਧਾ ॥ १ ॥ ਛਾਡਿਵਿਡਾਨੀਤਸਿਮਰ ॥
 ਮਇਅਕਮਤਤਉਠਿਰਲਾਨ ॥ ਗਹਿਰਿਉਤਸੰਗਿਸੁਪਨਾ ॥ १ ॥
 ਬਲਵਿਦਸੁਖਸਾਰਿਕੁਆਪ ॥ ਭਰਿਜੇਬਨਿਲਾਗਦਰਗੰਧ ॥ ਤੇਰੈ ॥
 ਬਿਦਸੁਖਸੰਚੈਮਾਇ ॥ ਬਿਗਧਿਕਇਆਛੇਡਿਚਲਿਓਪਛਤ ॥ ३ ॥

ਨਨਕਲਪਈਦਲਭਦੇਹ ॥ ਨਮਬਿਧੁਈਹੀਖਤਾਪਸੁਪਰਤਮੁਗ ॥
 ਧਤਬੁਗੀ ॥ ਤਿਸਹਿਨਕਛੁਜਿਨਿਏਪਸਿਰੀ ॥ ਸੁਕਿਕਤਰਗਾਇਗ ॥
 ਲਾ ॥ ਰੀਨਦਇਆਲਸਤਕਿਰਪਲ ॥ ਤੁਮਹਿਭਭਾਵੁਉਤਕਹਿ ॥
 ਬੁਧ ॥ ਬਖਸਿਮਿਲਾਵੁਨਨਕਜਗਾਐ ॥ १ ॥ १ ॥ १ ॥
 ਕਰਿਸੰਜਗੁਬਨਈਕਛਿ ॥ ਤਿਸਸੰਗਿਗਹਿਨਗਹਿ ॥
 ਕਰਾਹਿਨਿਤਸਾਹਿਸਮਾ ॥ ਐਤਕੀਜਾਹਿਉਠਸਿਧਰੈ ॥ ਨਮਬਿਨ ॥
 ਗੁਰਨਪਰਨੀ ॥ ਗਵਿਦਕਜਨਾਇਆਦਰਸੰਗਰਤਤਮਕਿਮਾਇਆ ॥
 ਮਨ ॥ ਰਨੀ ॥ १ ॥ १ ॥ १ ॥ ਤੀਰਥਨਾਇਉਤਸਿਮਲਾ ॥ ਕਰਮਪਰਮ ॥
 ਭਿਉਮੈਛਲਾ ॥ ਲਕਪਚਰਗਤਿਨਹੀਉਹਿ ॥ ਨਮਬਿਧੁਦਚਲਸਹਿ ॥
 ਹਰਿ ॥ ਬਿਨੁਹਰਿਨਾਮਨਤਤਸਿਪਟਲ ॥ ਸੇਧਸਤਤਸਿਮਿਤਸਗਲ ॥
 ਸੰਤਮੁਖਪੋਜਿਸੁਆਪਿਜਪਏ ॥ ਸਗਲਫਲਾਸੁਮੁਖਿਸਮਾਏ ॥ ४ ॥
 ਹਰਖਪਰਅਪਿ ॥ ਸਗਲਸੁਖਪਛਤਮਰੋਧ ॥ ਜਿਤੁਲਵਹਿਤਿਤੁਲਾ ॥
 ਰਹਿਸੁਆਮੀ ॥ ਨਨਕਸਾਹਿਬੁਐਤਰਜਾਮੀ ॥ १ ॥ १ ॥ १ ॥ ਰਮਕਲੀਮਾ ॥
 ॥ ਜੇਕਿਛੁਕਰੈਸੇਈਸੁਖਜਨਾ ॥ ਮਨਅਸਮਤਸੁਧਸੰਗਿਪਤੀਆ ॥
 ਨਾਛੇਲਨਤੋਚੁਕਠਹਾਇਆ ॥ ਸਤਿਮਹਿਲੇਸਤਿਸਮਾਇਆ ॥ १ ॥ १ ॥
 ਭੁਗਇਆਸਭੇਰਗੁਇਆ ॥ ਪ੍ਰਭਕੀਅਗਿਆਮਨਮਹਿਮਨੀਮਾਪੁਰ ॥
 ਖਕਮੈਗੁਭਇਆ ॥ १ ॥ १ ॥ १ ॥ ਸਗਲਪਵਿਤ੍ਰਸੁਖਨਿਰਮਲਾ ॥ ਜੇਵ ॥
 ਰਤਈਸੇਈਭਲਾ ॥ ਜਹਰਖੈਸੇਈਮੁਕਤਿਬਨੁ ॥ ਜਜਪਏਸੇਈਨਾਮੁ ॥
 ਅਠਸਠਤੀਰਥਜਪਸਾਧਪਗਪਹਿ ॥ ਤਪਏਕੁੰਠਜਨਾਮੁਤੋਚ ॥
 ਹਰਿ ॥ ਸਰਬਅਨੰਦਜਬਦਰਸਨੁਪਈਐ ॥ ਰਮਗੁਣਨਿਤਨਿਰਹਰਿਗ ॥
 ਐਐ ॥ १ ॥ १ ॥ १ ॥ ਅਪਪਾਦਿਧਾਰਿਹਿਅਥਿਅਪਿ ॥ ਦਇਆਲਪੁਰਖਪਰ ॥
 ਗਲਾਹਿਤਪ ॥ ਕਪਟਖਲਾਨੇਕੁਮਨਠਦੇ ॥ ਨਨਕਕਥਿਗੁਰੇਕੇਪੁਰੇ ॥
 १ ॥ १ ॥ १ ॥ ਰਮਕਲੀਮਾ ॥ १ ॥ १ ॥ १ ॥ ਕਹਿਜਪਤਾਬਿਸੁਮਾ ॥ ਹਿਧਿਥੁਪਿਸਿ ॥
 ਧਿਸੁਗਗਿਅਨਾ ॥ ਅਨਿਕਕਪਰਗੋਭੈਗਮੈ ॥ ਗਰਮਖਿਨਾਮੁਨਿਮਖਰਿਦੈ ॥
 ਸਿ ॥ ਹਰਿਕੇਨਾਮਿਕੀਵਡਿਐਈ ॥ ਕੀਮਤੋਕਹਨਾਨਈ ॥ १ ॥ १ ॥ १ ॥
 ਸਰਬੀਰਪੀਰਜਮਤਿਪੁਰਾ ॥ ਸਪਤਸਮਾਧਿਧੁਨਿਗਹਿਰੀਭੀਰਾ ॥ ਸਦਾ ॥
 ਕਤਰਕਪੁਰਕਮਾਜਕੇਰਿਦੈਸੈਹਰਿਨਾਮਾ ॥ १ ॥ ਸਗਲਸੁਖਅਨੰਦਅ

ਏਥੇ ਲਿਖਿਆ ਹੈ

ਜਿਸੇ ਭੁਲਾਇ ॥ ਹੇਤੁ ਸਵਪਨ ਅਪਨੇ ਗੁਰਸਿਉ ॥ ਅਸਮਾਨ
 ਪ੍ਰਾਪਤਿ ॥ ਹੇਤੁ ਸਵਪਨ ਅਪਨੇ ਗੁਰਸਿਉ ॥ १३ ॥ १४ ॥ ਦੁਖਾਏ
 ਮਨਿ ਗੁਰਸਿਉ ॥ ਮਨੁ ਖਕਕਰਿ ॥ ਪੁਨ ਜਾਨਿ ਮਨੁ ॥
 ਮਨੁ ॥ ਗੁਰਸਿਉ ॥ ਅਵਰ ਅਸਮਾਨ ॥
 ਮਨੁ ਮਨੁ ਗੁਰਸਿਉ ॥ ਤਵ ਗੁਰਸਿਉ ॥ १५ ॥ १६ ॥ ਗੁਰਸਿਉ
 ॥ ਮਨੁ ॥ ਹੇਤੁ ਗੁਰਸਿਉ ॥ ਸਤਿਗੁਰਸਿਉ ॥ ਨਾਨਕ
 ਸਤਿਗੁਰ ॥ १७ ॥ १८ ॥ १९ ॥ २० ॥ ਮੇਰੀ ਭੁਲਾਇ ॥
 ਅਪਨੁ ਤਜਿ ਅਭਿਮਾਨੁ ॥ ਦਿਨੁ ਰੋਨਿ ਸਦਾ ਗੁਰਸਿਉ ॥ ਪੁਰਸਿਉ ॥
 ਅਉ ॥ २१ ॥ २२ ॥ २३ ॥ २४ ॥ २५ ॥ २६ ॥ २७ ॥ २८ ॥
 २९ ॥ ३० ॥ ३१ ॥ ३२ ॥ ३३ ॥ ३४ ॥ ३५ ॥ ३६ ॥ ३७ ॥ ३८ ॥
 ३९ ॥ ४० ॥ ४१ ॥ ४२ ॥ ४३ ॥ ४४ ॥ ४५ ॥ ४६ ॥ ४७ ॥ ४८ ॥
 ४९ ॥ ५० ॥ ५१ ॥ ५२ ॥ ५३ ॥ ५४ ॥ ५५ ॥ ५६ ॥ ५७ ॥ ५८ ॥
 ५९ ॥ ६० ॥ ६१ ॥ ६२ ॥ ६३ ॥ ६४ ॥ ६५ ॥ ६६ ॥ ६७ ॥ ६८ ॥
 ६९ ॥ ७० ॥ ७१ ॥ ७२ ॥ ७३ ॥ ७४ ॥ ७५ ॥ ७६ ॥ ७७ ॥ ७८ ॥
 ७९ ॥ ८० ॥ ८१ ॥ ८२ ॥ ८३ ॥ ८४ ॥ ८५ ॥ ८६ ॥ ८७ ॥ ८८ ॥
 ८९ ॥ ९० ॥ ९१ ॥ ९२ ॥ ९३ ॥ ९४ ॥ ९५ ॥ ९६ ॥ ९७ ॥ ९८ ॥
 ९९ ॥ ੴ ਸਤਿਗੁਰ ॥

ੴ ਸਤਿਗੁਰ ॥ ੧੬ ॥ ੧੭ ॥ ੧੮ ॥ ੧੯ ॥ ੨੦ ॥ ੨੧ ॥ ੨੨ ॥ ੨੩ ॥
 ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥ ੩੧ ॥ ੩੨ ॥ ੩੩ ॥
 ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥
 ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥ ੫੧ ॥ ੫੨ ॥ ੫੩ ॥
 ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥ ੬੧ ॥ ੬੨ ॥ ੬੩ ॥
 ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥ ੭੧ ॥ ੭੨ ॥ ੭੩ ॥
 ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥ ੮੧ ॥ ੮੨ ॥ ੮੩ ॥
 ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥ ੯੧ ॥ ੯੨ ॥ ੯੩ ॥
 ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੴ ਸਤਿਗੁਰ ॥

॥ गणेशाय नमः ॥ श्रीगणेशाय नमः ॥ श्रीगणेशाय नमः ॥ श्रीगणेशाय नमः ॥
बुध उभिमनविमेसडिचुधा । मउजअनेवरउमवेकरी भापे
रुगिसवतिनीभटली । अठपउरगउक जयुजापि सतकरवउभा
आधि ॥ १ ॥

لد و بی

ॐ नमो भगवते वासुदेवाय

Math 101, 102, 103, 104, 105, 106, 107, 108, 109, 110, 111, 112, 113, 114, 115, 116, 117, 118, 119, 120, 121, 122, 123, 124, 125, 126, 127, 128, 129, 130, 131, 132, 133, 134, 135, 136, 137, 138, 139, 140, 141, 142, 143, 144, 145, 146, 147, 148, 149, 150, 151, 152, 153, 154, 155, 156, 157, 158, 159, 160, 161, 162, 163, 164, 165, 166, 167, 168, 169, 170, 171, 172, 173, 174, 175, 176, 177, 178, 179, 180, 181, 182, 183, 184, 185, 186, 187, 188, 189, 190, 191, 192, 193, 194, 195, 196, 197, 198, 199, 200, 201, 202, 203, 204, 205, 206, 207, 208, 209, 210, 211, 212, 213, 214, 215, 216, 217, 218, 219, 220, 221, 222, 223, 224, 225, 226, 227, 228, 229, 230, 231, 232, 233, 234, 235, 236, 237, 238, 239, 240, 241, 242, 243, 244, 245, 246, 247, 248, 249, 250, 251, 252, 253, 254, 255, 256, 257, 258, 259, 260, 261, 262, 263, 264, 265, 266, 267, 268, 269, 270, 271, 272, 273, 274, 275, 276, 277, 278, 279, 280, 281, 282, 283, 284, 285, 286, 287, 288, 289, 290, 291, 292, 293, 294, 295, 296, 297, 298, 299, 300, 301, 302, 303, 304, 305, 306, 307, 308, 309, 310, 311, 312, 313, 314, 315, 316, 317, 318, 319, 320, 321, 322, 323, 324, 325, 326, 327, 328, 329, 330, 331, 332, 333, 334, 335, 336, 337, 338, 339, 340, 341, 342, 343, 344, 345, 346, 347, 348, 349, 350, 351, 352, 353, 354, 355, 356, 357, 358, 359, 360, 361, 362, 363, 364, 365, 366, 367, 368, 369, 370, 371, 372, 373, 374, 375, 376, 377, 378, 379, 380, 381, 382, 383, 384, 385, 386, 387, 388, 389, 390, 391, 392, 393, 394, 395, 396, 397, 398, 399, 400, 401, 402, 403, 404, 405, 406, 407, 408, 409, 410, 411, 412, 413, 414, 415, 416, 417, 418, 419, 420, 421, 422, 423, 424, 425, 426, 427, 428, 429, 430, 431, 432, 433, 434, 435, 436, 437, 438, 439, 440, 441, 442, 443, 444, 445, 446, 447, 448, 449, 450, 451, 452, 453, 454, 455, 456, 457, 458, 459, 460, 461, 462, 463, 464, 465, 466, 467, 468, 469, 470, 471, 472, 473, 474, 475, 476, 477, 478, 479, 480, 481, 482, 483, 484, 485, 486, 487, 488, 489, 490, 491, 492, 493, 494, 495, 496, 497, 498, 499, 500, 501, 502, 503, 504, 505, 506, 507, 508, 509, 510, 511, 512, 513, 514, 515, 516, 517, 518, 519, 520, 521, 522, 523, 524, 525, 526, 527, 528, 529, 530, 531, 532, 533, 534, 535, 536, 537, 538, 539, 540, 541, 542, 543, 544, 545, 546, 547, 548, 549, 550, 551, 552, 553, 554, 555, 556, 557, 558, 559, 560, 561, 562, 563, 564, 565, 566, 567, 568, 569, 570, 571, 572, 573, 574, 575, 576, 577, 578, 579, 580, 581, 582, 583, 584, 585, 586, 587, 588, 589, 590, 591, 592, 593, 594, 595, 596, 597, 598, 599, 600, 601, 602, 603, 604, 605, 606, 607, 608, 609, 610, 611, 612, 613, 614, 615, 616, 617, 618, 619, 620, 621, 622, 623, 624, 625, 626, 627, 628, 629, 630, 631, 632, 633, 634, 635, 636, 637, 638, 639, 640, 641, 642, 643, 644, 645, 646, 647, 648, 649, 650, 651, 652, 653, 654, 655, 656, 657, 658, 659, 660, 661, 662, 663, 664, 665, 666, 667, 668, 669, 670, 671, 672, 673, 674, 675, 676, 677, 678, 679, 680, 681, 682, 683, 684, 685, 686, 687, 688, 689, 690, 691, 692, 693, 694, 695, 696, 697, 698, 699, 700, 701, 702, 703, 704, 705, 706, 707, 708, 709, 710, 711, 712, 713, 714, 715, 716, 717, 718, 719, 720, 721, 722, 723, 724, 725, 726, 727, 728, 729, 730, 731, 732, 733, 734, 735, 736, 737, 738, 739, 740, 741, 742, 743, 744, 745, 746, 747, 748, 749, 750, 751, 752, 753, 754, 755, 756, 757, 758, 759, 760, 761, 762, 763, 764, 765, 766, 767, 768, 769, 770, 771, 772, 773, 774, 775, 776, 777, 778, 779, 780, 781, 782, 783, 784, 785, 786, 787, 788, 789, 790, 791, 792, 793, 794, 795, 796, 797, 798, 799, 800, 801, 802, 803, 804, 805, 806, 807, 808, 809, 810, 811, 812, 813, 814, 815, 816, 817, 818, 819, 820, 821, 822, 823, 824, 825, 826, 827, 828, 829, 830, 831, 832, 833, 834, 835, 836, 837, 838, 839, 840, 841, 842, 843, 844, 845, 846, 847, 848, 849, 850, 851, 852, 853, 854, 855, 856, 857, 858, 859, 860, 861, 862, 863, 864, 865, 866, 867, 868, 869, 870, 871, 872, 873, 874, 875, 876, 877, 878, 879, 880, 881, 882, 883, 884, 885, 886, 887, 888, 889, 890, 891, 892, 893, 894, 895, 896, 897, 898, 899, 900, 901, 902, 903, 904, 905, 906, 907, 908, 909, 910, 911, 912, 913, 914, 915, 916, 917, 918, 91

247 31.05

PLATE 19

[illegible]

१६ असां अगदपुसां दे

गणेशाय नमः ॥

ਗੇਮਨਰਿਟਲੇਤਪੁਤਨਮਾਜਕੈਸਿਮ।

ਨਿਰਮਲਿਤਮੈਪਦਪਿਦਨਿਰਬਨ ॥੧॥੧੦੫॥ ਬਡੁਭਗੀਤਿਜਨਕ
ਉਜਨਹੋਜੋਕਿਕੇਗੁਨਗਵੈ ॥ ਜਨਮਜਨਮਕੋਪਪਖਿਕੈਫੁਨਿਜੈਬੈਸਿ
ਸਿਪਾਵੈ ॥ ਅਜਮੇਲਕਉਅੰਤਕਨਮੈਨਰਹਿਲੇਸੁਖਿਮਈ ॥ ਜਗਮਿ
ਕਉਜੋਗੀਸਹਿਬੈਛਪਿਜੋਗਤਿਨਿਮੈਪਈ ॥ ਨਹਿਨਗੁਨਹੁਮਿਕ
ਛੁਬਿਦਿਅਪਰਮਕਉਨਗਜਦੀਨਾ ॥ ਨਨਕਬਿਰਦੁਰਮਕਦਖਉਅਭੈ
ਦਨੁਤਿਦੀਨਾ ॥ ੧ ॥੧੦੬॥ ਕਲਮ ॥ ੧੦੬ ॥ ਸਧੋਕਉਨਜੁਗਤਿਅਭੈ
ਬੀਜੈ ॥ ਜਵੇਦੁਰਮਤਿਸਗਲਬਿਨਸੈਰਮਭਗਤਿਮਨੁਤੀਜੈ ॥੧॥ ੧੦੭ ॥
ਮਨੁਮਇਅਮਹਿਉਹਿਗਿਉਹਿਉਹੈਨਹਿਕਛੁਗਿਅਨਾ ॥ ਕਉਨਨਮਜ
ਗਿਨਕੈਸਿਮਹੈਪਦਪਦਨਿਰਬਨ ॥੧॥ ਕਉਦਿਆਲਕਿਗਲਸੰਤਨ ॥

[illegible]

१८ भा उग्रयपुरि

ਸ਼੍ਰੀ ਮਾਭਰਤੀਮਾਤਲਾ ੧

ਅਸਟਪਦੀਆ ੫੪੭

[illegible]

ਭਇਆਹਮਦਾਭਿਕਰਤਤੁਕੋਕਣ॥ ਨਨਕਨਉਸਕੇਭਿਯ
 ਲੀਯਦਉਭਿਕਰਮਨੀ ਜੰਘਹਿਯੋਮੰਗਦਿਜਈਅੰਠਿਭਿਯੁਮੰ
 ਰੀ ॥ ੧ ॥ ਜਗੁਪਰੇਖਹਿਮੀਯਾਫਦਹਿਅ
 ਨਤਅਗਿਕਹਸਰੁਪਵਹਿ ਮਮਤਮੇਪਕਮਣਹਿ ਕਰੀਨਾਉ ॥ ੨ ॥
 ਨਾਮਸਰੀ ਜੰਗੀਸਿਰਹਰਾਭਿਯਾਦੁਖਰੀ ॥ ਪਹਿਪਹਿਮਗ ॥
 ਨਲਗ ॥ ੩ ॥ ਗਵਹਿਗੀਤਨੀਨਹਿਅ ॥ ਕਿਯਲਗੀਨਾਉ ॥
 ਰਪੁ ਗੁਰਕੇਸਥਦਿਹੈਮਨਕਾਯਾਭਿਯਾਸਪੁਜਿਵੀਚਰੀਸੁਖਿ
 ਕਸਮਦਕਭਿਕਰਪੀਪੀਭਿ ਮਭਿਅਮਪੁਸਹਿਜਮਭੈਰਾਵੈ॥ ੪ ॥ ਮਨ
 ਸਨਕਭਿ ਬੈਧਭਾਧਿਆਵੈਜਾਇ॥ ਬਿਦਨਰਥਪਿਤੀਕਹੁ ॥
 ਮਈਮਗਤਤੋਲੈਭਵਹਿ ਨਿਰਦਇਆਨਹਿਜਤਿਉਲਾ॥ ਬੁਭ ॥
 ਸਰਜਜੰਜਲਾ ॥ ਕੁਖਕਰਹਿਖੰਘਬਰੁਬਦਾ॥ ਫੁੱਧੁਖੁਖਲਾ
 ਨਦਾ॥ ਅੰਤਹਿਅਗਨਿਚਿਤਬਹੁਜੰਗੇਫਿਟਕਰਮਕੇਸਉਤਰਿਯ
 ਮੰਦਰੁਕਥਣਾਈਕਨ ਮੁਕਤਿਨਹੀਭਿਦਿਆਭਿਗਿਆਨਿਜਿ
 ਵਇਦੀਸਰਿਲੋਕਨਾਪਸਕਰੇਨਹੀਮੈਨੀਸਨਾ ॥ ਤਿਵਿਧਿਲੋਕਾਤ
 ਜਿਧਿਜੰਗਾ ਸਖਦਵੀਰਾਰੋਚੁਕਸਿਸਗਾਉਜਲਾਸੁਚੁਸੁਸਬਦਹਿ
 ਗੀਜਗਤਿਵੀਚਰੋਕੇ॥ ੫ ॥ ਤੁਲਪਹਿਨਉਨਿਧਿਤੁਕਰੇਜੰਗਾਥਾਥਿਥ
 ਪੇਕਰਸੁਹੰਗਜਰੁਸਤਸੰਜਮੁਸਚੁਸੁਚੀਤ॥ ਨਨਕਜੰਗੀਭਿਕਵਟਮੀ
 ॥ ੬ ॥ ਖਟਮਟਦਹੀਮਨੁਬੋਗੀ॥ ਸੁਰਤਿਸਬਦਿਯ
 ਅੰਤਹਿਜੰਗੀਵਜੇਅਨਹਦਮੇਰਮਨੁਲੀਣਾ॥ ਗੁਰਬਚਨੀਸਚਿਨਾਮ
 ਫਾ॥ ਪਈਰਾਮਭਗਤਿਸੁਖਪਾਈਐਗੁਰਮੁਖਿਹਰਿਹਿਮੀਨਾਗਾਪ
 ਹਿਨਾਮਸਮਈਐ ॥ ੭ ॥ ਮਭਿਅਮੋਹਭਿਵਹਿਜਿਸਮਾਸਤਿਗ
 ਮਲੀਮਲਾ॥ ਨਮਰਤਨੁਰਿਗੇਮਲਕੁਰੀ॥ ਤਿਤੁਰਤਮਰਮਾਯੀ
 ਹਉਮਮਤਰੰਗਨਲਾਗੈਰਾਮਭਗਤਿਮਕਭਭਿਕਰੇ॥ ਜਮੀਰਾਭਾ
 ਮਹਿ ਨਿਰਮਾਨੁਮਹਿਦੇਹਿਸੇਇ ॥ ਸਬਦਵੀਚਰਿਕਥਾਨਿਕਰੀ
 ਗਮਤਿਜੰਗਾਰਮਤਿਪਰਹੀਅਨਰਿਨੁਜਗਿਰਹਲਿਵਲਾਈਜੰਦਨਾ
 ਕਤਿਗਤਿਅੰਤਹਿਪਾਈ॥ ਅਲਿਪਤਗੁਣਮਹਿਰਹਹਿਨਿਰਾਸਕ
 ਚਿਸਬਦਿਸੰਘਰਾਪਰਘਰੁਇਨਮਨੁਲੋਲਾ॥ ਸੁਹਜਨਿਰੰਗਿਰਹਿਸਿਸ

[illegible]

ਸਦਾ ਹੁਕਮਿ ਰਿਹਾ ਹਿਥੇ ਪੁਰਾਣ ਨਿਰਿ ਰਹਈ ॥ ਸਚਾ ਸਚਾ
 ਫੈਯਾਨਾ ਤਿਸੇ ਚੇ ਸਿਖਿ ਲਿਵਲਾਈ ॥ ਸਾਧੀ ਗਾਮਹਿ ਨਾਮੁ ॥
 ਮੇਲਾ ਕਦੇ ਭੋਕਾ ਹੋਇ ਨਾ ਜਈ ॥ ਕਰੀ ਮਨ ਕੁਲਾਹਲੁ ਮਨਿਗੁਰੁ ਸਦਾ ॥
 ਮਨੁ ਰਖਹੁ ਆਰਥਣਈ ॥ ਜਿਨ ਨਾਵੇ ਸਭ ਕੁਲੀ ਫਿਰੀ ਚਿਰ ਬਾਜਨਾ ॥
 ਗਵਈ ॥ ਜੰਗੀ ਗਾਨਿ ਗਵਈ ਚੰਡ ਪਾਈ ਭਿਜੇ ਗੁਨ ਪਈ ॥ ਜਿ
 ਵਨ ਗਰੀਮਹਿ ਅਸਾਥਿ ਸਗਲ ਸਥਾ ਜੰਗ ਪਈ ॥ ਗਾਨੁ ਰਹੈ
 ਸਥਾ ਨਿਵਾਸਨ ਮੁਖ ਸਮਿ ਨਾਈ ॥ ਏਹੁ ਸਗਲ ਸੁਖ ਹੋਸਤੁ ॥
 ਸਨਾਨੁ ਕਰੇ ਲਵਲਾਈ ॥ ੧੩ ॥ ਨਾਮਿ ਏਸ ਨਾਨਕ ਹਿਸਾਜਨ ਨਿਰਮਲਾ ॥
 ਬਦੇ ਮੈਲੁ ਗਵਈ ॥ ੧੪ ॥ ਤੋਹੁ ਅਚੇਤਨ ਮੁਚੇਤਨ ਹੀ ਸਿਖਾ ॥
 ਬਿਨੁ ਸਿਜਾਈ ॥ ਬੁਧਾ ਸਿਸਨੁ ਮਹੇ ਸੇਤ ਮਰਿ ਤਿਕਵਦਿ ॥
 ਮਿਕੁਲਾਈ ॥ ੧੫ ॥ ਗੁਰ ਪਰਸਾਦੀ ਕ੍ਰਿਟੀ ਛੁਟੈ ਚਿਥੈ ਪਦ ਲਿਵਲਾਈ ॥
 ੧੬ ॥ ਪੰਡਿਤ ਪੜ੍ਹਹਿ ਪੜ੍ਹਿਵਦਵਖਣ ਹਿਤਿ ਨ ਬੁਝਨ ਪਈ ॥
 ੧੭ ॥ ਬਿਖਿਆਮ ਤੇਰੀ ਮਿਭੁਲਾਈ ਉਪਦੇਸੁ ਕਰਹਿ ਕਿਸੁ ਭਈ ॥
 ਭਗਤ ਜਨ ਕੀਉ ਤਮ ਬਾਣੀ ਜੁਗਿ ਜੁਗਿ ਹੀ ਸਮਈ ॥ ੧੮ ॥ ਬਾਣੀ
 ਗੈਸ ਗਤਿ ਪਏ ਸਥਾ ਦੇ ਸਚਿ ਸਮਈ ॥ ੧੯ ॥ ਕੀਏ ਅਨਗਰੀ ਸਥਾ ਰਖ
 ਨਾਮੁ ਨਵਨਿਧਿ ਪਈ ॥ ੨੦ ॥ ਮਨਸਾ ਮਹਿ ਮਨੁ ਸਹਜਿ ਸਮਣਾ ਬਿਨੁ ਸ
 ਨ ਉਸਤਤਿ ਕਰਈ ॥ ੨੧ ॥ ਲੈਏ ਏਹਿ ਹੋ ਬਿਸਮਈ ਚਿਤੁ ਅਧਿ
 ਟਲਗਈ ॥ ੨੨ ॥ ਅਦਿਸਟ ਸਦਾ ਹੋ ਨਿਰਲਾ ਮੁਜਤੀ ਜਤਿ ਮਿਲਾਈ ॥
 ੨੩ ॥ ਏਹੁ ਗੁਰਸਲਾਹੀ ਸਦਾ ਅਪਣਾ ਜਿਨਿਸਾ ਚੀ ਬੁਝ ਬੁਝਈ ॥
 ੨੪ ॥ ਨਾਨਕੁ ਏਕ ਕਰੇ ਬੈਠੈ ਨੀਤ ਵਹਗਤਿ ਪਤਿ ਪਈ ॥ ੨੫ ॥
 ੨੬ ॥ ੨੭ ॥ ਹਰਿ ਕੀ ਪੁਜਾਵਲੀ ਭਰੇ ਸੈਤ ਹੁਕਮ ਕਛੁ ਨ ਜਈ ॥
 ਤਹੁ ਗੁਰਮੁਖਿ ਪੁਰਾਈ ॥ ਨਾਮੁ ਪੁਜ ਕਰਈ ॥ ੨੮ ॥ ੨੯ ॥ ਹਰਿ ਬਿਨੁ ਸ
 ਕਿਛੁ ਮੇਲਾ ਸੈ ਤਹੁ ਕਿਅਹੁ ਪੁਜ ਚਰਈ ॥ ੩੦ ॥ ਹਰਿ ਸਾਚੇ ਕਵੈ ਸਪੁ
 ਰੇ ਵੇਛਣਾ ਮੰਨਿਵਸਈ ॥ ਪੁਨਾ ਕਰੇ ਸਭੁ ਲੋਕ ਸੈਤ ਮਨ ਮੁਖਈ
 ਨ ਪਈ ॥ ਸਥਾ ਦਿ ਮਹੈ ਮਨੁ ਗਿਮਲਾ ਸੈਤ ਹੁਕਮ ਪੁਜਾਇ ਪਈ ॥
 ੩੧ ॥ ਪਵਿਤ੍ਰ ਪਾਵਨ ਸੇਜਨ ਸਚੇ ਏਕ ਸਥਾ ਦਿ ਲਿਵਲਾਈ ॥ ਬਿਨੁ ਨ
 ਭੁਯਨ ਹੋਈ ਭਗੀ ਮਭੁਲੀ ਲੋਕਈ ॥ ੩੨ ॥ ਗੁਰਮੁਖਿ ਅਪੁਪਛਣੈ ਸੈਤ

੩੩ ॥ ਮਨ ਮਿਲਿਵਲਾਈ ॥ ੩੪ ॥ ਅਪਨਿ ਮਨੁ ਪੁਨ ਕਰੇ ਗੁਰਸਾਈ ਸਾਇ
 ਪਈ ॥ ਪੁਨਾ ਕਰਹਿ ਪੁਰ ਬਿਧਿ ਨਹੀ ਜਾਇ ਹਿਰਾਜੁ ਕਉ ਮਨੁ ਲਈ ॥
 ਗੁਰਮੁਖਿ ਹੋਵੈ ਸਾਜਨਾ ਕੈ ਕਲਾ ਮੰਨਿਵਸਈ ॥ ੩੫ ॥ ਭਏ ਸਕਿ ਮੁਖ
 ਵਰ੍ਹੇ ਸੈਤ ਅੰਤਨ ਮੁਖਈ ॥ ਅਪਣਾ ਅਪੁਨਾ ਜਛਾਣੈ ਸੈਤ
 ਕਲਾ ਕਰਹਿ ਵਡੇ ਆਈ ॥ ਪਾਪੀ ਭਿਕੀ ਨ ਮਨੁ ਨਾਛੈ ਭੋਜ ਸਾਧਿ
 ਗਵਈ ॥ ਜਿਨ ਅੰਤਰਿ ਮਨੁ ਅਪੁਪਛਣੈ ਗਤਿ ਮੰਨਿ ਤਿਨ ਹੀ
 ਆਈ ॥ ਏਹੁ ਮਨੁ ਅਸਿ ਸਮਾਹਿ ਲਾਗਵੈ ਜੰਤ੍ਰੀ ਤੀ ਮਲਈ ॥
 ਸੁਖਾ ਸੁਖੈ ਗੁਰਮੁਖਿ ਨ ਮੁਖਵਾਹਿ ਸਾਧੀ ਗਤਿ ਮਲਈ ॥ ਗੁਰਮੁ
 ਖਿ ਗਵੈ ਅਪੁਗਵੈ ਰਹਿ ਸਚੇ ਮੁਖ ਪਈ ॥ ਸਾਚੀ ਬਣੀ ਸਦਾ ਵਖ
 ਰ ਸਚਿ ਨ ਮਿਲਿਵਲਾਈ ॥ ਕੈਥੀਨੁ ਅਤਿ ਪਾਪੀ ਬਿਨੁ ਜਨ ਮੁਖ
 ਕੁ ਅੰਤਿ ਮਖਈ ॥ ਸਭੁ ਕਿਛੁ ਅਪਾਪਿਵਰਤਨ ਨ ਕਨਾਮਿ ਵਡੇ
 ਆਈ ॥ ੩੬ ॥ ੩੭ ॥ ੩੮ ॥ ੩੯ ॥ ੪੦ ॥ ਮਕੁਰਲਾ ਕੁਚੀਲਾ ਅਤਿ ਅਭਿ
 ਮਾਨੀ ਮਿਲਿ ਸਥਾ ਮੈਲੁ ਉਤਰੀ ॥ ਸੈਤ ਹੁਕਮੁ ਮੁਖਿ ਨ ਮਿਲਿਸਤਰੀ ॥ ਸ
 ਚਨ ਮੁਖ ਸਿਆਪਣਾ ਅੰਤਰਿ ਰਹੈ ਅਪਿਸਵਰੀ ॥ ੪੧ ॥ ਪਾਸਪਰ
 ਸੇਠਿ ਰਿਹਾ ਸੁਹੋ ਏਹਿ ਜੀਓ ਅਪਣੀ ਕਿਛੁ ਪਈ ॥ ੪੨ ॥ ਇਕ ਕੇਖ ਕਰਹਿ ਫਿ
 ਰਿਅ ਕਿਮਨੀ ਤਿਨ ਜੁਐ ਬਾਜੀ ਹਈ ॥ ੪੩ ॥ ਇਕਿ ਅਨਦਿਨੁ ਭਗਤਿ ਕਰ
 ਹਿਨੁ ਰਾਤੀ ਰਮਨਾ ਮੁਰਿਗਈ ॥ ਅਨਦਿਨੁ ਰਾਤ ਸੋਧ ਸਾਧੀ ਸੋਧ ਜਾਹ
 ਬਿਮੇਸੀ ॥ ਕੈਥੀਨੁ ਭਗਤਿ ਨੇਹੀ ਕਥਾ ਭੋਲਾ ਗਤਿ ਸਵਈ ॥
 ਮਾਇਆ ਮੇਰੁ ਸਥਾ ਦਿ ਜਲਾਇਆ ਗਿਅਨ ਨ ਕੀਚਰੀ ॥ ਅਪਾਪਿ
 ਕਰਾ ਕਰ ਤਾਪਾ ਬਖਸਿ ਭੋਲੀ ॥ ਨਿਸਕਿਆ ਗੁਣ ਕਾ ਅੰਤਨ ਪਈਆ
 ਭਿਗਵਾ ਸਥਾ ਦਿ ਵੀਚਰੀ ॥ ਹਰਿ ਜੀਓ ਪਾਹਿ ਹਰਿ ਜੀਓ ਸਲਾਹੀ ਦਿ
 ਤਹੁ ਅਪੁਨਿ ਵਰੀ ॥ ਨਾਮੁ ਪੁਰਾਣੁ ਗੁਰ ਤਪਾਇਆ ਅਖਟ ਸਚੇ ਕੈ
 ਗੀ ॥ ਅਪਣੇ ਅਕਰਨ ਨਾਪੇਤੁ ਰਾਪਣੀ ਕਿਗਾ ਕਰਿ ਕਲਾ ਗੀ
 ਤਿਨ ਸਚੇ ਨ ਮਕੀ ਸਦਾ ਕਲਾ ਗੀ ਗਵਨਿ ਸਥਾ ਦਿ ਵੀਚਰੀ ॥
 ਜੀਓ ਭੋਲਾ ਕੁਛੁ ਨਿਸਕਾ ਅਖਾ ਬਿਖਾ ਮੁਖੀ ਚਰੀ ॥ ਸਥਾ ਦਿ
 ਰਾਗ ਸਈ ਜਨ ਨਿਸਤਰੁ ਭਯਨ ਲਪੁ ਮਿਥਿ ਰਹੀ ॥ ਬਿਨੁ ਹਰਿ ਸਾਚੇ
 ਪਾਸ ਪਾਵੈ ਬੁਝੈ ਕਵੀ ਚਰੀ ॥ ੪੪ ॥ ਜੀਓ ਗਿਲਿਖਿ ਅਸਈ ਪਾਇਆ ਮ

ਹਰਿਮੁਖਿ ਸਦਾ ਹੀ ॥ ਕੇਹਿ ਆਕੰਠ ਸੁਖ ਦੇਹੀ ਸਾ ਚੈਨਾਇ ॥
 ਸੀ ਕਹਿ ਆਮਿ ਮੁਖੀ ਪੁਰ ਪੁਰੀ ਅਸਥਾ ਦੇਵੀ ਚਰੀ ॥
 ਹਰਿਮੁਖਿ ਸਦਾ ਹੀ ॥ ਹਰਿਮੁਖਿ ਸਦਾ ਹੀ ॥ ਬਾਜੀ ਸਾ ॥
 ਹਰਿਮੁਖਿ ਸਦਾ ਹੀ ॥ ਹਰਿਮੁਖਿ ਸਦਾ ਹੀ ॥ ਸੰਜੀਤ-ਤੰਗੀ ਆਨੁ ਖੀ ॥
 ਹਰਿਮੁਖਿ ਸਦਾ ਹੀ ॥ ਸਤਿਗੁਰ-ਨਾਮੁ ਤੈ ਪਛਾਤਿ ਸਿਰਿ ॥
 ਮਹੀ ॥ ੨੩ ॥ ਸਾਨੇ ਗੁਰਮੁਖਿ ਸਾਇਆ ਲਗੇ ਭਾਇ ਮੁਖੇ ਅੰਕੁਰੀ ॥
 ਜਿਹ ਅੰਕੁਰੀ ਸਿਰਿ ਮੁਖਿ ਚਰੇ ਸੇਵਾ ਕੀ ਜੀ ਜਾਇ ਮਿਲੀ ਐਹਾ ਮੁਖਰੀ ॥
 ਨਦੇ ਨਗਰ ਤਰੀ ॥ ਨਗਰੀ ਆਇ ਪੁਕਾਰਿ ਤਿਹੀ ਆਰੀ ॥ ੨੪ ॥
 ੨੪ ॥ ਸੁਖ ਮਈ ਅਪਨੇ ਗੁਰ ਦੇਹ ਬਲਿਹਾਰੀ ॥ ਮੁਖਿ ਅਮਰੁ ॥
 ਨੀਮੇ ਅੰਗ ਬਿਭਾਸ ਬਦਿ ਵੀ ਚਰੀ ॥ ਅਪਿ ਜਗਦੇਸੈ ਜੀ ਜਗੇ ॥
 ਕੋ ਬਦਿ ਵੀ ਚਰੀ ॥ ਨਨਕ ਸੇਈ ਮੁਖੇ ਜਿਨ ਮਨ ਚਰਿ ਗੁਰ ਤੇ ॥
 ਵੀ ਚਰੀ ॥ ੨੫ ॥ ੨੫ ॥ ੨੫ ॥ ੨੫ ॥ ਨਮੁ ਜਨ ਨਗਰ ਤਪੁ ॥
 ਤਿਪੁਰਿ ਹੋ ਅਪਈ ॥ ੨੬ ॥ ਸਤੁ ਗੁਰ ਮੁਖਿ ਮੁਖਿ ਤਿਗਤਿ ਪਈ ॥ ਏਕਾ ॥
 ਵਸਿਆ ਪਦ ਅੰਤਿ ਪੁਰੇ ਗੁਰੀ ਵਡਿਆਈ ॥ ੨੭ ॥ ੨੭ ॥ ੨੭ ॥ ਅਪੇ ਕਰਤਾ ॥
 ਪੇਕਰਤਾ ਦੇਹ ਰਿਜ ਕੁਸਬਈ ॥ ੨੮ ॥ ਜੇਕਿ ਕੁਰਣਾ ਸੇਕਰਿ ਹਿਅ ਅਭ ॥
 ਨਕਰਣਾ ਜਈ ॥ ੨੯ ॥ ਅਪੇ ਜੇ ਸਿਰਿ ਥਪਾ ਸਿਰਿ ਸਿਰਿ ਪੈਲਈ ॥
 ਤਿਸ ਹਿਰੇ ਪਤਾ ਸੁਖ ਪਦੁਸ ਨਿਗੁਰਿ ਮੇਲਿ ਮਿਲਈ ॥ ੩੦ ॥ ਅਪਾ ॥
 ਅਪਾ ਅਪਿ ਥਪਾ ਏਲਾ ਖਨਲਾ ਖਿਅ ਜਈ ॥ ੩੧ ॥ ਅਪੇ ਮਿਰਿ ਵਲਾ ॥
 ਪੇਤਿ ਸਨੇ ਤਿਲਨ ਤਮਈ ॥ ੩੨ ॥ ਏਕਿ ਵਾਤੋ ਕਿ ਮੰਗਤਾ ਪੇਕਰਿ ਰਿ ॥
 ਸੇਵ ਭਭ ਗੀ ਜਿਨੀ ਏਕੰਠ ਤਸ ਚੇਹੇ ਹੋਸਮਈ ॥ ੩੩ ॥ ਅਪਿ ਸੁਖ ॥
 ਸਿਅਦਾ ਅਪਕੀ ਮਿਕਰਣ ਨਜਈ ॥ ੩੪ ॥ ਅਪੇ ਦੁਖ ਸੁਖ ਪਦੇ ਅੰਤ ॥
 ਅਪਕੀ ਮਿਕਰਣਈ ॥ ੩੫ ॥ ਵਡਾ ਤਗਰ ਮੁਖਿ ਤਾਨਿ ਗੁਰੀ ਆਇ ॥
 ਲੈਕਈ ॥ ੩੬ ॥ ਜਿਨੀ ਜਾਇ ਅਨਿਸਾਦਾ ਏਆ ਸਤਿਗੁਰੁ ਭਾ ॥
 ਏਈ ॥ ੩੭ ॥ ਇਕ ਨਾਦੁ ਅਪਿ ਕੁਲਾਏ ਇਕ ਨਗਰ ਮੁਖਿ ਦਇਯਈ ॥
 ਸਦਾ ਸਦਾ ਸਲਾਹਿ ਸੰਤਾਂ ਅੰਦੀ ਵਡੀ ਵਡਿਆਈ ॥ ੩੮ ॥ ਅੰਦਰ ॥
 ਅੰਦਰ ਕੇਹੀ ਜਾ ਕਰਿ ਤਪਾ ਸੁਖਣੁ ਖਲਾਈ ॥ ੩੯ ॥ ਨਿਅਓ ਮਿ ॥
 ਕਹੈ ਸਦਾ ਸਚਾ ਵਿਗਲਾ ਕੁ ਮਨਈ ॥ ੪੦ ॥ ਤਿਸੇ ਪਈ ਸਦਾ ਪਿਆ

ਹਰਿਮੁਖਿ ਸਦਾ ਹੀ ॥ ੪੧ ॥ ਸਤਿਗੁਰੁ ਭੈ ਸੇਜ ਨਸੀ ਭੀਜੁ ॥
 ਚਰੇ ਨਮੁ ਵਸਈ ॥ ੪੨ ॥ ਸਚਾ ਅਪਿ ਸਦਾ ਹੀ ਸਚਾ ਬਣੀ ਸਥਾਇ ॥
 ਏਈ ॥ ੪੩ ॥ ਨਨਕ ਸੁਖੇ ਵੇਖਿ ਰਹਿ ਏਸ ਮਾਰਾ ਮੁਖੁ ਗਵਿਆਸ ॥
 ਸਰਈ ॥ ੪੪ ॥ ੪੪ ॥ ੪੪ ॥ ੪੪ ॥

੧ ॥ ੨ ॥ ੩ ॥ ੪ ॥ ੫ ॥ ੬ ॥ ੭ ॥ ੮ ॥ ੯ ॥ ੧੦ ॥

੧੧ ॥ ੧੨ ॥ ੧੩ ॥ ੧੪ ॥ ੧੫ ॥ ੧੬ ॥ ੧੭ ॥ ੧੮ ॥ ੧੯ ॥ ੨੦ ॥

੨੧ ॥ ੨੨ ॥ ੨੩ ॥ ੨੪ ॥ ੨੫ ॥ ੨੬ ॥ ੨੭ ॥ ੨੮ ॥ ੨੯ ॥ ੩੦ ॥

੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥ ੩੮ ॥ ੩੯ ॥ ੪੦ ॥

੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥ ੫੦ ॥

੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥

੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥

੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥

੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥

੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

[illegible][illegible]

ਕਿਟਪਪਸਤਿਨਸਹਿਹਸਿਓਦੇਇਮਿਲਾਈ॥१॥ ਮੇਰਗੁਰੂਮੇਸਰ
 ਮਖਦਾਈ॥ ਪਰਬੁਮਕਨਮਹਿਕੁਏਏਏਇਸਖਾਈ॥ ॥੧॥
 ਮਗਲਾਖਕਾਏਰਕੰਨਸੰਦ੍ਰਹਿਮੁਖਿਲਾਈ॥ ॥੨॥ ਪਤਿਪੁਨੀਤੀਏ
 ਨਵੀਤਰਿਅਗਿਆਨਅੰਧੋਰਵਾਈ॥ ॥੩॥ ਕਰਕਾਕਲਸਮਰਬੁਖਾ
 ਮੀਨਨਕਤਿਸੁਸਰਾਈ॥ ॥੪॥ ਧੰਪਨੋਤਿਚਰਨਕਮਲਾਕੁਏਏਕਾ
 ਬਦਿਕਿਵਲਾਈ॥ ॥੫॥ ਅੰਧਕੁਪਥਿਖਿਅਤੇਕਾਢਿਓਸਾਚਮਥਮ
 ਬਦਿਅਈ॥ ॥੬॥ ਜਨਮਮਰਤਕਾਸਪਸਾਤੁਕਾਬਹੁਤਿਕਤਨਪਤੀ
 ॥੭॥ ਰਾਮਸਾਇਣਿਏਹਮਨੁਰਾਅੰਮ੍ਰਿਤਪੀਤਿਪਤਈ॥ ॥੮॥ ਸੰਤਮ
 ਗਿਮਿਲਿਕੀਰਤਨੁਗਾਇਅਨਿਚਲਵਾਸਿਅਜਈ॥ ॥੯॥ ਪ੍ਰਭੇਗੁਮਿ
 ਰੀਮਤੀਨੀਹਿਬਿਨਅਨਨਾਈ॥ ॥੧੦॥ ਨਮਨਿਪਨੁਪਇਵਕਲੀ
 ਨਨਕਨਕੰਨਜਈ॥ ॥੧੧॥ ਘਲਾਸਿਆਨਪਉਕਤਿਨਮੇਰੀਪ੍ਰਭੇਗੁਕਾ
 ਈ॥ ॥੧੨॥ ਜਪਤਪਸੰਜਮਸੁਚਿਏਸਈਅਪੋਕਰੇਕਈ॥ ॥੧੩॥ ਪੁਤਕ
 ਤਮਹਥਿਖਿਅਮਹਿਗਿਸਚੈਲਾਇਤਈ॥ ॥੧੪॥ ਅਪਣੇਜੀਅਤੈਅ
 ਪਿਸਮਲੇਅਪਿਲੀਏਲਕਿਲਾਈ॥ ॥੧੫॥ ਸਾਚਧਰਮਕਥੇਕਾਥਿਖਿ
 ਭਵਜਲਪ੍ਰਾਪਿਪਈ॥ ॥੧੬॥ ਬੇਸੁਮਰਥੇਅੰਤਸੁਆਮੀਨਨਕਲਿ
 ਬਲਿਜਈ॥ ॥੧੭॥ ਅਕਲਮੁਗਤਿਅਜੂਨੀਸੇਕਉਕਲਿਅੰਧਕਥੀ
 ਪਈ॥ ॥੧੮॥ ਅੰਤਰਜਮੀਜੀਅੰਨਕਾਤਰਾਖਤਤ੍ਰਿਪਤਿਅਪਈ॥
 ॥੧੯॥ ਏਕੋਕੁਨਿਜਨਨਿਰਭਉਸਕਜਲਿਥਲਿਗਏਅਸਮਈ॥ ॥੨੦॥ ਭਗਤ
 ਜਨੁਰਗਤਕਥੀਨਾਹਿਨਨਕਜਾਏਮਈ॥ ॥੨੧॥ ਏਕਮਕਲਾ॥
 ॥੨੨॥ ਸਿਖਪੁਸ਼ਥਾਪਿਅਹਿੰਜਨਮਮਰਨਕੀਟੋਕਾ ਮੁਖਥਿਨਾ
 ਸਰਾਸੁਖੀਨਨਕਸਿਮਰਤਏਕਾ॥ ॥੨੩॥ ਮਨਤਨੁਰਤਰਾਮਪਿਅਹੋਰਹਿਪੰਥ
 ਗਤਿਬਣਿਅਈਸੰਤਹ॥ ॥੨੪॥ ਸਤਿਗੁਰੁਪਨਿਥਾਪੀਸੰਤਹ॥ ॥੨੫॥ ਹਰਿਮੂਲਾ
 ਰਾਸਕਥੀਅਸਗਲੀਤਿਸਨਉਲਾਪੀਸੰਤਹ॥ ॥੨੬॥ ਸਿਏਕੇਤਅੰਨ
 ਤਲਾਥਿਕੁਪਇਅਹਰਿਕੀਮਤਿਕਪਟਨਜਈਸੰਤਹ॥ ॥੨੭॥ ਚਰਨਗੁ
 ਲਾਸਿਉਲੇਗਏਅਨਸਚੈਰਸਿਸਮਈ॥ ॥੨੮॥ ਗੁਣਗਵਤਭੇਯੋਗ
 ਹਰਿਸਿਮਰਤਤ੍ਰਿਪਤਿਅਪਈ॥ ॥੨੯॥ ਅੰਤਮੇਰਾਮੁਗਦਿਅਸਕੁਅੰਤਿਕ
 ਤਾਵੇਕਤਜਈਸੰਤਹ॥ ॥੩੦॥ ਅਦਿਨੁਗਾਦੀਹੋਸੀਸੁਭਤੀਅਕਾ

॥੩੧॥ ਅਪਿਥਿਅੰਤੁਅੰਤੁਪੀਪਈਅੰਪੁਰਿਹਿਅਸਤਠਈਸੰਤ
 ॥੩੨॥ ਮੀਤਸਜਨਮਲੁਜੇਥਨੁਸੁਹਰਿਨਾਕਥਪੁਮੀਮਈਸੰਤਹ॥
 ॥੩੩॥ ਮਨਬਢਿਕੁਮਰਮਨਮੁਚਿਤਈਪੁਮਨ
 ॥੩੪॥ ਅੰਤਿਬਿਖੀਗੁਰਮੁਖਿਨਕਪਾਥਿਤਈ॥ ॥੩੫॥ ਅੰਤਿ
 ਮੁਖਸਪਰਿਸੁਪਸਿਜਪਿਮਲਨਭਵਦਸਈ॥ ॥੩੬॥ ਜਿਸਤਲਗਤਨ
 ਹਿਵਿਗਪ੍ਰਭਜੀਉਅਪਣੀਕਿਰਪਾਪਈ॥ ॥੩੭॥ ਉਧਰਸੰਤਪਰਹਿਸਰੀ
 ਪਾਚੇਬਿਨਸਮਧਅਪੈਕਈ॥ ॥੩੮॥ ਸ੍ਵਾਮੀਗਵਿਏਠਲੁਪਇਅਥਿਕ
 ਕਲਾਮੁਅਪਈ॥ ॥੩੯॥ ਨਕੇਰੀਸੁਰਕੇਈਓਲਾਸਕਪ੍ਰਗਟੀਜੇਤਿਨਾਮ
 ॥੪੦॥ ਤੁਮਸਮਰਥਅਕਥਅਗਚਰਗਵਿਅਏਕੁਮਰਈ॥ ॥੪੧॥ ਕੀਮਤਿਕ
 ਥਵਕਰੇਤੋਕਰੇਤੋਪ੍ਰਭਅੰਤੁਪਰਵਈ॥ ॥੪੨॥ ਨਮੁਦਨਨਕਵਤਿਅ
 ਈਤਰਿਅਸੰਤਜਨਰੇਵਈ॥ ॥੪੩॥ ॥੪੪॥ ॥੪੫॥ ॥੪੬॥ ॥੪੭॥ ॥੪੮॥ ॥੪੯॥
 ॥੫੦॥

॥੫੦॥
 ॥੫੧॥ ਗੁਰਪ੍ਰਮਾਣ

॥੫੨॥ ਗੁਰਮੁਖੀਮਹਤਾ ॥ ॥੫੩॥ ਅਨੰਦਾ॥
 ਅਨੰਦਭਇਅਮੇਰੀਮਏਸਤਿਗੁਰੁਪੈਪਇਆ॥ ਸਤਿਗੁਰਤਪਾਇਅਸਹ
 ਅਸੰਤਮਨਿਵਜੀਆਵਧਈਆ॥ ਗੁਰਗਤਪਰਵਰਪਈਅਸਥਵਗ
 ਵਦਅਈਆ॥ ਸਥਵੇਰਗਵਹੁਰੀਕੇਰਮਨਿਜਿਨੀਵਸਇਆ॥ ਕਹੈ
 ਨਨਕਅਨੰਦੁਏਅਸਤਿਗੁਰੁਪੈਪਇਆ॥ ॥੫੪॥ ਏਮਨਮੇਰਿਅਤੁਸਦਾਰਹੁ
 ਮਿਨਾਨੇ॥ ਹਰਿਨਲਿਰਹਤਮੰਨਮੇਰੁਕੁਸਥਵਿਸਰਣਾ॥ ਅੰਗੀਕਰਉ
 ਭੇਰਕਾਜਸਥਿਸਵਰਣਾ॥ ਸਭਨਾਗਲਾਮਾਮਰੁਸੁਆਮੀਜੋਕਿਥਮ
 ਨਹਵਿਸਰ॥ ਕਹੈਨਨਕਮੰਨਮੇਰਸਦਾਰਹੁਮਿਨਾਨਾ॥ ॥੫੫॥ ਚਸਪਿਥਿਨਿ
 ਅਨਹਿਧਰਿਤਤ॥ ਘਰਿਤਤੋਸਭਕਿਛੁਹੈਜਿਸਦਵਹਿਸਪਵਾਏ॥ ਸਾ
 ਰਸਿਭਤਿਸਲਾਹਤੇਗੀਨਾਮੁਮੰਨਿਵਸਾਵਾਏ॥ ਨਮੁਜਿਨਕੇਮੰਨਿਵਸਿਅ

[illegible][illegible]

ਦੇ ਤਜਿਨੀ ਮਿਵਸਇਆ ਕਰੈ ਨਾਨਕ ਸਪਦਿ ਤਜਿਨੀ ਗੁਰਮਤਿ
 ਨਹਿ ਹੋਇਆ ॥ ੧੧ ॥ ਕਹੀਸਤ ਜਨਉ ਪਰਿਵਿ ਮੁਖਿ ਮੇਸ ਮਨ
 ॥ ੧੨ ॥ ਏਸ ਹਸਾ ਏ ਤੇ ਸੰਜੀ ਮਗ ਕਰਕ ਮਧਾ ਮਧ ਸੰਜੀ ਮਨ
 ॥ ੧੩ ॥ ਏ ਤੇ ਸੰਜੀ ਮਧ ਜਾਣੇ ਮੰਨੇ ਪੈਦ ਹੁਸਾਇਲਾ ਗੁਰੁ ਮੰਨੇ ॥
 ॥ ੧੪ ॥ ਏ ਨਾਨਕ ਗੁਰ ਪਰਸਾਦੀ ਸਹਜੁ ਬਿਪਤਿ ਏ ਮਮ ॥
 ॥ ੧੫ ॥ ਜੀਅ ਹੁਮੈ ਲਬ ਹਰਹੁ ਨਿਰਮਲ ਬਾਹਰੁ ਨਿਰਮਲ ॥
 ॥ ੧੬ ॥ ਮਨ ਤਿਨ ਜਨਮ ਜਨਮ ਅਹਿ ॥ ਏ ਤਿਨ ਨਵ ਰੰਗ ਗੁਰ
 ॥ ੧੭ ॥ ਮਨ ਪਵਿਸਹਿ ॥ ਦੇਵ ਮਹਿ ਨ ਮੁਖਿ ਤਮ ਸਮੁਦਿ ਨ ਹੋਇ ॥
 ॥ ੧੮ ॥ ਜਿਉ ਬਤਲਿਆ ਕਰੈ ਨਾਨਕ ਜੇਨ ਸਚ ਤਿਨ ਅਕਲ ਗਿਆ
 ॥ ੧੯ ॥ ਮਨੁ ਅਹਿ ॥ ਜੀਅ ਹਨਿਰਮਲ ਬਾਹਰੁ ਨਿਰਮਲ ॥
 ॥ ੨੦ ॥ ਨਿਰਮਲ ਜੀਅ ਨਿਰਮਲ ਸਤਿਗੁਰ ਤੇਕਰੀ ਕਮਾਈ ਕੂੜਕੀ ਸਾਧ
 ॥ ੨੧ ॥ ਏ ਨਾਨਕ ਜਨਮ ਨਿਰਮਲੁ ਸਦਾ ਹਰਹਿ ਗੁਰਨਾਲੇ ॥
 ॥ ੨੨ ॥ ਕਰੈ ਨਾਨਕ ਜਿਨ ਮੰਨਿ ਨਿਰਮਲੁ ਸਦਾ ਹਰਹਿ ਗੁਰਨਾਲੇ ॥
 ॥ ੨੩ ॥ ਕਰਿ ਮੁਖੁ ਗੁਰ ਸਤਿ ਸਨ ਮੁਖਿ ਹੋਵੈ ॥ ਏ ਤਮ ਨ ਮੁਖਿ ਮੁਖਿ ਕੋਈ ਨੀਅਤ
 ॥ ੨੪ ॥ ਗੁਰਨਾਲੇ ਗੁਰੇ ਰਹਨ ਹਿਰਦੈ ਪਿਆਏ ਅਤਰ ਅਤਮ ਸਮਲੇ ॥
 ॥ ੨੫ ॥ ਛੰਡਿ ਸਦਾ ਹੋ ਪਰਵੈ ਗੁਰ ਬਿਨੁ ਅਵਰਨ ਜਦੈ ਕੋਧ ॥ ਕਰੈ ਨਾਨਕੁ ਸੁਖੁ
 ॥ ੨੬ ॥ ਸੇਤ ਸਿਮਿ ਪੁਸਨ ਮੁਖਿ ਹੋਵੈ ॥ ॥ ਜੈ ਕੇ ਗੁਰ ਤੇ ਮੁਖਿ ਹੋਵੈ ਵਿਦਾਸਿ
 ॥ ੨੭ ॥ ਮੁਕਤਿ ਨ ਪਵੈ ਪਵੈ ਮੁਕਤਿ ਨ ਹੋਵੈ ਕੋਈ ਪੁਛੁ ॥ ਏ ਬਕੀ ਅਧਾ ॥
 ॥ ੨੮ ॥ ਕਜੀ ਕੁਰੀਸਿ ॥ ਦੇਵਿ ਨ ਸਤਿਗੁਰ ਮੁਕਤਿ ਨ ਪਾਏ ॥ ਫਿਰਿ ਮੁਕਤਿ ॥
 ॥ ੨੯ ॥ ਗਿਚਰੀ ਸਤਿਗੁਰ ਸਦਾ ਹੋਵੈ ॥ ਕਰੈ ਨਾਨਕ ਵੀਚਰਿ ਦੇਖੁ ਵਿਦਾਸਿ
 ॥ ੩੦ ॥ ਗੁਰ ਮੁਕਤਿ ਨ ਪਾਏ ॥ ਅਵਹਿ ਸਿਖ ਸਤਿਗੁਰ ਕੀ ॥ ਅਹਿੰਗਾਏ ਮਨ
 ॥ ੩੧ ॥ ਬਾਣੀ ਬਾਣੀ ॥ ਗੁਰ ਕੀ ਗੀਤੀ ਅਸਿਰਿ ਲੀ ॥ ਜਿਨ ਕਸਿਨ
 ॥ ੩੨ ॥ ਕਰਮੁ ਏ ਹਿਰਦੈ ਤਿਨ ਸਮਾਈ ॥ ਪੀਦੁ ਅੰਮ੍ਰਿਤ ਸਦਾ ਹਰਹਿ ॥
 ॥ ੩੩ ॥ ਹਸ ਗਿਗਾਈ ॥ ਕਰੈ ਨਾਨਕ ਸਦਾ ਗਾਵਹੁ ਮੁਖੀ ਬਾਣੀ ॥ ਮਤਿ ॥
 ॥ ੩੪ ॥ ਹਿਰਦੈ ਹੋਈ ॥ ਬਾਣੀ ਅਰੀਸਤਿ ਗੁਰੁ ॥ ਏ ਹੋਰ ਕੀ ਬਾਣੀ ॥
 ॥ ੩੫ ॥ ਦੇਕਰੇ ਸੁ ਦੇਕਰੇ ਕੀ ਅਖਿਦਾਈ ॥ ਹਰਿ ਹਰਿ ਤਿਨ ਕਰਹਿ ਸਨ ਕਸਿ
 ॥ ੩੬ ॥ ਕਰਨਾਈ ॥ ਚਿਤਿ ਨਿਰਕ ਹਿਰਿ ਲਾਇ ॥ ਮਾਇਆ ਬਲਨਿ ॥ ਹੋਰ ਵੀ

[illegible]

ਏਅਸਿਮੈਪਸਿਜੀਓ ॥ ਹਰਿਭਟਾਗੁਰਕਇਅਮੇਰਹਿਪ੍ਰਕਰੇਸਾ
 ਸਿਓ ॥ ਕਰਾਮੁਸਿਗੁਰਪੁਰਖੁਸੇਈਜਿਸਹਰਿਪ੍ਰਕਭਟਾਕਾਵਧਾ ॥ ਅ
 ਏਨਹਦਵਜਹਿਦਜੇਹਰਿਅਗਿਗਲਿਮੇਲਾਵਧੇ ॥ ਤਸੀਪਤਕੁ
 ਪਰਵਰਮਰਮਨਿਵਖੁਕਗਿਰਜਾਸਿਜੀਓ ॥ ਪੁਰਿਲਿਖਿਅਪਰਵ
 ਠਿਰੰਨਾਗੁਰਜਾਇਹਰਿਪ੍ਰਕਿਪਸਿਜੀਓ ॥ ਸਤਿਗੁਰਿਕੁਲਾਨਾ
 ਬਹਿਪਰਵਰਸਦਾਇਅ ॥ ਮਤਸੈਪਛੈਕੋਰਵਸੀਮੈਮੁਲਿਨਕਾਇਅ
 ਮਿਧੈਛੈਮਿਤਾਗਿਸੇਜਿਸੀਮਿਤਕੀਰੋਜਕਾਵਧਾ ॥ ਤਸੀਵੀਚਉਧ
 ਹਪਤਭਈਹਰਿਮਨਿਗੁਰੀਨਾਵਧੇ ॥ ਸਤਿਗੁਰਪਰਤਪਿਰੋਚਥਾਨਾ
 ਮੁਆਪਿਦਿਕਾਇਅ ॥ ਸਤਿਸਿਖਬੰਧਪਤਕਾਈਰਮਦਸਪੈਗਿਪਧ
 ਆ ॥ ਅੰਤਸਤਿਗੁਰੋਲਿਅਮੈਪਛੈਕੀਰਤਨੁਕਰਹਿਨਿਰਬਲਜੀ
 ਓ ॥ ਕੋਸੇਗੋਪਲਪੰਡਿਤਸਦਿਅਹਰਿਹਰਿਕਥਪੜਹਿਪੁਰਨਜੀ
 ਰਿਕਥਪੜੀਐਹਰਿਨਮੁਸੁਦੀਐਬੇਬਾਹੁਹਰਿਗੁਰਕਾਵਧੇ ॥ ਪ੍ਰ
 ਤਲਿਕਿਰਿਅਦੀਵਫਲਹਰਿਸਹਿਪਵਧੇ ॥ ਹਰਿਕਾਇਅਸਤਿਗੁਰ
 ਲਿਅਹਰਿਮਿਲਿਅਪੁਰਖੁਸੁਜਣ ॥ ਰਮਦਸਸੇਛੀਤਿਲਕਦੀਅਰ
 ਰਸਬਦਸਦੁਨੀਸੁਣ ॥ ਸਤਿਗੁਰਪੁਰਖੁਜਿਥੋਲਿਅਗੁਰਸਿਖਮੀ
 ਲਈਰਜਇਜੀਓ ॥ ਮੇਰਹਿਪ੍ਰਤਨਮੁਖੁਹੋਇਅਰਮਦਸਪੈਗਿਪਧ
 ਓ ॥ ਸਕਪਵੈਹੋਸਤਿਗੁਰਕੀਜਿਥੈਗਰਾਪੁਰਖਿਅ ॥ ਕੋਈਕਥਿ
 ਖੀਲੀਨਿਵੈਨਹੀਫਿਸਤਿਗੁਰਾਦਿਨਿਵਾਇਅ ॥ ਹਰਿਗੁਰਭਟਾ
 ਈਵਡਿਅਈਪੁਰਿਲਿਖਿਅਲੇਖੁਜਾਇਜੀਓ ॥ ਕਹੈਸੁੰਦਰਸੁਣਹੋ
 ਹਸਭੁਜਗਤਪੈਗਿਪਧਿਜੀਓ ॥ ੧੫੫੧ ॥

੧੫੫੧ ਸ੍ਰੀਮਤਿ ਪਾਸਾਨ
 ਮਨਨਾਮਰਸਾਨਤਨਿਕਦਿਖੇਲੇਇਅਮਰਸਾਨਤਨਾ ॥ ਜਨੀਅਕ
 ਚਿਜਨੀਅਤਨੈਦਅਲਾਇਕਹਰਿਜਨੀਅਤਨਾ ॥ ਨਾਅਲਾਇਅ
 ॥ ਪਾਦਿਸੇਇਅਅੰਤਿਐਮਤਪਿਅਗੁਰ ॥ ਨਾਲਿਓਵੈਦਾਹਿਨ
 ॥ ਕੀਰਸੁਅਓਨਾਨੈਮੂੜ ॥ ਮਾਏਅਮਿਮਾ ॥ ਹਓਛੀਬਾਤਮਲ
 ॥ ਨਾਭੀਰਮਧੜ ॥ ਕਹਨਾਨਕਗੁਰਥਿਨਾਹੀਸੁਫਹਿਮ ॥ ਜਨੁਸਕਕੇ
 ॥ ਕਹਿਦਿਖੜਾ ॥ ਗਹਿਦਾਮੇਰੇਗਹਿਦਾਪੁਲਾਅਧਰਮੇਰੇਗਹਿਦਾ ॥ ਕੋਰ
 ॥ ਮੇਰੇਕਿਰਪਾਲਾਨਾਤਾਰਮਰਕਿਰਪਾਨਾ ॥ ਨਾਨਾਤਾਰਮਰਕਿਰਪਾ
 ॥ ਰਹਾਯਾਯਾਅੰਤਹਿਸੋਹਨਿਅ ॥ ਇਕਿਰਸੀਧੀਸਬਲਪਸਰੀਖੀ
 ॥ ਅੰਜਨਲੈਮੇਹਨਿਅ ॥ ਜਿਸਨੇਰਖੋਸਚੁਭਾਈਗੁਰਕਾਸਬਦਬੀਚਾਰ
 ॥ ਕਹਨਾਨਕਜੇਪ੍ਰਕਕਥਿਕਟਾਤਿਸਹੀਕਉਪ੍ਰਕਪਿਅਰਾ ॥ ਮਏਪ੍ਰ
 ॥ ਭਮੇਟੇਮੇਰੇਪ੍ਰਕਮੋਟਾ ॥ ਜਾਣੇਪ੍ਰਕਜੋਟੇਸੁਅਸੀਸੁਯਕਸੁਜਣੇ ॥ ਸੁ
 ॥ ਯਕਸੁਜਨਸਦਪਰਧਨਾਅੰਮਿਤਹਰਿਕਾਨਮ ॥ ਰਖਿਅਘਣਸਹਿ
 ॥ ਪਏਜਿਨਕੈਭਗਮਬਨਾ ॥ ਤਿਨਹੀਪਾਇਅਤਿਨਹੀਇਅਇਅਸਗਲ
 ॥ ਤਿਸੇਕਮਏ ॥ ਕਹਨਾਨਕਬਿਰਤਖਤਿਨਿਦਮੀਸਚੁਤਿਸੇਦੀਬਣੇ ॥
 ॥ ਗਲਾਹਰਿਮੰਗਲਮੇਰੇਪ੍ਰਕਕੋਸੁਦੀਐਮੰਗਲਾ ॥ ਸੋਲਕਪ੍ਰਭਸੋਲਿਕਾ
 ॥ ਅਨਹਦਪੁਨੀਐਸੋਹਿਲਾ ॥ ਅਨਹਦਜੇਸਬਦਅਗਜੇਨਿਤੀਤਨਿ
 ॥ ਹਿਦਧਈ ॥ ਸੇਪ੍ਰਕਪਿਅਈਐਸਕਕਿਭਪਈਐਮੇਰੇਅਵੈਜਈ ॥ ਚੁ
 ॥ ਕੀਐਅਸਪੁਰਨਅਸਗੁਰਮੁਖੀਮਲਾਨਿਰਗਨੀਐ ॥ ਕਹਨਾਨਕਧਰਿ
 ॥ ਤਮਰਕੇਤਿਤਿਤਮੰਗਲਸੁਨੀਐ ॥ ੧੫੫੧ ਸ੍ਰੀਮਤਿ ਪਾਸਾਨ ॥
 ਹਓ ਹਰਿਧਿਆਇਮਨਖਿਨਨਵਿਸਰੀਐ ॥ ਰਮਰਮਰਮਰਕਠਿਭਰਧ
 ਐਅ ॥ ਉਰਧਹਿਹਰਿਹਰਿਪੁਰਖੁਪੁਰਨਪਰਬ੍ਰਹਮਤਿਰੰਜੇਨੇ ॥ ਕੋਰਕਿਰ
 ॥ ਲਪਪਹਰਤਾ ॥ ਸਦਪਖਭਵਖੰਡਨੇ ॥ ਜਗਦੀਸ਼ਈਸਗੋਪਲਾਮਹੇਗੁਣ
 ॥ ਗਵਿਦਵੀਚਰੀਐ ॥ ਬਿਨਵੈਤਨਾਨਕਮਿਲਿਸੋਗਿਸਪੁਦਿਨਸੁਗੈਦਿਚਿਤਾ
 ॥ ਐਐ ॥ ॥ ਚਰਨਕਮਲਾਧਾਰੁਜਨਕਾਅਸਰਾ ॥ ਮਲੀਮਲਖਭੰਡਰਾ
 ॥ ਅਨੰਤਧਰਾ ॥ ਨਮੁਨਹਰਹਿਪ੍ਰਨਜਿਨਕੈਰਸਭੇਗਏਕਨਾਇਦਾ ॥ ਰਸ

੨. ਗੰਗਾ ਨਿਤ ਬੀਠਲਾ ਸਿਸਿ ਸਿਪਿਅਇਣਾ ॥ ਕਿਲਾ ਵਿਖਿਰੇ ॥
 ੩. ਚਰਣ ਨਾਮੁ ਜਨਮੀ ਤਾ ਸਹਰਾ ॥ ਜਿਨਵੈ ਤਨਕਰਾ ਸਿਤਾਨਾ ॥
 ੪. ਨਕਮਲ ਪਾਸਰਾ ॥ ਗੁਣ ਬੀਅਤ ਸੁਆਮੀ ਤਰੇਰੀ ਪਾਸਾ ॥
 ੫. ਦਾਸ ਜਲ ਤਦਾਇਕਾ ਸੁਦਿ ਭਗਵਤ ਪਨਾਮੀ ॥ ਜੀਅ ਜੇ ਸਮਝਿ ॥
 ੬. ਪਾਠਾ ॥ ਦਰਿ ਪੁਰਖ ਪਾਪ ਪਰਮੇਸਰਾ ॥ ਸਰਬ ਜਾਇਕੇ ਪੁਰਖ ॥
 ੭. ਮੈਜਗਦੀਸਰਾ ॥ ਸਾਧੂ ਜੈ ਸੁਜਨ ਮਾਯੀ ਜੈ ਸਹਿ ਪੁਰਖ ਜੀਮਨਾ ॥
 ੮. ਜਿਨਵੈ ਤਨਕਰ ਕਰ ਪੁਰਖ ਪਾਸੇ ॥ ੩. ੫. ੧. ੨. ੩. ੪. ੫. ॥
 ੯. ਗੁਣ ਅਨਖ ਸਰਣੀਆਇਆ ॥ ਬਲਿ ਬਾਲਿ ਬਲਿ ਗੁਰਦਵੀਸੀ ॥
 ੧੦. ਮਾਂਡ ਕਾਇਆ ॥ ਗੁਰਨਾਮੁ ਦੀਅ ਕੁਸਲ ਖੀਆ ਸਰਬ ਇਛ ਪੁਨੀਆ ॥
 ੧੧. ਜਲਨ ਬਛਾਈ ਸੀਤਿਆਈ ਮਲਾਚਿ ਗੀਵਿ ਛੁਨਿਆ ॥ ਅਨੈਰ ਪੁਰਖ ॥
 ੧੨. ਸਹਜ ਸਦਮਾ ਮੰਗਲ ਗੁਣ ਗਾਇਆ ॥ ਬਿਨਵੈ ਤਨਕਰ ਨਾਮੁ ਪੁਰਖ ॥
 ੧੩. ਗੁਰ ਪ੍ਰੇਤ ਪਾਇਆ ॥ ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੪. ਦਾਨਾ ਹੁਟਿ ਨਿਭਿ ਗਈਐ ਸੰਤ ਕੈ ॥ ਕਿਲਾ ਵਿਖ ਸਕਿਰੇ ਖਬਿ ॥
 ੧੫. ਸਨੁ ਹਿਨਾਮੁ ਜਪੀਐ ਗੁਰਮੰਤ ਕੈ ॥ ਹਰਿਨਾਮੁ ਲੀਜੈ ਅਮਿਉ ਪੀਜੈ ॥
 ੧੬. ਦਿਨ ਸੁਆਧੀਐ ॥ ਜੰਗ ਗਿਆਨ ਅਨੈਕ ਕਿਰਿਆ ਲਾਗਿ ਚਰਣ ਕਮਲ ॥
 ੧੭. ਹਸਈਐ ॥ ਭਉ ਕਗਤਿ ਦਇਆਲੀ ਮੈ ਪਨ ਦਖ ਸਗਲ ਪਰਹੈ ॥
 ੧੮. ਨਵੈ ਤਨਕਰ ਤਰੈ ਸਗੁਰੁ ਪਿਆਇ ਸੁਆਮੀ ਨਹ ਹੋਰੈ ॥ ॥ ਸੁਖ ਸਾਗਰਾ ॥
 ੧੯. ਬਿਰਸਿ ਮਹਤ ਭਗਤ ਗਾਵਹਿ ਗੁਣ ਤਰੇਰਾ ॥ ਅਨਾ ਮੰਗਲ ਗੁਰ ॥
 ੨੦. ਚੰਦੀ ਲਾਗ ਪਾਏ ਸੁਖ ਪਾਨ ਰੇਰਾ ॥ ਸੁਖ ਨਿਯਾਨੁ ਮਿਲਿਆ ਦੁਖ ਹੋਰਾ ॥
 ੨੧. ਪਕਰਿ ਪਾਭੰਗ ਖਿਆ ॥ ਹਰਿ ਚਰਣ ਲਾਗ ਭੁਖੁ ਭਉ ਕਾ ਹਰਿਨਾਮੁ ॥
 ੨੨. ਨਭਾ ਖਿਆ ॥ ਹਰਿ ਕਚਿਤ ਦਵੈ ਪੁਰਖ ਕਾ ਵੈ ਹਰਿ ਏਕ ਦ੍ਰਿਸਟੀਆ ॥
 ੨੩. ਆ ॥ ਬਿਨਵੈ ਤਨਕ ਪਾਭੰਗੀ ਕਿਰਪਾ ਪ੍ਰਸਾਦਿ ਗੁਰ ਪਾਇਆ ॥
 ੨੪. ਮਿਲਿ ਰਹੀ ਅਪੁਰਸਾਧ ਜਨਾਮਿ ਲਿਪਿ ਰੀਤ ਨੁਸੁਨੀ ਐਰਾਮਾ ॥ ਦਇਆ ॥
 ੨੫. ਲਪਕੁਟਾ ਮਦਰਾਮ ਪੈਅਤ ਪਾਈ ਅਗੁਨੀ ਐਰਾਮਾ ॥ ਦਇਆ ਲਾਖ ॥
 ੨੬. ਰੇਸ ਗਟਿ ॥ ਤਸਗਲਾ ਦੇਖ ਨਿਵਾਰੇ ॥ ਮੇਰੇ ਸਗਲ ਦਿਕਸਿ ਖੋਲੇ ॥
 ੨੭. ਨਾਮ ਉਪਰੇ ॥ ਮਾਂਝੀ ਅਤਰ ਪ੍ਰਾਪੁ ਮੇਰੇ ਕਿਰਪਾ ਸਭਰੇ ਟਾਈ ॥ ਜੀ ॥
 ੨੮. ਨਵੈ ਤਨਕ ਪੁਰਖ ਇਆ ਕੀਜੈ ਨਾਮੁ ਤੇਰਾ ਜਪੀ ॥ ੨੮. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥

੧. ਗੰਗਾ ਤਜਨਾ ਪਾਦੀ ਚਰਣੀ ਲਾਗ ॥ ਅਨੁਪਰ ਅਪਨ ਪੁਰ ॥
 ੨. ਅਮਰ ਪੁਰਖ ਨਾਮੁ ਹਿਆ ਆਸਰਾ ॥ ਹਿਆਇ ਸੁਖ ਤਰੇਰਾ ਜਲਾਹੁ ਆ ॥
 ੩. ਚੰਦੀ ॥ ਸਦਾ ਸੁਖ ਕਾਲਿ ਆਵੈ ॥ ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੪. ਮਾਯਾ ਪੁਰਖੁ ਨਾਮੁ ਅਸਪ੍ਰੀ ਮਿਲਾਸਾ ॥ ਤਗੁਰ ਪੁਰਖ ॥ ਬਿਨਵੈ ਤਨਕ ॥
 ੫. ਪੁਰਖ ਪ੍ਰਿਯੁ ਲਾਭਿ ਨਾਹੀ ਦੁਖੀ ਦਸੁ ਗਿਆ ॥ ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੬. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੭. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੮. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੯. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੦. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੧. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੨. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੩. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੪. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੫. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੬. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੭. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੮. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੧੯. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥
 ੨੦. ੧. ੨. ੩. ੪. ੫. ੬. ੭. ੮. ੯. ੧੦. ੧੧. ੧੨. ੧੩. ੧੪. ੧੫. ੧੬. ੧੭. ੧੮. ੧੯. ੨੦. ॥

ਪ੍ਰਗਟੇਪੁਭਅਇਜੀਥਿ॥ਗਿਹਿਲਾਲਾਏਪੁਰਖਕਮਾਏਕੀਥਿਪਾਏ
ਅਗਣਾ॥ਬਾਏਤਪੁਰਨਸੁਖਾਦਾਤਕਵਨਰਸਨਗੁਣਕਣਾ॥ਅਪਾ
ਲਾਏਗਹਿਕਣਿਲਾਏਤਿਸੁਬਿਨਨਪੀਜਾਇਜੀਥਿ॥ਬਲਿਜਾਇਨਨਾ
ਦਕਰਤਸਭਮਹਿਹਿਅਸਮਇਜੀਥਿ॥੪॥੪॥

ੴ ਸਤਿਗੁਰ ਪ੍ਰਸਾਦਿ

ਗਗਰਮਕਲੀਮਹਲਾ ੫ ॥੧॥੧॥
ਕਹਿਬੰਦਨਪੁਭਪਰਬ੍ਰਹਮਬਾਛਉਸਧਹਧੁਰਿ॥ਅਪਨਿਵਰਿਧਿਹੁ
ਭਜੰਥਿਨਕਪੂਰਭਗਪੁਰਿ॥ਕਿਲਾਵਿਖਕਵਣਕੈਹਰਣਸੁਖਸਗ
ਹਰਿਗਇ॥ਦੀਨਦਿਆਲਦੁਖਭੰਜੋਨਨਕਨੀਤਪਿਆਇ॥
ਜਸੁਗਵਹੁਵਡਭਗੋਕਹਿਕਿਰਪਭਗਵੰਤਜੀਥਿ॥ਬੁਝੀਮਹਮੁਰਤ
ਭੀਗੁਣਉਚਰਜੇਸੇਭਵੰਤਜੀਥਿ॥ਗੁਣਗੰਗਿਰਾਤਪੀਨੇਜਨਜਿਨ
ਕਮਨਿਪਿਆਇਆ॥ਸਫਲਜਨਮੁਭਇਆਤਿਨਕਜਿਨੀਸਪੁਭਪਾ
ਆ॥ਪੁੰਨਦਾਨਨਤੁਲਿਕਿਰਿਆਹਰਿਸਰਬਪਾਪੰਤਜੀਥਿ॥ਬਿਨਵੰਤ
ਨਨਕਸਿਮਰਿਜੀਵੰਤਨਮਮਰਣਹੰਤਜੀਥਿ॥੧॥ਸਲਾਕ॥ਉਦਮੁ
ਗਮੁਅਗਿਚਰੇਚਰਨਕਮਲਨਮਸਕਾ॥ਕਥਨੀਸਤੁਪੁਭਵਸੀਨਾਗ
ਮਅਪਰਾ॥ਸੰਤਸਹਣਿਸਾਜਨਪਰਹ੍ਰਸੁਆਮੀਸਿਮਰਿਅਨੰਤਮੁ
ਤੇਹਰਿਅਈਅਨਨਕਜਪਿਭਗਵੰਤ॥੧॥੨॥੩॥ਗੁਤਿਸਰਬਸੰਤ
ਹਰਤਵਸਾਖਸੁਖਮਸਜੀਥਿ॥ਹਰਿਜੀਥਿਨਹਿਮਲਿਆਮਉਲਿਆਮ
ਤਨੁਸਾਸੁਜੀਥਿ॥ਘਰਿਨਹਿਨਚਲਾਅਨਦਸਖੀਏਚਰਨਕਮਲਾਯ
ਲਿਆ॥ਸੁੰਦਰਸੁਪਭਸੁਜਨਬੇਤਗੁਣਗੋਵੰਦਾ॥ਮੁਲਿਆਵਰਭਾ
ਗਿਪਇਆਦਖਗਵਇਅਕਈਪੁਰਨਾਸਜੀਥਿ॥ਬਿਨਵੰਤਨਕਮ
ਰਣਿਤੇਗੀਮਈਜਮਕੀਤਸਜੀਥਿ॥੨॥੧॥੨॥੩॥ਸਾਹਸੰਗਤਿਬਿਨਕੁਮ
ਮੁਈਕਰਤੀਕਰਮਅਨੇਕਾਕੋਮਲਾਬੰਧਨਬਧੀਅਨਨਕਕਰਮੁਲਿਕ
੧॥੧॥੧॥ਜੰਭਣਸੇਮੇਲਿਆਵਿਛੋੜੇਕੀਆਪਿਨਨਕਪੂਰਸਰਣਗਾ
ਜਾਕਵਭਪਰਤਪੁ॥੨॥੧॥੨॥੩॥ਗ੍ਰੰਥਮੁਕਤਿਅਤਿਗਧਭੀਜੰਭ

ਖੰਭਘਮਜੀਥਿ॥ਪ੍ਰਮਾਥਿਛੋਪੁਦਗਵੰਦਿਸਦਿਨਕਰੀਗਮਜੀਥਿ॥
ਪੁਰਿਸਦਿਆਵੰਮਰਤਵੈਮਹਗਗਬਮੁਠੀਆ॥ਜਲਾਬਾਛਮਛਲੀ
ਕਰਛਕਵੰਦੀਗੀਮਇਅਭਰੀਆ॥ਕੀਰਪਾਪਜਨੀਕੰਭੀਤਪੀਦਾ
ਮਸੁਨਜਾਮਜੀਥਿ॥ਬਿਨਵੰਤਨਕਭਿੰਤਗੀਥਪੁਰਨਕਮਜੀਥਿ॥
੧॥੧॥ਸਰਪਾਲਾਗੀਸੰਗਿਪੀਅਮਏਕਤਿਲੁਰਹੰਦਨਜਾਧਾਮਨਤ
ਪੁਆਰਿਗਵੰਦਹੰਦਨਕਮਹੁਜਿਮੁਕਤਿ॥ਕਰਗਾਹੰਨੀਨਾਸਜਨਾਹੰ
ਕਨਮਜਨਮਕਮੀਤਾ॥ਚਰਨਹਰਾਸੀਕਰਿਲਾਧੀਨਨਕਪੂਰਹਿਤੀਤ
੧॥੧॥ਗੁਤਿਬਰਸੁਸੁਧੋਲੀਆਸਵਣਭਵੰਦਾਨੰਦਜੀਥਿ॥ਪਾ
ਵਉਨਵਿਵਠੰਜਲਾਥਲਪੁਰਿਆਮਕਰੰਦਜੀਥਿ॥ਪ੍ਰਕਪੁਰਿਹਿਆਸ
ਗਥਣਈਹਰਿਨਮਿਨਵੰਨਿਧਿਗਿਹਭਰ॥ਸਿਮਰਿਸੁਆਮੀਅੰਤਰਜਾਮੀ
ਕਲਾਸਮੁਹਾਸਭਿੰਤਾ॥ਪ੍ਰੇਮਗੰਗਜੰਗੇਨਹਛਿਵਲਾਗੁਧਿਪਾਲੁਸਰਬ
ਪਸਿੰਦੁਜੀਥਿ॥ਬਿਨਵੰਤਿਨਨਕਹਰਿਕੰਤੁਪੁਇਆਸਦਮਨਿਭਵੰਦੁ
ਜੀਥਿ॥੨॥੧॥੨॥੩॥ਅਸਪਿਆਸੀਮੈਫਿਰਏਕਥਪਖਉਗੋਪਾਲਜੈਕ
ਈਸਜਨੁਸੰਤਜਨੁਨਨਕਪੂਰਮੇਲਣਹਰਾ॥ਬਿਨੁਮਿਲਥਸੰਤਿਨ
ਉਪਜੈਤਿਲੁਪਲੁਰਹੰਦਨਜਾਇ॥ਹਰਿਸਧਹਸਰਣਗਾਨੀਨਕਅਸ
ਪੁਦਇ॥੧॥੨॥੩॥ਗੁਤਿਸਰਦਅਡੇਬੋਰਾਸੁਕਤੰਕਹਰਿਪਿਆਸਜੀ
ਉ॥ਖੰਜੰਤੀਦਰਸਨੁਫਿਰਤਕਥਾਮਿਲੀਐਗੁਣਤਸਜੀਥਿ॥ਬਿਨੁਕੰਤ
ਪਿਆਹੇਨਹਸੁਖਸਰੋਹਰਕੰਛਣਪ੍ਰਿਥਥਾ॥ਸੰਦਰਸੁਜਾਵਚਤੁਰਥਤੀ
ਸਸਾਬਿਨੁਜੈਸਤਨਾ॥ਈਤਉਤਰਹਦਿਸਅਲੋਕਨਮਨੀਮਿਲਨਕਪੂ
ਰਪਿਆਸਜੀਥਿ॥ਬਿਨਵੰਤਨਨਕਪੁਰਿਕਿਰਪਮੇਲਾਹਪ੍ਰਭਗੁਣਤਾ
ਸਿਜੀਥਿ॥੪॥੧॥੨॥੩॥ਜਲਾਇਥੁਭੀਸੀਤਲਭਏਮਾਨਜੀਥਿਪਜੀ
ਸੰਤਿਨਨਕਪੂਰਪੁਰਨਮੈਦਵੰਤੀਆਬਿਨਸੀਭੁਤਿ॥੧॥ਸਾਧਪਠਏ
ਆਪਿਹਰਿਮਤਮਨਹੀਦਰਿ॥ਨਨਕਕ੍ਰਮਭੈਮਿਗਏਰਮਣਰਾਮਭਰ
ਪੁਰਿ॥੧॥੨॥੩॥ਗੁਤਿਸਿਸੀਅਸਮੀਤਲਹਰਿਪੁਰਣੇਮੰਘਰਿਪੋਹਿਜੀਥਿ
ਜਲਾਨਿਥੁਭੀਦਰਸੁਪੁਇਆਬਿਨਸੇਮਇਆਪ੍ਰੇਹਜੀਥਿ॥ਸਕਿਕਮ
ਮਗੀਮਲਿਹੁਰੇਹਰਿਚਰਣਸੇਵਕਿਸੇਦਿਆ॥ਹਰੇਰੇਸੀਗਰਸਕਿਰਸ
ਇਣਗਾਓਅਲਖਅਭੋਦਿਆ॥ਕਉਭਗਨਿਗੋਵੰਦਾਛਤਜਮੁਨ

ਸਕੈਜੋਹਿਜੀਉ॥ ਬਿਨਵੈਤਨਨਕਪਉਤਿਅਪਿਮੇਲੀਤਹਨਪੇਮਥਿ
 ਚੋਹਜੀਉ॥ ੧੫੩੭॥ ਹਰਿਧਨਪਾਇਆਸੋਹਗਣੀਡੋਲਤਨਾ
 ਚੀਤ ਸੰਤਸੰਜਗੀਨਾਨਕਗਿਹਿਪੁਗਟੇਪੁਭਾਮੀਨ॥ ੧੫੩੮॥ ਨਰਬਿਨ
 ਅਨੰਦਕੋਡਹਿਅਪੀਤਮਸੰਗਿਥਨੇ॥ ਮਨਬੰਢਤਫਲਪਾਇਆ
 ਨਨਕਨਾਮਿਕਨੇ॥ ੧੫੩੯॥ ਹਿਮਕਰਹਤਿਮਨਕਾਵਤੀਮਾਘਫਲਗ
 ਗਣਵੰਤਜੀਉ॥ ਸਖੀਸਹੇਲੀਗਾਓਮੰਗਲੇਗਿਹਿਅਏਹਰਿਕੰਤਜੀਉ
 ਗਿਹਿਲਾਲਾਅੰਝਮਨਿਧਿਆਏਸੋਜਸੁਦਰਿਸੇਹੀਆ॥ ਵਲਤਿਤਦ
 ਕਵਣਭਏਹਰਿਅਵਥਿਰਸਨਮੇਹੀਆ॥ ਮਿਲੇਸੁਆਮੀਇਹ
 ਨੀਮਨਿਜਪਿਆਨਿਰਮਲਮੰਤਜੀਉ॥ ਬਿਨਵੈਤਨਨਕਨਿਤਕਰ
 ਰਲੀਆਹਰਿਮੇਲੀਸੀਧਕੰਤਜੀਉ॥ ੧੫੪੦॥ ਸੰਤਸਹੀਜੀ
 ਅਕਭਵਜਲਤਰਣਹਰਾ॥ ਸਭਤੋਉਚੈਜਾਣੀਅਹਿਨਾਨਕਨਾਮਿ
 ਪਿਆਰਾ॥ ਜਿਨਿਜਾਨਿਆਸੇਈਤਰਸੇਸੁਹੇਸੇਥੀਰ॥ ਨਨਕਜਿਨ
 ਬਲਿਹਰਣੈਹਰਿਜਪਿਉਤਰੇਤੀਰ॥ ੧੫੪੧॥ ਚਰਣਬਿਰਜਿਤ
 ਸਭਉਪੋਗੇਮਇਆਸਗਲਕਲੇਸੁਜੀਉ॥ ਆਵਣਜਣਦੁਖਹਰ
 ਰਿਕਗਤਿਕੀਆਪਰਣਸੁਜੀਉ॥ ਹਰਿਗੰਗਿਰਾਤੇਸਹਜਿਮਾਤੋਲ
 ਨਮਨਤੇਥੀਸਹੈ॥ ਤਜਿਆਪੁਸ਼ਟੀਪਰੋਚਰਣੀਸਰਬਗੁਣਜਗਦੀ
 ਹੈ॥ ਗੋਵਿੰਦਗੁਣਨਿਧਿਸ੍ਰੀਗੰਗਸੁਆਮੀਆਦਿਕਉਆਦੇਸੁਜੀਉ
 ਬਿਨਵੈਤਨਨਕਮਇਆਧਰਪੁਜੁਗੁਜਗਇਕਵੇਸੁਜੀਉ॥

॥੫॥

ਮਕਲੀਮਹਲਾ ੧
 ਬਿਨਵੈਤਨਨਕਪਉਤਿਅਪਿਮੇਲੀਤਹਨਪੇਮਥਿ
 ਚੋਹਜੀਉ॥ ੧੫੩੭॥ ਹਰਿਧਨਪਾਇਆਸੋਹਗਣੀਡੋਲਤਨਾ
 ਚੀਤ ਸੰਤਸੰਜਗੀਨਾਨਕਗਿਹਿਪੁਗਟੇਪੁਭਾਮੀਨ॥ ੧੫੩੮॥ ਨਰਬਿਨ
 ਅਨੰਦਕੋਡਹਿਅਪੀਤਮਸੰਗਿਥਨੇ॥ ਮਨਬੰਢਤਫਲਪਾਇਆ
 ਨਨਕਨਾਮਿਕਨੇ॥ ੧੫੩੯॥ ਹਿਮਕਰਹਤਿਮਨਕਾਵਤੀਮਾਘਫਲਗ
 ਗਣਵੰਤਜੀਉ॥ ਸਖੀਸਹੇਲੀਗਾਓਮੰਗਲੇਗਿਹਿਅਏਹਰਿਕੰਤਜੀਉ
 ਗਿਹਿਲਾਲਾਅੰਝਮਨਿਧਿਆਏਸੋਜਸੁਦਰਿਸੇਹੀਆ॥ ਵਲਤਿਤਦ
 ਕਵਣਭਏਹਰਿਅਵਥਿਰਸਨਮੇਹੀਆ॥ ਮਿਲੇਸੁਆਮੀਇਹ
 ਨੀਮਨਿਜਪਿਆਨਿਰਮਲਮੰਤਜੀਉ॥ ਬਿਨਵੈਤਨਨਕਨਿਤਕਰ
 ਰਲੀਆਹਰਿਮੇਲੀਸੀਧਕੰਤਜੀਉ॥ ੧੫੪੦॥ ਸੰਤਸਹੀਜੀ
 ਅਕਭਵਜਲਤਰਣਹਰਾ॥ ਸਭਤੋਉਚੈਜਾਣੀਅਹਿਨਾਨਕਨਾਮਿ
 ਪਿਆਰਾ॥ ਜਿਨਿਜਾਨਿਆਸੇਈਤਰਸੇਸੁਹੇਸੇਥੀਰ॥ ਨਨਕਜਿਨ
 ਬਲਿਹਰਣੈਹਰਿਜਪਿਉਤਰੇਤੀਰ॥ ੧੫੪੧॥ ਚਰਣਬਿਰਜਿਤ
 ਸਭਉਪੋਗੇਮਇਆਸਗਲਕਲੇਸੁਜੀਉ॥ ਆਵਣਜਣਦੁਖਹਰ
 ਰਿਕਗਤਿਕੀਆਪਰਣਸੁਜੀਉ॥ ਹਰਿਗੰਗਿਰਾਤੇਸਹਜਿਮਾਤੋਲ
 ਨਮਨਤੇਥੀਸਹੈ॥ ਤਜਿਆਪੁਸ਼ਟੀਪਰੋਚਰਣੀਸਰਬਗੁਣਜਗਦੀ
 ਹੈ॥ ਗੋਵਿੰਦਗੁਣਨਿਧਿਸ੍ਰੀਗੰਗਸੁਆਮੀਆਦਿਕਉਆਦੇਸੁਜੀਉ
 ਬਿਨਵੈਤਨਨਕਮਇਆਧਰਪੁਜੁਗੁਜਗਇਕਵੇਸੁਜੀਉ॥

ਜਿਉਜਲਾ॥ ਤੀਨਭਵਣਮਹਿਗੁਰਗੋਪਾਲ॥ ਊਗਵਿਆਸਰੂਪੁਦਿ

“ਚੈ” ਕਰਿ ਕਿਹਾ ਅਪਨੇ ਪਰਿ ਆਵੈ। ਉਨਵਿਥੈ ਸੈਨੀ ਹੁਕਮ ਪਰਿ
ਜਾਸਦਾ ਰਿਸਾਵਾ ਹਰਾ। ਇਸੁ ਭਾਵੈ ਜਾਣੈ ਕਉ ਆਕਰਿ ਆਇ।
“ਉ” ਓਹਾਵੈ ਸੁਰਾਸਰੀ ਸੰਘਰਾ। ਉਚਿਤਿ ਰਿਸਾਵਾ ਚੀ ਚਰਾ।
ਪਰਿ ਆਵਿ ਆਇ ਤਿਹੁ ਲੇਇ। ਆਕਰਿ ਕਉ ਸੁਣੈ ਸੋਇ। ਓਹੁ ਸਾਹਿ
ਮਨ ਤਨੁ ਜੇਇ। ਓਹੁ ਬਿਧਾਨ ਮਨਿ ਮੁਖਿ ਸੋਇ। ਪ੍ਰਕਾਸ਼ਗੀਤਿ ਫਲਾ
ਰਨੇ ਕੋਇ। ਨਨਕਾ ਮਿਰ ਤੇ ਪਾਤਿ ਹੋਇ। “ਰਜਨਰਾ” ਮਰਦ ਹਿੰਦੁ ਕੀ।
ਮਾਪੁਲੁ ਭਮਨਾ ਮਾਮਿ। ਰਤਿ ਦੇ ਨੀ ਤੇ ਰਹੈ ਰਹਿ ਰਾਨ। ਤੀਨਿ ਕਵਨਾਨ
ਚਰਜਾਤ। ਜਿਨਿ ਜਾਂ ਸੋਤਿ ਮਹੀ ਜੇਹ। ਅਤਿ ਨਿਰਮਲਿ ਲਾਸਿ ਭਿਖਿ
ਹਰੀ ਸੀਰ ਮੁਖਿ ਦੇਇ ਕਵਾਇ। ਅੰਤਰਿ ਸਬਦੁ ਸਾਚਿ ਲਿਵਲਾਇ।
ਸੁਨਕੀ ਜਾਮ੍ਹਿ ਪ੍ਰਤੀ ਜੇਹੁ ਹਟਨੀ ਸੋ ਸੋ। ਰਾਜੇ ਰਾਇ ਕੰਨਹੀ ਗੁਣਾ
ਜਾਇ ਜੁਗਚਰਾ। ਹਰੁ ਹਟਨੁ ਤੇਹੁ ਦੇ ਕੋਈ ਕਿਸੁ ਪਰਿ ਕਰਿ। ਬਿਨੁ
ਏਕੁ ਸਬਦੁ ਰਾਮਨ ਮਨਿ ਰੇ ਪਰਗੁਰੁ ਦੇਵੈ ਪਤਿ ਮੁਖੀ। “ਲੁਕਾ” ਮੁਖੀ
ਮਹਿ ਗਈ ਪ੍ਰਘਟਿ ਏਲਿ ਚਲੀ। ਸਾਸੁ ਵਿਦਾਨੀ ਬਵਹੀ ਸਿਰ ਤੇ ਸੰਕ
ਲੀ। ਪ੍ਰਘਟਾਈ ਹੋਲੀ ਸਿਉ ਮਨ ਮਹਿ ਸਬਦੁ ਅਨੰਦ। ਲਾਇਕ
ਲਾਣੀ ਭਾਈ ਗੁਰਮੁਖਿ ਭਈ ਨਿਚੰਦ। “ਲਾਹਨਾ” ਮੁਰਤਨੁ ਜਪਿ ਪਸ
ਲਾਬੁ ਲਾਕੁ ਬਰਾਹੈ ਕਹਾ। ਲਾਹੀ ਚਾਣੀ ਲਾਇ ਤਬਾਹ। ਮਨ ਮੁਖੀ
ਮੁਗਧੁ ਗਵਹੁ। ਲਾਹੈ ਕਾਇਆ ਆਇਆ ਜਗਿ। ਓਹਿ ਮੁਖੁ ਗੁਣਿ ਆ
ਗਇਠਿ। ਲਾਹਨਾ ਮੁਖੀ ਦੇਸਹ। ਨਨਕਸਚੀ ਪਤਿ ਸਚ ਪਾਇ
ਹ। “ਤ” ਅਇਹਿ ਗੁਣ ਜਗ ਜਮ ਪੰਥ। ਅਧੀਨ ਮਨ ਦੇ ਕਸਮ ਮੁਖ
ਬਿਸਲਾਨੀ ਚਪਾਹਿ ਓਇ। ਆਬਿ ਦੇਖਿ ਨਿਵੈ ਜਸੁ ਦੇਇ। ਆਬਿ
ਮੁਗਧ ਸਿਅਨ ਭਗਤਿ ਬਿਪ੍ਰਾਨੁ ਗੁਥ ਉਰਨਾ। ਸਕੁ ਮਹਿ ਵਰ ਤੇ
ਇ ਜਿਸਨੇ ਕਿਹਾ ਕਹੇ ਤਿਸੁ ਪਰਗਟੇ ਹੋਇ। “ਜੁਗਿ” ਜੁਗਿ ਬਾਪਿ
ਨਿਰਵਰ। ਜਨਮਿ ਮਰਦਿ ਨਹੀ ਪੈ ਪੈਰ। ਜੇਹੀ ਸੋ ਸੋ ਅਪੋ ਅਪੀ।
ਪੁਖਿ ਪਾਇਆ ਪ੍ਰਘਟਿ ਚਾ। ਆਪਿ ਅੰਗਿ ਚਰੁ ਪੈ ਲੇਲੀ। ਜਗਨੀ
ਜਗਨੀ ਵਨੇ ਸੋਈ। ਕਰਿ ਆਚਰ ਸਚੁ ਸੁਖੁ ਹੋਈ। ਨਮਾ ਵਿਧਾਨ
ਕਿਵਹੋਈ। “ਵਿਨਾ” ਵਿਨਾ ਦੇਵੈ ਪ੍ਰਸੰਗੀ। ਕਿਸਿਨੀ ਮਲਾ ਪਿਕਾਰਿ ਮਨ
ਵਟਵਟ ਉਏ ਜੇਇ। ਕਿਮਲਾ ਆਇਆ ਕਿਆ ਪਲੇ ਪਾਇ।

“ਵਟਵਟ” ਸਭ ਬਇ। ਲਾਹਨੀ ਲਾਹੈ ਇਥੁ ਭਇ। ਵਟ ਜੁਵ ਪਰ
ਦੇਵ ਪਾਗੀ। ਵਿਨਾ ਦੇਵੈ ਕੈਸੀ ਪਤਿ ਸਗੀ। “ਗੁਣ” ਗੁਣ ਗੁਣ ਅਨੰਸ
ਮੁਖੁ ਗੁਣ ਮਹਿ ਗਿਅਨੁ ਪਰਾਨੁ ਤਹਿ। ਗੁਣਾ ਤਵੈ ਰਲਾ ਸੋ ਸੋ ਮ
ਕੋਟੀ ਗੁਰਦੀ ਚਰਿ। ਅਗਮ ਅਗਰ ਕੀ ਮਤਿ ਨਹੀ ਪਾਇ। ਸੀਮ
ਕੀ ਮਤਿ ਨਹੀ ਮਿਲਾਇ। ਗੁਣ ਦੇਵੀ ਗੁਣ ਸਾਗੀ ਤਾਨ ਨਕ ਗੁਰਮਤਿ
“ਲੀ” ਲੀ ਮਤਿ ਕਮੁਕੀ ਕਾਇਆ ਕਉ ਗਲ। ਜਿਉ ਕੈ ਰਹੁ ਮੁਖੁ
ਕੀ ਮੇਕ ਸਵਦੀ ਸਹੁ ਮੁਖਿ। ਨਰਿ ਸਿਰੁ ਛਵੈ ਨਾਮ ਚੜ੍ਹਾ। ਮਗ
ਮੁਖੁ ਮੁਖੁ ਕਾ ਲਕਸ਼ੀ। ਕਮਿ ਕਰ ਤੇ ਕਰਦੀ ਕਰਪਾਈ। ਜਿਨੇ ਕਿਹਾ
ਕੀ ਮਤਿ ਪਾਈ। ਹਰਿ ਕਾ ਕਪੀ ਐਕੁ ਕਪਟ ਨਾਈ। “ਬੇਨ
ਬੇਨ” ਬੇਨ ਤੇ ਅੰਮ੍ਰਿਤ ਪੀਆ। ਬਿਮਗਾਹੀ ਮਨੁ ਸਤਿਗੁਰਿ ਦੀਆ। ਬਰਪਰ
ਅਪੇਸ ਭੁਕੇਇ। ਬਰਤਨੁ ਜੁਗਚਰੇ ਹੋਇ। ਬਤਪੀ ਅਨੁਮੋਹਨੀ ਜਨਿ
ਅਸਿਨ ਮਹਿ ਮੁਏ ਜਾ ਸਬਦੁ ਪਛਾਨਿਆ। ਅਸਿਰੁ ਚੀਤੁ ਮਨਿ ਮਨੁ
ਮਨਿਆ। ਗੁਰਕਿਹਾ ਤੇ ਨਾ ਮੁਖੁ ਛਾਨਿ। “ਗਗਨ” ਗਗਨ ਗਗਨ ਤਹਿ
ਵਸ। ਗੁਣ ਗਵੈ ਸੁਖ ਸਹਿ ਜਿਨਿ ਵਸੁ। ਗਇਅਨ ਆਵੈ ਆਇਨ ਜਇ
ਗੁਣ ਗਸਟਿ ਹਟਿ ਵਲਾਇ। ਗਗਨੁ ਅਗੀ ਮੁਖੁ ਅਨਯੁਜਨੀ। ਅਸ
ਬਿਰੁ ਚੀਤੁ ਸਮਾਪਿ ਸੋਗੀ। ਹਰਿ ਨਾਮੁ ਚਿਤਿ ਫਿਰਿ ਪਵਿਨੁ ਮੁਨੀ। ਗੁਰਮ
ਤਿ ਮਾਰਹਨ ਮਥਿ ਹੁਨੀ। “ਘਰ” ਘਰ ਫਿਰਿ ਕੀ ਬਹੁ ਤੇਰਾ। ਜਾਤਿ
ਸਬਦੁ ਤਨਹੀ ਮੇਰਾ। ਕੇਤਮਾਤਿ ਪਤਿ ਸਤਪੀਆ। ਕੇਤਗੁਰੁ ਦੇਲਾ ਛਾਨੇ
ਆ ਕੇਚੇ ਗੁਰ ਤੇ ਮੁਕਤਿ ਹੋਆ। ਕੇਤੀ ਨਿਰਵਰੁ ਏਕੁ ਸਮਾਇ। ਗੁਰਮੁਖਿ
ਮਰਦੀ ਵਟ ਪ੍ਰਕਾਨਾ। ਰਹਿ ਸਫਾ ਛਾਪੇ ਮਹਿ ਪਾਇਆ। ਮਲ
ਕੀਆ ਸਾਤ ਗੁਰਮਿਲਾਇਆ। “ਗੁਰਮੁਖਿ” ਗੁਰਮੁਖਿ ਗੁਣ ਗੁ
ਰਮੁਖਿ ਤੇ ਲਿਖ ਲਾਵੈ ਤੇਲੇ। ਗੁਰਮੁਖਿ ਆਵੈ ਨਿਸੰਗ ਪਰਹਿ ਮਿਲ
ਨਾਇ ਕਲੈਕ। ਗੁਰਮੁਖਿ ਨਾਦ ਬਰਾਬੀ ਚਰਾ। ਗੁਰਮੁਖਿ ਮਨੁ ਰਚ
ਅਚਰਾ। ਗੁਰਮੁਖਿ ਸਬਦੁ ਅੰਮ੍ਰਿਤ ਸੋਗ। ਨਨਕ ਗੁਰਮੁਖਿ ਪਾਵੈ ਪਾਹੁ
ਚੰਦਲਾ ਚੀਤੁ ਰਹੀ ਠਾਇ। ਚੰਗੀ ਮਿਰਗਾ ਅਗੁਰੀ ਬਾਇ। ਚੰਗ
ਕੀ ਮਲ ਉਗਰ ਚੀਤੁ। ਚਿਰੀ ਵਨੁ ਚੰਨੁ ਨਿਤੀ ਤ। ਚਿਤਨਹੀ ਸੋ
ਸਭ ਕੋਇ। ਚਤਹਿ ਏਕੁ ਤੀਸੁ ਪਹੋਇ। ਚਿਤਿ ਵਸੈ ਚੰਗਿਨਾਇ।

ਕਾ ਮਨ੍ਹੀਜੈਸਿਗੁਸਥਿਪੀਐਕੀਕਰਤੋਕੀਟੇਕਾਪੀਧਾਵਾਨੁਗਿ
ਏਮਨਮਹਿਸਬਦਾਨੰਦਾਦਰਜਨਤੋਸਾਜਨਤਪ੍ਰਕਟਗੁਰਗਾ
ਦ ਬਨਬਨਫਿਰਤੀਫੁਲਤੀਬਸਤਰਹੀਘਰਬਥਿਸਤਿਗੁਰਿ
ਮਿਲਿਹੀਜਨਮਮਰਦਾਦਖਿਨਿਵਾਰਿ॥੧॥ਨਾਨਕਰਤਨਫੁਲਾ
ਵਿਣਗੁਣਜਮਪੁਰਿਜਾਹਾਨਤਿਸੁਧਾਹਨਓਹੁਏਅਵਗਣਿਫਿਰਾ
ਛੰਤਹਿਨਤਿਸੁਗਿਆਨਪਿਆਨੁਏਨਾਤੋਮੁਪਰਮਪਿਆਨੁ
ਨਵਨਰਕਓਕਰਕਿਆਜਣਾਅਕਮਨੁਬਾਕਿਰਹੀਕਿਵਾ
ਹਬਨਹੀਨਪਾਤੁਨਸਾਜਨਸੰਗੁਲੈਕਿਸੁਪ੍ਰਿਕਗਪ੍ਰਕਾਸਨਾ
ਪ੍ਰਿਥਿਪ੍ਰਿਥਿਜੇਕਰੀਮਲੇਮੇਲਣਹਰੁਜਿਨਿਵਿਛੋੜੀਸਿਮਲਸੀਗੁਰ
ਹਤਿਅਪਰਿ॥੧॥ਪਾਪੁਧੁਪਾਪੀਕਓਪਿਆਰਾਪਪਿਲਦਪ
ਪਸਰਾਪਰਹਪਾਪੁਛਣੈਅਪਾਨਤਿਸੁਸੇਗਵਿਜੇਗੁਸੰਘ
ਨਰਕਪੁੰਤਰਿਕਿਓਹੋਕਿਓਬਚੈਜਮਕਾਲਾਕਿਓਅਵਣਜਣਾ
ਵੀਸਰੇਫੁਠਬਰਖੈਕਾਲਾਮਨੁਜੰਜਲੀਵੇਕਿਅਭੀਜੰਜਲਮਧੁ
ਵਿਣਨਵੈਕਿਓਛੁਟੀਐਪਪੇਪਚਹਿਪਚਾਹਿ॥ਫਿਰਿਫਿਰਿਫਿਰਿ
ਫਸੇਕਓਆਫਿਰਿਫੁਲਤਨਅਬਕਿਅਹੁਆਫੁਲਾਚੋਗਚੋਗ
ਨਹੀਥੁਛੰਸਤਿਗੁਰਮਿਲੈਤਅਖੀਸੁਛੰਜਿਓਮਛਲੀਫੁਲੀ
ਮਜਾਨਿਵਿਣਗੁਰਾਤੋਮੁਕਤਿਭਾਲਿਫਿਰਿਫਿਰਿਓਅਵੈਫਿਰਿ
ਜਾਇਏਕਿਰੰਗਿਚੋਰਹੋਲਿਵਲਾਇਏਵਛੁਟਾਫਿਰਿਫੁਲਾ
ਇਥੀਰਥੀਰਕਰਿਹੀਥੀਰਭਾਥੀਰਭਾਥੀਰਚਲਾਥੀਰ
ਪਣਬਹਿਣਬਿਰਹਿਜਲਿਜਾਇਥਾਥੁਲਕਘਰਿਬਣਤੀਬਾ
ਬਾਲਨਹਿਜੇਲੇਕਹਿਦਰੁਕਮਣੀਸਤਿਗੁਰਮਦਹਿਤਹਿਫਿਰਿਫੁਲ
ਗਿਆਨੀਬੁਛਣੈਸਤਿਗੁਰਸਾਚਿਮਿਲਾਇਠਾਕਰਾਬਿਵਾਇਆ
ਅਜੰਭਵੈਤੋਦਾਇਥਾਈਬਿਰਲੇਥੀਚਰਸੀਜੇਕੇਗੁਰਮਿਹੰਦ
ਇਹਸਈਮਹਾਪੁਰਖੀਨਿਜਘਰਿਵਾਸਹੋਇ॥ਭਨਿਭਨਿਭਨਿਭਨਿ
ਐਘਾਝਿਘਾਝਿਭੁਜੈਛਹਿਓਸਾਓਸਿਸੇਛਹੁਸੁਰਤੁਸਿਮੇਰੀ
ਪਖਸਮਰਥਵਪਰਵਾਭਗਿਮੁਕਾਨੇਭਾਦਿਵਨਵਿਣਭਾਗ
ਆਪਈਐਗੁਰਮੁਖਿਗਿਆਨੁਡੇਰੀਪ੍ਰਭਪਕੜੀਜਿਨਿਓਚੈਤਿਨ

ਏਮਾਹਰਿਗੁਣਗਇਸਦਾਗਿਗਿਰੇਬੁਝਨਿਪਛੇਤਈਐਕਥੁਕ
ਗੁਰਮੁਖਿਥੁਛਹਿਤਨਿਜਪਰਿਦਸਪਧਾਐਕਥੁਕਥੁਕਥੁਕ
ਗੁਰਵਖਤਾਸਾਨਿਰਾਮਤਰੀਐਗੁਰਪਰਮਦੀਆਤਾਨੀਵੀਤਾ
ਮਦਮਗੀਐ॥ਮੁਖਿਅਮੁਖਿਅਕਰਿਮੁਖਿਅਕਿਸਮਾਸਿ
ਮੁਖਚਲਿਓਠਿਡਮਣੇਮੁਖਿਅਕਥੀਆਥਮਨੁਜੰਜਲਮਿਜਾਹਾ
ਦਗਣਚਲਾਨਿਲਮਨਮਿਮਨੁਖਿਏਮਰਜਗੁਣਦੁਪਾਸ
ਮਗੀਮਗੀਕਰਿਮੁਖੇਵਿਣਨਵੈਦਪੁਭਾਲਿਗੁਰਮੁਖਮਹਾਕਰਾ
ਬਿਥਾਜੀਦੀਬਾਣਨਕਸਚਨਮਵਿਣਫੁਲਾਵਣਜਣਾਪਾ
ਰਨਮਰੁਪੁਏਅਪਜਣਸੁਜਣਜਿਅਵਾਜਸਾਹਿਫੁਲਾਆਗਾ
ਵਤਹਿਲਖਚਉਗਮੀਹਮਦਨੀਘਟਨਵਾਹਿਤਹਿਸੁਨਓਜ
ਜਨਹਠਿਕਾਇਆਪੀਧਮੁਅਦਿਗੁਰੀਮਾਧਾਜੇਦੀਸੇਚਲਾਸਿ
ਕਸਕਓਮੀਤਕਰਓਜੀਓਸਮੁਖਿਅਪਣਤਨਮਨੁਆਗਦਓਅ
ਬਿਰਕਰਨਤੁਪਟੀਤਿਸਪੀਕੀਮੈਓਟਗੁਣਕੀਮਗੀਓਮੁਖੀਸਥਾਦਿ
ਤੀਮਨਿਓਟਿ॥੨॥ਰਣਾਓਨਕਰਹੰਗੁਨਤੋਗੁਛਕੀਧਵਰਿਅਪ
ਅਪਟੀਕਇਨਬੈਧੀਗਹੁਧੁਰਕੀਹਵਲਸਰਡਗਰਾਸਗਾਹਾ
ਮਤਿਅਵਗਣਫਿਰਿਮੁਖੀਵਿਣਗੁਣਕਿਓਘਰਿਜਾਹਾਘੁਟੀਆਗ
ਟਲਪਕੀਮਲਕਿਓਤਿਨੀਮਲਓਪਿਆਗਿਤਿਨੀਜੇਸੀਥੀਛਹਜ
ਨੀਪਿਛਿਜੈਮੁਰਿਅਵਗਣੀਛਹਪੁਰਹੰਗੁਣਕੀਵਸਹਿਨਲਿਵ
ਸਤਿਗੁਰਗੁਣਨਜਪਟੀਜਿਚਰਸਥਾਦਿਨਕਰਥੀਚਰਾ॥੨॥ਲਮਕ
ਲਾਘਰਸੀਮਲਅਏਵਜਹਲਿਖਾਇਕਰਕਮਵਹਿਸਿਰਿਧਟੀਲਾਹ
ਪਾਪਾਇਲਥੁਲੇਕਥੁਧਿਅਈਆਛੰਡੇਮਨਹਦਿਸਥਿਗਤਿਜੀਪ
ਮਿਮਾਓਕੀਕਣਨਾਵੈਹਰਿਕਰਕਰੀਅਖਸਮਕਸਓਹੋਤਰਦਾਇ
ਦਨਗਵਾਏਅਪਣਤਖਤਿਨਸੋਸਹਿਥੀਪੀਮਹਾਓਬਣਛੰਡਾਈ
ਅਜੰਭਵੈਤੋਦਾਇਆਕਰਕਿਪਾਖੀਐਅਵਰਨਕੋਧਿਕਰੀ
ਸੁਜਹਿਮੁਛੰਕਨਹੀਓਦੇਲੀਚਪਾਠਨਕਨਿਵਰਣਨਰਨਰਸਾਚ
ਮਿਸੁਛੰਕਨਹੀਓਦੇਲੀਚਪਾਠਨਕਨਿਵਰਣਨਰਨਰਸਾਚ
ਮਿਸੁਛੰਕਨਹੀਓਦੇਲੀਚਪਾਠਨਕਨਿਵਰਣਨਰਨਰਸਾਚ
ਮਿਸੁਛੰਕਨਹੀਓਦੇਲੀਚਪਾਠਨਕਨਿਵਰਣਨਰਨਰਸਾਚ

ਕਮਨਿਏਕੋਕਇ॥ ਨਨਕਪੀਤਮਸਿਮਿਲੇਲਾਹਲੈਪਰਬਇ॥ ਹਰਨਾ
 ਰਚਿਜਿਨਿਰੀਜਿਨਿਸਿਭਿਅਕਾਰ॥ ਗੁਰਮੁਖਿਬੈਠੈਤੁਪਿਆਰੇ॥
 ਅੰਤਪਰਵਰ॥ ੬੬॥ ॥ ਕੈਰਕਹਰਿਜੀਉਸੇਈ॥ ਤਿਸੁਬਿਨੁਗਾਅੰ
 ਹਨਕੇਈ॥ ੬੭॥ ਗਗਰੁਤਮਸਦਹਰਿਦਸੈਮਨਮਾਹਿ॥ ਗੁਰਪਰਸਾਦਿ
 ਰਿਪਈਐਮਤ੍ਰੇਤਮਿਕੁਲਾਹਿ॥ ਸੇਸਾਪਸਾਚਜਿਸੁਹਰਿਪਨੁਸਿ
 ਗੁਰਮੁਖਿਪੁਰਾਨਿਮਸਾਬਸਿ॥ ਕੁੰਬਣੀਹਰਿਪਾਇਅਗੁਰਸਬਸਿ
 ਚਰਿ॥ ਅਪੁਗਾਇਅਰਖੁਕਟਿਅਹਰਿਵਰੁਪਾਇਅਨਾਹਿ॥ ੬੮॥ ਸੁਖਿ
 ਰੂਪਸੀਚੈਐਨਕਚਾਬਿਖੁਛੁਰੁ॥ ਸਹਸਦਾਈਚਿਧਨੁਰਬਿਧਾ
 ਇਖਅਰੁ॥ ਸਾਰੇਅਗਿਸਚਸੀਚਿਅਸਚਉਨਮੁਅਮੇਲੁ॥ ਹਰਿਨਿਰ
 ਮਾਇਲੁਉਜਲੈਪਤਿਸਾਚੀਸਚੁਥੇਲੁ॥ ਸਾਜਨੁਮੀਤਸੁਜਨੁਤੁਤੁਸ
 ਵਰੁਤੁਤੁਸਾ॥ ਸਾਚਉਠਕੁਰਮਨਿਵਸੈਹਰਿਬਲਿਹਰੀਤਿਸਾ॥ ਮਾਇਅ
 ਮਮਤਮੇਹਣੀਜਿਨਿਕੀਤੀਜੇਤਾ॥ ਬਿਖਿਅਐਮਤ੍ਰੇਕੁਰੁਏਬੁਝੈਪੁ
 ਰਖੁਸੁਜਨੁ॥ ੬੯॥ ॥ ਖਿਮਵਿਹੁਣੇਖਪਿਪਗੇਖੁਹਟਲਖਅਸਿਖ॥ ਰਣ
 ਤਨਅਵੈਕਿਉਗਈਖਪਿਖਪਿਮਏਬਿਸੇਖ॥ ਖਸਮੁਪਛਣੈਅ
 ਲਾਖੁਲੈਬੰਧੁਨਪਾਇ॥ ਸਬਦਿਮਹਲੀਖਰੁਖਿਮਸੋਚੁਸੁਖੁਭਾਇ॥ ਖ
 ਰਚੁਥਾਧਨੁਪਿਆਨੁਤੁਅਪੇਵਸਹਿਸਗੰ॥ ਮਨਿਤਨਿਮੁਖਿਜਪੈਸਦ
 ਗੁਣਅੰਤਹਿਮਨਿਪੀਰਾ॥ ਹਉਮੈਖਪੇਖਪਾਇਸੀਬੀਜਓਵਬੁਦਿਕਾਗੇ
 ਤਰਿਪਾਇਵਿਚਿਪਾਇਅਨੁਕਰਤਅਲਗੁਅਪਗੁ॥ ੭੦॥ ਸਿਸਟਕੋਓ
 ਨਜਣੈਕੋਇ॥ ਸਿਸਟਕੋਰੁਸੁਨਿਹਚਉਹੋਇ॥ ਸੰਪੈਕਓਈਸੁਹਰਿਅ
 ਐ॥ ਸੰਪੈਪੁਰਬਿਲਿਖੈਕੀਪਾਈਐ॥ ਸੰਪੈਕਰਣਿਚਕਰੋਰੋਗੁ॥ ਸੰਪਾ
 ਬਿਨਚਲੈਹੋਗੁ॥ ਬਿਨਸਚੈਨਹੀਦਗਹਮਨੁਹਰਿਗੁਪੀਵੈਛੈਨ
 ਦਾਨਾ॥ ੭੧॥ ॥ ਹੋਰਤੋਹਰਤਪਸਖੀਹੋਇਹੀਹੋਰਨੁ॥ ਹਉਹਉਕਰਤੀਮੁ
 ਈਸਬਦਿਰਵੈਮਨਿਗਿਆਨੁ॥ ਹਰਡੋਰਕੰਕਨਘਣਕਰਿਬਕੀਸਿਗਰੁ
 ॥ ਮਿਲੇਪੀਤਮਸੁਖੁਪਾਇਅਸਗਲਗੁਣਾਗਲਿਹਰੁ॥ ਨਨਕਰੁਕਿ
 ਖਿਪਈਅੰਹਰਿਸਿਉਪੀਤਿਪਿਆਰੁ॥ ਹਰਿਬਿਨੁਕਿਨਿਸੁਖੁਪਾਇਅਰੁ
 ਖਹੁਮਨਿਬੀਚਰਿ॥ ਹਰਿਪੁਕਣਹਰਿਬੁਣਹਰਿਸਿਉਖਹੁਪਿਆਰੁ
 ਹਰਿਜਪੀਐਹਰਿਧਿਆਈਐਹਰਿਕਾਨਮੁਅਪਗੁ॥ ੭੨॥ ਨਾਨਕਮਿਲੈ

ਖਈਜਲਿਖਿਅਕਰਤਗਿ॥ ਅਪੋਕਰੁਣੁਜਿਨਿਕੀਅਕਰਿਕਿਰਪਾਪੁਗੁ
 ਹਰਿ॥ ਕਰੁਣੁਪਿਵੀਡਅਈਅਬੁਣਹਰੁਬੀਚਰਿ॥ ਲਿਖਿਅਠੇ
 ਬਿਨਸਕੀਐਜਿਉਭਵੀਤਿਉਸਹਿ॥ ਨਨਕਿਤੀਸੁਖੁਪਾਇਅਨਨਕ
 ਸਬਦਾਬੀਚਰਿ॥ ਮਨਮੁਖਕੁਲਪਚਿਮੁਏਬਰੁਗੁਰਬੀਚਰਿ॥ ਜਿ
 ਪੁਰਖੁਨਰਕਿਅਵਈਤਿਸੁਕਕਿਅਕਰਿਕਹਿਅਜਾਇ॥ ਬਲਿਹਰੀ
 ਗੁਰਅਹਿਜਿਨਿਹਿਰੈਦਿਤਿਖਸਿ॥ ੭੩॥ ॥ ਪਾਪਾਪਕਿਅਖੀ
 ਆਬਦਿਅਵਿਚਰੈਸਹਜਿਸੁਭਾਇ॥ ਬਿਦਾਸੇਧੰਤੁਲਹੈਗਮਨੁ
 ਪਾਏਵਲਾਇ॥ ਮਨਮੁਖਬਿਦਿਅਵਿਕੁਰਾਬਿਖੁਖੈਬਿਖੁਖਾਇ
 ਮੁਖਮੁਸਬਦਨਚੀਨਈਸੁਣਬੁਣਨਹਕਾਇ॥ ੭੪॥ ॥ ਪਾਪਗੁਰਮੁਖਿ
 ਅਖੀਐਰਟਕਿਅਮਤਿਦੇਇ॥ ਨਮਸਾਲਹੁਨਮੁਸਗਹੁਲਾਹਾ
 ਜਗਿਮਹਿਲੇਇ॥ ਸਚੀਪਦੀਸਚੁਮਨਿਪਤੀਐਸਬਦੁਸੁਸਹੁ॥ ਨਨ
 ਕਸੋਪਕਿਅਸੇਪੰਡਿਤੁਬੀਨਜਿਸੁਗਮਨਮੁਗਲਿਹਰੁ॥ ੭੫॥ ॥

(੭੭)

੧੭੪ ਮਹਿਗੁਰਪ੍ਰਸਾਦ

ਗੁਰਮਕਲੀਮਹਲ ੧ ਸੋਰਾਗੋਸਟਿ
 ਸਿਪਸਭਕਰਿਅਸਟਿਬੈਠੈਸੰਤਸਭਜੈਕੋਰੁ॥ ਤਿਸੁਅਗੀਰਹਸਿ
 ਅਗੀਸਚਾਪਰਾਪੋਰੁ॥ ਮਸਤਕੁਕਟਿਧਰੀਤਿਸੁਅਗੈਤਨੁਮਨੁ॥
 ਗੋਟਉਨਨਕਸੰਤਮਿਲੈਸਚੁਪਈਐਸਹਜਭਾਇਜਮੁਲੇਉ॥ ੧॥
 ॥ ਕਿ॥
 ਅਕਵੀਐਸਚਿਸੁਚਹੋਇ॥ ਸਾਚਸਬਦਬਿਨੁਮੁਕਤਿਨਕੋਇ॥ ੨॥
 ॥ ੧॥ ਕਵਨਤਮੈਕਿਅਨਉਤਮਰਕਓਨਮਗੁਕਓਨੁਸੁਅਭਿ॥ ਸਾਚੁ
 ਕਓਅਰਾ॥ ਸਿਹਮੁਗੀਹਉਸੰਤਜਨਾਬਲਿਜਾਏ॥ ਕਹਓਸੁਕਰਤੀਐ
 ਬਲਕਹਅਵਧਕਹਜਾਏ॥ ਨਨਕੋਥੈਲੈਸੁਦਿਬੈਰਗੀਕਿਅਤਮਰਹੋ
 ॥ ੨॥ ॥ ਘਟਿਘਟਿਥੈਸਿਨਿਰੰਤਰਹੋਐਚਲਾਹਿਸੁਨਿਗੁਰੁਭਾਏ॥ ਸੁਹਜੈ
 ਨਾਏਪਕੀਮਿਧਏਨਨਕਸਦਾਜਾਏ॥ ਅਸਟਿਬੈਸਟਿਬਿਗੁਨਾਇ

ਐਸੀਗੁਰਮਤਿਪੋ। ਗੁਰਮੁਖਿਥੁ ਐਪਪਛਣੈਸਚੇਸਚਿਸਮਾ ॥
 ਨੀਸਗੁਰਵਤਰਹੀਅਭਿਓਕਰਿਪਾਈਐਗੁਰ ॥ ਗੁਰਮੁਖਿਥੁ ॥
 ਨਨਕਦੇਹਸ ਚਾਈਚਰੇ ਆਪਆਖਆਪਸਮਥੈ ॥ ਤਮੁਕਿਅਉਤ
 ਦੀਜੇ ॥ ਸਾਚੁਕਹਹਤਮਪਰਗਰਮੀ ॥ ਤੁਛਕਿਆਈਸਦੀਜੇ ॥ १ ॥
 ਜਲਮਹਿਕਮਲਾਨਿਲਾਮੁਰਗਾਈਨੀਸਦੇ ॥ ਸੁਗਤਿਸਬਦਕਵਦ
 ਗੁਰਗੀਐਨਨਕਨਮੁਦਪਦੇ ॥ ਹਉਹਿਏਕੀਤਿਏਕੇਮਨਿਵਸਿਆ ॥
 ਸਮਹਿਨਿਸੇ ॥ ਅਗਮੁਅੰਗਚਰਦੈਖਿਦਿਖਾਈਨਨਕਤਕਵਸ ॥
 ॥ ਸੁਤਿਸੁਆਮੀਅਰਦ ॥ ਸਿਹਮਗੀਪੁਛਉਸਚੁਈਚਰੇ ॥ ਰਸਨ
 ਜੈਓਤਰਦੀਜੈਕਿਉਪਾਈਐਗੁਰਆਰੇ ॥ ਇਹਮਨੁਚਲਤਉਸਚਿਉ
 ਰਿਥੈਸੈਨਨਕਨਮੁਦਪਦੇ ॥ ਅਪੋਮਲਿਮਿਲਾਏਕਰਤਲਾਗੋਸਚਿਉ
 ਆਰੇ ॥ ਹਟੀਬਟੀਰਹਹਿਨਿਰਲੇਖੁਬਿਰਖਉਦਿਅਨੇਕਦਮੁ
 ਅਹਰਖਈਐਅਉਪੁਥੈਲੈਗਿਆਨੇ ॥ ਤੀਰਥਿਨਈਐਸੁਖਫਲਾ
 ਈਐਮੈਲਨਲਾਗੋਕਈ ॥ ਗੋਰਖਪ੍ਰਤਲੇਹੀਪਥੈਲੈਜਗੁਰਖਿ
 ਪਿਸਈ ॥ ਹਟੀਬਟੀਨੀਵਨਾਵੈਪਰਘਰਿਚਿਤਨਡੋਲਈ ॥ ਥ
 ਨਨਵੈਮਨੁਦੇਕਨਟਿਕਈ ॥ ਨਨਕਭੁਖਨਜਈ ॥ ਹਟਪਟਦਘਗੁਰ
 ਦਿਖਾਇਅਸੁਜੇਸਚੁਦਪਰੇਖੀਭਿਤਨਿਵਾਅਲਪਅਹਰਨਨਕ
 ਤਤੁਈਚਰੇ ॥ १ ॥ ਵਰਸਨੁਭਖਕਹਹੁਜੇਗਿਵਾਮੁੰਦ ॥ ਭਲੀਖਿਥਾ
 ਹਉਅੰਤਰਿਏਕੁਸਰਵਹੁਦਦਰਸਨੁਇਕਪੈਥਾ ॥ ਇਨਬਿਧਿਮਨਸਮ
 ਝਈਪਰਖਥਾਹੁਜਿਚਟਨਖਈਐ ॥ ਨਨਕਥਲਗੁਰਮੁਖਿਥੁ ॥
 ਜਗਤਿਵਿਦਾਈਐ ॥ ਅੰਤਰਿਸਬਦਨਿਰੰਤਰਿਮੁੰਦਹਉਮਾ
 ਤਾਰਿਕੀ ॥ ਕਮੁਕਪਯਹੈਕਰਨਿਵੈਗੁਰਕਸਬਦਿਸੁਸਮਥਿਪੈ
 ਖਿਥਾ ॥ ਭਲੀਗੁਰਪ੍ਰਿਗਧਿਅਨਨਕਤਰੇਖੁਹੀ ॥ ਸਾਚਸਹਿਬੁ
 ਨਈਪਰਖਗੁਰਬਖਸੀ ॥ ਉਧਉਪਪਰਪੈਚਕੂਟਪੀ ॥ ਕਾਇਅ
 ਜਾਸਦਮਨਜਗੀਟੀ ॥ ਸਤਸੰਤਖੁਸੰਜਮੁੰਦਨਲਿ ॥ ਨਨਕਗੁਰਮੁਖਿ
 ਮੁਸਮਲਿ ॥ १ ॥ ਕਵਨੁਸਗੁਪਤਕਵਨੁਸੁਮੁਕਤਾ ॥ ਕਵਨੁਸੁਅੰਤਰੀ
 ਬਹਰਿਗੁਗਤਾ ॥ ਕਵਨੁਸੁਆਵੈਕਵਨੁਸੁਜਾਇ ॥ ਕਵਨੁਸੁਤਿਕਵਾਟੇ
 ਗਿਆਸਮਾਇ ॥ १ ॥ ਘਟਿਘਟਿਗੁਪਤਗੁਰਮੁਖਿਮੁਕਤਾ ॥ ਅੰਤਰ

ਬਹਰਿਸਬਦਿਸੁਗੁਗਤਾ ॥ ਮਨਮੁਖਿਨਸਾਵੈਜਾਇ ॥ ਨਨਕਗੁਰ
 ਮੁਖਿਸਚਿਸਮਾਇ ॥ १ ॥ ਕਿਓਕਰਿਥਾਸਗੁਪਤਿਖਾ ॥ ਕਿਓਕਰਿਥ
 ਐਕਿਓਕਰਿਲਾਪਾ ॥ ਕਿਓਕਰਿਨਿਰਮਲੁਕਿਓਕਰਿਐਪਿਅਰ ॥ ਇ
 ਰੁਤਬੀਚਰੇਸੁਗੁਰਮਾਗ ॥ १ ॥ ਵਰਮੁਤਿਥਾਸਗੁਪਤਿਖਾ ॥ ਮਨ
 ਮੁਖਿਖਈਗੁਰਮੁਖਿਲਾਪਾ ॥ ਸਤਿਗੁਰਮਿਲੈਅੰਪਰਜਾਇ ॥ ਨਨਕਉ
 ਘਟਿਸਮਾਇ ॥ १ ॥ ਮੁਨਿਨਿਰੰਤਰੀਜੈਥਉ ॥ ਓਭਨੁਸੁਪਕੈਨਕਪੁ
 ਘਰਗਛਪੁਗੁਟੈਸਾਚਾ ॥ ਨਨਕਸਚਕਵੈਸਾਚਾ ॥ ਕਿਸੁਕਰ
 ਏਗੁਪਤਜਿਓਉਦਾਸੀ ॥ ਕਿਸੁਕਰਦਿਉਤਉਪੁਨਿਵਾਸੀ ॥ ਕਿਸੁਕਰ
 ਕੇਕੁਮਵਟਾਜੇਗੇ ॥ ਕਿਓਕਰਿਸਾਖਿਲਾਪਾਵਹੁਪਰ ॥ ਗੁਰਮੁਖਿਖ
 ਕਤਭਈਦਿਦਾਸੀ ॥ ਵਰਸਨਕਤਈਭਖਿਵਾਸੀ ॥ ਸਾਚਵਖਰਕੁਮ
 ਵਟਾਜੇ ॥ ਨਨਕਗੁਰਮੁਖਿਓਤਰਸਿਪਰ ॥ ਕਿਤੁਬਿਧਿਪਰਖਜਾ
 ਨਮਵਟਾਇਆ ॥ ਕਹਉਉਤੁਏਹਮਨੁਲਾਇਆ ॥ ਕਿਤੁਬਿਧਿਪਾ
 ਸਮਨਸਖਈ ॥ ਕਿਤੁਬਿਧਿਜੰਤਿਨਿਰੰਤਰਿਪਈ ॥ ਬਿਨੁਦੰਤਕਿਉਖ
 ਈਅਸਗੁਨਨਕਸਾਚਕਹਉਈਚਰੇ ॥ ਸਤਿਗੁਰਕੈਜਨਮੈਗਵਨੁ
 ਮਿਦਾਇਆ ॥ ਅਨਹਤਿਰਤਇਹਮਨੁਲਾਇਆ ॥ ਮਨਸਆਸਸਬ
 ਰਿਜਲਾਈ ॥ ਗੁਰਮੁਖਿਜੰਤਿਨਿਰੰਤਰਿਪਈ ॥ ਕੇਗਟਮਟਖਈਐਸੁ
 ਨਨਕਤਰੇਤਰਟਾਹੁ ॥ ਆਦਿਕਿਕਵਨੁਈਚਰਕਈਅਲੈਸੁ
 ਕਹਘਰਵਾਸੇ ॥ ਗਿਆਨਕੀਮੁੰਦਕਵਨਕਈਅਲਾਪਟਿਘਟਿਕਵਨ
 ਨਿਵਾਸ ॥ ਕਾਲੁਕਾਠੀਗਕਿਉਜਲਾਈਅਲਾਕਉਨਿਰਭਉਪੁਜਿਨਈਐ
 ਸਾਜਸੰਤਖਕਾਸਾਸਟਜਣਕਿਉਛਟਬੰਗਈਐ ॥ ਗੁਰਕਸਬਦਿ
 ਥਿਮੈਥਿਖੁਮਰੰਤਾਨਿਘਪੁਰਿਓਵਵਾਸੇ ॥ ਨਿਨਿਹਚਿਗਚਿਅਤਿਸੁਸ
 ਸਾਚਪਛਣੈਨਨਕਤਕਵਾਸੇ ॥ १ ॥ ਕਹਤਅਵੈਕਹਉਉਤਵੈਕਹ
 ਅਹਹਮਈ ॥ ਏਸੁਸਬਦਕਰਿਓਅਰਥਵਾ ॥ ਸਗੁਰਤਿਲਨਤਮ
 ਈ ॥ ਕਿਉਤਤਅਵਿਗਤਪਵੈਗੁਰਮੁਖਿਲਗਪਿਅਰ ॥ ਆਪਸੁਰਤਆ
 ਪਕਰਤਕਹਨਨਕਈਚਰੇ ॥ ਪਰਮੇਆਵਹੁਕਮੈਵੈਉਕਮਹਉਸਮਾ
 ਈ ॥ ਪੁਰਗੁਰਤਸਾਚੁਕਮਵੈਗਤੀਮਤਿਸਬਦਪਈ ॥ ਅਦਿਕ
 ਬਿਧਿਸਮਦਈਚਰਕਈਅਲਾਸੈਨਿਰੰਤਰਿਵਿਦਾਸੁਲੀਆ ॥ ਅਕਲ

ਪੁਤ੍ਰਾ ਗੁਰਗੇ ਅਨੁਬੀਚਰੀ ਅਲਪਾਪਿਸਚ ਸਰਬਜੀਅ
 ਗੁਰਜਰੀ ਅਵਗਤ ਸਮਝਾਅਖਾਨੇ ਤੇਜਸਪਤਿ ਜੇਲਾ ਨਨਕ
 ਜੀਕਾਨਕਰੀ ਮੇਰੇ ਸੇਖਾ ਮੁਖੀ ਜੇਲਾ ਹੈ ਪੁਰਖੁ ਬਿਸਮਾਕੁ ਭਗਵੰਤ
 ਛੇਦੀ ਅਨੁਗਾਤ ਸਚ ਜਦੋਂ ਮੇਰੀ ਅਪਮਾਨਿ ਨਿਰਾਲਾ ਪੁਦਾ
 ਰਿਸਾ ਚੰਨੀ ਗੀਕਾ ਮੇਰੀ ॥ ਆਵੇਗਾ ਤੇਨਿ ਗਮਇਲਾ ਭਾਗਵੰਤ
 ਗੁਰ ਮੇਰੇ ਗੁਣੀਆ ॥ ਸਾ ਗੁਰਪਰੋਪਗਮ ਪਦਾਈ ਅਸਚੇਸ
 ਵਿਸਮਾਏਲੀਆ ॥ ਏਕੋਕਿ ਸਿਰਜਣਕ ਜਦੋਂ ਪਦਮੇਰਾ ਚਰਿਤ ਗੁਰ
 ਸੰਜੀ ਗੀ ਗੁਰਗਾਦ ਪਛੋਣੇ ਅੰਧਿਕਾ ਮਲਾ ਗੁਮੁਖੀਆ ॥ ਜੀਵ ਗੁਰ
 ਤਸਕੀ ਕੇਲੁ ਸੁਭਾ ਤੇਰਿ ਜਦੋਂ ਸਰਬਾਇਆ ॥ ਨਨਕ ਤਕੀਆ
 ਵਡਈਆ ਪੁਪਛਣੈ ਸਰਬਜੀਆ ॥ ॥ ਸਚੋਰਿ ਪੁਰੋਸਚਿੰਸਮਾ
 ਸਾਚਸੁ ਚੰਦਕਮਇਆ ॥ ਭਨਾਵਹਿ ਠਵਰਨਪਾਵਹਿ ਤੇਅ
 ਗਓਣ ਕਾਇਆ ॥ ਅਵਗਓਣ ਮਿਟੈ ਗੁਰਸਬਰੀ ਅਪੋਪਖੰਧਲਾ
 ਲਾਇਆ ॥ ਏਕਾ ਬੇਦਨਤੁ ਜੈ ਬਿਅਪੀਨ ਮੁਰਸਇਣ ਦੀਸਰਿਅ ਸ
 ਬੁਠੈ ਜਿਸੁਆ ਪਿਥੁ ਭਾਗੁਰਕੈ ਸਬਦਿ ਸੁਮੁਕਤੁ ਕਾਇਆ ॥ ਨਨਕ
 ਰਿਤਰਣਹਰਾਉ ਮੇਰਾ ਪਰਹਰਿਆ ॥ ॥ ਮਨਮੁਖ ਕੁਲਜਮੀ
 ਕਾਇ ਪਰਘਰਿ ਜੇਹਦੇ ਹਟਿ ॥ ਮਨਮੁਖਿ ਭਗਮਿਕਦੋ ਬੋਥਾਇ ॥
 ਮਗਮਿ ਮੁਖੀ ਤੇ ਮਮਾਇ ॥ ਸਬਦ ਨਹੀਨੈ ਲਾਏ ਕੁਥਾਇ ॥ ਨਨਕ ਸਜਿ
 ਰਾਸੁ ਪਾਇ ॥ ॥ ਗੁਰਮੁਖਿ ਸਾਚਕ ਕਥਿ ਪਾਵੈ ॥ ਗੁਰਮੁਖਿ ਬੰਦੀ
 ਅਪਾਕੁ ਪਾਵੈ ॥ ਗੁਰਮੁਖਿ ਨਿਰਮਲਾ ਹਰਿਗੁਰਾਵੈ ॥ ਗੁਰਮੁਖਿ ਪਾ
 ਤਾਰਸ ਪਦਾਵੈ ॥ ਗੁਰਮੁਖਿ ਰੀਮੇਰੀ ਮਹਾਰੀਆਵੈ ॥ ਨਨਕ ਗੁਰਮੁ
 ਸਾਜਿ ਸਮਾਵੈ ॥ ਗੁਰਮੁਖਿ ਪਰਚੋਬਦਾਈ ਚਰੀ ॥ ਗੁਰਮੁਖਿ ਪਰਚੋ
 ਗੀਅਤਰੀ ॥ ਗੁਰਮੁਖਿ ਪਰਚੋ ਸਮਾਦੀ ਗੀਆਨੀ ॥ ਗੁਰਮੁਖਿ ਪਰਚੋ
 ਰਿਬੀਯਾਨੀ ॥ ਗੁਰਮੁਖਿ ਪਾਈਆ ਅਲਪਕਾਰਾ ॥ ਨਨਕ ਗੁਰਮੁਖਿ
 ਕੀਤਦਾਗ ॥ ਗੁਰਮੁਖਿ ਅਕਲਕਾਈ ਚਰੀ ॥ ਗੁਰਮੁਖਿ ਲਿਖੇ
 ਪਰਵਾਰਿ ਗੁਰਮੁਖਿ ਜਪੀਅੰਤ ਤੇਰਿ ॥ ਗੁਰਮੁਖਿ ਪਾਈਆ ਸੇਵ
 ਰਿਅਚਰੀ ॥ ਸਬਦਿ ਕਦੋਂ ਜਦੋਂ ਜਣਈ ॥ ਨਨਕ ਹਉਮੈ ਜਲਿ ਸਮਾ
 ॥ ॥ ਗੁਰਮੁਖਿ ਪਰਤੀਸ ਚੈਸੀ ॥ ਤਿਸਮਹਿ ਪਤਿਪਤਿ ਸੁਬਜੀ

145
 ਗੁਰਮੁਖਿ ਰੇਗੇਰੇ ਗੁਰਮੁਖਿ ॥ ਸਚਿਕਤਿ ॥ ਜਿਸਿ ॥ ਬਿਜਿ ॥ ਸਾਚ
 ਸਬਦ ॥ ਬਿਨਾਸੀ ॥ ਨਨਕਾਵੈ ॥ ਨਨਕਾ ਬਿਨਾਸੀ ॥ ਕੀਮਤਿ ਸਾਫਾ ॥
 ਗੁਰਮੁਖਿ ਅਸਾ ਮਿਧੀ ਸਕਬਾਈ ॥ ਗੁਰਮੁਖਿ ਕਦੋਂ ਨਾ ਤੇਰੀ
 ਸਚਮੁਖੀ ॥ ਗੁਰਮੁਖਿ ਸਰਕਾਰ ॥ ਸਗੋਂ ਪਾਯਾ ॥ ਗੁਰਮੁਖਿ ਰਿਵਾਜ
 ॥ ਰਿਵਾਜਿ ਪਛੋਣੈ ॥ ਗੁਰਮੁਖਿ ਤਰੀਖ ॥ ਰਿਵਾਜ ॥ ਨਨਕ ਗੁਰਮੁਖਿ ਸਬ
 ॥ ਪਾਸਾ ॥ ॥ ਨਮਰ ॥ ਤੇਰੇ ਮਨਾ ॥ ਨਮਰ ॥ ਤੇਰੇ ਮਨਾ ॥
 ਨਮਰ ॥ ਜੇਗਾਨੁ ਗਤਿ ਬੀਚਰੀ ॥ ਨਮਰ ॥ ਤੇਰੇ ਮਨਾ ॥ ਨਮਰ ॥
 ਤੇਰੇ ਮਨਾ ॥ ਤੇਰੇ ਮਨਾ ॥ ਨਨਕ ਨਮਿਰਤਸਾ ਸੁਪਾਇ ॥ ॥ ਨ
 ਮਰਤਸਾ ਪੁਰੀਸਤਿ ॥ ਨਮਿਰਤਸਾ ॥ ਤੇਰੇ ਮਨਾ ॥ ਨਮਰ ॥ ਤੇਰੇ
 ਮਨਾ ॥ ਨਮਰ ॥ ਤੇਰੇ ਮਨਾ ॥ ਨਮਰ ॥ ਤੇਰੇ ਮਨਾ ॥ ਨਮਰ ॥ ਤੇਰੇ
 ਮਨਾ ॥ ਨਨਕ ਨਮਿਰਤਸਾ ਤੇਰੇ ਮਨਾ ॥ ॥ ਪੁਰਗੁਰ ॥ ਨਮਪਾਇ
 ਆਜਾਇ ॥ ਜੇਗਾਨੁ ਗਤਿ ਬੀਚਰੀ ॥ ਨਮਰ ॥ ਤੇਰੇ ਮਨਾ ॥ ਨਮਰ ॥
 ਤੇਰੇ ਮਨਾ ॥ ਸੀਛਿਅਚਰੀ ॥ ਗੁਰਕਸਬਦਿ ॥ ਜੀਤੀਵ ਸੇਖਾ ॥ ਮੇਖ
 ਦਾਹੁ ॥ ਬਿਨੁ ਸਬਦੈ ਸਕਦੁ ਜੈਲਾ ਗੁਰਪਰਿ ਚੀਚਰੀ ॥ ਨਨਕ
 ਰਸਦ ਭਭੀ ਜਿਨੀ ਸਚਕਾਇ ॥ ਚਿਰਪਾਇ ॥ ॥ ਗੁਰਮੁਖਿ ਰਤਨੁ
 ਤੇਰੇ ਵਲਾਇ ॥ ਗੁਰਮੁਖਿ ਪਰਖੰਡਨੁ ਸੁਕਾਇ ॥ ਗੁਰਮੁਖਿ ਸਾਚੀ ਕਰ
 ਕਮਾਇ ॥ ਗੁਰਮੁਖਿ ਸਾਚਮੁਖੀਆਇ ॥ ਗੁਰਮੁਖਿ ਅਲਪਕਾਰਾ
 ॥ ਸੁਕਾਵੈ ॥ ਨਨਕ ਗੁਰਮੁਖਿ ਰੇਦਨਾਵੈ ॥ ॥ ਗੁਰਮੁਖਿ ਨਮੁਦਨ
 ॥ ਸਨਨ ॥ ਗੁਰਮੁਖਿ ਲਾਗੈ ਸਾਜਿ ॥ ਗੁਰਮੁਖਿ ਪਾਵੈ ॥ ਰਗਮ
 ॥ ਗੁਰਮੁਖਿ ਕੀਤਨ ਪਰਪਾਨ ॥ ਗੁਰਮੁਖਿ ਕਰੀ ਕਰਕਾ ॥ ਨਨਕ
 ਗੁਰਮੁਖਿ ਮਲਾਮਲਾ ॥ ॥ ਗੁਰਮੁਖਿ ਸਤਸਿਮਿਤਿ ਬੈਰ ॥ ਗੁਰਮੁ
 ਖਿ ਪਾਵੈ ॥ ਪਾਇ ਪਾਇ ॥ ਗੁਰਮੁਖਿ ਵੈਰ ॥ ਪੁਰਾਵੈ ॥ ਗੁਰਮੁਖਿ ਸਗ
 ਲੀਗਲਾ ਤੀਮਦਾ ॥ ਗੁਰਮੁਖਿ ਮਨਮਰੀਗੀਤਾ ॥ ਨਨਕ ਗੁਰਮੁਖਿ
 ਸਮਪਛੋਣਾ ॥ ॥ ਬਿਨੁ ਗੁਰਗਮਾਵੈ ਜਾਇ ॥ ਬਿਨੁ ਗੁਰਪਾਲਾਪ
 ਵਲੀਖਾਇ ॥ ਬਿਨੁ ਗੁਰਮਨੁ ਆਤੰਡਲਾਇ ॥ ਬਿਨੁ ਗੁਰਕਿਤਨੀ
 ਜਿਮੁਖਾਇ ॥ ਬਿਨੁ ਗੁਰਗੀਸੀਅਰੁ ਸੈਵਦਾ ॥ ਨਨਕ ਗੁਰਮੁਖਿ
 ਪਾਇ ॥ ॥ ਜਿਸੁ ਗੁਰਮੁਖਿ ਤੇਰੇ ਮਨਾ ॥ ਅਵਗਣ ਮਟੇ ਗੁਣਨਿ

ਮਨਰੇ ਮੁਕਤਿਮਹਾਸਥਗੁਰਸਬਦਾਜੀਚਰਿ॥ ਗੁਰਮੁਖਿਕਦੇਅ
 ਵੇਰਿ॥ ਨਨਦਾਜੀਲਿਮੁਨਦਾ ਨਰ॥ ਨਨਕਸੁਪੁਜਸਚੰਦਾ
 ਰਾ॥ ਗੁਰਮੁਖਿਕਾਖਸਿਨਦਿ॥ ੩॥ ਕਾਭਲੀਦਾਗੀਰਾ
 ਗਾਦੀਨਾਮਹਿਉਅਹਿਰਵਾ॥ ਕਾਭਲੀਪਰਾਗੁਰਮੁਖਿਪਰਾ
 ਇਤਾਗੁਰਮੁਖਿਸਾਭਰਪਹੁਦਾਤਰਾਗੁਰਮੁਖਿਕੇਤਿਤੀਸੀਸ
 ਧਰਾ॥ ਗੁਰਮੁਖਿਕਾਵਦਾਜਦਾਗੁਰਮੁਖਿਰਗਪਦ
 ਮਦਾਗੁਰਮੁਖਿਪਦਾਖਰਪਦਾਗੁਰਮੁਖਿਲਗਸੁਭਿਯਾ
 ਗੁਰਮੁਖਿਰਗਪਸਿਨਤਿਸਮਾਇਨਨਕਗੁਰਮੁਖਿਧੁਨਾ
 ੨॥ ਗੁਰਮੁਖਿਨਾਮਨਿਰੰਜਨਪਦਾਗੁਰਮੁਖਿਓਮਸਚਦਿ
 ਲਾਗੁਗੁਰਮੁਖਿਸਚੰਕਰਗਾਇਗੁਰਮੁਖਿਸਚੰਕਰਸਮਾਗੁ
 ਰਮੁਖਿਸਚਿਨਾਮਿਪਤਿਓਤਮੁਹੇਇ॥ ਨਨਕਗੁਰਮੁਖਿਸਗਾਭ
 ਟਕੀਸੇਈਹੇਇ॥ ੨॥ ਕਵਣਮੁਲਕਵਣਮਤਿਵੇਲਾ॥ ਤਰਕਵਣ
 ਗੁਰਜਿਸਕਤਰੇਲਾ॥ ਕਵਣਕਥਲਰਹਹਿਰੇਲਾ॥ ਬੇਲੇਨਰ
 ਸੁਣਹੁਮਥਲੇ॥ ਏਸੁਕਥਕਵੇਇਬੀਚਰਾ॥ ਕਵਣਲੁਸਥਦਿ
 ਘਵਣਹਰਾ॥ ੩॥ ਪਵਨਅਰੰਭੁਸਤਿਗੁਰਮਤਿਵੇਲਾ॥ ਸਬਰਗ
 ਰੂਸੁਮਤਿਪੁਨਿਰੇਲਾ॥ ਅਕਥਕਥਲੇਰਹਿਰੇਲਾ॥ ਨਨਕਜਿਹ
 ਗਿਗਰਗਪਾਨਾ॥ ਏਕੁਸਬਦਜਿਤਕਥਾਦੀਚਰੀ॥ ਗੁਰਮੁਖਿਹਿ
 ਅਗਨੀਨਵੀ॥ ੪॥ ਮਨਕਵੇਤਕਿਥਖਈਐਸਗੁਜਿਤਰਥ
 ਜਾਇਸੁਕਵਣਅਹਰਾ॥ ਹਿਵੇਕਘਰੈਅਗਨਿਪਿਰਹਨੁ॥ ਕਵਣਗਾ
 ਜਿਤਰਹੇਅਹਰਾ॥ ਇਉਤਕਿਮਕਥਿਜਾਇਸਮਾਵੇਕਵਣਾ॥
 ਅਨਮਨਮਨਹਿਸਮਾਵੇ॥ ੫॥ ਹਉਹਿਮੇਸਵਿਚਹਮਵੇ॥ ਰਾਮ
 ਟੇਏਕਹੇਵੇ॥ ਜਗੁਕਰਤਮਨਮੁਖਗਾਵਰਾ॥ ਸਬਦਕਮਾਭੀਅਗਾ
 ਸਰ॥ ਅੰਤਰਿਬਾਹਿਰਕਥਦੇ॥ ਨਨਕਅਗਨਿਮੁਰਸਤਿਗੁਰਕਵਣ
 ॥ ੬॥ ਸਚਕਰਤਗਰਬੁਜਿਵਾਰਾ॥ ਏਕਜਾਤਸਬਦਦੀਚਰੀ॥ ਸਬ
 ਵਸਸਚਅੰਤਰਹੀਆ॥ ਤਨਮਨਸੀਤਲਹੈਗਰੀਆ॥ ਕਮਕਪਾ
 ਖੁਅਗਨਿਨਿਵਾਰਾ॥ ਨਨਕਨਦਗੀਨਾਰਿਪਿਆਰਾ॥ ੭॥ ਕਵਣਮੁਖਿਚੰ
 ਹਿਵੇਘਰਛਾਇਆ॥ ਕਵਣਮੁਖਿਸੁਰਜੁਤਪੋਤਪਾਇਆ॥ ਕਵਣਮੁਖਿ

ਕਵਣਜੋ॥ ਅੰਤਰਹੀ॥ ਕਵਣਬਾਹਿਰਗੁਰਮੁਖਿਪਤਿਰਹੀ॥ ਕਵਣਜਪੁ
 ਨਕਾਮੀਪਾਭੇ॥ ਬਲਬਦੀਨਾਕਾਜੀਚਰਾ॥ ਸਬਦਕਾਖਤ
 ਘਾਜੀਨਾਪਾਭੇ॥ ਸਮਿਘਾਗੁਰਮੁਖਸਮਿਲਾਓਅਗਾ॥ ਮੁਖਾਖ
 ਘਾਜੀਨਾਮੁਅਪਾਰਾ॥ ਆਗਾਗਿਰਤਰਾਤਰਾਗੁਰਮੁਖਚਮਨਮਾ
 ਰੁਮਮਾਇਪਦਵੀਤੇਨਕੁਕਾਨਾਪਾਇਆ॥ ਨਮੁਤਰੁਸਕਹੀ
 ਗਾਜਨਪਾਭਿਨਾਨਵੇਪੁਕਾਭੀ॥ ੮॥ ਤਰਤਰੁਮਿਲਮਨਮਨ
 ਦਾਜਾਇਕਤਪਾਇਆਨੇ॥ ਬਲਪਦਨਗਗਨਗੁਰਜਾ॥ ਨਨਕ
 ਮੁਹਰਲੀਮਲਣਸੁਪਜੇ॥ ਅੰਤਰਿਮੁਨਿਬਾਹਿਰਸੁਨਿਕਵਣਾਮੁ
 ਘਾਜੀਨਾ॥ ਚਉਧੇਸੀਨੰਨਗਣਾ॥ ਤਕਥਿਪੁਪੁਨਾ॥ ਘਾਇਪਾਇਸੀਨ
 ਗਾ॥ ਤਕਥਿਆਰਪੁਰਖਿਜਿਨਕਾਥੇ॥ ਜੰਨੁਨਾਮਨਿਰੰਜਨਰਾ॥
 ਨਨਕਸੇਈਪੁਰਖਾਥਿਧਾਨਾ॥ ੯॥ ਸੁੰਨਸੁੰਨਕਹੋਸਥਕਈ॥ ਅਨਹਤ
 ਸਨਕਹਾਤਹੋਈ॥ ਅਨਹਤਸੀਰਿਤਸਕੇਸਾ॥ ਜਿਸਤਉਪਜਤਿਸਹੀ
 ਜੇਸ॥ ਓਇਜਨਮਨਮਰਹਿਨਾਵਹਿਜਾਹਾ॥ ਨਨਕਗੁਰਮੁਖਿਮਨੁਸਮ
 ਭਉ॥ ੧੦॥ ਨਭਿਸਗੁਰੁਰਸਵੈਪੁਰੇ॥ ਤਹਅਨਹਤਸੀਨਵਜਵਹਿਤੁ
 ਰੇ॥ ਸਚੇਰਾਚਰਖਿਹਜੇ॥ ਘਾਇਘਾਇਸਚਰਹਿਅਕਰਪੁਰਾ॥ ਗੁਪਤੀ
 ਬਣੀਪਗਟੇਹੇਇ॥ ਨਨਕਪਗਲਿਲਾਸਚੰਸੇਇ॥ ਸਹਜਿਕਾਥਾ
 ਮਲੀਅਸੁਹੇਵੇ॥ ਗੁਰਮੁਖਿਜਗੀਨੀਦਨਸੇਵਾ॥ ਸੰਨਸਬਦਾਪਰਿਪਰ
 ਧਰੇ॥ ਕਪਤਮਕਤੁਸਬਦਿਨਿਸਤਰੇ॥ ਗੁਰਗੀਰੀਖਿਆਸੇਚਿਰਾ॥ ਨ
 ਨਕਅਪਗਵਾਇਮਿਲਣਨਹੀਭੁਤ॥ ੧੧॥ ਕਥਾਹਰਦਵੈਮਕਿਤਰੇਇ
 ॥ ਕਥਿਤਤਾਬੁਛੈਰਾਖਾਇ॥ ਜਮਰਾਇਧੋਕੇਇਨਰਾਖੇ॥ ਜਿਨੁਸਬ
 ਦਾ॥ ਪਿਤਸੇਧੇ॥ ਕਥਿਕਥਿਛੁਪਵੇਪਾਭੇ॥ ਨਨਕਮਨਮੁਖਿਲਾਗੈਗਾ
 ਵਰਾ॥ ਕਥਾਹਿਮੈਗੁਰਸਬਦਾਜੀਚਰੀ॥ ਸਤਿਗੁਰੁਤੇਮਧਰਾਅਗਾ
 ਤਨਦੀਨਮਨਮੁਖਜਲਿਜਾਇ॥ ਰਗਮਾਵੇਛੋਕਿਰਾਖਾਇ॥ ਮਨੁ
 ਕਾਮਕੈਗੁਰਗੀਅਨ॥ ਨਨਕਰਗਰਾਵੈਮਨਾ॥ ੧੨॥ ਸਚਵਸਰਪਨੁ
 ਗਾਹੇਇ॥ ਆਇਤਰੇਤਰੇਕੀਸਾਇ॥ ਸਹਜਿਰਾਖੁਛਾਤਿਹੇਇ॥ ਤਕੀਕੀ
 ਮਤਿਕਰਨਕਥੇ॥ ਜਹਦਖਤਹਉਅਸਮਾਇ॥ ਨਨਕਪਾਇਪਸਚਕਾ
 ਥੀ॥ ੧੩॥ ਸੁਸਬਦਕਾਕਵਾਸੁਕਥੀਅਲੇਜਿਤੁਤਰੀਐਭਵਲੁਸੇਸੇ

ਤਸ ਆਗੁਲਾਵਈ ਕੀ ਐਤਿਸਕਰਕਵਨਾਪਰੋ ਬਿਯੋਧਮਾਨਾ
 ਹੋਏ ਕਿਕਿਕਿਅਲਖਾਪੁਲਖਾ ਸਾਮੁਮਾਮੀਸਚਨਾਪੁਲਖਾ
 ਪੁਮਾਮਸਮਝਾ ਗਰਮੁਖਿਸਚਰਿਸਾਇਲਵਲਾਗਕਿਕਿਅਪੁਲਖਾ
 ਮਿਲਾਏ ਅਪਦਾਨਾਗੋਬੀਨਪੁਰਕਗਿਮਮਾ ॥ ਮੁਖਿਯਾ
 ਨਰੰਗਰੰਮੁਅਲਖੀਜਰਾਖਾਮਸੀ ॥ ਪਦਨਕਵਾਸੁਮਨਿ
 ਅਕਲਕਲਪਰਸੀ ਨਰਕਿਕਰਸਚਰਾ ਪਦਮਹਿਦਸਵਿਰਚਨਾ
 ਗਵਾਏ ਮਮਨੁਨਿਗਮਲਾਨਿਗਮਲਾਈਨਮੋਨਿਦਮਾ ਸਚਾ
 ਗੁਰਕਵਮਾਗਰਨਗੀਅਭਿਜਿਤਕੋਨਣ ॥ ਚੇਤਨੁਦਰਨਾਨੀਯਕਿਅਪੁਲਖਾ
 ਇਅਨਾਨਕਸਬਾਪਛਣ ॥ ਚੁਸਅਗੁਲਾਵਈਅਭਿਸਾਨਾ
 ਚੁਆਹਰੇ ਗਰਮੁਖਿਯਾਤੁਤੁਬਿਰਹੈਚੀਨਾਅਲਖਾਪੁਰ ਤੁਗ
 ਮੇਦਸਬਦਵਮਾਏਤਮਨਿਕੁਕਾਹੋਕੋਰੇ ਅੰਤਰਿਬਾਹਿਏਕਜਣੇਤਾ
 ਰਿਨੀਮਲਾਗੀਪਿਅਰੇ ਸੁਖਮਾਇਕਪਿਗੁਲਾਬੁਛੈਜਾਪਅਲਖਾ
 ਖਣ ਨਨਕਤਿਉਉਪਰਿਸਚਸਤਿਗੁਰਸਬਦਿਸਮਾਏ ॥ ਮਨਕਾ
 ਉਪਵਨੁਕਈਅਲਪਵਨੁਕਵਗਮੁਖੀ ॥ ਬਿਅਨਕੀਮੁੰਦਕਵਨਾਛੰਮੁ
 ਸਿਪਰੀਕਵਨਕਮਈ ਬਿਨੁਸਬਦੇਗੁਨਾਵੇਅਭਿਪੁਰਬੀਆਪ
 ਨਜਈ ॥ ਸਬਦਿਤਤਅੰਮ੍ਰਿਤਸੁਪਾਇਅਸਾ ਚੇਰਹਾਪਈ ॥ ਕਵਨਾਬਾ
 ਜਿਤੁਅਮਬਿਰਹੰਓਅਕਿਤਕਜੀਤ੍ਰਿਪਾਸਾ ॥ ਨਨਕਦਖਸੁਸਮਕਰਿ
 ਪੈਸਰਿਗੁਰੇਕਲਾਨਗੁਸੇ ॥ ਰੰਗਿਨਾਤਰਸਿਨਹੀਮਾਤਾ ॥ ਬਿਨਾਗੁਰ
 ਬਦਨਲਿਖਲਿਖਤਾ ॥ ਬਿਨਾਗੁਰਖਿਅਸਬਦਨਗੁਖਿਅ ਪਦਾ
 ਸਧਿਆਸਚਨਅਗਧਿਅ ॥ ਅਕਲਕਲਾਸਮਕਰਿਹੈ ॥ ਜਨਿਨਨਕਾ
 ਤਮਰਮਕਥਿਹੈ ॥ ਗੁਰਪਰਸਾਦੀਗੰਗਾਤ ਅੰਮ੍ਰਿਤਪੀਆਸਾ
 ਜਾ ॥ ਗੁਰਦੀਚਰੀਅਗਨਿਨਿਵਰੀ ॥ ਅਭਿਪੀਥਿਅਤਮਸੁਪੁਪੀ ॥ ਸਚਰੇ
 ਪਿਅਗੁਰਮੁਖਿਤਰੁਤਰੀ ॥ ਨਨਕਭੁਝਕਵੀਚਰੀ ॥ ॥ ਇਹਮਨੁਮਾਨਾ
 ਕਰਬਮੀਅਲਕਾ ਬਸੰਦਪੁਪਦਾ ॥ ਕਰਾਬਸੰਮੁਸਬਦਅਭਿਪੁਰ
 ਚੁਕਮਨਕਭਵਨਾ ॥ ਨਰਕਿਕਰਤਸਤਿਗੁਰਮਲਾਤਜਿਨਾਘਰਿਦਮਾ
 ਮਨਪਾ ॥ ਅਪਾਪੁਖਿਨਿਨਿਰਮਲਾਹੋਵਪਦ ॥ ਵਰਜਿਗੋਰਾ ॥ ਅ
 ਮੁਲਪਛਣੇਅਤਮਜਣਕਿਉਸਸਿਘਰਿਸੁਗਮਵਾਗੁਰਮੁਖਿਪੁਰਿ

ਚੇਤਨੁਦਰਨਾਨੀਯਕਿਅਪੁਲਖਾ ॥ ॥ ਇਹਮਨੁਨਿਯਕਾਨਿ
 ਚੇਤਨੁਦਰਨਾਨੀਯਕਿਅਪੁਲਖਾ ॥ ਨਾਕਾਵਨੁਪਰਿਅਸਾ
 ਜਾਗਰਮੁਖਿਜਨਤਤਲਹੇ ਸੁਸਬਾਨਿਰੰਗੀਜਿਨਪਰਿਅਵ
 ਤਕਵਾਣੀਜੀਤਸੁਸਬਾਨਿਰੰਗੀ ॥ ॥ ਚੇਤਨਾਪੁਰਾਸਾਚੀਸਾਚੇਤਿ
 ਪੁਰਮਰਹੇ ਅਨੁਦਾਬਈਗਰਮੁਖਿਜਨਾਬਿਰਲਕਅਰਬਵਾ ॥ ਨ
 ਅਕਾਖਸੁਚਮੁਭਯੋਸਚਿਗਰੰਗਕਬਾਨਜਵੇ ॥ ਜਾਇਹੋ
 ਰੂਪਦਰਨਾਨੀਤਤਮਨੁਕਰਹਾ ॥ ਨਕਿਕਮਲਅਸਬੰਧਨਤਤਾਪ
 ਕਵਨਾਪੁਰਿਮਪਤਾ ਰੂਪਨਾਤਰੰਧਨਕਈਤਸਬਦਿਕਹਲਿਖਲਾ
 ਈ ॥ ਰਕਤਾਬੰਦਕੀਮਕੀਨਹੋਤੀਮਿਤੀਕੀਮਤਿਨਹੀਪਈ ॥ ਵਰਨੁਭੁਖਾ
 ਸਗਪੁਜਾਪੀਕਿਓਕੀਰਾਪਾਸਿਸਚਾ ॥ ਨਨਕਨਮਿਰਤਬਰੀਓਥ
 ਤਬਸਾਚੰਮਾਚਾ ॥ ॥ ਹਿਰਦਾਦਰਨਹੋਤੀਅਭਿਪੁਤਤਮਨੁਸਨਗਬ
 ਰਗੀ ॥ ਨਉਕਮਲਾਅਸਬੰਧਨਤਤਨਿਘਰਿਬਸਤਤਪਦਨਾ
 ਨਗੀ ॥ ਰੂਪਨਾਪਿਆਜਤਿਨਹੋਤੀਤਤਅਕਲੀ ॥ ਟਹਤਉਸਬਦ
 ਸਮਾਤ ॥ ਗਉਨਗਗੁਨਜਬਤਬਹਿਨਹੋਤੀਤਤਭਵਣਜਤਿਅਪਿਰੋਕਾ
 ਰ ਵਰਨੁਕਖਾਅਸਰੂਪਸੁਦਕਵੇਕਸਬਦਵਿਡਈ ॥ ਸਾਚਿਨਾਮੁਚ
 ਕਾਨੀਨਨਕਅਕਥਕਹਈ ॥ ॥ ਕਿਤਕਿਤਭਿਧਿਜਗੁਪਿਯੈਰੁ
 ਮਕਿਨਕਿਤਦੀਖਿਬਿਨਸਿਜਈ ॥ ਹਥਮੇਵਚਿਨਗਧਿਪਤਪੁਰਖਨਾ
 ਮਾਦਸਰਿਅੰਦੁਪਈ ॥ ਗਰਮੁਖਿਹੋਵੇਸੁਗਿਅਨੁਤਤੁਬੀਚਰਹੋਰ
 ਸਸਵਾਦਿਜਲਾਏ ॥ ਨਨਮਨੁਨਿਗਮਲਾਨਿਗਮਲਾਈਸਾਚੰਸਮਾ
 ਨਾਮਨੀਮਰਹੈਬੰਗੀਸਾਚੁਖਿਅਉਰਿਧਰ ॥ ਨਨਕਾਬਨਾਨਵੇਨੋ
 ਰਕਰਨਹੋਵੇਦਾਹਰਿਦੈਬੀਚਰੇ ॥ ਗਰਮੁਖਿਮਾਚੁਸਬਦਈਚਰੇ
 ॥ ਗਰਮੁਖਿਸਚਈਪਰਗਵਈ ॥ ਗਰਮੁਖਿਮਨੁਕੀਜੀਵਰਲਾਬ
 ਡੋਬਾ ॥ ਗਰਮੁਖਿਜਿਨਪਰਿਵਸਾਹੈ ॥ ਗਰਮੁਖਿਜੀਜਗਤਿਪਛਣ
 ਗਰਮੁਖਿਨਨਕਵੇਕਜਣਾ ॥ ਬਿਨੁਸਤਿਗੁਰਸੇਵਗਨਹੋਈ ॥ ਬਿਨੁ
 ਸਾਤਗੁਰਕੰਮਕਤਿਨਕੋਈ ॥ ਬਿਨੁਸਾਤਗੁਰਕੰਮਾਪਾਏਅਨਾਪਾ
 ਜਾਨੁਸਾਤਗੁਰਭੇਟੇਮਾਦਖਪਾਇ ॥ ਬਿਨੁਸਾਤਗੁਰਕੰਮਮਾਗਾਜ
 ਚੁਭਿਗਿਨਨਕਾ ॥ ਮਮਾਜਨਮੁਹਿ ॥ ॥ ਗਰਮੁਖਿਮਨੁਜੀਤਤ

ਤੇ ਸਾ ਅੰਗੁਲਵਤੀ ਕੀ ਐਤਿਸਕਰਕਵਨ ਅਪਰੇ ਬੋਲੈ ਖੁਲੈ ਅਗਰ
 ਰੇਤਵੈ ਕਿ ਕਿਹਿ ਅਲਖੁਲਾਖਾ ॥ ਸਾਨ ਮੁਆਸੀਸਚੁ ਨ ਕਪਟੁ ॥
 ਪਾਮਨਸਾ ਭਏ ਗੁਰਮੁਖਿ ਸਚੈ ਸਚਿ ਵਿਦਲਾ ਗੋਰਿ ਨਾਮੁ ॥
 ਮਿਲਾਏ ਅਪਦਾਨ ਅਪੈ ਬੀਨ ਪੂਰੇ ਗੰਗਾ ਮਮਾ ॥ ॥ ਮੁਖ ਬਰਖ
 ਨੇਰੇ ਤਰਿ ਵਸੁ ਅਲਖੈ ਜਦ ਖਾਤਰੇ ਸੇਈ ॥ ॥ ਪਦ ਨ ਕਵਾਸੁ ਸੈਨ ਨਿਰਾ
 ਅਕਾਲ ਕਾ ਪਰੇਸ਼ੀ ॥ ਨਾਹਿਕ ਗੁਰਸਾਖਰ ਘਟ ਮਹਿ ਵਸੈ ਚਿਤੁ ॥
 ਗਵਾ ॥ ॥ ਤਨੁ ਮਨੁ ਨਿਰਮਲਾ ਨਿਰਮਲਾ ਬਣੀਨ ਮੇਸੈ ਨਿਦਮਾ ॥ ਸਬਦੁ
 ਗੁਰਕਵ ਮਾਗੁ ਰਹੀ ਆਇਤਿ ਭਵੈ ਕੰਠੈ ॥ ਚਿਹਨੁ ਵਰਨੁ ਨਹੀ ਛਾਡਿਅਨਾ
 ਇਆਨ ਨਕਸਬਦ ਪਛਣੈ ॥ ॥ ਭੋਸੁ ਅੰਗੁਲਵਤੀ ਅਧਿਪੁ ਸੀਨਾ
 ਚੁਆਹਰੇ ॥ ਗੁਰਮੁਖਿ ਬੋਲੈ ਤਤੁ ਬੋਲੈ ਚੀਨੈ ਅਲਖੁ ਅਪਰੇ ॥ ਤੰਗੁ
 ਮੇਤਾ ਸਬਦੁ ਵਸੈ ਤਮ ਨਿਰੁਕੈ ਅਹੰਕਾਰੇ ॥ ਅੰਤਰਿ ਬਹੁ ਹੋਇ ਕੰਠੈ ਤਾ
 ਹਿਨੀ ਮਲਾ ਗੋਪਿਅਰੇ ॥ ਸੁਖ ਮਨ ਇਕਾ ਪਿੰਗੁਲਾ ਬੁਝੈ ਜਾਪੁ ਅਲਖੁ
 ਖਣੀ ॥ ਨਨਕ ਤਿਹ ਤੇਉ ਪਸਿਰਾ ਸਤਿਗੁਰ ਸਬਦਿ ਸਮਝੈ ॥ ॥ ਮਨ ਕਰੀ
 ਉਪਵਨੁ ਕਈ ਅਲਪ ਵਨੁ ਕਹਹੁ ਸੁਖਈ ॥ ਗਿਆਨ ਕੀ ਮੁੰਢਾ ਕਵਨ ਅੰਗੁ
 ਸਿਧਕੀ ਕਵਨ ਕਮਈ ॥ ਬਿਨੁ ਸਬਦੇ ਗੁਨੁ ਅਵੈ ਅਧਿਪੁ ਚੀਨੀਅਨਾ
 ਨਜਈ ॥ ਸਬਦਿ ਰਤੇ ਅੰਮ੍ਰਿਤੁ ਗੁਪਤਿ ਆਸਾ ਚੰਗੇ ਅਪਈ ॥ ਕਵਨ ਅੰਗੁ
 ਜਿਤੁ ਅਸ ਬਿਰਹੀ ਐਕਿ ਤੁਕੈ ਜੀਵਿਤਾ ਸਾਨਾ ਨਕਦੁ ਖਸਾ ਸਮਝੈ
 ਪੇਸਤਿ ਗੁਰ ਤੇ ਕਾਨੁ ਨ ਗੁਸੈ ॥ ॥ ॥ ਗਿਨਾ ਤਰਸਿ ਨਹੀ ਮਤਾ ॥ ਬਿਨੁ ਗੁਰ
 ਬਦੈ ਜਲਿ ਬਲਿ ਤਾ ॥ ਬੈਦਨ ਗੁਪਿਅਸਾ ਬਦੁ ਨ ਭਾਖਿਅ ॥ ਪਦਾਨਾ
 ਸਪਿਆਸ ਚੁਨ ਅਰਪਿਅ ॥ ਅਕੁ ਖਕਾ ਲੇਸੁ ਮਕਰਿਹੈ ॥ ਚਰਿਨ ਨ ਕਰੇ
 ਤਮ ਮੁਖ ਕਉਲੈ ॥ ॥ ਗੁਰਪਰਸਾਦੀ ਗੰਗਾ ਤਾ ॥ ਅੰਮ੍ਰਿਤੁ ਪੀਅਸਾ ਜਮ
 ਬਾ ॥ ਗੁਰਵੀਚਰੀ ਅਗਨਿ ਨਿਵੇਗੀ ॥ ਅਧਿਪਿ ਚੀਨਾ ਤਮਾ ॥ ਸੁਖੀ ॥ ਸਬਦੁ
 ਪਿਆ ਗੁਰਮੁਖਿ ਤਰੁ ਰਹੀ ॥ ਨਨਕ ਬੁਝੈ ਕਵੀ ਚਗੀ ॥ ॥ ਇਹੁ ਮਨੁ ਮਾਯਾ
 ਕਰ ਬਸੀ ਅਲਕਾ ਬਸੈ ਆਪੁ ਪਦਨਾ ॥ ਕਰ ਬਸੈ ਸੇਸ ਬਦ ਅਧਿਪੁ ॥ ਸੇ
 ਚੁਕੈ ਮਨ ਕਵਨ ॥ ਨਾਹਿਕ ਰਤੇ ਸਤਿਗੁਰ ਮਲਤਾ ਨਿਜ ਘਰਿ ਵਸੈ
 ਮਨੁ ਪਦ ਅਪਾਪੁ ਖਇਤ ਨਿਰਮਲਾ ਰੇਤੁ ਪਦ ॥ ਵਰਜਿਹੁ ॥ ॥
 ਮੂਲੁ ਪਛਣੈ ਅਤੁ ਜਾਵੈ ਕਿਉ ਸਿਧਿ ਸੁਰਸਮਾਵੈ ॥ ਗੁਰਮੁਖਿ ਚੀਨੈ

ਵਰੁ ਧਵੈ ਤਉ ਨਾਨਕ ਸਹਿ ਸਮਾਵੈ ॥ ॥ ਇਹੁ ਮਨੁ ਨਿਰਮਲਾ
 ਰੇਤੁ ਸੀ ਅਲਗੁ ਮੁਖਿ ਮੂਲੁ ਪਛਣੈ ॥ ਨਕਿ ਪਦਨੁ ਘਰਿ ਆਸਾ
 ਜਾਗੁਰਮੁਖਿ ਖੋਜਤੁ ਤੁਲੈ ॥ ਸੁਸਬਦ ਨਿਰੰਗੁ ਨਿਜ ਘਰਿ ਆਵੈ
 ਤੁਕਵੈ ਨ ਜੀਤੁ ਸੁਸਬਦਿ ॥ ॥ ਸਾਵਨ ਮੁਖ ਪਾਚੀ ਕੀ ਸਚੀਤਿ
 ਪਾਸ ਮਹੈ ॥ ਅਨੁਬਾਣੀ ਗੁਰਮੁਖਿ ਖੋਜੈ ਬਿਰਲਾ ਕਾਰਥਾਵੈ ॥
 ਨਾਖਾ ਖੋਜੁ ਸੁਕੁ ਖੋਜੈ ਸਚਿ ਰਹੈ ਗੁਰ ਬਖਸੁ ਜਾਵੈ ॥ ॥ ਜਾਇਹਿ
 ਰੇਤੁ ਰਹੈ ॥ ਤਉ ਮਨ ਕਠੋਰੁ ॥ ॥ ਨਕਿ ਮਲਾ ਅਸ ਬੈਠੁ ਨ ਤਤੁ ਪ
 ਦਨੁ ਕਵਨ ਘਰਿ ਸਹਤ ॥ ਰੂਪੁ ਨ ਤੰਗੁ ਨ ਕਈ ॥ ਸਬਦਿ ਕਾ ਲਿਖਾ
 ਈ ॥ ਰਕਤ ਬਿਚਕੀ ਮੰਗੀ ਨਹੀ ਮਤਿ ਕੀ ਮਤਿ ਨਹੀ ਪਈ ॥ ਵਰਨੁ ਖੁਆ
 ਸਰਪਨ ਜਪਾ ਕਿਉ ਕਹਿ ਜਾਪੁ ਸਿਸਚੁ ॥ ਨਨਕਾ ਮਿਰਤ ਬਰਹੀ ਇਸ
 ਤਬਾ ਰੰਸਾ ॥ ॥ ਹਿਰਾ ਰਹੈ ਤਉ ਅਧਿਪੁ ਤਉ ਮਨੁ ਨਹੈ ਬ
 ਰਹੀ ॥ ਨਕਿ ਮਲਾ ਅਸ ਬੈਠੁ ਨ ਤਤੁ ਨਿਜ ਘਰਿ ਬਸਤਿ ਪਦਨੁ ਅ
 ਨਗੀ ॥ ਰੂਪੁ ਨ ਖੋਜਿਅ ਜਤਿ ਨਹੀ ਤਉ ਅਕਲੀ ਟਿਹਤ ਉਸ ਬਦੁ
 ਸਸਰੁ ॥ ਗਉਨੁ ਗਗਨੁ ਜਬ ਤਬ ਚਿਹਨੁ ਤਉ ਤੁਭਵ ਜਤਿ ਅਪਨਿ ਕ
 ਗੁਰਨੁ ਭੋਖੁ ਅਸਰੁ ਪੁਸੈ ਕੇ ਕੇ ਕੇ ਸਬਦ ਵਿਭਣੀ ॥ ਸਾਚ ਬਿਨੁ ਸੁਚ
 ਕਾਨੀ ਨ ਨਕ ਅਕੁ ਖੋਜਈ ॥ ॥ ਕਿਤੁ ਕਿਤੁ ਬਿਧਿ ਜਗੁ ਚਿਪਤੁ ਪੁਰਖਾ
 ਖਕਿ ਤਕਿ ਤਦੁ ਖਿਬਿਨ ਸਿਜਈ ॥ ਪਥਿ ਮੇਦਿ ਚਿਜ ਗੁਪਤੁ ਪੁਰਖਾ
 ਮਿਵੈ ਸਹਿ ਅੰਦੁ ਪੁਪਈ ॥ ਗੁਰਮੁਖਿ ਰੇਤੁ ਸੁਗਿਆਨੁ ਤਤੁ ਬੀਚਰੈ ਹਉ
 ਮੇਸਬਦਿ ਜਲਾਈ ॥ ਤਨੁ ਮਨੁ ਨਿਰਮਲਾ ਨਿਰਮਲਾ ਬਣੀਨ ਮੇਸੈ ਸਮਾ
 ॥ ਨਾਮਨੀ ਮਹੈ ਬੋਰਗੀ ਸਾਚੁ ਖੋਜਿਅ ਉਹਿ ਹਰ ॥ ਨਨਕਾ ਬਨੁ ਨਵੈ
 ਗੁਰਨੇ ਰੇਤੁ ਰਹੈ ਬੀਚਰੈ ॥ ॥ ਗੁਰਮੁਖਿ ਸਾਚੁ ਸਬਦੁ ਚੰਗ
 ਕੀ ॥ ਗੁਰਮੁਖਿ ਸਚੁ ਬਣੀ ਪਰਗਟੁ ॥ ਗੁਰਮੁਖਿ ਮਨੁ ਤੀਜੈ ਵਰਲਾ ਬੁ
 ਝਕੀ ॥ ਗੁਰਮੁਖਿ ਨਿਜ ਘਰਿ ਵਸਹੈ ॥ ਗੁਰਮੁਖਿ ਜੰਗੀ ਜਗਤਿ ਪਦਨਾ
 ਗੁਰਮੁਖਿ ਨਨਕ ਰੇਤੁ ਜਾਵੈ ॥ ॥ ਬਿਨੁ ਸਾ ਤੰਗੁ ਸਦੈ ਜਗਨੁ ਪਈ ॥ ਬਿਨੁ
 ਸਿਤੁ ਗੁਰ ਕੇ ਮੁਖ ਤਿਨੈ ਕਈ ॥ ਬਿਨੁ ਸਤਿਗੁਰ ਕੇ ਨਾਮੁ ਪਈ ॥ ਅਨਜ ਇ
 ਸਤੁ ਸਤਿਗੁਰ ਕੇ ਮਹਾ ਰਖੁ ਪਈ ॥ ਬਿਨੁ ਸਤਿਗੁਰ ਕੇ ਮਹਾ ਗਗਨ
 ਗੁਰ ॥ ਨਨਕਾ ਬਿਨੁ ਗੁਰਮੁਖ ਅਜਨ ਮੁਹਾਰਿ ॥ ॥ ਗੁਰਮੁਖਿ ਮਨੁ ਤਤੁ

ਉਸੈ ਮਗਿ ਗੁਰਮੁਖਿ ਸਾਚੁ ਗਿਆ ਓਹ ਪਰਿ ਗੁਰਮੁਖਿ ਜਗੁ ਜੀਤਨ ਮੁ
 ਕਲਮ ਮਹਿ ਬਿਦਰਿ ਗੁਰਮੁਖਿ ਰਗਹਨ ਆਵੈ ਹਰਿ ਗੁਰਮੁਖਿ ਮੁਖਿ
 ਮਿਲੈ ਸੋ ਜਣੈ ਨ ਨਕ ਗੁਰਮੁਖਿ ਸਬਦ ਪਛਣੈ ॥੧॥ ਸਬਦੈ ਕਾ ਨਿਬ
 ਭਾਸੈ ਤੁਝ ਓਹੁ ਬਿਨ ਨ ਵੇਜਿ ਗਏਈ ਨਾਮਹ ਤੇ ਅਨਦਿਨੁ ਮਾਨਸ
 ਤਿ ਮੁਖ ਪਈ ॥ ਨਾਮੈ ਤਿ ਮੁਖ ਪਰਗਟੁ ਹੋਵੈ ਨਾਮ ਸੋਈ ਪਈ ॥ ਬਿਨੁ ਨਾਵ
 ਕਿ ਖਕਰਹਿ ਬਹੁ ਤੇਰੇ ਸੁਚੈ ਅਪਿਖੁ ਆਈ ॥ ਸਤਿਗੁਰ ਤੇ ਨਾਮੁ ਪਈ ਅ
 ਅਓਪੁ ਜੋਗ ਜਗੁ ਤਿ ਤੋਹਈ ॥ ਕਹਿ ਬੀਚਰੁ ਮਨਿ ਦੇਖਹੁ ਨਾਕ ਬਿਨ
 ਨਵੈ ਮੁਕਤਿ ਨ ਕੋਈ ॥ ੨ ॥ ਤਰੀਗਤਿ ਮਿਤਿ ਤੁਹੈ ਜਾਣਹਿ ਕਿ ਅਕੇ ਅਭਿ
 ਵਖਣੈ ॥ ਤੁਝ ਪਰਪਤ ਅਪ ਪਰਗਟੁ ਆਸਿ ਤਿਰਿ ਗਮਵੈ ॥ ਸਤਿਗੁ
 ਸਿਧ ਗੁਰੁ ਬਹੁ ਚਲੈ ਖੋਜਤ ਠਿਗਹਿ ਫਿਰਮਵੈ ॥ ਮਗਹਿ ਨਾਮੁ ਪਇਓ
 ਹਭਿ ਖਿਅ ਤੇਰੇ ਰਸ ਨਕ ਓਕੁਰ ਬਣੈ ॥ ਅਥਿ ਨਾਮੀ ਪੁਛਿ ਖੋਲ੍ਹਹੁ
 ਇਅ ਗੁਰਮੁਖਿ ਸੋਈ ਹੋਈ ॥ ਨਾਨਕ ਸਤਿਗੁਰੁ ਅਪੇਵਰ ਤੇ ਦੂਜ ਅਵਰ
 ਨ ਕੋਈ ॥੧੩॥੧॥

੧੩ ਸਤਿਗੁਰੁ ਪਸਦਿ

ਗੁਰਮੁਖ ਲੰਕੀ ਵਰਸਲ ਕਨ ਲਿਮੁਲਾ ३ ਜੇਹੀ ਵੈਰੈ ਪੁਰਬ ਲੰਕਾ
 ਨਾ ਸਲਾਹਮ ३ ਸਤਿਗੁਰੁ ਮਨ ਜੈਦ ਖੇਤੁ ਪੈ ਜਿ ਸੋਨੇ ਲਾਭ ਓ
 ਨ ਓ ਬੀਜੈ ਨ ਓ ਓ ਗਵੈ ਨ ਮਹੈ ਸਮਾਇ ॥ ਹਉਮੈ ਹੋਈ ਜੂਹੈ ਸਮਾਇ
 ਇਅ ਦਿਲਾਇ ॥ ਨਕਿ ਫੁਥੀ ਜੈਨ ਓ ਗਵੈ ਜੋ ਬਖਸੇ ਸੇਖਾਇ ॥ ਅੰਭੁ
 ਅੰਭੁ ਗਲਿ ਅਬਹੁ ਤਿਨਿ ਕਮਿਅ ਜਾਇ ॥ ਨਾਨਕ ਗੁਰਮੁਖਿ ਚਲਤੁ ਪੈ
 ਵੇਖਹੁ ਲੋਕ ਆਇ ॥ ਲੋਕੁ ਵਿਵੇਖੈ ਬੁਧੁ ਜਿ ਸੋਨੇ ਸੋਈ ਨਹਿ ॥ ਜਿਸਦੇ
 ਲੋਸੇ ਵੇਖੈ ਜਿਸਦੇ ਸਿਅ ਮਨਮਾਇ ॥੧੪॥੧॥ ਮਨਮੁਖੁ ਦੁਖ ਖੇਤੁ
 ਦੁਖ ਬੀਜੈ ਦੁਖ ਆਇ ॥ ਦੁਖ ਵਿਚਿ ਜੈ ਮੈ ਦੁਖ ਮਰੈ ਹਉਮੈ ਕਰਤਿ

੮੪.੮
 ਇਅ ਵਟੁ ਜਨ ਨ ਸੁਣਈ ਅੰਧ ਅੰਧ ਕਮਾਇ ॥ ਜੇ ਦੇਵੈ ਤਿਸੈ ਜਾਣ
 ਆਇ ਤਕ ਓਲਪਣਾ ॥ ਨਾਨਕ ਪੁਰਬਿ ਲਿਖਿ ਅਕਸ ਵਟੁ ਅਵਰਨ
 ਕਰਣਾ ਜਾਇ ॥ ਸਤਿਗੁਰੁ ਮਿਲੈ ਅੰਸਰ ਸੁਖੁ ਜਿ ਸਨਾਪਮ
 ਕਮਾਇ ॥ ਸੁਖ ਲਾਭ ਬਕੁ ਐਤਰਿ ਨਿਰਮਲ ਹਉਮੈ ਅਗਿਆਨੁ ਕਾ
 ਮੁਕਤੀ ਐ ਗਿਆਨੁ ਪਰਾਪਤਿ ਹਉਮੈ ॥ ਨਾਨਕ ਕੋ ਨਾਟੀ ਆਇਆ ਜਤ
 ਦਖਤੁ ਹਉਮੈ ॥ ੧ ॥ ੧੨ ॥ ਸਚੇ ਤਖਤੁ ਰਚਿਅ ਬੇਸਾਕ ਓਧਿ
 ਸਕ ਕਿਉ ਆਪਿ ਪੈਰਿ ਗੁਰ ਸਥਾਇ ਸੁਣਾਈ ॥ ਅਪਕਰ ਰਤਿ ਸਾਨੀ
 ਅਨੁਕਰਿ ਮੁਲਾ ਸਰਾਈ ॥ ਚੈਦ ਸੁਗੁਣੁ ਦਿ ਰਾਨਟੁ ਪਰੀਥਾਣਾ ਖਣ
 ਈ ਆਪੇ ਵੇਖੈ ਸੁਣੈ ਅਪਿ ਗੁਰ ਸਥਾਇ ਧਿਆਈ ॥ ਵਹੁਣੁ ਹੁਸਰਪਾ
 ਜਿਸ ਹੁਤੁ ਸਚੀਨਈ ॥੧੩॥੧॥ ਸਚਾ ॥ ਕਈ ਰਮੁਦੀ ਕਹਿ ਕੈਥਾ
 ਲਿਅ ਆਪੁ ਪੀਸਾਇ ਪੀਸਇ ॥ ਤੈਸਹਾ ਤਨ ਪੁਛਈ ਅਕ ਬਹੁ
 ਲਈ ਪਇ ॥੧੪॥੧॥ ਨਾਨਕ ਮਹਦੀ ਕਹਿ ਕੈਥਾ ਅੰਸਾ ਹਨ ਰਹਿ ਕਹਿ
 ਅਪੁ ਪੀਸੈ ਅਪੁ ਪੀਸੈ ਅਪੇ ਪੀਲਾਇ ਲਾਇ ॥ ਇਹਿ ਪਿਰਮ ਪਿਅਲ
 ਖਸਮਕ ਜੈਭਵੈ ਤੈਦੇ ॥੨॥੧੪॥੧॥ ਵੇਕੀ ਸਿਸਟਿ ਓਪਈ ਅਨੁਸਕ
 ਹਕਮੀ ਆਵੈ ਜਾਇ ਸਮਾਈ ॥ ਅਪੇ ਵੇਖਿ ਵਿਗਸਾਣੁ ਜਾ ਕੋ ਨਹੀ ॥ ਜਿ
 ਚੁਕਵੈ ਤਿਉ ਰਖ ਤੁਹੁ ਗੁਰ ਸਥਾਇ ਬੁਝਾਈ ॥ ਸਭਨਾ ਤਰ ਜੋਹੈ ਜਿਉ ਭਾ
 ਵੈ ਨਿਵੈ ਚਲਾਈ ॥ ਤੁਹੁ ਜੋ ਵੇਖੈ ਮੈਨਹਿ ਕੋ ਕਿਸਾ ਅਖਿਸਾਈ ॥੩॥੧੪॥੧॥
 ੧ ॥ ਭਗਿ ਮਕੁਲਾਈ ਸਕਤ ਜਗ ਠਿਗੀ ਠਵੀ ਹੋਈ ਕਲਿ ਮੇਸਹ ਸੀ
 ਤਿਨ ਵਈ ਕਿਆ ਚਲੈ ਤਿਸੁ ਨਾਨਕ ॥ ਗੁਰ ਪਰਸਾਦੀ ਹਰਿ ਧਿਆਈ ਐ
 ਅੰਤਰਿ ਖੀ ਐ ਓਹਿ ਪਰਿ ॥ ਨਾਨਕ ਪਰਿ ਬੈਠਿ ਅਸਹੁ ਪਇਆ ਜਾ ਕਿਰ
 ਪਾ ਕੀ ਤੀਕਰਤਰਿ ॥੪॥੧੪॥੧॥ ਧੀਪ ਪਵ ਤਰਿ ਨਾਨਕ ਆਗੈ ਟਿਗਵਈ
 ਸਾਇ ॥ ਕੁੜ ਬੋਲਿ ਬਿਖੁ ਆਮਨ ਮੁਖਿ ਚਲਿਅ ਗੋਇ ॥ ਸਿਰ ਓਪਾਇ
 ਜਮਡੰਡੁ ਹੋਵੈ ਜੋਭਾਇ ਪਤਿਓਇ ॥ ਹਰਿ ਨਾਮੁ ਕਰਨੇ ਤੇ ਓਠਿ ਫਿਰਿ ਆਵ
 ਵਜਣਾ ਹੋਇ ॥ ਗੁਰ ਪਰਸਾਦੀ ਹਰਿ ਮਨਿ ਵਸੈ ਜਮਡੰਡੁ ਨਾਨਕ ਕੋਈ ॥ ਨ
 ਨਕ ਸਹੈ ਮਿਲਿ ਰਹੈ ਕਰਮ ਪਰਾਪਤਿ ਹੋਇ ॥੫॥੧੪॥੧॥ ਇਕਿ ਆਪ
 ਈ ਸਿਫਤੀਲਾਇ ਅਨਾਦੈ ਸਤਿਗੁਰੁ ਮਤੀ ॥ ਇਕਨੇ ਨ ਓਥ ਬਖਸਿਓ ਨੁਮ
 ਸ ਓਹੁ ਹਰਿ ਸਤੀ ॥ ਪਉਣਾ ਪਈ ਬੈਸੇ ਤੇਰੇ ਹਉਮੈ ਕਰਹਿ ਭਗਤੀ ॥ ਇਨਨੇ

ਉਤੀਅਗਲਾਪਹੀਬਣਤਬਣਤੀ॥ਸਕਏਕੁਹਕਮੁਵਰਨਾਮਨਿਆ
 ਧਰਾਧੀ ॥ ੧੮ ॥ ਕਏਰੀਕਸਓਟੀਗਮਕੀਛੁਠੀਕੈਨਕਥਿ ਗੋਲ
 ਸਥਿ ॥ ਸੰਸਰੈਜੰਮਹਿਨੀਵੇਹਉ ॥ ੧੯ ॥ ਕਿਉਕਰਹਿਉਮਨੁਮੁਖੀਅ
 ਕਿਨੇਕਰਿਮੁਤਕੁਹਉ ॥ ਕਹਿਆਸਬਦਨਮਨਈਹਮਮੈਛੁਛੁ ॥ ੨੦ ॥
 ਗੁਰਮਰਸਦੀਹਮਮੈਵਜੀਵਨਮਕਰਸੋਹਉ ॥ ਨਨਕਮਿਸੋਨਕਰ
 ਤਿਸੁਮਿਲੇਜਿਮੁਖਿਪਾਨਨਾਗੋਕਉ ॥ ਜੀਵਤਮਰਦਮ
 ਕੇਕਰਜੀਵਨਮੁਕਤੀਕਉਹਉ ॥ ਕੈਕਾਸੀਜਮੁਜੋਕਰਾਕਾਪਲਾਧੁ
 ਅਧਿਕਨਗਦਾਵੈਸੁਮਸੁਜੋਜਿਖਕਯੋਜਨਾਨਮਿਤਰਉ ॥ ਨਨਕ
 ਗੁਮੁਖਪਾਏਜਾਕਉਨਾਹਿਕਰਉ ॥ ਦੁਖਭਭਰਾ
 ਚਿਅਨਕੇਗਵਰਤਰਾ ॥ ਬੁਧਮਾਥੇਸਨਮਮੁਖਿਪਾਏਚਨੁਕਮਮ
 ਵਨਿਹਰਾ ॥ ਪੰਡਿਤਪੜਵੇਜੋਤਕੀਨਾਸੁਭਹਿਥੀਚਰਾ ॥ ਸਭੁਕਿਛਤਰਖ
 ਲਹੈਸਚਸਿਰਜੁਟਹਰਾ ॥ ਜਿਸੁਭਵੈਤਿਸੁਬਖਸਿਲੈਹਿਸਚਿਸਬਖਿ
 ਮਈ॥ ੨੧ ॥ ਸਮਾਨੁਮ ॥ ਮਨਕਾਣਨਛੁਠਕਮਵੈ ॥ ਮਇਅਨਛਿਤ
 ਪਸਦਵੈ ॥ ਕਰਮੇਕੁਲਸਕਤੀਰਬਹਉ ॥ ਓਹੁਤਪਕੈਸੇਪਰਮਾਤਮਾ
 ਦੇਗੁਰਪਰਸਦੀਕੋਸਚੁਕਮਵੈ ॥ ਨਨਕਸੋਤਪਮੇਭੰਤਰੁਪਵੈ ॥
 ਸੋਤਪਜਹਿਉਤਪਪਾਲੇ ॥ ਸਤਿਗੁਰਮਿਲੈਸਥਦਸਮਾਲੇ ॥ ਸਤਿਗੁ
 ਕੀਸਵਉਹੁਤਪਪਰਵਣ ॥ ਨਨਕਸੋਤਪਦਗੁਪਪਏਮਣ ॥
 ੨੨ ॥ ਰਾਤਿਦਿਨਸੁਖਿਪਾਏਅਨੁਸੈਸਰਕੀਵਰਤਇ ॥ ਗੁਰਮਤੀਪਦਿਕਾ
 ਣਅਨਗਥਿਨਸਾਣਾ ॥ ਹਕਮਹੀਸਭਸਾਜੀਅਨੁਵਿਅਸਭਿਵਦਿਓ
 ਟਿ ॥ ਸਕੁਕਿਛੁਆਪੇਆਪਿਹੈਗੁਰਸਦਹਰਿਕਟਿ ॥ ਸਬਦਹੀਸਭੀ
 ਈਸਚੋਆਪਿਥੁਛਈ ॥ ੨੩ ॥ ਅਭਿਆਗਤਏਹਿਨਾਅੰ
 ਅਹਿਜਿਨਕੇਚਿਤਮਹਿਕਰਮ ॥ ਤਿਸਦੇਦਿਤੇਨਨਕਭੋਜੋਹਰਾਮ
 ਮਕੰਨਿਰੰਜਨੁ ॥ ਰਮਪਦਤਕਾਕੁਖਹਉ ॥ ਤਿਸਕੋਭੋਜਨਨਨਕਵਿ
 ਲਪਏਕਉ ॥ ੨੪ ॥ ਅਭਿਆਗਤਏਹਿਨਾਅੰਅਨਿਜਿਮਿਲੈ
 ਰਿਭੰਜਨੁਕਰਨਿ ॥ ਓਤਰੋਕਰਟਿਅਪਣਬਹਲਭਖਕਰਨਿ ॥ ਅਕਿਅਗ
 ਤਿਸਈਨਨਕਜਿਅਤਮਗਉਣਕਰੇਨਿ ॥ ਕਲਿਲਹਨਿਸੁਆਪਣ
 ਨਿਯਮਰਿਹੁਣੁਕਰੇਨਿ ॥ ੨੫ ॥ ੨੬ ॥ ਐਬਰੁਪੁਤਿਵਿਛਰਿਅਉ

ਜਿਸੁਅਸਰਉ ॥ ਘਰਾਹੁਸਰਸਚੁਹੋਜਿਸੁਵਿਚਿਸਚਨਉ ॥ ਮਭਸ
 ਚਹਕਮੁਵਰਤਰਾਗੁਰਮੁਖਿਸਾਚਿਸਮਓ ॥ ਸਚਆਪਿਤਖਤਸਚਾਬ
 ਦਸਚਕਰੇਨਿਅਉ ॥ ਸਕਸਚਸਚਵਰਤਰਾਗੁਰਮੁਖਿਆਲਪੁਲਾਖ
 ੨੭ ॥ ੨੮ ॥ ੨੯ ॥ ਰਣਾਧਰਮਹਿਅਨਤੋਹਕੀਆਵਜਹਿ ॥ ਕ
 ਟਰੁਲੇਅਪਣਬਹਤੀਲਹੈਸਜਹਿ ॥ ਰਣਾਧਰਮਹਿਸਕਕਿਛੁਠਕ
 ਮੀਲਿਪਉ ॥ ਨਨਕਨਓਨਿਗਪਾਏਐਜਰਾਤਿਸੁਰਜਹਿ ॥
 ਸੁਹਜੋਸਾਤਿਗੁਰਨਸਦਿਓਵਿਚਿਹਮੇਜਨਮਿਥਨਾਸੁ ॥ ਰਸ
 ਨਹਰਿਸੁਨਚਪਿਓਕਮਲਨਹਉਓਪਗਰਾਸੁ ॥ ਬਿਖਪਧੀਮਨਮੁਖ
 ਮੁਆਮਾਇਅਮੋਹਿਵਿਟਾਸੁ ॥ ਇਕਸੁਹਰੋਕਨਮੁਵਿਟਪ੍ਰਗੀਵਣ
 ਧੁਗਵਾਸੁ ॥ ਜਾਪਾਪਨਾਹਿਕਰਪ੍ਰਭਸਚਾਤਹੋਵੈਰਸਤਿਸਾਤਅ
 ਨਦਨੁਸੇਵਕਰੇਸਤਿਗੁਰਕੀਕਥਹਿਨਛੁਛੋਪਸੁ ॥ ਜਿਓਲਮਹਿਕ
 ਮਾਅਲਿਪੇਤਵਰਤਤਿਓਵਿਚਿਹਿਓਰਾਸੁ ॥ ਜਨਨਨਕਕਰਕਰ
 ਏਆਸਭੁਕੇਜਿਓਭਵੈਤਿਵਹਰਿਗੁਣਤਸੁ ॥ ੩੦ ॥ ਛਤੀਹ
 ਜਗਬਰੁਸਅਪਗਣਤਕੀਨੀ ॥ ਅਪ੍ਰਿਸੁਦਿਸਭਸਾਜੀਅਨੁਅਪ
 ਮਤਿਦੀਨੀ ॥ ਸਿਮ੍ਰਿਤਿਸਾਤਸੁਜਿਅਨੁਪਪਾਨਗਣਤਕੀਨੀ ॥ ਜਿ
 ਸੁਭਭਏਸੇਭੁਭਸੀਸਚੈਸਥਦਿਪਤੀਨੀ ॥ ਸਭਅਪਆਪਿਵਰਤਰਾ
 ਅਪਬਖਸਿਮਿਲਈ ॥ ੩੧ ॥ ੩੨ ॥ ਇਹਤਨੁਸੋਰਹੁਰੋਰੁਥਿਨ
 ਤਨਹਉਏਜੋਸਹਿਰੇਅਪਣੈਤਿਨਤਨਿਲੋਭਰਤਨਹਉ ॥ ਛਪਓਅਤ
 ਨੁਖੀਦਹਉਲੋਭਰਤਵਿਚਹਜਹਿ ॥ ਜਿਓਬੈਸਤਹਿਧਤਸੁਧਉਇਪਓ
 ਹਰਿਕਥਉਰਮਤਿਮੈਲਗਵਾਇ ॥ ਨਨਕਤੇਨਸੇਭਣੇਜੋਤਹਰਿਗ
 ਵਾਉ ॥ ੩੩ ॥ ਰਮਕਲੀਰਮੁਮਨਿਵਸਿਆਤਬਨਿਆਸੀਗਰਾਗਰ
 ਕਿਸਵਦਿਕਮਲਾਬਿਗਸਿਆਤਸਓਪਿਆਕਗਤਿਕੰਡਾ ॥ ਕਰਮਗ
 ਆਤਾਜਗਿਆਚਕਅਗਿਆਨਅਪ੍ਰਭਾ ॥ ਜਿਸਨੇਗੁਅਤਿਅਗ
 ਨਾਜਿਸੁਹਰਿਨਲਿਪਿਆਗ ॥ ਸਦਰਵੈਪਰਾਪਣਾਸੋਕਵੰਤੀਨਹਿ
 ਮਨਮੁਖੀਸੀਗਰਨਜਣਾਨੀਜਾਨਿਜਨਮੁਸਭਹਉ ॥ ਬਿਨੁਹਰਿਕਗ
 ਤੀਸੀਗਰੁਕਰਹਿਨਿਤਜੰਮਹਿਹਉਇਖੁਆਗਾ ॥ ਸੇਸਹੋਵਚਿਸੁਭਨੁਪਉ
 ਨਿਅਗੀਜਿਕਰੋਸੋਜਣੈਕਰਤਰਾ ॥ ਨਨਕਸਚਏਕੁਹਉਹਉਵਿਚਿਹੈਸ

ਕੰਟਗਡ ਅੰਦਰਿਲਾਲਜਵੇਹਰਗਿਰਮੁਖਿਹਿਨਮੁਪਕਾ॥ਹਰਿਮੁਖ
 ਦਰਸਰਗਅੰਤੰਮਹਾਹਰਿਹਿਨਮੁਖੰਕ ਮਨਮੁਖਅਖਿਪੁ
 ਇਅਨਮਇਅਮੁਖਿਤਕਤ ਸਕਨਸਧਿਯੁਕਤਪੁਰੁਤੁਗਿ
 ਇਅਜਈ ॥ ੧੫੫ ॥ ਨਸਤਿਖੀਅਨਮੁਖਿਮੁਖਿਅ
 ਸਤਿਪਈਕੰਡਗਿ॥ਨਸਤਿਮੁਖਮੁਖੰਕੀਕਸੀਨਸਤਿਮੁਖੰਕ
 ਵੇਸਫਿਰਹਿ॥ਨਸਤਿਮੁਖੰਕੀਬਖੀਬਰਅਪੁਤਫਵਹਿਖਸ
 ॥ਨਸਤਿਤਮਜੀਬਹਸੰਗਲਨਸਤਿਗਈਘਰੁਹਹਿ॥ਜਿਸੁਭ
 ਸਿਧਿਦਵਜਸੇਈਜਿਸਨਦਹਿਤਿਸੁਆਇਮਲ॥ਨਨਕਤਕਉ
 ਲਵਈਜਿਸੁਘਟਭੀਹਿਸਥਦੁਰਵੇ ਸਭਿਘਟਮਗਥਿਸਕਾ
 ਅੰਦਰਿਜਿਸਧਿਅਈਤਿਸੁਕਥਿਕਥੇ॥ਜਿਸਹਿਦਿਖਾਲਵ
 ਵੀਤਿਸਹਿਕੁਲਵੈਕਉਦੁ॥ਜਿਸਹਿਕੁਲਈਪੰਧਸਿਧਿਤਿਸਹਿ
 ਖਵੈਕਉਦੁ॥੧੫੬॥ ਸੇਗਿਹੀਜੇਨਿਗਹੁਕਰੈ ਜਪੁਤਪੁਸੰਜਯ
 ਖਿਅਕਰੈ ਪੁੰਨਦਨਕਕਰੈਸਗਿ ਸੇਗਿਹੀਗੰਗਾਕਨੀਗੁ॥ਬੋਲਈ
 ਸਰਸਤਿਸਰੂਪੁ॥ਪਰਮਤੰਤਮਹਿਰਖਨਰੂਪੁ॥੧੫੭॥ ਸੇਅਥਿਯੁਜੇ
 ਧੁਪਅਪੁ॥ਤ੍ਰਿਖਿਅਥੇਜਨਕਰੈਸਤਪੁਅਥਿਠਪਟਨਪਹਿਰੀ
 ਖਿਅਕਰੈ॥ਸੇਅਥਿਧੁਜੀਸਿਵਪੁਰਿਚਕੈ॥ਬੋਲੈਗੋਰੁਖੁਸਤਿਸਰੂਪੁ
 ॥ਪਰਮਤੰਤਮਹਿਰਖਨਰੂਪੁ॥੧੫੮॥ ਸੇਥਿਦਾਸੀਜੇਪਲਥਿਦਾਸੁ ਅ
 ਧਥਿਰਧਕਰੈਨਿਰੰਜਨਵਸੁ॥ਚੰਦਸੁਰਜਕੀਪਏਗੰਢਿ॥ਤਿਸਥਿਦਾ
 ਸੀਕਪੜਨਕੈਪੁ॥ਬੋਲੈਗੋਪੀਚੰਦਸਤਿਸਰੂਪੁ॥ਪਰਮਤੰਤਮਹਿ
 ਰਖਨਰੂਪੁ॥ਸਪਖੰਡੀਜੇਕਾਇਅਪਖਲਾਕਾਇਅਕੀਅਗਾਥਿ
 ਥਹਮਪਰਿਜਾਲ ਸੁਪਨੰਬਿਦੁਨਦਈਝਰਣਾ॥ਤਿਸਪਖੰਡੀਜ
 ਨਮਰਣਾ॥ਬੋਲਚਗਪਟਸਤਿਸਰੂਪੁ॥ਪਰਮਤੰਤਮਹਿਰਖਨਰੂਪੁ
 ਸੇਥੈਗੀਜੁਭਿਲਟਥਹਮੁ ਗੰਗਨਮੰਡਲਮਹਿਰਖੰਧੀਮੁ ਅਥਿ
 ਨਿਸਿਅੰਤਰਿਹੋਧਿਅਨਿਤਿਬੰਗੀਸਤਿਸਮਨਿ॥ਬੋਲਭਭਰਿ
 ਸਤਿਸਰੂਪੁ॥ਪਰਮਤੰਤਮਹਿਰਖਨਰੂਪੁ॥ਕਿਥਿਮਹੰਦਾਕਥਿ
 ਵੰਜਗਤਿ॥ਕੰਨਪੜਾਇਕਿਅਖਾਨੰਭੁਗਤਿ॥ਅਸਤਿਨਸਤਿਦੋ
 ਨਥਾਕਉਦੁਸੁਅਖਰੁਜਿਤਹੋਹਿਅਥਿ॥ਧੂਪਛਵਜੇਸਮਕਹਿਯੁ

ਨਨਕੁਆਖੈਗਰਕੰਧੈ॥ਛਿਅਵਰੁਵਰਤਪਿਪਤਾਨਸੀਸਰੀ
 ਨਾਥਿਧੁਤਾ ਨਿਰੰਕਰੁਜੇਹੋਸਮਥਿ ਕਹਿਥਿਅਮੰਗਇਜਾਇ
 ॥੧੫੯॥ ਹਰਿਮੰਦਰਸੇਈਅਖੀਆਜਥਹੁਹਿਜਤ ਮਨਮ
 ਦਗਰਬਚਨੀਪਇਅਮਕੁਅਤਮਗਮੁਪਛਤਾ ਬਹੁਹਿਮੁਲਿਨ
 ਮੁਖੀਐਪਰਮਹਿਥਿਧਤਾ॥ਮਨਮੁਖਹਿਮੰਦਰਕੀਸਰਨਜਾਨੀ
 ॥ਮਨੀਜਨਮੁਗਵਤਾ॥ਸਕਮਹਿਕਿਕੁਵਰਤਾਗੁਰਬਚਾਪਾਇਅ
 ਜਈ॥੧੬੦॥੧੬੧੩ ਮੁਗਪਵੇਸੁਸਣਮੁਰਪਕਕਹਣਾ ਮੁਗ
 ਰੁਖਾਲਖਣਹਕਿਅਮੁਰਖਕਕਰਣਾ ਮੁਗਥਿਹੰਜਮੁਗਪੁਅ
 ਖਰਮਰਣਾ ॥ਤਕਮਟੇਸਟਾਦੁਖਦਖੀਮਾਹਿਰਣਾ॥ਅਖਿਪਅ
 ਗਵਖਹਿਕਿਹਸੰਜਮੁਕਰਣਾ॥ਗੁਰਮੁਖਿਹਿਸੁਕਰਵੀਚਰੁਥਿਅ
 ਲਿਪਤਹਣਾ॥ਹਰਿਨਮੁਜਪੈਅਪਿਥਿਧਰੇਥਿਪਛੈਡਬਦਕੀਤ
 ਰਣਾ॥ਨਨਕੁਜੇਤਿਸੁਭਵੇਸੇਕਰੇਜੇਦਇਸੁਸਹਣਾ॥੧੬੨॥ ਨਨਕੁ
 ਅਖੈਰਮਨਸੁਟੀਅੰਸਿਖਸੀ॥ਲਖਰਥਮੰਗਸੀਅਥੰਠਕਫਿਵ
 ਹੀਤਲਾਬਪਉਸਨਿਅਕੀਅਥਕੀਜਿਨਰਹੀ ਅਜਰਈਲਾਫ
 ਰੇਸਤੰਦੋਸੀਅਇਤਈ॥ਅਵਦਜਣਨਸੁਣਈਭੀਕੀਗਲੀਫਹੀ
 ਕੜਨਿਪੁਟੇਨਨਕਥਿਕਵਿਸਚਿਹੀ॥੧੬੩॥ਹਰਿਕਾਸਭ
 ਸਗੁਰੁਹਰਿਗਵਹਿਅਸਭੁਆਪੈ॥ਹਰਿਕੀਕੀਮਤਿਨਪਵੈਕਿਛਕਪ
 ਵਜਪੈ॥ਗੁਰਪਰਸਾਦੀਸਾਲਾਐਹਰਿਕਗਤੀਰਾਪੈ॥ਸਭਮਨਤ
 ਨਹਿਆਹਇਅਅਹੰਕਗਵਪੈ॥ਸਭਕਿਛਹਰਿਕਖਲੁਹਗੁਰਮੁ
 ਥਿਕਿਸਥਛਈ॥੧੬੪॥੧੬੫੧ ਸਹੰਸਰਾਨਦਾਇਏਰੋਅਥਿ
 ਅ ਪਰਮਗਮੁਰਵੈਘਰਿਆਇਆਅਜੇਸੁਰਵੈਕੀਖਿਅਖਾਇਅ
 ਸੀਦਗਹੀਮਲੈਸਜਾਇ॥ਰਵੰਗਮੁਨਿਕਲਾਕਇਆ॥ਸੀਤਲਖ
 ਮੰਦਾਛਿਛਕਿਗਇਆ॥ਰਵੰਦਹਮਿਰਲੈਕਗਵਇ॥ਜਿਨਿਸੀਅ
 ਏਰੁਭਿਕਵਾਇ॥ਰਵਹਿ॥ਰਿਵਭਏਮਾਹਿ॥ਜਿਨਕੈਸੁਆਮੀਹ
 ਤਹਵਾਹਿ॥ਰਵੰਜਨਮੇਜਖਏਗਇਆ॥ਏਕੀਕਰੁਣਿਪਪੀਭਇਆ
 ॥ਹਿਸਪਮਸਾਇਕੀਗਾਅੰਤਿਕਲਿਮਤਲਾਗੀਭੀਭੈ॥ਰਵਹਿਰਜ
 ਕੰਨਪੜਾਇ॥ਘਰਿਘਰਿਮਗਪਿਭੀਖਿਅਜਾਇ॥ਰਵਹਿਕਿਰਪਨਸੰਚ

ਧਿਧਨਜਾਇ ਪੀਡਿ ਤੋਰੇਵਿਹਿਗਿਆਨਗਵਾਇ ॥ ਬਾਲੀਹੋਵੈਨਹਿ
 ਤਰ ਨਨਕਦਖੀਅਸਭਸੰਸਾਰ ॥ ਮੰਨਨਾਏਸਈਜਿਦਿਨਾਇ ॥
 ਅਖਰੀਕਰਮਨਲਾਖੈਲਾਇ ॥ ੧੧੪੩ ॥ ਜਪੁਤਪਮਤਕਿਉਮੀਨੀਅ
 ਨਵਰਿਕਾਸਮਾਕੇਥਾ ॥ ਨਨਕਮੰਨਿਅੰਮੰਨੀਐਉਲੀਅੰਗਰਪਰਸ
 ਦਿ ॥ ੧੧੪ ॥ ੩ ॥ ਕਾਇਆਹੰਸਪੁਰਿਮਲਕਰਤੋਲਿਖਿਪਾਇਆ ॥
 ਸਤਮਹਿਗੁਪਤਵਰਤਾਰਗਰਮੁਖਿਪਗਟਾਇਆ ॥ ਗੁਟਗਵਗੁਰ
 ਉਚਰੰਗੁਟਮਹਿਸਮਾਇਆ ॥ ਸਚੀਬਣੀਮਚਹੰਸਚਮਲੀਮਿਲਾ
 ਇਆ ॥ ਸਤਕਿਉਆਪੁਆਇਹੰਸਪਦੇਇਵਡਿਆਈ ॥ ੧੧੪ ॥
 ੧ ॥ ਨਨਕਅੰਧੋਹੰਸਕੋਰਤਨਪਰਖਣਜਾਇ ॥ ਰਤਨਸਰਨ
 ਜਣਈਆਵੈਆਪੁਲਖਾਇ ॥ ੧੧੪੨ ॥ ਰਤਨਕੋਗੀਗੁਬਲੀਰਤਨ
 ਖੇਲੀਆਇ ॥ ਵਖਰੇਵਣਜਗਿਆਰਹਰੀਸਮਾਇ ॥ ਜਿਨਗੁਟ
 ਪਲੈਨਨਕਮਦਕਵਣਜਪੋਸੇਇ ॥ ਰਤਨਸਰਨਜਣਨੀਅੰਧਵ
 ਤਪਿਲੇਇ ॥ ੧੧੪ ॥ ੨ ॥ ਨਉਦਰਵਜੇਕਾਇਅਕੋਟਹੈਰਸਵੈਗੁਪ
 ਤਰਖੀਜੈ ॥ ਬਜਰਕਪਟਨਖੁਲਨੀਗੁਰਸੁਬਦਿਖੁਲੀਜੈ ॥ ਅਨਹ
 ਦਵਜੇਧੁਨਿਵਜਦੇਗੁਰਸੁਬਦਿਖੁਲੀਜੈ ॥ ਤਿਤੁਘਟਅੰਤਰਿਚਨ
 ਟਕਰਿਭਗਤਿਮਿਟੀਜੈ ॥ ਸਭਮਹਿਇਕੁਵਰਤਾਰਜਿਨਰਚਨਰਚ
 ਈ ॥ ੧੧੪੧ ॥ ੨ ॥ ਅੰਧਕੋਰਹਿਦਸਿਆਐਧੰਧੋਇਸੁਜਾਇ ॥
 ਹੋਇਸੁਜਾਖਾਨਕੋਸੋਕਉਏਫੁੜਪਾਇਆਧੰਧੋਇਨਾਖੀਅਨੀ
 ਜਿਨਿਮੁਖਿਲੇਇਨਾਹਿ ॥ ਅੰਧੋਸੇਈਨਨਕਖਸਮਹੁਪੁਬਜਾਹਿ
 ॥ ੧੧੪ ॥ ੩ ॥ ਸਾਹਿਬਅੰਧਜੇਕੀਅਕੋਰਸੁਜਾਖਪਾਇ ॥ ਜੋਹੋਜਣੇਤੋਹ
 ਰਣੈਜੋਸਉਅਖੰਕੋਇ ॥ ਜਿਥਸੁਦਸਜਨਜਪਈਅਪਫਰਤਉਜਾਇ ॥
 ਨਨਕਗਾਹਕਿਉਲਸਕੋਨਵਸਤਪਛਣਿ ॥ ੧੧੪ ॥ ੪ ॥ ਸੰਕਉਅੰ
 ਧਆਖੀਐਜਿਹਕਮਹੁਅੰਧਹੋਇ ॥ ਨਨਕਪੁਕਮੁਨਥੁਫਈਅੰਧਕ
 ਹੀਅੰਸੋਇ ॥ ੧੧੪ ॥ ੫ ॥ ਕਾਇਆਅੰਦਰਿਗਜ਼ਕੰਦਹੰਸਕੋਰਸੰਤ
 ਰਿਦਸਾਅਪਤਾਵੀਲਈਅਨੁਸਭਮਹਿਰਸਵੈਸਾ ॥ ਆਪਸਿਸਰਿਸ
 ਜੀਅਨੁਅਪਗੁਪਤਰਖੇਸਾ ॥ ਗੁਰਸੇਵਾਤਜਾਇਆਸਚਪਰਗਟੀਏ
 ਸਾ ॥ ਸਭਕਿਉਸਚੇਸਚੁਹੋਗੁਰਸਈਪਈ ॥ ੧੧੪ ॥ ੬ ॥ ਸਲੋਕ੧੧੪

੧੧੪ ॥ ੭ ॥ ਨਨਕਚਿਤਾਹੁਬਾਰੰਧਕਮੁਕੋਪਦਇਖੋਤਾ ॥ ਲਾਖਵਤਰਗੁਬੀਉ
 ਹਲੀਗਹਕੋਤਾ ॥ ਹਲੁਥੀਚਰੁਦਿਕਰਮਦਾਹੁਕਮਿਥਾਇ ॥ ਨਨਕ
 ਏਸਮੰਗਿਅਉਤਜਣਦਾਜਾਇ ॥ ੧੧੪ ॥ ੮ ॥ ਕਉਕਉਪਦਿਖਾ
 ਏਸਤਸੰਤਖੁਬਲਦਾ ॥ ਹਲੁਹਲਮੀਚਿਤੁਚਤਵਚਵਤਸੰਜਗ
 ਦਥੀਜੀਜਸਮੀਸਥਹਲਦਨੀਅਸਗਲਦਰਗ ॥ ਨਨਕਨਾਹੀਕ
 ਮਹੁਪਾਜਵਹਿਸਗਲਵਿਜਗ ॥ ੧੧੪ ॥ ੯ ॥ ਮਨਮੁਖਮਹਗੁਬਰਹ
 ਦਕਉਥੇਲਾ ॥ ਦੁਜੰਭਾਇਸਦਾਖੁਹੰਨਿਨੀਗੁਣਮਲਾ ॥ ਗੁਰਮਿ
 ਨਮੁਪੀਅਈਅਮਥਿਤਤਕਫਲੀ ॥ ਅੰਤਰਿਪਰਗਸੁਘਟਿਚਨਾ
 ਭਿਲਾਹੋਲੇ ॥ ਅਪਭਗਮਿਕੁਲਾਇਕਿਉਕਹਨਾਜਣੀ ॥ ੧੧੪ ॥
 ੧੦ ॥ ਨਨਕਚਿਤਾਮਤਿਕਰਹੁਚਿਤਤਿਸਹੀਹੋਇ ॥ ਜਲਮਹਿ
 ਜੰਚਪਾਇਅਨੁਤਿਨਭਿਰੋਚੀਵਇ ॥ ਓਥੋਹਟਨਚਲਈਨਕਾਕਰਮਿ
 ਕਰਇ ॥ ਸਉਦਮੁਲਿਨਹੋਵਈਨੇਕਲਏਨਦੇਇ ॥ ਜੀਅਕਆਹਰੁ
 ਜੀਅਖਣਾਏਹਕਰੇਇ ॥ ਨਨਕਚਿਤਾਮਤਕਰਹੁਚਿਤਤਿਸਹੀਹੋਇ
 ॥ ੧੧੪ ॥ ੧੧ ॥ ਨਨਕਇਹਜੀਉਮਛੁਲੀਫੀਵਹਿਤਿਸਕਾਲ ॥ ਮਨੁਅ
 ਐਧਨਚੇਤਈਪੜੈਅਚਿਤਾਜਲਾ ॥ ਨਨਕਚਿਤਾਚੇਤਹੋਚਿਤਾਬ
 ਧਜਾਇ ॥ ਨਦਰਿਕਰਜਾਪਈਤਾਅਪਲਈਮਲਾਇ ॥ ੧੧੪ ॥ ੧੨ ॥
 ਸਜਨਸਚੇਸਦਾਸਦਾਜਿਨੀਹਰਿਗੁਸੁਪੀਤਾ ॥ ਗੁਰਮੁਖਿਸਦਾਮਨਿਵ
 ਸੇਸਚੁਸਉਦਾਕੀਤਾ ॥ ਸਭਕਿਉਘਰਹੀਮਹਿਪਦਫਰਕੀਲੀਤਾ ॥ ਅੰ
 ਤਰਿਤਿਸਨਮਹਿਗਈਹਰਿਗੁਟਗਵੀਤਾ ॥ ਅਪਮਲੀਮਿਲਾਇਅਨੁ
 ਅਪਦੇਇਥੁਫਈ ॥ ੧੧੪ ॥ ੧੩ ॥ ਵੇਲਿਹੀਜਾਇਅਕਤਿਵਟਾ
 ਇਆ ॥ ਕਾਇਕਟਿਕਉਥਿਚਿਰਫਾਇਆ ॥ ਲਹਾਵਫਰਜੋਪਾਫੇਸੁ
 ਈਗਸੀਵੈ ॥ ਇਥਪਤਿਪਟੀਸਿਪਤੀਸੀਪੈਨਨਕਨੀਵਤਜੀਵੈ ॥
 ਇਪਰਾਕਪਕੁਪਟੇਸੂਈਧਗਰੀਫ ॥ ਮਹਪੁਕਿਛਚਲੈਨਾਹੀਘ
 ਜੀਮਹਪੁਕਿਛਹੈਫੈ ॥ ਸਚਪੁਰਾਨਹੈਨੈਹੀਸੀਤਕਦੇਨਾਹੀ ॥ ਨਨਕ
 ਸਾਹਿਬਸਚੇਸਦਾਤਿਚਰਜਪੀਜਪ ॥ ੧੧੪ ॥ ੧੪ ॥ ਸਚਕੀਕਤੀਸਚ
 ਸਚੁਸਗੁ ॥ ਘਾਤਤਿਸਕੀਅਪਰਅਪਰ ॥ ਸਬਦੇਸਦਰਖਈਲਾਇ
 ਗਾਕੀਥਕੋਵਿਚੇਸਮਾਇ ॥ ਤਿਸਦਕੁਠਹੋਸਖੁ ॥ ਲੋਹੁਲਥਨਿਕ

ਬਦਲੇ ਹੋਏ ਹਿਲਾ ਲਾਗੈ ਹੋਕਿ ਜਾਇ ॥ ਨਨਕ ਰਹਿ ਦੀ ਦਾ ਗਿਸਮਾਇ ॥
 ਕਮਾਇਕਾ ਰਾਖੀ ਕਰਾਈ ਕੋਕਾ ਅਸਦਰੁ ॥ ਗਰਬੁ ਨ ਕੀਜਾ ॥
 ਨਕ ਮਤਿ ਮੀਰਾ ਆਵਰਾ ॥ ੧੧ ॥ ਮਸਨ ਮੈ ਗਤਿ ਸੁਖ ਦਿ ਮਿਲਾ ॥
 ਜੋ ਗੁਰਮੁਖਿ ਚਲੈ ॥ ਸੁਚ ਪਿਆਇ ਨਿਸਚਿਤ ਜਾਂ ਪਹਿ ਪਰ ਚਪੁ ਪਾ ॥
 ਲੈ ॥ ਕਰਾ ਸਮੇਂ ਨਿਗੁਣਾ ਗਾਵਦ ਗੁਰਮਤਿ ਆਚਲੈ ॥ ਰਤਨ ਬੀਰਾ ॥
 ਨਿਦ ਸਿਆਹੁ ਕੰਧਾਰੀ ਚਲੈ ॥ ਆਪਲੀ ਮਿਲਾਇ ਆਪ ਚਲੈ ॥
 ਰੇ ਆਈ ॥ ੧੨ ॥ ਅਸ ਅੰਦਰਿ ਸੁਕੁ ਕਾਇ ਨਿਰਾਸ ॥
 ਨਨਕ ਜਮਹਿ ਜੀਵਿਆ ਸਹਿਲਾ ਆਇ ਆਸੇ ॥ ੧੩ ॥ ਨਕਿ ॥
 ਅਸ ਹਉ ਪ੍ਰਕਾਸਿ ਨਰਾਸ ਹੋਇ ॥ ਕਿਆ ਕਹੈ ਹਉ ਬਾ ॥ ਜੀਜਾ ਕੁਲਾ ॥
 ਸੋਇ ॥ ੧੪ ॥ ਪ੍ਰਗੁਜੀ ਵਡੁ ਸੈਸਰ ਸਚੇ ਨਾਮ ਚਿਨ੍ਹ ॥ ਪ੍ਰਭੁ ਤਾ ॥
 ਵਾਤ ਗਨਿਹ ਚਲੁ ਏਹੁ ॥ ਸੁਸਿਸ ਸਿਆਰਾ ਪੋਤਿ ਰਮਲਾ ਸੋਇ ਜਾ ॥
 ਅੰਤਿ ਗਿਜਾ ਮੀਅਗੁ ਰਸ ਨਾਏ ਕੁਭਨੁ ॥ ਗਵਿਹਿ ਆਸਰ ਬਾਤਿ ਨਕ ॥
 ਬਾਲਿ ਜਈ ॥ ੧੫ ॥ ਸਰਵਰੁ ਸਪੁਰੇ ਮੇਲਾ ਖਸਮੇਂ ਵ ॥
 ਕਣਾ ॥ ਸਰਵਰ ਅੰਦਰਿ ਹੀ ਰੋਮ ਤੀਸੇ ਸੁਕ ਖਣਾ ॥ ਬਗੁਲਾ ਕਰਨ ॥
 ਹਈ ਸਰਵਰ ਜੋ ਹੋਵੈ ਅਤਿ ਸਿਆਣਾ ॥ ਓਨ ਗਿਜ ਕੁਨ ਪਾਇ ਓਥੇ ਓਥੇ ॥
 ਹੋਰ ਖਣਾ ॥ ਸਚਿਕਮਲੇ ਸਚੇ ਪਈ ਐਕੁ ਕੋਕੁ ਰਾਮਣਾ ॥ ਨਨਕ ਜਿ ॥
 ਕੋਸਤਿ ਗੁਰਮੁਖਿ ਮਿਲਾ ਜਿਨ ਪਰਪਾਇ ਆਪਰਵਣਾ ॥ ੧੬ ॥ ਸਹਿ ॥
 ਮੇਰੇ ਚਿਨ੍ਹ ਲਾਜੇ ਚਿਤਿ ਕਹੈ ॥ ਨਨਕ ਸੇਈ ਸੇਵੀ ਐਸਾ ਸਦਾ ॥
 ਵੇਇ ॥ ਨਨਕ ਸੇਈ ਸੇਵੀ ਅਜਿ ਤੁਸੇ ਵਿਐ ਹੁਖ ਜਾਇ ॥ ਅਵਗੁਣ ਵੇਖਿ ॥
 ਗਣਾ ਵਹਿ ਮਨਿ ਸੁਖ ਵਸੈ ਆਇ ॥ ੧੭ ॥ ਆਪ ਆਪਿ ਵਰਤ ॥
 ਦਾ ਅਪਿਤਾ ਜੀਲਾਈ ਅਨੁ ॥ ਆਪ ਹੀ ਉਪਦੇਸਾ ਗੁਰਮੁਖਿ ਪਾ ॥
 ਈ ਅਨੁ ॥ ਇਕਿ ਅਪਿਭਾਤਿ ਪਾਇ ਅਨੁ ਇਕਿ ਗਤੀਲਾਇ ਅਨੁ ॥
 ਜਿਸ ਅਪਿਭਾਤਿ ਸੇਖੁ ॥ ਸੇਈ ਅਪਨਾਇਲਾਈ ਅਨੁ ॥ ਨਨਕ ਨਾਮੁ ॥
 ਪਾਈ ਐਸਾ ਵਡਿਆਈ ॥ ੧੮ ॥ ਸਲੋਕ ਵਰਨਾ ॥

੭੭੭
 ਜਿਸ ਵਿਚ ੭੭੭
 ਸਲੋਕ ੭੭੭
 ਜਿਸ ਸਾਤ ਗੁਰਮੁਖੀ ਦਾ ਤੇਸੀ ਮੰਗੁ ॥ ਵਡੁ ਕਿਆ ਮੇਲਾ ॥ ਕਹੈ ਹੋਰ ॥
 ਗੁਰਮੁਖੀ ॥ ਪੰਥ ਨ ਮੈ ਤੇਜਾਇ ਕਾ ॥ ਉਮੇਰੁ ਨਨਕ ਸਿ ॥
 ਗੁਰਮੁਖੀ ਮਿਲਾਇ ਆਜਿਨ ਪਰਪਾਇ ਆਸਿ ਜਗੁ ॥ ਇਕੁ ਸਜ ॥
 ਮਾਂਝੇ ਮੁਖੀ ॥ ਇਕ ਵੰਗੇ ਮਾਂਝੇ ॥ ਗੁਰਿ ਪੁਰ ਪਾਲਾ ਆਇ ॥
 ਦਮਕ ਬਾਇ ॥ ਮਕਤਰ ਰਜਨ ਕੁਰਮਿ ਮਾਂਝੇ ਲਗੈ ਦੁਖ ਸੁਖਿ ॥ ਨ ॥
 ਨਨਕ ਰਹਿ ਪ੍ਰਕਾਸਿ ॥ ਅਗੁਰ ਸਤਿਗੁਰੁ ਕਪੁਰਮਾਇ ॥ ੧ ॥ ਬ ॥
 ਵਾਤ ਹੋਰ ਬਣਾ ਪਹੋ ਬਣਿਆ ॥ ਆਪ ਰਾਸ ਹਉ ਪਹੀ ਬਣਿਆ ॥
 ਅਪਕ ਰਿਪਾ ਸਰੁ ਆਪੇ ਗਰਦਿਆ ॥ ਕੁਦਰਤਿ ਕੀ ਮਨ ਪਾਇ ਅਲਖ ॥
 ਹਮਇਆ ॥ ਅਗਮ ਅਥਾਹ ਅਤ ਪਰਪਾਇਆ ॥ ਆਪ ਵਰਾ ॥ ਤੇ ॥
 ਸੁਹਾ ਅਪਿ ਵੀਰ ਗਇਆ ॥ ਕੇਇਨ ਜੁਟੈ ਕੀ ਮਕ ਵਡੁ ਮਇਆ ॥ ਸਚਾ ॥
 ਸਹਿ ਆਪਿ ਗੁਰਮੁਖਿ ਪਰਗਇਆ ॥ ੨ ॥ ਸਹਿ ॥ ਸਹਿ ॥
 ਪ੍ਰੀਤ ਮਸਿ ਆਸਿ ॥ ਸਿਤਿ ਗੁਰੁ ਦੋਹਿ ਖਾਲਿ ॥ ਹਉ ਤਿਸੁ ਦਵਾ ਮਨੁ ਅਪ ॥
 ਟਾਨਿ ਤਹਿ ਦੇਖ ਸਮਾਲਿ ॥ ਇਕ ਸੁਸਤਿ ਗੁਰ ਬਾਹਰ ॥ ਪ੍ਰਿਥੁ ਜੀਵਣ ਸੇ ॥
 ਸਹਿ ॥ ਜਨ ਨਨਕ ਸਤਿਗੁਰਿ ਨਾਮਿ ਲਾਇ ॥ ਨਿਜ ਨਾਸਦ ਹੋਵੈ ਤੇ ॥
 ੩ ॥ ਮੇਰੇ ਅੰਤਰਿ ਲਿਖਿ ਮਿਲਣ ਕੀ ਕੋਇ ਪਾਵ ॥ ਪੁਰਤ ਹੋ ॥ ਕਈ ॥
 ਐਸ ਮਜਣੇ ॥ ਲਿਖਿ ਲਾਹੇ ਮਲਾ ਪ੍ਰੀਤ ਮਮਹਿ ॥ ਗੁਰਿ ਪੁਰ ਮੇਲਾਇ ਆ ॥
 ਕਾਖਤ ਤੇ ਸਹਿ ॥ ਜਨ ਨਨਕ ਸੇ ਪੁਭ ਸਹਿ ॥ ਅਸੁ ਜਵਾ ਅਵਰਨ ਕੀ ॥
 ੪ ॥ ਦੇਵਣ ਹਰੁ ਤਾ ਕੀ ਮੁਖਿ ਮਾਲਾ ॥ ਐਸ ਮਸਕਿ ॥
 ਕਪਾਹਿ ਗਿਜ ਕੁਮਾਰੀ ਐ ॥ ਕਾਇਨ ਕਿਸ ਹੀ ਵਸਿ ਸਭਨਾ ਇਕ ਪਰ ॥ ਪਾਲ ॥
 ਬਾਲ ਕਵਾ ॥ ਗਿਦ ਕੋ ਪਾਇ ਕਹਿ ॥ ਕਰਦ ਅਨੁ ਜਿਨੇ ਕਾ ਕੋ ॥ ਨਾਨਕ ॥ ਐ ॥
 ਸਭਾ ਪਰਿਸ ਮਸਤ ਹਉ ਤੇ ਸੁਕ ਬਾਈ ਐ ॥ ਗਈ ਅਗਤਿ ਨਿਤ ਗਵ ॥
 ਜਗਿਆ ॥ ਜੇ ਗੁਰ ਕੀ ਪੈਰੀ ਪਾਇ ॥ ਨਿਹਿ ਰਿਸੁ ਤਰਿਆ ॥ ੫ ॥ ਗ ॥
 ਕੀਤੁ ਮੇਕਲਾਈ ਕੀ ॥ ਤੀਅਨੁ ਸੁਕ ਰਸ ਕਾ ॥ ਬੈਠੇ ਨਾਨਕ ॥ ਕਰਜਾ ॥
 ਪਸਵ ਰਿਅਨੁ ਸੇ ਪ੍ਰਕਾਸਦ ਸਮਾਲਿ ॥ ਪ੍ਰਭੁ ਮਾਂਝਿ ਪਤਿ ਕਹਿ ਲਾਇ ॥
 ਹੋਰ ਬਾਲ ਕਪਾਲਿ ॥ ਦਇਆਲ ਹੋਰੇ ਸਭ ਜੀਅ ਜੰਤੁ ਹਰਿ ਨਨਕ

ਦਰਿਨਿਹਾਲ ॥ ੧੬ ॥ ਵਿਣ ਤਰ੍ਹੇ ਹਰਿ ਸਿਰੀਸੰਗਾ ਸਿਰਿਦ ਖਕੈਰੁ ਮ
 ਚਾਨੁ ਮੁਖਿ ਤੇਖੀ ਅਚ ਤਰਮਨ ਕੋ ਕੁਖੁ ਭਰਿਵਣੁ ॥ ੧੭ ॥ ਸਿਓਸਾ ॥ ਤਰਮਨ ਨਾਨਕ
 ਤਿਅਨਾਨ ਕਕਿਅਨੁਖੁ ॥ ੧੮ ॥ ਸਿਓਸਾ ॥ ਤਰਮਨ ਨਾਨਕ
 ਸਰ ॥ ਪੜੀਨ ਮੁਖ ਤਰਸਾ ਮਾਥਿਨਾਨ ਮੁਖ ॥ ਅੰਤਰਿ ਬਹਿਰਿ ਸਿਓਸਾ
 ਆਕਲ ਕਕਰੈ ਜਿਸਪਾ ॥ ਤਰ੍ਹੇ ਅਪਿਸੇਕ ਵਜਲਾ ਤਰੈ ॥ ਭਰਮੁ ਜਿ
 ਆਨੀ ॥ ਪਾਜਿ ਮੁਕਿ ਕਪਕਰੈ ॥ ਸਿਓਸਾ ਪਰਪਰਪਾਨ ਜਿਸਨ ਬਲੁ ਪੁਰਾ ॥ ਜ
 ਮਹਿ ਜਗਦਾ ਪਿਸੇਈ ਅਜਗਗ ॥ ਤਿਸਹੀ ਮਿਲਿਅਸ ਚਮੜ
 ਗਰਮਨਿਹਾਲ ॥ ੧੯ ॥ ੧੬੪ ॥ ਪੰਨੁ ਮੁਰਗਸੁ ਮੁਰਗ ਕੁਆਲਾ ਪਤਮ
 ਭਾਤਖਜਾਇ ॥ ਪੰਨੁ ਮੁਜੰਤ ਮੁਖ ਵੜ ਜੋਗੁ ਮੁਖਿ ਜਪੁ ਨਾਉ ॥ ਜ
 ਨੀਇਕੋ ਮਨਿ ਇਕੁ ਅਰਾਧਿਅਤਿ ਨਸਦ ਬਲਿਹਰੈ ਜਾਇ ॥ ਜਿਨ
 ਧੁਕਿ ॥ ਮਥਾ ਛਟੇ ਕਰਮੀ ਪਏ ਪਾਇ ॥ ਜੋਰ ਤਰਿਗਿ ਗਵੈ ਕੈਉ ਭਿਨਿ
 ਲਿਹਾਰੈ ਜਾਇ ॥ ਆਖਾ ਬਿਰਥਾ ਜੀਅ ਕੀ ਹਰਿ ਸਜਲ ਮੇਲਾ ਹਰਾਇ ॥ ਗੰ
 ਪੁਰਮਲਾਇਅ ਜਨਮ ਮਰਣ ਦੁਖ ਜਾਇ ॥ ਜਨਨ ਨਕਪਾਇਅ ਅਗਮ
 ਰੂਪ ਅਨਤਨ ਕਹੁ ਜਾਇ ॥ ੨੦ ॥ ੧੬੫ ॥ ਪੰਨੁ ਸੁਵਲਾ ਪੜੀ ਪੰਨੁ ਪਨੁ
 ਤੁਪਲਾ ਸਗ ॥ ਪੰਨੁ ਸੁਦਿਨ ਸੁਸੰਜਗ ਕਾ ਜਿਤੁ ਭਿਠਗੁਰ ਰਸਗ ਮ
 ਕੀਆਇਛ ਪੁਰੀਅ ਹਰਿਪਾਇਅ ਅਗਮ ਅਪਰਾ ॥ ਹਥਿ ਮੈਂਦੁ ਮਾ
 ਵਾਇਕੁ ਸਚਨਾ ਮੁਖਾਪਰਾ ॥ ਜਨਨ ਨਕੁਲਾਗ ਸੇਵਹਰਿ ਧਿਧਿਅ
 ਗਲਾ ਸੰਸਾਰ ॥ ੨੧ ॥ ੧੬੬ ॥ ਸਿਛਤਿ ਸਲਾਹਣ ਭਗਤਿ ਵਿਹਲੈ ਤਿ
 ਅਨੁ ਸਚਿ ਪੋਜਿ ਸੁਕੰਡ ਗਛਿ ਪੁਛਨ ਲੀਤੀ ਅਨੁ ॥ ਜਿਸੇ ਨੇ ਲਗੰਗੁ
 ਸੰਗਿਗਰਤਿਅ ॥ ਓਨਾਇਕੋ ਨਾਮੁ ਪਾਹੁਇਕੁ ਉਨਕੁ ਤਿਅ ॥ ਓਨ
 ਪਿਛੰਜਗੁ ਕੈਚੋ ਭਗਈ ॥ ਓਨਾਪਾਹੁ ਰਹੁ ਓਨਾਹ ਜਗਈ ॥ ਜਿਸੁ ਮ
 ਲਿਆਗੁਰ ਅਇਤਿਨ ਪੁਕੁਜਾਇਅ ॥ ਹਥਿ ਬਲਿਹਰੈ ਹਰਿਨਿਜਿਧ
 ਸਮੇਭਾਇਅ ॥ ੨੨ ॥ ੧੬੭ ॥ ਹਰਿ ਇਕੁ ਸੇਨਾਲਿ ਮੈਂਦੁ ਸਤਿਹਰ
 ਇਕੁ ਸੇਨਾਲਿ ਮੈਂਗੁ ॥ ਹਰਿ ਇਕੁ ਮਰਾਜਣੇ ਹਰਿ ਇਕੁ ਸੇਨਾਲਿ ਮੈਂਗੁ
 ਹਰਿ ਇਕੁ ਸੇਨਾਲਿ ਮੈਂਗੁ ਸੇਟੇ ਮੁਹਮੇਲਾ ਕਰੈ ਨਕੰਗ ॥ ਜਾਣੇ ਬਿਰਥਾ
 ਅਕੀਕਦ ਨਮੇਕੰਗੁ ॥ ਹਰਿ ਇਕੁ ਮਰਾਜਣਾ ਤੀਭਨਾ ਪੜਨ ਸੁਮ
 ਭਾ ॥ ਹਰਿ ਇਕੁ ਮਰਾਵਤਾਰੁ ਹਰਿ ਸਿਰਿਤਿਅ ਜਗਹਥਾ ॥ ਹਰਿ ਇਕੁ ਸੰ

ਮੇਟਕੈ ਜੋ ਸਿਰਿ ਸੋਭਨਾ ਸਮਥਾ ॥ ਸਤਿਗੁਰਿ ਸੀਤੀ ਮਲਾਇਅ ਮ ੨੧
 ਸਤਿਕਿ ਪਰਿਕੁ ਹਥਾ ॥ ਵਡਾ ਸਾਹਿਬ ਗੁਰਮਿਲਾਇਅ ਜਾਨਿ ਤਰਸਾ
 ਸਗਲਾ ਜਗਤ ॥ ਮਨਿਕੀਆਇਛ ਪੁਰੀਅ ਪਾਪਾ ॥ ਪੁਰਿਸ ਜਗੁ
 ॥ ਨਾਨਕ ॥ ਇਅ ਸੁਚਨਾ ਮੁਖ ਰਾਧਾ ਗਗ ॥ ੨੩ ॥ ਮਨਮੁਖ
 ਕਰੈ ਮਾਤੀ ਮਾਇਅ ਕਾਸਾਈ ॥ ਦਮਾਦਾ ਹਾਕੁ ਜਿਜਾਨਕਾ
 ਨਪਾਇਨਿ ਬੰਧੁ ॥ ਜਿਚਰੁ ਪਾਨਿਖਾਵਾ ਨਾਤਰ ਰਖੀਨੀਹ ॥ ਜ
 ਤਾਦਿਨਿ ਕਿਛੁ ਨ ਹੋਵਈ ॥ ਤਾਦਿਨਿ ਬਲਾਨੀਹੁ ਜੀਅ ਕੀ ਸਰ
 ਜਣਾਨੀ ਮਨਮੁਖ ਅਗਿਆਨੀ ਆਪੁ ॥ ਕੁਜਗੇ ਛਨਚਲਾਈਚੈ
 ਕੁਛ ਪਥਰੈ ਪਾ ॥ ਆਪਾ ਪੁਨਜਣਾਨੀ ਛਕਤੀ ਪਟਨਪੈ ॥ ਛੁ
 ਠੇ ਮਹਿਲ ਪਟਾਇਅ ॥ ਹਥਿ ਹਥਿ ਕਰ ਗਥੈ ਹੁ ॥ ਕੁਪਕਰ ਜਿਸਾ
 ਪਟੀ ਪੁਰਿ ਪੁਰਾ ਕਰਮੁ ਕਰਇ ॥ ਜਨਨ ਨਕਸਜਨ ਚਿਧਰੇ ਜੋਸਤਿਗੁ
 ਰਸਗਟਿ ਪਗ ॥ ੨੪ ॥ ੧੬੮ ॥ ਜੋਰਤੀਵਰ ਸੇਈਸ ਚੁਹਕੁ ॥ ਜਿਨੀ
 ਜਤਖਸਮੁ ਕਿਥਲਾ ਭੋਤਿਨਖਾ ॥ ਮਨੁ ਮੇਲਾਵਕਰੈ ਹੋਵੈ ਸੰਗਿ
 ਪਾਕਾ ॥ ਦਿਸੈ ਸਚਮਹਲਾ ਖਲੈ ਭਰਮਤਕਾ ॥ ਜਿਸਹਿ ਦਖਲਾ
 ਮਲੁ ਤਿਸਨਾ ਮਿਲੈ ਪਾਕਾ ॥ ਮਨੁ ਤਨੁ ਹੋਇਨਿਹਾਲ ॥ ਬਿਦਕਨਾਹਿ
 ਛਕਾ ॥ ਨਥਿਨਿ ਪਿਨ ਮੁਨਿ ਪਾਨੁ ਗਰਬ ਸਬਦਿਲਾਗੁ ॥ ਤਿਸੇ ਮਿਲੈ
 ਸੈਤਖਾ ਕੁਮਸਤ ਕਿਜਿ ਸੈਭਗਾ ॥ ੨੫ ॥ ੧੬੯ ॥ ਹਰਲਾਖੀ ਕੁਸ
 ਚਵੈਦ ਸੁਣਾਈਜੰ ਤੀਕਰਥਿ ਪਾਹੁ ॥ ਜੋਰਥ ਚਨਤਮ ਸੁਨਹੁ ਛ
 ਥੀਲੀ ਪਿਰਤੋਰ ਮਨਮੁਖ ਗਣਾ ॥ ਵਰਜਨਾ ਸੇਤੀਨੇ ਹਰਾਇ ਚਿਦਰਿ
 ਵਿਖਾ ਮੈਕਰਣਾ ॥ ਓਨੀਨਹੀ ਛਣੀਨਹੀਨਹੀ ਕਿਸਾਵਪੁਟੀ ॥ ਪਰ
 ਛੋਲਛੋਲਾ ॥ ਛਹਿਗਵਾਇ ਚਿਦਰਮਾ ਤਕਰਮਾਇਹਟੀ ॥ ਨਾਹਦੇ
 ਕੁਲੀਨ ਹਥਿ ਚਕੀਨ ਮੈਨਹੀਦਸਾ ॥ ਜਿਤਹਲਾਈਤਿ ਤਹਲਾ
 ਗੀ ॥ ਮਾਟੇ ਸਚਸੰਦੇਸਾ ॥ ਸਈਸੁਹਗਟਿ ਮਈਕਾਟਿ ਜਪਿਹਿ
 ਕਿਰਪਾ ਪੁਰੀ ॥ ਪਿਧਿਅਥਿਗਣਾ ॥ ਤਸਕਸ ਕਿਗਵਾ ਗਲਾ ਸੇਤੀਲਾ
 ਇਸਵਰੀ ॥ ਕਰਮਹੀਨਾ ਪਨਕਰੈ ਧਿਨੀਤੀ ਕਦਿਨਨਕਾਵੈਵਰੀ
 ॥ ਸਭਿਸੁਹਗਟਿ ਮਣਾਹਰਲੀਆਇਕਦੇਵਹਰਤਿ ਮੁਰਗੀ ॥ ੨੬ ॥
 ੫ ਕਹਿਮਨੁ ਭੁਲਤ ਹਰਿਮਨਸ ਪੁਰਣਹਰਾ ॥ ਸਤਿਗੁਰ ਪੁਰਖੁ

ਜਗੀਨਥਿਓਰਹੀਵੈਣਵਿਗਿਓਨ। ਮਧਣਪਰਬਤਕਰਿਨਿ
 ਬਸਕਸਬਾਹਿਕਰਿਓਨ। ਚਉਦਹ ਤਨਿਕਲਿਅਨਕਰਿਅ
 ਵਗਓਦਾਚਿਲਕਿਓਨ। ਕਰਗਨਿਅਹਿਵੇਖਣੀਅਨੁਜਿਓ
 ਤਪਹੁਛੇਟਕਿਓਨ। ਲਹਿਓਧਰਿਓਨ। ਤਮਿਓਸਮਾਨਿਕਿਅ
 ਚਿਕਿਓਨ। ਜੇਸਿਸਮਣੀਜੇਤਿਮਹਿਅਪਾਪੈਸੇਤੀਮਕਿਓਨ। ਸਿਖ
 ਪੁਤ੍ਰਪੋਖਿਕੈਸਕਓਮਤਿਵੇਖਹੁਜਿਕਿਓਨ। ਜਸੁਪ੍ਰੇਸਤਲਾ
 ਵਿਕਿਓਨ। ॥ ਫੇਰਿਵਸਇਅਫੇਰੁਅਟਿਸਤਿਗੁਰਿਖਡੂਰਿ
 ਪਤਪ੍ਰਸੰਜਮਨਲਿਤਪ੍ਰੇਮਚਰਗਿ। ਲਬੁਵਿਟਾਮੇਟਸਜਿ
 ਓਪਈਬੁਰਾਵਰਿਐਰਗਪਗੁਰਕੀਕਰਗਤੀਨੁਗੁ। ਜਿਸਤ
 ਬਨਲਕਈਤੁਓਹਨੁਗੁ। ਅਓਨਿਧਿਨਮਨਿਧਨੁਪ੍ਰੇਮਹਿਦਿਓ
 ਗੁਰੁ। ਨਿਟਤੋਗੀਜੇਕੈਸੇਵੈਵੈਚੁਗੁ। ਨੇਕੈਰਿਸੈਮਤਲੇਕਤਪੁਸਤ
 ਦੁਗੁ। ਫੇਰਿਵਸਇਅਫੇਰੁਅਟਿਸਤਿਗੁਰਿਖਡੂਰਿ। ॥ ਸੇਰਿਕਸੇਓ
 ਪਣਸੇਈਦੀਬਣਾ। ਪਿਘੁਟਦੇਜੇਵਿਹਪਤਪਰਵਣਾ। ਜਿਨਿਥਸ
 ਕਨੇਤ੍ਰਪਤਿਅਕਰਿਨੇਹੀਤਣਾ। ਜਿਨੀਸਮੁਦਵਿਗੇਲਿਅਕਰਿਮੇਸ
 ਧਣਾ। ਚਉਦਹ ਤਨਿਕਲਿਅਨਕੀਤਨਚਨਣਾ। ਘੜਕੀਤਿਸ
 ਯਜਰਜਤਕੀਓਪਲਣਾ। ਧਣਖਚੁਕੁਇਸਿਤਰਜਸਰਦਾ
 ਣਕਲਿਦਿਚਿਧੁਅਪਗੁਸੀਚਕਿਅਓਰਣਾ। ਸਤਪ੍ਰੇਮਜਮਿਓ
 ਓਸਤਪਛਵਣਾ। ਨਿਤਸੇਈਤੀਗੀਐਪਓਮੈਦਖਣਾ। ਚਰਕੇ
 ਸੁਣੀਓਸਮਨਮਪਿਸਬਦਪਰਵਣਾ। ਅਵਗਓਦਵਿਗਿਓਕਿਨਿ
 ਰਹਿਨੀਸਣਾ। ਅਓਤਰਿਅਅਓਤਰੁਲੈਸੇਪੁਰਖੁਸੁਜਣਾ। ਫਖਰਿਦ
 ਓਨਡੋਲਈਪਰਬਤਮੇਰਣਾ। ਜਦੋਬਿਰਥਜੀਅਕੀਜਾਣੀਯਜਣਾ।
 ਅਸਲਹੀਸਚੇਪਤਿਸਯਜਤ੍ਰਸੁਘੜਮੁਜਣਾ। ਦਨਿਸਿਸਤਿਗੁਰੁ
 ਵਸੀਸਮਤਣਾ। ਨਨਕਪੈਦਛਤ੍ਰਸਿਓਮਤਿਪੈਰਣਾ। ਸੇਰਿਕਸੇਓ
 ਪਣਸੇਈਦੀਬਣਾ। ਪਿਘੁਟਦੇਜੇਵਿਹਪਤਪਰਵਣਾ। ॥ ਧੀਪ੍ਰੇ
 ਨੁਗਮਦਸਗੁਰੁਜਿਨਿਸਿਓਅਤਿਨੇਸਦਰਿਅ। ਪੁਰੀਪਈਕਮਾਤੀ
 ਅਪਿਸਿਗਣਦਹੈਪਹਿਅ। ਸਿਖੀਅਤੋਸੰਗਤੀਪਰਬਤਮਕਰਿਨੀ
 ਮਸਕਰਿਅ। ਅਟਲਅਬਹੁਅਤੇਲੁਤੁਤਰਅੰਤਨਪਰਵਣਾ

ਜਿਨੀਤੁਸੇਵਿਅਕਓਕਰਿਸੇਤੁਪੁਪਰਿਓ। ਰਹਿਅ। ਲਬੁਲਕਕਮ
 ਕਪਮੇਤਮਰਿਕਛ। ਪ੍ਰੇਰਵਰਿਅ। ਪੀਨੁਸਤਰਬਨੁਸਚਤਰਪੋਸਕ
 ਰਿਅ। ਨਨਕਨਲਹਣਤੁਪ੍ਰੇਰੁਅਮਰੁ। ਵੀਦਰਿਅ। ਬੁਰਡਿਨਤ
 ਮਸਪਰਿਅ। ॥ ਚਰਜਗਚਹੁਜੀਪੰਚਇਦਅਪਰਅ।
 ਅਪੀਨੇਅਪਮਾਨਿਓਨੁਅਪਹੀਖਮਿਖਲਅ। ਅਪਪਟੀਕਨਮ
 ਅਪਿਅਪਿਲਿਖਣਪਰੇਅ। ਸਭਓਮਤਿਅਵਣਜਵਈਅਪ
 ਹੀਨਵਰਿਓਅ। ਤਖਤਿਚੈਠਅਗਜਨਗੁਰਸਤਿਗੁਰਕਖਿਵਚੈਰ
 ਅਓਗਵਣਹੁਤਅਬਵਣਹੁਚਹਚਕੀਕੀਅਨੁਲਅ। ਜਨੇ
 ਗੁਰਸੇਵਿਓਮਨਮੁਖਇਅਮੇਅ। ਦਈਚਉਦੀਕਰਮਤਿਸਚੈ
 ਕਸਚਛੇਅ। ਚਰਜਗਚਹੁਜੀਪੰਚਇਦਅਪਰੇਅ। ॥ ੧ ॥

੩੧

੧੧੧

੧੭੫ ॥ ੧੭੫ ॥

ਮਕਲੀਛਾਈਤਾਨਕਈ। ਜੀਓਰੀ
 ਕਇਅਕਲਾਲਨਿਲਹਨਿਮੇਲਓਗੁਰਕਸਬਦੁਗੁਰਕੀਨੇਗੇਤਿ
 ਸਨਕਮੇਕੁਪਮਦਮਤਸਰਕਵਿਕਟਿਕਸੁਰੀਨੇਗੇ। ੧ ॥ ਕਈਹੇਸਤ
 ਸਹਜਸੁਖਅੰਗਿਜਕਓਜਪਤਪ੍ਰੇਦੇਉਲਲੀਗੇ। ਏਕਓਰਭਗਿ
 ਤਨਮਨਦੇਓਜੇਮਦਦੇਇਕਲਲੀਗੇ। ੧ ॥ ੧ ॥ ੧ ॥ ਕੁਵਨਚਤਰ
 ਦਸਕਾਠੀਕੀਨੀਬੁਧਮਅਗਨਿਤਜਿਜੀਗੇ। ਮੁਦਮਦਕਸੁਯਧਿ
 ਲਾਗੀਸੁਖਮਨਪੁਚਨਹਾਗੇ। ੨ ॥ ਤੀਰਥਥਰਤਨਮਸਚਸੰਜਮਭਵਿ
 ਸਮਿਗਹਨਦੇਉਗੇ। ਸੁਗਨਿਪਇਅਲਸੁਪਗਸੁਆਮਿਤੁਏਹਮਹਸ

ਰਹੀ ਸੋ ਪੈਸੇ ਮੀ ॥ ੨ ॥ ਏਕਾਧਰਮ ਅਰਗਰਕੀ ਸਿਵਾ ਸ੍ਰਾਨੀ ਤਹਿਨੀ ॥
 ਰਹੀ ਨਦਰਿ ਆਲਕ੍ਰਿਪਾ ਲਾਗੇ ਚਰਕ ਗਤਿ ਵਢਲਾ ॥ ੩ ॥ ਹਰੀ ॥ ਕਰੁ ਤਕਰੀ
 ਰਹੀ ॥ ਅਨਰਧ ਪਹਿ ਸੇਵਾ ਕਰਿ ਮੁਗੀ ॥ ੪ ॥ ੧੪੪ ॥ ੧੪੫ ॥ ਜਿ ਸਿਮ
 ਰਹਿ ਤੇ ਮੁਖਾ ੨੨ ॥ ਅਗਮਾ ਪਿਛੀ ਕੀ ਠੰਡੀ ਸੀਸ ਸਿਰਿ ਨਿਰਭਉ ਕ੍ਰਿਪਾ ॥
 ੧੪੬ ॥ ੧੪੭ ॥ ਅਨਰਧ ਫਜਿ ਹਿਸਾ ॥ ਕਰ ਪੁਰਾ ॥ ੧੪੮ ॥ ਅੰਮ੍ਰਿਤ ਸਿਮਰਨ ਕੀ ਮਿ
 ਨਮਹਿ ॥ ਫੰਨੁ ਸਿਮਰਨੀ ਮੁਖਾ ਤੇਵ ਤਨਹਿ ॥ ੧੪੯ ॥ ੧੫੦ ॥ ਜਿਹ ਸਿਮਰਨ
 ਪੀਨ ਕਰੁ ॥ ਮੁਖ ਤਿਕ ਰੇਤਿ ਤੋਰੈ ਪੁਰੁ ਕਰੁ ॥ ਅਸਕ ਕਰ ਕਰਿ ਹਿਰਦ ਮਾ
 ਨਿਗਿਠਿ ਰਹਿ ਅਧਨ ਨਹਿ ॥ ੧੫੧ ॥ ਜਿਹ ਸਿਮਰਨ ਕਰਹਿ ਤੁਕਲਾ ॥
 ਪਕਈ ਪੋਪਾ ਰਿਥਿ ਬਿਨੁ ਤਲਾ ॥ ਸੇਵੀ ਪੁਕਾ ਅਮਰ ਕੁਸੀਸਿ ॥ ਕਮਕੁ ਪੁ
 ਥਿ ਥੁਕ ਭੀਲੇ ਮਹਿ ॥ ਜਿਹ ਸਿਮਰਨ ਤੇ ਗੰਗਾ ਤੇਹਿ ॥ ਸੇ ਸਿਮਰਨ
 ਰਖ ਕਰਿ ਪ੍ਰੇਰਿ ॥ ਸੇ ਸਿਮਰਨ ਕਰਿ ਨਹੀ ਰਖਿ ॥ ਤਹਿ ॥ ਗੁਰ ਪਰਸਾਦਿ
 ਤਰਹਿ ਪਾਹਿ ॥ ੧੫੨ ॥ ਜਿਹ ਸਿਮਰਨ ਨਹੀ ਤੁਹਿ ਕਾਨਿ ॥ ਮੰਦਰ ਸੇਵਾ ਪਿਛਾ
 ਰ ਕਾਨਿ ॥ ਸੇਜ ਸੁਖ ਲੀਧਿ ਗਸੈ ਜੀਥਿ ॥ ਸੇ ਸਿਮਰਨ ਤੁਅਨ ਰਿਨੁ ਪੀਥਿ ॥ ਜਿ
 ਹ ਸਿਮਰਨ ਤੇ ਗੰਗਾ ਇਥਲਾਇ ॥ ਜਿਹ ਸਿਮਰਨ ਤੁਛੈ ਪ੍ਰੇਰੈ ਨਾਇ ॥ ਸਿਮਰ
 ਸਿਮਰਿ ਹਿਰਿ ਮਨਿ ਗਈਐ ॥ ਇਹ ਸਿਮਰਨੁ ਸਤਿਗੁਰ ਤੇ ਪਈਐ ॥
 ੧੫੩ ॥ ਸਦਾ ਸਦਾ ਸਿਮਰਿ ਨਿਰਤਿ ॥ ਓਨ ਤਬੈ ਠਤਸੁ ਸਿਗਿਰਿ ਜਗ
 ਸੇਇ ਸਿਮਰਨ ਸਭੇਗਾ ॥ ਹਰਿ ਸਿਮਰਨੁ ਪਈਐ ਸੈ ਜੋਗਾ ॥ ੧੫੪ ॥ ਜਿਹ ਸਿ
 ਮਰਨ ਨਹੀ ਤੁਛ ਕਰੁ ॥ ਸੇ ਸਿਮਰਨੁ ਰਮਨ ਅਧਰੁ ॥ ਕਹਿ ਕਈ ਰਜ
 ਕਾਨੀਐ ਤੁ ॥ ਤਸਕੇ ਅਗ ਤੇ ਤੁਨ ਮੰਤੁ ॥ ੧੫੫ ॥ ਮਰਨੀ ਪਰ
 ਥੀ ਪਚਿਥੈ ਪਨੁ ਪਾਇਆ ॥ ਮੁਕਤੋਂ ਗਏ ਅਨੁਭਵੁ ॥ ਇਥਾ ॥ ਜਬ ਅਖ
 ਸਿਖ ਇਹ ਮਨੁ ਚੀਨਾ ॥ ਤਬ ਅੰਮ੍ਰਿਤ ਜਨੁ ਕੀਨਾ ॥ ੧੫੬ ॥ ਪਵਨੁ ਪਤਿ ਭਿਅ
 ਨਿਹਨੁ ਧਰਾਨੀ ਮਿਤੁ ਨਾਨ ਮੁਜਰਾ ॥ ੧੫੭ ॥ ੧੫੮ ॥ ਓਲਟੀ ਰਸ ਕਰਿ
 ਸਹੀ ॥ ਪੈਸੀ ਲਗਾਗਾਨਾ ॥ ਥੀਐ ਅਲਾ ਕਰੁ ਕੁਇਐ ਗਾ ॥ ਭਟੀ ਅਲ
 ਰਹਿ ਨਾਸੇਗਾ ॥ ੧੫੯ ॥ ਚੁਕੀ ਅਲਾ ਮੇਹ ਮਇਆਸਾ ॥ ਸਮੇਕੀ ਨੇ ਸੂਰਗਿਰਾਸਾ
 ਜਾਯਕ ਕਠਰਿ ਪੁਰਿਲੀਟਾ ॥ ੧੬੦ ॥ ਜੇ ਅਨਰਧੀਟਾ ॥ ਸਕਤੀ
 ਬਰਿ ਸਬਦ ਸੁਲਾਇਆ ॥ ਸੁਨ ਤੇ ਸੁਨਿ ਮੇਨਿ ਬਸਾਇਆ ॥ ਕਰਿ ਕਰ ਬਿਰੁ
 ਰਹਿ ਪਰੇ ॥ ਕਹਿ ਕਈ ਰਸ ਗੰਗਾ ॥ ੧੬੧ ॥ ੧੬੨ ॥ ੧੬੩ ॥ ੧੬੪ ॥ ੧੬੫ ॥ ਚੰਦ ਸੂਰਜੁ ॥ ਰਿਜੇ

[illegible]

१६३३ उग्रहरिसंहिता

[illegible]

ਖਾਏ ਪਟ ਹੀ ਕੀਤ ਹਿਨ ਚਿਹਾ ॥ ੨ ॥ ਪੰਚ ਸਹਾਈ ਜਨ ਕੀ ਸੇਕ ਕੋਲੋ ਭਲੇ
 ਨਕਾ ਵਧੇ ॥ ਅਮਕ ਰੈ ਚਿਤ ਹਰਿ ਸਿਰਿ ਤ ਸੁਖ ਮਮਾ ਪਿਸ ਮਥਿ ॥
 ੧ ॥ ੧੧ ॥ ੧੨ ॥ ਮਾਇਨੋ ਤੀਬ ਪੁਨੋ ਤ ਕਰ ਮੁਨੋ ਤੀਕਾਇਆ ॥ ਮਾ
 ਨ ਹੀ ਤੇ ਤ ਮਨ ਹੀ ਤੇ ਕਰ ਨ ਕਹਾ ਤੇ ਆਇਆ ॥ ੧੩ ॥ ਮਾ ਕੋਇ ਨ ਕਿਸੀ
 ਕਰਾ ॥ ਜੈ ਸੇ ਤਰਹ ਪੁਖਾ ਸੇ ॥ ੧੪ ॥ ੧੫ ॥ ਚੰਦ ਨੇ ਤੇ ਸੁਗਨੇ ਤ ਪੁ
 ਪਵਨ ਮਿਲਾਇਆ ॥ ਸਮ ਤਨੋ ਤ ਬੇਦ ਨੇ ਤ ਕਰ ਮੁਕਤ ਤੇ ਆਇਆ
 ॥ ੧੬ ॥ ਬਰਹਮਚਰ ਤਲਾ ਸੀਮਲਾ ਗੁਪਤ ਪਰਸਾਦੀ ਪਾਇਆ ॥ ਅਮ ਪ੍ਰਦ ਵੰਸ
 ਮਤ ਰੀਸਾ ਤ ਗੁਰੋ ਹਿਲਾਖਾਇਆ ॥ ੧੭ ॥ ੧੮ ॥ ਰਾਮ ਕਾ ਪਾ ॥ ੧੯ ॥ ਬਨ ਮਾ
 ਭਾ ਕਰੇ ਉਲਾਟੇ ਤੀਰਥ ਮੈ ਅਗਨਿ ਦੈ ਕਾਇਆ ਕਲਾ ਪੁਕੀ ਜੈ ॥ ਅਸੁ
 ਮਿਧ ਜਗ ਕੀ ਜੈ ਸੇ ਨਾ ਗਰਭਾ ਨੁਰੀ ਜੈ ॥ ਮਾਮਸ ਰਿਤ ਉਨ ਪੁਜੈ ॥ ੨੦ ॥ ਛੇ
 ਰਿਛੇ ਰਿਛੇ ਪਖੰਡੀ ਮਨ ਕਪਟ ਨਹੀ ਜੈ ॥ ਹਰਿ ਕਾ ਨਮੁ ਨਿਤ ਨਿਤੀ ਜੈ
 ॥ ੨੧ ॥ ੨੨ ॥ ਗੰਗਾ ਜਥੇ ਗੁਰਾ ਵਰਿਜਾਈ ਐਕੁ ਭਿਜ ਥਿਕੇ ਦਰਿਨਾਈ ਐਗਮ
 ਤੀਸਹ ਸਗਉਦਾ ਨੁਕੀ ਜੈ ॥ ਕੇਟਿ ਜਥੇ ਤੀਰਥ ਕਰੈ ਤਨੁ ਜਥੇ ਪਿਦਲੇ ਗੈ
 ਰਾਮ ਨਾਮ ਸਰਿਤ ਉਨ ਪੁਜੈ ॥ ੨੩ ॥ ਅਸੁਦਾ ਨਗ ਜਾਨਾ ਸਿਧ ਜਾਨਾ ਗੰਗਾ ਮੁਰ
 ਨ ਐਸਦਾ ਨਿਤ ਨਿਤ ਹੀ ਜੈ ॥ ਅਤਮ ਜਥੇ ਨਿਰਮਲਿ ਕੀ ਜੈ ਅਪ
 ਥਰਾ ਬਰਿਕੰਠ ਨੁਕੀ ਜੈ ॥ ਮਾਮਸ ਰਿਤ ਉਨ ਪੁਜੈ ॥ ੨੪ ॥ ਮਨੁ ਹਿਨ ਕੀ ਜੈ
 ਸੁਜ ਮਹਿਨ ਕੀ ਜੈ ॥ ਸੁਨਿ ਗਮਲ ਨਿਰਬਲ ਪਦ ਚੀਨੀ ਲੀ ਜੈ ॥ ਜਸ ਰਬ
 ਰੇ ਨਿਰਬਲ ਮੇਰਾ ਮਚੰਦ ਪ੍ਰਦ ਵੈ ॥ ਤਰਸ ਐ ਮ੍ਰਿਤ ਪੁਜੈ ॥ ੨੫ ॥ ੨੬ ॥

ੴ ਸਤਿਗੁਰ ਪਾਸੈ

ਰਾਮੁ ਮਾਨਸੀ ॥ ੧ ॥ ਮਾਨਸੀ ॥ ੧ ॥
 ਪਤੀ ਐਗੁਨੀ ਐਨ ਮੁਸਭ ਸੁਨੀ ਐਨ ਕਉਕ ਉਨਰ ਸੈ ॥ ਲਭ ਕੰਠ
 ਹਿਰਨ ਹੋਇ ਕੇ ਜਥੇ ਪਰਸਾਨ ਪਰਸੈ ॥ ੨ ॥ ਵਸ ਮੈ ਗੰਠਿ ਨ ਛੁਟੈ ॥ ਕਾ
 ਕ੍ਰਪਾ ਮਾਇਆ ਮਰਮਤ ਸਗਉਦਾ ਪੰਚ ਪ੍ਰਮਿਲ ਲੁਟੈ ॥ ੩ ॥ ੪ ॥ ਅਥ
 ਰਕਾ ਬਿਕਲੀ ਨਾਮ ਪੰਡਿਤ ਮਜਰੀ ਸੈਨਿ ਆਸੀ ॥ ਗਿਆਨੀ ਗੁਨੀ ਮੁਰ
 ਦਾ ਹੋਇ ਬਿਧਿ ਕਥਾ ਪਿਨਾਸੀ ॥ ੫ ॥ ਕਹਹ ਦਿਵਾ ਸਮਝੈ ਨੀਸਮ ਭਸਮ
 ਲਿਪਤੈ ਸੇਧ ਉਗਮ ॥ ਮਹਿ ਅਧਨ ਮੁਨਾਇ ਨੀਵਨ ਪ੍ਰਾਨ ਪਾਮੈ ॥

੧ ॥ ੧ ॥ ਮਾਨਸੀ ॥ ੧ ॥ ਮਾਨਸੀ ॥ ੧ ॥
 ਇਕ ਪਿੰਗਲਾ ਅਥਿਰ ਸੁਖ ਮਨ ਤੀਨ ਬਸ ਪਿਛਿ ਕਈ ॥ ਬੋਲੀ ਸਿਗਮ
 ਤੀਰਥ ਗਮਨ ਜਨਕ ਗੋਤਿ ਬਈ ॥ ੨ ॥ ੩ ॥ ਤਾਨਿ ਜਨਾ ਮੁਖੇ ॥ ਗੁਰਗ
 ਮਾਨੋ ਨ ਬਿਛਲਾ ਕੋਇ ॥ ਤਹ ਨਿਰੰਗੁ ਮਈ ਅਪਣਿਆ ॥ ੪ ॥ ੫ ॥ ਵਾਸ
 ਬਨ ਕਾ ਅਨੀਸਦੀ ॥ ਤਹ ਬਾਜਸ ਬਦ ਅਨਾਦ ਬਈ ॥ ਤਤ ਚੰਦਨ ਸੁਗ
 ਰਿਤ ਨ ਪਈ ॥ ਮਖੀ ਜਗੀ ਗੁਰ ਮੁਖਿ ਜਣੀ ॥ ੬ ॥ ਥਿਪ ਜੋ ਗਿਆਨ ਰ
 ਤੇ ਛੀਜੈ ॥ ਅੰਮ੍ਰਿਤ ਸਿਗਗਾਨ ਤਿਛੀ ਜੈ ॥ ੭ ॥ ਮਕਲਾ ਜੋ ਜਲ ਕੇ ॥
 ੮ ॥ ਸੁਪਰਮ ਗੁਰ ਦਓ ॥ ੯ ॥ ਦਸ ਮਦੁ ਆਗਾਮ ਅਪਰ ਪਰਮ ਪੁਰਖ
 ਕੀ ਪਈ ॥ ਉਪਹਿਤ ਹਟ ਪਹਿ ਅਲਾ ਅਲਾ ਕੀਤ ਰਿਬਈ ॥ ੧੦ ॥ ਅਗਤ
 ਰੀਸੁ ਕਥਾ ਨ ਸੇਵੈ ॥ ਨੀਤਿ ਲੋਕ ਸਮੁਪਿ ਪਲਵੈ ॥ ਬੀਜ ਮੰਤ੍ਰ ਲਹਿ
 ਰੇ ਰਹੈ ॥ ਮਨੁ ਆਉਲਾਟਿ ਸੁਨਿ ਮਹਿ ਗਏ ॥ ੧੧ ॥ ਜਗਤ ਹਰਨ ਅਲੀ
 ਆਭਈ ॥ ਪੰਚ ਉਦੈ ਦ੍ਰਿਬ ਸਿਕਰਿ ਬੈ ॥ ਗੁਰ ਕੀ ਸਖੀ ਗਵੈ ਚੀਤੀ ॥
 ਮਨੁ ਤਨੁ ਅਰਪੈ ਕਿਸਨ ਪਗੀਤੀ ॥ ੧੨ ॥ ਕਰਪਲਾਵ ਸੁਖਾ ਚੀਤਾ ॥ ਅ
 ਪਨ ਜਨ ਮਨੁ ਅਰਹੈ ॥ ਅਸੁਰ ਨ ਕੀ ਕਾਈ ਮੂਲੁ ॥ ਪਛਿ ਮਛੇਰਿ
 ਰਵੈ ਸੁਗ ॥ ਅਜਗੁਰ ਮੁਨਿ ਛੁਡੈ ॥ ਜਗੀਨ ਬਸਿ ਚੀਤ ਕਰੈ ॥ ੧੩ ॥
 ਹਥਿ ਮੁਖ ਦੀਵਾ ਜੋਤਿ ਦਾ ਆਗ ॥ ਪਲੁ ਅਨਾ ਮੂਲ ਬਿਚਕ ਗਿ ॥ ਸਰਬ
 ਕਲਾ ਲੇ ਅਪਰਾ ॥ ਮਨੁ ਮਦ ਕਰਤ ਨ ਮਹਿ ਗਏ ॥ ੧੪ ॥ ਮਸਤ ਕਿਪਦ ਮੁ
 ਚ ਅਲੇ ਮਣੀ ॥ ਮਹਿ ਨਿਰੰਗ ਨ ਤਿਛਵਦ ਪਈ ॥ ਪੰਚ ਸਬਦ ਨਿਰਮ
 ਲਿਬਾਜੇ ॥ ਛਲਾ ਕੇਰਦ ਸੰਖ ਪਾਨਗਾ ਜੈ ॥ ਦਲਿ ਮਲਿ ਦੈ ਤਹੁ ਗੁਰ
 ਮੁਖਿ ਗਿਆਨੁ ॥ ਬਾਣੀ ਜਾਚੈ ਤੇਰਾ ਮੁਖ ॥ ੧੫ ॥ ਕਾਹੀਰ ਜੀਓ ॥ ਨਾਮ
 ਦੇਵੀ ਓਕੈ ॥ ੧੬ ॥ ਗਵਿਦਾ ਸਜੀ ਓਕ ॥ ੧੭ ॥ ਬੋਲੀ ਜੀਓ ॥ ੧੮ ॥ ਗੁਮਲਾ

ੴ ਸਤਿਨਾਮੁ ਕਰਤਾ ਪੁਰਖੁ

ਨਿਰਭਉ ਨਿਰਵੈਰੁ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦਿ

ਗੁਨ ਗਣਨਾ ਇਕ ਮਹਲਾ ੪ ਮੇਰੇ ਮਨੁ ਜਪਿਅਹਿ ਨਿਸਿਨ ਮੁਖੇ ਕੇ
 ਏਕੈ ਏਕੈ ਬਚੁ ਕੀਨੈ ਸਭ ਪਰਹਿ ਪਾਸਿ ਪਧੇ ॥੧॥ ਰਹਿ ਰਹਿ ਰਹਿ ਰਹਿ
 ਜਪਿਅਹਿ ਪਾਸਿ ਸੇਵਕ ਏਕਿ ਬੇ ॥ ਕਿਲਾ ਬਿਖੈ ਦੇਖਿ ਗਏ ਸਕ ਨਿਕਰਿ
 ਜਿਥਿ ਪਨੀ ਮੈਲੁ ਹਰੇ ॥ ਖਿਨ ਖਿਨੁ ਨ ਰੁਨਹਿ ਇਨ੍ਹਾਂ ਦੇ ਹਿਮ ਬਿਥੈ ਲਹਿ
 ਨਰਨ ਹਰੇ ॥ ਪੈਰ ਦੇਖ ਅਸਧਨ ਗਰਮ ਹਿਏ ਕੁਖਿ ਨੁਪੁਲਾਦੁ ਰਿਕੇ
 ਵਡ ਭਗੀ ਹਰਿ ਨਾਮੁ ਪਿਅ ਵਹਿ ਰਿਕੇ ਭਗਤਿ ਹਰੇ ॥ ਤਿਨ ਕੀ ਸੰਗਿ ਰਿਕੇ
 ਪ੍ਰਭ ਜਚੈ ਮੇਰੇ ਮੁਖ ਮਗਧਾਨਿ ਸਤ ਹਰੇ ॥ ਕ੍ਰਿਪਾ ਕ੍ਰਿਪਾ ਗਿਨਿ ਗਜੀਵਨਾ
 ਖਿਲੇ ਵਹੁ ਸਗਨਿ ਪੇਰੇ ॥ ਨਨ ਕ੍ਰਿਪਾ ਤੁਮਰੀ ਸੰਗੇ ਹਰਿ ਰਖੁ ਲਾਜ ਹਰੇ
 ॥੪੦੩॥ ੧੫੫ ॥ ੪ ਰਮਜ ਪਿਨ ਨਰ ਮੈਰੀ ਮਰੇ ॥ ਰਮਜ ਮੁਖੀ ਰਿਕੇ
 ਗੁਰ ਬਚਨੀ ਹਰਿ ਪਾਸੀ ਹਰਿ ਕ੍ਰਿਪਾ ਲੇ ॥੪੦੪॥ ੧੫੬ ॥ ਹਰਿ ਰਿਅਗ ਮਏਗੇ
 ਚਰੁ ਸੁਆਮੀ ਜਨਾਨਿ ਪਿਆਲਿ ਸਲਾਸਲਾ ਲੇ ॥ ਹਰਿ ਕੇ ਸੰਤੀ ਮਲਿਕ ਮੇਰੇ
 ਰਸੁ ਪਾਇਅਹਿ ਜਨ ਕੈ ਬਲਿ ਬਲਾ ਲੇ ॥ ਪੁਰਖ ਤੁਮਰੀ ਨਾਮੁ ਜਪਿ
 ਗਾਇਓ ਸਭਿ ਦਲਾਦੁ ਖਦਲਾ ਲੇ ॥ ਵਿਚਿ ਦੇਹੀ ਦੇਖ ਅਸਧ ਪ੍ਰਚਧਾ
 ਤੁਹ ਰਿਕੀ ਏਖਿਨ ਪਰੇ ॥ ਹਰਿ ਕੇ ਸੰਤੀ ਮਨਿ ਪ੍ਰੀਤਿ ਲਗਾਈ ਜਿਉ ਦੇ
 ਖੇਸ ਸਿਕ ਮੇਲੇ ॥ ਉਨ ਵੈਧਨ ਧਨ ਧਨ ਨਿਹਰ ਗਰਜੈ ਮਨਿ ਬਿਗੈ ਸੇਰੇ

ਮੁਲੇ ॥ ੩ ॥ ਹਮਰੈ ਸੁਆਮੀ ਲੈ ਚਹ ਮਲਾਈ ਹਮ ਜੀਵਹਿ ਦੇਖਿ ਹਰਿ ਮ
 ਜਨਾਨ ਨਾਨਕ ਹਰਿ ਅਮਲਾ ਹਰਿ ਲਾਈ ਹਰਿ ਮਲਾ ਹਮ ਨ ਕਲਾ ॥੪੦੫॥ ੧੫੭ ॥
 ੪ ਮੇਰੇ ਮਨੁ ਜਪਿਅਹਿ ਰਹਿ ਰਹਿ ਰਹਿ ਮੁਖੇ ॥ ਗੁਰ ਪ੍ਰਸਾਦਿ ਹਰਿ ਨਾ
 ਮੁ ਪਿਆਇਓ ਮਸਤਿ ਗੁਰ ਚਰਨ ਪਖਾ ॥੪੦੬॥ ੧੫੮ ॥ ਏਕ ਮਨੁ ਜੀਨੁ ਖਜ
 ਗਈ ਸਗ ਮਪਾ ਪੀਸ ਗਨਿ ਰਖਾ ॥ ਤੁਮਰੇ ਭੁਖ ਚੀਨ ਦੇਖ ਬਾਨਹਿ ਰੇਖ
 ਨ ਮੁਖੇ ॥ ਹਰਿ ਗੁਨ ਉਚਨੀ ਚਹ ਮਗਾਏ ਗਰਮ ਤਗਰੀ ਗਿਸਖ ॥ ਜੇਉ
 ਤੁਰਨ ਸੰਗਿ ਬਸੈ ਨਿਮੁ ਬਿਰਥਾ ਗੁਨ ਚੰਦਨ ਕੇ ਬਸਖ ॥ ਹਮਰੇ ਅਵਗ
 ਨ ਬਿਅਥਾ ਬਿਖ ਕੇ ਬਹੁ ਬਾਬ ਗਨਿ ਮਥੇ ॥ ਅਵਗਨਿ ਅਥੇ ਪਾਬ ਨਾਹ
 ਹਰਿ ਤੇਰੇ ਸੰਗਿ ਜਨ ਬੇ ॥ ਜੇਨ ਕਉ ਤੁਮਰੇ ਰਖਹੁ ਸੁਆਮੀ ਸਕਾਨ ਨ ਕ
 ਪਾਉ ਖੇ ॥ ਜਨ ਨਨ ਕੇ ਦੇਇਅਲ ਪ੍ਰਭ ਸੁਆਮੀ ਤੁਮਰੇ ਸਤ ਰਹੇ ਹਰੇ
 ॥੪੦੭॥ ੧੫੯ ॥ ਮੇਰੇ ਮਨੁ ਜਪਿਅਹਿ ਰਹਿ ਰਹਿ ਰਹਿ ਮੁਖੇ ॥ ਹਰਿ ਰਹਿ ਰਿਕੇ
 ਪ੍ਰਕਰਿ ਜਗਦੀਸੁ ਰਿਹਿ ਪਿਆਇਓ ਜਨ ਪਹਿਲਾ ਗੇ ॥੪੦੮॥ ੧੬੦ ॥ ਜਨ ਮ
 ਜਨ ਮ ਕੇ ਭੁਲਾ ਚੁਕਹ ਮ ਅਥਾਏ ਪ੍ਰਭ ਸਰਨ ਗੇ ॥ ਤੁਮਰੇ ਲਗਤਿ ਪਾਤਿ
 ਪਲਾਕੁ ਸੁਆਮੀ ਹਮਰੇ ਖਦੁ ਰਪ ਪਗੇ ॥੪੦੯॥ ੧੬੧ ॥ ਤੁਮਰੀ ਸੰਗਤਿ ਹਰਿ ਕੇ ਕੰ
 ਥਿ ਪਿਓ ਪ੍ਰੀਤ ਕੀ ਏ ਪ੍ਰਤਿਤ ਪਦ ਗੇ ॥ ਗੁਨ ਗਾਵਤ ਛੰਪਾ ਦੇਸਟਾ ਰਿਓ ਪ੍ਰੀਤਿ
 ਰਖੀ ਪੈ ਜਨ ਗੇ ॥ ਜੇ ਤੁਮਰੇ ਗੁਨ ਗਾਵਹਿ ਸੁਆਮੀ ਓਖ ਲਿਖ ਲਿਖ
 ਨਿਤਿ ਨ ਗੇ ॥ ਭਵਨ ਭਵਨ ਪਵਿਤ੍ਰ ਸਭ ਕੀ ਏ ਜਪੁ ਹਰਿ ਪੀਜਨ ਪਗੇ ॥੪੧੦॥
 ਤੁਮਰੇ ਗੁਨ ਪ੍ਰਭ ਕਹਿਨ ਸਕਹਿ ਹਮ ਭਵਨ ਭਵਨ ਪ੍ਰਭ ਖਦ ਭਗੇ ॥ ਜਨ ਨਨ ਕੇ ਕਉ
 ਦੇਇਅ ਪ੍ਰਭ ਪਾਹੁ ਹਮ ਸੇਵਹਿ ਤੁਮਰਨ ਪਗੇ ॥੪੧੧॥ ੧੬੨ ॥ ਮੇਰੇ
 ਮਨੁ ਜਪਿਅਹਿ ਰਹਿ ਰਹਿ ਰਹਿ ਮੁਖੇ ॥ ਜਗੀਨ ਬਕ੍ਰਿਪਾ ਪ੍ਰਥਿ ਪਾਸੀ ਤਗਰੀ ਤਿਨਾ
 ਮਿਥਨ ॥੪੧੨॥ ੧੬੩ ॥ ਹਰਿ ਜਨਾਨ ਹਰਿ ਸੁਗੰਧ ਰਹਿ ਗਾਇਓ ਪਦ ਸੁਗੰਧੁ
 ਰਸਨਾ ॥ ਕਿਲਾ ਬਿਖ ਪਪਾਨ ਮਹਿ ਕਦੇ ਜਵ ਬਤ੍ਰਿਕ ਸਨਾਨ ॥੪੧੩॥ ੧੬੪ ॥
 ਓਪਾ ਮਤ ਮਹੀ ਪ੍ਰਭ ਜਨ ਹਮ ਕਹਿਨ ਸਕਹਿ ਹਰਿ ਗਨਾ ॥ ਜੈਸੇ ਤੁਮਰੇ ਤਮੇ ਪ੍ਰ
 ਭ ਤੁਮਰੀ ਗੁਨ ਜਨ ਪ੍ਰਭ ਅਪਨੇ ॥ ਮਾਇਆ ਭਸਮ ਪ੍ਰਥਮ ਹਰਿ ਪ੍ਰਭ
 ਨਿਥਿ ਥਿ ਥੁਲਾ ॥ ਜਿਉ ਜਲ ਕੰਢ ਚਰਨੁ ਏ ਬਾਧਿਓ ਹਰਿ ਚਰਨ ਬੰ
 ਧੁ ਮੁਖਨਾ ॥ ਸੁਆਮੀ ਪ੍ਰਭ ਪਪਾਨ ਮਹਿ ਸਰਨ ਮਖ ਜਪੁ ਗੁਗੁਨਾ ॥
 ਤੁਮਰੀ ਬਹੁ ਪਈਨ ਹੀ ਪਵੈ ਜਨ ਨਨ ਕੇ ਪ੍ਰਭ ਭਗੇ ॥੪੧੪॥ ੧੬੫ ॥

ਮੇਰੇ ਮਨ ਕੀ ਕੀਰਤਿ ਹਰਿ ਪ੍ਰਦੇ ॥ ਹਰਿ ਹਰਿ ਦਇਆ ਲਿਖ ਦਇਆ ਪ੍ਰਭ
 ਧਾਤੀ ਲਗਿ ਸਾਧਿਗਰ ਹਰਿ ਜਪਣਾ ॥ ੧ ॥ ੧੦੩ ॥ ਹਰਿ ਮਨੁ ਭਗਤ ਅਗਮ
 ਗੰਢ ਸੁਆਮੀ ਸਾਧਿਕ ਪਿਆਵਹਿ ਹਰਿ ਗੁਣ ॥ ਜਿਨ ਕਉ ਤਮੋ ਵਡਕ
 ਟਖੈ ਤੇਗੁਰਮ ਪ੍ਰਿਧਿ ਸਿਮਰਣਾ ॥ ਏਹ ਪ੍ਰਭੁ ਚੁਕੀਆ ਪ੍ਰਭੁ ਮੁਖ
 ਮੀਸਤੁ ਜਗਜੀਵਨੁ ਗੁਣ ॥ ਜਿਉ ਸਲਾ ਲੇਸਲਾ ਲਓ ਠਾਢਿ ॥
 ਹਰੀ ਮਿਲਿ ਸਲਾ ਲੇਸਲਾ ਲੁਖ ਸਮਣਾ ॥ ੨ ॥ ਜੇ ਪ੍ਰਭੁ ਕੀਆ ਸੁਤ ਮਹੀਮਾ
 ਨਹੁ ਮਨ ਹਿਠੀ ਹਰਿ ਗੁਣ ॥ ਹਮ ਬਾਹਿਰ ਕਉ ਰਿਦੈ ਸੁਤਿ ਪ੍ਰਭ
 ਹਰਿ ਮਕਰ ਪ੍ਰਭੁ ਸਿਮਰਣਾ ॥ ੩ ॥ ਤੁਮ ਜਲ ਨਿਧਿ ਪ੍ਰਸਿਮਾਨ ਸੇਵਕ
 ਜੇ ਸੇਵ ਸਭ ਠਲੇ ॥ ਜਨੁ ਨ ਕਹਹਿ ਹਰਿ ਹਰਿ ਹਰਿ ਬਾਛੈ ਹਰਿ ਦ
 ਹਰਿ ਹਰਿ ਪ੍ਰਦੇ ॥ ੪ ॥ ੧੬ ॥

੧੪ ਸਤਿਗੁਰ ਪ੍ਰਸਾਦਿ

੧੮ ਨਗਰ ਮਹਲਾ ੪
 ਮੇਰੇ ਮਨ ਸੇਵ ਸਭ ਲਾਹਿ ਪ੍ਰਭੁ ॥ ਲੇਗੁ ਪਗੇ ਨਗਰ ਵਲ ॥ ਸਭਿਰ ਲਾ
 ਭੀ ਜਦ ਬਦਲਾ ॥ ਹਰੇ ਹਰੇ ਨਗਰ ਹਿਠਿ ਹਲ ॥ ੧ ॥ ੧੮ ॥ ਹਰਿ ਕਾ ਗਿਰ
 ਰਿਅ ਪਿਸਦਾ ਹਿਠਿ ਹਰਿ ਗੰਗ ਮੁਲ ਬੇਅੰਤ ਲਾਲਾ ਲਾਹਿ ਲਾ
 ॥ ਹਰਿ ਅਪਨੀ ਕ੍ਰਿਪਾ ਕਰੀਆ ਪਿਗਿਰਿ ਏਹਿ ਹਮ ਹਰਿ ਕੀਈ ਪ੍ਰਗਥਾ
 ਸ੍ਰੀ ਚੰਦ ਮਹਿਰਿ ਖੇਡੀ ਨਿਹਾਲ ਨਿਹਾਲ ਨਿਹਾਲ ਨਿਹਾਲ ॥ ੨ ॥ ਹਰਿ ਅ
 ਵ ਤੇ ਕੀਧ ਬਹਿਗੁ ਪਈ ਮਨਿ ਤਨਿ ਅਨੰਦ ਅਨੰਦ ਭਏ ਹਰਿ ਅਵਤਾਰ
 ਨਿਮੰਲਾ ਲਾਹਿ ਲਾ ॥ ਜਨੁ ਨ ਕਹਹਿ ਮਲੇ ਕਏ ਗਲ ਤਨਿ ਹਲ
 ਨਿਹਾਲ ਨਿਹਾਲ ॥ ੩ ॥ ੧੮ ਨਗਰ ਮਹਲਾ ੪ ॥ ਮਨ ਮਿਲਾ ਸੇਤ ਸੰਗਤਿ ਸੁਕਦੈ
 ਸੀ ॥ ਸੁਨਿ ਅਕਥ ਕਥਾ ਸੁਖਦੈ ਤੀ ॥ ਸਕਿ ਕਿਲਾਵਿ ਪਾਪ ਲਾਹੈ ਤੀ ॥ ਹਰਿ
 ਹੋਇ ਲਿਖਤੁ ਲਿਖੀ ॥ ੧ ॥ ੧੮ ॥ ਹਰਿ ਕੀਰਤਿ ਕਲਾ ਜਗਦਿ ਹਿਠਿ
 ਮਮਤਿ ਗੁਰਮਤਿ ਕਥਾ ਭਜੀ ॥ ਜਿਨਿ ਜਨਿ ਸੁਣੀ ਮਨੀ ਪੈ ਜਿਨਿ ਜਨਿ
 ਸੁਜਨ ਕੈ ਉਕਰ ਬਨੀ ॥ ੨ ॥ ਹਰਿ ਅਕਥ ਕਥਾ ਜਿਨਿ ਸੁਚਖਿਅ
 ਤਿਸੁ ਜਨ ਸਭ ਭੁਖ ਲਾਹੈ ਤੀ ॥ ਨਨਕ ਜਨੁ ਹਰਿ ਕਾ ਸੁਣਿ ਤਿਪਤੁ ਪਾ
 ਰਿਹਿ ਹਿਰਿ ਵੀ ॥ ੩ ॥ ੧੮ ਨਗਰ ਮਹਲਾ ੪ ॥ ਕੋਈ ਅਨਿਸੁਨੈ ਹਰਿ ਕੀ

ਗਲਾ ॥ ਤਿਸ ਕਉ ਬਲਿ ਬਲਿ ਬਲਾ ॥ ਸੋਹਿ ਜਨੁ ਪੈ ਭਲ ਭਲਾ ॥ ਹਰਿ
 ਹੋਇ ਮੇਲਿ ਨਿਹਾਲਾ ॥ ੧ ॥ ੧੮ ॥ ਹਰਿ ਕਾ ਮਰਗੁ ਗੰਢ ਬਾਹਿਰ ਗੁਰਚਲਾ
 ਦੇਖੀ ਹਰਿ ਬਲਾ ॥ ਅੰਤਿ ਕਪਟ ਕਰਵਹੁ ਮਰਗੁ ਸਿਖ ਹਰਿ ਕਪਟ
 ਮਰਗੁ ਹਰਿ ਕੀ ਹਰਿ ਪਾਲ ਨਿਹਾਲ ਨਿਹਾਲ ॥ ੨ ॥ ਤੇਗੁਰ ਕੇ ਸਿਖ ਮ
 ਹਰਿ ਪ੍ਰਿਭੁ ਭਈ ਜਨ ਹਰਿ ਪ੍ਰਭੁ ਜਨਿ ਹਰਿ ਮਨ ਲਿ ॥ ਜਨ ਨਾਨਕ ਕਉ ਮ
 ਹਰਿ ਪ੍ਰਿਭੁ ਕੀ ਨੀ ਹਰਿ ਦੇਖਿ ਨਿਕਹਿ ਦੁਹਿ ਨਿਹਾਲ ਨਿਹਾਲ ਨਿਹਾਲ ਨਿਹਾਲ

੧੮ ਸਤਿਗੁਰ ਪ੍ਰਸਾਦਿ

੧੮ ਨਗਰ ਮਹਲਾ ੪
 ਹਮਤ ਉਕਿਅ ਜਨੁ ਕਿਅ ਭਵੈ ॥ ਮਨਿ ਪਿਆਸ ਬਹੁਤੁ ਰਸ ਵੈ ॥ ੧ ॥
 ਸੋਈ ਗਿਅਨੀ ਸਿਜਨੁ ਤੇਰਾ ਸਿਸੁ ਪ੍ਰਿਭੁ ਚਾਵੈ ॥ ਕ੍ਰਿਪਾ ਕਰਹੁ ਜਿ
 ਭੁਖ ਬਾਛੈ ਪਤੈ ਸੇਸਰ ਸਰ ਤੁਪਾ ਪਿਆਵੈ ॥ ੨ ॥ ਕਵਨ ਜੋਗ ਕਵਨ ਗਿਆ
 ਨ ਪਿਆਨ ਕਵਨ ਗੁਨੀ ਗੁਣ ਵੈ ॥ ਸੋਈ ਜਨੁ ਸੋਈ ਜਿਨੁ ਭਗਤ ਜਿਸੁ ਉਪ
 ਗੁਣ ਵੈ ॥ ੩ ॥ ਸੋਈ ਮਨਿ ਸੋਈ ਭੁਪਿਸਿਆ ਨਪ ਜਿਨੁ ਮਿਖਨ ਪ੍ਰਭੁ ਬਿ
 ਸਰਾਵੈ ॥ ਸੋ ਤਸੇ ਗਿਲ ਗਿਹਿ ਸੁਖੁ ਪਾਇ ਹਿਰਿ ਹਰਿ ਗੁਨ ਸਦਾ ਗਾਵੈ ॥ ੪ ॥
 ਹਿਰਿ ਅਚਰ ਜੁ ਮਹਾ ਮੰਗਲ ਪ੍ਰਕ੍ਰਿਅ ਅਨੁਪੀਦਿ ਸਦਾ ਵੈ ॥ ਕਪਨ ਕ
 ਮਿਰਚ ਗੁਲਿ ਹਿਰਿ ਤਗਰ ਭੋਜਿ ਕਰਾਵੈ ॥ ੫ ॥ ੧੮ ॥

੧੮ ਸਤਿਗੁਰ ਪ੍ਰਸਾਦਿ

੧੮ ਨਗਰ ਮਹਲਾ ੪
 ਭਿਲਾ ਹੋਨੈ ਮੈਕ ਹਨ ਦੀਓ ॥ ਮਨੀ ਠਤੁ ਹੋ ਕੀਓ ॥ ੧ ॥ ੧੮ ॥ ਅਗਿਆ ਮਾ
 ਜਿਨਿ ਸੁਖ ਪਾਇਆ ਸੁਨਿ ਸਨਿ ਮੁਤ ਹੋ ਜੀਓ ॥ ਈਹ ਉਹ ਹਰਿ ਮੁਖੀ
 ਤਮੀਓ ॥ ੨ ॥ ਹਰਿ ਤਮੀਓ ਤੁਹਿ ਵੀਓ ॥ ੩ ॥ ਜਦ ਜਨ ਨਿਪਈ ਹਿਰ ਬਾਤ ਬਕ
 ਸਲਾ ਬੇਸੁ ਭਈਓ ॥ ਸਪਸੰਗਿ ਨਾਨਕ ਪਗਾ ਸਿਓ ਅਨਾਹੀਓ ॥
 ੧੮ ਨਗਰ ਮਹਲਾ ੪ ॥ ਜਕਓ ਭਈ ਤੁਮੀਓ ॥ ਜਮ ਕੀ ਕਾਸ ਮਿਟੀ ਸੁਖ

ਇਅਨਿਕਸੀਓਏਪੈਰ ॥ ੫੦੫ ॥ ਤਪਤਿਬੁਛਨੀਅੰਮ੍ਰਿਤਬਨੀਤਿ
 ਪ੍ਰਤਿਥਿਥਿਕਿਕੀਰ ॥ ਮਾਧਿਤਾਸਜਨਸੰਤਰੇਸੰਤਰਪਾਈਬੀਰ
 ਪੁਲਕੁਮਕੀਤਿਮਿਲੇਗੇਪਾਲਾਹੀਥੇਓਹੀਗਾ ॥ ਬਿਸਮਕਏਨਾਕਜਸੁਗਾ
 ੬ ਤਠਕਰਗੁਨੀਗਾਯੋਗ ॥ ੨ ॥ ੫੦੬ ਮਹਲਾ ੫ ਅਪਨਜਨੁਅਪਨਿ
 ਪਿਓਧਾਰਿਓ ॥ ਅਠਪਹਰਜਨਕੈਸੰਗਿਬਸਿਓਮਨਤੇਨਾਹਿਬਸਹਿਓ
 ੧ ॥ ੫੦੭ ॥ ੩ ॥ ਬਰਨਚਿਪਨਨਾਹੀਕਛਪਖਿਓਦ ਸਕਾਕਲੁਨਾਵਿਚਰਿਓ
 ॥ ਕਰਿਕਿਰਪਾਨਮੁਹਿਰਿਓ ॥ ਓਸਹਜਿਸੁਭਾਇਸੁਵਰਿਓ ॥ ੧ ॥ ਮੁਹਿਰਿਪਾ
 ਅਗਨਿਕਸੁਗਾਤਿਸਤਪਹਿਓਤਾਰਿਓ ॥ ਪੇਖਿਪੇਖਿਨਾਨਕਬਿਗਮਨ
 ਪੁਨਰਪੁਨਰਬਲਿਹਰਿਓ ॥ ੧ ॥ ੨ ॥ ੫੦੮ ਮਹਲਾ ੫ ਹਰਿਹਰਿਮਨਮੁ
 ਨਮੁਕਹਿਓ ॥ ਕੋਇਅਪ੍ਰਧੀਮਟਹਿਖਿਨੀਤਾਰਿਓ ॥ ਕਾਖੁਨਰਹਿਓ ॥
 ੧ ॥ ੫ ॥ ਖੰਜਤਖੇਜਤਭਇਓਬੇਰੀਸਪੁਸੀਗਿਲਹਿਓ ॥ ਸਗਲਾਤਿਅਭਿ
 ਏਕਲਿਵਲਾਗੀਹਰਿਹਰਿਚਰਨਗਹਿਓ ॥ ॥ ਕਹਤਮੁਕਤਸੁਨਤੇਨਿਸਤ
 ਰੇਜੇਸਗਪਇਓ ॥ ਸਿਮਰਿਸਿਮਰਿਸੁਆਮੀਪ੍ਰਕਾਸਪਾਕਪੁਨਨਕ
 ਅਨਦਭਇਓ ॥ ੨ ॥ ੪ ॥ ੧੭੮ ਮਹਲਾ ੫ ਚਰਨਕਮਲਾਸੰਗਿਲਾਗੀਡੇਰੀ
 ॥ ਸੁਖਸਾਗਰਕਰਿਪਮਗਤਿਮੇਰੀ ॥ ੧ ॥ ੧੭੯ ॥ ਓਚਲਾਗਹਇਓਜਨ
 ਅਪੁਨੇਕਓਮਨਬੰਧੁਪ੍ਰੇਮਕੀਥੇਰੀ ॥ ਜਸੁਗਾਵਤਭਗਤਿਰਸੁਓਪਜਿ
 ਓਮਇਅਕੀਜਲੀਤੇਰੀ ॥ ੧ ॥ ਪੂਰਨਪ੍ਰਸਿਦਧੇਕਿਰਪਾਨਿਧਿਅਨਾਪਿ
 ਖਓਹੇਰੀ ॥ ਨਨਕਮੇਲਿਲੀਓਦਸੁਅਪਨਪ੍ਰੀਤਿਨਕਬਹੁਥੇਰੀ ॥ ੧ ॥
 ੧੮੦ ॥ ੧ ॥ ਮੇਰਮਨਪੁਜਪਿਹਰਿਨਾਇਲਾ ॥ ਕਬਹੂਨਾਬਿਸਰਮਨ
 ਮੇਰੇਤਾਠਪਹਰਗੁਨਾਇਲਾ ॥ ੧ ॥ ੧੮੧ ॥ ੩ ॥ ਸਾਧੂਪ੍ਰਤਿਕਰਓਨਿਤਮਜਨ
 ਸਕਥਿਲਾਬਿਖਪਪਗਵਾਇਲਾ ॥ ਪੂਰਨਪ੍ਰਸਿਦਧੇਕਿਰਪਾਨਿਧਿਅਪਿਧਿ
 ਦਿਦਿਸਿਸੁਮਾਇਲਾ ॥ ੧ ॥ ਜਪਤਪਕੇਰਿਲਖਪੂਜਹਰਿਸਿਮਰਤ
 ਲਿਨਲਾਇਲਾ ॥ ਦਇਕਰਜੇਕਿਨਕਰਾਨਮਗੀਤੇਰੇਦਸਨਿਦਸਰਸਾ
 ਇਲਾ ॥ ੧ ॥ ੧੮੨ ॥ ੩ ॥ ੫ ॥ ਮੇਰੇਸਾਥਸੁਨਾਮੁਨਿਪਾਨਾ ॥ ਕਰਿਕਿਰਪਾ
 ਸਾਧੂਸੰਗਿਮਿਲਿਓਸਿਗੁਰਦੀਨਿਨਾ ॥ ੧ ॥ ੧੮੩ ॥ ਸੁਖਦਾਤਾਪੁਰਖ
 ਨਾਹਰਗਓਕੀਰਤਪੂਰਨਗਿਆਨੁ ॥ ਕਾਮੁਕਪੁਲਕੁਖੰਡਮੰਗੋਨੈਬਿਨ
 ਸਿਓਮੁਕਤਾਤਿਮਨੁ ॥ ॥ ਕਿਆਗਦਤੇਰੇਅਖਿਵਖਣਾਪ੍ਰਭਾਅੰਗਮਾ

ਜਨ ॥ ਚਰਨਕਮਲਾਸਗਨਿਸੁਖਸਾਗਰਨਾਨਕਸਦਕੁਰਬਾਨੁ ॥ ੧ ॥
 ੧ ॥ ੧੮੪ ॥ ੫ ॥ ਵਰਿਵਰਿਜਿਉਗੁਰਗੋਪਾਲ ॥ ੧ ॥ ੧੮੫ ॥ ਸੁਹਿਨਿਗੁਨ
 ਤਮਪੂਰਨਾਤੇਦੀਨਾਨਕਦਇਅਲਾ ॥ ੧ ॥ ਉਠਤਭਠਤਸੇਵਤਜਗ
 ਰਜੀਅਪੁਨਪਨਮਲਾ ॥ ੧ ॥ ੧੮੬ ॥ ਪਿਆਸਥਾਪੁਨਮਿਮਰੈਨਾਨਕਦ
 ਰਸਨਿਹਲਾ ॥ ੩ ॥ ੧ ॥
 (੬ - - -)
 ੧੮੭ ॥ ੩ ॥ ਗੁਰਮਾਰ
 ੧ ॥ ੧੮੮ ॥ ੫ ॥
 ਕੋਓਮੇਰਸਾਜਨੁਮੀਤਾ ॥ ਹਰਿਨਮੁਸੁਨਵੈਨੀਤਾ ॥ ਬਿਨਸੈਦਖਾਬਪਗੀਤਿ ॥
 ਸੁਖਅਰਪਉਮਨੁਤਨੁਚੀਤੁ ॥ ੧ ॥ ੧੮੯ ॥ ਕੋਈਵਿਗਲਾਪਨਕੀਤਾ ॥ ਸੀ
 ਹੋਚਰਨਕਮਲਾਮਨਸੀਤਾ ॥ ਕਰਿਕਿਰਪਾਹਰਿਜਸੁਦੀਤਾ ॥ ਹਰਿਕ੍ਰਿਜ
 ਨਮੁਪਦਰਬੁਜੀਤਾ ॥ ਕੋਇਪਤਿਤਹਿਪੁਨੀਤਾ ॥ ਨਨਕਦਸਥਲਿਥਲਿ
 ਕੀਤਾ ॥ ੨ ॥ ੧੯੦ ॥ ੫ ॥ ੧੯੧ ॥ ੧ ॥

(੬੬੬)
 ੧੮੨ ॥ ਗੁਰਪਾਦਿ

੧੮੨ ॥ ਅਸਟਪਦੀਆ ਮਹਲਾ ੪
 ਰਾਮਮੇਰਮਨਿਤਨਿਨਾਮੁਅਧੋਗ ॥ ਬਿਨੁਪਲੁਗਹਿਨਸਕਓਬਿਨੁਸੇਵਾਮੇਰ
 ਰਮਤਿਨਾਮੁਸਮਰੇ ॥ ੧ ॥ ੧੮੩ ॥ ਹਰਿਹਰਿਹਰਿਹਰਿਹਰਿਮਨਿਧਿਅਵਹੁਮੇ
 ਹਰਿਹਰਿਨਾਮੁਪਿਅਗੇ ॥ ਦੀਨਦਇਅਲਾਕਏਪ੍ਰਭਕਰਗੁਰਕੈਸਥਾਦਿ
 ਸਦਰੇ ॥ ੧ ॥ ਮਧਸੂਦਨਜਗਜੀਵਨਮਧੋਮੇਰਠਕੁਰਅਗਮਅਪਗੇ ॥ ਇ
 ਕਬਿਨਓਬੇਨਤੀਕਰਓਗੁਰਾਗੀਸੈਸਾਧੂਚਰਨਪਖੰਡੇ ॥ ੧ ॥ ਸਹਸਰੇਤ
 ਨਿਰਪ੍ਰਭਕਓਪ੍ਰਭਏਕੋਪ੍ਰਭਖੁਨਿਰਾਗੇ ॥ ਸਹਸਰਮੁਕਤਿਏਕੋਪ੍ਰਭਕਰਪ
 ਭਏਕੋਗੁਰਮਤਿਤਰੇ ॥ ੧ ॥ ਗੁਰਮਤਿਨਾਮੁਦੇਸਦਰਪਇਆਹਰਿਹਰਿਨਾਮੁ
 ਓਰਿਧੇਗੇ ॥ ਹਰਿਹਰਿਕਥਾਨੀਅਤਿਮੀਠੀਨਿਓਗੁਗਾਗਦਕਸਮਰੇ ॥ ੧ ॥

ਜਿਸਿ ਸੀਐ ਨਿਤ ਪਈ ਫੈਲਾ ਫੁਲਾ ॥ ਮਿਲਿ ਸਤ ਸੰਗਤਿ ਪਰਮ ਪਦੁ ਪਉ
 ਕੰਢਿ ਮਖਨ ਕੇ ਗਣ ਕਰੇ ॥ ਨਿ ਨਿਤ ਕਾਇਆ ਮਨ ਨ ਕੀ ਅਨਿਤ ਮਖਿਅ
 ਲਿ ਦੇ ਹਸਦੇ ॥ ਮੇਰੇ ਸਤਿਗੁਰ ਕੇ ਮਨਿ ਬਚਨ ਨ ਭਏ ਸਭ ਫੇਕਣ ਚਰਮੀ ਗਰ
 ॥ ਮਦ ਕਿ ਮਦ ਕਿ ਚਲਾ ਸਖੀ ਸਹੇਲੀ ਮੇਰੇ ਠਕੁਰ ਕੇ ਗੁਨ ਸਾਗੇ ॥ ਗੁਰ ਮੁਖਿ ਪਸ
 ਵ ਮੇਰੇ ਪ੍ਰਭ ਭਈ ਮੈਸਾ ਗੁਰ ਅਲਖੁ ਲਖਾ ॥ ਨਗੀ ਪਰਖ ਪੁਰਖ ਸਕ
 ਨ ਗੋਸਥ ਏਕੋ ਪੁਰਖੁ ਮੁਰਾ ॥ ਸੰਤ ਨ ਕੀਰੇ ਨ ਮਨਿ ਭਈ ਮਿਲਿ ਚਰਿਤ ਨ
 ਗਿਨਿ ਸਤ ॥ ੫ ॥ ਗੁਮ ਗੁਮ ਨ ਗਰਬ ਭੰਕਿ ਰਿਅ ਰਿਅ ਅੰਤ ਰਿਹਿ ਜਨ ਕਰ
 ਸਧਾ ਸਧਾ ਉਇ ਮਿਲਾਏ ਮੇਕ ਉਹਿ ਗੁਰ ਗੁਰਿ ਨਿਸਤ ॥ ੬ ॥ ਪਦ
 ਨ ਸੁਨ ਸਭੁ ਨੀਕ ਕਰਿਆ ਸਤਿਗੁਰਿ ਸਬਦੁ ਦੀਚੇ ॥ ਨਿਜੁ ਪਾਗਿ ਜਿਐ
 ਮਿਤਰ ਸੁਪੀਆ ਬਿਨੁ ਨੈਨ ਜਗਤੁ ਨਿਹਾਰੇ ॥ ਤਉ ਗੁਨ ਈਸ ਬਰਿਨਿ ਨਹਿ
 ਕਉ ਤਮ ਮੈਦਰ ਮਨਿ ਕਰੀ ॥ ਨਨਕ ਕ੍ਰਿਪਾ ਕਰੁ ਗੁਰ ਮੇਲਾ ਯੇ ਮੇਰਾ ਮਤ
 ਮਨ ਪੀਰੇ ॥ ੭ ॥ ੧ ॥ ਨਾਮ ਹਲਾ ॥ ਮੇਰੇ ਮਨ ਭਜੁ ਠਕੁਰ ਅਗਮ ਅਪਾਰੇ ॥
 ਮਪ ਪੀਬਤੁ ਨਿਰਗੁਨੀ ਅਰੇਕ ਸਿਰਿ ਪੁਗੁਰਿ ਨਿਸਤ ॥ ੮ ॥ ਰਹੁ ॥ ਸਧ
 ਪੁਰਖ ਸਧ ਜਨ ਪਾਏ ਇਕ ਬਿਨੁ ਇਕ ਏਕੁ ਗੁਰ ਪਿਆਰੇ ॥ ਅਨਾਮ ਧਨੁ ਪੁੰਜੀ
 ਦੇਵੁ ਸਤਿ ਸਿਨਾ ਭੁਖਿ ਨਿਵਾਰੇ ॥ ੯ ॥ ਪਦ ਪਤੰਗੀ ਮਗ ਭਿੰਗ ਕੁੰਚਰ ਮਾਇ
 ਕਾਇ ਦੀ ਪਕ ਸਿਲਾ ॥ ਪੰਚਤਤੁ ਸਭ ਲਾਏ ਈਗੁਰ ਸਤਿਗੁਰ ਪਾਇ
 ॥ ੧੦ ॥ ਸਸਤ ਬੰਦੇ ਸੇਧਿ ਸੇਧਿ ਦੇਖਿ ਮਨਿ ਨਰ ਬਚਨ ਪੁਕਾਰੇ ॥ ਅਨਾਮ
 ਜਗਤਿ ਪਦ ਹਸਤ ਸੰਗਤਿ ਗੁਰਿ ਨਿਸਤ ॥ ੧੧ ॥ ਪੀਤਮ ਪੀਤਲ ਗੀਤ
 ਕੇ ਗੀਤ ਸੁਨ ਕਮਲਾ ਨਿਹਾਰੇ ॥ ਮੇਰੇ ਸੁਮੇਰੇ ਮੇਰੇ ਬਚਨ ਚੈਨ ਬਉਨ ਦੇਖ
 ਘਨ ਹਾਰੇ ॥ ੧੨ ॥ ਸਕਤ ਕਉ ਐਮ੍ਰਿਤ ਬਧ ਸਿਚਤੁ ਸਤ ਭਲਾ ਫੁਲਾ ਏਕੁ
 ਜਿਉ ਜਿਉ ਨਿਵਾਰਿ ਸਕਤ ਨਹਿ ਸਤੀ ਛੇਕਿ ਛੇਕਿ ਕਉ ਬੁਖਾਰੇ ॥ ਸੇ
 ਤਨ ਸੰਤ ਸਾਮਿਲਿ ਹੀ ਐਗੁਟ ਬੋਲ ਪਿਪਰਉ ਕਰੇ ॥ ਸੰਤ ਸੰਤੀ ਮੇਲੇ
 ਮਨੁ ਬਿਗਸ ਜਿਉ ਨਿਵਾਰਿ ਮਿਲਿ ਕਮਲਾ ਸਦਾਰੇ ॥ ੧੩ ॥ ਲੋਭ ਲਾਹਰ ਸਭੁ ਸੁਆ
 ਨੁ ਹਲਾ ਕਪੋਲਾ ਕਿੰਦਰਿ ਬਿਗਾਰੇ ॥ ਮੇਰੇ ਠਕੁਰ ਕੈ ਦੀਬਾਨਿ ਬਖਸੇ ਹੋਰੀ ਗੁ
 ਰਗਿ ਅਨਖ ਜਗ ਲੈ ਮੇਰੇ ॥ ੧੪ ॥ ਧਰੁ ਧਰੁ ਧਰੁ ਪੁਕਾਰੇ ਮੇਰੇ ਧਰੁ ਕਿਰਪਾ ਧਰ
 ਨਨਕ ਮੇਧ ਰਿਅ ਵਰਨ ਕਈ ਮੈਸਤਿ ਗੁਰ ਗੁਰਿ ਨਿਸਤ ॥ ੧੫ ॥ ਸਬਦ
 ॥ ੧੬ ॥ ਅਸਟ ਪਦੀਆ ॥ ੧੬ ॥ ਜੁਮਲਾ ॥ ੨੫ ॥

੨੨੭
 ੧੬ ਸਤ ਨਾਮ ਕਰਤ ਪੁਰਖ
 ਨਿਰਤ ਸਿਨਿ ਰਵੈ ਆਕਾਸ਼ ਮੂਨ ਤਾਨੀ ਸੈ ਠੇਗਰ
 ਪੁਸਾਰੇ

ਗੁਮ ਲੀਗ ਬੜਾ ਮਹਲਾ ੪
 ਅਨਿਕ ਜਤਨ ਕਰਿ ਰਹਿ ਐਤਨ ਪੀਪਾਇਆ ॥ ਹਰਿ ਅਗਮ ਅਗਮ ਅਗਮ
 ਧਿਰੇ ਧਿਆ ਦੇਸੁ ਹਰਿ ਪੁਕਾਰਿ ॥ ੧ ॥ ਰਹਿ ॥ ਕਮ ਕਉ ਲੇਕੇ ਮੇਹੁ ਨਿਤ
 ਗਤ ਫਗੁਰ ਏਆ ॥ ਹਰਾ ਧਰੁ ਧਰੁ ਨ ਤੇਰੇ ਹਰਿ ਸਗਨ ਹਰਿ ਪੁਕਾਰਿ ॥
 ੨ ॥ ਸਰਣ ਗਤੀ ਪ੍ਰਭ ਪਾਲੇ ਹਰਿ ਬਗ ਨਿਵ ਛਲਾਇਆ ॥ ਪਹਲਾ ਦ
 ਜਨੁ ਹਰਿ ਨਾਮਿ ਸਪਕ ਰਿਅ ॥ ਹਰਿ ਬਿਲੀ ਚਿਤ ਗਇਆ ॥ ੩ ॥ ਹਰਿ ਚਿਤਿ ਮ
 ਨਾਹਲਾ ਪਵਲ ਸਭ ਫੁਲ ਭੰਜਨੁ ਹਇਆ ॥ ਭਰਿ ਜਨਮ ਮਰਨ ਨਿਵਾਰਿ
 ਕਉ ਹਰਿ ਗੁਰਮ ਤੀ ਪ੍ਰਕਾਇਆ ॥ ੪ ॥ ਹਰਿ ਪਤਿਤ ਪਦ ਨਾਮੁ ਸੁਆਮੀ ਭ
 ਏਕ ਗਤਿ ਭੰਜਨੁ ਗਇਆ ॥ ਹਰਿ ਹਰਿ ਹਰਿ ਰਪ ਮਿਥਿ ਜਨਨ ਕਨਾ ਮਸ
 ਮਇਆ ॥ ੫ ॥ ੧ ॥ ਮਲੀ ਗਤ ॥ ਮਹਲਾ ੧ ॥ ਜਪਿ ਮਨ ਮਨ ਮਸੁਖ ਦਾ
 ਸਾਨੰ ਸੰਗਤਿ ਮੇਲੇ ਹਰਿ ਸਦਾ ॥ ਇਅ ਗੁਰ ਮੁਖਿ ਬੁਧੁ ਮੁਪਛਤਾ ॥ ੧ ॥ ਰਾ
 ॥ ੨ ॥ ਵਡਭਗੀ ਗੁਰ ਦਰਸਨੁ ਪਾਇਆ ॥ ਗੁਰਿ ਮਿਲਿ ਐਹਿ ਪੁਛਤਾ ॥ ਦੁਰ
 ਮਤਿ ਮੇਲ ਗਈ ਸਭ ਨੀਕ ਹਰਿ ਐਮ੍ਰਿਤ ਹਰਿ ਸਨਾਨਾ ॥ ੩ ॥ ਧਨੁ ਧਨੁ ਸਪ
 ਜਿਨੀ ਹਰਿ ਪ੍ਰਕਾਇਆ ॥ ਤਿਨੁ ਪੁਛ ਉਹਿ ਕੀ ਬਤਾ ॥ ਪਹਿਲਾ ਗਉ ਨਿਤ ਕਰ

ਲਹਿਓਗ ॥੧॥ ਜਕੈਸਿਮਹਿਨਿਭਉਦਖਹੈ ॥ ਜਕੈਸਿਮਹਿਨਿਆਜਾਵੈ ॥
 ਜਕੈਸਿਮਹਿਨਿਮੁਚਤਪਰ ॥ ਜਕੈਸਿਮਹਿਨਿਨੀਸੀਤਪ ॥੨॥ ਜਕੈਸਿਮਹਿਨਿ
 ਫਿਦਾਬਿਗਸਾ ॥ ਜਕੈਸਿਮਹਿਨਿਕਵਲਾਦਾਸਿ ॥ ਜਕੈਸਿਮਹਿਨਿਪੁਨਿਧਨਲਾ
 ਕੈਸਿਮਹਿਨਿਤਰਨਿਦਾਨਾ ॥੩॥ ਚਿਤਪਦਨਮੁਪਗੀ ॥ ਕਟਿਗਤਉਧਮਕਰੀ
 ॥੪॥ ਹਰਿਮਦਾਸਦੀਨਸਰਨਾ ॥ ਨਨਕਕਉਪੁਤਕਰੀਦਾਸਿ ॥੫॥ ੧੫੧ ॥੪॥
 ੧੫੨ ॥ ਐਸੇਸੁਪੀਭਿਕੇਨਾਮ ॥ ਸਪਸੰਗਤਿਕੁਪੁਰਨਕਾਮ ॥੬॥
 ॥੭॥ ਖਡਕਉਜੈਸੇਬੀਮਲਾਤ ॥ ਖੁਸਤਰੀ ॥ ਕਮਿਲਤਤਿਲਤ ॥੮॥
 ॥੯॥ ਅਗਨੀਮਲਾਤੀਗ ॥ ਜੈਸੇਬਕਿਰਮਖਪਿਖੀਗਾ ॥ ਜੈਸੇਰਲਮਹਿਗਾ
 ॥੧੦॥ ਜੈਸੇਕੁਪੈਭੇਨਮਤ ॥ ਜੈਸੇਕਿਰਖਪਿਬਸਮਘ ॥ ਜੈਸੇਪਲਨਸ
 ਗਨਿਸਘ ॥੧੧॥ ਗਰੁੜਮੁਖਿਨਹੀਸਰਪਤਸ ॥ ਸੁਆਰੀਜਗਿਨੀਖਭਿ
 ਲਾਸ ॥ ਜੈਸੇਅਭੇਹਿਰਦਮਹਿ ॥ ਜੈਸੇਦੋਨਚਰੀਦਰਹਿ ॥ ਬਪਤਉਪਮਹਿ
 ਕਰੀ ॥੧੨॥ ਹਰਿਅਗਮਅਗਮਅਗਪਿਤੁਹੀ ॥ ਉਚਮੂਚੈਬਪੁਪਾਗਸਿਮਤ
 ਨਨਕਤਰੇਸਰ ॥੧੩॥ ੨ ॥ ਮਾਲੀਗਉਤਮਹਲਾ ५ ॥ ਇਹਿਹਮਰੈਸੁਠਕਰ
 ਅਪਨੇਦਸਕਉਲੇਹੁਨਿਵਾਜ ॥੧੪॥ ਹਰਾਸ ॥ ਚਰਨਸੰਤਮਥਮੇਰਸੈ
 ਰਸਪੇਖਉਨਿਸਿਕੋਗ ॥ ਪਸਤਮਹੇਸੰਤਦਹਲਾ ॥ ਪੁਨਮਨੁਪਨੁਸੰਤ
 ਹਲਾ ॥੧੫॥ ਸੰਤਸੰਗਿਮੇਰਮਨਕੀਪੀਤਿ ॥ ਸੰਤਗਨਬਸਹਿਮੇਰੀਤਿ ॥ ਸੰਤ
 ਗਿਆਨਹਿਮੀਠ ॥ ਮੇਰਕਮਲਾਬਿਗਸੇਸੰਤਭੀਠ ॥੧੬॥ ਸੰਤਸੰਗਿਮੇਰ
 ਨਿਵਸਾ ॥ ਸੰਤਕੀਮੇਰਿਬਪੁਤਪਿਆਸ ॥ ਸੰਤਬਚਨਮੇਰਮਨਹਿਸੰਤ
 ਪਸਦਿਮੇਰੋਬਖੈਤ ॥੧੭॥ ਮੁਕਤਿਨਗਤਿਏਹਨਿਧਨ ॥ ਪੁਤਰਇਆਲ
 ਮੋਹਿਦਵਦਾਨ ॥ ਨਨਕਕਉਪੁਤਦਇਆਪਾਸਿ ॥ ਚਰਨਸੰਤਕੇਮੇਰੀ
 ਮਛਹਿ ॥੧੮॥ ਮਾਲੀਗਉਤਮਹਲਾ ੫ ॥ ਸਭਕੇਸੰਗਿਨਹੀਦਰਿ ॥ ਕਰ
 ਕਰਦਨਪਜਰਹੁਰਿ ॥੧੯॥ ਹਰਾਸ ॥ ਸੁਨਤਜੀਓਜਸੁਨਮ ॥ ਦਧਿਨਸ
 ਸੁਖਚੀਓਜਸੁਮ ॥ ਸਗਲਾਨਿਧਿਹਿਰਹਿਹਰ ॥ ਮੁਨਿਜਨਤਕੀਸਦਕਰੇ
 ਜਕੈਪਸਿਸਗਲੇਸਮਹਿ ॥ ਜਿਸਤਬਿਰਥਕੋਇਨਹਿ ॥ ਜੀਅਜੰਤਕਰੇ
 ਤਿਪਲਾਸਦਾਸਦਸੇਵਹਿਕਪਲਾ ॥੨੦॥ ਸਦਾਪਰਮੁਜਕੈਦੋਵਾਦਿ ॥ ਬ
 ਮੁਹਤਜਨਹੀਕਿਛਕਾਟਿ ॥ ਸਭਕਿਛਕਰਨਾਪਨਅਪਿ ॥ ਮਨਮੇਰ
 ਤਕਉਜਪਿ ॥੨੧॥ ਸਪਸੰਗਤਿਕਉਉਧਲਿਹਰ ॥ ਜਸੁਮੀਦਿਵੈਦੇ

ਨਾਮਸੰਗਿਮਨਤਨਹਿਤ ॥ ਨਨਕਕਉਪੁਤਕਰੀਦਾਸਿ ॥੨੨॥ ੧੫੫ ॥

(੭)

੧ (ਸਾ ੩੫੨) ੧੫੨

ਮਾਲੀਗਉਤਮਹਲਾ ੫

੨੨ ੧੫੫

ਹਰੇਸਮਰਥਕੀਸਰਨਾ ॥ ਜੀਉਪ੍ਰਭਪੁਰਸਿਮੇਰੀਪੁਤਕਕਰਨਕਰਨਾ ॥੧॥
 ॥ ਸਿਮਰਿਸਿਮਰਿਸਦਾ ॥ ਸੁਖਪਾਏਜੀਵੈਕਮਲ ॥ ਭਵਿਗਹਿਅਸਰ
 ਬਠਈਸੁਖਮੇਅਸੁਲਾ ॥੨॥ ਅਲਜਲਬਿਕਰਤਜਿਸਭਿਹਿਗੁਨਿ
 ਸਿਗਉ ॥ ਕਰਜੋਕਿਨਕਦਨਮਗੇਦੇਹਅਪਲਾਉ ॥੩॥ ੧੫੬ ॥੪॥
 ॥ ਮਹਲਾ ੫ ॥ ਪ੍ਰਭਸਮਰਥਦੇਵਪਰ ॥ ਕਉਨਜਨੈਚਲਤਭੇਕਿਛੁਅ
 ਜਨਹੀਪਰ ॥੧॥ ਹਰਾਸ ॥ ਇਕਖਿਨਹਿਬਪਿਓਬਪਦਾਘਡਿਭੀਕਰਨੇਹ
 ਗੁਜਤਕੀਨਉਪਰਜਨਪੁਤਰਨਦੇਇਤਰੁ ॥੨॥ ਹਰਿਸਗਨਿਆਇਰਦਾ
 ਸੁਨੇਪੁਤਉਚਾਗਮੁਸਰਗਾਕਢਿਲੇਪੁਤਉਜਲਾਬਿਖਮਤਜਨਨਕ
 ਸਦਲਿਹਰ ॥੩॥ ੨ ॥ ਮਾਲੀਗਉਤਮਹਲਾ ੫ ॥ ਮਨਿਤਨਿਬਸਿਰ
 ਰੇਪਲਾਦੀਨਬੰਪਦਭਗਤਿਦਛਲਾਸਦਾਸਾਕਿਪਲਾ ॥੪॥ ਹਰਉ ॥
 ਅਦਿਅੰਤਮਧਿਤੁਪ੍ਰਭਬਿਨਾਨਹੀਕੋਇ ॥ ਪੁਰਿਗਹਿਅਸਗਲਾਮੰਡਲ
 ਏਕਸੁਆਮੀਸੇਇ ॥੫॥ ਕਰਨਿਹਰਿਜਮੇਰਦਰਸਨੁਸਨਿਹਿਗੁਨਗਉ ॥
 ਬਲਿਹਰਿਜਏਸਦਾਨਨਕਦੇਹਅਪਲਾਉ ॥੬॥ ੩ ॥ ੧੫੭ ॥੫॥

ਲਸਿਕੁਗਾਮਿਨਰਾਖੀਐਉਭੈਨਹੰਸਨਹੰਧੁਕੀਜੈ ॥੧੫॥
 ਮੁਖਿਅਮੁਖੀਨਾਮੁਸੁਅਸੁਲਾਹੀਸੇਮੁਖੀ ॥ਬਹਿਬੁਝਾ
 ਸਿਸਿ ਮਹਿਕੈਸਚਦਸਰਜਿਤੁ ॥ਸਦਕਮਨਹਿਮਨਮਸਿਸਿਤਿ
 ਲਾਗੀਕਤੁ ॥ਜਾਤਖਤਿਕੈਗੁਣੀਭੈਚਾਇਰਾਤੁ ॥
 ਸਚਸਾਹਿਬਦਰਿਨਦੇਖੁ ॥ਸਬਜੀਤੰਗਗੀਵਨਸਿਗਿਸਿਸਿਚਲਾ
 ਬੁਝਮਾਬਸਨੁਰੀਖੀਮੁਨੀਸੈਕਰਦਿ ॥ਤਪੋਭੋਧੀ ॥ਮੰਤਰ
 ਕਮੁਸੋਰਹਿਸਚੈਅਕੀਮਹਿਐਅਠਗੀ ॥ਗੰਗਜੰਧਿਜ ਧੀਜੰਤਿਅਗੀ
 ਗੁਰਿਪੂਰਵੀਚਰੀ ॥ਬੁਸਦਠਲਕਬਹਨਪਵਸਿਸੇਵਕਰਣੀਸਰੀ
 ॥ਨਿਪਨਿਅਪਨਾਨਗੁਰਿਆਗੁਰਨਿਮਾਇਆਤੁਮਣ ॥ਅਪੁਣੀਭਵ
 ਗੁਰਪਕਰਿਅਨਿਤਇਆਤੁਤਦੁ ॥ਹੋਜਪਾਨੀਯਤਿਅਗੁਮਤੀ
 ਸਾਚਪਛਲ ॥ਨਮਹਿਨਨੀਦਰਿਛੋਈਫੁਠਾਵਦਜਦੁ ॥ਸਾਚ
 ਨਮੁਸਲਾਹੀਐਸਚੇਤੇਤਿਪਤਿਹੋਇ ॥ਗਿਆਨਰਤਨਮਨੁਮੀਜੈ
 ਹਰਿਨਮੈਲੋਹੋਇ ॥ਜਬਲਗੁਸਹਿਬੁਮਨਿਦਸੈਤਬਲਗੁਇਘਨੁ
 ਹੋਇ ॥ਨਾਨਕਸਿਰੁਏਛੁਟੀਐਮਨਿਤਨਿਸਚੋਸੇਇ ॥੪॥੧॥ਮਹਾਪੁਰੁਖੁ ॥
 ਜੇਗੀਜੁਗਤਿਨਮੁਨਿਰਮਾਇਲੁਤਕੈਮੈਲੁਨਰਤੀ ॥ਪੀਤਮਨਬੁਸਦਾਜੁ
 ਸੋਗੇਜਨਮਮਰਦਗਤਿਬੀਤੀ ॥ਗੁਸਈਤੋਰਕਠਾਨਮੁਕੈਜੀਤੀ ॥ਜਾਤੀ
 ਭੀਤਰਿਮਹਲਿਬੁਲਾਵਹਿਪੁਛਹਿਬਾਤਨਿਰੰਤੀ ॥੧੫॥ਬੁਝਮੁਖੀ
 ਮਹਿਅਨਇਸਨਾਹਿਗੁਣਪੂਜੇਪਾਤੀ ॥ਏਕੋਨਮੁਖੋਕਨਹਇਲਕਿਕ
 ਤਏਕੋਜੋਤੀ ॥ਜਿਹਵਡੰਡੀਇਪੁਘਟਛਾਬੋਲਉਨਾਮੁਅਗੀ ॥
 ਕੇਹਦਸਪੁਸਤਨਸਿਭਿਵਦਾਜਹੋਇਕਭਾਤੀ ॥ਵੇਦੋਸਿਸੋਸਿਗੁਰਨਾ
 ਕੋਸੋਧੁਏਜਿਸੁਖੋਕਲਿਵਲਾਗੀਜੀਅਹੁਹੋਇਤਿਭਾਤੀ ॥ਸਚਦਵਸਾਕ
 ਗੁਮੁਚਕਾਇਸਚਸੰਦਕੁਦਿਨਰਾਤੀ ॥੪॥ਉਗਰਿਗਨੁਗਗਨਾਗਿਗੋਖਤ
 ਕਅਗਮੁਗੁਰੁਪਵਿਦਸੀ ॥ਗੁਰਬਚਨੀਬਾਹਿਘਰਿਏਕੋਨਨਕੁਛਅ
 ਉਦਾਸੀ ॥੫॥੧॥

ਮੀ ੧੭੫੯ ੧
ਅਹਿਮਿਤਿ ਗੈਰੀ ਨੇ ਸੇਵੈ ਸਤਗੋਸਿਸੁਦਰਨੇ ਦੇ ਪ੍ਰਮੁਖ ਕਨਕ
ਮੀ ਮਨੀ ਤਹਿ ਦੇ ਕਿਨੈ ਦੇ ਗੰਗੀ ਜੀ ॥ ੧ ॥ ਜਿਸੇ ਸਚ ਸਿਧੀ ਲਾਏ
ਗੰਗਮੁਖਿ ਦੇ ਲੇਖਿ ਸੇਧ ਲਾਏ ॥ ਅੰਮ੍ਰਿਤ ਕੀ ਮੁਸਕਾਹੈ ਜਿਨੈ ਅੰਮ੍ਰਿਤ
ਕੰਧ ਗੰਗੀ ਜੀ ॥ ੨ ॥ ਪਿਰਸੇ ਤੀਧਨ ਪ੍ਰਮੁਖ ਚਾਏ ॥ ਗੁਰ ਕੇ ਸਚ
ਤਬ ਚਿਤੁ ਲਾਏ ॥ ਸਹਜ ਸਬੀਧਨ ਖਰੀਸੁ ਪ੍ਰਣੀਤ ਸਨਾਤਨ ਨਦਰੀ ਜੀ ॥
ਸਹਜ ਤੈ ਕਰਮੁ ਚਕਾਏ ॥ ਸਹਜੇ ਸਿਧੀ ਧਨ ਖੁਚ ਲਾਏ ॥ ਗੁਰ ਕੇ ਸ
ਚ ਅੰਗਮੁ ਮੁਸਕਾਹੈ ਗੰਗਾਧਰੀ ਜੀ ॥ ੩ ॥ ਚਹਿ ਮੈ ਨਲਿਅ ਮਨੁ ਚਹਿ
ਸੇ ਨਮੁ ਪ੍ਰਿਦਿਤ ਪਿਧੁ ਗੁਰ ਕੇ ॥ ਅਥ ਕੈ ਰਹਿ ਐਨ ਮੁਨਿ ਮਿਲਾਈ ਤੁਮ
ਪ੍ਰੀਤੀ ਅੰਗ ਗੰਗੀ ਜੀ ॥ ੪ ॥ ਅਏ ਅਮਤ ਪਦ ਪਿਧਿ ਅਲੀ ॥ ਜਮ ਪ੍ਰਿਦਿ
ਸਹਿਗ ਜਮ ਜਾਈ ॥ ਚੰਦ ਕੈ ਧਨ ਤੇ ਨਿਨ ਸਕਹਿ ਤਾਜ ਮੁਕੁ ਖੁਆਰੀ ਜੀ
ਉ ॥ ਨਾਉ ਕਰਤ ਨ ਮੈਕੀਆ ॥ ਅੰਮ੍ਰਿਤਨੁ ਮੁਸਤਿਗਿ ਰਿਖੀਆ ॥ ਜਿਸੁ ਤੁ
ਏ ਹਿਸੈ ਰਿਖਾ ਚਰਨ ਨਕਸਰਹਿ ਤੁਮ ਗੰਗੀ ਜੀ ॥ ੫ ॥ ੧੭੫੯

ਗੰਗਾਮੰਗਲ ੩ ੫੭੧
 ਜਪੈਸਾਲਹਿਤਪੈਸਾਮੁਆਮੀਜਪਭੇਜਹਿਤਪਜਾਵਾ॥ਸਭਨਗਰੀਮ
 ਹਿਏਕੋਰਾਜਾਸਭੇਪਦਿਤੁਪਿਥਾਵਾ॥੧॥ਬਾਬਵੇਹਿਵਸਾਸਚਗਾਵਾ॥ਜਤਾ
 ਸਪੰਜਸਪਜਿਸਮਾਵ॥੧੧॥੧੭੧॥ ਬੁਭਲਾਕਿਛੁਅਪਸੁਤੋਜਾਨਿਅਏ
 ਏਸਗਲਾਵੇਕਰਾ॥ਇਹੁਫਰਮਾਇਅਖਸਮਕੋਏਅਵਤੈਇਹਸਿਸਰਾ॥੨॥
 ਏਵੀਧਾਤੁਸੁਥਲਕਹੀਅਤਹੈਇਵੀਕਿਸਜੈਏਈ॥ਅਪੋਖਲਕਰੈਸਭਿ
 ਕਰਤਅੰਸਾਬੁਛੈਕੇਈ॥੧॥ਗੁਰਪਰਸਾਦੀਏਕਲਿਵਲਗੀਦਬਧਾਤਰੇਥਿ
 ਨਸੀਜੋਤਿਸਭਣਸਸਤਿਕਰਿਮਨਿਅਕਟੀਜਮਕੀਫਲੀ॥੪॥ਭਟਤਿ

ਨਨਕੇਲਖਮੀਕਦਨਜਤੁਕਮਨਿਅਭਿਮਨਾ॥ ਤਸ੍ਰਸ੍ਰਸ੍ਰਮਰਾਭਿ
 ਜਾ॥ ਰਹਿਪਸਰੰਕੀਸਰਨ॥ ੧੧੧॥ ਸਤਨਾਮੁ ॥ ਅਦਮਾਨਾਨਾਮੁ
 ਆਨਨੁਪਾਇਦਸਾਹਿ॥ ਮਰਖਜਨਾਬਖਸਿਅਪਾਨਦੇਸਿ॥
 ਏਮਰਾਹਿ॥ ਜੀਖਰਿਤਮਨੁਤਜਿਦਿਕਰ॥ ਗੁਰਕਸਥਾਪਿਅਪਾਇ
 ਸਜਿਨਗੀਪਿਅਰੁ॥ ੧੧੨॥ ਐਥੈਨਾਦੁਕੁਲਿਅਠਿਹਿਸੁਗੀਰੁ
 ਏਨਪਾਇ॥ ਜੇਨੀਸਕਿਭਵਈਅਨਿਸਿਸਟਾਮਹਿਸਮਾਇ॥ ਵਡਕ
 ਗੀਗੁਰਪਾਇਅਪੁਗਜਿਲੀਖਿਅਮਾਇ॥ ਅਨਦਿਨਸਦੀਕਗਾਨਕੀ
 ਸਦਾਕਾਮਿਲਾਇ॥ ਅਰਸ੍ਰਸ੍ਰਦਿਸਕਮਜੀਅਨੁਪਾਨਦਿਕਰੁ
 ਇ॥ ਨਨਕਨਮਿਦਭਿਅਈਅਜੈਕਵੈਤੈਦਿ॥ ੧੧੩॥ ਸਤਨਾਮੁ ॥
 ਪਿਛਲਗੁਨਰਖਖਮਾਇਜੀਉਅਬਨ੍ਰਮਗੀਪਾਇ॥ ਹਰਿਕੀਚਰਣੀ
 ਗੀਰਾਵੈਚਉਅਪੁਗਦਾਇ॥ ੧੧੪॥ ਮਹੇਮਨਗੁਰਮੁਖਿਨਮੁਹਿਧਿਆਇ
 ਸਦਾਹਰਿਚਰਣੀਲਾਗਿਰਾਇਕਮਨਿਏਕੋਭਇ॥ ੧੧੫॥ ਨਮਜਿ
 ਨਪਤਿਓਨਮੈਬੇਹੁਨਖਥਿ॥ ਸਥਾਦਿਭੋਦਿਕ੍ਰਮੁਕਟਿਅਗੁਰਿਨਮਦੀਅਪੁ
 ਮਝਾਇ॥ ਇਹਮਨੁਲਾਲਚਕਰਵਠਿਰੈਲਾਲਚਿਲਾਗਾਜਾਇਧੀ
 ਕੁਇਦਿਅਪਿਅਜਮਪਹਿਚੋਟਖਇ॥ ੧੧੬॥ ਨਨਕਸਕੁਕਿਛੁਅਪਾਪਿ
 ਉਦ੍ਰਾਨਾਹੀਕੋਇ॥ ਕਗਤਿਜਨਾਬਖਸਿਓਨਗੁਰਮੁਖਸੁਖੋਇ॥
 ੧੧੭॥ ਸਚਿਰਤੇਸੇਟਲਿਲਾਪੁਸਿਦਿਲੈਸੇਸਾਹਿ॥ ਤਿਨਾਨਿ
 ਅਮੁਖਿਜਲਜਪਿਨਾਮੁਮੁਗਿ॥ ੧੧੮॥ ਬਾਬਸਾਚਸਾਧਿਛਿਦਿਸਮਾਨਿ
 ਸਤਿਗੁਰਅਪਨਪੁਛਿਦੇਖੁਲੇਦਖਰੁਭਲਿ॥ ੧੧੯॥ ਇਕਸਾ
 ਸਤਸੇਵਾਪਹਿਭਗਿਮਿਲਾਵਹੋਇ॥ ਗੁਰਮੁਖਿਮਿਲੈਸੇਨਵਿਛੁਤਪਿਪਾ
 ਵਹਿਸਚੇਸੇਇ॥ ਇਕਿਭਗਤੀਸਾਗਨਜਟਾਨੀਮਨਮੁਖਭਗੀਕੁਲਾ
 ਓਨਾਦਿਚਿਅਪਿਦਰਤਕਰਣਕਿਛੁਜਾਇ॥ ੧੨੦॥ ਜਿਸੁਨਲਿਜੇਨਗੁਰ
 ਲਈਖਲਕੀਚੈਅਰਾਸਿ॥ ਨਨਕਗੁਰਮੁਖਿਨਾਮੁਮਨਿਦਸੈਨਸਦਿਕਰੁ
 ਸੁਬਸਿ॥ ੧੨੧॥ ਮਹੁਤਸੀਤਲੁਕਰੇਮਨੁਰੁਕਰਨਪਾਇ
 ਸੇਸਾਚਸਾਲਹੀਐਤਿਸੁਜੇਦਭਅਦਰਨਕੋਇ॥ ੧੨੨॥ ਮਹੇਮਨਅਨਦਿਧੀ
 ਅਇਹਿਨਾਉ॥ ਸਤਿਗੁਰਕਬਚਨਿਅਗਾਪੁਤੁਅਨਦਿਨੁਗੁਰਗਥਿ
 ਰਹਿ॥ ਗੁਰਮੁਖਿਏਕੋਜਦੀਐਜਸਤਿਗੁਰੇਇਬੁਝਾਇ॥ ਸੇਸਤਿਗੁਰੁ

ਨੀਐਜਿਤੁਏਹਸਈਪਾਇ॥ ਸਤਿਗੁਰਛੰਡਦੁਜੋਲਗੀਕਅਕਰੁ
 ਏਨਾਗੀਜਾਇ॥ ਜੀਮਰਿਭਿਧਮਗੀਅਹਿਭਯੋਮਿਲੈਸਜਾਇ॥
 ਗੁਰਕਵਪਰਵਹੋਨਤਿਸੁਤਿਲਾਅਮਾਇ॥ ਨਨਕਤਿਸੁਸਰਣੀ
 ਕਜਪਾਇਅਪਬਖਸੀਮਲਾਇ॥ ੧੨੩॥

੨੦

ਸਤਿਗੁਰੁ ੧੧੧

੧੨੪॥ ਸਤਨਾਮੁ ॥ ਚਿਨਮਸਕਜਨਕਗੁਰਬਚਨੀਹਰਿਹਰਿਸਰਦਿਪੁਰੇ॥ ਵਾਲਵਭੂਜਿ
 ਸਦਾਮੀਮਲਚਿਭਗਤੀਭਾਇਨਗੇ॥ ਕਗਾਨਵਛਲੁਹਰਿਨਾਮੁਖਿਰਗਗੁਰੁ
 ਮੁਖਿਕਰਾਕਰੇ॥ ੧੨੫॥ ਮਹੇਮਨਾਮੁਜਪਤਧਰੇ॥ ਪੁਰਿਲਾਵਬਿਦਰਦਸੀ
 ਸਤਗੁਰਮੁਖਿਨੀਮਤਰੇ॥ ੧੨੬॥ ਕਲਾਗੁਰਿਨਾਮਿਨਪਨਪਦਰਬਕਗ
 ਜਨਾਉਧਰੇ॥ ਨਾਮਜੈਦੇਉਕਬੀਰੁਤੈਚਨੁਸਕਿਦੇਖਗਣਚਮੇ॥ ਗੁਰਮੁਖਿ
 ਨੀਮਣਸੇਉਧਰੇਸਕਿਕਿਲਾਬਿਖਪਪਟਰੇ॥ ਜੇਨੇਨਾਮੁਜਪੈਅਪਰਾਧੀ
 ਸਿਗਿਤਨਕਦੇਖਪਰਹਰੇ॥ ਬੇਸਅਭਤਅਜਮੁਲਉਧਰਿਭਮੁਬਲੇਨਗ
 ਏਨਾਹਰੇ॥ ਨਾਮੁਜਪਤਧਰੇਸਤਿਗੁਰਪਾਇਤਤਿਬੰਧਨਮੁਕਤਿਕਰ
 ਜਨਕਥਿਅਪਿਅਨੁਗੁਰਹੀਅਹਰਿਐਗੀਕਰਕਰੇ॥ ਸੇਵਕਪੋਜਰਖੈਮੇ
 ਗਵੈਦਸਗਣੇਪੁਰੇਉਧਰੇ॥ ਜਨਨਾਨਕਹਰਿਕਿਰਪਾਪਾਉਧਰਿਓਨਾਮੁਭੇ
 ੧੨੭॥ ਸਿਧਸਮਧਿਜਪਿਓਲਿਵਲਾਈਸਾਧਿਕਮਨਿਜ
 ਥਿਆ॥ ਜਤੀਸਤੀਸੈਤਥੀਪਿਅਇਅਮੁਖਿਇਦਾਕਿਰਦਿਆ॥ ਸਗਦਿ
 ਰਿਜੀਓਨਕਏਗੁਰਮੁਖਿਪਾਇਆ॥ ੧੨੮॥ ਮਹੇਮਨਾਮੁਜਪਤਰਹਿ
 ਪੀਨਜਟਬਲਾ॥ ਕਬਟਵਰਗੁਰਮੁਖਿਪਾਇਆ॥ ੧੨੯॥ ਸਤਿ
 ਨਗਲਾਗੀਧੁਜਜੀਓਬੰਧਪੁਰੋਹਗਇਆ॥ ਸੈਕਰੁਯਮੈਦਵੀਜੀ
 ਓਮੁਖਿਹਰਿਹਰਿਨਾਮੁਜਪਿਆ॥ ਪਹਿਰਿਨੀਮਨਨਮਨੁਕੀਨਤਗੁਰਮੁਖਿ
 ਹਰਿਪਾਇਆ॥ ੧੩੦॥ ਕੋਟਿਕੋਟਿਤੀਸਪਿਅਇਓਹਰਿਪਤਿਅਐਤਨਪ
 ਏਆ॥ ਬੇਟਪੁਰਾਸਿਮੁਜਹਰਿਜਪਿਅਮੁਖਿਪੈਤਤਹਿਗਇਆ॥

ੴ ਸਤਿਨਾਮੁ ॥ ੧ ॥

ੴ ਸਤਿਨਾਮੁ ॥ ੧ ॥

ੴ ਸਤਿਨਾਮੁ ॥ ੧ ॥

ਹਰਿ ਹਰਿਕ੍ਰਿਸ਼ਨਾ ਤਿਲੋਕੈ ਭਰਾ ॥ ਗੁਰਮੁਖਿ ਮੁਕਤਿ ਸਤਿਨਾਮੁ ॥ ਜਿਸਨਾ ਕ੍ਰਿਪਾ ਕਰੇ
 ਮਿਰਸਾ ਅਮੀਸ ਹਰਿਕ੍ਰਿਸ਼ਨਾ ਗਵੰਦੀ ॥ ੧ ॥ ਹਰਿ ਹਰਿਕ੍ਰਿਸ਼ਨਾ ਕਰੇ ਬਾਨਾ ॥
 ਪਹਿਰਿ ਰਵੇ ਸਦਾ ਸਦਾ ਸਮਾਲੀ ॥ ਹਰਿ ਹਰਿਨਾਮੁ ਪਾਪ ਮਰਜੀ ਅਤੇ ਜੀ ॥
 ਸਿਨਾ ਮਛੰਡ ਵੈ ਜੀਉ ॥ ੧ ॥ ੧ ॥ ੧ ॥ ਸੁਖ ਸਾਗਰ ਅੰਗੀਤ ਪਾਏ ਨਹੀ ॥ ਮੰਗ ॥
 ਨਾਨਾ ਰੇ ਹਰਿ ਦੇ ਪਾਸ ॥ ਹਰਿ ਸੁਖਿ ਸਿਸਰਾ ਹਰਿ ਸਤਿ ॥ ਹਰਿ ਸਤਿ ਅੰਗ ॥
 ਭਵੰਦੀ ॥ ੧ ॥ ਨਵੇ ਛਿਤ੍ਰ ਸੁਵਹਿਤ ਪਾਇ ॥ ਬੋਲਿ ਹਰਿਨਾਮ ਪਾਇ ॥ ੩ ॥
 ਕਰਿਤਾ ॥ ਜੇ ਹਰਿ ਸੁਖਿ ਮੰਨੇ ਹੋਵੈ ਮੇਰਾ ਸੁਆਮੀ ॥ ਹਰਿ ਸਿਮਰਤ ਮੁਲਾਨਾ ਜਿਵ
 ਜੀਉ ॥ ੧ ॥ ਮਾਇਆ ਮੋਹ ਬਿਖਮੁ ਏਕੀ ॥ ਕਿਉ ਤਰੀ ਐਤ ਤਰੁ ਮੈ ਸਹੀ ॥ ਸੁਖ
 ਗੁਰੇ ਬੋਲਿ ਬੁਝਾਇ ਪੁਕਸਾਰ ॥ ਜਪਿ ਹਰਿ ਗਿਆਨਿ ਲਾਘਵੈ ਜੀਉ ॥ ੧ ॥
 ਰਬਤ ਰਬਤ ਸੁਕੁੰਦੀ ॥ ਜੇ ਤੁਕਰਿ ਮੇਲੀ ਪੁਛੋਈ ॥ ਜਨਨ ਕੁਗਟ ਗਵ
 ਬੋਰਾ ਹਰਿ ਭਵੈ ਹਰਿ ਬਾਇ ਪਵੈ ਜੀਉ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਸਿਨਾ ਮੁਖ ਪ੍ਰਮਾਨ ਮੇਰਾ ॥ ਸਕਿ ਕਿਲਾਵਿ ਖਟੈ ਹਰਿ ਤੇਰਾ ॥ ਹਰਿ ਪ੍ਰਨਾਮੁ ਕਰੁ ॥
 ਪਾਸੈ ਚਰ੍ਹ ਹਰਿ ਚਲਾਵਿ ॥ ਅਨਾਲਿ ਸੁਖ ਈਜੀਉ ॥ ੧ ॥ ਜਿਸੇ ਨੇ ਕ੍ਰਿਪਾ ਕਰੇ
 ਧਿਆਵੈ ॥ ਨਿਤ ਹਰਿ ਜਪੁ ਜਪੈ ॥ ਜਪਿ ਹਰਿ ਸੁਖ ਪਾਵੈ ॥ ਗੁਰ ਪਰਸਾਦੀ ਹਰਿ ਸੁ
 ਅਵੈ ॥ ਜਪਿ ਹਰਿ ਗਿਆਨਿ ਲਾਘਵੈ ਜੀਉ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਤਿਨ ਮੁ ॥ ਜਗਮਾਇ ਸੇਸਟ ਉਤਮਕਾਮੁ ॥ ਦਸਮ ਨਾਨਕਾ ਮਕਾਲ ਦੇਹ ਮਰਜਿ
 ਹਰਿ ਸੇਵਕ ਨੇ ਜਿਨਾ ਈਜੀਉ ॥ ਜਿਸਉ ਪਹਿ ਹਰਿਕਾਮੁ ਮਨ ਮਨਿਆ ॥ ਸ
 ਮੇਵਕ ਰਹੁ ॥ ਜਗ ਚਰ੍ਹ ਕਟ ਜਨਿਆ ॥ ਜੇਉ ਸੁਖ ਬਾਰ ਕਹੈ ਕੋਈ ਪਾਪੀ ॥ ਮੁਖ
 ਮਕੰਕੁ ਈਜੀਉ ॥ ੧ ॥ ਸੁਭ ਮਹਿ ਏਕੁ ਨਿਰੰਜਨ ਕਰਤਾ ॥ ਸਕਿ ਕਰਿ ਕਿਲਾਵੈ
 ਅਪਣੇ ਚਲਤਾ ॥ ਜਿਸੁ ਹਰਿ ਬਾਇ ਤਿਸੁ ਕਰਿਤਾ ॥ ਮਗੈ ਜਿਸੁ ਕਰਤਾ ਅਪਣੇ
 ਈਜੀਉ ॥ ਹਉ ਅਨਾਦਿ ਨਾਮੁ ਲਾਈ ਕਰਤਾਰੇ ॥ ਜਿਨਿ ਸੇਵਕ ਭਗਤ ਮੇਰੇ
 ਸਤਾਰੇ ॥ ਦਸ ਅਠਾਰਹਵੇਰ ਸਭ ਪੁਛਹੁ ॥ ਜਨਨ ਕਾਮੁ ਮੁਛ ਭਵੰਦੀਉ ॥

ੴ ਸਤਿਨਾਮੁ ॥ ੧ ॥

ੴ ਸਤਿਨਾਮੁ ॥ ੧ ॥

ੴ ਸਤਿਨਾਮੁ ॥ ੧ ॥

ੴ ਸਤਿਨਾਮੁ ॥ ੧ ॥
 ਗੁਰਿ ਤਿਅਕ ਸਨਖ ॥ ਸਿਰਿ ਬਿਅਮਰ ਕਰ ॥ ਧਉਣਾ ਈਥੈ
 ਭਰਪੈ ਭਰਪੈ ॥ ਧਉਣਾ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਸੁਭ ਲਾਜੇ ਗੁਰਮਿਲਿ ਗਾਇਗੁਨੀ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਸੁਖਿ ਪ੍ਰਮਾਦਿ ਕਰਿ ਮੁਖਿ ॥ ਲਖ ਚਉਰਾਸੀ ਹਰਿ ਮਰਿ ਜਨਮੈ ॥ ਕਿਹਿ
 ਜਿਨੀ ਜੀਐ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਕਲਾ ਬਪੁਰੀ ॥ ਧਉਣਾ ॥ ਭਰਪੈ ॥ ਭਰਪੈ ॥ ਭਰਪੈ ॥ ਭਰਪੈ ॥ ਭਰਪੈ ॥ ਭਰਪੈ ॥ ਭਰਪੈ ॥
 ਸਮਗੀ ॥ ਭਰਪੈ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥
 ਗੁਰਤ ਸੋਹਿਦ ਬਾਰ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਬਿਕਰਿ ਹਰਿ ਸਿਮਰਤ ਅਮਰ ਅਟਾਰੇ ॥ ਪੁਤ੍ਰ ਪੁਤ੍ਰ ਹਰਿ ਲਿਖਿ ਜਿਸ ਮਕਰ
 ਮਹਿ ਬਿਦਾਰੇ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਸੁਭ ਪ੍ਰਸਿਧਿ ਸਿਮਰਿਦਿ ਅਗੇ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਕਲਾ ਮੀਰ ਸੁਪਚਰੇ ॥ ਸਿਧਿ ਬਿਦਿ
 ਕਰਤਾਰੇ ॥ ਏਕ ਨਿਮਖ ਮਨ ਮਹਿ ਅਗਾਧਿ ਗਿਰਿ ਪਤਿ ॥ ਸਿਧਿ ਤਰੇ ॥
 ਕੀਰੀ ਗ੍ਰਿਥ ਅਭਗਤ ਪ੍ਰਿਲਾਦੈ ॥ ਹਨਾਖ ਸਨਖ ਧਿਰਿਦਾਰੇ ॥ ਬਿਦ
 ਰਾ ਸੀਸੁ ਤਭਾਇ ਪ੍ਰਿਤੀਤਾ ॥ ਸਗਲੇ ਕੁਲ ਚਿਜੇ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਵਰਿ ਅਪੁਨੇ ਮਿਥਿਐ ਮੇਰ ਮਗਨਾਰੇ ॥ ਆਇਓ ਮਾਨ ਨਕਥਿਟ ਹਰਿ ਕੀਲੀ ॥ ਜੇ
 ਭਨਪ ਸੰਗੇ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਦਿਨ ਨਦਿ ਤਰੁ ਮੀਰ ਬਿਬਹਾਰੀ ॥ ਅਧਿ
 ਕਰ ਜਨ ਨਕਥਿਦਾਰੇ ॥ ਜੈ ਜੈ ਕਰ ਮਕੀਲੇ ਪਉਧਿ ਮੈ ਤੇ ਤੇ ਕਏ ਅਜਾਏ ॥ ੧ ॥
 ਵਰਿਨ ਕਾਹੁ ਕਾਜ ਨਲਾਏ ॥ ਸੇਰਿ ਨੇ ਮੇਕਿ ਦੀਜੈ ਪੁਕਰੀ ॥ ਜਿਨਿ ਹਰਿ ਸੁ
 ਗਾਏ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਪੁਕਰਲਾ ਤ੍ਰਿਗੁਣੇ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥
 ਅਮਦਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥
 ਪੁਕਰ ਕਾਰਾ ॥ ਜਨਨੀ ਪਾਏ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਨਨਾਏ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਤੇ ਅਗਿਓ ਸਗਲਾ ਮਾਨ ਮਤਾਰੇ ॥ ਸੇਰੇ ਸੇਰੇ ॥ ਕਹਨ ਨ
 ਕਹੈ ਹਰਿ ਮਿਲਿ ਕਏ ਕੇ ਮਹਾਨੰਦ ਸੁਖ ਪਾਏ ॥ ੧ ॥ ੧ ॥ ੧ ॥ ੧ ॥ ੧ ॥ ੧ ॥ ੧ ॥
 ਕਵਨ ਬਾਨੀ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥ ਧਉਣਾ ॥

ਪਾਇਓਹਿਖਤਸੁਨਿਕਿਗਰਾ॥੧॥ਸੁਨਿਕੇ॥ਕਉਨਕੁਤੇਅਭਿ
 ਏਸਨਜਨਉਕੇਤੀਕਮੁਰਕਿਚਲਾਨਖਭਿਨਿਰਾਇਓ॥੧੫੫॥ਸ
 ਨਸੀਲਪਦਨਅਭਪਦੀਬਮੁਪਾਖਿਮਨਿਕਰਤੇ॥ਪੰਚਤਮਿਲਿਕਉ
 ਬਸੰਗਾਇਨਮਹਿਕਵਨਰਤੇ॥ਜਿੰਨਿਰਚਿਰਚਿਅਪੁਰਖਿਥਾ
 ਤੈਨਲੇਹਮੈ॥੧੧॥ਜਨਮਮਰਾਇਸਹੀਕਉਚਿਰਚਿਅਦੈਜਈ
 ॥ਬਰਨੁਚਿਨਨਾਹੀਕਉਰਚਨਮਿਖਿਅਸਗਲਪਸਰਾ॥ਕਲਾਨਨ
 ਕਜਥਏਲਓਏਰਜੁਏਕੇਕੇਕਰਾ॥੧੨॥ਮਰਮਾਨਾ੫ਮਨਮ
 ਅਲਕਵਿਕਰਾਬੀਚੀਨਿਨਪਾਲਿਓ॥ਨਮੁਰਤਨੁਗੁਣਪਰਿਬਰਨ
 ਲਾਵਿਖਰਲੈਰਾਇਓ॥੧੩॥ਸੰਦਕਕੀਚਿੜਕਨਿਥੀਪੀਤਿ॥ਜੀਵਨ
 ਸਹਿਬੁਸੇਇਓਪਨਚਲਾਨੇਰਖਿਚੀਤਿ॥੧੪॥ਜੀਸੀਅਭਿਅ
 ਕੀਨੀਠਕਉਤਿਸੇਮੁਖੁਨੀਮੇਭਿਓ॥ਸਹਜਅਨੰਦਰਖਿਓਗਿਰੀਤਰਿ
 ਓਭਿਓਅਤੁਕਉਚਿਰਚਿਓ॥੧੫॥ਅਗਿਆਮਹਿਕੁਖੇਸੇਈਕਸਿਮੁਖ
 ਗਰਖਨਪੀਜਾਨਿਓ॥ਜੈਜੋਕਮੁਕਉਚਿਸਹਿਭਕਸੰਮਥੇਲਮਹਿਓ
 ॥੧੬॥ਭਇਓਕਿਪਾਲਠਕਉਸੇਵਕਉਸਵੇਹਲਤਪਲਾਤਾਪੰਨਏ
 ਕੁਸਠਲਓਉਅਇਅਜਿਨਿਨਕਖਸਮਧਛਤ॥੧੭॥ਮਰਮਾ
 ਖੁਲਿਅਕਮੁਕਿਪਤਈਠਕਉਕੀਰਤਨੁਹਿਰਹਿਗਈ॥ਸਮਥਕਪਾਏ
 ਬਿਸਮਾਮਹਿਗਈਸਗਲੀਧਈ॥੧੮॥ਅਥਮੇਹਿਜੀਵਨਪਦਵੀਪਈ
 ਚੀਤਿਅਇਓਮਿਨਪਰਖਧਿਧਾਤਾਸੰਤਕੀਸਰਣਈ॥੧੯॥੧੯॥ਕਮੁ
 ਕੇਧੁਲੇਕੁਮੇਪਨਿਵਰਨਿਵੇਸਗਲਾਧੈਰਈ॥ਸਰਹਜੁਹਿਰਜਹੈਨਜ
 ਕਤਹਿਭਇਓਦੁਗਈ॥ਸੁਖਸੀਨਲਸਧਸਤਪੁਰੇਹੈਸੰਤਮਾ
 ॥ਪਾਵਨਪਤਿਤਕੀਏਖਿਨਭੀਤਹਿਮਹਮਕਖਨਨਜਈ॥੨੦॥ਨਿਰਭਓਕ
 ਏਸਗਲਭੈਖਏਗੋਵਿਦਚਰਣਓਟਈ॥ਨਨਕਜਸੁਗਵੈਨਕਰਕਏਇ
 ਨਸੁਲਿਵਲਈ॥੨੧॥ਮਰਮਾਨਾ੫ਜੇਸਮਰਖੁਸਰਖਗੁਣਾਹਿਕ
 ਤਿਸਕਉਕਬਹੁਨਗਵਸਿਰੇ॥ਛੰਡਿਜਾਇਖਿਨਭੀਤਹਿਤਕਉਦਕਏਇ
 ਡਿਡਿਗਿਧਵਸਿਰੇ॥੨੨॥ਅਪੁਨਪਤਕਉਕਿਓਨਸਮਗਸਿਰੇ॥ਥੇਰੀਸਿਰਿ
 ਰਸਿਰਚਿਅਤਿਸੁਮਿਓਨੀਅਰਜਗਸਿਰੇ॥੨੩॥੨੩॥ਜਕੈਨਮੁਨਿਅ
 ਜਮਛੰਡੇਤਕੀਸਗਣਿਨਪਵਸਿਰੇ॥ਕਾਛਿਦਇਸਿਆਲਬਪੁਰਕਉਚੀ

ਏਇਕਵਸਿਰੇ॥ਜਿਸਕਰਜਸੁਨਤਕਵਤਰੀਐਤਸਿਓਗੁਨਾਵ
 ਸੇਰੇਥੇਰੀਬਾਤਲਪਸੁਪਨਕੀਬਾਹੁਹਿਸੁਪਰਿਅਟਕਵਸਿਰੇ॥੨੪॥
 ਇਸਾਦਕ੍ਰਿਪਨਿਧਿਠਕਸੇਤਸੇਗਿ॥੨੫॥੨੫॥ਕਪਨਕਤਗੁਣਕਮੁ
 ਕੁਤਮਓਪਤਕਏਸੁਹਈ॥੨੬॥੨੬॥੨੬॥ਐਤਰਜਮੀਸਕਉ
 ਪੰਜਨੀਤਿਸਤਕਹਦੁਲਾਰਿਓ॥ਹਸਤਪਾਦਫਲੋਖਿਨਕੀਤਹਿਅਗੀਨਸੇ
 ਭਲਾਜਾਹਿਓ॥੨੭॥ਮੂਕਤੈਮਨਤਰਮੁਖਿਸਹਿਓ॥ਲਾਖਾਭਿਕਰਹਿਓ
 ਅਖੀਪੋਖਤਨੈਨਬਿਦਾਰਿਓ॥੨੮॥੨੮॥ਅਸਪੋਰੇਗੁਓਪਜਿੰਨਕੀ
 ਸੰਦਰਤਨਕਹੁਟਹਿਓ॥ਪ੍ਰਭਵਿਸਰਤਮਹਾਰਧਪਾਇਓਪਨਨਕਤ
 ਹੀਚਹਿਓ॥੨੯॥੨੯॥੨੯॥ਚਰਨਕਮਲਪੁਰਖਓਤਿ॥ਹਰਿਗੁ
 ਟਗਵਹਿਨੀਤਨੀਤਾਭਿਸੁਚਿਨੁਕੁਨਅਦੁਨਕੋਓ॥ਅਦਿਮਪਿਐਤਿ
 ਓਮਿਓ॥੩੦॥ਸੈਤਨਕੀਚਿਦਾਪੇਅਪਿ॥੩੧॥ਗੁਹੀ॥ਜਕੈਵਸਿਰੇਸਗਲਾਸਿਸਾ
 ਭਾਅਪੇਅਪਿਅਪਿਨਿਰਕੁ॥ਨਨਕਗਹਿਸਾਚੇਸਇ॥ਸੁਖਪਾਇਓਕਿ
 ਹਿਦੁਖਨੇਹੇਇ॥੩੨॥੩੨॥

੧੬ਸਤਿਗੁਰਪੁਸਤਿ

੧੬ਸਤਿਗੁਰਪੁਸਤਿ
 ਪਨਸੁਖਤਤਜੀਅਸੁਖਤਤਤਮਕਹੇਵਿਸੁਭਿਓਅਗਿਆਨਥਾ॥੩੩॥
 ਮਦਚਖੇਹੇਤਮਥਵਰਲਾਕਜਨਮੁਅਕਰਥਾ॥੩੪॥ਰੇਨਰਸੀਕਰਹਿ
 ਏਅਨਥਾ॥ਤਿਸਹਿਗਧਰਕੀਮੁਭੁਲਾਮਹਿਲਪਟਿਓਦਾਸੀਸੰਗਿਸਨ
 ॥੩੫॥੩੫॥ਧਰਣੀਧਰਤਿਅਗੀਨੀਚਕੁਲਾਸੇਵਹਿਉਹਉਕਰਤਥਿ
 ਹਦਤਾਛੇਕਟਕਗਮਕਰਹਿਅਗੀਅਨੀਮਨਮੁਖਿਅਧਕਹਦਥਾ॥੩੬॥ਸ
 ਤਿਤੋਤਅਸਤਿਕਹਿਮਿਨਅਜੈਥਿਨਸਤਸੇਨਿਹਲਜਨਥਾ॥ਪੁਰਕੀਕਉ
 ਅਪਨੀਕਉਪਕਰੀਐਸੋਭਲਭਲਾਨਥਾ॥੩੭॥ਖੀਝਮਣਸੁਦਵੈਸਮ
 ਭਏਕੈਨਮਿਤਰਨਥਾ॥ਗੁਰਨਾਕਉਪਦੇਸੁਕਪਤੈਜੈਸੁਨੈਸਪਹਿਪਰਨਥਾ
 ॥੩੮॥੩੮॥੩੮॥੩੮॥ਗਪਤਕਰਤਸੰਗਿਸਪੁਰਭਭਕਵਏਮਨੁਖ
 ਥਿਥਿਸਾਹਿਰਜੀਓਥਿਥੈਭਗਹਿਤਪਤਥੀਮਗਲਿਨਾਇ॥੩੯॥ਰੇਨਕ

ਉਨਕਹਿਤਿ ਤਪਤੀ॥ ਕੀਆਦਿਨ ਸੁਸਕਰੀ॥ ਵਲਤਿਲਾ ਤੁਕਵਲਾ॥
 ਚਾਹਿਦਾਰਹੁਖਣੀ॥ ਸਤੀਪਸਕਲੇਆ॥ ਏਕਵਦੈ ਤਸਕਿਉ॥
 ਕਰੈਦਾਰਾਬੁਝਹੁ॥ ਸਚਿਗੁਰਮਿਲੈ ਤਸੁ ਕੈ॥ ੧੧੩੧੫॥ ਤੈਗੁਟਕੀਆ
 ਪਸਰ॥ ਨਰਕਸੁਗੰਧਾਵਨਰਾ॥ ਚਿਮੇਆਵੈ ਜਈ॥ ਮਨੁਦਿਕਨਾਮੁ
 ਈ॥ ਖਡਗੁਗਧਰਾ॥ ਮਿਲਿਮਤਿਗੁਰਮਿਸਤਰਾ॥ ੨੧॥ ਚਉਉਕਰਮਕ
 ਏ॥ ਤੇਬੰਧੁਗਲਣੇ॥ ਮੇਰੀਮੇਰੀਧਰੀ॥ ਓਹਪੈਰਿਲੇਹਰੀ॥ ਸਗੁਰਮਿਲਾ
 ਕਪਛਣੈ॥ ਜਿਸੁਪੈਵੈਕਹੁਮਥਣੈ॥ ੩੧॥ ਸੋਮਿਲਿਅਜਿਹਰਿਮਨਿਕੁ
 ਆ॥ ਸੰਕੁਲਜਿਪ੍ਰਕੁਲਾਇਆ॥ ਨਪਅਪਹੁਮੁਖਗਿਆਨੀ॥ ਨਿਕਰ
 ਸੁਨਮੁਖਣੀ॥ ਤੇਰਾਤਨੁਪਰਵਰਾ॥ ਜਨਨਨਕਸਦਬਲਿਓਰਾ॥ ੪੧॥
 ੧੧੧॥ ਮਤਮ ੧੧੫੫॥ ਮੇਹਨੀਸੋਹਿਲੀਏਏਗੁਨੀਆ॥ ਲੇਕਿਦਿਆਪਿਛੀ
 ਤੁਨੀਆ॥ ਮੇਰੀਮੇਰੀਕਰਿਕੈਸੰਚੀਅੰਤਕੀਬਰਸਗਲੇਛਲੀਆ॥ ੫੧॥
 ਭਉਨਿਰੰਕੁਰਦਇਅਲੀਆ॥ ਜੀਅਜੰਤਸਗਲੇਪੁਤਿਪੁਲੀਆ॥ ੬੧॥
 ੭੧॥ ਏਕੈਸੁਮਕਰਿਗਡੀਗਡੈ॥ ਏਕਹਿਸੁਪਨੈਦਮੁਨਛਹੈ॥ ਰਜਮ
 ਇਕਗਿਜਿਨਬੋਲੀਤਕੈਸੰਗਿਨਚੰਚਲਿਚਲੀਆ॥ ੮੧॥ ਏਕਹਿਪੁਲੀ
 ਭੰਤੋਪਅਗੀ॥ ਏਕਸੰਚੀਤਜਿਬਪੁਮਹਤਗੀ॥ ਸੁਤਮੀਤਭੁਤਤਗੁਰੀ
 ਤਕੈਨਿਕਟਿਨਹੋਈਖਲੀਆ॥ ੯੧॥ ਚਉਉਪੁਤਬੈਠੇਲਾਇਤਰੀ॥ ਜ
 ਗੀਤਪੰਡਤਬੀਚਰੀ॥ ਗ੍ਰਿਹਿਮਫੀਮਸਦੀਬਨਮਹਿਬਸਤੋਉਠਿ
 ਨਕੈਲਾਗੀਪਲੀਆ॥ ੧੦॥ ਕਟਬੰਧਨਠਕੁਰਜਕੇ॥ ਚਉਹਰਿਨਮੁਖਮ
 ਚਿਜੀਅਤਕੈ॥ ਸਧਸੰਗਿਭਏਜਨਮੁਕਤਗਤਿਪਈ॥ ਨਨਕਨਰਸਿੰਘ
 ਲੀਆ॥ ੧੧॥ ੧੧੧॥ ਮਤਮ ੧੧੫੫॥ ਸਿਮਰਹੁਏਕੁਨਿਰੰਜਨਸਉ
 ਤੇਬਿਰਥਾਜਤਿਨਕਉ॥ ਮਤਗਰਭਮਹਿਜਿਨਿਪੁਤਿਪਰਿਆ॥ ਬੰਧ
 ਪਿਰੁਦੈਸਜਿਸਵਰਿਆ॥ ਸੋਈਬਿਧਾਤਖਿਨੁਖਿਨੁਜਪੀਐ॥ ਸਿਮ
 ਸਿਮਰਤਅਵਗੁਣਸਭਿਛਕੀਐ॥ ਰਹਣਕਮਲਉਰਅੰਤਰਿਧਰਾ॥
 ਬਿਖਿਆਬਨਤੇਜੀਉਧਿਧਰਾ॥ ਕਰਣਪਲਾਹਮਿਟਹਿਬਿਲਾਟ
 ਜਪਗਵਿਦਭਰਮੁਭਉਛਟਾ॥ ਸਧਸੰਗਿਦਿਹਲੋਕਪਏ॥ ਨਨਕ

ਕੋਲਕਿਉਜਿਹਾ॥ ਮਨਸਮਸਿਤਿਨਿਆ॥ ਪਰਾ॥ ਜਸਿਮਹਿਤਿਸਕਨਿਸ
 ਰਾ॥ ੧੧॥ ੧੧੧॥ ਮਿਥਿਅਦਸਤਸਿਕਹਿਮਨੀ॥ ਚਿਤਲਾਓਸਨਮੂੜ
 ਅਗਿਆਨੀ॥ ਕਮਕੁਪਲਕਮਰਾਤ॥ ਕਉਡੀਬਨਲੇਜਨਮੁਗਵਾਤ॥
 ਅਨੋਕਹਿਭਉਏਏਰਾ॥ ਮਇਆਮਦਮਨਤਨਸੀਘਿਮਾਤਾ॥ ਤਿਸਨ
 ਸਭੁਲੋਕਰਤਕਲਿਲਾ॥ ਓਈਆਸੀਮਥਿਆਸਥਿਛਲਾ॥ ਆਦਤਿਧਰਾ
 ਲਾਜੀਤਿਛੋਲਾ॥ ਹਮਤਮਸੀਘਿਤੁਸਕਿਛਲਾ॥ ਪਾਇਠਗਥਿਘੀਆਪੁ
 ਕਲਾਇਓ॥ ਨਨਕਕਿਰਤਨਜਾਇਮਦਾਇਓ॥ ੧੨॥ ਸੁਖੀਕੁਤਅਭੋ
 ਤਬਹੁਥਿਧਿਜਨੀਫਿਰਤਅਨੇਤਾ॥ ਜਪਨੇਤਹਰਹਨਪਦ॥ ਖਨਥਿ
 ਯਉਠਿਠਿਠਿਛਿਗਵੈ॥ ਮਨਿਤਨਿਧਸਨਬਹੁਤਬਿਸਥਰਾ॥ ਅਤਮ
 ਮੁਠਬੋਚਰਾ॥ ਅਨਕੋਦਖਅਥਹਤਸਜਈ॥ ਤਕੀਕੀਮਤਿਕਹਟਨ
 ਜਈ॥ ਪ੍ਰਭਬਿਸਰਤਨਕਮਹਿਪਾਇਆ॥ ਤਹਮਤਨਬੰਧਨੀਤਨਜਾਇ
 ਆ॥ ਜਿਸਕਉਹੋਤਕ੍ਰਿਪਲਸੁਅਮੀ॥ ਸੰਕੁਨਨਕਪਰਗਰਮੀ॥ ਭੁਮ
 ਤਭੁਮਤਪ੍ਰਭਸੁਰੋਇਆ॥ ਦੀਨਨਬਜਤਭਿਜਮਇਆ॥ ਪ੍ਰਭਦਇ
 ਅਲਦੁਖਦਰਦਨਿਵਰਣਾ॥ ਜਿਸੁਭਵੈਤਿਸਹੀਨਿਸਤਰਣਾ॥ ਐਹਕੁਪਤ
 ਕਛਨਹਰਾ॥ ਪ੍ਰੇਮਭਗਤੋਦਵਤਿਸਤਰਾ॥ ਸਧਰੁਪਅਪਨਤਨਪਰਿਆ
 ਮਹਅਗਨਿਤੋਅਪਿਉਥਿਥਿਆ॥ ਜਪਤਪਸੰਜਮਇਸਤਿਛਿਨਾਹੀ॥
 ਅਦਿਅੰਤਿਪ੍ਰਭਅਗਮਅਗਾਧੀ॥ ਨਮੁਦੇਹਿਮਰੈਦਾਸੁਤਰਾ॥ ਰਹੀਵਨ
 ਪਰਨਨਕਪ੍ਰਭਮੇਰਾ॥ ੧੩॥ ੧੩੧॥ ਮਤਮ ੧੩੫੫॥ ਕਤਕਉਡਕਵਹੁ
 ਲਗੇਮੇਹਨਦੀਨਕਿਰਪਈ॥ ਐਸੀਜਨਿਪਈ॥ ਸਰਣਿਸੇਂਗਰਦਾਤਰਾ
 ਖਆਪਿਛਣਈ॥ ੧੪॥ ੧੪੧॥ ਭਗਤਕਾਗਿਆਕਾਗੀਸਰਮਦਾਸੁਖਦਾ
 ਈ॥ ਅਪਨੇਕਉਕਿਰਪਕਰੀਅਹਇਕਨਮਹਿਅਈ॥ ੧੫॥ ਨਨਕੁਰੀਨ
 ਨਮਗੋਤਰੀਆਭਰਮਚਕਈ॥ ੧੬॥ ੧੬੧॥ ਮਤਮ ੧੬੫੫॥ ਮਠਕਰਅ
 ਤਿਕਰਾ॥ ਮਹਿਸੇਵਕਬੋਚਰਾ॥ ਮੇਹਨੁਲਾਲਮੇਰਾ॥ ਪ੍ਰੀਤਮਮਨਪ੍ਰਾਨਮਕਉ
 ਦੇਹਦਾਨ॥ ੧੭॥ ੧੭੧॥ ਸਗਲਮੇਰੇਖੋਜਈ॥ ਬੀਨਥਿਅਦਰਨਕੋਈ॥ ਜੀਅ
 ਨਪੁਤਿਪਲਾਸਮਹੈਹੋਰਸੀਅਹ॥ ੧੮॥ ਏਐਮੇਰੀਕੀਜੰਦਵਾ॥ ਨਨਕਲੋਗ
 ਸਦਾ॥ ੧੯॥ ੧੯੧॥ ਮਤਮ ੧੯੫੫॥ ਪੁਤਿਤਉਧਰਨਤਰਨਬਲਿਥਲਿ
 ਬਲਾਬਲਿਜਈਐ॥ ਐਸਕੋਈਭੇਤੇਸਤਿਜਤੁਗਿਹੋਰਹਿਧਿਆਈਐ॥

ਨੀ

॥੧॥ ਮੇਰੇ ਉਦੇਇ ਨ ਜਾਨਤਾ ॥ ਕਹੀ ਅਤਾ ਸੁਤੁ ਮਰਾ ॥ ਏਹ ਚਿਟ ਅਧਰ ॥੧॥
 ॥੨॥ ਸੁਰਬ ਪਰਨ ਪ੍ਰਤਿਪਰਨ ਇਕ ਬਿਨਉ ਦੀਨਾ ॥ ਤੁਮ ਗੀ ਬਿਧਿ ਤੁਮ
 ਪੀਜ ਨਤੁ ਤਮ ਜਲਾਹ ਮੀਨਾ ॥੨॥ ਪੂਰਨ ਬਿਸਬੀਰਨ ਸੁਆਮੀ ਮਨਿ ਆ
 ਰਿਦਿ ਪਾਛੈ ॥ ਸਗੋਲੇ ਕੁਮੰਡਲ ਪੰਡਲ ਪ੍ਰਭ ਤਮ ਹੀ ਅਛੈ ॥੩॥ ਅਟਲ ਅਧਿ
 ਚਿਦ ਵਸੇ ਮੇਨ ਅਲਖ ਅਪਰਾ ॥ ਦ੍ਰੁਪਦ ਚਿਸਤ ਸੰਗ ਨ ਕਰੇ ਨੁਦਾਸਰਾ ॥੪॥
 ॥੫॥ ੨੨ ਮ ॥ ਮੁਮੁਲਾ ੫ ॥ ਤ੍ਰਿਪਤਿ ਅਘਾਏ ਸੀ ॥ ਗੁਰ ਜਨੇ ਨਿਜਿ ਮੇਰੇ
 ॥ ਤਕੀ ਕਿਛ ਕਹੁ ਤਨ ਜਈ ॥ ਜਕਉ ਨਾਮ ਬਰਈ ॥੧॥ ਲਾਲ ਅਮੋਲਾ
 ਲੇ ॥ ਅਗਰ ਅੰਤੋਲਾਨ ਮੇ ॥੧॥ ਰਹੀ ॥ ਅਵਗਤ ਸਿਧਿ ਮਾਨਿ ਆਮਨੇ ॥ ਗੁਰ
 ਮੁਖਿ ਤਤੁ ਗਿਅਨੇ ॥ ਪੇਖਤ ਸਗਲਾ ਪਿਅਨੇ ॥ ਤਨਿ ਚਿਮਨ ਤੇ ਅਭਿਮੇਨੇ ॥
 ਨਿਜੁ ਲੁਤਿਨ ਕਠਣਾ ॥ ਗੁਰ ਤੇ ਮਹਲੁ ਪਛਣਾ ॥ ਅਨਦਿਨੁ ਗੁਰੀ ਮਲਿ
 ਜਗੇ ॥ ਹਰਿ ਕੀ ਸੇਵਾ ਲਾਗੇ ॥੩॥ ਪੂਰਨ ਤ੍ਰਿਪਤਿ ਅਘਾਏ ॥ ਸਹਜਿ ਸਮਾਇ
 ਸੁਭਾਏ ॥ ਹਰਿ ਭੰਗੁ ਰਾਖਿਆਇਆ ॥ ਨਨਕ ਗੁਰ ਤੇ ਪਾਇਆ ॥੪॥ ੨੩ ॥

੧੭੭
 ੧੭੮
 ੧੭੯

ਗੁਰਮੁਖੁ ਮੁਲਾ ੫ ੫੭੬ ੫੮੫੯ ॥
 ਛੇਡਿ ਸਗਲਾ ਸਿਅਣ ਪਾਮਿਲਿ ਸਪਤਿ ਆਗਿ ਗਮਨਾ ॥ ਅਵਗਤੁ ਕਿਛ
 ਮਿਖਿਆਰ ਸਨਾਮ ਨ ਮਛਪਨਾ ॥੧॥ ਮੇਰੇ ਮਨ ਕਰਨ ਸੁਦਿਹਿ ਨਾਮੁ ਮਿਟਾਇ
 ਅਘਤੋਰੇ ਜਨਮ ਜਨਮ ਕੇ ਕਵਨੁ ਖਧੇ ਰਿਜਾਮ ॥੧॥ ੨੪ ॥ ਦੁਖ ਦੀਨ ਭਉ
 ਬਿਅਪੈ ਮਲੈ ਸੁਖ ਬਿਸਮੁ ॥ ਗੁਰ ਪ੍ਰਸਾਦਿ ਨਾਨਕੁ ਬਖਸੈ ਹਰਿ ਭਜਨੁ ਤਤੁ
 ਗਿਆਨੁ ॥੧॥ ੨੫ ॥ ਮੁਮੁਲਾ ੫ ॥ ਜਿਨੀਨ ਮੁਦਿਸ ਰਿਅਸਤੋ ਤੇਰੇ
 ਖੇਹ ॥ ਪੁਤ੍ਰ ਮਿਤ੍ਰ ਬਿਲਾਸ ਬਨਿਤ ਤੁਰਤੋ ਹੋਨੇਹ ॥੧॥ ਮੇਰੇ ਮਨ ਮੁਨਿ ਤਨਿ
 ਤਲੇਹ ॥ ਜਲ ਤਨ ਹੀ ਅਗਨ ਸਗਰ ਸੁਖੁ ਮਨਿ ਤਨਿ ਦੇਹ ॥੧॥ ੨੬ ॥ ਬਿਰ
 ਖਛਾਇਆ ਜੈਸੇ ਬਿਨਸਤ ਪਵਨ ਝੁਲਾਤ ਮੇਹ ॥ ਹਰਿ ਭਗਤਿ ਤ੍ਰਿਭੁਲ
 ਸਾਧਨ ਨ ਕਤੇਰੈ ਮਿਅਵਤੁ ਏਹ ॥੨॥ ੨੭ ॥ ਮੁਮੁਲਾ ੫ ॥ ਪੂਰਨ
 ਪੂਰਨ ਸੁਖ ਹਰਾਤ ਸੰਗਿ ਬਸਤੀਤਾ ॥ ਮੇਰੇ ਨਾਨਕੁ ਜੀਵਿਨ ਸੈਵਿਅ

ਚਰਿਤ ਸੀਤਾ ॥੧॥ ਮੇਰੇ ਮਨ ਮੁਨਿ ਉਕਠਿ ਪੀਤਾ ॥ ਚੇਤਿ ਮਨ ਮਹਿ ਹਰਿ ਹਰਿ
 ਧਾਨੁ ਏਹਿ ਨਿਰਮਲ ਗੀਤਾ ॥੧॥ ੨੮ ॥ ਕ੍ਰਿਪਾਲ ਦਇਅਲੋਗ ਪਾਲੇਗ ਬਿ
 ਰਾਜੈ ਪੈਤਿ ਸੁਸੀਧਿ ॥ ਨਵਲਾਨ ਵਤਨ ਨਰ ਤੁਰ ਸੁਰ ਗਮਨ ਨ ਕਤਿ ਸੁਸੀਧਿ
 ਬੀਧਿ ॥੨॥ ੨੯ ॥ ਮੁਮੁਲਾ ੫ ॥ ਚਲਤ ਬੈਸਤ ਸੇਵਤ ਜਗਤੁ ਗੁਰ
 ਮੰਤ੍ਰਿ ਦੈ ਚਿਤ ਰਿ ॥ ਚਰਣ ਸਰਣ ਕੁਜ ਸੰਗਿ ਸਾਧੂ ਦਸ ਗਰਉਤ ਰਹਿ ਪਾ
 ਰਿ ॥ ਮੇਰੇ ਮਨਿ ਮੁਹਿ ਰੇਦਹਿ ॥ ਕ੍ਰਿਪਾ ਤਿਮਨੁ ਤਨੁ ਲਾਇ ਹਿਸਿ ਮਿਅ
 ਵਰ ਸਗਲ ਦਿਸਰਿ ॥੧॥ ੩੦ ॥ ਜੀਵਿ ਮਨੁ ਤਨੁ ਪ੍ਰਣ ਪ੍ਰਭ ਕੇਤੁ ਆਪਨਾ
 ਪ੍ਰਨਿਵਰਿ ॥ ਗੋਬਿੰਦ ਭਜਨੁ ਸਭਿ ਸਬ ਪੂਰਨ ਨਕ ਬਚਨੁ ਹਰਿ ॥੨॥
 ੩੧ ॥ ਮੁਮੁਲਾ ੫ ॥ ਤਨਿ ਅਪੁ ਬਿਨਸੀਤ ਪੁਰਾਣਾ ਸੁਧੀਉ ॥ ਤਿਸਹਿ
 ਪਰਾਪਤਿ ਨ ਮੁਤੋਰ ਕਰਿ ਕਪਾਜਿ ਸੁਦੀਉ ॥੧॥ ਮੇਰੇ ਮਨ ਮੁਅੰਮ੍ਰਤ ਪੀ
 ਥੁ ॥ ਅਨਾਸ ਦ ਬਿਸਾਹਿ ਡੇ ਅਮਰੁ ਗੁਰੁ ਗੁਰੀਉ ॥੧॥ ੩੨ ॥ ਨਾਮੁ ਇਕ
 ਰਸ ਰੰਗਨਾਮਾ ਨਿਲ ਗੀਲੀਉ ॥ ਮੀਤੁ ਸਾਜਨੁ ਸਖਾ ਬੰਧੁ ਪੁਹਿਛੇ ਕੁਨ ਨ ਕਰੀ
 ਉ ॥੨॥ ੩੩ ॥ ਮੁਮੁਲਾ ੫ ॥ ਪ੍ਰਤਿਪਾਲਾ ਮਤੁ ਉਚਿਰ ਬੈਲਗ ਨਿਦੇਤ
 ਨ ਸੇਕੋ ॥ ਸੇਰੀ ਸੁਆਮੀ ਈਹ ਰਾਖੈ ਬੁਝਿ ਬੁਝਿ ਬਿਧਿ ਬਿਧਿ ॥੧॥ ਮੇਰੇ ਮਨ ਮਕੀ
 ਕਰਿ ਦੇਕ ॥ ਤਿਸਹਿ ਬੁਝਿ ਨਿਤਿ ਤੁਰੀਆ ਪ੍ਰਭ ਕਰਣ ਕਰਣ ਏਕ ॥੧॥ ੩੪ ॥
 ੩੫ ॥ ਚੇਤਿ ਮਨ ਮਹਿ ਤਨਿ ਸਿਅਣ ਪਛੇਡਿ ਸਗਲੇ ਡੇਖਾ ॥ ਸਿਮਰਿ ਹਰਿ ਹਰਿ
 ਸਦਾ ਨ ਨਕ ਤੋਰੇ ਕਈ ਅਨੇਕ ॥੧॥ ੩੬ ॥ ਮੁਮੁਲਾ ੫ ॥ ਪਸਿਤ ਪਵਨ
 ਨ ਮੁਜ ਕੇ ਅਨ ਬਕੈ ਨਾਥ ॥ ਮਹਾ ਭਉ ਜਲਾਮਹਿ ਤੁਲਾ ਜਕਉ ਲਿਖਿ ਓਮ
 ਥਾ ॥੧॥ ੩੭ ॥ ਗੁਰੇ ਨਾਮ ਬਿਨ ਘਨਾ ਸਾ ॥ ਕਰਣ ਕਰਣ ਚਿਤਿ ਅਵੈ ਦੇਕ ਰਿਬੈ
 ਹਥਾ ॥੧॥ ੩੮ ॥ ਸਾਧ ਸੰਗਤਿ ਗੁਣ ਉਚਰਣ ਹਰਿ ਨਾਮ ਅੰਮ੍ਰਿਤ ਪਾਥ ॥ ਕਰ
 ਉਧਿ ਪਾਥੁ ਗਿਮਪਉ ਸੁਟਿਨ ਨ ਕਜੀਵੈ ਗਥ ॥੧॥ ੩੯ ॥

੧੭੭
 ੧੭੮
 ੧੭੯

ਗੁਰਮੁਖੁ ਮੁਲਾ ੫ ੫੭੬ ੫੮੫੯ ॥
 ਸੰਕਗੁਣਿ ਜਗੁ ਪੁਰਹੀਉਆ ॥ ਪੰਚ ਪਾਤ੍ਰ ਕਰਿ ਪਤਲ ਕੀਆ ॥ ਸਾਧੈ ਕੇ ਛੁਰ
 ਮਇਆ ਜੈ ਜੀਵੇ ਹੋਵਿ ਚਿਤੀਉ ਆਇ ਪਇਆ ॥੧॥ ਜਿਥੈ ਅਗਨਿ ਭਥੈ

ਅਨੁਵਾਦ ੧

[illegible]

ਗੁਰਮੁਖਮਹਲਾ ੨ ॥ ੧੬੩ ॥ ਗਿਰੀਮਹਿਮਾ ॥ ੧੬੩ ॥

1974-1975

[illegible]

[illegible][illegible]

ਪ੍ਰਕਾਸ਼ੀ ਜੈ। ਮੈਨਾ ਬਿਨਾ ਨਾਜੀ ਅਪ੍ਰਸੰਨੀ ਨੀ ਜੈ। ਵੀਨਾ ਚੰਦਨਾ ਕੀ
ਮਿੱਠੀ ਮਾਖੀ ਜੈ। ਕਈ ਹਉਮਿ ਕਈ ਤੇਰੇ ਨਹੀ। ਪੁੱਤ੍ਰ ਪੁੱਤ੍ਰੀ।
ਜਾਮੁ ਮੁਖੀ। ਪੁੱਤ੍ਰ ਪੁੱਤ੍ਰੀ। ਨਾਨਕ ਕੀ ਜੀਤ ਕਰੇ ਪੁੱਤ੍ਰ ਗੁਰੀ ਅਨ।
ਮਨਮੁਖ ਹਉਮਿ ਪਰ ਜੀਤੈ ਗੁਰੇ ਚੰਦਨ ਕੇ ਪਰਿਪੋਰੇ। ਗਿਰ
ਰੁਮਗੇ। ਏਸਾ ਪੁੱਤ੍ਰ ਨਹੀ ਕੋਟੈ। ਰਮਾ ਪੁੱਤ੍ਰ ਪੁਨਾ ਪਰੇ। ਦਿਸੇ ਸੁਕਦੀ। ਪੁੱਤ੍ਰ
ਜਿਥਾ। ਰਸਨਾ ਪਰੇ ਵਧੇ। ਕਾਹੀ। ਭੀਸ ਬਾਨੀ। ਖੇਦ ਕਰੇ। ਅਸਰ
ਫਾਦ। ਅੰਗਿਰ ਵਰਵੈ ਸੀਨਾ ਸੀ। ਗੁਰ ਕੇ ਸਥਾ। ਦਏ ਕਾਇਦਾ ਅਗੀ
ਤਿਹਨ ਮਿਰਤ ਹਿ। ਤਸੀ। ਪੋਤੀ। ਗੁਰ ਗੁਰ ਜੀਤੈ। ਅਦਸਤ
ਖੇਕੇ। ਕੀ। ਕਾਛਰਿ ਬਨਈ। ਪਿਥੇ। ਛੇ। ਮਾਇਆ ਪ੍ਰਸੀ। ਪਰਿਪਰਿ
ਗੀਤ੍ਰ ਪਰਿਪਰਿ ਮਿਨੀ। ਪੈ। ਪਤਿਰਾਗੀ। ਕਰੀ। ਮੁਖਲਾਦ। ਸਥਾ। ਨਹੀ। ਨਿਸ਼ਾ
ਜੀਤਗੀ। ਅੰਤਰਿ। ਅਗਨਿ। ਨਗਰਿ। ਬਿਨੁ। ਭੈ। ਬਾਹਿਰਿ। ਅਰਤਪੈ। ਰਸ
ਵਿਨੁ। ਭਗਤਿ। ਨੇ। ਵੀ। ਕਿਥਿ। ਕਾਰੀ। ਨਸਿ। ਪੈ। ਨਿਦਾ। ਕਰਿ। ਨਿਰਾ। ਕਰਿ
ਸੀ। ਅੰਤਰ। ਅਤਮਾ। ਪੈ। ਅਠਸਠ। ਗੰਥ। ਭੰਗਿ। ਮਿਦਿ। ਗੁਰਿ। ਕਿਰਿ। ਮਨੁ। ਪੁੱਤ੍ਰ
ਪੈ। ਛਟੀ। ਖਕ। ਬਿਨੁ। ਤਤਰ। ਭੀ। ਮਾਇਆ। ਕਾਮਗੁਜੈ। ਅੰਤਰਿ। ਗਿਰਿ
ਕੁਜੈ। ਦੈ। ਸਚ। ਕੇ। ਤੇ। ਛੇ। ਪਤ੍ਰ। ਪ੍ਰੇ। ਮੁਖਿ। ਛੇ। ਛੇ। ਨਿਗਰ। ਕੀ। ਮਿਤਿ। ਨ
ਮੁਨਾ। ਪਈ। ਕਿਥਿ। ਸੁਖ। ਵੈ। ਬਿਨੁ। ਨਵੈ। ਕਿਥਿ। ਸੇ। ਮੰਮ। ਮਾਇਆ। ਸ
ਬਾ। ਮਨਿ। ਰਹੈ। ਅਕਾਮਨਾ। ਮਨ। ਅਭੈ। ਦਹਿ। ਸਥਾ। ਵੈ। ਬਿਨੁ। ਤਤਮ
ਗਿਆਨ। ਅੰਮ੍ਰਿਤ। ਭੰਗਿ। ਮਾਇਆ। ਪ੍ਰੀਤ। ਮਾਇਆ। ਕਾਦੇ। ਵਾਨ। ਕਿਰਨਾ।
ਦਈ। ਹਕ। ਮੁਨਾ। ਭੈ। ਪਸ਼ੁ। ਅਮਹਿ। ਸਮਨਾ। ਬਿਕਰਿ। ਮੰਡਲ। ਕਾ। ਪ੍ਰੀਤ। ਅਗੀ
ਤਿਸਨ। ਉਪਜੀਤਗੀ। ਇਸ। ਵੀ। ਤਜਿ। ਕਰਿ। ਕੀ। ਮਿਦਿ। ਅਪਿ। ਅਚਿਤ। ਲਾ
ਪਰਨਗੀ। ਸਿਖ। ਕਰਿ। ਰਿਸ। ਬਦਨ। ਜੀ। ਨੈ। ਲਾ। ਪਦ। ਉਬਾ। ਜਗੀ। ਅੰਗਿਰਿ।
ਹਿਨਿ। ਭਰ। ਤੀਤ। ਜਮੁ। ਕੇ। ਖਾ। ਅਗੀ। ਸੇ। ਸੈ। ਨਿ। ਸੀ। ਜੀ। ਤਗ। ਸੇ। ਦੈ।
ਉਨਾ। ਗਵਾ। ਦਾ। ਦਾ। ਨੇ। ਭੰਗਿ। ਨਕੀ। ਅਸਨ। ਕਰਈ। ਅਚਿ। ਮਿਲੈ। ਮਾ।
ਦਿਨ। ਬਾ। ਲਿਖਿ। ਮਾ। ਨਸੀ। ਗੁਰ। ਤਮ। ਸਨ। ਮਿਦਿ। ਲਾ। ਪਨ। ਗਿਰ। ਸੈ। ਨਿ। ਅਗੀ।
ਜਿਹਿ। ਰਿ। ਬਾ। ਛਟੀ। ਚਿ। ਲਾ। ਅਸਨਿ। ਸਰ। ਸੈ। ਨਿ। ਅਸੀ। ਦਕਸ। ਸਿਖਿ।
ਦਲਾ। ਹਿਰ। ਸੁ। ਪੀ। ਵਤ। ਮੰਤਿ। ਆ। ਵਨਿ। ਘਰਿ। ਤੀ। ਲਾ। ਮਨੁ। ਅਭੈ।
ਗੁਰ। ਮੁਖਿ। ਭੈ। ਪਦ। ਤਤਰ। ਜਿਹਾ। ਗਿਰ। ਸੀ। ਗਗਨ। ਤੀ। ਜੈ। ਮਾ। ਪਦ।

[illegible]

ਕਿਛੁਨਹੀਲਾਅਵਗਣਿਅਗੁ। ਤਪਜੇਵਰਾ ਤੇਕੰਨਹੀਤੁਬਖਸਟਾ
 ਰਾ ਤੇਰਾਕਮੁਲਾਣਾਮੈਏਉਕਰਮੀਸਾ। ਗਰਮਗਰਮੀਮਿ ਸਰਜਣਿ
 ਏਸੇਛਲਾਪਾਏ ਨਮੁਪਦਾਰਥਾਮਰਾਉਹਿਰਾਮੈਨਿਦਸਾਏ। ਗਰਮਦਸਾ
 ਮੁਖਤੋਜਿਸਨਕਮਮੀਨਾਏ। ਸਹਿਨਗੁਸਤਰਾ ਤੁਪੈਮਣੀਗਣਿਜਾਏ।
 ਬਿਨਾਨਵੇਨਾਨਾਚਲਾਈਸਿਰੇਗੁਰਾ। ਛੇਤਾਏਈ। ਨਾਨਕਨਾਮਿਰਤਸੇਮਿ
 ਮਲਾਸਾਚਰੇਸਮਈ॥੧॥੧॥

ਜਿਸਨੇਪ੍ਰੇਮਮੀਨਿਦਸਾਏ। ਸਚੈਸਥਾਦਿਸਹਜਿਸਕਾਏ। ਏਹਦੇਰਨੇਸੇਈ
 ਜਣੈਅਵਰਕਿਜਣੈਕਾਗੀਜੀਏ॥ ਅਪਮੇਲੇਅਪਿਮਿਲਾਏ। ਅਪਣਾਈ
 ਅਰੁਅਪੇਲਾਏ। ਪ੍ਰਮਦੀਸਰਸਈਜਣੈਜਿਸੇਨਨਦਰਿਮੁਮੀਜੀਏ॥੧॥
 ਦਿਬਦਿਸਟੇਜਗੈਭਗਮੁਚਕਾਏ॥ ਗੁਰਪਰਸਾਦਿਪਰਮਪਦਪਾਏ।
 ਜਗੀਇਹਜਗਤਿਪਛਾਣੇਗੁਰਕੈਸਥਾਦਿਬੀਚਗੀਜੀਏ॥੨॥ ਸੰਜਗੀਪਨ
 ਪਿਰਮੇਲੇਹੁਏ। ਗੁਰਮਸਿਦਿਚਪਦੁਗਮਤਿਬੈਏ। ਰੰਗਮਿਓਨਿਤਰਲੀਅ
 ਮਾਏਅਪਣੀਵੰਤਪਿਅਗੀਜੀਏ॥੩॥ ਸਤਿਗੁਰਬਾਹੁਦੈਰਨੇਕੋਈਅਪੇ
 ਅਪਿਨਿੰਜਨੇਸੇਈ। ਸਤਿਗੁਰਮਲਿਐਮਰੇਮਦਾਹੁਏਗਿਅਨਬੀਚਗੀ
 ਜੀਏ॥੪॥ ਏਹਸਥਾਦਸਹਜਿਸੇਨੇਲਾਏ। ਗੁਰਮੁਖਿਤਿਸਨਭੁਖਗਵਾਏ
 ਅਪਣਾਈਅਕਿਛੁਨਪਾਈਐਕਰਿਕਿਰਪਾਕਲਧਾਗੀਜੀਏ॥੫॥ ਅਗਮਿ
 ਗਮਸਤਿਗੁਰਦਿਖਾਇਆ। ਕਰਿਕਿਰਪਾਪਨੈਘਰਿਆਇਆ। ਅੰਜਨਮ
 ਹਿਰਿੰਜਨੁਜਤਾਜਿਨਕਹਿਨਦਰਿਮੁਮੀਜੀਏ॥੬॥ ਗੁਰਮੁਖਿਹੁਏਸਤ
 ਪਾਏ। ਅਪਣਾਪਦਿਚਪਗਵਾਏ। ਸਤਿਗੁਰਬਾਹੁਸਭਪੰਧਕਮਵੈਵ
 ਖਹਮਾਨਿਵੀਚਗੀਜੀਏ॥੭॥ ਇਕੋਭੀਮਕੁਲਾਠਿਰਹਿਅਹੰਕਾਰੀ। ਇਕਨਗ
 ਰਮੁਮਿਹਉਮੈਮਗੀ। ਸਚੈਸਥਾਦਿਰਤਬੈਗੀਹਿਰਿਭਗਮਿਕੁਲਗਵਾਗੀਜੀਏ
 ॥੮॥ ਗੁਰਮੁਖਿਨੀਨਾਮੁਨਪਾਇਆ। ਮਨਮੁਖਿਐਰਥਾਜਨਮੁਗਵਾਇਆ।
 ਅਗੋਵਿਦਾਨਵੰਥੇਲੀਨਹੀਬੁਝੈਗੁਰਬੀਚਗੀਜੀਏ॥੯॥ ਅੰਮ੍ਰਿਤਨਾਮ
 ਦਿਸਖਦਾਤਾ। ਗੁਰਿਪੂਰੇਗੁਰਗਰੋਜਤਾ। ਜਿਸਤੁਵੈਹਿਸੇਈਪਾਏਨਕ
 ਤਤੁਬੀਚਗੀਜੀਏ॥੧੦॥੧੧॥੧੨॥੧੩॥

੭੭੭
 ੧੬੩੩ ੧੬੩੪

੧੬੩੩ ੧੬੩੪ ੧੬੩੫ ੧੬੩੬ ੧੬੩੭ ੧੬੩੮ ੧੬੩੯ ੧੬੪੦
 ਲਖਚਉਗਸੀਹਭੁਮਤਤਮਤਦਲਭਜਨਮੁਖਪਾਇਓ। ਰਮੁਕੇਤੁ
 ਤਰਸਿਲਾਪਟਾਇਓ॥ ਅੰਮ੍ਰਿਤਮੀਗਿਬਸਤੁਤਤਗੀਬਖਸਿਓਰਿਤਾ
 ਯੁਓ॥੧॥੧੨॥੧੩॥ ਰਤਨਦਾਰਹਰਜਨਨਿਅਅਓਕਿਕਲਾਕਲਾਦਿਰਲਾਇਓ
 ਓ॥ਜਿਹਘਰਮਹਿਨਪੁਰਹਤਬਸਨਾਸਪਘਰੀ। ਤਨਅਓਓ॥੧੪॥
 ਲਾਖਪ੍ਰਭੁਪ੍ਰਭੁਸੁਖਦਾਈਓਕਿਨਖਨਹੀਨਹੁਗਾਇਓ॥ ਜਤਾਨਾਟਾ
 ਮੇਥਨੁਦਿਸਾਇਓਕਿਨਿਖਨਹੀਮਨੁਲਾਇਓ॥੧੫॥ਤਕਲਾਤਕਿਹਦਾ
 ਪਿਸਮਗੀਇਸੀਮਹਿਉਗਵਾਇਓ॥੧੬॥ਜਿਓਕੇਲਾਇਓਤਿਤੀਲਗਾਤੇ
 ਸੇਕਰਮਕਮਾਇਓ॥੧੭॥ਜਉਭਇਓਕ੍ਰਿਪਾਲਤਸਧਸੀਗਪਾਇਅਜਨਨ
 ਨਕਬੁਪੁਪਿਅਇਓ॥੧੮॥ਮਰਮਤਲਾਕਰਿਅਨੁਗੁਰੁਗੀਖਲੀਨਾ
 ਭਇਓਸਧੁਸੰਗਾ। ਹਰਿਨਮੁਗਸੁਰਸਨਉਚਰੈਮਿਸਟਗੁਰਗੰਗਾ॥੧੯॥ਮੇਰਮਨ
 ਕੋਅਸਥਨੁ॥ਮੀਤਸਜਨਸਖਾਬੈਧਪੁਅੰਤਰਮੀਨਨੁ॥੨੦॥ਸੰ
 ਸਰਸਗੁਰਜਿਨਿਓਪਾਇਓਸੰਗਟਿਪ੍ਰਭਕੀਗੀ॥ਗੁਰਪ੍ਰਸਾਦੀਪ੍ਰਕਾਸ
 ਧੋਜਮਕੰਕਕਛੁਨਕਹੀ॥੨੧॥ਮੇਖਮੁਕਤਿਦਾਅਗਕੈਸੇਤਰਿਦਾਭੰਗੁ॥
 ਜੀਅਜੁਗਤਿਸੁਜਣਮੁਅਮੀਸਦਾਖਣਹਰ॥੨੨॥ਦੁਖਦਰਕਲੇਸ
 ਬਿਨਸਹਿਜਿਸੁਖਸਹਿਮਨਮਹਿ। ਮਿਰਤਨਰਕਅਸਥਨਉਖਥੇਥੇਖ
 ਨੇਪੇਹੀਤਾਹਿ॥੨੩॥ਗਿਪਿਸੇਪਿਨਵਨਿਪਿਜਕੈਅੰਮ੍ਰਤਪਰਵਾ। ਆਦਿ
 ਅੰਤਮਪਿਪੂਰਨਉਚਰਾਗਮਅਗਾ॥੨੪॥ਸਿਧਸਧਕਦੇਵਮੁਨਜਨਚੇ
 ਦਕਹਉਚਿਚਾਗੁ। ਸਿਮਰਿਸੁਅਮੀਸੁਖਸਹਜਿਭੰਚਹਿਨਹੀਅੰਤੁ॥੨੫॥
 ਵਗਾ॥ਅਨਿਕਪ੍ਰਭਤਮਿਦਹਿਖਿਨਮਹਿਪਰੋਜਪਿਕਗਵਾਨਾਪਾਨਾਤੇ
 ਮਤਪਾਵਨੇਕਦਿਨਇਸਨਾ॥੨੬॥ਬਲਥਪਿਸੁਧਿਪਾਣਸਥਾਸੁਸੰਤਾ
 ਕੀਰਸਿ। ਬਿਸਰਨਹੀਨਿਖਮਨਤੋਨਾਕਕੀਅਰਦਾਸੇ॥੨੭॥੧੬੩੮
 ਸਸਤ੍ਰਿਤੀਖਣਿਕਟਿਗਰਿਓਮਨਿਨਕੀਨੇਰਸੁ। ਕਾਨੁਉਐਕੇਲੇਸਦਰਿਓ
 ਤਿਲਨਦੀਨੇਦੇਸੁ॥੨੮॥ਮਨਮੇਰਮਰਓਨਿਤਨੀਸਿ। ਦਇਆਲਾਦੇਵਕ੍ਰਿ
 ਪਲਗੀਬਿਦਸੁਨਿਸੰਤਨਕੀਗੀਤਿ॥੨੯॥੧੭੭੮। ਰਭਤਲੈਉਗਹਿਓ

ਸਿਧਿਸੁਮਨਹਿਓਸਗਿਗਿ। ਸਹਾਸਗਰਾਹਿਅਪੈਖਿਨਹਿਓਸਿਧਿ
 ਗ ॥ ਚੰਦਨ ਅਗਰਕਪਰਲੇਪਨ ਤਿਸਮੰਗਨੀਪ੍ਰੀਤਿ॥ ਬਿਸਦਮੂਤ
 ਬਦਿਤਿਲਾਤਿਲਾਮਨਿਨਮਨੀਬਿਪੀਤਿ॥ ॥ ਚਿਤੀਚਥਿਕਰਸੁਕਿ
 ਤਸੰਲਗਨਸਕਸੁਖ ॥ ਮਿਤਮਕਨਕਛਾਨੇਸਰਬਜੀਅਸਮਤ॥
 ॥ ਕੀਧ੍ਰਗਾਸੁਪਚੰਡਪ੍ਰਗਟਿਓਪਕਾਗਥੇਨਸ॥ ਪਦਿਤਅਪਦਿਤਪ੍ਰਕ
 ਰਣੇਲਾਗਮਨਿਨਭਇਓਥੇਖਾ ॥ ५ ॥ ਸ੍ਰੀਤਮੰਦਸੁਗੰਧਚਲਿਓਸੁ
 ਬਥਨਸਮਨ॥ ਜਪਸਕਿਛੁਤਲਾਗਿਓਤਿਲਾਨੀਕਮਨ॥ ॥ ਸੁਭਕਿ
 ਅਪਦਿਤਿਕਦਿਅਦੈਸੀਤਤਕਾਜਇ॥ ਅਪਪਰਕਕਛਨਜਦੈਸਰ
 ਸਹਜਿਸੁਭਾਇ॥ ॥ ਚਰਣਸਰਣਸਨਥਦਿਓਮਨੁਗੰਗਿਰਾਤਲਾਗਿ
 ਪਲਗੁਣਨਿਧਿਗਉਨਨਕਭਏਪ੍ਰਭਕਿਰਪਾਲ॥ ॥ ੫ ॥

ਮਹਾਮਹਲਾ ੫ ਘਰੁ ੪ ੧੬ ਸਤਿਗੁਰਪਾਸਦਿ
 ਚੰਦਨਚੰਦਨਅੰਗਨਿਪ੍ਰਭਜੀਉਅੰਤਰਿਚੰਦਨ॥ ੧ ॥ ਅਰਪਨਅਰਪਨ
 ਜੀਕਹਿਗਹਿਨਮੁਅਰਪਨ॥ ੨ ॥ ਤਿਅਗਨਤਿਅਗਨੁਨੀਕਕਮੁਝੇਪਲੇ
 ਭੁਤਿਅਗਨ॥ ੩ ॥ ਮੰਗਨਮੰਗਨੁਨੀਕਪਹਿਜਸੁਗੁਣੇਮੰਗਨ॥ ੪ ॥ ਜਗਨ
 ਜਗਨੁਨੀਕਪਹਿਕੀਰਤਨਮਹਿਜਗਨ॥ ੫ ॥ ਲਾਗਨਲਾਗਨੁਨੀਕਗੁਰਚਰ
 ਣੀਮਨੁਲਾਗਨ॥ ੬ ॥ ਦਿਓਬਿਧਿਤਿਸਹਿਪ੍ਰਪਤਨਕੈਮਸਤਕਿਭਗਨ॥
 ੭ ॥ ਕਪਨਨਕਤਿਸੁਸਭਕਿਛੁਨੀਕਜੇਪ੍ਰਕਰੀਸਰਨਗਨ॥ ੮ ॥ ੧੪ ਮਹਾਮੁਖ
 ਅਉਜੀਨੁਅਉਮਹੈਰਹਿਜਸੁਸੁਦਨਸੁਨਵਨ॥ ੧੫ ॥ ਗੁਰੁ ੩ ॥ ਤੁਪਅਵਤ
 ਮੇਰਮਨੁਤਨੁਹਿਅਹਰਿਜਸੁਤਮਸੰਗਿਗਵਨ॥ ੧੬ ॥ ਸ੍ਰੀਤਕ੍ਰਿਪਤਹਿਰਦੈ
 ਵਸੈਦੁਜਥਓਮਿਟਵਨ॥ ੧੭ ॥ ਗੁਰੁਤਦਇਅਤੇਥੁਪਿਪਰਗਸੈਦਰਮਹਿ
 ਦੁਖਤਜਵਨ॥ ੧੮ ॥ ਦਰਸਨੁਭੇਟਤੋਤਪੁਨੀਤਪੁਨਗਪਿਗਰਭਿਨਪਵਨ
 ੧੯ ॥ ਨਭਿਨਿਧਿਗਿਸਿਧਿਪਈਜੇਤਮਹੇਮਨਿਭਵਨ॥ ੨੦ ॥ ਸੰਤਕਿਨਮੇਧ
 ਓਨਕਈਅਵਗਨਸੁਭੈਜਵਨ॥ ੨੧ ॥ ਮੇਧਿਨਿਗਨਕਓਕੇਇਨਰਥੇਸੰਤਸੰ
 ਗਿਸਮਵਨ॥ ੨੨ ॥ ਕਪਨਨਕਗੁਰਿਚਲਤੁਦਿਖਾਇਅਮਨਿਮਧੇਹਰਿਗਿਰ
 ਵਨ॥ ੨੩ ॥ ੧੫ ਮਹਾਮਹਲਾ ੫ ਜੀਵਨਸਫਲਜੀਵਨਸੁਨਿਹਰਿਜਪਿ

ਜੀਪਸਦਾਜੀਵਨ॥ ੧ ॥ ਗੁਰੁ ੧ ॥ ਪੀਵਨਜਿਤਮਨੁਅਪਵੈਨਮੁਖੀਮਤਰਸਪੀ
 ਵਨ॥ ੨ ॥ ਖਵਨਜਿਤੁਕੁਖਨਲਗੀਸੰਤੋਖਸਦਤਿਪੀਵਨ॥ ੩ ॥ ਪੈਨਲਾਗ
 ਖੁਪਵਿਪਰਮੇਸਰਕਿਭਿਨਗਨਓਕੀਵਨ॥ ੪ ॥ ਭਗਨਮਨੁਪਹਿਗਸੁਸੰਤਸੰ
 ਜਨਮਹਿਲੀਵਨ॥ ੫ ॥ ਬਿਨੁਤਗਥਿਨਸੁਈਅਨੀਮਨੁਹਰਿਭਗੀਸੰਗਿਸੀ
 ਵਨ॥ ੬ ॥ ਮਾਤਿਅਹਰਿਗਿਮਾਹਰੇਤਤਿਸਸਹਜਿਕਥਪਉਮੀਵਨ॥
 ੭ ॥ ਮਿਲਿਓਤਿਸਸਹਥਨਿਪਨਪ੍ਰਕਿਧਿਪਾਨਿਜਿਸੁਰੀਵਨ॥ ੮ ॥ ਸੁਖਨ
 ਨਕਸੰਤਕੀਸੇਵਾਚਰਣਸੰਤੋਪੋਪੀਵਨ॥ ੯ ॥ ੧੬ ॥ ੧੭ ॥

੧੬ ਸਤਿਗੁਰਪਾਸਦਿ

ਮਹਾਮਹਲਾ ੫ ਘਰੁ ੮ ਅੰਜਨੀ ੫
 ਜਿਸਗਿਓਬਹੁਤਤਿਸੈਗਿਓਚਿਤਾ॥ ਜਿਸਗਿਓਬੇਗੀਸੁਭਿਰੇਕੁਮੰਤਾ॥ ਦ
 ਹੁਓਦਸੁਖਾਤੇਜੇਮੁਕਤੋਸੇਈਸੁਭੇਲਭਲੀਐ॥ ੧ ॥ ਗਿਰਜਮਹਿਨਕ
 ਉਦਾਸਕੋਰੇਧਾ॥ ਬਹੁਬਿਧਿਬੇਦਪਠਸਭਿਸੇਧਾ॥ ਦੇਹੀਮਹਿਜੇਹੈਅਲਿਪ
 ਤਤਿਸੁਜਨਕੀਪੁਰਨਘਲੀਐ॥ ੨ ॥ ਜਗਤਸੁਤਭਗਿਵਿਗੁਤਾ॥ ਬਿਨੁਗ
 ਰੁਕਤਿਨੇਹੇਈਐਮੀਤਾ॥ ਸਾਧਸੰਗਿਤੁਹਿਓਬੰਧਪਠੇਕੇਕੋਕਿਨਹਲੀਐ
 ੩ ॥ ਕਰਮਕਰੈਤਬੰਧਪਠਕਰੈਤਨਿਦਾ॥ ਮੇਰਮਨਮਨੁਦਿਅਪਿਅਚਿਦ
 ਗਰੁਪਾਸਦਿਸੁਖਦੁਖਸਮਜਦੈਪਦਿਪਦਿਓਮੁਖਿਅਲੀਐ॥ ੪ ॥ ਸੇਸਰੇ
 ਮਹਿਸਹਾਇਅਪੈ॥ ਅਕਥਕਥਅੰਗੋਚਗਨੀਜਪੈ॥ ਜਿਸਗਿਓਬਥੇ
 ਸੇਈਐਛੋਹਬਾਲਕਵੰਗੀਪਲੀਐ॥ ੫ ॥ ਭੇਡਿਓਤਉਛੁਟੇਨਹੀ॥ ਜ
 ਓਸਚੰਤਉਭਉਮਨਮਾਓ॥ ਇਸਹੀਮਹਿਜਿਸਕੀਪਤਿਰਥੈਤਿਸਮਾਚਰ
 ਚਿਰੁਛਲੀਐ॥ ੬ ॥ ਜੇਸੁਗਤਿਸਹੀਹੋਇਮਰਣਾ॥ ਜੇਭਗੀਤਿਜੇਨੀਭਿਰਣ
 ੭ ॥ ਜੇਦਰਤਏਸੇਈਭਲਮਨੈਬੁਝਿਓਕਮੈਦਰਮਤਿਨਲੀਐ॥ ੮ ॥ ਜਿਤੁ
 ਜਿਨੁਲਵਹਿਤਿਤਿਨੁਲਾਗਨਾ॥ ਕਠਿਕਰਿਵੇਖੈਅਪਦੇਜਚਨਾ॥ ਨਨਕ
 ਕੇਪੁਰਨਸੁਖਦਾਤੇਤੁਏਤਿਤਨਮੁਸਮਾਈਐ॥ ੯ ॥ ੧੭ ਮਹਾਮਹਲਾ ੫ ਬਿਰ

ਕਿਹੋਠਿ ਸਭਿ ਜੰਤ ਇਕੋਠੇ॥ ਇਕਿ ਤੇ ਇਕਿ ਬੇਲਾਨਿ ਮਿਠੇ॥ ਅਸ ਤੁਝਿ ਦੇ ਰਕ
 ਇਆ ਬਿਠਿ ਚਲੇ ਜਿਉ ਜਿਥਿ ਅਥਿ ਧਵਿ ਹੁਣੀਆ॥ ੧॥ ਪਾਪ ਕਰੇ ਦੁਜ ਸਰ
 ਪਰਮੇ॥ ਅਰਜਾਈ ਫੜਕੇ ਕੋਠੇ॥ ਵਜ ਕਪਾਏ ਸਿਰਜਣਾ ਹੁਣੇ ਬਾ
 ਗੇ ਬਾਣੀਆ॥ ੨॥ ਸੰਗਿ ਨ ਕੋਈ ਕਈ ਆਬੋ ਬਾ॥ ਮਾਲੁ ਜੋ ਬਨ ਧਨ ਫੜਕੇ
 ਵੇਸਾ॥ ਕਰਣ ਕਰਮ ਨ ਜੰਤੋ ਕਰਤ ਤਿਲਾ ਪੀੜੈ ਜਿਉ ਘਟੀਆ॥ ੩॥ ਖੁਸਿ
 ਖੁਸਿ ਲੈ ਵਾਸਤ ਪਰਈ॥ ਵੇਖੈ ਸੁਣੈ ਤਰੈ ਨਾਨਿ ਪੁਰਈ॥ ੪॥ ਨੀਅਲ
 ਬੇਪਾਇਆ ਖਤ ਅੰਗਿ ਅਗਲੀ ਗਲ ਨ ਜਾਣੀਆ॥ ੫॥ ਜੀਸ ਜੀਸੀ
 ਮੰਗੇ ਫਿਰਿ ਜੰਮੈ॥ ਬਹੁਤ ਸਜਾਇ ਪਾਇਆ ਵੇਸਿ ਲੈਮੈ॥ ਜਿਨਿ ਕੀਤਿ ਸੇਨ
 ਜਾਣੀ ਅੰਧ ਤਵ ਖੁਸਹੈ ਪਰਈਆ॥ ੬॥ ਖਲਾ ਕਥਾ ਵਹੁ ਭਲਾ ਮੁਠਾ॥ ਵ
 ਨੀ ਅਖੇਲੁ ਬਹੁ ਰੁਠੁ ਤਰਾ॥ ਸਿਰ ਕੁਸ ਬੁਝੀ ਸੰਤੁ ਨੀਮਲਿ ਓਵੈ ਤੇ ਅਪਰ
 ਕਣੀਆ॥ ੭॥ ਮੁਠੀ ਲਾਖੇ ਲਾ ਕਰੇ ਸਭਿ ਅਪੇ॥ ਇਕਿ ਕਛੇ ਇਕਿ ਲਾਹਿ
 ਅਪੇ॥ ਜਿਉ ਨ ਚਾਏ ਤਿਉ ਬਿਠਿ ਨ ਚਾਨਿ ਸਿਰਿ ਸਿਰਿ ਕਿਰਤ ਵਿਹੁਣੀਆ॥
 ੮॥ ਮਿਹਰ ਕਰੇ ਤਖਸਮੁ ਪਿਆਈ॥ ਸੰਤਾ ਸੰਗ ਤਿਨ ਕਨ ਪਈ॥ ਅੰਮ੍ਰਿਤ
 ਨ ਮੁਦ ਨ ਨਾਨਕ ਕਉ ਗੁਣ ਗੀਤ ਨਿਤ ਵਖਾਣੀਆ॥ ੯॥ ੧॥ ੨॥ ੩॥ ੪॥ ੫॥
 ੬॥ ੭॥ ੮॥ ੯॥ ੧੦॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥

੧੬ ਸਿਮਰਨ ਗੁਰ ਪਾਸਾ

ਸਾਮਰਸੰਹਲਾ ਮਹਲਾ ੧

ਸਾਰਾ ਸਚ ਸੇਈ ਅਵਰ ਨ ਕਈ॥ ਜਿਨਿ ਸਿਰਜੀ ਤਿਨ ਹੀ ਫਨਿ ਗਈ॥ ਜਿ
 ਉਭਵੈ ਤਿਉ ਬਖਸ਼ਹੁਣਾ ਤਮ ਸਿਉ ਕਿਐ ਅਮੁਕਰਈ॥ ੧॥ ਅਪਿ ਬਿਪਾ
 ਏ ਅਪਿ ਖਪਾਏ॥ ਅਪੇ ਸਿਰਿ ਸਿਰਿ ਪੈਲਾਏ॥ ਅਪਦੀ ਚਗੇ ਗਣ ਕਰੀਆ
 ਹੋਮ ਗੁਲਾਈ॥ ੨॥ ਅਪੇ ਦਾਨ ਅਪ ਬੀਨਾ॥ ਅਪੁ ਅਪੁ ਬਿਪਾਇ ੩
 ਨ ਅਪੋ ਪਉਣੁ ਪਾਈ ਬੈਸਤਰ ਅਪੋ ਮੇਲਿ ਮਲਾਈ॥ ੪॥ ਅਪੇ ਸਮਿਸ੍ਰ
 ਰਪੁਰ ਪੁਰਾ॥ ਅਪੇ ਗਿਆਨਿ ਪਿਆਨਿ ਗੁਰ ਸੂਰਾ॥ ਕਲ ਜਲੁ ਜਮੁ ਜੋਹਿ ਨ
 ਸਕੈ ਸਾਚੈ ਸਿਉ ਲਿਵਲਾਈ॥ ੫॥ ਅਪੋ ਪੁਰਖੁ ਅਪਹੀਨ ਗੀ॥ ਅਪਪ
 ਸਾ ਅਪੇ ਸਗੀ॥ ਅਪੋ ਪਿੜ ਬਾਧੀ ਜਗੁ ਖੇਲੈ ਅਪੈ ਕੀਮਤਿ ਪਈ॥ ੬॥ ਅਪੋ
 ਭਵੁ ਭੁਲੁ ਭਲੁ ਤਰਵਹੁ॥ ਅਪੋ ਜਲੁ ਬਲੁ ਸਗੁ ਸਰਵਹੁ॥ ਅਪਮਭੁ
 ਕਭੁ ਕਰਣੀ ਕਰੁ ਤੇਰੁ ਪੁਨਲ ਖਣਾਈ॥ ੭॥ ਅਪੇ ਦਿਨ ਸੁਆਪੇ ਹੀ
 ਈ॥ ਅਪਿ ਪਤੀ ਜੋਗੁ ਕਰੀ ਬੈਠੀ॥ ਅਰਿ ਜੁਗਾਦਿ ਅਨਹਿ ਅਨਦਿਨੁ ਘ
 ਇਘਟਿ ਸਬਦੁ ਰਾਈ॥ ੮॥ ਅਪੇ ਰਤਨੁ ਅਨੁਪ ਅਮੋਲਾ॥ ਅਪੇ ਪਰਖੈ
 ਪੂਰੇ ਤੋਲੇ॥ ਅਪੇ ਕਿਸੀ ਕੀ ਸਿਥ ਕਰੇ ਅਪੇ ਰੋਲੈ ਭਈ॥ ੯॥ ਅਪੇ ਧਨੁ
 ਅਪੇ ਸਰਬਣਾ॥ ਅਪੇ ਸੁਘੜੁ ਸੁਪੁਸਿਆਣਾ॥ ਕਹੁ ਤਾਬਕਤ ਮੁਣਤ ਸੇਈ
 ਅਪੇ ਬਣਤ ਬਣਾਈ॥ ੧੦॥ ਅਪੋ ਗੁਰੁ ਪਾਈ ਪਿਤਾ ਤਾਤਾ॥ ਉਦਰ ਸੇਜੇ ਗੀਧਰ
 ਗੀਤਾ॥ ਭੈਣ ਦਿਨ ਸੁਦਇ ਈਦਾਇਆ ਜਗੁ ਖੇਲੈ ਖੇਲਾਈ॥ ੧੧॥ ਅਪੋ
 ਮਛਲੀਆ ਪੇਜਲਾ॥ ਅਪਗ ਬਿਆਪੇ ਬਖਵਾਣਾ॥ ਸਰਬ ਜੀਅ ਜਗਿ ਜੋਤਿ
 ਰੁਮੀ ਜੈ ਸੀ ਪੁਛਿ ਫੁਰਮਾਈ॥ ੧੨॥ ਅਪੋ ਜੋਗੀਆ ਪੋਛੇ ਗੀ॥ ਅਪੇ ਗੁਰੀਆ
 ਪਰਮੇ ਜੋਗੀ॥ ਅਪੇ ਦੇਬਾਣੀ ਨਿਰੰਕਰੀ ਨਿਰਭਉਤਾ ਭੀਲਾਈ॥ ੧੩॥ ਬਾਣੀ ਬਾ
 ਣੀ ਤਤਿ ਸਮਾਣੀ॥ ਜੰਦੀ ਸੈ ਸਭ ਅਵਣ ਜਾਣੀ॥ ਸੇਈ ਸਾਹਸ ਚਵਾ ਪਰੀਸ
 ਸਿਰ ਬੁਝੁ ਭੁਝੁ ਭਈ॥ ੧੪॥ ਸਬਦੁ ਭੁਝਾਈ ਤੇਗੁ ਪੁਰਾ॥ ਸਰਬ ਕਲਾਸ
 ਚੋਕਰ ਪੁਰਾ॥ ਅਛਰਿ ਓਵੈ ਪਰਵਹੁ ਮਦਾ॥ ਤੁਨਾ ਤੇ ਸੁਤਿ ਲਨ ਤਮਈ॥ ੧੫॥
 ਕਲਾ ਬਿਕਲੁ ਭਏ ਵੇਦਨੇ॥ ਸਬਦ ਸਾਹਜੁ ਗੁਰੁ ਅੰਤਰਿ ਮਨੇ॥ ਅਪੇ ਮੁਕ
 ਰਿ ਵਿਪਤਿ ਵਰਾ ਤਭਗ ਤਿਭਾਇ ਮਨਿ ਭਈ॥ ੧੬॥ ਅਪਿ ਨਿਰਲਮ

ਗੁਰਗਮਗਿਆਨ॥ ਜੇਈਸੈਨਤਮਹਿਸਮਾਨ॥ ਨਨਕੁਨੀਚੁਕਿਖਾਈ
ਗਿਜਾਉਮੈਦੀਜੈਨਮਦਭਈਹ॥੧੬॥੧੭॥੧੮॥੧੯॥੨੦॥
ਉਲਾਕਾਸੀਅਪਾਏਗੁਪਗਾਸੀ॥ਜੀਸਸੀਸੈਖੀਆਪਿਅਪਦ
ਨਮਾਈਹੋ॥ਜਿਸੁਕਰਕਮੇਕਰਿਕਿਦੈਕੈਇਨਮੇਟੈਸਾਚਲਾਏ॥ਅਪਾਪੀ
ਕਰਾਏਅਪਾਪੇਦੇਇਕਰਿਅਈਹੋ॥੨੧॥ਪੰਚਰੰਗਚੰਚਲਾਚਿਤਚਲਾ
ਪਰਘਰਜਹਿ॥ਪਰਨਹੀਭਲਾਹੋ॥ਕਹਿਆਨਗਰੁਛਪੈਛਹਿਛੰਗੀਬਿਨ
ਸਥਾਏਪਤਿਜਾਈਹੋ॥੨੨॥ਗੁਰਤਖੈਕਿਭਟਕਸੈ॥ਮਨਸਮਾਗਿਨਮੁ
ਉਲਾਏ॥ਜੰਤੁਪਸੇਦਹਿਜੇਤੁਪਹੀਜੰਤੋਨਿਕਭਭਿਬਾਲਸੁਖਾਈਹੋ॥੨੩॥
ਪੇਸਰਗਮਛਪਇਆਲਾ॥ਅਪੋਜੰਤੁਸਰੁਪੀਬਲਾ॥ਜਟਾਬਿਕਟਾਬਿਕਟ
ਲਾਸਰੁਪੀਪੁਨਗੋਖਿਅਕਾਈਹੋ॥੨੪॥ਬੇਟਕਤੋਬੀਭੋਦਨਜਾਤਾ॥ਨਤਿਸੁ
ਮਾਤਪਿਤਾਸੁਤਕੁਟਾ॥ਸਗਲੇਸੈਲਓਪਇਸਮਏਅਲਖੁਨਲਖਨਜਾਈ
ਹੋ॥੨੫॥ਕਰਿਕਿਬਕੀਮੀਤਘਨੇਰੋ॥ਕੋਇਨਮੇਟੈਅਵਗੁਣਮੇਰੋ॥ਸੁਨਿਗਰ
ਨਥੁਸਹਿਬੁਸਭਨਸਿਰਿਭਇਮਿਲੈਭਉਜਈਹੋ॥੨੬॥ਭੁਲੇਚੁਕੈਸਗਲੀ
ਪਵਹਿ॥ਅਪਿਕੁਲਾਇਤੁਪੈਸਮਣਾਵਹਿ॥ਬਿਨੁਨਵੈਸੈਅਵਗਨਦਸੈ
ਨਵਹਗਤੀਮਤਿਪਈਹੋ॥੨੭॥ਗੰਗਾਜਮੁਨਕੋਲਕਿਦਰਾ॥ਕਾਸੀਕੰਤੀਪੁ
ਰੀਦਅਰਾ॥ਗੰਗਾਸਗਰੁਬੇਟੀਸੰਗਮਅਠਸਠਿਅੰਗਿਸਮਈਹੋ॥੨੮॥
ਪੇਸੇਪਸਪਿਕਵੀਚਰੀ॥ਅਪੋਰਾਜਨ੍ਹਾਂਚਕਰੀ॥ਖਤਿਬਹੋਅਦਲੀਪ੍ਰਕ
ਅਪੇਭਗਮੁਭਇਜਾਈਹੋ॥੨੯॥ਆਪੋਕਾਜੀਆਪੇਮੁਲਾ॥ਅਪਿਅਕੁਲਾਨਕ
ਬਹੁਕੁਲਾ॥ਅਪੇਮਿਹਰਿਦਇਅਪਤਿਦਾਤਾਨਕਿਸੈਕੈਸੈਰਾਈਹੋ॥੩੦॥
ਸੁਬਖਸੇਤਿਸੁਦਵਡੈਅਈ॥ਸਭਸੈਦਾਤਿਲਨਤਮਈ॥ਕਰਿਪਰਿਪਰਿਗ
ਹਿਅਨਿਕੇਵਲਗਪਤਪੁਗਟਸਭਭਾਈਹੋ॥੩੧॥ਕਿਆਸਾਲਾਤੀਅਗਾਮੀ
ਅਪਰੈ॥ਸਾਚੈਸੇਰਜਟਾਹਮੁਰੇ॥ਜਿਸਨਨਰਕਿਕਰਾਸੁਮੇਲਾਮਾਈਨੀ
ਮਿਲਾਈਹੋ॥੩੨॥ਬਹੁਮਾਬਿਸਨੁਮੇਸੁਦਅਰੈ॥ਉਭੈਸੇਵਹਿਅਲਖਾਏਅਪਾ
ਰੈ॥ਹਰਿਕੇਤੀਦਰਿਦੀਸੈਬਿਲਲਾਵੀਸੈਗਣਤਨਅਵੈਕਾਈਹੋ॥੩੩॥ਸਾਹੀ
ਕੀਰਤਿਸਾਰੀਬਾਣੀਹੋਰਨਦੀਸੈਬੇਦਪੁਰਈ॥ਪ੍ਰੀਤੀਸਾਚਸਚੇਗੁਣਹੈ
ਵਸੈਪਰੋਰਨਕਾਈਹੋ॥੩੪॥ਜਗੁਜਗਸਚਾਭੈਭੀਹੋਸੀ॥ਕਦਨਨਮੁਅਕ
ਭਿਟਨਮਗਸੀ॥ਨਨਕਨੀਚਕਹੈਬੰਨੀਤਰਿਦੇਖਹੁਲਿਵਲਾਈਹੋ॥੩੫॥

[illegible]

[illegible][illegible]

[illegible][illegible]

ਰਹੇ ॥੧੬॥ ॥ ਮਾਮਾਮਾ ॥ ੧ ਹਰਿਸਮੀਤਨੀਸੈਕੋਈ ॥ ਜਿਨਿ ਤਨਮ
 ਨ੍ਰੀਅਸਰਤਿਸੇਈ ਸਰਬਜੀਅਪ੍ਰਤਿਪਾਲਮਾਲੇਸਾਅੰਗਿਰਿਨ
 ਥੀਨਹੇ ॥ ੧ ॥ ਗੁਰਸਰਵਰੂਪਹਿਸਪਿਆਰੇ ਸਗਰਮਹਿਰਤਨਾਨਾ ॥
 ਹਮਰੇ ਮੇਨੀਮੁਦਕਰਿਹਰਿਨਸੁਗਧਾਮਨ ਤਨੀਨਹੇ ॥ ੨ ॥
 ਗਮਅਗਹਰਮਹਿਨਿਰਲਾ ॥ ਹਰਿਅੰ ਤਨਪਈ ਯੋਗਰਹਿਪਾਲਾ ॥ ੩ ॥
 ਗਰਮਤਿਤਰਤਰਤਰਮੇਲਿਲਾਏਗਿਲੀਨਹੇ ॥ ਸਤਿਗੁਰਬਾਣੁ
 ਹਮਕਾਕਿਨੇਹੇ ॥ ਚੰਦ ਆਦੇਜੁਗਾਦੀਗਾਜਾਨੇਹੀ ॥ ੪ ॥ ਰਗਹਮਕਾਕੋਰ
 ਕਹਿਕਿਰਪਾਬਖਸੇਅਦਗੁਣਕੀਨਹੇ ॥ ਸਤਿਗੁਰਦਾਤਾਮੁਕਾਨੇਕਰਾ ॥ ੫ ॥
 ਕਿੰਨਗਧਾਏਮਿਰਸਪਾਏ ॥ ਜਮੁੰਜਗਤਿਨਹੀਕਲਾਗੋਜਿਸਅਗਮ
 ਥਣੀਠਰੁਮੀਨਾ ॥ ੬ ॥ ਕਾਇਅਹਿਸਪੀਤੋਧੁਹਾਹੀ ॥ ਚੰਦਜਗੀਪੁਰਮਹਿ
 ਸੁੰਦਰਨਹੀ ॥ ਅਹਿਨਿਸਿਭੇਗੋਚੇਜਥਿਨੇਨਹੀਠਿਚਲਾਨੇਮਤਨਕੀਨਹੇ ॥ ੭ ॥
 ਸਿਸਟਿਪਾਏਹੋਪ੍ਰਭਭਾਜੈ ॥ ਪਦਿਪਾਈਏਸੰਤਰੁਗਾਜੈ ॥ ਮਨੁਅਭ
 ਲੇਦੁ ਤਮੀਤਮਿਲਿਸੇਪਾਏਜੇਕਿਛਕੀਨਹੇ ॥ ੮ ॥ ਨਮੁਦਿਸਾਰਿਦੇਖਦਖ
 ਸੁਹੀਐ ॥ ਹੁਕਮੁਕੁਇਅਚਲਣਕਿਹੀਐ ॥ ਨਰਕਕੁਪਮਹਿਰੇਖਵੈ
 ਜਿਥਿਜਲਤੋਬਾਹਿਮੀਨਹੇ ॥ ੯ ॥ ਚਓਰਮੀਤਨਰਕਸਕਤੋਕੋਗਈਐਜੇ
 ਸਾਕੀਚੈਤੋਸੇਪਈਐ ॥ ਸਤਿਗੁਰਬਾਣੁਮੁਕਤਿਨਹੀਕਿਰਨਿਬਧਗ
 ਸਿਦੀਨਹੇ ॥ ਖੰਡਧਰਗਲੀਅੰਤੋਕੀਤੀ ॥ ਲੋਧਾਲੀਜੇਤਿਲਾਜਿਥੀ
 ਤੀ ॥ ਮਤਪਿਤਕਲਤਸੁਖਲੀਨਹੀਥਿਨਹਿਰਸੁਮੁਕਤਿਨਕੀਨਹੇ ॥ ੧੦ ॥
 ਮੀਤਸੇਖੇਤਜਗਮਾਹੀ ॥ ਬਿਨੁਗੁਰਗਰਮਸਰੋਕੋਈਨਹੀ ॥ ਗੁਰਕੀਸਦ
 ਮੁਕਤਿਪਰਸਿਦਾਨਦਿਨਕੀਰਤਨਕੀਨਹੇ ॥ ੧੧ ॥ ਕੁੰਨੇਛੇਰਿਸਾਂਕੋਧੀ
 ਵਹ ਜਿਛਹੋਸੇਈਠਲਪਵਹਾ ॥ ਸਚਦਖਰਕਦਾਹੀਵਿਰਲੇਲੀਲ
 ਹਸਉਦਕੀਨਹੇ ॥ ੧੨ ॥ ਹਰਿਹਰਿਨਮੁਦਖਰੁਲੇਚਲਾ ॥ ਰਸਨਪਾਦਹ
 ਸਹਾਂਜੇਮਹਲਾ ॥ ਗੁਰਮੁਖਿਜਿਲਹਹਿਜਨਪੁਰਇਸਿਮਾਰਗੀਚੀਨਹੇ ॥ ੧੩ ॥
 ਪੁਕਸੇਅੰਤਗੁਰਮਨਿਕੋਧਾਵਹੀ ॥ ਗੁਰਕੀਸਦਾਦਮਨਕਹਿਸਮਝਵ
 ਹਿ ॥ ਸਤਿਗੁਰਕੀਬਦੀਮਤਿਸਨਿਕਹਿਮਨਹਉਥਿਅਤਮਗਮਲੀਨਹੀ ॥ ੧੪ ॥
 ਨਰਕਸਰਸੇਵਕੇਨੇਗ ॥ ਬਿਕਵਲਸੇਵਕਵਹੁਦਭੇਗੇ ॥ ਸਕਤੀਕਰਹਿ
 ਤੁਮਿਹਿਮਿਰਿਤਾਤਸਭੁਤੋਕੋਰਨਕੀਨਹੇ ॥ ੧੫ ॥ ਇਕਿਰਸੇਵਹਰੇਵ

ਰਾਹੀਉਇਰਗਹਪੰਧੇਸਤਿਗੁਰੁਭਭਾ ॥ ੧੬ ॥ ਏਥੇਧਨਮਤਿਗੁਰਤਰਤਰ
 ਤਰਤਰਲਾਚਲਾਨਕੀਨਹੇ ॥ ੧੭ ॥ ਸਤਿਗੁਰਮਿਲਾਹੀਨਹੀਨਹੀਧਾਸੀ
 ॥ ੧੮ ॥ ਤਪਾਵਹੁਗਣਤਨਕਈ ॥ ੧੯ ॥ ਹਰਿਮਾਭਿਕਰਹਗੁਰਸਦਾਜਨਨਾਨਕ
 ਮੀਤਗੀਨਹੇ ॥ ੨੦ ॥ ॥ ੨੧ ॥ ॥ ੨੨ ॥ ਅਮੁਰਸੇਵਕਰਹਮੁਸਰਾਧ
 ॥ ੨੩ ॥ ਹਰਮਈਅਰਮੁਪਿਆਰਾ ॥ ਨਲੇਅਲਪੁਲਥੀਅਮੁਲਗਰਮੁਖਿ
 ਲਖਕੀਦਰਹੇ ॥ ੨੪ ॥ ਗੁਰਮੁਖਿਪੁਸਰਨੇਤਮਗੀ ॥ ਕਹਿਕੋਰਾਪ੍ਰਤਿਪਾਏ
 ਭਰੀ ॥ ਅਗਨਿਪਈਸਾਗਰਾਅੰਤਗੁਰਗੁਰਸਤਿਗੁਰਪਾਏਭਰਾ ॥ ੨੫ ॥
 ॥ ਮਨਮੁਖਅੰਧਲੇਸੇਈਨਹੀ ॥ ਆਦਿਹਜਤਿਮਗਾਹੀਜਿਨਹੀ ॥ ੨੬ ॥
 ਲਿਖਾਲੇਖੁਨਮਿਦਈਜਮਰਕਿਐਪ੍ਰਧਾਰਾ ॥ ੨੭ ॥ ਇਕਾਦਹਿ
 ਜਵਹਿਧਾਰਿਦਸੁਨਪਾਵਹਿ ॥ ਕਿਰਨਕੋਥਧਪਕਮਦਹਿ ॥ ਅੰਧਲੇਸੇ
 ਈਥੁਨਕਈਲੋਭੁਬਰਅੰਕਾਰਾ ॥ ੨੮ ॥ ਪਿਰਬਿਨੁਕਿਆਜਿਸੁਪਨਮੀ
 ਗਰਾ ॥ ਪਰਪਿਰਾਤੀਖਸਮੁਦਿਸਾ ॥ ਜਿਥੇਸੁਆਪੁਤਾਪੁਕਕੀਅੰਤ
 ਉਕਟਕਰਦਿਕਾਰਾ ॥ ੨੯ ॥ ਪਤੀਪੰਜਮਹਿਦੁਖਪਾਨਹੇ ॥ ਨਰਕਪਚਹਿਅ
 ਗਿਆਨਅੰਧੇਗ ॥ ਧਰਮਹਿਕੀਥਕੀਲੀਜੇਜਿਨਹਿਕਨਮੁਦਿਸਰਾ ॥ ੩੦ ॥
 ॥ ਸੁਗੁਰੁਪੈਅਗਨਦਿਖਲਾ ॥ ਅਪਤਪਸੁਮਨਮੁਖਭੇਤਲਾ ॥ ਅਸਾ
 ਮਨਸਾਕੁਤਕਮਾਵਹਿਗੁਰੁਬਾਭਿਅਰਾ ॥ ੩੧ ॥ ਮਸਨਕਿਭਾਕਲਾਗਿਸਿ
 ਭਾ ॥ ਕਿਉਕਿਕਿਛਦਜਲਲੈਪਸਿਪਾ ॥ ਸਤਿਗੁਰਬਖਿਧਅਦਿਜਗ
 ਦੀਗਮਨਮਨਿਸਤਾਰਾ ॥ ੩੨ ॥ ਪੁਤਕਲਤਨਹਿਰੇਤਪਿਆਰਾ ॥ ਮਏਅ
 ਮਹਪਸਰਿਆਪਸਰਾ ॥ ਜਮਕੋਹੋਸਤਿਗੁਰਤੇਤੁਗੁਰਮੁਖਿ ॥ ਥੀਚਰਾਹੇ
 ॥ ਕਹਿਮੁਠੀਚਲੇਬਹਾਰੀ ॥ ਮਨਮੁਖਾਏਪਤਿਪਤਿਕਹੀ ॥ ਅੰਮ੍ਰਿ
 ਤਨਮੁਗੁਰਵਰਣਾਨਮੁਨਪਹੁਸੁਸਰਾਹੇ ॥ ੩੩ ॥ ਸਤਿਗੁਰਤਮਰਚਹਿ
 ਭਾ ॥ ਸਾਕੇਮੁਖਮਟੇਮਗਪਈ ॥ ਕੰਧਾਇਨਗਭਈਮੁਲਜੇਸਾਗਰਗੁਰ
 ਰਖਣਹਰਾਹੇ ॥ ੩੪ ॥ ਥੁਧਹਰਲੇਤਨਕੀਨਾ ॥ ਮਨਮੁਖਪਾਧਮੇਲੁਨਤੀਜੇ
 ਕਲਾਪਲਾਵਕਰਹਾ ॥ ਤੇਨਕਰਸਗੀਅਵਤਾਰਾ ॥ ੩੫ ॥ ਮਏਆਬਖੁ
 ਏਅੰਗਮਨਾ ॥ ਇਨਦਾਏਧਾਪਥਿਧਤੇਗਲਾ ॥ ਸਾਗਰਬਾਣੁਹ
 ਪ੍ਰੀਤਨਉਪਜੇਕਗਤਿਤਪਤੀਅਰਾਹੇ ॥ ੩੬ ॥ ਸਕਤਮਾਇਅਕਿਥਹ
 ਪਾਵਹਿ ॥ ਨਮੁਦਿਸਰਿਕਾਸੁਖਪਾਵਹਿ ॥ ਤ੍ਰਿਗੁਣਅੰਤਰਿਖਪਤਿਖ

ਸਾਨੇਗਰਬਾਣਨਦੇਲੈਕੋਈ। ਐਥੈਰਬੰਧਪ੍ਰਕਾਸ਼ੀ। ਰਾਮਨਾਮਦੇਕਰਿ
ਕਰਪਾਇਸਿਲਾਇਸਲਾਮਿਲਾਤਾ॥ ੧੧॥ ਕ੍ਰਿਸ਼ਿਕਗੁਪਤਮਝਾਥਿ
ਲੋਕਜਾਮਗਰਪਾਏ। ਤਸੁਗਰਸੇਦਿਸਦਾਨਿਨਾਗਰਦਖਕੈਜਨਸਿੰਗਿਸ
ਤਾ॥ ੧੨॥ ਗਰਬੀਕਸ਼ਾ ਤਕਰਹਿਕਿਆਪਈ। ਬ੍ਰਹਮਾਦਿਖਮਾਮੇਨਾਨਾ
ਈ। ਸਤਿਗੁਰਅਲਖਕਹਹੁਕਿਉਲਖੀਐਜਿਸੁਖਖਸਾਤਸਪਿਪਛਾਤਾ॥
੧੩॥ ਅੰ ਰਹਿਪ੍ਰੇਮ। ਰਾਖਤਿਦਰਸਨਾ। ਗੁਰਬਾਣੀਸਿਰਿ। ਸਿਸੁਪਰਸਨਾ। ਅ
ਹਿਨਸਿਨਿਗਮਲਜੋਤਿਸਬਾਈ। ਪਾਇਦੀਪ੍ਰਕਗਮੁਖਿਜਾਤਾ॥ ੧੪॥ ਤੇ
ਜਨਗਿਆਨਮਹਾਰਾਮਸੀਠਾ। ਨਿਜਿਚਾਖਿਅਤਿਨਿਦਰਸਨਾਹੀਠਾ। ਦਰਸਨ
ਦੇਖਿਮਿਲੈਬੈਰਾਗੀਮਨੁਮਨਸਾਮਰਿਸਮਾਤਾ॥ ੧੫॥ ਸਤਿਗੁਰਸੇਦਹਿਸਿਪ
ਰਪਨ। ਤਿਨਪਾਟਪਾਟਾਤੰਤਰਿਬ੍ਰਹਮਪਛਨਾ। ਨਨਕਹਰਿਜਸੁਹਸਿਜਨਕੀ
ਸੰਗਤਿਦੀਜੈਜਿਨਸਤਿਗੁਰਹਰਿਪ੍ਰਭੁਜਾਤਾ॥ ੧੬॥ ੧੭॥ ਮਨੁਮਾਤਾ ੧
ਸਚੇਸਾਧਿਸਿਗਜਣਹਾ। ਜਿਨਿਪਰਚਕ੍ਰਪਰੇਵੀਚਾਰੇ। ਅਪੇਕਰਤਕ
ਰਿਕਰਿਵੇਖੈਸਚਦੇਪਰਦਾਹਾ॥ ੧੮॥ ਵੇਕੀਵੇਕੀਜੰਤਉਪਾਏ। ਦੁਖਿਪ੍ਰੀ
ਟਹਿਹਚਲਾਏ। ਗੁਰਪ੍ਰਭੇਦਿਣਮੁਕਤਿਨੇਹੈਸਚੁਨਮੁਜਪਿਲਾਹਾ॥
੧੯॥ ਪਤ੍ਰਮਿਨਮੁਖਪਰਬਿਧਿਨਹੀਜਨਾ। ਨਾਮੁਨਬੁਝਹਿਭਗੀਮਕੁਲਨਾ। ਲੈ
ਕੇਵਛੀਦੇਨਿਭਿਗਾਹੈਦੁਰਮਤਿਕਗਲਿਛਹਾ॥ ੨੦॥ ਸਿਮਿਤਿਸਾਸਤ੍ਰਪ੍ਰ
ਹਿਪੁਰਣਾ। ਵਾਦੁਦਖਲਹਿਤਨਜਣਾ। ਦਿਣਗੁਰਪ੍ਰਭੇਤ੍ਰਤਪਈਐ
ਸਚਸੂਚੇਮਚਿਹਾਹਾ॥ ੨੧॥ ਸਕਸਲਾਹੇਸੁਟਿਸੁਟਿਆਏ। ਆਪੇਦਨਸ
ਚਪਰਏ। ਜਿਨਕਥਿਨਰਕਿਕੇਪ੍ਰਭਾਪਪੀਗੁਰਮੁਖਿਸਬਦੁਸਲਾਹਾ॥
੨੨॥ ਸੁਟਿਸੁਟਿਆਖੇਕੇਤੀਖਈ। ਸੁਟਿਕਹੀਐਕੈਅੰਤੁਨਜਣੀ। ਜਕਬੀ
ਅਲਖੁਲਖਈ। ਅਪੇਅਕਖਕਖਬਾਹਿਤਾਹਾ॥ ੨੩॥ ਜਨਮੇਕਉਦਜਹਿਦ
ਧਾਏ। ਸਹਿਲਕੇਅਗਿਆਨੀਗਏ। ਜੇਜਨਮੈਤਿਸੁਸਰਪਰਮਰਣਾਕਿਰਤ
ਪਾਇਆਸਿਰਿਸਾਹਾ॥ ੨੪॥ ਸੰਜੋਗਦਿਜੋਗੇਰੈਪ੍ਰਾਪਿਖਈ। ਸਿਸਦਿਓਪਾਇ
ਖਸਮਦੀਏ। ਦਖਸਖਹੀਤਭਣਨਿਰਾਲੇਗੁਰਮੁਖਿਮੀਲਸਨਾਹਾ॥ ੨੫॥
ਸਚਕੰਧਪਰੀ। ਸਚਸਤਿਦਲੈਗੁਰਵੀਚਰੀ। ਸਚਾਵਖਗੁਨਿਸਪਨਪਾਇ
ਸਬਦਿਸਚੈਓਮਾਹਾ॥ ੨੬॥ ਕਚੀਸਉਦੀਤੇਦਾਵੈ। ਗੁਰਮੁਖਿਵਟਾਕੁਕ
ਹੈਪਛਭਾਏ। ਪ੍ਰੀਤੀਸਬਤਹਸਿਸਲਾਮਤਿਚਕਰਮਕਛਾਹਾ॥ ੨੭॥ ਸਚਕੰਧ

[illegible]

ਨਗਰੀਨ ਸਿਵ ਸਕਤੀ ਸਾਜਨ ਮੀਤ ਧਿੰਦਨੀ ਰੋਗਤੀ ॥ ਅਪੋਸਤ ਆਪ
 ਵਲ ਜਗ ਸਾਚੇ ਦੇ ਰੋਗ ਦਿੰਦਾ ॥ ਥੋਰ ਕੇ ਤੇ ਬਲ ਸਿਮਿ ਜਿਸ ਸਤ ਪੁਰਖ
 ਰਖਿ ਦੇ ਨਹੀ ਅਸਤ ॥ ਕਹਤ ਬਕਤ ਅਪਿ ਅੰਗੇ ਚਰੁ ਆਪੁ ਅਲਖੁ ਧਰੁ
 ਦਿੰਦਾ ॥ ੨ ॥ ਜਿਸੁ ਕਰੁ ॥ ਜਗਤੁ ਭਉ ਪਾਇਆ ॥ ਬਲੁ ਕਲਾ ਅਰੁ ਕਰੁ
 ਦਿੰਦਾ ॥ ਬੁਝਾ ਬਿਸਮ ਅਮੋਸੁ ਭਉ ਪਾਇਆ ॥ ਆਮੋ ਰੁਖੁ ਪਾਇੰਦਾ ॥ ੩ ॥
 ਲਕਿ ਗੁਰਿ ਸਬਦੁ ਸੁਣਾਇਆ ॥ ਕਹਿ ਕਹਿ ਦੇ ਬੈਰਾਮੁ ਸਬਦੁ ਦਿੰਦਾ ॥ ਬੰਧੁ
 ਮੈਰੁ ਪਤਲ ਅਰੁ ਕੇ ਗੁਪਤੁ ਪਰਗਟੀ ਆਇੰਦਾ ॥ ੪ ॥ ਤਕ ਅੰਨ੍ਹੇ
 ਦੇ ਕਈ ਪਰੇਸੁਰ ਮੇਲੀ ਹਈ ॥ ਨਨਕ ਮਾਰਿ ਰੇ ਬਿਸਮਾ ਦੀ ਬਿਸਮਾ
 ਗੁਣ ਗਾਇੰਦਾ ॥ ੫ ॥ ਮੁਖ ਮਾਨਸ ॥ ੧ ॥ ਅਪੋਸਤ ਪੁਰਖ ਦਿੰਦਾ ॥
 ਸਾਚ ਬਨ ਕੀ ਚਿੰਤਾ ਦਿੰਦਾ ॥ ਪਉਟ ਪਟੀ ਅਗਨੀ ਕੀ ਬੀਧ ਨਕਾਇ ਅਰੁ
 ਟਰਚ ਦਿੰਦਾ ॥ ੧ ॥ ਨਉ ਪਰਬ ਪੇਖ ਪਟ ਹਰੈ ॥ ਦਸ ਵੈਦ ਸਾਅਲਖ ਅਪੁ
 ਰੈ ॥ ਸਹਿ ਸਪਤ ਭੋਰੇ ਜਲਿ ਨਿਗਲ ਗੁਰਮੁਖਿ ਮੈਲੁ ਨ ਲਾਇੰਦਾ ॥ ਗੰਢ
 ਸਿਰੀ ਪਾਕੇ ਜੋ ਤਿਸ ਬਈ ॥ ਅਪੋਕ ਰਿਵੈ ਬੈਦ ਬਿਅਈ ॥ ਜੋ ਤਿਸੁ ਪੁਸਤ
 ਸੁਖਤਾ ਸਰੋਸੇ ਭਾਪਾਇੰਦਾ ॥ ੨ ॥ ਗਰੁ ਮਹਿ ਹਟ ਪਟ ਦਾ ਪਰਾ ਪਰੈ ਤੇਲੇ
 ਤੇਲੇ ਵਲ ਜਗ ॥ ਅਪੋਗ ਤੁਹਿ ਸਪੋਲੇ ਵੈ ਅਪੋਕੀ ਮਤਿ ਪਾਇੰਦਾ ॥ ੩ ॥
 ਮਤਿ ਪਈ ਪਵਟ ਹਰੈ ॥ ਵੇਪਰੁ ਤੁਹਿ ਰੇ ਭੰਗੈ ॥ ਸਾਬ ਕਲਾ ਲੇ ਅਪੋਕੀ
 ਅਗੁਰੁ ਮੁਖਿ ਕੈਸੇ ਬੁਝਾਇੰਦਾ ॥ ੪ ॥ ਨਦਿ ਰਿਕ ਪੂਰੁ ਗੁਰੁ ਭੰਟੇ ॥ ਜਮੀਨੁ
 ਨ ਮਰੇ ਭੰਟੇ ॥ ਜਿਉ ਜਲ ਅੰਤਰਿ ਰਮੁ ਲਾਇ ਗਾਮੀ ॥ ਅਪੋਖ ਮਿਧਿ ਪਾਇੰਦਾ
 ॥ ੫ ॥ ਅਪੋਵਰੈ ਅਮਿਤ ਧਰਾ ॥ ਰਤਨ ਦੇਹੁ ਰਲਾ ਅਪਾਰ ॥ ਸਤਿਗੁਰੁ ਮਿ
 ਲੈ ਤੁਹਿ ਪਈ ਅਪੋਸਤ ਪਰਾਪੁ ਪਾਇੰਦਾ ॥ ੬ ॥ ਪੋਸਤ ਪਰਾਪੁ ਅਪੋਸਤ
 ਕਰਿ ਪਿਨ ਪਰਾਪੁ ਰੇ ਤੇਲੇ ॥ ਸਰੋਕ ਵਪਾਰੀ ਰੇ ਵੈਸੇ ਰੇ ਸਉਟਾ ਪਾਇੰਦਾ ॥ ੭ ॥
 ਰਸ ਬਿੰਦੁ ਦਿਲੇ ਕਪਾਇੰਦਾ ॥ ਪੁਰਸਾ ਤੇਗੁਰੁ ਮਲਿ ਮੇਲਾ ॥ ਗੁਰੁ ਮੁਖਿ ਰੇ ਗੁਰੁ
 ਰਮੁ ਪੁਛਣੈ ਮਨੇ ਹਕੁ ਮਸਮਾਇੰਦਾ ॥ ੮ ॥ ਹੁਕਮੇ ਆਇ ਅਪੋਕੀ ਸਮਾਇੰਦਾ
 ॥ ਹੁਕਮੇ ਦੀ ਸੰਗਤੁ ਭਉ ਪਾਇੰਦਾ ॥ ਹੁਕਮੇ ਸੁਗੁਰੁ ਮੁਖੁ ਪਾਇੰਦਾ ॥ ਹੁਕਮੇ
 ਲਾਗੁ ਪਾਇੰਦਾ ॥ ੯ ॥ ਹੁਕਮ ਪਰਾਪਤੀ ਪਉਲਾ ਮੇਲੈ ॥ ਹੁਕਮੇ ਪਉਲਾ ਮੇਲੈ
 ॥ ੧੦ ॥ ਹੁਕਮੇ ਸਿਵ ਸਕਤੀ ਪਰਿਵਾਸੁ ਹੁਕਮੇ ਖੇਲਾ ਖੇਲਾਇੰਦਾ ॥ ੧੧ ॥ ਹੁਕਮੇ
 ਆਰਟੇ ਅਗਾਸੀ ॥ ਹੁਕਮੇ ਜਲ ਸਲਾਹਿ ਭਵ ਵਸੀ ॥ ਹੁਕਮੇ ਸਿਰੀ

੫੧੦
 ਸਾਸਟਰੁ ਨਿਹਕ ਮੈਰੁ ਧਿਰਿ ਪਾਇੰਦਾ ॥ ਹਕ ਮਿਧਿ ਪਾਇੰਦਾ ਅਉ ਤਰੁ
 ਵੈਦ ਨਵ ਅਗਰੁ ॥ ੧ ॥ ਅਪਾਰੁ ਮਨੇ ਹਕ ਮੁਖੁ ਪਰਗਟੀ ਹੈ ਮਾ ਰੀ ਮਲਾ
 ਮਸਮਾਇੰਦਾ ॥ ੨ ॥ ਹਕ ਮਨੁ ਗਛੁ ਬੀਹੁ ਗੁਰੁ ॥ ਹਕ ਮਿਧਿ ਮਾਨਿ ਕਈ ਰੁ
 ਭਾ ॥ ਅਪੋਨ ਬੁਨ ਥੀ ਸਬਤ ਕੀ ਬਿਸਮੁ ਮਾਰੁ ਤੇ ਕਰਾਇੰਦਾ ॥ ੩ ॥ ਕਹਿ ਅਕ
 ਰਾ ਕੇ ਮਹਿ ਰਜਾ ॥ ਨਬ ਥਵ ਮੁਕਲਾ ਰਫਦਾ ॥ ਮਾਥਿ ਅਲੇ ਕੁਨੀ ਘਾਹੇ
 ਰਾ ਲਾਇ ਪਾਪਿ ਪੁਛੁ ਤਾਇੰਦਾ ॥ ੪ ॥ ਸਤਿ ਸਤਿ ਪੁਰਾਨ ਮਨਿ ਕਰਾ ॥ ਰਤ
 ਸਤਿ ਸਤਿ ਮਸਰੁ ਮੁਰੀ ॥ ਨਨਕ ਸਤਿ ਜੀ ਮਲੇ ਜਗ ਸੀਦਾ ॥ ਗੁਰੁ ਸਬਦੁ ॥ ੫ ॥
 ੧ ॥ ੧ ॥ ਮੁਖ ਮਾਨਸ ॥ ੧ ॥ ਮੈਨ ਕਲਾ ਅਪੈ ਪਰਾਪਤੀ ॥ ਅਪਿ
 ਨਗਲ ਮੁਖ ਅਪਰਾਪਤੀ ॥ ਅਪਕੁ ਰਤਿ ਕਰਾ ਕਹਿ ਦੇ ਮੈਨ ਮੈਨ ਭਉ ਪਾਇੰ
 ਦਾ ॥ ੨ ॥ ਪਉਟ ਪਟੀ ਮੈਨ ਤੇਸਾ ਜੋ ਸਿਸਟਿ ਭਉ ਪਾਇੰਦਾ ॥ ਅਗਰੁ ਰਜ ਅ
 ਗਨਿ ਪਟੀ ਜੀ ਚਿੰਤਿ ਜਿਤ ਮਰੀ ਮੈਨ ਕਲਾ ਰਹਿੰਦਾ ॥ ੩ ॥ ਮੈਨ ਹੁਕਮਾ ਬਿਸ
 ਮ ਅਮੋਸੁ ਭਉ ॥ ਮੈਨੇ ਵਰੇ ਜਗ ਸਬਦੇ ॥ ਇਸਾ ਪਵੀਰੇ ਰੇ ਜਨ ਪੁਰਾ
 ਤਿਸ ਮੇਲਿ ਮੈਨ ਕਮੁ ਕਰਾਇੰਦਾ ॥ ੪ ॥ ਮੈਨ ਹੁਕਮ ਸਰੋਕ ਰਿਖੇ ॥ ਜਿਨਿ
 ਸਜਵੀ ਰੇ ਅਪੋ ॥ ਜਿਤੁ ਸਤਿਗੁਰੁ ਮਨੁ ਅਗੁਰੁ ਮਨਿ ਵੈ ਭਿਰਿ ਰਹਿੰਦਾ ॥ ਜਿਨਿ
 ਨਿਨ ਪਾਇੰਦਾ ॥ ੫ ॥ ਮੈਨ ਹੁਕਮ ਸੁਗੁਰੁ ਗੋਲੇ ॥ ਜਿਸ ਦੀ ਜੀ ਤਿਉ ਕਰੁ ਰਸ
 ਰੇ ॥ ਮੈਨੇ ਅਲਖ ਅਪਨਿ ਰਲਾ ਮੈਨੇ ਤੇਲੀ ਲਾਇੰਦਾ ॥ ੬ ॥ ਮੈਨ ਹੁਕਮ ਤਿਉ
 ਕ ਸਉ ਪਾਇੰਦਾ ॥ ਬਿਨੁ ਬਾ ਮਾਥੈ ਸੁਕਲਾ ਪਾਇੰਦਾ ॥ ਤਿਉ ਵੈਸਾ ਜਿਸਿ ਮੇਲੁ ਮਾ
 ਥੈ ॥ ਅਪਿ ਪਉ ਪਾਇੰਦਾ ॥ ੭ ॥ ਮੈਨ ਹੁਕਮੀ ਮੈਨ ਹੁਕਮੀ ॥ ਮੈਨ ਹੁਕਮ
 ਧੀ ਮੈਨਿ ਸਮਾਣੀ ॥ ਭਿਉ ਕਰੁ ਰਲ ਤਕੀ ॥ ਸਿਰਿ ਕਰੁ ਤੇ ਬਿਸਮਾ ਰਸ
 ਦੇ ਰੇ ਪਾਇੰਦਾ ॥ ੮ ॥ ਮੈਨ ਹੁਕਮ ਤਿਉ ਸਟਿ ਰਿਵੀ ॥ ਭਿਉ ਕਰੁ ਰਲ ਤਕੀ
 ਰਖਦੀ ॥ ਸੁਖ ਰੁਖ ਤੇ ਅਮਰ ਅਤੀ ॥ ਗੁਰੁ ਮਨਿ ਜਿਤੁ ਰਪਾਇੰਦਾ ॥ ੯ ॥
 ਮਦੇ ਰੁਗੁ ਜਗ ਅਰੁ ਰਪਾਇੰਦਾ ॥ ਬੁਝ ਮੁਖ ਮਾਇੰਦਾ ॥ ਰੇ ਰੇ ਗੁਣ ॥ ਰੇ ਰੇ ਕੀ ਮਾ
 ਧਿਨਿ ਸਕ ਕੇ ਮਿਧਿ ਬੋਲੈ ਨਿਧੀ ਲਾਇੰਦਾ ॥ ੧੦ ॥ ਮੈਨ ਹੁਕਮ ਪਤ ਪਤਲ ਭਉ
 ॥ ਮੈਨ ਹੁਕਮ ਰਲ ਲੇ ਵਲਾਇੰਦਾ ॥ ਅਪੋਕ ਰੁਕੀ ॥ ਅਪਰਾਪਤੀ ਪਰਿਸਰੁ ਤੇ ਕੀ
 ਅਕਮਾਇੰਦਾ ॥ ੧੧ ॥ ਰਤਨ ਮਸਤਕ ਲਾਇ ਤੇਗੁਰੁ ॥ ਰਤਨ ਮਸਤਕ ਲਾਇ
 ਰਖਾਇੰਦਾ ॥ ਜਿਸੇ ਨਿਧਿ ਪਰੇ ਹੋਗੁਰੁ ਮਾਧਿ ਗਾਇੰਦਾ ॥ ਰੇ ਰੇ ਰੇ ਰੇ ਕਰਾਇੰ
 ਦਾ ॥ ੧੨ ॥ ਮੈਨ ਹੁਕਮ ਜੇ ਰੇ ਰੇ ਰੇ ਰੇ ॥ ਸਿਸਟਿ ਭਉ ਪਾਇੰਦਾ ॥ ਅਪਾਸਾ ॥ ਦੇ

ਵਰਨਾਵਰਾ ਗੈਪਰਬਸ ਜੇਸਕਲਿਖਿਅਕਰਮਕਮਇਦਾ ॥੧॥ ਗੁਰਮੁਖਿ
 ਸਿਸਮਭੈਗੁਨਹਈ ॥ ਇਹਗੁਰਕੀਪਚਿਤੀਜਦੈਜਨਕੇਈ ॥ ਜਗਪੁਜਗੀ
 ਜਗਿਮਕਾਭੈਪਰਇਦਾਸੈਮੁਕਤਿਕਇਅਪਤਿਪਇਦਾ ॥ ਪੰਚਤਮਸੇਨ
 ਹੁਪਰਗਾਸਾ ॥ ਦੇਹਜੈਗੀਕਰਮਅਭਿਆਸ ॥ ਬਰਲਾਦਇਸਸਤਿਕਾ
 ਬਪਪੁਪੁਨ੍ਹੀਜਇਦਾ ॥ ਓਹਸਤਿਗੁਰਪਰਖੁਨਿਰਲੇ ॥ ਮੁਖਦਿਵ
 ਹਰਿਸਿਮਰਦਲਾ ॥ ਹਿਉਥਾਪਸਿਧੋਗਿਅਨੁਗੁਰਤਪਈ ॥ ਐਕਿਕਾਮੁਖ
 ਲਇਦਾ ॥ ਇਸਮਨਮਇਅਕਭਿਨੇਪੁਨ੍ਹਨੇ ॥ ਕੋਈਬੁਝਹੁਗਿਆਨ
 ਕਰਹੁਨਿਬੇਗਾ ॥ ਅਸਮਨਸਹਭਿਸਹਸਨਹੇਲੀ ॥ ਕੁਰਕਮਇਦਾ ॥
 ਸਜਿਗੁਰਤੇਪਇਆ ॥ ਵੀਚਰਾ ॥ ਸੁਨਸਮਪਿਸਰੇਪਰਬਰਾ ॥ ਨਨਕਨਿਰਮ
 ਲਨਰਸਬਦਿਪੁਨਿਸਚਰਮੈਨਮਿਸਮਇਦਾ ॥ ੧੧੧੫ ॥ ੧੧੧੫ ॥
 ਜਹਦੇਖਤਹੀਨਦਇਅਲਾ ॥ ਅਇਨਜਈਪ੍ਰਭੁਕਿਰਪਾਲਾ ॥ ਜੀਅਐਰਿ
 ਜਗਤਿਸਮਈਹਭਿਨਿਰਲਮੁਰਇਆ ॥ ਜਗਤਿਸਕੀਛੁਇਅਜਿਸੁਬ
 ਪੁਨਮਇਆ ॥ ਨਤਿਸੁਭੇਤਭਰਉਕਮਇਆ ॥ ਨਤਿਸੁਭਿਪਤਿਖਪਜਿਕੁ
 ਲਜਾ ॥ ਤੀਥਿਹਅਜਰਵਹੁਮਨਿਭਇਆ ॥ ੧੧ ॥ ਤੁਅਕਾਲਪੁਰਖੁਨਹੀਸਿਧਿ
 ਕਲਾ ॥ ਤੁਪੁਰਖੁਅਲੇਖਾਗੀਮਨਿਰਲਾ ॥ ਸਤਸੇਤੋਖਿਸਬਦਿਵਾਤਿਸੀ
 ਤਲੁਸਹਤਭਇਲਿਵਲਾਇਆ ॥ ੧੧ ॥ ਤੁਵਰਤਇਚਉਥੈਧਾਇਵਸਾ
 ਕਲਾ ॥ ਬਿਕਾਲਕੀਏਇਕਰਾਸਾ ॥ ਨਿਰਮਲਜੋਤਿਮੁਖਜਗਜੀਵਨਗੁਰਿ
 ਅਨਹਰਸਬਦਿਦਿਖੁਇਆ ॥ ੪ ॥ ਉਤਮਜਨਸੰਤਭਲੇਹਭਿਪਐ ॥
 ਹਰਿਸਮਤਪਹਿਉਤੋਗ ॥ ਨਨਕੋਟਸੰਤਜਨਸੰਗਤਿਹਰਿਗੁਰਪਰਸਦੀ
 ਪਇਆ ॥ ੧੧ ॥ ਤੁਅਤਗਮੀਜੀਅਸਭਤੋਗ ॥ ਤੁਦਾਤਹਮਸੇਵਕਤੋਗ
 ਆ ॥ ਤਨਮੁਖਿਪਕਰਿਜੀਜੈਗੁਰਿਗਿਆਨੁਰਤਨੁਦੀਪਇਆ ॥ ੧੧ ॥ ਭਚਤਤ
 ਮਿਲੇਇਉਤਨੁਕੀਆ ॥ ਅਤਮਗਪਪਦੇਸੁਖੀਆ ॥ ਕਰਮਕਰਤੀ
 ਆਮ ॥ ਭਲਾਨਗਾਹਰਿਨਮੁਰਤਨੁਮਨਿਪਇਆ ॥ ੧੧ ॥ ਨਤਿਸੁਕੁਪਿਐ
 ਸਮਨੁਮਇਆ ॥ ਸਭਨਿਰੰਜਨੁਪਦਿਪਇਜਨਿਆ ॥ ਆਮ੍ਰਿਤਸਿਰਾਭੇ
 ਵਲਬੰਗੀਗੁਰਮਤਿਕਇਸੁਕੁਇਆ ॥ ਅਧਿਆਤਮਕਰਮਕੋਟੇ
 ਰਤੀ ॥ ਨਿਰਮਲਜੋਤਿਨਿਰੰਗਤੀ ॥ ਸਬਦਰਸਮੁਲੁਰਸਨਗਸਿਰਸਾਥ
 ਭਰਸਲੁਵਜਇਆ ॥ ੧੧ ॥ ਬੇਟਰਸਲੁਵਜਦੈਸਈ ॥ ਜਕੀਕਿਭਵਤਿ

ਮੁਖੋਂਹਈ ॥ ਨਨਕਥੁ ॥ ਹਉਇਚਿਪਿਗੁਰਮਤਿਹਰਿਗਮਨਮਿਲਿਵਲ
 ਏਆ ॥ ੧੧ ॥ ਐਮੇਜਨਵਿਰਲੇਸੈਸਾ ॥ ਗੁਰਸਬਦਵੀਚਰਹਿਭੰਨਰੇ
 ਅਪਤਗਪਿਸੰਗਤਿਕਲਤਹਿਤਿਨਮੁਛਲਜਨਮੁਜਗਿਆਇਆ ॥
 ਪ੍ਰਮੁਖਦੁਰਜਦੈਸਈ ॥ ਨਿਸੁਪੁਰਗੁਰਤੇਸਈਹਈ ॥ ਕਇਆਗਰਮਹ
 ਲਮਹਲੀਪ੍ਰਭਸਾਚਸਤਸਤਤਤਤਤਰਭਇਆ ॥ ੧੧ ॥ ਚਤੁਰਸਤ
 ਵੀਵਦਇਸਾਖੀ ॥ ਸੇਵਕਪੰਚਨਹੀਬਿਖਰਾਖੀ ॥ ਅਤਿਵਸੁਰਅਨੁ
 ਨਿਰਮਲਕਗਮਿਲਿਐਹਧਿਨਪਇਆ ॥ ੧੧ ॥ ਧਤਿਬਹੁਤਪਾਕੀ
 ਲਾਇਕਾ ॥ ਪੰਚਸਮਾਏਗੁਰਮਾਤਪਇਕ ॥ ਅਦਿਗਾ ॥ ਵੀਚੀਹਸੀਸਾ
 ਰਮੁਚਕਾਇਆ ॥ ੧੧ ॥ ਤਖਤਿਸਲਾਮੁਹੈਵਿਨੁਰਤੀ ॥ ਇਸਚਦਰ
 ਗੀਗੁਰਮੁਖਿਲਿਵਜਾਤੀ ॥ ਨਨਕਨਮੁਖਪਰ ॥ ਸੁਹੀਹਭਿਅਤਿਸਖਈ
 ਪਇਆ ॥ ੧੧੧੫ ॥ ੧੧੧੫ ॥ ੧੧੧੫ ॥ ੧੧੧੫ ॥ ੧੧੧੫ ॥ ੧੧੧੫ ॥
 ਹਭਿਨਪਸੰਚਹੁਰਜਨਕਈ ॥ ਸਤਿ
 ਗੁਰਸੇਵਿਹਹੁਸਰਣਈ ॥ ਤਸਕਰੋਚਰਨਲਾਗੈਤਕਉਪਨਿਉਪਜੈਸਬ
 ਦਿਜਗਇਆ ॥ ੧੧ ॥ ਤੁਏਕੰਕਰਨਿਰਲਮੁਰਜਾ ॥ ਤੁਅਪਿਸਵਰਹਿਜਨ
 ਕੰਕਰਾ ॥ ਅਮਰਅਭੇਲਾਪਾਗੁਅਮੇਲਕਹਰਿਅਸਥਿਰਥਨਿਸੁਹਇਆ ॥
 ਦੇਹੀਨਗੀਉਤਮਖਨਾ ॥ ਪੰਚਲੋਕਵਸਹਿਪਰਧਨਾ ॥ ਉਪਰਿਦੇਵੀ
 ਕਗਨਿਰਲਮੁਖੰਨਸਮਧਿਲਗਇਆ ॥ ੧੧ ॥ ਦੇਹੀਨਗੀਨਉਰਵਦਾ
 ਸਿਧਿਸਿਧਿਕਰਤੈਹਰਿਸਾਜੇ ॥ ਦਸਵੈਪੁਰਖੁਅਤਿਨਿਰਲਾਪੋਅਲ
 ਖਲਾਖਇਆ ॥ ੧੧ ॥ ਪੁਰਖੁਅਲੇਖੁਚੇਦੀਨਾ ॥ ਹਰਮਿਚਲਾਏਸਚਨ
 ਸਨਾ ॥ ਨਨਕਥੇਜਿਲਹੁਪੁਰਖਪਨਹਭਿਅਤਮਗਮਨਮੁਪਇਆ ॥
 ਸਭਨਿਰੰਜਨਪੁਰਖੁਸੁਜਨਾ ॥ ਅਦਲਕਰੇਗੁਰਗਿਆਨਸਮਨਾ ॥ ਕਮੁਕੇ
 ਪੁਲੈਗਰਨਿਮਹਉਥੈਲੋਕਚਕਾਇਆ ॥ ੧੧ ॥ ਸਚੇਬਨਿਦਸੈਨਿਰੰਕਾਰ
 ਅਪਿਪਛਣੈਸਬਦਵੀਚਰਾ ॥ ਸਚੈਮਹਲਿਨਿਵਸਨਿਰੰਗੀਅਦਲ
 ਚਕਾਇਆ ॥ ੧੧ ॥ ਨਮਨੁਚਲੈਨਪਥਿਤਓਭਵੈ ॥ ਜਗੀਸਬਦਅਨੁ
 ਰਦਵੈ ॥ ਪੰਚਸਬਦਭਣਕਗਨਿਰਲਮੁਖੁਭੇਆ ॥ ਵਦਿਸਲਾਇਆ
 ਓਥੈਬਰਗਸਹਜਿਸਮਾਤਾ ॥ ਹਭਿਮਤਿਅਗੀਅਨਹਦੇਰਾ ॥ ਅਜ
 ਹੋਸਥਿਨਿਰੰਜਨੁਜਦੈਸਭਨਿਰੰਜਨਹਇਆ ॥ ੧੧ ॥ ਦਖਭੇਭੰਜਨੁਪੁਕਅ
 ਥਨਸੀ ॥ ਗੋਗਵੈਕਾਦੀਜਮਭਸੀ ॥ ਨਨਕਪਰਿਪ੍ਰਭੁਸੇਭਭਿਤੀਨੁਗੁਰਮਿਲਿ

ਕਿਉਪਈਐ॥ ਸਬਦਸ੍ਰੋਤਿ ਬਿਨਾਈਐ ਜੀਐ॥ ਨਨਕਗੁਰਮੁਖਿ
 ਮੁਕਤਿ॥ ਭਇਨਾਹਰਿ ਪੂਰ੍ਵਕਾਗਿਮਿਲਾਇਆ॥ ੧॥ ਨਿਰਕਉਸਤਿਗੁਰ
 ਰਖਦਲਾ॥ ਭਗਤਿਪਰਪਾਤਿਗੁਰਗੋਪਲਾ॥ ਪੁਨਿਅਨੈਰਅਨਪਦਵਾ
 ਗੁਰਸਬਦਨਿਰਜਨਪਇਆ॥ ੧॥ ਨਿਰਕਉਸੇਸਿਰਿਨਾਪੀਲਖਾ॥ ਅਪ੍ਰ
 ਅਲਖਕਦਰਾਤੈਲੇਖਾ॥ ਅਪਿਅਤੀਤਅਜੇਨੀਸੇਭਉਨਨਕਗੁਰਮੁਖਿ
 ਪਇਆ॥ ੧॥ ਅੰਤਰਕੀਰਤਿਸਤਿਗੁਰਜਾਣੈ॥ ਸੋਨਿਰਭਉਗੁਰਸਬਦਿ
 ਪਛਾਣੈ॥ ਅੰਤਰਦੇਖਿਨੀਤਿਗੁਰੁਏਅਨਤਮਨੁਡੇਲਾਇਆ॥ ੧॥ ਨਿਰ
 ਭਉਸੇਭਅੰਤਰਿਦਸਿਆ॥ ਅਹਿਨਿਸਿਨੀਮਿਰੀਜਨਿਗਸਿਆ॥ ਨਨ
 ਕਹਰਿਜਨਸੁਸੰਗਤਿਪਈਐਹਰਿਸਹਜੇਸਹਜਿਮਿਲਾਇਆ॥ ੧॥ ਅੰਤ
 ਰਿਭਹਰਿਸਿਪੁਰੁਜਾਣੈ॥ ਰਹੈਅਲਿਪਤੁਚਲਤੇਘਰਿਅਣੈਉਪਰਿ
 ਅਰਿਸਭਤਿਹੁਲੇਈਸਚੁਨਨਕਅੰਮ੍ਰਿਤਸੁਪਇਆ॥ ੧॥ ੧॥ ੧॥
 ਮਰਮਤਾ॥ ੧॥ ਕੁਰਗਤਿਕਰੈਹਰਅਪਰਾ॥ ਕੀਤੇਕਨਹੀਕਿਹਰਾ॥ ਜੀਅ
 ਉਪਇਜਿਕਰੈਅਪੇਸਿਰਿਸਿਰਿਹੁਕਮੁਚਲਾਇਆ॥ ੧॥ ਹਕਮੁਚਲਾ
 ਇਹਹਿਅਭਰਪੁਰੇ॥ ਕਿਸਨੇਜੈਕਿਸਅਖਦੁਰੇ॥ ਗੁਪਤੁਪਗਟਹੁਸਿਘਇ
 ਘਟਿਦੇਖਪਦਰਤੈਤਕੁਸਥਇਆ॥ ੨॥ ਨਿਸਕਉਮੇਲੇਸੁਰਤਿਸਮਾਏ
 ॥ ਗੁਰਸਬਦੀਹਰਿਨਮੁਪਿਅਏ॥ ਅਨਦਰੁਪਅਨੁਪਅਗੋਚਰਗੁਰਮੁਖਿ
 ਲਿਐਭਗੁਜਾਇਆ॥ ੧॥ ਮਨਨਪਨਤੋਨਮੁਪਿਅਰਾ॥ ਅੰਤਸਖਈ
 ਚਲਣਵਰਾ॥ ਮੇਧਸਭਨਹੀਸੰਗਥੇਲੀਥਿਨੁਹਿਗੁਰਕਿਨਿਸੁਖੁਪਇਆ
 ॥ ੧॥ ਨਿਸਕਉਨਦਰਿਕਰੇਗੁਰਪੂਰਾ॥ ਸਬਦਿਮਿਲਾਏਗੁਰਮਤਿਸੁਰਾ॥ ਨਨ
 ਕਗੁਰਕੇਚਰਣਸਰੋਵਹੁਜਿਨਿਕੁਲਮਗਗਿਪਇਆ॥ ੧॥ ਸੰਜਨਨਹਿਪ
 ਨਜਸੁਪਿਅਰਾ॥ ਗੁਰਮਤਿਪਇਅਨਮੁਤਮਰਾ॥ ਜਾਚਿਕੁਸੇਵਕਰੇਹਰਿਹੀਕੇ
 ਹਰਿਦਰਗਹਜਸੁਗਇਆ॥ ੨॥ ਸਤਿਗੁਰਮਿਲੈਤਮਹਲਿਭੁਲਾਏ॥ ਸਾ
 ਚੀਰਗਹਗਤਿਪਤਿਪਏ॥ ਸਕਤਨਉਨਾਹੀਹਰਿਮੈਰਹਿਜਨਮਹੈਦੁਖਪਾ
 ਇਆ॥ ੧॥ ਸੇਵਹੁਸਤਿਗੁਰਸਮੁਦਾਥਾਰਾ॥ ਪਾਵਹੁਨਮੁਰਤਨੁਪਨਾ
 ਥਿਖਿਆਮਲੁਜਾਇਆ॥ ਮ੍ਰਿਤਸੁਰਿਨਵਹੁਗੁਰਸਮਤਿਖੁਪਇਆ॥ ੧॥ ਸਤਿ
 ਸੇਵਹੁਸੰਨਕੀਜੈ॥ ਅਸਮਾਹਿਨਿਗੁਰਮੁਹੀਜੈ॥ ਸੰਸਾਰੁਖਥਿਨਸਨੁਹਦਉ
 ਰਿਭਹੁਰਿਗੋਗਨਲਾਇਆ॥ ੧॥ ਸਚੇਭਵੈਤਿਸਵਭੀਅਏ॥ ਕਰਿਨਮੁਦ

ਨਿਸਿਸਮਛਾਏ॥ ਹਰਿਗੁਰਮੁਖਤਿਦੇਵਵਰਨਨਕਹਰਿਗੁਰਕੁਇਆ॥ ੧॥
 ਵਹੁਪਿਪੁਸਤਕਵੇਦਪੁਰਾਨਾ॥ ਇਕਬਹਿਸੁਨਹਿਸੁਨਵਹਿਕਨਾ॥ ਅਜਗਰਕ
 ਪਟਕਹੁਕਥਿਖੁਲਾਥਿਨੁਸਤਿਗੁਰਜਨਪਇਆ॥ ੧॥ ਕਹਹਿਸਿਕੁਤਿ
 ਨਗਵਹਿਕਸਮੈ॥ ਅੰਤਰਿਕ੍ਰਿਪਦੇਵਲਾਸੁਭਿਮੈ॥ ਪਖੰਡੀਨਜੰਗਨਪਾ
 ਈਐਬਿਨੁਸਤਿਗੁਰਅਲਮੁਨਪਇਆ॥ ੧॥ ਤੀਰਥਵਾਰਨਮਕਹਹਿਉ
 ਏਅਨਾ॥ ਜਤਸਤਸੰਜਮੁਕਥਹਿਗਿਆਨਾ॥ ਰਾਮਨਾਮਥਿਨੁਕਿਉਮੁਖਪ
 ਈਐਬਿਨੁਸਤਿਗੁਰਭਗਮੁਨਜਾਇਆ॥ ੧॥ ਨਿਊਕੀਕਰਮਕੁਇਅੰਗਮਕਾ
 ਰੀਭੋਕਕਕੋਭਕਪੁਰਕਮਹੀ॥ ਪਖੰਡਿਧਰਮੁਪੀਤਿਨਹੀਹਰਿਸਤਿਗੁਰ
 ਸਬਦਿਮਹਾਰਸੁਪਇਆ॥ ੧॥ ਕੁਰਗਤਿਦੇਖਿਹਰਮਨੁਮਨਿਆ॥ ਗੁਰਸ
 ਬਦੀਸਭਬਹੁਮੁਪਛਾਨਿਆ॥ ਨਨਕਅਤਮਰਮੁਸਬਦਿਆ॥ ਗੁਰਸਤਿ
 ਗੁਰਅਲਖੁਲਾਇਆ॥ ੧॥ ੧॥ ੧॥ ੨॥

(੨੨੦)
 ੧੬ ਸਤਿਗੁਰਪਸਰਿ

ਗੁਰਮਰਸਲਹਮਹਤਾ ੩
 ਹੁਕਮੀਸਹਜੇਸਿਸਤਿਉਪਈ॥ ਕਰਿਕਰਿਦੇਖੈਅਪਈਵਡਿਅਈ॥ ਅ
 ਪੇਕਰੇਕਰਾਏਅਪੇਹੁਕਮੇਰਹਿਆਸਮਈਹੋ॥ ੧॥ ਮਇਅਮੇਹੁਜਗਤ
 ਗੁਰਗਾ॥ ਗੁਰਮੁਖਿਭੁਏਕੇਵੀਚਰਾ॥ ਅਪੇਨਰਕਿਰੇਸੇਪਏਅਪੇਮੇਲਿ
 ਮਿਲਾਈਹੋ॥ ੨॥ ਅਪੇਮੇਲੇਦੇਵਡਿਆਈ॥ ਗੁਰਪਰਸਾਦੀਕੀਮਤਿਪ
 ਈ॥ ਮਨਮੁਖਿਬਹੁਤਭਿਗੈਬਿਲਾਲਾਦੀਦੁਜੋਭਾਇਖੁਆਈਹੋ॥ ਹ
 ਥਿਮੈਮਇਅਵਿਚੋਪਈ॥ ਮਨਮੁਖਭੁਲੇਪਤਿਗਵਈ॥ ਗੁਰਮੁਖਿਹੋਵੈਸੇ
 ਨਇਰਚੈਸਾਚੈਹਰਿਆਸਮਈਹੋ॥ ੧॥ ਗੁਰਤੋਗਿਆਨਮਰਤਨਪਾਇ
 ਐ॥ ਮਨਸਾਮਹਿਮਨਮਾਹਿਸਮਇਆ॥ ਅਪੇਲੇਲਕਰੇਸਭਕਰਤਾ
 ਪੇਦੇਇਥਛਾਈਹੋ॥ ੧॥ ਸਤਿਗੁਰਸੇਵਾਧੁਗਵਈ॥ ਮਿਲਿਪੀਤਮਸ
 ਬਦਿਸੁਖੁਪਏ॥ ਅੰਤਰਿਪਿਆਰੁਕਗਾਗੀਰਾਤਸਹਜਿਮਤੋਬਣਦਿਅਈ
 ਹੋ॥ ਦੂਖਨਿਵਰਣੁਗੁਰਤੇਜਤਾ॥ ਅਪਿਮਿਲਾਇਅਜਗਜੀਵਨ

[illegible][illegible]

ਸਬਦਿ ਮੁਏ ਭੋਗਿ ਮਿਨਿ ਵਸੀ ਅਨਦਿਨ ਸਦਾ ਰਹਿ ਗਿਗਰਾ ਤੇ ਕੋਧ
 ਕਗਾ ਮਿਦੇ ਤਲਾਈਓ ॥ ਮਨਮਖਨਿ ਕਰਿ ਕਰਿ ਗਿਗਰਾ ਅੰਗਿ
 ਕਰਿ ਕੋਲਿ ਸੋਕਾ ॥ ਜਮਕਲਾਪਿ ਸਕਦੇ ਨਹੈ ਭੈਯੋਂ ਗੋਪਿ ਅਪਦਾ
 ਈਹ ਸਚੇ ਸਬਦਿ ਸਦੀ ॥ ੧੨੭੯ ॥ ਬਿਨੁ ਨਵੈ ਮੁਕਤਿ ਨ ਪਵੈ ਕੋਧੀ
 ਬਿਨੁ ਸਤਿਗੁਰੋ ਕੋ ਨਿਪਾਏ ਪ੍ਰਾਕਐਸੀ ਪਾਣ ਤਪਾਈਓ ॥ ਇਹ
 ਗਿਆਸ ਰਿਕਬਤ ਹਦੀਚਰੀ ਇਕਿ ਅਧਿਨਿ ਸਿਨਿ ਮਿਰਤੋ ਨੈਕੰਗੀ ਜਿਮ
 ਨ ਅਪਿ ਮਿਲਾਏ ਸੋਧੈ ਕਗਾ ਨਿਕਾਇ ਕਉ ਜਾਈਓ ॥ ਇਸਨੁ ਨ
 ਕਗਹਿ ਨੀਯੁਤਿ ਇਕਿ ਮਨੁ ਅਮਰਿ ਮਨੈ ਸਿਉ ਲਾਹਿ ਸਚੇ ਸਗੁਰ
 ਰਹਿ ਨੈਕੰਗੀ ਸਚੇ ਸਬਦਿ ਮਿਲਾਈਓ ॥ ਅਪੇਸਿ ਗਜੇ ਦੇਵ ਭਿਅੰ
 ਅਪੇਕੁਣੈ ਦੇਵੀ ਮਿਲਾਈ ॥ ਅਪੇਨਦਰਿ ਕੋ ਮਨਿ ਵਸਿਅਮੇ ਪ੍ਰਾਕਐ
 ਭੁਜਮਈਓ ॥ ਸਤਿਗੁਰੁ ਸੇਵਹਿ ਸੇਜਨ ਸਚੇ ॥ ਮਨਮਖਸੇਵਿ ਨਾਦਾ
 ਕਾਜੇ ॥ ਅਪੇਕਰਤ ਕਰਿ ਕਰਿ ਦੇਖੈ ਜਿਉ ਭਵੈ ਤਿਉ ਲਾਈਓ ॥ ੧੩ ॥ ਜੁਸਿ
 ਜੁਗਿ ਸਚਾ ਏਕੇ ਰਾਤਾ ॥ ਪ੍ਰਭਾਕਗਿਗਰੁ ਸਬਦੁ ਪਛਤਾ ॥ ਸਬਦਿ ਮਿਲਾ
 ਵਿਛੋਨੇ ਨੀਨਦਰੀ ਸਹਜਿ ਸਮਈਓ ॥ ੧੪ ॥ ਹਉਮੈ ਮਇਆ ਮੈਲੁ ਕਮਈ
 ਅਮਰਿ ਮਿਰਜੀ ਮਹਿਦੁ ਜਾਭਾਇਆ ॥ ਬਿਨੁ ਸਤਿਗੁਰੁ ਸੇਵੈ ਮੁਕਤਿ ਨਹੀ
 ਮਨਿ ਦੇਖਹੁ ਲਵਲਾਈਓ ॥ ੧੫ ॥ ਜੇ ਤਿਸੁ ਕਵੈ ਸੇਈ ਕਰਸੀ ॥ ਅਪਰਾ
 ਅਨਕਿਛੁ ਹੋਸੀ ॥ ਨਨਕਾ ਮੁਖਿ ਲਵਛਿ ਆਈ ਰਹਿਸਾ ਚੇਤਿ ਪਈਓ
 ॥ ੧੬ ॥ ਜੇ ਅਇਅਸੇ ਸੁਭੇ ਕਰਸੀ ॥ ਦੁੱਖ ਏਥਿ ਪਰ
 ਮਛਸੀ ॥ ਸਤਿਗੁਰੁ ਸੇਵੈ ਸੇਜਨ ਏਥਿ ਰਸਾ ਚੇਤਿ ਸਮਈਓ ॥ ੧੭ ॥ ਅਪਰ
 ਤਕਰਿ ਕਰਿ ਦੇਖੈ ॥ ਜੇ ਸੇਨਦਰਿ ਕੋ ਸੇਈ ਜਨੁ ਲੈਵੈ ॥ ਗੁਰਮੁਖਿ ਗਿਆਨ
 ਤਿਸੁ ਸੁਭਕਿਛੁ ਸੁਭੈ ਅਗਿਆਨੀ ਅਪੁਕਮਈਓ ॥ ੧੮ ॥ ਮਨਮਖਿ ਸਹਜ
 ਨਪਈ ॥ ਮਹਿਮਿਰਜੀ ਮੈਜਨ ਮੁਗਈ ॥ ਗੁਰਮੁਖਿ ਨ ਮਿਰਤੋ ਮੁਖੁ ਪਾਇਆ
 ਸਹਜੇ ਸਾਚਿ ਸਮਈਓ ॥ ੧੯ ॥ ਪੈਪੈ ਪਦ ਅਨੁਭਵਿਅ ਮਨੁ ॥ ਫਿਰਿ ਦੇ
 ਕੈ ਚਨੁ ਭੋਟੇ ਗੁਰੂ ਪੂਰਾ ॥ ਅਪੇਖਾ ਸਿਲਾ ਸਖਾ ॥ ਪ੍ਰਾਪ੍ਰੇ ਸਬਦਿ ਮਿਲਾਈ
 ਓ ॥ ੨੦ ॥ ਦਰਮਤਿ ਭੁਠੀ ਥੁਰੀ ਥੁਰੀ ਅਗਿ ॥ ਅਧਿਗਦਿ ਅਗੀ ਅਧਿਗਦਿ
 ਗਿ ॥ ਕਦੀ ਮਤੰਡੀ ਕਾ ਮੁਖਿ ਥੋਲੈ ਦਰਮਤਿ ਨ ਮਨੁ ਪਈਓ ॥ ੨੧ ॥ ਅਧਿਗਦਿ
 ਅਗੀ ਕੈ ਤਨ ਭਵੈ ॥ ਮਨਕੀ ਚੁਠੀ ਚੁਠਕਮਵੈ ॥ ਪਿਰਕਾ ਸਚਿ ਨ ਜੈਵੈ

੫੧੫
 ਬਿਨੁ ਗਰਬੁ ਨ ਨਪਈਓ ॥ ੨੨ ॥ ਦਰਮਤਿ ਮੈਲੈ ਖੋਟਕਮਵੈ ॥ ਸੀਗਰ ਕਰੇ
 ਮੁਖਿ ਸਮਾਨ ਕਵੈ ॥ ਗੁਟੈ ਵੀ ਸਦਾ ॥ ਰਿਹਦਾਸਿ ਗਗਾ ॥ ਮਿਲਾਈਓ ॥
 ਆਪੁ ਕਮਕਰੇ ਸਕਦੇ ॥ ਇਕਨ ਬਖਸਿਲਾ ਪ੍ਰਾਪ੍ਰੇ ਲਾਭ ॥ ਅਨ
 ਦੁਨੁ ਨ ਮਿਰਤੋ ਸਚਾ ॥ ਇਅ ਅਪਮੁਖੀ ਮਿਲਾਈਓ ॥ ਹਉਮੈ ਪਾ
 ਪਹਰਿ ਮਿਲਾਈ ॥ ਗੁਰਮੁਖਿ ਲਵਸਾ ॥ ਚੀਸਹਿ ਜਿਸ ਮਈ ॥ ਅਪਮਾਲਾ
 ਕਰਿ ਦੇਖੈ ਬਿਨੁ ਸਾ ॥ ਗੁਰਮੁਖੁ ਨ ਪਈਓ ॥ ਇਕਿ ਸਬਦੀ ਚਰਿਸ
 ਜਨ ਜਗਾ ॥ ਇਕਿ ਮਇਆ ਮਹਿ ਮੇਇ ਰਹ ਅਭਗਾ ॥ ਅਪਕਰੇ ਕਰਾ
 ਪਤਕਰਣਾ ਕਿਛੁ ਨ ਪਈਓ ॥ ਕਲਮ ਰਿਗੁਰੁ ਸਬਦਾ ਨਿਦਾ ॥ ਹਰ
 ਕਾ ਮੁਖ ਏਥਿ ਪਾਗੇ ॥ ਸਤਿਗੁਰੁ ਸੇਵੈ ਤੇ ਸੁਖੁ ਪਾਇਆ ਹਿਕੇ ਨਾ ਸਮਈਓ
 ॥ ੨੩ ॥ ਜੈਕਾਇ ਰੈ ਦੇਵ ਨੀ ॥ ਮਇਆ ਮਹਿ ਦੁਖ ਮਹਿ ਸਮਾਨ ॥ ਬਹੁ
 ਤੇ ਕਖਕਰੇ ਨਹਿ ਪਾਏ ॥ ਬਿਨੁ ਸਤਿਗੁਰੁ ਸੁਖੁ ਨ ਪਈਓ ॥ ਕਿਸੇ ਨਕਹੀ ਅੰ
 ਜਾਪਿ ਕਰਾ ॥ ਜੈਕਾ ਦੇਵਿ ਤੁਰਹਿ ਚਲਾਏ ॥ ਅਪਮਿਰਤੋ ਨੁ ਮਖ
 ਦਾ ਤਿਉ ਭਵੈ ਨਿਦੈ ਚਲਾਈਓ ॥ ੨੪ ॥ ਅਪੇਕਰਤ ਅਪੇਕਗਾਨ ॥ ਅ
 ਪੇਸੀ ਜਮੁ ਅਪੇਜਗਤਾ ॥ ਅਪੇਨਿ ਮਲੁ ਮਿਹਰਾ ॥ ਨੁ ਮਪਸਦਾ ਨੁ ਜਿਸਦਾ
 ਹੁਕਮੁ ਮਇਆ ਜਈਓ ॥ ੨੫ ॥ ਸੇਵ ਭੰਗੀ ਜਿਨੈ ਦੇਵ ਜਤਾ ॥ ਘਟਿਘ
 ਵਿਦਿ ਸਿਰਹਿ ॥ ਅਜਗੀ ਦਨੁ ॥ ੨੬ ॥ ਇਕ ਬੰਗੁ ਪਤ ਪਗਟੁ ॥ ਅਪਗ
 ਮੁਖਿ ਕੁ ਮੁਖਿ ਜਈਓ ॥ ੨੭ ॥ ਗੁਰਮੁਖਿ ਹਰਿ ਜੀਏ ਵੈ ਜਤਾ ॥ ਅਤਰਿ
 ਮਸਬਦਿ ਪਛਤਾ ॥ ਜਿਸੁ ਤੇ ਹਿਸੇਈ ਜਨੁ ਪਾਣ ਨਨਕਾ ਮਿਦਾਈਓ
 ॥ ੨੮ ॥ ਸਚੁ ਸਲਾਹਿ ਹਰਗੀ ਕੀਏ ॥ ਸਭੁ ਜਗੁ
 ਵੀਸੀ ਕੈ ਚੀਰੇ ॥ ਸਕਪਟੇ ਭੰਗੈ ਸਦਾ ਦਿਨੁ ॥ ਅਪਸੁਖਿ ਨਿਵਸੀਓ ॥
 ॥ ੨੯ ॥ ਸਾਹਿਬੁ ਸਚੀਨਾਈ ॥ ਗੁਰਗੁਰਾਈ ਮਨਿ ਵਸਈ ॥ ਅਪਾਇਵਸੇ
 ਆਪਦਾ ॥ ਤਰਿਤੁ ਵੀ ਜਮਕੀਠੀਓ ॥ ਕਿਸੇ ਵੀ ਤੋਕੇ ਮਾਲਾਈ
 ਸਤਿਗੁਰੁ ਸੇਵੈ ਸਬਦਿ ਸਲਾਈ ॥ ਸਚੇ ਸਬਦਿ ਸਦਾ ਮਾਇਓ ਤਮਾ
 ਰਿਕ ਮਲਾ ॥ ਗਾਈਓ ॥ ੩੦ ॥ ਵੀਕਾ ਵੀਕਾ ਚੀਕਰਾ ॥ ਬੀਰਾਵੈ
 ਬਿਨੁ ਸਹੁਤ ਨ ਲਗੈ ਬਾਗ ॥ ਕੰਠ ਨਕਇਆ ਗੁਰਮੁਖਿ ਬੁਝੈ ਜਿਸੁ
 ਤਰਿਨ ਮੁਖਿ ਵਸੀਓ ॥ ਸਚਾ ਚਰਿਕਾ ਸੁਰਤਿ ਕੀਕਰਾ ॥ ਹਰਿਨ ਮੁਖੇ
 ਨ ਮਚਾਧਰਾ ॥ ਸਦਾ ਤਿਉ ਤਿਉ ਪਾਇਵੈ ॥ ਪਦੁ ਨੁ ਜਿਤੁ ਘਟਿ ਹਿਨ ਮੁਖਿ

ਸੀਹਿ ॥ ੧ ॥ ਭਉ ਤਿਨ ਬਲਿਹੁ ਗੀਜੇ ਸਾਚੇ ਲਾਗੇ ॥ ਭਰਿ ਗੁਣ ਗਵਾਇ ਅਨ
 ਭਉ ਨਗੇ ਸਚ ਮੁਖ ਸਦਾ ॥ ੨ ॥ ਭਰਿ ਸਨਹੁ ਭਰਿ ਮੇਰਾ ਸੀਹਿ ॥ ਭਰਿ
 ਨਾਮੁ ਚਰ ਅਵਰਨੁ ਪਾਇ ॥ ਏਕੋ ਸਦੀ ਅਵਰਨੁ ਚਾਹੁ ॥ ਪਰਿਗੰਧ ਸੁਖਾ
 ਚਰਖਾਇਆ ਸਚੈ ਨਾਮਿ ॥ ਸੀਹਿ ॥ ਭੁਮਨੁ ਮਜਨੀ ਡਿਗੀ ਡਿਗੀ
 ਭੁਮਾ ॥ ਅਪਿਕਲਾ ਜਾਮਾ ਮਿਕਲਾਇਆ ॥ ਭਰਿ ਜੀਉ ਮਿਨੁ ਭਗਮੁ
 ਮਾਮਥੁ ਭੈ ਚੀਨੈ ਸਥਾਵਰ ਅਥਨਾ ਸੀਹਿ ॥ ਕਾਮਿਕੁ ਪਿਭੈ ਹਮ ਅਮਾ
 ਗਾ ॥ ਕਿਆ ਮੁਹੁ ਭੈ ਬੋਲਾ ਪਨ ਮਗੁ ਨ ਮੇਵਾ ਸਾਈ ॥ ਭੁਜਾਵ ਪਾਖਰਾ
 ਫਿਲੈ ਹਰਮ ਅਪੇਸ ਚਨਾਮ ਅਥਨਾ ਸੀਹਿ ॥ ਨਕਲੀ ਕਰਨ ਕਰੈ ਨ
 ਗਾ ਅਪਕਰਿ ਕਰਵਹਿ ਸੇਹਿ ॥ ਅਪੇਖ ਬਸਿਲੈ ਹਿਸੁ ਧੁਪਾਈ
 ਹੀਨੀ ਮਨਿਵਾ ਸੀਹਿ ॥ ੧ ॥ ਇਹੁ ਤਨੁ ਪਰਤੀ ਸਬਦੁ ਥੀ ਜਿਅਪਾਗਾ ॥ ਭਉ
 ਸਚੇ ਸੇਵੀ ਵਰਜਵਾਸ ॥ ਸਚੁ ਪਾਨੁ ਜੀਅ ਅਤੇ ਫਿਨਾਵੈ ਅੰਤਿਨਾਮੁ
 ਨਿਵਾ ਸੀਹਿ ॥ ੧ ॥ ਭਰਿ ਜੀਉ ਅਵਗਾਇ ਅਰੈਨੇ ਗੁਣੁ ਬੀਜੈ ॥ ਅਪੇਖ ਬਸਿ
 ਲੈ ਹਿਨਾ ਮੁਰੀਜੈ ॥ ਗੁਰਮੁਖਿ ਹੋਵੈ ਸੇਪਤਿ ਪਏ ਇਕ ਤਨੁ ਮਨਿਵਾ ਸੀਹਿ ॥
 ਅੰਤਿ ਭਰਿ ਪਨੁ ਮਮਣੁ ਨੇਹੀ ॥ ਗੁਰਪਰਸਾਦੀ ਬੂਝੈ ਕੋਈ ॥ ਗੁਰਮੁਖਿ
 ਹੋਵੈ ਸੇਪਤਿ ਪਏ ਸਦਾ ਹੀਨੀ ਮਨਿਵਾ ਸੀਹਿ ॥ ੨ ॥ ਅਨਲਵ ਉਭਰਾ ਮਕ
 ਲਾਈ ਮਇਆ ਮੇਹਿ ਸਪਿਨ ਕਾਈ ॥ ਮਨੁ ਮੁਖ ਅਪੇਕਿ ਭੁਨ ਸੁਏ ਗੁਰਮੁਖਿ
 ਨ ਮੁਪਗਾ ਸੀਹਿ ॥ ੩ ॥ ਮਨੁ ਮੁਖ ਅਪੇਕਾ ਮਇਆ ਸੁਤੇ ॥ ਅਪਾਵਰਨਾਸ
 ਮਲਾਹਿ ਅੰਤਿ ਵਿਗੁਣੇ ॥ ਪੁਨਿ ਨਿਵਰਗੁ ਹਿਭਹੁ ਚਿਤਾ ਲੇਵੇ ਕੇਰਖਿਨਿ
 ਵਾ ਸੀਹਿ ॥ ੪ ॥ ਅਪੇਕਰ ਤੇਕ ਰਿਕਰਾਈ ॥ ਅਪਗੁਰਮੁਖਿ ਦੇਇ ਭਾਈ
 ਨਨਕ ਨਮਿ ਮਤੇ ਮਨੁ ਨਿਰਮਲਾਨੁ ਮੇਨੀ ਮਨਿਵਾ ਸੀਹਿ ॥ ੫ ॥ ॥ ਮਨੁ ਮੁਖ ॥
 ੧ ॥ ਇਕੋ ਸਦੀ ਸਦਾ ਬਿਰਹੁ ਸਾਚਾ ॥ ਦੁਜੈ ਲਾਗ ਸਭੁ ਜੀ ਗੁਰਚਰਾ ॥ ਗੁਰਮੁ
 ਤੀਸਦਾ ਸਚ ਸਾਲਾਹੀ ਸਾਚੇ ਹੀ ਸਾਚਿ ਪਾਈ ਜੈਹ ॥ ਤੇਰੇ ਗੁਣ ਬਹੁ ਅਪੇ
 ਏਕਨਾਤਾ ॥ ਅਪੇਲਾਇਲਾ ਏਕ ਗਜੀ ਵਨੁ ਟਾਤਾ ॥ ਅਪੇਖ ਬਸੇ ਵਰਗੇ
 ਅਈ ਗੁਰਮਤਿ ਇਹੁ ਮਨੁ ਕੀਜੈਹ ॥ ੨ ॥ ਮਇਆਲਾ ਹਰਿ ਸਬਦਿ ਨਿਰ
 ਸੀ ॥ ਇਹੁ ਮਨੁ ਨਿਰਮਲਾ ਹਉ ਮੈ ਮਰੀ ॥ ਸਹਜੇ ਗੁਣ ਗਵਾਈ ਗਿਰਾਤਰਾਸ ਨਾਮੁ
 ਰਚੀ ਜੈਹ ॥ ਮੇਰੀ ਮੇਰੀ ਕਰਤ ਹਿਉ ਏਈ ॥ ਮਨੁ ਮੁਖ ਨਾਮੁ ਭੈ ਡਿਗੈ ਡਿਗੈ
 ਜਮਕਲਾ ਪਾਈ ॥ ਮੁਹੁ ਤੁਨਿ ਹੋਲੇ ਅਨਦਿਨੁ ਆਜਾਈ ਜੈਹ ॥ ੩ ॥

[illegible]

ਥਾਵਿਰੇਵੀਰਗੀ ॥ ਸੋਚੇਸਚਰਸਲਾਹੀਏਕੋਵੇਖਾਦਨੀਗੁਰ
 ਮਾਇਰੇਉਚੀਪਉਤੀਗਿਆਨਿਰਤਨਉਚੀਮੈਗੀ ॥ ਮਾਇਅਮ
 ਹਮਬਾਦਿਨਲਾਏਆ ਸਚਮਨਿਵਸਿਆਜਤਪੁਕਾਇਆ ਸਚਕਾਸ
 ਤਸਚੀਕਰਹੀਉਚੀਮਤਿਖਨਿਵਗੀ ॥ ਮਾਇਅਮਹਮਸਕਅਪਕੀਕ
 ਗੁਰਮੁਖਿਵਿਹਲਕਿਨਹੀਚੀਨਾ ਗੁਰਮੁਖਿਹੰਦੈਸੋਸਚਕਮਵੈਸਚੀਕਰ
 ਵੀਸਗੀ ॥ ਕਰਕਮਈਜੋਮੇਪਭਲਈ ॥ ਉਚੀਮੈਸੋਸਸਬਦਿਸੁ
 ਭਈ ॥ ਗੁਰਮਤਿਸਦਹੀਅੰਗੁਮੀਤਲਾਉਚੀਮੈਮਨਿਵਗੀ ॥ ਸਚ
 ਲਗੀਤਿਨਾਸਕਛਿਕਵੈ ॥ ਸਚੈਸਬਦੈਸਚਸੁਹਵੈ ॥ ਐਥੇਮਾਚੇਸਚਰ
 ਸਾਚੇਨਰਗੀਨਰਹਿਸਵਗੀ ॥ ਬਿਨੁਸਾਚੈਜਦਜੋਲਾਇਆ ॥ ਮਾਇ
 ਅਮੇਹੁਦੁਖਸਬਇਆ ॥ ਬਿਨੁਗੁਰਦੁਖਸੁਖਜਪੈਨਹੀਮਇਅਮਹਰ
 ਖਰਹੀ ॥ ਸਚਸਬਦਜਿਨਾਮਨਿਕਇਆ ॥ ਪੁਰਬਿਲਿਖਿਆਤਿਨੀ
 ਕਮਇਆ ॥ ਸੋਚੇਸਵਹਿਸਦੁਪਿਆਵਹਿਸਚਿਰਤੋਈਚਰਹੀ ॥ ਗੁਰ
 ਕੀਸੇਵਮੀਠੀਲਗੀ ॥ ਅਨਦਿਨੁਸੁਖਸਹਜਿਸਮਈ ॥ ਹਰਿਹਰਿਕਰਤਿਆਮ
 ਨੁਨਿਗਮਲੈਉਅਗੁਰਕੀਸੇਵਪਿਆਗੀ ॥ ੧੧ ॥ ਸੋਜਨਸੁਖੀਏਸਨਿਗੁਰ
 ਚਲਾਏ ॥ ਅਪੇਭਣੈਅਪਿਮਿਲਾਏ ॥ ਸਤਿਗੁਰਖੇਸੋਜਨਉਬੋਹੇਹਮਪਈ
 ਅਮੇਹੁਖਮੀਹੀ ॥ ੧੨ ॥ ਗੁਰਮੁਖਿਸਾਚਸਬਦਪਛਤਾ ॥ ਨਨਿਸਕਵੈ
 ਨਤਿਸੁਮਤਾ ॥ ਏਕੋਵੇਕੁਰਵਿਅਸਭਅੰਤਹਿਸਭਨਾਜੀਅਕਅਧਰੀ ॥
 ੧੩ ॥ ਉਚੀਮੈਗੁਰੁਜਾਏਆ ॥ ਕਿਛਨਚਲੈਪੁਰਿਖਸਮਿਲਿਖਿਪਾਇ
 ਆ ॥ ਗੁਰਸਾਚੇਸਾਚਕਮਵਹਿਸਾਚੇਦੁਖਨਿਵਗੀ ॥ ੧੪ ॥ ਜਾਤਦਹਿਸ
 ਦਸੁਪਏ ॥ ਸਾਚੈਸਬਦੈਸਾਚਕਮਏ ॥ ਅੰਦਰਸਾਚਮਨਤਨੁਸਾਚਕ
 ਗਤਿਭੇਡਭਗੀ ॥ ਅਪੇਦੈਖੈਹੁਕਮਿਚਲਾਏ ॥ ਅਪਦਾਭਣਾ
 ਪਿਕਰਏ ॥ ਨਨਕਨਾਮਿਰਤੋਬੈਗੀਮਨਤਨੁਸਨਾਮਿਸਵਗੀ ॥
 ੧੫ ॥ ਅਪੇਆਪਉਪਇਉਪੀਨਾ ॥ ਸਭਮਹਿਵਰਤੋਏਕਪਰਵੰ
 ਨਾ ॥ ਸਭਨਾਮਾਕਿਰੋਜਗਜੀਵਨੁਜਿਨਿਅਪਦਾਅਪਪਛਤੋ ॥ ਜਿ
 ਨਿਭੁਹਮਬਿਸਨਮੇਸਉਪਏ ॥ ਸਿਰਿਸਿਰਿਪੈਏਅਪਲਏ ॥ ਜਿਸਕਵੈ
 ਤਿਸੁਅਪੇਮਲੇਜਿਨਿਗੁਰਮੁਖਿਏਕੋਜਾਤੋ ॥ ੧੬ ॥ ਆਵਗਉਦੁਹੋਸਨਾ
 ਮਾਇਅਮੇਹੁਬਹਿਰੇਬਿਕਰਾ ॥ ਬਿਹੁਸਾਚਸਲਾਹੀਸਦਹੀਜਿਨਿਗੁਰ

ਕਸਬਦੁਪਛਤੋ ॥ ੧੭ ॥ ਇਕਿਮਲਿਲਗੀਨੀਮਖਪਇਆ ॥ ਭਲੀ
 ਲਗੀਤਿਨਾਜਨਮੁਗਵਇਆ ॥ ਐਮਾਤਲਾਤਿਨਾਨਕਚਿਲਾਗਜਬ
 ਲਾਹੇਅੰਮ੍ਰਿਤਭਾਤੋ ॥ ੧੮ ॥ ਹਮਗਦਨਹੀਕਿਆਬਲਾਉਚਲ ॥ ਮ
 ਤਨਦਖਾਹਿਤਲਹਿਤਲਾ ॥ ਜਿਉਭਵੈ ॥ ਉਹਥਾਹੋਗਾਗੁਰਮੁਖਿ
 ਕੋਜਾਤੋ ॥ ੧੯ ॥ ਜਾਤਪੁਕਾਤਾ ॥ ਸਚੀਕਰੇਲਾਏ ॥ ਅਵਗਟਛੋਡਿਗੁਰ
 ਮਹਿਸਮਏ ॥ ਗੁਰਮਹਿਏਕੋਨਿਗਮਲਾ ॥ ਸਗੁਰਕੋਸਬਦਿਪਛਤਾ
 ਜਹਦਖਾਤਏਕੋਸਈ ॥ ਦਜੀਰਗਮਿਸਬਦਖੋਈ ॥ ਏਕਮੁਖ
 ਨਿਪੁਕੁਏਕਸਮਦਾ ॥ ਅਪਣੇਗੋਸਿਸਦਰਾਤੋ ॥ ਕਾਇਅਕਪਲਾਉਕ
 ਮਲਾਟਾ ॥ ਮਨਮੁਖਸਬਦਨੁਭਵੈਇਆ ॥ ਗੁਰਪਰਸਾਰੀਕਇਆ
 ਏਜੈਪਾਏਜਗੀਵਨੁਦਾਤੋ ॥ ਕਟਗੀਕਪਾਨਿਵਰੇ ॥ ਸਦਾ
 ਗਿਜੀਓਗਵੈਉਹਧਾਗੇਜਿਛੋਸਈਠਲੁਪਏ ॥ ਜਿਉਹੋਗੁਮਜੀਠੈਗਤਾ
 ਹੋ ॥ ਮਨਮੁਖਗਿਆਨਕਥੇਨਹੋਈ ॥ ਠਿਠਿਠਿਗਿਆਵੈਠਉਨੋਕੋਈ
 ਗੁਰਮੁਖਿਗਿਆਨੁਸਦਾਸਲਾਹੇਜੁਗਿਜੁਗਿਏਕੋਜਾਤੋ ॥ ੨੦ ॥ ਮਨਮੁ
 ਖਕਰਕਰੇਸਤਿਦੁਖਸਬਏ ॥ ਅੰਤਹਿਸਬਦਨਾਹੀਕਿਚਿਰਿਜਾਏ ॥ ਗੁ
 ਰਮੁਖਿਸਬਦੁਵਸੈਮਨਿਸਾਚਸਦਸੇਵੈਸੁਖਦਾਤੋ ॥ ੨੧ ॥ ਜਹਦਖਾਤੁ
 ਸੁਕਨੀਥਈ ॥ ਪੂਰੇਗੁਰਿਸਭਮੈਛੀਪਈ ॥ ਨਮੋਨਾਮੁਪਿਆਈਐਸਦਾ
 ਸਦਾਇਹਮਨਨਮੋਰਤੋ ॥ ੨੨ ॥ ਨਮੋਰਤਪਦਿਤਸਗੀ ॥ ਬਿਨੁਨਵੈਡੁ
 ਬਿਮੁਈਬਿਨੁਨੀਗਾ ॥ ਆਵਹਿਜਵਹਿਨਾਮਨਹੀਬੂਝਹਿਏਕਨਗੁਰਮੁ
 ਖਿਸਬਦਪਛਤੋ ॥ ੨੩ ॥ ਪਰੇਸਾਤਿਗਰਿਬੁਝਭਲਈ ॥ ਵਿਨੁਨਵੈਸੁਕ
 ਨਿਕਿਨੈਪਈ ॥ ਨਮੋਨਾਮਿਮਲੈਵਡਿਆਈਸਹਜਿਹੋਹੋਗਿਰਤੋ ॥
 ਕਾਇਅਨਗੁਰੁਛਹੈਛਹਿਛਗੀ ॥ ਬਿਨੁਸਬਦੈਚਕੈਨਹੀਠੀਗੀ ॥ ਸਚਸ
 ਲਾਏਸਾਚਿਸਮਵੈਜਿਨੀਗੁਰਮੁਖਿਏਕੋਜਾਤੋ ॥ ੨੪ ॥ ਜਿਸੇਨਨਰਹਿਕਰੇ
 ਸਪਈ ॥ ਸਾਚਸਬਦੁਵਸੈਮਨਿਅਏ ॥ ਨਨਕਨਾਮਿਰਤੋਨਿਕਗੀਰੇਸਮਾ
 ਚੈਸਚਪਛਤੋ ॥ ੨੫ ॥ ੧੧ ॥ ਗੁਰਮ ੧੬ ॥ ੨ ॥ ਅਪੇਕਰਤਸਭਾਜਿਸਕਰ
 ਏ ॥ ਜੀਅਜੰਤਸਭਤੇਗੀਸਦਾ ॥ ਅਪੇਗੁਪਤੁਦਰੈਸਕਅੰਤਹਿਗੁਰਕੈ
 ਸਬਦਿਪਛਤੋ ॥ ੨੬ ॥ ਉਹਿਕਭਗਤਿਭੇਡਭਗਾ ॥ ਅਪੇਬਖਸੇਸਬਦਿ
 ਵੀਚਰਾ ॥ ਜੇਤੁਪੁਭਵੈਸਈਕਰਸਹਿਸਚੈਸਉਮਨੁਰਤੋ ॥ ੨੭ ॥ ਅਪੇ

ਭਰਤਨੁ ਅਮੋਲਾ ਅਪੇਨਰੀ ਤੇਲੇ ਤੇਲੇ ਜੀਅ ਜੰਤਸਕਸਗਿ
ਸਰੀਕੀ ਕਿਰਪਾ ਪਿਪਛਾਤੋ । ਜਿਸੇਨ ਨਰਗਿ ਪੈ ਪ੍ਰਤਿਗੀ
ਮਰੇਨ ਜੰਮੇ ਚਕੋ ਛੇਰੀ ਸਚੰਗਾ ਗਵੈ ਨਿਰਾਤੀ ਜਗਮਗਵੈ ਨਾ
ਮਾਇਆ ਮਿਸਤਰਜਤ ਉਪਾਇਆ ॥ ਬ੍ਰਹਮਾ ਬਿਸਨੁ ਦਾਸ
ਇਆ ॥ ਜੇਹਾ ਭਣੈ ਸੋਨਾ ਮਿਲਾਗੀ ਗੰਧ ਅਨਮਤੀ ਪਛਾਤੋ ॥ ਪਾਪ
ਨਵਰ ਸੋਸਰਾ ॥ ਰਸੇ ਸੋਸਰਤ ਦੁਖੈ ਕੋਰਾ ॥ ਗੁਰਮੁਖਿ ਪੈ ਸੋਸੁ ਪੁ
ਜਿਗਰੁ ਮੁਖਿ ਨਾਮੁ ਪਛਾਤੋ ॥ ਕਿਰਤਨ ਕੋਲੀ ਮੇਟਾ ਹਰਾ ॥ ਗੁਰਕੋਸਾ
ਰਿਸੇਖ ਦਾਸਾ ਪੂਰਬਾਲਿਖਿ ਅਸੋਛਲਾ ॥ ਇਆ ਜਿਨਿ ਅਪੁਸਰਿ ਪੁ
ਰਾ ॥ ਮਾਇਆ ਮਹਿ ਹਿਸਿ ਚਿਤਿ ਤਲਾਗੇ ॥ ਦੂਜੇ ਭਾਇ ਪਟਾ ਦੁਖੁ
ਗੈ ॥ ਮਨੁ ਮੁਖ ਭਗਿ ਮਭੁਲੇ ਭੋਖਧਰੀ ਅੰਨਿਕਾ ਲਿਪਛਾਤੋ ॥ ੧੦ ॥ ਯੋਗ
ਭਣੇ ਹਿਗੁਰਗਾਏ ॥ ਸਭਿ ਕਿਲਾ ਬਿਖਰੇ ਦੁਖ ਸਥਾਏ ॥ ਤਿਨਿ ਮਲ
ਗਲਾ ਬੈਠੀ ਹਿਸੇਤੀ ਮਨੁ ਰਾਤੋ ॥ ਜਿਸੇਨ ਨਰਗਿ ਕੋਸੇ ਗੁਣ ਨਿਧਿ
ਪਾਏ ॥ ਹਉਮੈ ਮੋਹ ਠਕਿ ਰਾਏ ॥ ਗੁਣ ਅਵਗਣ ਕਰੈ ਕੋਰਾ ਤਗੁਰਮੁਖਿ ਦਿਲ
ਜਾਤੋ ॥ ੧੧ ॥ ਮੇਰਾ ਪੁਤ੍ਰ ਨਿਗਮਲੁ ਅਤਿ ਅਪਾਰਾ ॥ ਅਪੇਲੇ ਗੁਰਸਥਾ
ਵੀਚਰਾ ॥ ਅਪੁਬਖਸਿਸ ਚੜ੍ਹਾਏ ਮਨੁ ਤਨੁ ਸਚੈ ਰਾਤੋ ॥ ੧੨ ॥ ਮਨੁ
ਨਮੋਲਾ ਦਿਚਿ ਜੋਤਿ ਅਪਾਰਾ ॥ ਗੁਰਮੁਖਿ ਬੁਝੈ ਕਰਿ ਵੀਚਰਾ ॥ ਹਉਮੈ ਸ
ਸਦਾ ਮਨੁ ਨਿਗਮਲੁ ਸਨਾਸੈ ਦਿਸਵਾਤੋ ॥ ੧੩ ॥ ਗੁਰਕਾਇਆ ਅੰਦਰ
ਬਹੁ ਹੋ ਬਜਰਾ ॥ ਨਿਸ਼ਾਦਿ ਚਿਨਾ ਮੁਖੈ ਅਤਿ ਅਪਾਰਾ ॥ ਗੁਰਕੋਸਥਾ ਦਿਸਾ
ਰਹਿਸੈ ॥ ਹਉਮੈ ਮੁਖਿ ਪਛਾਤੋ ॥ ੧੪ ॥ ਭਰਤਨੁ ਅਮੋਲਕੁ ਅਗਮ ਅਪ
ਰਾ ॥ ਕੀਮਤਿ ਕਉਣ ਕਰੈ ਚਰਾ ॥ ਗੁਰਕੋਸਥਾ ਦੋ ਤਲਿ ਤੁਲਾਏ ॥ ਤਿਸੇ
ਦਿ ਪਛਾਤੋ ॥ ੧੫ ॥ ਸਿਮ੍ਰਤਿ ਸਸਤ੍ਰਬਾ ਰਾਖਿ ਸਥਾਰਾ ॥ ਮਾਇਆ ਮੋਹ
ਸਰਿ ਅਪਾਰਾ ॥ ਮੁਰਖ ਪ੍ਰਭੁ ਸਿਖਾ ॥ ਦੁਨ ਬੁਝਿ ਗੁਰਮੁਖਿ ਦਿਗਲੈ ਜਾ
ਤਾ ॥ ੧੬ ॥ ਅਪੇਕਸ਼ਾ ਤਕੋ ਕਰਾਏ ॥ ਸਚੀ ਬੀਬੀਸ ਚੁਹਿ ਵਾਏ ॥ ਨਨਕਾਮੁ
ਮਿਲੈ ਵਡਿਆਈ ਜੁਗਿ ਜੁਗਿ ਏਕੰਤਾਤੋ ॥ ੧੭ ॥ ॥ ਮਾਰਗ ॥ ੧ ॥
ਸੋਸ ਚੁਮੇਵ ਸਿਰਜਣ ਹਰਾ ॥ ਸਥਾਵਰੁ ਦੁਖ ਨਿਵਰਣੁ ਹਰਾ ॥ ਅਗਮ ਅਗੋ
ਚਰਕੀ ਮਤਿ ਨਹੀ ਪਈ ॥ ਅਪੇ ਅਗਮ ਅਥਾਹ ॥ ੧੮ ॥ ਅਪੇਸ ਚ ਸਚੁ ਦਰ
ਤਾ ॥ ਇਕਿ ਨਾਸ ਚੇ ਅਪੇਲਾ ॥ ਸਚੇ ਸੇਵਾ ਦਿਸ ਚੁਕਮਵਾਨਿ ਮਾਇ

ਆਪਾ ॥ ੧ ॥ ਯੋਗਿ ਗਤ ਮੇਲੇ ਅਪੀ ਮਿਲਾਏ ॥ ਮਾਚੀਕਗੀ ਅਪੋਲਾਏ ॥
ਸਾਚੀ ਬੀਬੀਸ ਦਾਗੁ ਗਵੈ ਦਿਸੁ ਜਨਾ ॥ ਕਲਾਹੁ ॥ ਗੁਰਮੁਖਿ ਦਾ
ਜਨ ਹਿਰਾ ॥ ਪਛਾਤੋ ॥ ੧੯ ॥ ॥ ਕਮਾਇਨ ਕਾਦਰੁ ਜਨਾ ॥ ਸਚੇ
ਸਚੇ ਦਾ ॥ ਜਗੁ ਪ੍ਰੀਤ ਮੁਖਿ ਮਾਰਾ ॥ ੨੦ ॥ ॥ ਸਾਜਿ ਸਿਮ੍ਰਤਿ ਪਥ
ਲਾ ॥ ਕਉ ਗੁਰਮੁਖਿ ਬਾਝਾ ॥ ਸਭਿ ਗੁਰਸਾਹਿਬੁ ਨਾਸ ਚੇ ਕਰਾ ਮਕ
ਛਾਤੋ ॥ ੨੧ ॥ ॥ ਕੀਨੈ ॥ ਕੰਸ ਦਰਸਾਜੇ ॥ ਮਾਇਆ ਮਹਿ ਦੂਜੇ ਤਪਾਜੇ ॥
ਨਾਮੁ ਖਿਠਿ ਰਹਿਸਾ ॥ ਅੰਧਰਾ ਮਵਾਹਿ ਜਮਕ ਜਵਰਾ ਲਾਹਾ ॥ ੨੨ ॥
ਪਥ ਸੋਗੁਰ ਸਵਾਲਾ ॥ ਗੁਰਮਤੀ ਮੁਖਿ ਨਿਵਸਾ ॥ ਅਨਾ ਦੇਨੁ ਮੁਖਿ
ਅੰਧਾ ਸਚਾ ॥ ਇਸੁ ਗੰਧਿ ਮਿਲੇ ਹਾਹ ॥ ਅਪਸਰਾ ਸਚੀ ਨਈ ॥ ਗੁਰ
ਮੁਖਿ ਦੇਵੈ ਮਨਿਵਸਈ ॥ ਜਿਨਾ ਮਨਿਵਸਿ ਅਸੇ ਜਨ ਸੋਹਾ ॥ ਤਿਨਿ ਸਿਰਿ ਚੁਕ
ਕਾਹਾ ॥ ੨੩ ॥ ॥ ਅਗਮ ਅਗੋ ਚਰਕੀ ਮਤਿ ਨਹੀ ਪਈ ॥ ਗੁਰਪ੍ਰਸਾਦੀ ਮਨਿਵ
ਸਈ ॥ ਸਦਾ ਸਥਾ ਦਿਸਲਾਹੀ ਗੁਣਾ ॥ ਤੇਲੇ ਖੋਰਿ ਨ ਮੈਗੈ ਰਾਹ ॥ ੨੪ ॥
ਬ੍ਰਹਮਾ ਬਿਸਨੁ ਦੂਤਿ ਸਕੀ ਸੇਵਾ ॥ ੨੫ ॥ ਤਪਾਵਹਿ ਅਲਖ ਅਭੇਦ ॥ ਜਿ
ਨਕਉ ਨਰਗਿ ਰਹਿਤੁ ਅਪਣੀ ਗੁਰਮੁਖਿ ਅਲਖੁ ਲਖਾਹ ॥ ੨੬ ॥ ਪੂਰੇ
ਸਤਿਗੁਰਿ ਸੇਵੀ ਪਈ ॥ ਏਕੰਤਾ ਮਨਿਵਸਈ ॥ ਨਾਮੁ ਜਪੀ ਤਨਾ ਮੁਖਿ
ਈ ਮਹਲੁ ਪਾਇ ਗੁਣਾਹਾ ॥ ੨੭ ॥ ॥ ਸੇਵਕ ਸੇਵਾ ਮਿਨਿ ਪ੍ਰਕਾਸੁ ਅਪਾਰਾ
ਮਨੁ ਮੁਖਿ ਪ੍ਰਕਾਸੁ ਜਨਾਹਿ ਸਾਰਾ ॥ ਹਰਮੈ ਮਨਿ ਪ੍ਰਕਾਸੁ ਏਕੰਤਾ ॥ ਹਰਮੈ
ਦੇ ਪਰਵਾਹ ॥ ੨੮ ॥ ॥ ਗੁਰਪ੍ਰਸਾਦੀ ਪ੍ਰਕਾਸੁ ਪਛਾਤੋ ॥ ਪਵਤਰਾ ਖੋਰਿ
ਦੁਖ ਰਿਹਾਏ ॥ ਨਾਮੋਰਾ ॥ ਸਦਾ ਬੈਰਾਗੀ ਮੁਰਤਨੁ ਮਨਿ ਤਾਹਾ ॥ ੨੯ ॥
ਸਕਾਗਮਾਹਿ ਵਰਤੈ ਕੋਸਈ ॥ ਗੁਰਪ੍ਰਸਾਦੀ ਪ੍ਰਗਟੁ ਹੋਈ ॥ ਸਥਾਵਰ
ਲਾਹਿ ਸੇਜਾ ਨਿਗਮਲਾ ਜਪਾਹਿ ਦਾਸਤਾਹਾ ॥ ੩੦ ॥ ॥ ਸਦਾ ਭਗਤ ਤੇ
ਸਰਣਾਈ ॥ ਅਗਮ ਅਗੋ ਚਰਕੀ ਮਤਿ ਨਹੀ ਪਈ ॥ ਜਿਉ ਤਪਾਭਾਵੈ ਚਿ
ਤੁਰਖਾਹਿ ਗੁਰਮੁਖਿ ਨਾਮੁ ਪਾਇਆਹਾ ॥ ੩੧ ॥ ॥ ਸਦਾ ਸਦਾ ਨੇਰੇ ਗੁਣ ਗਵਾ
ਸਾਚੇ ਸਾਹਿਬ ਤੇਰੇ ਮਨਿ ਭਵਾ ॥ ਨਨਕਸ ਚਕਰੈ ਜੈਨੈ ॥ ਸਿਸ ਚਦੇਵ ਹਰ
ਚਿਸੁ ਮਾਰਾ ॥ ੩੨ ॥ ॥ ੧੦ ॥ ॥ ਮਾਰਗ ॥ ੨ ॥ ਸਤਿਗੁਰੁ ਸੇਵਾ ਨਿਸੇਵਤ
ਭਗੀ ॥ ਅਨਾ ਦਿਨੁ ਸਚਿਨਾ ਮਿਲਵਲਾਗੀ ॥ ਸਦਾ ਸਥਾਵਰਾ ਤਗਵਿਆ
ਪਟਾ ॥ ਤਿਸੇ ਬਾਹਿਰਿ ਸਚੈ ਰਿਹਾਹਾ ॥ ੩੩ ॥ ॥ ਨਰਗਿ ਕੋਰਾ ਗੁਰਮਿਲਾਏ

ਹਿਤਮੇਵਾ। ਸਚ ਸਾਹਿਬ ਨ ਕਰਮੇਰਾ। ਨਨਕਗੁਰਬਾਣੀ ਹਿਪਇਆ।
 ਸਚ ਸਾਹਿਬ ਸਾਹਿਬ ॥ ੧੦ ॥ ੧੦ ॥ ੧੦ ॥ ੧੦ ॥ ਗੁਰਮੁਖਿ ਨ ਦਬ
 ਥੀ। ਜਗੁ ਗੁਰਮੁਖਿ ਗਿਆਨੁ ਪਿਆਨੁ ਪਾਪੁ। ਗੁਰਮੁਖਿ ਕਰਕੇ ਪੁਕਾਰੇ
 ਗੁਰਮੁਖਿ ਪੁਰਾਇ। ਗੁਰਮੁਖਿ ਨ ਆਇਲਾ ਦਿਗਰੇ। ਗੁਰਮੁਖਿ
 ਥਾਪਿ ਨ ਦਵਾਵੈ। ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਪਰਿਵਾਸੁ ਪਾਇ।
 ਗੁਰਕੀ ਸਾਖੀ ਅੰਮ੍ਰਿਤ ਕਖੀ। ਸਚੈ ਸਥਾਨੇ ਸਚ ਮੁਭਖੀ। ਸਚ ਸਚੁ ਮਿ
 ਰਾ। ਮਨ ਮੇਰਾ ਸਚ ਸਚਿ ਮਮਾਇ। ॥ ੧ ॥ ਗੁਰਮੁਖਿ ਮਨੁ ਨਿਰਮਲਾਸਾ। ਮਨੁ
 ਨਵੈ। ਮੈਲ ਨਲਾ ਗੈਸ ਚਿਸਮਵੈ। ਸਚੈ ਸਚੁ ਕਮਾਵੈ ਸਦਾ ਹੀ ਸਚੀ ਕਰਤ
 ਵਿਕਾਇ। ॥ ਗੁਰਮੁਖਿ ਸਚੈ ਟੀਗੁਰਮੁਖਿ ਸਚੈ ਨੈਟੀ। ਗੁਰਮੁਖਿ
 ਚੁਕਮਾਵੈ ਕਰਣੀ। ਸਦਾ ਹੀ ਸਚ ਕਹੈ ਦਿਨੁ ਰਾਤੀ। ਦਰਸ ਚੁਕਾਇ।
 ॥ ਗੁਰਮੁਖਿ ਸਚੀ ਉਤਮ ਬਣੀ। ਗੁਰਮੁਖਿ ਸਚੈ ਸਚੁ ਦਖਣੀ। ਗੁਰਮੁ
 ਖਿ ਸਚੈ ਸਚੈ ਹਿਸਚੈ ਸਚਾ ਗੁਰਮੁਖਿ ਸਚੁ ਦਸੁਣਾਇ। ॥ ੧ ॥ ਗੁਰਮੁਖਿ
 ਚੈ ਵੈਸੇ ਲੀਪਾਏ। ਚਿਮੈ ਮਇਆ ਭਰਮੁ ਗਵਾਏ। ਗੁਰਕੀ ਪਉਠੀ ਉਚਾ
 ਉਚੀ। ਹਿਸਚੈ ਹਿਗੁਣਾ ਗਇ। ॥ ੧ ॥ ਗੁਰਮੁਖਿ ਸਚੈ ਸਚੈ ਮੁਕਰਣੀ
 ਗੁਰਮੁਖਿ ਪਾਏ ਮੇਖਾ ਦੁਆ। ਭਾਇਓ ਗਤਿ ਸਦਾ ਹੀ ਗਿਰਾਤ ਅਪੁਰਵਾ
 ਸਮਾਇ। ॥ ਗੁਰਮੁਖਿ ਚੈ ਮਨੁ ਖੋਜਿ ਸੁਣਾਏ। ਸਚੈ ਨੀ ਮਿਸਰਾਇ
 ਲਾਏ। ਜਤਿ ਮੁਭਵੈ ਸੋਈ ਕਰਮੀ ਜੋ ਸਚੈ ਮਨਿ ਕਾਇ। ॥ ਜਤਿ ਸਚੁ
 ਸਤਿ ਗੁਰਮਲਾਏ। ਜਤਿ ਮੁਭਵੈ ਤਾ ਮਨਿ ਵਸਾਏ। ਅਪਣੇ ਕਣੈ ਸਦਾ
 ਰਾਭਣੈ ਮਨਿ ਵਸਾਇ। ॥ ੧ ॥ ਮਨੁ ਭਿਕਰਮ ਕਰੈ ਸੋਢੀ ਜੈ। ਬਹੁ ਭੋਭ
 ਕਰਨੀ ਕੀਜੈ। ਬਿਖਿਆਰੇ ਤੇ ਪੁਕਾਰਮਾਇ। ਦੁਖੈ ਦੁਖਿ ਸਮਾਇ। ॥ ਗੁ
 ਰਮੁਖਿ ਚੈ ਸੁਖੁ ਸੁਖਮਾਏ। ਮਰਣ ਨੀ ਵਟਾ ਕੀਜੈ ਟੀਪਾਏ। ਮਰਣ ਨੀ ਵਟਾ
 ਜੋ ਸਮਕਰਿ ਜਾਣੈ ਸੋ ਮੇਰੇ ਪ੍ਰਭ ਕਾਇ। ॥ ੧ ॥ ਗੁਰਮੁਖਿ ਮਗਿ ਸਹਿ ਮਗ
 ਟਾ। ਆਵਣ ਜਲਾ ਸਬਦੁ। ਛਣਾ। ਮੈਰਾ ਜੀ ਮੈਰਾ ਦੁਖ ਪਾਏ ਮਨੀ ਮ
 ਮਾਇ। ॥ ਸੇਵਾ ਭਗੀ ਜੀਨੀ ਸਤਿ ਗੁਰ ਪਾਇ। ॥ ਚਿਮੈ ਵਿਚੈ ਮਨ
 ਚਕਾਇ। ਮਨੁ ਨਿਰਮਲਾ ਫਿਰੈ ਮੈਲ ਨਲਾ ਗੈਰ ਹਿਸਚੈ ਸੋ ਪਾਇ।
 ਅਪੇਕਰ ਕਰੇ ਅਪੇ। ਅਪੇਕੇ ਖੋਬ ਪਉਥਾ। ਗੁਰਮੁਖਿ ਸਚੈ ਸਚੈ
 ਵੈਸਚ ਸੁਣਿ ਲੇਖੇ ਪਾਇ। ॥ ੧ ॥ ਗੁਰਮੁਖਿ ਸਚੈ ਸਚੁ ਕਮਾਵੈ। ਗੁਰਮੁਖਿ

੧੦ ॥ ਮਲਾ ਮੈਰਾ ਨਲਾਵੈ। ਨਨਕ ਨੀ ਮਰੇ ਤੇ ਵੀ ਚਰੀ ਨ ਮੇਲੀ ਸਮਾਇ। ॥
 ੧ ॥ ੧ ॥ ੧ ॥ ੧ ॥ ਅਪਿਸਿਟਿ ਹਕੀ ਮਿਸਕਸਾ ਜੀ। ਅਪਸ੍ਰੀ
 ਬੁਥੀ ਜੀਨੈ। ਜੀ। ਅਪਿਨਿ ਆਉ ਕਰੇ ਸੁਭਾ ਸਚਾ। ਗਾਹੀ ਮਲਾਇ।
 ॥ ਕਾਇਆ ਕੈ ਟੈ ਅਕਰਾ। ਮਾਇਆ ਮੇਰਾ ਪਸਿਆ ਪਸਰਾ। ਮਨੁ ਸਚ
 ॥ ਕਸਮੇ ਕੀ ਫੇਰੀ ਖੋਖਰ ਲਾਇ। ॥ ੧ ॥ ਕਾਇਆ ਕੈ ਜਨ ਕੇ ਆ। ਭ
 ॥ ਸਮਾਪਿ ਰੇ ਗਦਿ। ਅਸਥਾ ਦੁਆਪਾ। ਗੁਰਮੁਖਿ ਗਵੈਸਾ ਗੁਣਾ ਸਾ। ਸਮਾ
 ॥ ੧ ॥ ਮੁਖੁ ਪਾਇ। ॥ ਕਾਇਆ ਹਰਿ ਮੈਰਾ ਰਹੈ। ਅਪਿਸਦਾ
 ॥ ਮੁਦਿ। ਚਿਹਰੀ ਜੀ ਸਮੇਰਾ। ਗੁਰਕੇ ਸਬਦ ਵਿਚ ਨੀ। ਗਿਰਾਤੀ
 ॥ ਅਪਿਸਲਾਇ। ॥ ਸੇਸਚਾ ਜਿਕਰੇ ਗੁਣਿ ਵਰਾ। ਸਬਦੁ ਲੈ। ਅਪਿ
 ਵਰਾ। ਅਪੇਕਰ ਕਰੇ ਕਰਤਾ ਅਪਮਨਿ ਵਸਾਇ। ॥ ੧ ॥ ਨਿਰਮਲਾ ਕਰ
 ॥ ਤੇ ਨਿਰਲੀ। ਮਨੁ ਨ ਨੋਧੈ ਹਿਸਚਾਇ। ਚਰੀ। ਅਨਦਿਨ ਸਚਾ ਰਹੈ
 ॥ ਗਿਰਾਤ ਕਰਿ ਕਿਰਪਾ ਭਗਤਿ ਕਰਾਇ। ॥ ੧ ॥ ਇਸ ਮਨ ਮੈਰਾ ਮਪਿਸ
 ॥ ਅਪਾਵੈ। ਸੁਖ ਪਲਾਤਿ ਅਗਿ ਮਾਦੁ ਪਾਵੈ। ਬਿਨੁ ਸਤਿ ਗੁਰ ਕੋਟੇ
 ॥ ਉਰਨ ਪਾਵੈ ਅਪੇਲੇ ਕਰਾਇ। ॥ ੧ ॥ ਅਪਿਸਪੁਰਾ ਅਪਿਦੀ ਚਰੀ
 ॥ ਅਪੇਲੇ ਕਰਣੀ ਸਮੀ। ਕਾਇਆ ਕੈ ਰੇ ਰੇ ਚਰਾ ਅਪੇਬਖਸਿ ਮਲਾਇ
 ॥ ੧ ॥ ਅਪਿਸਤਿ ਗੁਰ ਮਲੇ ਪੁਰਾ। ਸਚੈ ਸਬਦ ਮਾ ਬਲਾ ਪੁਰਾ। ਅਪਮੇ
 ॥ ਏਵੇ ਵਡਿਆਈ ਸਚੈ ਸਿਧਿ ਰਿਤ ਲਾਇ। ॥ ਪਰੀ। ਅੰਦਰਿ ਸਚਾ ਸਾ
 ॥ ਗੁਰਮੁਖਿ ਵਿਗਲਾ ਬੁਝੈ ਕੋਈ। ਨਮੁਨਿ ਪਾਵੈ ਸਿਅਪਾਦੈ। ਗੋਰਾ ਸ
 ॥ ਨਾਮੁ ਪਾਇ। ॥ ੧ ॥ ਦਿਸਤਰ ਕਵੈ ਅੰਤਰ ਨੀ ਕਲੈ। ਮਾਇਆ ਮੇਰੀ
 ॥ ਬਖਾ ਜਮਕਲੈ। ਜਮਕੀਛਾ ਸੀਕਰਾਨੁ ਭੁਣੈ। ਜੰਭਾਇ ਭਗਮਾਇ। ॥
 ॥ ਜਪਨ ਪਸੀਜ ਮੇਰੇ ਕੋਈ ਨੀ। ਜਥਲਾ ਗੁਰ ਕੇ ਸਬਦ ਨ ਕਮਾਏ। ਗੁਰ ਕੇ
 ॥ ਸਬਦੀ ਮਲਿਆ ਸੁਚਾ ਪਾਇ। ਸਚੈ ਸਚਿ ਸਮਾਇ। ॥ ੧ ॥ ਕਮਕੇਰ ਪਸ
 ॥ ਬਲਾ ਸਮਾ। ਬਹੁ ਕਰਮ ਕਮਾਵੈ ਹਿਸਕਾ ਦੁਖ ਪਾਸਾ। ਸਾ। ਗੁਰ ਸਦਾ
 ॥ ਸੇ। ॥ ੧ ॥ ੧ ॥ ੧ ॥ ੧ ॥ ਪਰਿਪਾਦੈ ਚਿਮੈ ਸੋਭਾ।
 ॥ ਮਾਇਆ ਮੇਰਾ ਤੇ ਸਚੁ ਅੰਤਰਿ। ਜਿਨੀ ਕੀ ਜੋ ਜੀ ਸੇ ਪਛਾਣਿ ਮਾਇਆ
 ॥ ਮਹਰਾਇ। ॥ ੧ ॥ ੧ ॥ ੧ ॥ ੧ ॥ ਇਸੇ ਮਾਇਆ। ਮੇਰਿ ਗਰਬਿ ਵਿਆਪੈ। ਚਿ
 ॥ ਮਹਿਰਾਇ। ॥ ੧ ॥ ੧ ॥ ੧ ॥ ੧ ॥ ਜਮਕਲੈ ਕੀ ਬਖਸਿ ਨ ਪਾਈ। ਅੰਤਰਿ ਆਪ ਛੁਡਾਇ

ਸਮਿਥਿ ਇਸੇ ਬਿਧਿ ਜਣੇ ॥ ਗੁਰਮੁਖਿ ਰਵੈ ਸਬਦ ਪਛਾਣ ॥
 ਨਕਰ ਸੁਕਰ ਖੋਖਰੀ ਸਿਰਚਨੀ ਮੀਚੇ ਤਲਾਇਰਾ ॥ ੧੧ ॥ ੧੧ ॥
 ਅਨਾਮੁ ਗੁਰਿ ਦਿਖਾਇ ਪਰਿਦਾ ॥ ਪੁਰਗੁਰ ਕੇ ਸਚਾਇ ਪਛਾਣ ॥
 ਵੀਰਸੇ ਤਲੁ ਪੰਥ ਮਦਿ ਪ੍ਰਾਨਾ ਮੇਲਿ ਮਿਲਾਇਰਾ ॥ ਅਗਮ ਅਗੇ
 ਰਕੀ ਮੀ ਤਨ ਪੀਪਾਈ ॥ ਜੀਅ ਜੰਤ ਤਰੀ ਸਰਣਾਈ ॥ ਜਿਉ ਤਪੁ ਤਵੈ ॥
 ਚਰਾਵਰਿ ਪ੍ਰਾਪਮਗੁਗੁ ॥ ਇਹੀ ਸਚੇ ਪੰਥੀ ॥ ਅਪਾ
 ਜੇ ਅਵਰ ਨਕਈ ॥ ਸਭਨਾ ਸਮਿਕਰ ਮੁਖੁ ॥ ਤਾਪਹਿ ਜੰਗੁ ਚੁਰਦਿ ॥
 ਅਗਮ ਅਗੇ ਚਰਾ ਅਲਖ ਅਰਾ ॥ ਕਹਿਨ ਜਨੈ ਨੇਰ ਪਰਵਰਾ ॥
 ਟਾਪੁ ਪਛਾਣ ਪਿਓਗੁਗੁ ਤੀਆ ॥ ਥਾਵਾਇਰਾ ॥ ੧੨ ॥ ਪਾਤਲ ਪ੍ਰੀਤ
 ਲੇਅ ਅਕਰਾ ॥ ਤਿਸੁ ਦਿਹਿ ਰਵੈ ਪ੍ਰਕੀਮਕਰਾ ॥ ਪ੍ਰਕਮੇਸ ਜੇ ਪ੍ਰਕਮੇਸੁ ॥
 ਕਮੇਲਿ ਮਿਲਾਇਰਾ ॥ ਯਕੀ ਬੂਝੈ ਸੁਹਕੁ ਮੁਸਲਾਹੇ ॥ ਅਗਮ ਅਗੇ
 ਚਰਵੇ ਪਰਵਾ ॥ ਜੇਹੀ ਮਤਿ ਦੇਹਿ ਸੋਹੈ ॥ ਤੁਅਪੇਸ ਬਦਿ ਥੁਛਾਇ ॥
 ਅਨਦਿਨ ਅਗਜ ਛੀਜ ਦੀਜਏ ॥ ਯੇਦਿਨਿ ਸੁਦੁਇ ਸਖੀ ਅਏ ॥ ਮਨੁ ਮੁਖ
 ਅਪੁਨ ਚੇਤੇ ਮੂੜ ਸਿਉ ਪਰਿਕਲੁ ਰੁਆਇਰਾ ॥ ੧੩ ॥ ਮਨੁ ਤਨੁ ਸੀਤਲ ਗਰ
 ਰਣੀਲਾਗ ॥ ਅੰਤਿਕਰ ਮੁਗਾਇ ਅਭਉਕਰਾ ॥ ਸਦਾ ਅਨੰਦ ਸਚੇ ਗੁਣ
 ਵਸਿਚ ਬਣੀ ਬੋਲਾਇਰਾ ॥ ਜਿਨਿ ਤੰਤੁ ਤਕਰਮ ਬਿਧਾਤਾ ॥ ਪੁਰਕ
 ਗੁਰਸ ਬਦਿ ਪਛਾਣ ॥ ਜਤਿ ਪਤਿ ਸਚ ਸਚ ॥ ਸਚੇ ਸੇਈ ਪਉ ਮੈ ਮਿਲਾਇ
 ਰਾ ॥ ਮਨੁ ਕਠੋਰੁ ਜੈ ਕਹਿਲਾਗ ॥ ਕਰਮੇ ਕਲਾ ਛਿਰੇ ਅਕਰਾ ॥ ਕਰਮੇ
 ਵੈਤਸਤਿ ਗੁਰਸੇਵ ਸੁਜਨੀ ਸੁਖੁ ਪਾਇਰਾ ॥ ੧੪ ॥ ਲਖ ਚਉਗੁ ਸੀਤਲ ਪਿ
 ਥਿਪਾ ॥ ਮਨੁ ਸਜਨਾ ਮੁਗੁਰ ਕਰਾ ॥ ਤਿਵੈ ॥ ਬਿਨੁ ਭਗਤੀ ਬਿਸਟਾ ਵਿਚਿ
 ਵਸਾ ਬਿਸਟਾ ਵਿਚਿ ਛਿਪਾਇਰਾ ॥ ਕਰਮੇ ਹੋਵੈ ਗੁਰਗਤਿ ਦ੍ਰਵ
 ਵਿਣੁ ਕਰਮ ਕਿਉ ਪਾਇ ॥ ਜਏ ॥ ਅਪੇ ਕਰੇ ਕਰਣ ਕਰਤਾ ॥ ਜਿਉ ਕਵੈ ਤਿਵੈ ਰਾ
 ਇਰਾ ॥ ਸਿਮਿਤਿ ਸਾਸਤ੍ਰ ਅੰਨੁ ਜਣੈ ॥ ਮੁਰਖੁ ਅਪਾਤੁ ਤਨੁ ਪਛਾਣੈ ॥
 ਪੇਕਰੇ ਕਰਣ ਕਰਤਾ ॥ ਅਪੰਭੀ ਮਕੁਲਾਇਰਾ ॥ ੧੫ ॥ ਸੁਕ੍ਰਿਛੁ ਅਪਾ
 ਕਰਾ ॥ ਅਪੇ ਸਿਮਿਤਿ ਸਾਸਤ੍ਰਾ ॥ ਅਪਾਥਿ ਪਿਥਾ ਪੇਵੈ ਗੁਰਮੁਖਿ ਅਪਾ
 ਥੁਛਾਇਰਾ ॥ ੧੬ ॥ ਸਚਾ ਸਪਿਥੁ ਗੁਰਗੀਰਾ ॥ ਸਦਾ ਮਲਾਹਿ ਤਨੁ ਮਨੀਰਾ
 ॥ ਅਗਮ ਅਗੇ ਚਰਾ ਰਕੀ ਮੀ ਤਨ ਪੀਪਾਈ ਗੁਰਮੁਖਿ ਮਨਿਵਸਾਇਰਾ ॥ ੧੭ ॥

ਨਿਰਲਾ ਮੁਖੀ ਲਈ ॥ ਗੁਰਪਰਸਾਦੀ ਬੁਝੈ ਕਈ ॥ ਨਨਕਾ ਮੁਖ ਸਧਾ ॥
 ਅਗਮ ਅਗੇ ਮੀਮਾਮੀ ਮਲਾਇਰਾ ॥ ੧੮ ॥ ੧੮ ॥
 ਗੁਰਮੁਖੀ ਗੁਰਮੁਖ ॥ ਤੁਅਪੇਸ ਤਨਾ ਸਿਰਜਨਾ ॥ ਜੀਅ ਅਕਰੇ ਸੀਰਾ
 ਪ੍ਰਾਨਾ ਤੁਅਪੇਸੀ ਮੇਲਾਇਰਾ ॥ ਬਿਅਕਰੇ ਸਕੀ ਮਸਤਿ ॥
 ਸੁਖ ਪ੍ਰਾਨਾ ਮਾਸਾ ਤੇਰੀ ਡੰਡਾਈ ॥ ਅਪੇ ਕਰੇ ਸਾਮਾਸ ਚਾ ॥ ਕੀ
 ਪਛਾਇਰਾ ॥ ੧੯ ॥ ਜੀਗਿਰਿ ਕਰ ਜੀਮੀ ॥ ਪੁਰਗੁਰ ਤਨਾ ਗੀਆਈ
 ਸਦਾ ॥ ਅਲਿਖਤ ਰਹੇ ਗੁਰਸ ਬਦਿ ਸਚੇ ਸਿਰਿ ॥ ਤਲਾਇਰਾ ॥ ਬਾਜ
 ਚਿਤ ਜੰਗੁ ਨਿਅਕਰਾ ॥ ਅਪਿਥਾ ਚਰਵੇ ਪਰਵਰਾ ॥ ਘਰਿ ਪਾਇਰਾ ॥
 ਪੇਇ ਰਿਕੇ ਗੀਮਿਲਾ ਪਦੈ ॥ ਸਭਨਾ ਜਇਰਾ ॥ ਕਰ ਕਰਮੁ ਨਿਹਰ
 ਲਾਹੈ ॥ ਗੁਰਕੇ ਸਬਦਿ ਪਉ ਮੇਖੈ ॥ ਗੁਰਪਰਸਾਦੀ ਕਿਸੇ ਵੇਦਿ ਅਈਨ
 ਮਨੁ ਮੁਖਿ ਆਇਰਾ ॥ ੨੦ ॥ ਗੁਰਸੇਵੇ ਤਨੁ ਤਨੁ ਲਾਹਨਾ ॥ ਨਮੁ ਮਨਿਵਸ
 ਨਾ ਮਲਾਹੀ ॥ ਨਮਨ ਮੁਸਾ ਸੁਖਾਤਾ ਨੇਲਾਹ ਪਾਇਰਾ ॥ ਬਿਨੁ
 ਨਵੇ ਸਕਰ ਖੁਸੈ ਸਰਾ ॥ ਬੁਝਕਰ ਮਕਮਦਿ ਹਿਥ ਪਿਥਿ ਕਰਾ ॥ ਨਮਨ
 ਵਿਚਿ ਬਿਸੁਖੁ ਪਈ ॥ ਬਿਨੁ ਨਵੈ ਦੁਖੁ ਪਾਇਰਾ ॥ ੨੧ ॥ ਅਪਿਥਾ ਕੇ
 ਪਿਕਰਾ ॥ ਗੁਰਪਰਸਾਦੀ ਕਿਸੇ ਬੁਝਾ ॥ ਗੁਰਮੁਖਿ ਹੋਵੈ ਬਿਧਾਨ ਤਨੁ
 ਮੁਕਤੀ ਕੇ ਪਰਿਪਾਇਰਾ ॥ ੨੨ ॥ ਗਣ ਤਗਣੇ ਸੇਨਾ ਸੈਸਰਾ ॥ ਸਮੁਖੁ ਮਿਲ
 ਚੁਕੈ ਵਿਕਰਾ ॥ ਗੁਰਮੁਖਿ ਹੋਵੈ ਸੁਗਣ ਤਨੁ ਕਰਣ ਸਚੇ ਸਚਿ ਮਾਇਰਾ
 ਜਿਸੁ ਚੁਟੇ ਹਿਤ ਪਾਵੈ ਕਈ ॥ ਗੁਰਪਰਸਾਦੀ ਪਗਟਾਹੈ ॥ ਸਚਾ ਮੁਸਲਾ
 ਹੀ ਗਿਰਾ ਤਗੁਰ ਕਿਰਪਾ ਤੇ ਸੁਖੁ ਪਾਇਰਾ ॥ ੨੩ ॥ ਜਪੁ ॥ ਸੀਤਲ ਮੁਖਿ
 ਰਾ ॥ ਕਿਲਾ ਵਿਖਕੈ ਵੇਦ ਵਰਾ ॥ ਹਰਿ ਕੇ ਨਾਮ ਤਨੁ ਮਨੁ ਸੀਤਲ ॥ ਅਸਪ
 ਜਸ ਪਤਿ ਸਮਾਇਰਾ ॥ ੨੪ ॥ ਅੰਤਿ ਰਿਕੇ ਕਮਨਿ ਮੈਲਾ ਮਲਾਹਾ ॥ ਮੈਲੇ ਕ
 ਰਮਕਰੇ ਕਪਾ ॥ ਕੁਝੇ ਕੁਝੇ ਕਰੇ ਪਰਕਰ ਬਾਲਾਹ ਪਾਇਰਾ ॥
 ਅਪੀ ॥ ਸਚਿ ॥ ਸਚਾ ਸੇਈ ॥ ਅਪਿਥਾ ਵਿਖਾਏ ਸੇਈ ॥ ਗੁਰਮੁਖਿ ਹੋਵੈ ਸਮਾ
 ਸਲਾਹੀ ਮਲਾਹਾ ਸੁਖੁ ਪਾਇਰਾ ॥ ੨੫ ॥ ਅਨਕਰ ਤਨੁ ਕਰੇ ਹੀਰੀ ਲੀਸਾਹੈ
 ਈ ॥ ਕਮਿ ਕੇਰੇ ਹਿਜਲਾ ਸਚੇ ਕਈ ॥ ਸਤਿ ਗੁਰਸੇਵਾ ਮਨੁ ਦਿਸਾਵੈ ਮਨੁ ਮਗੇ
 ਮਨੁ ਮਿਸਾਇਰਾ ॥ ੨੬ ॥ ਮੁਰਾਨੇ ॥ ਤੁਅਪੇਸੀਆ ॥ ਸਭਿ ਨੇਰੇ ਤੇ ਤੇਰੇ
 ਸਭਿ ਜੀਆ ॥ ਨਨਕਾ ਮੁਖ ਮਲਾਹਿ ਸਦਾ ॥ ਗੁਰਮੁਖੀ ਮਨਿਵਸਾਇਰਾ ॥ ੨੭ ॥

ਪ੍ਰਥਮ ਨਕਨ ਮੁਦਣ ਜੋ ਹਿੰਗਿਰੇ ਤੇ ਗੁਰਮੁਖਿ ਕੋ ਨਾਮੁ ਪਿਆਇ ॥
 ਕਾਇਆ ਦੇ ਚੰਦ੍ਰਾਸੁ ਥੁਰੀ ਚੰਦ੍ਰਾ ਤਿਥੇ ॥
 ਦੇਸਿ ਸਦਾ ਅੰਤਨ ਪਰਵਾਹਾ ਅਨਾਦਿ ਨੁ ਹਿੰਸੇ ਵਿਸਰੀ ਬਣੀ ॥
 ਮੁਖਿ ਸਬਦਿ ਮਿਲਾਇ ॥ ੧ ॥ ਹਰਿ ਚੰਦ੍ਰਾ ਪਿਨਾਕੁ ਲਿਖਿ ॥ ਗੁਰ
 ਕ੍ਰੇਸਬਦਿ ਤਿਨ ਮੇਲੀ ਮਿਲਾਇ ॥ ਜਿਨ ਕੀ ਪਾਤਿਲਾ ਯੋ ਮੁਖਿ ਮਸਾਕਸਰ
 ਸੰਗਤਿ ਬਹਿ ਗੁਣ ਗਾਇ ॥ ੨ ॥ ਹਰਿ ਕੇ ਗੁਣ ਗਾਵਾ ਜੋ ਹਿੰਗੁ ਰੂਪ
 ਅੰਤ ਹਿੰਗਿ ਨਾਮੁ ਸਬਦਿ ਸੁਹਵਾ ਗੁਣ ਬਦੀ ਚੰਦ੍ਰਾ ਕੀ ਸੁਣੀ ਐਸਾ ਚੰਦ੍ਰਾ
 ਸਮਾਇ ॥ ੩ ॥ ਸੋ ਜਨਮ ਚਾਹਿ ਅੰਤੁ ਭਲੇ ਗੁਰਕ੍ਰੇਸਬਦਿ ਹਿੰਗਿ ਰੂਪ
 ਨਿਹਾਲੇ ॥ ਗਿਆਨ ਅੰਤਨ ਪਾਏ ਗੁਰਸਬਦੀ ਨਾਨਕ ਗਿ ਮਿਲਾਇ ॥
 ਵਡੈ ਕਾਗਿ ਹਿੰਸਰੀ ਰੂਪਾਇ ॥ ਮਨ ਸਜਨੀ ਮਸਬਦਿ ਚਿਤੁ ਲਾਇ ॥
 ਧਿਰੁ ਸਬਦੈ ਸਬਦੁ ਐਧੋ ਗੁਰਮੁਖਿ ਸਹਿਯੁ ਹਇ ॥ ੪ ॥ ਭਿਖੁ
 ਤਾਇ ਜਨਮੁ ਗਵਾਏ ॥ ਮਨ ਮੁਖਲ ਗੇਤੁ ਜੋ ਭਏ ॥ ਏਹੁ ਵੇਲਾ ਫਿਰਿ ਹਿੰਸ
 ਆਵੈ ਪਾਗਿ ਧਿਸਿ ਐਧੁ ਭੁਝਇ ॥ ੫ ॥ ਗੁਰਕ੍ਰੇਸਬਦਿ ਪਾਇ ਤਸੀਹਾ ਮ
 ਸਵਿਰਿ ਵਸੈ ਹਿੰਗੁ ਦੀ ਗਹੀਰਾ ॥ ਸੋਚੇ ਸੁਚੇ ਵੇਖੈ ਸੁਭਾਈ ਸਚੁ ਸੁਣਿ ਮਿ
 ਵਸਇ ॥ ੬ ॥ ਹਰਿ ਮੋਹਣ ਤਗੁਰਸਬਦਿ ਨਿਵਾਰੇ ॥ ਹਰਿ ਚੀਓ ਹਿੰਗੇਰ
 ਖਰਿ ਹਰੇ ॥ ਗੁਰਕ੍ਰੇਸਬਦਿ ਸਦਾ ਲਾਭੀ ਮਿਲਿ ਸਦੈ ਸੁਖੁ ਪਾਇ ॥
 ਸਚੇ ਜੋਤਿਸੁ ਅਪਿ ਚੰਦ੍ਰਾ ॥ ਗੁਰਕ੍ਰੇਸਬਦਿ ਵਸੈ ਮਨਿ ਆਇ ॥ ਅਪੁੰ
 ਆਪੋ ਬਣੈ ਅਪੋ ਅਪੁਸਮਾਇ ॥ ਜਿਨਿ ਮਨਿ ਪਾਇ ਵਖੁ ਪੈਸੀ
 ਜਾਏ ॥ ਗੁਰਕ੍ਰੇਸਬਦੁ ਅਪੁਪਛਣੈ ॥ ਅਪੁਪਛਣੈ ਸੁਈ ਜਨ ਨਿਗਮਲਾ
 ਟੀਸਬਦੁ ਸੁਣਇ ॥ ੭ ॥ ਏਹੁ ਕਾਇਆ ਪਾਇ ਤੁਹ ਸਗੀਰਾ ਗੁਰਸਬਦੀ
 ਚੰਦ੍ਰਾ ਗਹੀਰਾ ॥ ਅਨਾਦਿ ਗੁਣ ਗਾਵੀ ਗੰਗਾ ਤਗੁਣ ਕਾ ਪੰਗੁਣਾ ਸਮਾਇ
 ॥ ੮ ॥ ਏਹੁ ਸਗੀਰਾ ਸੁਖੁ ਮੁਖੁ ਪਾਇ ॥ ਦੁਜੈ ਕਾਇਕੀ ਮਭੁਲਾਇ ॥
 ਹਿੰਗਿ ਚੰਦ੍ਰਾ ਸਦਾ ਦੁਖੁ ਪਾਇ ॥ ਬਿਨੁ ਹਰਿ ਚੰਦ੍ਰਾ ਪਾਇ ॥ ੯ ॥ ਜਿਸ
 ਗੁਰਸੇਵੇ ਸੋ ਪਰਵਾ ॥ ਕਾਇਆ ਸੁਨਿ ਗਮਲਾ ਰਹਿਸੈ ਚੰਦ੍ਰਾ ॥ ਹਿੰਸ
 ਹਿੰਸੇ ਵਿਸਾਏ ਸੋ ਪਹਿ ਗੁਣ ਗਾਇ ॥ ੧੦ ॥ ਬਿਨੁ ਕੁਗੁਰੁ ਸਦਿ ਅਨਾ
 ਏ ਮਨ ਮੁਖ ਭੁਲੇ ਮੁਖਿ ਲਾਇ ॥ ਜਿਨ ਕਾ ਬਿਨੁ ਰਹਿੰਦੇ ਗੁਰਕੀ ਹਿੰ
 ਜੀਓ ਅਪਿ ਮਿਲਾਇ ॥ ੧੧ ॥ ਕਾਇਆ ਕੇ ਦੁਖੁ ਕੇਹੁ ਟਨੇ ॥ ਗੁਰਮੁਖਿ

੫੪
 ਵੈਸਤਸਮਲੇ ॥ ਹਿੰਕਨ ਮੁਖਿ ਆਇ ਨਿਰਾਖਿਤ ਮਪਦੀ ॥ ਇਹਾ
 ਅਪੋਸਾ ਚੰਦ੍ਰਾ ਸੁਖੁ ਰਾ ॥ ਪ੍ਰਗਭ ਕ੍ਰੇਸਬਦਿ ਪਛਣਾ ॥ ਨਕਨਾਮੁ
 ਸਕਾਤਸਾ ਚੰਦ੍ਰਾ ਗਿ ਕਪਾਇ ॥ ੧੨ ॥ ੧੩ ॥ ੧੪ ॥
 ਨਿਰੰਕਾਰ ਅਕਾਰੁ ਬਿਪਾਇ ॥ ਮਾਇਆ ਮੁਹੁਰਕ ਮੁਸਬਾਇ ॥ ਅਪੁ
 ਲਕਸਕਿ ਕਰ ਤਸੁ ਵਿਸਰਾ ਮਨਿ ਰਸਾਇ ॥ ਮਾਇਆ ਮਾਈ ਤਗੁ
 ਟਾਗੁ ਸੁਜਿ ਮਾਇਆ ॥ ਚੰਦ੍ਰਾ ਬਹੁ ਮਨ ਫਰਮਾਇ ॥ ਵਰਮਾ ਵ
 ਸੇਖੀ ਕਾਗਿ ਹਿੰਸਰੀ ਗਮਿ ਸੁਣੀ ॥ ਇਹਾ ॥ ਗੁਰਸਦਾ ਚੰਦ੍ਰਾ ਸਰ
 ਮਨ ਮੁਖੁ ਪਾਇ ਹਰਿ ਗੁਣ ਬਾਣੀ ॥ ਜਿਨ ਗਾਏ ਤਿਹਿ ਸੁਣੀ ਤਹਿ
 ਨਾਮੁ ਪਾਇ ॥ ੧੫ ॥ ਵੇਦ ਪੜ੍ਹ ਅਨਾਦਿ ਨੁ ਵਾਸੁ ਮਲਾ ॥ ਨਾਨਕ ਚੰਦ੍ਰਾ ਜਨ
 ਮਕਾ ॥ ਦੁਜੈ ਭਾਇਸਾ ॥ ਦੁਖੁ ਪਾਇ ਤਗੁ ਭਗੰ ਮਭੁਲਾਇ ॥ ੧੬ ॥ ਗੁਰ
 ਮੁਖਦੇ ਕਸਮਿ ਚਿਲਾਵਲਾ ॥ ਬਿਬਿਧਿ ਮਨ ਮਨ ਹਿੰਸਮਾ ॥ ਸਚੇ ਸਬ
 ਦਿ ਸਦਾ ਚੰਦ੍ਰਾ ਮਾਇਆ ਮੋਹੁ ਕਾਇ ॥ ੧੭ ॥ ਜੋ ਹਿੰਗੇਰ ਪਾਇ
 ਤਾ ਗੁਰਪਰਸਾਦੀ ਸਹਜੇ ॥ ਸਤਿ ਗੁਰਸਵਿਸਰਾ ਪੁਰੁ ਪਾਇਆ ਆਪੋ
 ਅਪਿ ਮਲਾਇ ॥ ੧੮ ॥ ਮਾਇਆ ਮਹਿ ਕੀ ਮਨ ਪਾਏ ॥ ਦੁਜੈ ਕਾਇਲਾ ਗਾ
 ਖੁਪਾ ॥ ਸੁਹੰਗੁ ਰਿਨ ਬੇਛੋਰੇ ਵੇਦਿ ਸੁਜੈ ॥ ਬਿਲਾ ਮਨ ਲਾਇ ॥ ੧੯ ॥
 ਇਹ ਮਨ ਭੋਭਾਇ ਰੰਗਾ ॥ ਇਹ ਗਿਰਾ ਚੰਦ੍ਰਾ ਮਾਇਆ ॥ ਪ੍ਰਗਭ ਕਾਗਿ ਹਿੰ
 ਗੁਪਾਏ ਗੁਰਮਤੀ ਗੁਰੁ ਰਾਇ ॥ ੨੦ ॥ ਮਨ ਮੁਖੁ ਪਾਇ ਤਗੁਰੇ ਅਭਿਮਨੁ
 ਰਗਾ ਕਬਹੀ ਨਾਪਾਵੈ ਮਨ ॥ ਦੁਜੈ ਲੋਚਨ ਮਗਵਾਇ ॥ ਬਿਨੁ ਭੁਝੇ
 ਰਾ ॥ ੨੧ ॥ ਮੇਰੁ ਪ੍ਰਕਿਅਤਿ ਅਪਾਲਕਾਇਆ ॥ ਗੁਰਪਰਸਾਦੀ
 ਗਮਿ ਮੇਲੀ ਮਿਲਾਇਆ ॥ ਸਰ ਪੁਰੁ ਸਚਾ ਪਾਗਨ ਮੁਖਿ ਮੇਲਾ ਕਪਾਇ
 ਇਸਕਾਇਆ ਕੀ ਕੀ ਮਾਤਿ ਕੰਨੈ ਨਾਪਾਈ ॥ ਮੇਰੇ ਠਕਾਇ ਹੋ ਬਣਾ ਤਗੁ
 ਟਾਈ ॥ ਗੁਰਮੁਖਿ ਪਾਇ ਸੁਖਾਇ ॥ ਸੋਧੈ ਆਪੋ ਆਪਿ ਮਲਾਇ ॥ ੨੨ ॥
 ਕਾਇਆ ਚੰਦ੍ਰਾ ਚੰਦ੍ਰਾ ਕਾਇਆ ਦੇ ਰਿਲਾ ॥ ਗੁਰਮੁਖਿ ਜੋਨ ਵਪਰਵਾ
 ਗੁਰਮੁਖਿ ਵਟਾ ਜੇਸਾ ਮੁਖੁ ਪਾਏ ॥ ਸਹਜੇ ਸਹਜਿ ਮਿਲਾਇ ॥ ੨੩ ॥ ਸ
 ਚਾ ਮਨੁ ਲਸ ਚੰਦ੍ਰਾ ॥ ਅਪਦਾ ਵੇਦੇ ਵਟਾ ॥ ਗੁਰਮੁਖਿ ਸਲਾਹੁ
 ਖਾ ॥ ਮਨ ਮੇਲੇ ਕੀ ਮਾਇਆ ॥ ੨੪ ॥ ਕਾਇਆ ਵਿਚਿ ਵਸਤੁ ਕੀ ਮਾਇ
 ਨੀ ਪਾਈ ॥ ਗੁਰਮੁਖਿ ਆਪੋ ਵੇਦਿ ਆਈ ॥ ਜਿਸਦਾ ਹੁਟੈ ਸੁਈ ਵਖੁ ਜਾਏ

ਗਰਮਖਿਦੇਇਪਛੇਤਾਇਦਾ । ਹਰਿਜੀਉਸਰਮਹਿਗਿਆਸਮਾਏ ॥
 ਗਰਪਸਦੀਪਾਇਅਜਈ ॥ ਅਪੇਮਲਿਮਲਾਏਅਪਸਬਦੇਸਮਾਜ ॥
 ਸਮਾਇਦਾ ॥ ਅਪਸਰਸਬਦਿਮਲਾਏ ਸਬਦਵਿਚਰੁਗੁਰਮੁਖ ॥
 ਕਏ ਨਨਕਾਮਿਮਲਾਏਤਾਈਨਮਹੀਸੁਖਪਾਇਦਾ ॥ ੧੦ ॥
 ਅਗਮਅੰਗੁਰੁਵੇਪਰਵਾਹ ॥ ਅਪਿਮਰਵਾਨਾਘ ॥
 ਮਖਾਧੇ ॥ ਅਪਛਿਕੇਇਨਸਕੇਤਿਸਨੇਗਰਮਥਦੀਮਲਾਇਆ ॥ ਤੁਧ ॥
 ਨੇਸੇਵਹਿਜੇਤੁਪੁਕਵਹਿ ॥ ਗੁਰਕੋਸਬਦੇਸਚਿਸਮਾਵਹਿ ॥ ਅਨਦਿਨੁਗ ॥
 ਟਰਵਹਿਦਿਨੁਗਤੀਰਮਨਹਰਿਗੁਰੁਇਆ ॥ ਸਬਦਿਮਗਤਿਸਮਾਗ ॥
 ਟੁਸਵਹਿ ॥ ਹਰਿਕੇਗੁਣਹਿਰੈਉਰਧਹਹਿ ॥ ਜਨਮੁਸਫਲੁਹਰਿਚਰਣ ॥
 ਲਾਗੇਜਤਭਓਚਕਾਇਆ ॥ ੧੧ ॥ ਹਰਿਜੀਉਮੇਲੇਅਪਿਮਲਾਏ ॥
 ਗੁਰਕੋਸਬਦੇਅਪੁਗਵਾਏ ॥ ਅਨਦਿਨੁਸਦਾਹਰਿਭਗਤੀਰਤਿਸੁਜਗਮ ॥
 ਹਿਲਾਹਪਾਇਆ ॥ ੧੨ ॥ ਤੇਰੇਗੁਣਕਹਸੈਕਹਣਨਜਈ ॥ ਅੰਤੁਪਰ ॥
 ਕੀਮਤਿਨਹੀਪਈ ॥ ਅਪੇਦਇਅਕਰੇਸੁਖਦਾਤਗੁਣਮਹਿਗੁਣੀਸਮਾਇ ॥
 ਆ ॥ ੧੩ ॥ ਇਸੁਜਗਮਹਿਮੇਹੁਪੈਸਾਗਾ ॥ ਮਨਮੁਖਅਗਿਆਨੀਅੰਧਲਾ ॥
 ਧਰਾ ਧੰਧੈਵਤਜਨਮੁਗਵਾਇਆ ॥ ਬਿਨੁਨਵੇਦੁਖੁਪਾਇਆ ॥
 ਕਰਮੁਹੋਵੈਤਸਤਿਗੁਰੁਪਾਏ ॥ ਹਉਮੈਮੈਲੁਸਬਦਿਜਲਾਏ ॥ ਮਨੁਨਿਮਲ ॥
 ਗਿਆਨੁਰਤਨੁਚਾਨਣਅਗਿਆਨੁਅੰਧੋਗੁਗਵਾਇਆ ॥ ੧੪ ॥ ਤੇਰੇਨਮਅ ॥
 ਨੇਕਕੀਮਤਿਨਹੀਪਈ ॥ ਸਚਨਾਮੁਹਰਿਹਿਰੈਵਸਈ ॥ ਕੀਮਤਿਕਏਦਕ ॥
 ਰੇਪੁਕਤੋਗੀਤੁਅਪੋਸਹਜਿਸਮਾਇਆ ॥ ੧੫ ॥ ਨਮੁਅਮੋਲਕੁਅਗਮ ॥
 ਪਰਾ ਨਕੋਪਅੰਤੋਲਣਹਰਾ ॥ ਅਪੇਨੇਲੇਤਲੇਤਲਾਏਗੁਰਸਬਦੀ ॥
 ਮੇਲਿਤੇਲਾਇਆ ॥ ਸੇਵਕਸੇਵਹਿਕਹਹਿਅਰਦਾਸਿ ॥ ਤੁਧਾਪੇਮੇਲ ॥
 ਬਹੁਲਹਿਪਾਸਿ ॥ ਸਭਨਜੀਅਕਾਸੁਖਦਾ ॥ ਤਪੁਰੇਕਗੰਮਪਿਆਇਆ ॥
 ਜਤਸਤੁਸੰਜਮੁਜਿਸਚੁਕਮਵੈ ॥ ਇਹਮਨੁਨਿਮਲੁਜਿਹਰਿਗੁ ॥
 ਟਾਗਵੈ ॥ ਇਸੁਬਿਖੁਮਹਿਅੰਮ੍ਰਿਤਪਰਪਤਿਹੋਵੈਹਰਿਜੀਉਮੇਰਕਾਇਆ ॥
 ਜਿਸਨੇਬੁਝਾਏਸਈਬੁਝੈ ॥ ਹਰਿਗੁਣਗਵੈਅੰਦਰੁਸੁਝੈ ॥ ਹਉਮੈ ॥
 ਰਠਕਿਰਹਾਏਸਹਜੇਹੀਸਚਪਾਇਆ ॥ ੧੬ ॥ ਬਿਨੁਕਰਮਹੋਗਠਿਕੈਪਾਏ ॥
 ਗੀ ॥ ਮਹਿਮਹਿਜੇਮੈਭੁਕੈਨਠੇਗੀ ॥ ਬਿਖੁਕਰਤਾਬਿਖੁਕਮਵੈਸੁਖਨਕਥੁਪਾ

ਏਆ ॥ ੧੭ ॥ ਬਹੁਤੇਕੇਖਕੇਕੇਖਧਗੀ ॥ ਬਿਨਸਬਦੈਹਉਮੈਕੈਨੇਨਮ ॥
 ਗੀ ਸੀਵਨਮਹੀਤਮੁਕਤਿਪਦਾਸਦੈਨਾਮਿਸਮਾਇਆ ॥ ਅਗਿਆਨ ॥
 ਤਿਸਨਾਇਸੁਤਨਹਿਜਲਾਏ ॥ ਤਿਸਦੀਬੁਝੈਜਿਗੁਰਸੁਖਦਾਕਮਾ ॥ ਤਨ ॥
 ਮਨਸੀਤਲਾਕੋਧਨਿਵਾਰਉਮੈਮਹਿਸਮਾਇਆ ॥ ਸਚਸਾਹਿਬਾ ॥
 ਰੀਵਡਿਅਈ ॥ ਗੁਰਪਰਮਦੀਵਿਰਲਪਈ ॥ ਨਨਕਾਏਕਰੇਬਨਤੀ ॥
 ਨਮਨਾਮਿਸਮਾਇਆ ॥ ੧੮ ॥ ੧੯ ॥ ੨੦ ॥ ਨਨਕੀਕਰਮਾ ॥
 ਲੇਹੀਮਲਾਏ ॥ ਕਗਤਿਸਲਾਹਿਸਦਾਇਵਲਾਏ ॥ ਤਉਸਭਾਈਉ ॥
 ਬਹਿਕਰਤਾਅਪੇਮਲਿਮਲਾਇਆ ॥ ਪੁਰਿਸਬਦਿਭਗਤਿਸੁਧਾਏ ॥
 ਅੰਤਹਿਸੁਖੁਤੋਗੇਮਨਿਭਈ ॥ ਮਨੁ ਤਨੁਸੀਤਲਾਕਗਤੀਰਤਸਚੋਸਥਿ ॥
 ਚਿਤੁਲਾਇਆ ॥ ੨੧ ॥ ਹਉਮੈਦਿਚਿਸਦਾਜਲਸਹੀਰਾ ॥ ਕਰਮੁਪੈਦਕਾਗੁਰ ॥
 ਪੂਰਾ ॥ ਅੰਤਹਿਅਗਿਆਨੁਸਬਦਿਭੁਝਾਏਸਤਿਗੁਰਤਸੁਖਪਾਇਆ ॥
 ਮਨਮੁਖਅੰਧਅੰਧੁਕਮਾਏ ॥ ਬਹੁਸੈਕਟੇਜੀਭਗਮਾਏ ॥ ਜਮਕਾਜੇਵਰ ॥
 ਕਰੇਨਕਾਏਅੰਤੋਬਹਦਖਪਾਇਆ ॥ ੨੨ ॥ ਅਵਟਾਜਣਾਸਬਦਿਨਿਵਾਰ ॥
 ਸਚਨਾਮੁਰਖੈਉਹਿਧਰੇ ॥ ਗੁਰਕੋਸਬਦਿਮੈਮਨੁਮਾਹਉਮੈਨਇਸਮਾਇਆ ॥
 ੨੩ ॥ ੨੪ ॥ ਅਵਟਾਜਣੈਪਰਨਵਿਗਈ ॥ ਬਿਨੁਸਤਿਗੁਰਬਿਭੁਕੈਇਨਹੋਈ ॥
 ਅੰਤਹਿਜੇਤਿਸਬਦਿਸੁਖਵਸਿਅੰਜੇ ॥ ਜੀਤੀਤੀਮਲਾਇਆ ॥ ੨੫ ॥ ਪੰਚਦੂ ॥
 ਤਚਿਤਵਹਿਦਿਕਾਰਾ ॥ ਮਾਇਆਮੇਰਕਾਏਪਸਾਗਾ ॥ ਸਾਂਤਗੁਰਸੈਵਨਾਮੁਕ ॥
 ਹੋਵੈਪੰਚਦੂਤਵਸਿਆਇਆ ॥ ੨੬ ॥ ਬਾਹਗੁਰਹੋਮੇਹਗੁਗਰਾ ॥ ਫਿਰਿਫਿਰ ॥
 ਚਿਝਵੈਭੋਵਰਾ ॥ ਸਤਿਗੁਰਭਟੇਸਚਦਿਤੁਏਸਚਨਾਮੁਮਨਿਭਾਇਆ ॥
 ੨੭ ॥ ਸਾਚਾਦਰਸਾਚਾਦਰਵਰਾ ॥ ਸਚਸੇਵਹਿਸਬਦਿਪਿਆਰਾ ॥ ਸਚੀਪ੍ਰ ॥
 ਨਿਸਚੇਗੁਣਗਵਾਸਚੇਮਾਹਿਸਮਾਇਆ ॥ ੨੮ ॥ ਪਰਿਅੰਤਹਿਕਥਾਪਾਏ ॥
 ਗੁਰਕੋਸਬਦੇਸਹਜਿਸੁਭਾਏ ॥ ਓਥੈਸੋਗਵੈਜੇਗੁਣਵਿਅਪੋਸਹਜਸਹ ॥
 ਜਿਸਮਾਇਆ ॥ ੨੯ ॥ ੩੦ ॥ ੩੧ ॥ ੩੨ ॥ ੩੩ ॥ ੩੪ ॥ ੩੫ ॥ ੩੬ ॥ ੩੭ ॥
 ੩੮ ॥ ੩੯ ॥ ੪੦ ॥ ੪੧ ॥ ੪੨ ॥ ੪੩ ॥ ੪੪ ॥ ੪੫ ॥ ੪੬ ॥ ੪੭ ॥ ੪੮ ॥ ੪੯ ॥
 ੫੦ ॥ ੫੧ ॥ ੫੨ ॥ ੫੩ ॥ ੫੪ ॥ ੫੫ ॥ ੫੬ ॥ ੫੭ ॥ ੫੮ ॥ ੫੯ ॥ ੬੦ ॥
 ੬੧ ॥ ੬੨ ॥ ੬੩ ॥ ੬੪ ॥ ੬੫ ॥ ੬੬ ॥ ੬੭ ॥ ੬੮ ॥ ੬੯ ॥ ੭੦ ॥
 ੭੧ ॥ ੭੨ ॥ ੭੩ ॥ ੭੪ ॥ ੭੫ ॥ ੭੬ ॥ ੭੭ ॥ ੭੮ ॥ ੭੯ ॥ ੮੦ ॥
 ੮੧ ॥ ੮੨ ॥ ੮੩ ॥ ੮੪ ॥ ੮੫ ॥ ੮੬ ॥ ੮੭ ॥ ੮੮ ॥ ੮੯ ॥ ੯੦ ॥
 ੯੧ ॥ ੯੨ ॥ ੯੩ ॥ ੯੪ ॥ ੯੫ ॥ ੯੬ ॥ ੯੭ ॥ ੯੮ ॥ ੯੯ ॥ ੧੦੦ ॥

ਨਮੁਨਾਨਾਵਹਿਨਜੀਨਿਜਘਰਿਦਸਪਇਆ ॥੧॥ ਕਇਸੇ
 ਪਹਿਸਬਦਵੀਰਗੰਮੇਹਠਗਥੀਭਰਮੁਨਿਵਹਿ ॥ ਅਪਕ੍ਰਿਪਕ
 ਰਸੁਖਰਤਅਪੇਮਲਿਮਿਲਾਇਆ ॥ ਸਰਹੀਨੈਤੁਹਿਨਜਦਹ
 ਗੁਰਕੈਸਬਦਿਨਜੀਕਿਪਛਾਣਹੁ ॥ ਬਿਗਸੈਕਮਲਾਕਿਰਦਿਪਰਗਸੈਪ
 ਗੁਰਕਿਵੇਖਾਇਆ ॥ ॥ ਅਪਕਰਤਸਚਸੇਈ ॥ ਅਪੇਮਗਿਜੀਵਲ
 ਅਵਰਨਕੇਈ ॥ ਨਨਕਨਮੀਮਲੈਵਡਿਅਈਅਪੁਗਵਦਿਸੁਖਪਇਆ
 ॥੧॥੧੨੪੪੪੪੪੪

(੨੨੦)
 ੴ ਸਤਿਗੁਰਪ੍ਰਸਾਦੇ

ਗਗਮਰਸਾਭੇਮਹਲਾ ੪ ਸਰਅਪਿਸਵਰਣਹਰਾਅ
 ਵਰਨਸੁਣਸਿਥੀਜੀਕਰਾ ॥ ਗੁਰਮੁਖਿਸਚਦਸੈਘਟਅੰਤਸਿਹਜੇਸਚਿ
 ਸਮਾਈਹੋ ॥ ਸਭਨਸਚਦਸੈਮਨਮਾਹੀ ॥ ਗੁਰਪਰਸਾਦੀਸੁਜਜਿਸਾਈ
 ॥ ਗੁਰਗੁਰਕਰਤਸਦਾਸੁਖਪਇਆਗੁਰਚਰਣੀਚਿਤਲਾਈਹੋ ॥ ਸਤਿ
 ਗੁਰੇਗਿਅਨੁਸਤਿਗੁਰਪ੍ਰੇਪੁਜਾ ॥ ਸਤਿਗੁਰਸੇਵੀਅਵਰਨਦੁਜਾ ॥ ਸਤਿਗੁਰ
 ਤੇਨਮੁਰਤਪੁਨਪਇਆਸਤਿਗੁਰਕੀਸੇਵਾਭਈਹੋ ॥ ॥ ਬਿਨੁਸਤਿਗੁ
 ਰਨੇਦੁਜੈਲਾਗੇ ॥ ਅਵਹਿਜਾਹਿਤੁਮਿਮਰਹਿਅਭਗੇ ॥ ਨਨਕਤਿਨਕੀਧਿ
 ਰਿਗਤੋਹਵੈਜੇਗੁਰਮੁਖਿਸਰਣਾਈਹੋ ॥ ॥ ਗੁਰਮੁਖਿਪ੍ਰੀਤਿਸਰਪੈਸਚੀ
 ਸਤਿਗੁਰਤੇਮਗਥਿਨਮਅਜਾਚੀ ॥ ਹੋਹਦਇਅਲੁਕ੍ਰਿਪਕਹਿਹਿਜੀਉ
 ਗਧਿਵਹਿਗੁਰਸਰਣਾਈਹੋ ॥ ॥ ਅੰਮ੍ਰਿਤਰਸਸਤਿਗੁਰਚੁਅਇਆ ॥ ਦ
 ਸਵਦਅਸਿਪਗੁਹੋਇਅਇਆ ॥ ਤਹਅਨਹਤਸਬਦਵਜਪਿਧੁਨਿ
 ਬਈਸਹਜੇਸਹਜਿਸਮਈਹੋ ॥ ॥ ਜਿਨਕਉਕਰਤੇਪੁਗਿਲੈਪਈ
 ਅਨਦਿਨੁਗੁਰਗੁਰਕਰਤਵਿਹਈ ॥ ਬਿਨੁਸਤਿਗੁਰਕੇਸੀਫੈਨਹੀਗੁਰਚ

ਰਣੀਚਿਤਲਾਈਹੋ ॥ ॥ ਜਿਸੁਕਵੈਤਿਸੁਅਪੇਦੇਇ ॥ ਗੁਰਮੁਖਿਨਮੁਪਦਾ
 ਬੁਲੇਇ ॥ ਅਪੇਕ੍ਰਿਪਕਰੇਨਮੁਦੇਵੈਨਨਕਨਮਿਸਮਈਹੋ ॥ ਗਿਆਨਰਤ
 ਨਮਨਿਪਗਰਾਕਇਆ ॥ ਨਮੁਪਦਾਰਥਸੁਜਲੇਇਆ ॥ ਹੋਹਭਿਆਈ
 ਗੁਰਤਪਈਸਤਿਗੁਰਕਉਸਰਬਲਿਜਾਈਹੋ ॥ ॥ ਪੁਗਇਆਸੁਗਿਸਿ
 ਮੁਇਅਅੰਧਿਅਰਾ ॥ ਅਗਿਆਨਮਿਦਿਅਗੁਰਤਨਅਪਰ ॥ ਸਾਂਗਗੁਗਿ
 ਅਨੁਰਤਨਅਤਿਭੀਕਰੀਮੀਲੈਸੁਖਪਈਹੋ ॥ ॥ ਗੁਰਮੁਖਿਨਮੁਪ
 ਗਈਹੋਸੇਇ ॥ ਚਹੁਜਗਿਨਿਰਮਲੁਪਛਾਹੋਇ ॥ ਨਮੇਨਮਿਰਤਸੁਖਪਇ
 ਆਨਮਿਰਹਿਅਲਿਵਲਾਈਹੋ ॥ ॥ ਗੁਰਮੁਖਿਨਮੁਪਰਪਤਿਹੋ ॥ ਸਹ
 ਜੇਜਗੈਸਹਜੇਸੇਵੈ ॥ ਗੁਰਮੁਖਿਨਮਿਸਮਇਸਮਵੈਨਨਕਨਮੁਪਇਈ
 ਹੋ ॥ ॥ ਭਗਤਮੁਖਿਅੰਮ੍ਰਿਤਈ ॥ ਗੁਰਮੁਖਿਪਹਿਨਮੁਅਖਿਵਖਈ
 ॥ ਹਰਿਹਰਿਕਰਤਸਦਾਮਨੁਬਿਗਸੈਹਰਿਚਰਣੀਮਨੁਲਾਈਹੋ ॥ ॥ ਹਮ
 ਮੁਖਅਗਿਆਨੁਗਿਆਨੁਕਿਛੁਨਹੀ ॥ ਸਤਿਗੁਰਤੇਸਮਣਪਤੀਮਨਮ
 ਹੀ ॥ ਹੋਹਦਇਅਲੁਕ੍ਰਿਪਕਹਿਹਿਜੀਉਸਤਿਗੁਰਕੀਸੇਵਾਈਹੋ ॥ ॥
 ॥ ਜਿਨਿਸਤਿਗੁਰਜਾਤਤਿਨਿਏਕੁਪਛਾਤਾ ॥ ਸਬੇਗਵਿਹਿਅਸੁਖ
 ਦਾਤਾ ॥ ਅਤਮੁਚੀਨਿਪਰਮਪਦੁਪਇਆਸੇਵਸੁਗਤਿਸਮਈਹੋ ॥ ॥
 ਜਿਨਕਉਅਦਿਮੀਟੀਵਡਿਆਈ ॥ ਸਤਿਗੁਰਮਨਿਦਸਿਆਲਿਵਲਾ
 ਈਆਪਿਮਿਲਿਆਜਗਜੀਵਨੁਦਾਤਾਨਨਕਅੰਕਿਸਮਈਹੋ
 ॥੧॥੧੨੪੪੪੪੪੪ ਹਰਿਅਗਮਅਗਿਚਰਸਦਾਅਥਨਸੀ ॥ ਸਬੇ
 ਗਵਿਹਿਅਘਟਵਾਸੀ ॥ ਤਿਸੁਬਿਨੁਅਵਰਨਕੇਈਦਾਤਹਿਤਿਸਹਿਸੇਵ
 ਹੁਪਈਹੋ ॥ ॥ ਜਕਉਰਖੈਹਰਿਕਥਾਦਾਰਾ ॥ ਤਕਉਕੇਇਨਸਕਸਿਮਰਾ ॥
 ਸਿਐਸਹਰਿਸੇਵਹਸੈਤਹੁਜਾਕੀਉਤਮਬਈਹੋ ॥ ॥ ਜਾਜਪੈਕਿਛੁਕਿਥਾ
 ਬਿਨਹੀ ॥ ਤਕਰਤਭਰਪੂਰਿਸਮਹੀ ॥ ਸਕੇਤੇਭਨਿਪਰਿਅਕੀਤੇਨੁਹਿਧਿਅ
 ਵਹੋਚੇਜਵਿਛਈਹੋ ॥ ॥ ਜੇਜੀਅਕੀਵਦਨਜਣੈ ॥ ਜਿਸੁਸਹਿਬਕੋਹਉ
 ਰੁਥਈ ॥ ਤਿਸੁਅਗੈਜਨਕਹਿਥੈਨਤੀਜੇਸਰਬਸਖਕਾਦਈਹੋ ॥ ॥ ਜੀ
 ਜੀਐਕੀਸਰਨਜਣੈ ॥ ਤਿਸੁਸਿਥਿਛਿਨਕਹੀਐਅਜਣੈ ॥ ਮੁਖਸਿਥਿਨ
 ਹੁਣਪਰਣੀਹੋਜਪੀਐਪਰਨਿਰਬਈਹੋ ॥ ॥ ਨਕਹਿਚਿਤਹੋਤਹੋਰ
 ਤਿਹਰਿਦੈਜਲਿਥਾਇਜੰਤਸਭਤੇ ॥ ਅਚਿਤਾਨੁਦੇਇਪੁਛਮੋਹਵਿਚਿ

१९॥
 ॥ १ ॥

ਮਰੂਮ ਤਲਾ ੧ ਸੇਲਾ ੧੬ ਮੀ-ਤਾਗਪੁਰਾ ੨

१६ भा-अज्ञानात्

ਸੰਗੀਜੰਗੀਨ ਗਿਲਾਪਟਾਈ ॥ ਉਸਤਾਦ ਹੀਰੋਗਰਸਮਾਈ ॥ ਕਿਹ ਤਸੀਜੰਗੀ
ਭਈਕਿਕਰਕਰਤੋਭੰਗਬਿਲਾਸਾਧੋ ॥ ੧ ॥ ਜੰਪਿਰਕਰੋਸੁਪਨਤ ਤਮਨੈ ॥
ਪਨਪਿਸੀਗਰੁਰਖੈਸੰਗੈ ॥ ਮਿਲਾਇਕਰਦਸਮਹਿਦਿਨੁਗਤੀਪਿਰਦਧਨ
ਦਿਲਾਸਾਧੋ ॥ ੨ ॥ ਧਨਮੰਗੀਪ੍ਰਿਥਿਥਾਥੋਧਿਧਾਵੈ ॥ ਜੇਪਾਵੈਸੋਆਇਦਿਖਾਵੈ
ਦੇਵਸਤਕਥਿਪੁਰਿਨਸਕੈਪਨਗਤੀਭੂਖਪਿਆਸਾਧੋ ॥ ੩ ॥ ਧਨਕੈਥ
ਨਉਦੇਉਕਰਜੈਰੈ ॥ ਪ੍ਰਾਪਧਰੇਸਨਜਹੁਦਸਪਧਾਰਿਸੰਗੈ ॥ ਐਸਾਬਲਾਜੁਕ
ਰਹੁਗਿਭੀਤਰਿਜਿਤੁਤਿਉਤਿਰੈਕੁਖਪਿਆਸਾਧੋ ॥ ੪ ॥ ਸਗਲੇਕਰਮਪਰਮਜੁਗ
ਸਾਧਾ ॥ ਬੰਨ੍ਹਹਰਿਗਰਸਸੁਖਤਿਲਨਹੀਲਾਧਾ ॥ ਭਈਕ੍ਰਿਪਾਨਕਸਤਸੰਗੈਥੁ
ਧਨਪਿਰਅਨੰਦਉਲਾਸਾਧੋ ॥ ੫ ॥ ਧਨਅੰਧੀਪਿਰੁਚਪਲਾਸਿਆਨਾ ॥ ਥੰਤ
ਤਕਰਚਰੁਚਰਨਾ ॥ ਜਿਸੁਦਖਰਕਥਿਤਮਅਏਹੁਸੇਪਾਇਸਿਜਿਗੁਰਸਾ
ਧੋ ॥ ੬ ॥ ਧਨਕਪੈਤੁਦਸਮੈਨਲਾ ॥ ਪ੍ਰਾਪਸੁਖਦਸੀਬਲਾਗੁਪਲਾ ॥ ਤਛੈਬਿਨ
ਹਥਿਕਿਤੀਨਲਖੈਦਚਨੁਦੇਹਿਛੋਡਿਨਜਾਸਾਧੋ ॥ ੭ ॥ ਪਿਰਕਹਿਅਹਉਪਕ
ਮੀਬੰਦਾ ॥ ਥਿਓਭੇਰਕਰਜਿਸੁਕਾਟਿਨਛੰਦਾ ॥ ਜਿਚਰੁਰਖੈਤਿਚਰੁਰੁਮਸੰ
ਗਿਰਹਲਾਜਸਦੇਤਉਠਿਸਿਧਾਸਾਧੋ ॥ ੮ ॥ ਜਥਿਪ੍ਰਾਬਚਨਕਯੋਪਨਸ
ਥੇ ॥ ਧਨਕਛੁਨਸਮਛੈਚੰਦਲਾਕਥੇ ॥ ਬਹੁਰਿਬਹੁਪਿਰਿਪਰੀਸੰਗੁਮਗੈਥ
ਬਤਜਨੈਕਹਿਯਾਸਾਧੋ ॥ ੯ ॥ ਅਈਆਗਿਆਪਿਰੁਬੁਲਾਇਆਨਾਨਾ
ਪੁਕੀਨਮਤਪਕਾਇਆ ॥ ਉਠਿਸਿਧਾਇਛਿਛੁਟਹਿਮਟੀਦੇਖਾਨਕਾਮਯਨਮੈ
ਯਾਸਾਧੋ ॥ ੧੦ ॥ ਰੇਮਨੇਲੀਸੁਦਿਮਨਮੇਰੇ ॥ ਸੁਨਿਗੁਰਸੇਵਿਦਿਨੁਗਤਸੇਵੇਰੇ
ਬਿਨੁਸਤਿਗੁਰਪਰਿਮੁਦਸਕਤਨਿਗੁਰੇਗਲਾਜਮਠਸਾਧੋ ॥ ੧੧ ॥ ਮਨਮੁਖੀ
ਅਵੈਮਨਮੁਖਜਵੈ ॥ ਮਨਮੁਖਿਕਿਰਿਕਿਰਿਚੰਦਖਵੈ ॥ ਜਿਤੋਨਰਕਸੇਸਿਧੀ

1949] Allen

भाग ५ संख्या १५ मार्च १९४७

१५३ भा. अ. १००० भा. १०००

ਕੋਏ ਅਨੰਦ ਅਨੰਦ ਮੇਰਾ ਘਟਿ ਘਟਿ ਪੂਰਨ ਸਿਰਿ ਸਿਰਿ ਨਿਬੇਰਾ ॥ ਸਿਰਿ ਸਿਰਿ
ਹਕੈ ਸਚਾ ਸਾਹਿਬ ਅਵਗੁਨੀ ਕੋ ਦੁਜਾਏ ॥ ਹਰਖੈ ਤ ਅਨੀਤ ਰਇਅ
ਲਾ ॥ ਪ੍ਰਗਟਿਗਿਓਓ ਪ੍ਰਭੁ ਸੁਖ ਬੁਝਿ ਜਲਾ ॥ ਰੂਪ ਕਰਕ ਰਿਵੈ ਬੈਢਿਗੈ ਅਧੇ
ਧੀਆ ਪਿਪੁਜਾਏ ॥ ॥ ਅਧੇ ਕੁਰਗਤਿ ਕੋਰੇ ਵੀਰਾ ॥ ਅਪਹੀਸਰ ਕੋਰੇ ਪਸ
ਰਾ ॥ ਅਧੇ ਬੋਲਾ ਸਿਲਾ ਵੈਦਿ ਨਰਾ ॥ ਤੀਅਪੇਸੁ ਸਿਸਟਿਠੀ ਜਾਏ ॥ ਸਚਤ
ਖਤੁਸਚੀਪਤਿਸੁਪੀ ॥ ਸੁਚਖਜੀਨਸਾਚਾਸਾਹੀ ॥ ਅਪੇਸਚੁਪਹਿਸਿਸੁਸੁ
ਚਾਸਚੇਸਚਿਦਰੀਜਾਏ ॥ ॥ ਸਚਤਪਦਮੁਸਚੇਰੇਗਾ ॥ ਸਾਚਥਨਸਦ
ਪੁਕਤੋਗਾ ॥ ਸਚੀਕੁਰਗਤਿਸਚੀਥੀਸਚੁਸਾਹਿਬਸੁਖੀਜਾਏ ॥ ॥ ਏਕੋ
ਅਪਿਤ੍ਰੁਵੈਡਰਾਜਾ ॥ ਹੁਕਮਿਸਚੇਕੈ ਰਿਕਾਜਾ ॥ ਅੰਤਸਿਥਾਹਸਿਥੁਕਿਥਾ
ਕੈਅਪੇਧੀਆਪਿਪਤੀਜਾਏ ॥ ॥ ਤੁਫਤੁਰਸੀਅਤੁਫਤੁਰਸੀ ॥ ਤੁਰਿਗਥਾ
ਤੁਰੇਪੀਜੇਗੀ ॥ ਸਹਥਾਸੁਖਸਹਜਘਰਿਐ ॥ ਅਮਿਓਤੀਵਿਸਰੀਜਾਏ ॥
ਤੇਰੀਰਤਿਤੁਫਤੈਤੈਰਵੈ ॥ ਵੇਹਿਰਾਨੁਸਕਸੈਤੈਤੋਲਾ ॥ ਐਤੈਨਾਵੈਪ੍ਰਾਨੈਰ
ਗੋਤ੍ਰਿਪਤਿਰਹਾਘੀਜਾਏ ॥ ॥ ਜਾਚਹਿਸਿਥਸਾਹਿਕਥਨਵਾਸੀ ॥ ਜਾਚਹਿ
ਜਾਸੀਤੀਸੁਖਵਾਸੀ ॥ ਇਕੁਦਾ ॥ ਤਰੁਸਗਲਾਹੈਜਾਚਕਰੇਹਿਰਾਨੁਵਿਸਰੀਜਾ
ਏ ॥ ॥ ਕਹਹਿਭਗਤਅਰੁਗਗਾਪਰਾ ॥ ਧਿਨਮਹਿਥਪਿਥਿਥਪਨਹਗਾ
ਭਰੇਤੈਲੁਥਿਅੰਤਸੁਆਹੀਰਕਮੁਖੀਨਿਕਗਤੀਜਾਏ ॥ ॥ ਜਿਸੁਰਹਿਰ
ਗੰਸੁਸੀਤਪਾਜਾਏ ॥ ਓਹਗਰਕੈਸਥਰਿਸਦਾਗਮਦੈ ॥ ਚਤੁਰਸੁਪ੍ਰਸਿ

ਅਵਸੇਈਜੇਮੀਤੋਕਵੀਜਯੋ॥ ਜਿਸੁਚੀਤਿਅਵਹਿਸੇਪਦਾ
ਜਿਸੁਚੀਤਿਅਵਹਿਸੇਚਾਸਾ॥ ਜਿਸੁਚੀਤਿਅਵਹਿਸਿਸੁਖਭਿ
ਤਅਵਰੁਕਹਕਿਛਕੀਜਯੋ॥ ਜਿਸਨਾਬੁਈਅੰਗਠੰਚਾ॥ ਗੁਰੂਮੁ
ਲੈਰਾਗੀਛਾ॥ ਸੁਰਤਿਸਬਦਹਿਦਾਏਤਹਿਜਗੀਅਮਿਓਛਲਿਛਲਿਯੋ॥
ਜਹੰ ਮੁਰੰਨਹੀਸਰਸਦਹੀਜੀਵੈ ਅਮਰਕੁਇਅਅਥਿਨਸੀਯੋ॥
ਨਕਅਵੈਨੇਕਜੈਗੁਰਿਦੁਖਿਕੀਅਤਰਮੀਜਯੋ॥ ੧੦॥ ਪੁਰਗੁਰੂਪੀ
ਥਾ॥ ਪ੍ਰੈਲਗਪ੍ਰਮਹਿਸਮਾ॥ ਰਕੈਸਦਾਇਅਨਿਤਨਿਤੰਗਯਾ
ਵੈਨਹੀਤਲੀਜਯੋ॥ ਬਰਹੰਚਨੁਸੁਪੁਕਰਇਅਨਦਰਿਸਰਛ
ਵੈਸਿਰਛਇਅ॥ ਪਰਖਿਖਤਨੈਪਇਅਸਰਛੀਛਿਗਿਨਹੀਨਈਜਯੋ
ਅੰਮ੍ਰਿਤਨਮੁਤਮਾਸੁਆਮੀ॥ ਨਨਕਦਾਸਦਾਕੁਰਬਾਜੀ॥ ਸੁਤ
ਸੰਗਿਮਹਾਸੁਪੁਇਅਦੋਖਿਰਸਨੁਇਹਮਨੁਭੀਜਯੋ॥ ੧੧॥ ੧੧॥ ੩॥

ਮਹਮਹਲ ੫ ਸੇਲਹੇ ੧੮ ਸਤਿਗੁਰਾਸਦਿ
ਗੁਰੂਗੋਪਲਗੁਰੂਗੋਵਿਦਾ॥ ਗੁਰਦਇਅਲੁਸਦਾਖਖਸਿਦਾ॥ ਗੁਰੂਸ
ਤਸਿਮ੍ਰਤਖਦਕਰਮੁਗੁਰੁਪਦਿਤੁਅਸਥਾਨਹੇ॥ ੧॥ ਗੁਰਸਿਮਰਤਸਭਿ
ਕਿਲਾਵਿਖਨਸਹਿ॥ ਗੁਰਸਿਮਰਤਜਮੁਸੰਗਿਨਛਾਸਹਿ॥ ਗੁਰਸਿਮਰਤਮ
ਨੁਨਿਰਮਲੁਹੈਗੁਰਕਟੇਅਪਮਨਹੇ॥ ੨॥ ਗੁਰਕਸੇਵਕੁਨਰਕਨਜਏ
ਗੁਰਕਸੇਵਕੁਪਰਬੁਧਮੁਪਿਆਏ॥ ਗੁਰਕਸੇਵਕੁਸਪਸੰਗਪਏਗੁਰਕ
ਦਾਨਿਤਜੀਅਦਾਨਹੇ॥ ਗੁਰਦਾਅਰਹਿਕੀਰਤਨੁਸੁਟੀਐਸਾਤੰਗ
ਰਭੋਟਹਰਿਜਸਮੁਖਿਭਟੀਐ॥ ਕਲਿਕਲੇਸਮਿਦਾਏਸਤਿਗੁਰੁਹਿਦ
ਰਗਹਦੈਵਮਨਹੇ॥ ਅਗਮੁਅੰਗੋਚਰਗੁਰਦਿਖਾਇਅਕਲਾਅ
ਗਿਸਤਿਗੁਰੁਪੁਇਅ॥ ਗੁਰਸੇਵਕਕਉਥਿਘਨੁਨਭਗਤੀਹਰਿਗੁਰੁਦੈ
ਇਅਗਿਆਨਹੇ॥ ੩॥ ਗੁਰਿਤਿਸਦਾਇਅਸਰਨੀਠਈ॥ ਜਲਿਥਲਿ
ਪੁਰਿਹਿਐਗੋਸਈ॥ ਉਚਈਨਸਰਏਕਸਮਨਮਲਿਲਾਗਸਪਜਿਧਿਅ
ਨਹੇ॥ ੪॥ ਗੁਰਿਮਲਿਐਸਕਾਇਸਨਬੁਝਈ॥ ਗੁਰਿਮਲਿਐਨੋਜੋ
ਹਮਈ॥ ਸਤੁਸੰਤਖੁਦੀਅਗੁਰਿਪੁਰੇਨਮੁਅੰਮ੍ਰਿਤਪੀਪਨਹੇ॥ ੫॥ ਗੁਰ

ਕੀਬਟੀਸਕਮਹਿਸਮਈ॥ ਅਪਿਸੁਟੀਤਿਅਪਿਵਖਈ॥ ਮਨਿਜੋਜਿ
ਨਪਿਏਈਸਕਿਨਿਸਤੋਤਿਨਪਾਇਅੰਨਹਲਥਨਹੇ॥ ੬॥ ਸਤਿਗੁਰ
ਗੰਮਹਮਸਤਿਗੁਰੁਜਈ॥ ਜੋਕਿਛਕਰੇਸੁਅਪਣਭਟੇ॥ ਸਪੁਪੁਰਿਜਚ
ਹਿਜਨਤੋਕੇਨਕਮਦਕੁਰਬਾਨਹੇ॥ ੭॥ ੧੧॥ ੮॥

ਮਹਮਹਲ ੫ ਸੇਲਹੇ ੧੯ ਸਤਿਗੁਰਾਸਦਿ
ਅਨਿਨਿਤੰਜਨੁਪੁਨਿਰੰਕਾ॥ ਸਭਮੁਹਿਵਰਤੈਅਪਿਨਿਰੰਕਾ॥ ਵਰਨੁਜਾ
ਤਿਹਿਹਨੁਨਪੀਕੋਈਸਕੁਰਕੇਸਿਸਦਿਓਇਦਾ॥ ੧॥ ਲਖਭੰਗਸੰਘ
ਜਨਿਸਬਈ॥ ਮਦਾਸਕਉਪਾਕੀਈਵਛਿਅਈ॥ ਉਪੁਓਤੀਤੰਜਨੁ
ਕੁਰੈਸਾਇਜਾਇਦਖੁਪਇਦਾ॥ ੨॥ ਕੀਰਤੋਦੈਤਿਸਕਿਅਕੀਐਗੁਰ
ਮੁਖਿਨਮੁਪਦਾਥਲਾਹੀਐ॥ ਜਿਸਅਪਿਕੁਲਾਏਸਈਕੁਲੈਸੇਥੁਏਜਿ
ਸਾਓਥੁਏਇਦਾ॥ ੩॥ ਹਰਖਸੁਗਨਗਹਿਹੁਕੀਐਸੇਓਥੋਜੰਸਤਿਗੁ
ਰਸਦੀਐ॥ ਤਿਹੁਗੁਟਾਤੋਰੈਨਿਰੰਕਾਸੁਗਮੁਖਿਸੇਕਪਇਦਾ॥ ੪॥ ਅਨਿ
ਕਰਮਕੀਏਬਹੁਤੋਰੈ॥ ਜੋਕੀਜੈਸੇਥੋਧਨੁਪੈਰੈ॥ ਕੁਰਤਾਈਜਥੀਜੇਨਹੀਜੈਸ
ਕੁਲਾਹੁਪੁਲਗਵਇਦਾ॥ ੫॥ ਕਲਾਜਗਮੁਕੀਰਤਨੁਪਧਪਨਾ॥ ਗੁਰਮੁਖਿ
ਨਪੀਐਲਾਇਪਿਆਨਾ॥ ਅਪਿਤਰੈਸਗਲੇਕੁਲਾਤੋਰਹਿਦਰਗਾਪਜਿਸਿ
ਓਜਾਇਦਾ॥ ੬॥ ਖੰਡਪਤਲਾਦੀਪਸਭਿਲੇਐ॥ ਸਭਿਕਲੈਵਸਿਆਪਿ
ਪੁਕੀਐ॥ ਨਿਹਚਲੁਏਕਾਪਿਅਥਨਸੀਜੇਨਿਹਚਲੈਜੋਤਿਸਹਿਧਿ
ਅਇਦਾ॥ ੭॥ ਹਰਿਕਸੇਵਕਸੋਸਹਿਜੇਯਾ॥ ਭੇਦਨਜਣਹੁਮਦਾਸਦੇਯਾ॥
ਜਿਓਜਲਤਰੰਗਓਠਹਿਥਹੁਠੰਤੀਛਿਗਿਲਾਈਸਲਲਾਸਮਇਦਾ॥
ਇਕਜਚਿਕਮਗੈਦਾਨਦਾਐ॥ ਜਪੁਕਿਛਵੈਤਰਿਧਪੁਧੈਰੋਦਰਸ
ਜਿਤੁਮਨੁਤਿਪਤਸੈਹਰਿਕੀਰਤਨੁਮਨੁਠਹਇਦਾ॥ ੧੦॥ ਕੁੰਭੋਨਕਰਕਿਛੇਵ
ਸਿਨਾਏ॥ ਹਰਿਸੰਕਛਕਰੋਜੋਹਰਿਕਿਅਸੰਤਖਵੈ॥ ਕੀਤੰਲਾਛਨਸੇਈ
ਕਰਾਏਨਿਰਛਿਛੋਰਨੋਕਈਪਇਦਾ॥ ੧੧॥ ਜਿਐਅਉਪਦਾਇਥਨਤ
ਪੈਦੀ॥ ਜਿਐਹਰਿਧਿਅਈਐਸਹਿਗਪਈ॥ ਜਿਐਪੁਕਲਾਨਥੇਲੀ
ਕੋਈਜਿਐਹਰਿਅਪਿਛਛਾਇਦਾ॥ ੧੨॥ ਵਡਾਸਹਿਉਅਗਮਅਥਾ॥

ਕੀਮਲੀਐਪੁਰਵੇਪਰਵਾ॥ ਕਾਟਿਸਿਲਕਜਿਸੁਮਗਿਪਾਏਸੇਵਿਚਿਸੇ
ਗਤਿਵਸਪਇਦਾ॥੧੨॥ ਹਕਮੁਖੁ ਏਸੇਸੇਵਕਭੀਐ॥ ਬੁਰਕਾਨਾਦਾ
ਸਮਸਰਿਸਤਐ॥ ਹਰਿਮੈਜਾਏਤਏਕੋਧੁਏਸੇਗੁਰਮੁਖਿਮਹਾਂਜਸਸਇਦਾ
੧੩॥ ਹਰਿਕੇਭਗਨਸਦਾਸਪਦਾਸੀ॥ ਬਾਲਸੁਕਾਇਅਜੀਤਓਦਾਸੀ॥ ਅ
ਨਿਕਰਗਕਰਹਿਬਰਾਜੀਜੇਓਪਿਤਪੁਤਲਾਡਇਦਾ॥੧੪॥ ਅਗਮਅ
ਗੇਚਰਕੀਮਤਿਨਹੀਪਈ॥ ਤੀਮਲੀਐਜਲਾਈਮਲਾਈ॥ ਗੁਰਮੁਖਿਪਾ
ਟਕਇਆਤੇਜਨਨਕਉਜਿਨਪੁਰਿਮਸਨਕਿਲੇਖੁਲਿਖਇਦਾ॥੧੫॥
ਅਪੇਕਰਤਕਰਣਕਰਣਾ॥ ਸਿਸਟਿਓਪਇਧੀਸਭਧਰਣਾ॥ ਜਨਨਾਕ
ਸਗਟਿਪਇਅਹਰਿਦੁਅਹਿਰਿਭਵੈਲਾਜਰਖਇਦਾ॥੧੬॥੧੭॥੧੮॥

ਮਰਮੁਲ ੫ ਸਲੋ ੧੬ ਸਾਤਗੁਰਪਮਾਰ

ਜੇਦੀਸੈਸੇਏਕੋਤੁਪੈ॥ ਬਣੀਤੇਗੇਸੁਵਤਿਸੁਦੀਐ॥ ਫੁਲੀਅਵਗਨਜਪਸਿ
ਕਈਸਗਲਾਮੁਮੀਧਰਣਾ॥੧॥ ਅਪਿਚਿਤਰੇਅਪਣਾਕੀਆਅਪੇਅ
ਪਿਆਪਿਪੁਭੁਥੀਆਅਪਿਉਪਇਹਰਿਚਿਉਪੁਸਰਾਅਪੇਘਟਿਘਟਿ
ਸਰਣਾ॥ ਇਕਿਉਪਏਵਰਦਰਵਗੀ॥ ਇਕਿਉਦਾਸੀਇਕਿਘਬਗੀ
ਇਕਿਉਥੇਇਕਿਉਤਿਅਘਏਸਭਸੈਤੇਰਪਰਣਾ॥੨॥ ਅਪੇਸਿ
ਸਤਿਸਤਿਸਚਾ॥ ਓਤਿਪੋਤਿਭਗਤਨਸੈਗਿਰਾਚਾ॥ ਅਪੇਗੁਪਤੁਅਪੇ
ਪਰਗਟਾਅਪਣਾਪੁਸਰਣਾ॥੩॥ ਸਦਾਸਦਾਸਦੇਵਣਹਰਾ॥ ਉਚ
ਅਗਮੁਅਥਾਉਅਪਰਾ॥ ਉਦੇਭਰੇਭਰਿਉਦੇਏਹਿਚਲਤਸੁਆਮੀਕੋ
ਰਣਾ॥੪॥ ਮੁਖਿਸਲਾਹੀਸਰੇਸਾਹਾ॥ ਨੈਨੀਪੇਖਾਗਮਅਥਾਕਰਨੀ
ਸੁਟਿਸੁਟਿਮਨਤਨੁਹਿਅਮੇਸੇਸੁਧਿਸਗਲਓਧਰਣਾ॥੫॥ ਕਰਿ
ਰਿਵਧਿਕੀਤਅਪਣਾ॥ ਜੀਅਜੰਤਸੇਈਹੈਜਪਣਾ॥ ਅਪਣੀਕਰਗਰਿ
ਅਪੇਜਟੈਨਰਗੀਨਰਿਨਿਹਲਣਾ॥੬॥ ਸੰਤਸੁਭਾਜਧੈਸਹਿਪੁਕਾ
ਸੇਅਨੈਦਮੰਗਲਹਰਿਚਲਤਤਮਸੇ॥ ਗਣਗਵਹਿਅਨਹਰਪੁਨਿਥ
ਣੀਤਪਨਨਕਦਾਸਚਿਤਰਣਾ॥੭॥ ਅਵਣਜਣਾਸੁਭਚਲਤਤਮਸੇ
ਕਰਿਕਰਿਵੇਖੇਖੇਲੁਅਪਰਾ॥ ਅਪਿਉਪਏਉਪਵਣਹਰਅਪਣਾਕੀ

ਅਪਵਣਾ॥੮॥ ਸੁਟਿਸੁਟਿਜੀਵੇਸੇਇਅਗੀ॥ ਸਦਾਸਦਾਜਾਈਬਲਿਹ
ਗਾਦਾਇਕਰੇਜੇਕਿਸਿਮਰਉਦਿਨੁਰਾਗੀਮਗੀਸੁਆਮੀਅਗਮਅਪਰਣਾ॥੯॥
ਸੁਪਾਜੇਨੁਦੁਜੇਕਿਸੁਮਲਾਹੀ॥ ਏਕੋਕੁਜਪੀਮਨਮਾਹੀ॥ ਹਕਮੁਖੁਜਿਨ
ਭਵਨਿਹਲਾਇਭਗਤਕੀਘਲਣਾ॥੧੦॥ ਗੁਰਉਪਦੇਸਿਜਪੀਅਮਨਿ
ਸਾਰਾ॥ ਗੁਰਉਪਦੇਸੇਰਾਮਗੰਗਚਾ॥ ਗੁਰਉਪਦੇਸਿਤੁਹਿਸੁਕਬੰਧਨ
ਏਹੁਕਰਮੁਮੇਤਪਰਜਲਣਾ॥੧੧॥ ਜਹਰਖਸੇਈਸੁਖਬਨਾ॥ ਸਹਜਤ
ਏਸੇਈਭਲਮਨਾ॥ ਬਿਨਸਬੈਰਨਹੀਕੋਬੈਰੀਸਭੁਏਕੋਭਲਣਾ॥੧੨॥
ਗੁਰਚਕੋਬਿਨਸੇਅਪਿਐਗੇ॥ ਪੁਗਟਭਏਪੁਰਪੁਰਖੁਨਿਰੋਅਪੁਕਭਿ
ਘਏਸਰਣਾਈਜਿਸਕਸਤਿਸੁਘਲਣਾ॥੧੩॥ ਅੰਸਕੋਵਡਕਗੀਅਇ
ਆ॥ ਅਠਪਹਰਿਜਿਨਿਖਸਮੁਪਿਅਇਆ॥ ਤਿਸੁਜਨਕੋਸੈਗਿਤਰਸਕੋਕੀ
ਧਰਵਰਸਧਰਣਾ॥੧੪॥ ਇਹਬਖਸੀਸਖਸਮਤੇਪਵਾ॥ ਅਠਪਹਰਕਰਜੇ
ਕ੍ਰਿਪਿਆਵਾ॥ ਨਮੁਜਾਨੀਨਾਮਿਸਹਜਿਸਮਵਨਮੁਨਕਮਿਲੈਉਚਰਣਾ
੧੫॥੧੬॥੧੭॥੧੮॥ ਮਰਮੁਲ ੫ ਸੁਗਤਿਦੇਖਿਨਡੁਲਗਵਰਾ॥ ਮਥਨੇਮੇਰ
ਗੁਰੁਪੁਸਰਾ॥ ਜਗਮਹਿਕੋਈਗੁਣਨਪਵੈਨਿਚਲੁਏਕੁਨਾਇਦਾ॥੧॥
ਗੁਰਪੁਰੋਕੀਪਉਸਰਣਾਈ॥ ਮੇਰੇਸੇਗਸਭੁਕਮੁਮੀਦਾਈ॥ ਏਕੋਮੁਤ੍ਰਿਕ
ਏਅਥਿਪੁਸਰਨਮੁਰਿਗਇਦਾ॥੨॥ ਜਿਸਨੇਮਕਉਰਸਹਿਥਰਦੇ
ਸਗਲਭਗਤਜਕੀਕਰਦੇਸੇਵਾ॥ ਅਨਬਨਬੁਦੀਨਦਖਭੰਜਨੇਸੇਗੁਪ
ਰੇਤਪਇਦਾ॥੩॥ ਹੋਰਦੁਅਰੋਕਇਨਸੁਏ॥ ਰਿਭਵਦਿਧਵੈਤਕਿਭ
ਜੁਏ॥ ਸਤਿਗੁਰੁਸਾਭੰਡਰਨਾਮਜਿਸਇਹਰਤਨਤਿਸਤਪਇਦਾ॥੪॥ ਜ
ਕੀਪਰਿਕਰੇਪੁਨੀਤਾ॥ ਸੁਰਿਨਰਦੇਵਨਪਾਵਹਿਮੀਤਾ॥ ਸਤਿਪੁਰਖੁਸੁਨਿਗੁ
ਪਰਮਸੁਗੰਜੇਸੁਭੇਤਤਪਹਿਪਰਇਦਾ॥੫॥ ਪਰਜਨੇਲੇਕਹਿਮਨਿਪਿਆ
ਗੇਕਮਏਨੇਸੇਹੀਚਰਥਗੇ॥ ਤ੍ਰਿਪਾਤ੍ਰੇਸੇਖਿਸੇਵਗਰਪੁਰਨਮੁਕਮਇਰਸਾ
ਇਦਾ॥੬॥ ਗੁਰਕੋਸਬਾਦਮਗਹਿਪਤਪਤਾ॥ ਕੈਪਰਥਾਮਰਦਹਿਨਿਮੁ
ਲਾਤਾ॥ ਪਰਸੁਜਬਕੋਏਗੁਰਪੁਰਪਰਸੁਗਸਿਦਿਖਾਇਦਾ॥੭॥ ਕਈਥੇ
ਭੰਠਨਹੀਲਵੈਲਾਗਾ॥ ਮੁਕਾਰੇਖਾਪੁਰੀਕੀਗਿਆਨਿਅਗੇ॥ ਏਕੋਕਰਸੁਨਿ
ਗੁਰਤਪਈਐਤਓਥਾਲੇਬਲਿਗੁਰਦਰਸਾਇਦਾ॥੮॥ ਗੁਰਕੀਸੇਵਨ
ਜਦੋਕੋਈਗੁਰਪੁਰਥੁਮੁਅਗੇਚਰਸੇਈ॥ ਜਿਸਨੇਲਾਇਲਾਏਸੇਸੇਵਕ

ਜਿਸਦੇਡਕਗਿਮਖਇਲਾ॥ ॥ ਗੁਰਕੀਮਹਿਮਾਬੇਦਨਜਾਣਾ॥ ॥ ਤੁਛ
 ਮਾਤਮਇਸੁਦਿਵਖਣਹਿ॥ ਪਰਬੁਖਮਅਪਰੰਪਰਸਤਿਗੁਰਜਿਸੁਮਿਅ
 ਮਮਸੀਤਲਾਇਲਾ॥ ॥ ਜਕੀਸ਼ਿਏਸੁਦੀਮਨੁਜੀਵੈ॥ ਰਿਦੈਦਸੈਰੰ
 ਚੀਵੈ॥ ਗੁਰਮੁਖਪੁਰਾਣਾਸੰਤਪਾਏਤਿਸੁਮਕੈ॥ ਬਿਨਾਇਲਾ॥ ॥
 ॥੧੧॥ ਸੰਨਕੀਸਰਣਾਈਪੜਿਆ॥ ਜੀਉਪੁਟਪਨੁਅਗੈਧਰਿਆ॥
 ॥੧੨॥ ਸਗਤਿਨਜਣਾਕਈਅਮਰਰੰਦਇਅਕਿਰਮੁਇਲਾ॥ ॥ ਨਿਰਗੁਣ
 ਕਥਿਮੀਗਲੇਹੁਰਲਾਏ॥ ਕਰੋਕਿਰਪਮਹਿਦਿਹੁਏਲਾਏ॥ ਪਖਫੇਰੇਥਿ॥
 ਚਿਸੀਤਅਗੈਚਰਣਪੋਇਸੁਖੁਪਾਇਲਾ॥ ॥ ॥ ਬਹੁਤਦਅੰਗੁਰੀਮਰੀ
 ਆਇਆ॥ ਮਰੀਕਿਰਪਤੋਤਮਸਰਣਾਇਆ॥ ਸਦਾਸਦਾਸੀਤਸਿਗੋ
 ਰਖਹੁਏਹਨਮੁਦਨੁਦਵਾਇਲਾ॥ ॥ ॥ ਭਏਕ੍ਰਿਪਾਲਗੁਸਈਮਗੋਰਗਮ
 ਨੁਪਾਇਆਸਤਿਗਰਪਗੇ॥ ਸੁਖਸਹਜਸਦਾਨੈਦਾਨਕਦਾਸਦਸਾਇ
 ਲਾ॥੧੫॥ ॥੧੧॥

ਮਰਮੁਹਲਾ ੫ ਸਲਹੇ ਚਿਸਤਿਗਰਪਸਾਦੇ
 ਸਿਮਰਿਧਰਤੀਅਰੁਅਕਾਸ॥ ਸਿਮਰਹਿਚੰਦ੍ਰਮੁਕੁੰਗੁਣਤ੍ਰੀਪਉਟਪਈਬੋ
 ਸੰਤਸਿਮਰਹਿਸਿਮਰਹਿਸਗਲਉਪਰਜਨਾ॥੧॥ ਸਿਮਰਹਿਭੰਡੀਪਸ
 ਭਲੇਆ॥ ਸਿਮਰਹਿਪਤਲਪੁਰੀਅਸਚੰਸਿਆ॥ ਸਿਮਰਹਿਖਈਸਿਮਰ
 ਹਿਥਈਸਿਮਰਹਿਸਗਲੇਹਰਿਜਨਾ॥ २॥ ਸਿਮਰਹਿਥੁਹਮੇਬਿਸਨਮੇਸ
 ਸਿਮਰਹਿਦੇਵਤੋਕੋਭਿਤੇਤੀਸਾ॥ ਸਿਮਰਹਿਜਖਦੈਤਸਕਸਿਮਰਹਿਅਗਨ
 ਤੁਨਜਾਈਜਸੁਗਨਾ॥ ੩॥ ਸਿਮਰਹਿਪਸੁਪੰਖੀਸਰਕਤਾ॥ ਸਿਮਰਹਿਬਨਪ
 ਰਬਤਅਥਿਧੁਤਾ॥ ਲਾਤਬਲੀਸਖਸਭਸਿਮਰਹਿਰਵਿਹਿਅਸੁਆਮੀ
 ਸਭਮਨਾ॥ ੪॥ ਸਿਮਰਹਿਥੁਲਾਸੁਖਮਸਕਜੰਤਾ॥ ਸਿਮਰਹਿਸਿਪਸਾਧਿਕਤਰੀ
 ਮੇਤਾ॥ ਗੁਪਤਪੁਗਟਸਿਮਰਹਿਪੁਕਮੇਸਗਲਭਟਨਕਪੁਕਧਨਾ॥੫॥ ਸਮ
 ਰਹਿਨਰਨਰੀਅਸਰਮਾ॥ ਸਿਮਰਹਿਜਤਿਜੋਤਿਸਕਿਵਰਨਾ॥ ਸਿਮਰਹਿਗੁਨਿਜ
 ਤਰਸਾਭੰਬੇਤੋਸਿਮਰਹਿਰੈਣੀਅਗੁਦਿਨਾ॥ ੬॥ ਸਿਮਰਹਿਪਤੀਮੁਰਧਲ
 ਨਿਮਖਾ॥ ਸਿਮਰੈਕਲਾਅਕਲਾਸੁਚਿਸੇਚਾ॥ ਸੇਮਗੇਸਉਦਾਸਸਤ੍ਰੰਨੇਗ
 ਅਲਾਖੁਨਲਖੀਐਇਕੁਧਿਨਾ॥੭॥ ਕਰਨਕਰਵਨਹਰਸੁਆਮੀ॥ ਸਗਲ

ਪਾਟਕੇਅੰਤਰਜਾਮੀ॥ ਕਰਿਕਿਰਪਾਜਿਸਤਗੀਲਵਹੁਜਨਮੁਪਰਾਖੁਸੇ
 ਜਿਨਾ॥ ॥ ਜਕੈਮਨਿਦਠਪਕੁਅਪਨਾ॥ ਰਿਕਰਮਿਗੁਰਕਾਪਜਪਨਾ॥ ਸੀ
 ਰੁਖਿਰੰਤਰਿਸਪੁਕਤਤਾਬਹੁਜਿਨਜੀਕਗੀਮਰਨਾ॥੮॥ ਗੁਰਕਸਬਦ
 ਵਸੀਮਨਿਜਕੈ॥ ਦੁਪਦਰਦਰੁਮਤਕਭਗੋ॥ ਸੁਖਸਹਜਅਨੈਦਾਨਮਰਸਅ
 ਨੁਦਰਬਣੀਸਹਜਧਨਾ॥੧੦॥ ਸੋਪਨਵੈਤਜਿਨਿਪਕੁਪੋਆਇਆ॥ ਸੁਪ
 ਚਿਦੈਰਾਜੇਨਿਸਪਸੀਗੁਪਾਇਆ॥ ਪਰਬੁਖਮੁਖਕੈਮਨਿਵਲੋਪੁਰਕਰੀ
 ਮਨਾਢਿਨਾ॥੧੧॥ ਜਲਿਥਲਿਮਹੀਅਲਿਸੁਆਮੀਸੇਈ॥ ਅਦਗੁਨਕੀ
 ਮੇਦਜੋਕਈ॥ ਗੁਰਗਿਆਨਅੰਜਨਕਟਿਥਕੁਮਸਗਲਾਅਦਰਨਈਸਾ
 ਏਕਬਿਨਾ॥੧੨॥ ਚੁਚਤੇਉਚਦਰਬਾਗੋ॥ ਕਰਨਜਈਅੰਤਨਪਗਾਗੋ
 ਚੋਰਗੀਭੀਅਥਹੁਸੁਆਮੀਅਤਲੁਨਜਈਕਿਅਮਿਨਾ॥੧੩॥ ਤੁਕਰਕ
 ਤਿਰਸਭੁਕੀਆ॥ ਤੁਛਬਿਨੁਅਦਰਨਕੋਈਥੀਆ॥ ਅਦਿਮਧਿਐਤਿਪੁ
 ਰੁਤਪੈਸਗਲਪਸਰਤਮਤਨਾ॥੧੪॥ ਜਮਦੁਤਤਿਸੁਨਿਕਿਨਿਅਵੈ॥ ਸਾ
 ਧਮੀਗੋਹਰੀਕੀਰਤਨੁਗਵੈ॥ ਸਗਲਮਨੇਰਬਤਕੋਪੁਰਨੇਜੇਸੁਦੀਪੁਕਕ
 ਜਸੁਮੁਨਾ॥੧੫॥ ਤੁਸਭਨਕਸਭੇਕੋਤੇਸਾ॥ ਜੋਮਾਹਿਗਹਿਗੀਕੀਰਾ॥
 ਕਰਨਨਕੋਸੇਈਜਨਉਤਮਜੰਭਵਹਿਸੁਆਮੀਤਮਮਨਾ॥੧੬॥੧੧॥੮॥
 ਮਰਮੁਹਲਾ ੫ ਪੁਭਸਮਰਬਸਰਬਸੁਖਦਨ॥ ਸਿਮਰਹਿਨਮੁਹੰਮਿਹਰ
 ਵਨਾ॥ ਹਰਿਦਾਤੀਅਜੰਤਕੇਖਰੀਜੁਥੈਜਾਚੰਗਨਾ॥੧॥ ਮਗਥਿ
 ਜਨਪੁਰਿਪਰਮਗਤਿਪਵਉ॥ ਜਨਮਜਨਮਕੀਮੈਲੁਮਿਟਢੀ॥ ਦੀਫਪੋਰੋ
 ਗੀਮਿਟਹਿਹਰਿਅਥਿਧਿਹਰਿਨਿਗਲਾਪੈਮੰਗਨਾ॥ ੨॥ ਸੁਦਈਸੁਲ
 ਥਿਥਿਮਲਜਸੁਸੁਆਮੀ॥ ਏਕਓਟਤਥਿਥਿਥੁਕਾਮੀ॥ ਨਿਵਿਨਿਦਿਪਇ
 ਲਗਓਦਾਸਤੋਕੇਕਹਿਸੁਕਿਤਨਹੀਮੰਗਨਾ॥ ੩॥ ਰਸਨਗੁਣਗਵੈਹਰਿਤ
 ਗੀਮਿਟਹਿਕਮਤੇਅਵਗਟਮੇਗੇ॥ ਸਿਮਰਿਸਿਮਰਿਸੁਆਮੀਮਨਜੀਵੈਪੋਚ
 ਦੁਤਤਜਿਤੰਗਨਾ॥ ੪॥ ਚਰਨਕਮਲਜਪਿਥੋਨਿਥਿਚਰੀਐ॥ ਸਤਸੰਗ
 ਮਿਲਿਸਗਰਤਰੀਐ॥ ਅਰਚਾਬੰਦਾਨਹਿਸਮਤਿਦਸੀਬਾਹੁਭੋਜਿਨਿਨ
 ਨਿਗਨਾ॥ ੫॥ ਦਾਸਦਾਸਨੋਕੇਕਹਿਲੇਹੁਗੋਪਲਾ॥ ਕੁਪਨਿਧਨਦੀਨਦਇ
 ਆਲਾ॥ ਸੁਖਸਹਈਪੁਰਨਪਰਮੇਸੁਰਮਿਲਕਦੈਨੋਵੀਭੰਗਨਾ॥ ੬॥ ਮ
 ਨੁਤਨੁਅਗਪਿਧਰੀਹਰਿਅਗੀ॥ ਜਨਮਜਨਮਕੋਸੇਇਆਜਗੈ॥ ਜਿਸਕ

ਸੇਖੀਪੁਪਿਪਲਕਹਤਿਤਿਆਗੀਉਮੈਤਨਾ ॥ ੧ ॥ ਜਲਿਥਾਪਿਪੁ
 ਨਅੰਤਨਾਸੀ॥ਘਟਿਘਟਿਗੰਦਾਅਛਲਾਮੁਆਮੀ॥ਭਰਮਕੀਉਖੇ
 ਗੰਧਪੁਰੈਏਕਹਦਿਆਸਰਗੰਗਾ ॥ ੨ ॥ ਜਤਕੁਤਪੋਖਿਪੁਤਸੁਖਸਾਗਰ
 ਹਿਤਿਕੀਡਰਨਾਹੀਰਨਗਰ॥ਅਗਹਅਗਪਕਿਛੀਮਿਨਹੀਪਈਅੰ
 ਖਾਥੀਜੇਸਕਿਰਪੰਗਨ ॥ ੩ ॥ ਛਤੀਸੀਨਲਾਮਨੁਤਨੁਠੰਢਾ॥ਜਨਮਮੁ
 ਟਕੀਮੰਦਰੀਡੰਡਾ॥ਕਰਗਹਿਕਿਛੀਏਪੁਭਿਅਪੈਅਮਿਥਿਪਗਿਰਾ
 ਟੰਗਨਾ ॥ ੪ ॥ ਏਕੋਏਕਹਦਿਆਸਭਠਈ॥ਤਿਸੁਥਿਨੁਦੁਜੋਕਈਨਾ
 ਆਦਿਮਧਿਅੰਤਪੁਭੁਗਦਿਆਸਿਨਾਉਛਰਮੰਗਨਾ ॥ ੫ ॥ ਗੁਰੁਪਮ
 ਸਰਗੰਗੇਗਿਰਾ॥ਗੁਰੁਕਰਤਗੁਰੁਸਦਥਮੰਦਾ॥ਗੁਰਜਪੁਜਪਿਜਾਤਭ
 ਲਾਪਇਆਗਿਆਨਦੀਪਕੁਮੈਤਸੰਗਨਾ ॥ ੬ ॥ ਜੇਪੇਖਸੇਸਭਕਿਛੁਸੁ
 ਆਮੀ॥ਜੇਸੁਨਨਸੇਪੁਭਕੀਬਨੀ॥ਜੇਕੀਨੇਸੇਤੁਮਹਿਕਹਇਥਿਸਰ
 ਸਹਈਸੀਤਤਨਾ ॥ ੭ ॥ ਜਾਚਕੁਜਾਚੈਥਮਹਿਅਰਧੈ॥ਪਤਿਤਪਛਨ
 ਪੂਰਨਪੁਭਸਧੈ॥ਏਕੋਨੁਸਰਬਮੁਖਗੁਣਨਿਧਿਅਨਮੰਗਨਨਿਹਕਿਚ
 ਨਾ ॥ ੮ ॥ ਕਇਆਪਤ੍ਰਪੁਭੁਕਰਣੈਹਰਾ॥ਲਗੀਲਾਗੀਸੰਤਸੰਗਾਰਿ
 ਰਮਲਾਸੇਇਥਲੀਹਥਿਥਈਮਨੁਨੀਮਿਮਜੀਠੈਰੰਗਨਾ ॥ ੯ ॥ ਸੁਲਹਕ
 ਲਾਸੀਪੂਰਨਫਲਿਆ॥ਅਨਤਕਲੇਹੋਇਠੁਕੁਚਕਿਆ॥ਅਨਰਥਿਨੇ
 ਰਹਿਨਮਸੁਖਨਾਕਅੰਮ੍ਰਿਤਰਸੁਹਿਭੁੰਚਨਾ ॥ ੧੦ ॥ ੨ ॥ ੧ ॥

ਮਾਮੁਪਲਾ ੫ ਸੋਲਹ ੧੬ਸਾ ੨੪੨ਪਸਾਰ
 ਤੁਸਹਿਭੁਉਸੇਵਕੁਕੀਤਾ॥ਜੀਓਪ੍ਰਿਤਸੁਭਤੋਰੀਤਾ॥ਕਰਨਕਰਵਨਸ
 ਭਤੁਪੋਤੁਪੋਨਹੀਕਿਛੁਅਸਭ ॥ ੧ ॥ ਤੁਸਹਿਪਠਏਤਜਗਮਹੋਏਯੋ
 ਭੁਯਕਵਾਸਕਰਮਕਮਏ॥ਤੁਛਤੇਥਾਹਿਕਿਛੁਨੇਹੋਆਤੀਨਹੀਕਿਛੁ
 ਕਭ ॥ ੨ ॥ ਉਹਹਕਮੁਤਮਰਸਈਐ॥ਈਹਹਹਿਜਸੁਭੇਗਭਈਐ
 ਅਪਲੇਖਅਲੇਖੇਅਪੁਤਮਸਿਓਨਹੀਕਿਛੁਭਾ ॥ ੩ ॥ ਪੁਤਸਭ
 ਬਰਕਭਾਤੇਜਿਓਖੇਲਵਹਿਤਿਓਖੇਲਵਿਹਰੇ॥ਓਭਾਭਮਰਗਸਭ
 ਤੁਮਹੀਕੀਨਚਲੈਨਹੀਕੇਵਪਭਾ ॥ ੪ ॥ ਇਕਿਥੈਸਇਥੈਗਿਓਅੰਤਰੀ

੧੨੨
 ਏਕਿਪਠਏਰਸਾਦਸੰਤਗਿਏਕੀਕਏਘਾਸਇਕੀਕਓਰਨਾਇਨਮੁ
 ਪਕੀਐਕਿਅਕੁਭਾ ॥ ੫ ॥ ਕਵਨਸੁਮੁਕਤੀਕਵਨਸਨਰਕਾ॥ਕਵਨਸੁ
 ਸਗੀਕਵਨਸੁਭਗਤਾ॥ਕਵਨਸੁਦਾਨਕਵਨਸੁਪਛਕਵਨਸੁਮਰਤਕਵ
 ਨਜਭਾ ॥ ੬ ॥ ਹੁਕਮੈਮੁਕਤੀਭਕਮਨਰਕਾ॥ਹੁਕਮੈਸਗੀਭਕਮਕਭਾਸਾ
 ਤਨਮਹੋਛਹੁਕਮਾਨਾ॥ਜਨਹੀਅਵਰਧਭਾ ॥ ੭ ॥ ਸਗਕੀਨਾਅੰਤ
 ਤੁਮਕਭਾ॥ਇਕਿਥਰਸਤਲਿਕਰਿਮਨਮੁਖਗਾਵਾ॥ਇਕਨਾਪਹਿਲ
 ਾਵਹਿਐਪਸਤਿਗਰਜਨਕਾਮਚਭਾ ॥ ੮ ॥ ਕਥਿਤਕਵਲਾਸਤੁ
 ਕੀਮਪਠਾਇਆ॥ਜੀਅਜੰਤੁਭਾਇਸਮਾਇਆ॥ਵੇਦਿਗਸਿਥਿਰੰਗ
 ਮਠੈਰਚੁਨਕੀਨਇਕੁਅਖਭਾ ॥ ੯ ॥ ਵਡਾਸਹਿਭਵੰਗੀਨਈ॥ਵਡਰ
 ਤਰਵਡੀਜਿਸੁਜਈ॥ਅਗਮਅੰਗੋਚਰੁਭਾਏਤਏਤਲਪੈਨਹੀਕਛੁਅ
 ਹਭਾ ॥ ੧੦ ॥ ਕੀਮਤਿਕੋਇਨਜਾਣੇਚਾਅਪੇਅਪਿਨਿਰੰਜਨਪੂਜਾਅਪਿ
 ਸੁਗਿਆਨੀਅਪਿਧਿਆਨੀਅਪਿਸਨਵੰਤਅਚਿਗਭਾ ॥ ੧੧ ॥ ਕਤਕਿਐ
 ਦਿਨਗੁਪਤੁਕਹਾਇਆ॥ਕਤਕਿਅਦਿਨਸੁੰਨਿਸਮਾਇਆ॥ਕਤਕਿਅਦਿਨ
 ਹੁਪੁਕਰਾਪੇਕਰਤਪਰਗਟਭਾ ॥ ੧੨ ॥ ਅਪੇਸਕਰੀਸਥਲਾਕਹਾਇਆ॥
 ਅਪੇਸੁਰਅਮੁਰਚਲਾਇਆ॥ਅਪੇਸਿਵਰਤਈਅਨੁਅੰਤਰਿਅਪੇਸੀਤ
 ਲੁਨੁਰਗਭਾ ॥ ੧੩ ॥ ਜਿਸਹਿਨਿਵਜੇਗਮੁਖਿਸਜੋਨਾਮੁਵਸੈਤਿਸੁਅਨਪ
 ਰਵਜਾ॥ਤਿਸਹੀਸੁਖਤਿਸਹੀਠੁਕਰਈਤਿਸਹਿਨਾਵੰਤਮੁਨੇਭਾ ॥ ੧੪ ॥ ਕੀ
 ਮਤਿਕਰਾਕਹੀਨਜਈ॥ਕਹਨਾਕਥੇਅੰਤਰਸਈ॥ਅਦਿਮਧਿਅੰਤਿ
 ਭੁਸਈਹਾਥੇਸਿਸੈਕੈਨਿਥੇਭਾ ॥ ੧੫ ॥ ਤਿਸਹਿਸਿਗੁਨਹੀਕੋਕਈ॥ਕਸ
 ਾਥਿਭੇਤਥਥੁਨੇਹਈ॥ਨਨਕਕਪੁਭਾਪੇਅਪੇਕਰਿਕਭਿਵੈਚੋਜ
 ਥਭਾ ॥ ੧੬ ॥ ੧ ॥ ੧ ॥ ਮਾਮੁਪਲਾ ੫ ਅਤੁਤਪਰਬੁਧਮਪਰਮੇਸੁਰਅੰਤਰ
 ਜਾਮੀ॥ਮਧੁਸੂਦਨਵੇਸੇਰਸੁਆਮੀ॥ਰਿਸੀਕੇਸਗੋਵਹਨਪਾਗੀਮੁਰਲੀ
 ਮਨੋਹਰਹਰਿਗੰਗਾ ॥ ੧ ॥ ਮੇਹਨਮਾਧਵਕ੍ਰਿਸਨਮੁਰਗੇ॥ਜਗਦੀਸੁਰਹਿਜੀ
 ਓਅਸੁਰਸੰਘਾਗੇ॥ਜਗਜੀਵਨਅਥਿਨਸੀਠੁਕੁਘਟਘਟਵਸੀਪੈਸੰਗ
 ॥ ੨ ॥ ਪਰਈਪਰਈਸਨਗੰਗਿਪਨਗਇਆ॥ਦਾਭਾਗੇਪ੍ਰਥੀਮਧਾਇ
 ਾ॥ਥਾਵਨੁਪੁਕੀਅਤੁਪੁਕਰਨੇਸਭਪੀਸੇਤੀਪੈਰੰਗਾ ॥ ੩ ॥ ਸ੍ਰੀਰਾਮਚੰ
 ਦ੍ਰਿਜਿਸੁਰੂਪੁਨਹੇਖਿਆ॥ਬਨਵਲੀਚਕੁਪਟਿਰਸਿਅਨੂਪਿਆ॥ਸ

ਮਰਦਾਨਾ ਸੇਈਸੋਲਮਸਾਇਕਤੀਜੀਸੰਦਰਜਿਸਨਜਿਹਾ
 ਕਰਾਹੀਕੇਰਕੇਰਕੇਰਕੀਮ ਸਿਫਤੀਮੁਹਰੀਤਅਥਹਰੀਮ ਕਰਕੇ
 ਕਮਿਸਰਪੁਰਇਆਤੁਤਿਨਕਬੀਦਿਖਲਸਤਰਾ ॥ ੧ ॥
 ੧੧੧ ਪਰਬੁਮਸਕਰਿਚੀਸਰਜ ਅਪਰਪਿਓਥਪਸਜ ਪੁ
 ਕੀਸਰਣੇਗਤੁਤਮੁਖਾਈਐਕਛਕਚੀਨਹੀਦੇਅਪੋਲਕਾ ॥ ਗਤ
 ਅਗਨੀਮਾਪੀਜਨਤਿਓਥਾਇਆ ਰਕਤਕਰਮਮਹਿਨਹੀਸੰਘਰਿਅ ਅ
 ਪਨਸਿਮਰਨੁਪ੍ਰਾਪਤਿਐਓਹਸਗਲਘਟਕਮਲਕ ॥ ਚਰ
 ਕਮਲਸਰਣਈਅਇਆ ਮਧਸੀਗਿਹਿਰਿਜਸੁਗਾਇਆ ਜਨਮਮ
 ਸਕਿਦੁਖਨਿਵੇਰੇਜਪਿਹਿਹਿਰਿਕਉਨਹੀਕਲਾਕ ॥ ਸਮਥਅ
 ਕਥਾਗਚਰਦੇਵ ਜੀਅਜੰਨਸਤਤਕੀਸਿਵਾ ਅੰਤਜੇਰਜਸਤਤ
 ਉਤਤੁਜਬਪਰਕਰੀਪਲਾਕਾ ॥ ਤਿਸਹਿਪਰਪਤਿਹੇਨਿਧਨ
 ਰਮਨਮਰਸੁਅੰਤਰਿਮਨਾ ਕਰਗਹਿਲੀਨੇਅਪਕੁਪਤੋਵਿਰੇਕੇਈਸਲ
 ਕਾ ॥ ੧ ॥ ਅਦਿਅੰਤਿਮਪਿਪ੍ਰਤੁਸੇਈਅਪੇਕਰਤਕਰੇਸੁਏਈਕਮਕਉ
 ਮਿਦਿਅਸਧਸੰਗਤੇਦਲਿਦਨਕੇਈਘਲਾਕ ॥ ਉਤਮਥਈਗ
 ਓਗਪਲਾ ॥ ਸਧਸੰਗਤਿਕੀਮੰਗਹੁਵਲਾ ॥ ਬਸਨਮੇਟਿਨਿਬਾਸਿਓ
 ਈਐਕਲਮਲਸਗਲੇਜਲਾਕ ॥ ੧ ॥ ਸੰਤਕੀਇਹੀਤਿਨਿਰਲੀ ਪ
 ਰਬੁਮੁਖਰਿਦਖਹਿਨਲੀ ॥ ਸਸਿਸਾਸਿਅਧਨਿਹਿਰਿਕਿਓਸਿਮਰਤ
 ਕੀਜੇਅਲ੍ਹਕ ॥ ਜਹਦੇਖਤਹਅੰਤਰਜਮੀ ॥ ਨਿਮਖਨਵਿਸਰਤੁਮ
 ਮੇਰਸੁਅਮੀ ॥ ਸਿਮਰਿਸਿਮਰਿਜੀਵਤਿਤੇਰੇਦਸਾਬਨਿਜਲਿਪੁਨਖਲਾਕ
 ॥ ੧ ॥ ਤਤੀਵਉਨਤਕਓਲਗੇ ॥ ਸਿਮਰਤਨਮੁਅਨਦਿਨੁਜਗੇ ॥ ਅਨਾਥ
 ਨੇਰਕਰਹਿਸਿਮਰਤਿਸਮਏਅਸੰਗਿਨਤਲਕਾ ॥ ੧ ॥ ਰੇਗੋਸੰਗਤਥਾ
 ਸੁਨਹੀ ॥ ਮਧਸੰਗਿਹਿਕੀਰਤਨੁਗਾਹੀ ॥ ਅਪਣਨਪ੍ਰਦੇਹਿਪ੍ਰਕ੍ਰੀਤਮ
 ਮੁਣਿਓਨਤੀਖਲਕਾ ॥ ੧ ॥ ਨਮੁਰਤਨੁਤਰਪੈਪਿਅਰੇ ॥ ਗੰਗਰਤੇਤੇਰੇਸ
 ਅਪਰ ॥ ਤੇਰੇਗੰਗਤੇਤੁਸੁਜੇਹਵਿਰੇਕੇਈਲਲਾਕ ॥ ੧ ॥ ਜਿਨਕਪ੍ਰਾਪਿ
 ਮੰਗਮਨੁਮੇਰ ॥ ਜਿਨਿਵਿਸਰਹਿਨਹੀਕਪੁਥਗਾ ॥ ਤਿਨਕੈਸੰਗਿਪਰਮਪ੍ਰਪ
 ਈਸਦਸੰਗਿਹਿਨਲਾਕਾ ॥ ੧ ॥ ਸਜਨਸੀਤੁਪਿਅਰੇਸੇਈ ॥ ਏਕੋਇ
 ਏਰਗਮਤਿਥੇਈ ॥ ਕਮ੍ਰੇਧੁਰਕਰਤਜਾਇਤਿਜਨਕਓਪਦਸੁਮਿਰ

੧੧੧ ॥ ੧ ॥ ਤਰਾਵਿਨਾਨੀਐਈਸਾਗਰਿਪਕਰਨਪੁਕਰੀ ॥ ਏਕ
 ਏਕੀਸਤਿਗਰੁ ॥ ਜੇਨਿਨੀਤਿਅਨੁਕਾਅਨਾਕਾ ॥ ਮਾਪੀਸੇ
 ਕਾਸਰੇਨਹੀ ॥ ਅਨਾਗਰਿਹਿਕਮਿਥਾਈ ॥ ਨਨਕਸੇ ॥ ੧ ॥
 ਗਰਤਤੁਸਮਰਪੁਰਵਲਾਕਾ ॥ ੧ ॥ ੧ ॥

੧੧੧ ॥ ੧ ॥ ਮਲ ੧ ॥ ੧੧੧ ॥ ੧ ॥

ਰਗਕਮਲਹਿਰੇਨਿਤਪਰੀ ॥ ਗੁਰਪੁਰਪਿਨਖਿਨਮਾਕਰੀ ॥ ਨਮ
 ਨੁਅਗਿਪਧੀਸੁਰੁਅਗੇਜਗਮਹਿਨਮਸੁਵਟਾ ॥ ਸੇਠਕਰਕਿਓ
 ਨਹਿਸੁਰੇ ॥ ਜੀਓਪਿੰਡਰਸਜਿਸਦਾ ॥ ਸਸਿਗਿਰਸਿਸਾਨਕਰਕੀ
 ਤਅਪਣਪਵਟਾ ॥ ੧ ॥ ਜਤੋਥਿਰਥਕੇਈਨਹੀ ॥ ਅਠਪਹਰਓਥਮ
 ਨਮਹੀ ॥ ਸਧਸੰਗਿਕਜੁਅਚਤੁਸਾਮੀਵਰਗਤਸੇਕਪਵਟਾ ॥ ੧ ॥
 ਓਪਦਰਥਅਸਟਰਸਸਿਧਿ ॥ ਨਮੁਨਿਧਨਸਹਜਸਖਨਉਨਿਧਿ ਸਰ
 ਬਕਲਿਅਦਜੇਮਨਮਹਿਚਹਿਮਿਲਿਸਧੁਸੁਅਮੀਰਵਟਾ ॥ ਸਾ
 ਸਕਸਿਮ੍ਰਿਤਿਓਦਵਖਈ ॥ ਜਨਮੁਪਦਰਥਜੀਤੁਪਰਈ ॥ ਕਮ੍ਰੇਧੁਨਿ
 ਦਪਰਹੀਐਹਿਰਸਨਨਕਗਾਵਟਾ ॥ ੧ ॥ ਜਿਸੁਪੁਨਗੰਥਅਕਲਾ
 ਹੀਜਾਈ ॥ ਪੁਰਨਪੁਰਿਹਿਅਦਿਨੁਤੀ ॥ ਜੇਜੰਨਪੰਸੀਵਡਕਹੀਥਾ
 ਹਿਨੇਜੇਨੀਪਵਟਾ ॥ ੧ ॥ ਜਿਸਨੇਥੇਸੇਪੁਰਖੁਧਿਧਤਾ ॥ ਜਲਤਓਰੇ
 ਹੇਨਿਤਤਤਾ ॥ ਅਕਿਤਪਣਕਓਰਥੋਨੇਕੇਈਨਕਥਘੇਰਮਹਿਪਵਟਾ
 ॥ ੧ ॥ ਜੀਓਪਣਤਨੁਪੁਨਿਨਿਸਜਿਅ ॥ ਮਤਗਰੁਮਹਿਰਥਨਿਦਿਜਿਅ
 ਤਿਸਮਿਧਿਪੀਤਿਓਡਿਅਨਾ ॥ ਕਪ੍ਰਸਿਰੇਨਾਵਟਾ ॥ ਪਰਿਅਨੁ
 ਹਸਅਮੀਸੇ ॥ ਘਟਿਘਟਿਵਸਹਿਸਕਨਕੇਨੇ ॥ ਹਥਿਅਮਕਲੁਅਦ
 ਹੀਜੰਨਸੁਰਾਹਿਧਿਤਿਜੇਨਟਵਟਾ ॥ ੧ ॥ ਜਕੋਮਸਕਿਪੁਰਿਲਿਖਿਪਏ
 ਆ ॥ ਤਿਸਹੀਪੁਰਖੁਨਵਿਅਪੈਮਏ ॥ ਨਨਕਾਸਰਸਰਾਈਦ
 ਸਰਾਵੈਨਲਵਟਾ ॥ ੧ ॥ ਅਗੇਅਦੁਖਸੁਖਸਭਿਕੀਨੇ ॥ ਅੰਮ੍ਰਤਨਮੁ
 ਚਿਰਈਹੀਜੀਨੇ ॥ ਤਕੀਕੀਮਕਿਰਪਣਨਜਈਤਤਕਰਓਸਿਸਮਵਟਾ
 ॥ ੧ ॥ ਸੇਈਭਗਤੁਸੇਈਵਡਵਟਾ ॥ ਸੇਈਪੁਰਨੁਪੁਰਖੁਧਿਧਤਾ ॥ ਬਲਸ

ਹਲੇ ਸੋਈ ਤੇ ਜੋ ਤੇਰੇ ਮਾਠਿ ਵਟਾ ॥੧॥ ਮਿਹਰਤੁ ਪਸੁ ਪਦਿ ਆਪਣੇ ॥ ਤਿ
ਲਾਨੀ ਬਧ ਪਾਪਿ ਘਟਿ ਨ ਘਟਾਏ ॥ ਸੋਈ ਹੋਇ ਨਿਕਰ ਤਭਾਵੈ ਕਿਐ ਆ
ਪੁਵੈ ਵਟਾ ॥੧॥ ੧॥ ਅਪਕੁ ਪਤੇ ਸੋਈ ਕਾਛੇ ॥ ਜਨਮ ਜਨਮ ਕੇਟੁ ਟੇਗੇ ॥
ਕਿਹ ਪਧਿ ਰਿਧੇ ਕਰਿ ਆਪਨੀ ਮਿਲੈ ਸੁਪ੍ਰਗਾਥਿ ਦੁਖਿ ਆਵਟਾ ॥੧॥
ਤੇਰੀ ਕੀਮਤਿ ਕਹਣ ਨ ਜਈ ॥ ਅਚਰਜ ਰੂਪ ਵਡੀ ਵਡਿਆਈ ॥ ਭਗਤਿ
ਦਾ ਨੁਮੈ ਜਨ ਤੇਰਾ ਨ ਕਬਹੂੰ ਲਿਖਾਇ ਜਵਟਾ ॥੧॥ ੧੧॥ ੧੨॥ ਮਃ ੧੧॥
ਮਃ ੩॥ ੧੨॥ ਮਃ ੪॥ ੨॥ ਮਃ ੫॥ ੧੪॥ ਜੁਮੈ ਸੋਲਹੇ ॥੧॥ ੨॥

999
१८ सातगुरुपुसदि

[illegible][illegible]

ਕਾਜਲਾਹਰੇ ਮੇਲਾ ਸਾਥਿ ਨਾਮੋਂ ਕਿਸਮ ਛਰੁ ॥ ੧ ॥ ਤੀਜਾ
 ਸਾਥਿ ਸਾਜ ਸਰਸਰਾਹਿ ਆ ਗੁਰਮੁਖਿ ਕੀ ਨਿਬਟ ਸਿਰਜੇ ਸਿਸੁ ਆ
 ਯੋਗ ਆਗਿਆ ਹਥ ਆਪੁ ॥ ੨ ॥ ਨੀਚ ਰਿਆ ॥ ਬੁਧਮਾਥਿ ਸੁਖਮਾਸੁ
 ਤੋਗਣ ਸਿਸੁ ਆਰਾ ॥ ਨਦ ਖੰਡ ਪ੍ਰਿਥਮੀ ਸਾਜੋ ਹਰਿ ਗੋਬਿੰਦ ਰਿਆ ॥ ੩ ॥
 ਕੀ ਨੀਚ ਖਾਇ ਅੰਤਿਕਲਾ ਪ੍ਰਿਥਮੀ ॥ ੪ ॥ ਤਨ ਜੈ ਕੈ ਵਿਸਲਾ
 ਰਜਣ ਹਰਿਆ ॥ ੫ ॥ ਤਨ ਆਸੁ ਬਾਧਿ ਅੰਗਿ ਪ੍ਰਗਮੁਖਿ ਨਿਸੁ ਤਰਿਆ ॥ ੬ ॥
 ॥ ੭ ॥ ॥ ਜੇਤੁ ਮੁਖਾਸਾ ਰਾਹਿਕ ਕੀ ਗੀਤ ਵੰਡੀ ॥ ਜੀਓ ॥
 ਤਿਜ ਤਬੇ ਮਹਿ ਅਕਾਦਿ ਪਸੀ ਜਨੀ ॥ ੮ ॥ ॥ ਵਰਜਨ ਤੇ ਜਲਾ ਕੁਤੀ
 ਵਿਛੋੜ ਮਹਿ ਜੀਓ ॥ ੯ ॥ ਤਸਿ ਸਜਣੀ ਮੇਰੇ ਹੋ ਕੁ ਪੁਓਲਾ ॥ ੧੦ ॥
 ਵਰਜਨ ਜਲਾ ਭਉ ਵੰਡੇ ਕੁ ਪੁਓਲਾ ॥ ਸਜਣ ਸਰਪਤਿ ਸਾਜੁ ਜਿ
 ਮੁਖਿ ਮਲਿਕੀ ਕੈ ਰਗੁ ॥ ੧੧ ॥ ॥ ਤੁਅਗਮਦ ਇਅਲਾ ਬੇਅੰਤ ਹੀ
 ਕੀ ਮਤਿ ਕੋ ਕਉ ਚਿਟਾ ॥ ਤੁਪੁਸਿਗਿਜਿ ਅਸਭ ਸੰਸਾਰੁ ਤਨ ਇਕੁ ਸਗਲ ਭਉ
 ਛਾ ॥ ਤਹੀ ਕੁਦਰਤਿ ਕੋ ਇਨ ਜਟੇ ਮੇਰੇ ਠਕੁਰ ਸਗਲ ਚਿਟਾ ॥ ਤੁਪੁਅਪਿਕਿ
 ਇਨ ਸਕੈ ਤੁਅਬਨ ਸੀਜ ਗਏ ਪਰਾ ॥ ਤੁਪੁਥਾ ਪੈਚੈ ਰਜੁ ਗਤੁ ਕਰਤਾ ਸਾ
 ਲਾਪਰਣ ॥ ਤੁਪੁਅਵਟ ਜਣਾ ਕੀ ਅਤੁਪੁਲਾ ਪੁਨਲਾ ਗੋਇਣਾ ॥ ਜਿਸੇ ਹੋ
 ਚਿਅ ਪਿਦ ਇਅਲਾ ਤਿਸੁਲਾ ਵਸਿਤਿ ਗੁਰਚਰਣਾ ॥ ਤੁਹੋਰ ਤਬਿ ਪੈਨ
 ਲਾਕਈ ਅਥਿਨਾ ਸੀਸੁ ਸਿਟਿਕਰਣ ॥ ੧੨ ॥ ੧੩ ॥ ਜੇਤਵਤੁ ਹਿਅੰ
 ਛਟਾਤੁ ਪਗਤ ਸੁਪਾ ਵੀਹੇ ॥ ਇਕੁ ਮਕੈ ਬਾਹੁ ਮੈ ਗੀਵਾ ॥ ਤਨ ਪੈਛੇ ਹੀ
 ॥ ੧੪ ॥ ॥ ਹਕੈ ਲਾਸੁ ਹਵਟ ਸਹੁ ਬੈਠਾ ਭੈਣ ਮਲਿ ॥ ਕੁਨੀ ਨਵੈ ਵਥਿ ਬਥਰੁ ਜੰ
 ਪਾਇਆ ਵੇਚਲਿ ॥ ਸੋਜ ਵਿਛੋਈ ਕੈ ਤਕੁ ਕੀ ਆਹ ਕੁ ਸੀਗਾਰ ॥ ਇਹੀ
 ਇਨ ਸਮਾਵਈ ਜੇਗਲਿ ਪਹਿਰਾਰ ॥ ੧੫ ॥ ॥ ੧੬ ॥ ॥ ਕੁਰਬਾਨੁ ਪ੍ਰਗਮ
 ਰਜਨਿ ਨਾਵਹੀ ॥ ਤੁਕੁਰਮੀ ਸਾਜਿ ਹਿਸੁ ਸਿਸੁ ਜਿਸੁ ਮਾਵਹੀ ॥ ੧੭ ॥
 ਨਨਈ ਲਖਿਅ ਕਿਓਤੁ ਛਹਿਓ ਆਵਹੀ ॥ ਤੁਸਭ ਮਹਿ ਵਰਤਿ ਅਸੀ ॥
 ਕੁਦਰਤਿ ਵਿਖਾਵਹੀ ॥ ਤਹੀ ਭਗਤਿ ਕਰ ਕੰਗਰੇ ਇਨਾ ਵਹੀ ॥ ਇਹੀ
 ਤਨ ਵਹਹਲਾ ਕੀ ਮਨ ਪਾਵਹੀ ॥ ਜਿਸੇ ਹੋਵਹਿ ਅਪਿਦ ਇਅਲਾ ਤਿ
 ਸੁਸਤਿਗੁਰ ਸੇਵਾ ਵਹੀ ॥ ਜਿਸੁ ਕਰੇਨਾ ਵਾ ॥ ਤੇਇ ਜੋ ਹਰਿ ਗੁਰ ਗਵਹੀ ॥
 ੧੮ ॥ ੧੯ ॥ ॥ ਜਪੁ ਪਸੀ ਹਰ ਮੈ ਪੀਮਿ ਜੈ ਨਾਲਿ ॥ ਤਕੈ ਛੁਪ ਖਿਲਾਇ

੧੯ ॥ ੨੦ ॥ ॥ ਨਨਕ ਬੈਠਾ ਕਸੇ ॥ ਏਲੀ ਮੇਰੇ ਹਿ ॥ ੨੧ ॥
 ॥ ਏਹੀ ਤੁਨਾਟ ਮਹਿ ਜਸ ਬੇਜਈ ਸਈ ਮੁਖਰ ॥ ੨੨ ॥ ॥ ਕਅਗਲਾਇ
 ਕੁਛ ॥ ਸਿਵੇ ਲਿਨ ਜੀਹੈ ॥ ੨੩ ॥ ॥ ਨਨਕ ਲਾਸੇ ਦੀ ॥ ਤਹੀ ਮੀਤ ਅਹੁ ਸੇ
 ਮਹੀਓ ॥ ੨੪ ॥ ॥ ੨੫ ॥ ॥ ਸਪਾਸੁ ਜਣਾ ਸਹੁ ਤੇ ਸਕਾਇ ॥ ੨੬ ॥
 ॥ ੨੭ ॥ ॥ ਠਕਰ ਸਵਕਾ ਪ੍ਰਜੀਤਾ ॥ ਨਨਕੀ ਨਾਮੀ ॥ ਤੁਅਪਸਾਵਟਾ ॥ ਜ
 ਤੀਸ ਸੀਪੁਕ ਨਿਮਲਾ ਮੇਰੇ ਚਿਕਰਾ ॥ ੨੮ ॥ ॥ ਸਕਾ ॥ ੨੯ ॥ ॥ ਸਾਗਲਾ ਧਮਾ
 ਪਲਾ ॥ ੩੦ ॥ ॥ ਇਹਾ ਵਗਦਾਰ ਚਾਇ ਕੀ ॥ ਚੰਦਰੇ ॥ ੩੧ ॥ ॥ ਸੁਫਾ ॥ ੩੨ ॥
 ਗੁਰਾਂ ਨਾਪ ਵਹੀ ਜਿਸੁ ਵਹੀ ਗੁਰਮੀ ॥ ਜਥਿ ਅਥਿ ॥ ੩੩ ॥ ॥ ਚਿਰ
 ਲਾਵੈ ਕਿਛੁ ਦਸਿ ਜੀਤਾ ॥ ੩੪ ॥ ॥ ੩੫ ॥ ॥ ਕਹੀਓ ਕੀ ॥ ੩੬ ॥ ॥ ਹਲਿ
 ਗੁਰਮਹਰ ॥ ਵਥੈ ਛੁਟੀ ਕੀ ॥ ੩੭ ॥ ॥ ਮਹਿ ਜੈ ਕਉ
 ਵਰਿਓ ॥ ਅਪੁਆਪਸਲਾਵ ॥ ਨਨਕਾ ਤਸੁ ਸੀਮੇ ॥ ੩੮ ॥ ॥ ਥਿਅ ਛਲੇ
 ਪਥਾਇ ਜੇਥਿ ਜੀਮਿ ॥ ੩੯ ॥ ॥ ਭਰੇ ਭਰੇ ਹੁਰੁ ਜਸੇ ਵੈ ॥ ਅਲਾਕੁ ॥ ਮੁਰਤਿ ਪਈ ਚੋ
 ਰਣੀ ਅਠਿ ਰਿਕ ਛੁਆਵਹੀ ॥ ੪੦ ॥ ॥ ੪੧ ॥ ॥ ਤੁਪੁਪੁਨਾ ਗੇਖਿ ਆਜਾ ॥ ੪੨ ॥
 ਵਰਨ ਬਾਹਰਾ ॥ ਇਮਣ ਸਜਾਟ ॥ ਹਿਨੁ ਵਰਤ ਪਿਯਾਰਾ ॥ ੪੩ ॥ ॥ ਸੁਕਾਪਟ
 ਬੰਗਾ ਆਪਿ ਤੁਪੁਲੇ ਪੁਨਲਾਰਾ ॥ ੪੪ ॥ ॥ ਤੁਪੁਰਖੁ ਅਨੀਦੀ ਅਨੀਤ ਸਭ ਜੀਓ
 ਮਹਾਰਾ ॥ ੪੫ ॥ ॥ ਤੁਸਕੈ ਵਾ ਮਹਿ ਦੇਵਿ ਪੁਤਨਰਾ ॥ ਕਿਆ ਅਧਾਨਿ ਹਵਾਏ
 ਤੁਅਥਿਨਾ ਸੀਅ ਪਰਪਰਾ ॥ ਜਿਸੁ ਮੇਲਾ ਹਿਸਤਿ ਗੁਰ ਅਪਿਤਿ ਸਕੈ ਭਿਕੁ
 ਰਾ ॥ ਸੇਵਕ ਸਕਰਾ ਸੇਵਕ ਹਿਨਾ ਨਕਾਨੁ ॥ ੪੬ ॥ ॥ ੪੭ ॥ ॥ ਗਹਿ
 ਕੰਗਾ ॥ ੪੮ ॥ ॥ ਛਾਇ ਅਗਲਾ ਜਾ ਲੇਹਿ ਹਕਾ ॥ ਜਿਨ ਭਗਮ ਬਹੁ ਰਜਿ
 ਨਥਿ ॥ ੪੯ ॥ ॥ ੫੦ ॥ ॥ ਨਨਕ ਪੀਠ ਪਕਸ ਜਿਅ ਪਰਿਆ ਆਠ ਸਥਿ ਜੁ
 ਰਾ ਬਾਹਰਾ ॥ ਤੇਗੁਰਾ ਪਥੈ ਠਾਕਰਾ ॥ ੫੧ ॥ ॥ ਨਨਕ ਕਸਗੇ ਆਪ
 ਕਈਆ ਪਈ ਅਥਲਾ ਮਹਿ ॥ ਜਿਨੀ ਗੁਰਮਨ ਇਅਗਿ ਜੀਜੇ ਸਈ ਖਾਹਿ
 ੫੨ ॥ ੫੩ ॥ ॥ ਤੁਪੁਨਗਮ ਪਿਥੇ ਲਾਹਾ ॥ ਇਅ ਵਿਚਿ ਹੋਇ ॥ ਪਈਆ ॥
 ਕੁਮੈ ਰਪੁ ਚੋਰੇ ਹਹਿ ॥ ਤਕਰਾ ਥਿਰਿਆਈਆ ॥ ਦਸਨ ਗੀਏ ਕਾਖ
 ਕਰਿ ਰਸਮਾ ਦੇਲ ਕਈਆ ॥ ਇਨਿ ਮਾਇਆ ਮੇਰੀ ਮਈਆ ਨਿਤਾ ਠਹੀ
 ਭਗਮਈਆ ॥ ਹਨਦੈ ਵੈਰੀ ॥ ਚਿਵਿ ਸਕਾ ॥ ੫੪ ॥ ॥ ਸਿਵ ਅਗੈ
 ਸਕਾ ॥ ੫੫ ॥ ॥ ਇਹਿ ਵਿਚਹੀ ਤੁਪੁਰਖਿ ਆਜੇ ਸਤ

[illegible][illegible]

ਬਸਹਿਚਰਕਿਸਨ॥ ਨੈਨੁਕਵਸੁਵਨੁਸਪਨਿਦਿੰਦੀਕਹਿਅਨਮਾ
ਨ॥ ਬਬਅਬਨਬਸਹਿਦਿਹਾਓ॥ ਘਰੀਘਰੀਕਲਾਖਮੀਕ
ਇਧਰੇਤਨਓ॥ ੧੧॥ ੧੨॥ ਧਰਮੁਹਿਜਬਲੇਖਾ॥ ਗੋਬਰੀਨਿਕਸੀ
ਭਰੀ॥ ਪੰਚਕਿਸਨਵਭਾਗਿਏਲੈਥੀਧੋਧੀਓਦਰਬਰੀ॥ ਕੀ
ਕਈਗਸੁਨਪਰੇਸੰਤਪੁਖਤਪੀਕਹੁਨਿਬੇਗ॥ ਅਬਕੀਬਾਰਬਖਸਿਓ
ਕਥਿਬਹਿਨਭਉਜਲਿਫੇਗ॥ ੧੧॥ ੧੨॥

੧੦॥ ੧੧॥ ੧੨॥

ਮਾਤਰੀਤੀਰੀ॥ ਅਨਭਉਕਿਨੈਨਦੇਖਿਅਬੈਗੀਅਭੇ॥ ਬਿਨੁਭੈਅ
ਕਥਿਨਹੋਇਵਟਪੈ॥ ੧॥ ਸਤੁਪਦਰਿਦੈਭਉਪਵੈਬੈਗੀਅਭੇ॥
ਸਮੈਭਉਤਨਿਕਭਉਹੋਇਵਟਪੈ॥ ੨॥ ਧਰਿਪਪੰਡਨਕੀਜਈਬੈਗੀ
ਅਭੇ॥ ਪਾਖੰਡਿਤਸਭੁਲੇਕਵਟਪੈ॥ ੩॥ ਤਿਸਨਪਾਸੁਨਭਉਈ
ਬੈਗੀਅਭੇ॥ ਮਮਤਜਲਿਅਪਿੰਡਵਟਪੈ॥ ੪॥ ਚਿਤਜਲਿਭੁ
ਜਲਿਅਬੈਗੀਅਭੇ॥ ਜੋਮਨੀਮੁਰਤਕੋਹੋਇਵਟਪੈ॥ ੫॥ ਸਤਿਗੁ
ਰਬਿਨਬੈਗੀਨਹੋਵਈਬੈਗੀਅਭੇ॥ ਜਲੈਚੈਸਭੁਕੋਇਵਟਪੈ॥
ਕੁਮੁਹੋਵੈਸਤਿਗੁਰੀਮਲੈਬੈਗੀਅਭੇ॥ ਸਤੁਜੇਪਵੈਸੋਇਵਟਪੈ॥
ਕਪਕਈਗਇਕਥੈਨਤੀਬੈਗੀਅਭੇ॥ ਮੇਕਭਉਜਲਪਸਿਓਤ
ਰਿਵਟਪੈ॥ ੧੦॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
ਭਉਬਿਦਰੋਕਦੇਖਭਿਓਗਰੀਬਮਹਿਭਵੈ॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
ਭਗਮਤੇਭੁਲਾਸੀਭਗਵਨੁਜਨਿਆ॥ ਤਮਰੇਦੁਪਾਥੈਦਰੋਕਪੈਨੋਅੰਮ੍ਰਿ
ਤੁਕਰਿਮੈਮਨਿਆ॥ ੧॥ ਖਰਿਸਮਨਿਸਹੁਪਾਇਆਗੁਨਗਵਤੈਰਿਓ
ਹਨੀ॥ ਕਈਕੋਠਕੁਰਅਨਦਥਿਨੈਦੀਜਤਿਨਕਾਹੁਕੀਮਨੀ॥ ੧੨॥
੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥ ਚੀਨਬਿਸਮਿਓਰਿਵਨੈਨੀਨੁਬਿਸਮਿਓਰਿ॥ ਪੇਟਭ
ਰਿਓਪਸੁਅਜਿਓਸੋਇਓਮਨੁਖੁਜਨਮੁਹਿਓਰਿਓ॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
ਤਿਕਥਪੁਨਹੀਰੀਨੀਗਚਿਓਪੈਛੁਠਾ॥ ਸੁਅਨਸੁਕਰਬਇਸਜਿਵੈਛੁਠ
ਕਤਚਲਿਓਓਠਾ॥ ੧॥ ਅਪਸਕਉਦਿਗਘਕਰਿਜਨੈਅਓਨਕਉਲ
ਗਮਤਾਮਨਾਬਾਚਕਰਮਨਮੈਦੇਖੈਦੇਜਕਜਤਾ॥ ੨॥ ਕਮੀਕੀਧੀ

ਕੁਰੀਬਾਜੀਗਰਬਕਮ॥ ਨਿਦਕਰਤੇਜਨਮਸਿਓਨਕਥਹਨਸਿਮਹਿਓਰਿਮ
ਕਹਿਕਈਰਚਤੈਨੀਮੁਰਖਮੁਗਪੁਰਵਗ॥ ਮਨਮਜਨਿਓਨਤੀ॥
ਕੋਸੋਤਸੰਘਪਰਿ॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥ ਗਗਨਿਦਮਮ
ਬਾਜਿਓਪਸਿਨੀਸਨੈਘਓ॥ ਬਤਮਮੀਡੋਓਸੁਗਮਅਬਾਛੁਠਨਕਦਓ॥
੧॥ ਸੁਰਸਪਹਿਚਨੀਅੰਜਨਲਹੈਦੀਨਕੋਹੋਤ॥ ਪੁਰਜਪੁਰਜਾਕਟਿਮਰੋਕ
ਬੁਨਛੁਛੋਤ॥ ੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
ਪਪੀਜੀਅਰੋਲੋਭਕਰਤੈਅਜਕਾਲਉਠਿਨਹਿਗ॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
ਲਲਚਲਾਗੇਜਨਮੁਗਵਇਅਮਇਅਭਰੀਮਛੁਲਾਹਿਗ॥ ਪਨਜੰਬ
ਨਕਗਰਬੁਨਕੀਜੋਕਗਦਜਿਓਗਲੇਜਹਿਗ॥ ੧੧॥ ਜਥਿਜਮੁਆਦਕ
ਸਗਪਿਪਟਕੈਤਦਿਨਕਿਛੁਨਬਸਹਿਗ॥ ਸਿਮਰਨੁਭਜਨੁਦਏਅਨਹੀ
ਕੀਨੀਤਉਮੁਖਿਚੋਟਖਹਿਗ॥ ੧੨॥ ਪਰਮਹਇਜਬਲੇਖਾਮੀਕੋਕਿਅਮਖ
ਲੈਕੈਜਹਿਗ॥ ਕਥੁਕਈਗਸੁਨਪਰੇਸੰਤਪੁਸਪਸੰਗਤਿਤਿਜਹਿਗ॥
੧੩॥ ੧੪॥ ੧੫॥

੧੩॥ ੧੪॥ ੧੫॥

ਗਗਮਰਨਮਦਜੀਨ॥ ਚਾਗਿਮਕਤਿਚਰੈਸਿਧਿਮਲਿਕੈਟੁਲਪਪੁਭਰੀ
ਸਗਨਿਪਹਿਓ॥ ਮੁਕਤਿਭਉਚਉਪੁਜੁਗਿਜਾਨਿਓਜਸੁਰੀਰਤਿਮਬੈਛ
ਤੁਪਹਿਓ॥ ੧॥ ਰਾਜਾਮਜਪਤਕੋਨਤਰਿਓਗੁਰਉਪਦੇਸਿਸਪਰੀਸੰ
ਗਤਿਭਗਤਭਗਤਤੋਕੋਨਮੁਪਹਿਓ॥ ੧੧॥ ੧੨॥ ੧੩॥ ੧੪॥ ੧੫॥ ੧੬॥ ੧੭॥ ੧੮॥ ੧੯॥ ੨੦॥
ਕਥਿਗਜਤਦੇਖਿਪ੍ਰਤਪੁਜਮਹਿਓ॥ ਨਿਰਭਉਕਏਰੋਮਬਲਗਗਜਿ
ਤਜਨਮਮਰਨਸੰਤਪਹਿਓ॥ ੧॥ ਅੰਬਗੀਕਕਓਦੀਓਅਭੋਪਦਰਜ
ਭਕੀਖਨਅਪਿਕਕਹਿਓ॥ ਨਉਨਿਧਿਠਕਰਿਦਈਸੁਦਾਮੈਪੁਅਟਲਅ
ਜਪੁਨਹਿਓ॥ ੧॥ ਭਗਤਿਹੋਤਿਮਹਿਓਰਿਨਖਸੁਨਗਸੇਘਰੁਪੋਹੋਇ
ਦੋਹਹਿਓ॥ ਨਮਕੈਭਗਤਿਬਸਿਕੇਸਵਅਜਪੁਲਾਕਿਕੇਦਅਰਥਹੋ॥
੧੪॥ ੧੫॥

੧੪॥ ੧੫॥

ਗਗਮੁਥਾਣੀਜੰਦਬਜੀਕਾ॥ ਚੰਦਸਤਭੋਇਅਨਦਿਸਤਪੁਰਿਅਸੁਰ

ਮੇਰੇ ਗੁਰਮਤ ਪੈ ਜੇ ਤੀ ਅੰਤਰਿ ਜੇ ਤਿਸਾ ਮਈ ਅਪਪ ਛਤ ਅਪੈ ॥
 ਪੈਸੀ ਕੈ ਘਰਿ ਸਬਦਿ ਪੈਸੀ ਸਾਹੁ ਕੈ ਪਿਰ ਕਈ ॥ ਨਨਕ ਸਾਹਿ
 ਗੁਰਮਿਲੀ ਮਿਲਈ ਚਕੀ ਕਾਇਲੇ ਕਈ ॥ ੧੨ ॥ ੧੧ ॥
 ੧ - ੧ ॥ ਭੋਲਾਵ ਭੋਲੀ ॥ ਗੁਰਮਤਿ ਪਛਤਈ ॥ ਪਿਰਿ ਗੁਰ
 ਅਤੀਸੀ ਪਿਰ ਕੀ ਸਹਜਈ ॥ ਪਿਰੇ ਭੋਲੇ ਸੁਖੀ ਅਦ ਗੁਰਮਤਿ
 ਤਿਸੁ ਪਨ ਵਿਧਟ ਰਤਾ ॥ ਕੀਮਕੁੰਧ ਅੰਧ ਕਾਇ ਗੁਰਮਤਿ ਮੇਲ
 ਗੀਤਤ ॥ ਓਗਰਿ ਸੁਚਾਇ ਅੰਧ ਰਮਈ ॥ ਕੁਸਮੇਤ ਸਮਸਮ
 ਈ ਨਨਕ ਸਚਨ ਮਇਦੀ ਕੁਲਿਕਲਿ ਪਛਤਈ ॥ ਸੁਖਿ
 ਨਹਿ ਪਿਰੇ ਇਕ ਬੰਨੀ ਤੀ ਮਹੀ ॥ ਤਿਨਿ ਘਰਿ ਰਹਿ ਅਤੁਰ ਬੰਨੇ
 ਭਸਮੇ ਢੇਰੀ ॥ ਬਿਨੁ ਅਪਨੈ ਨਾਹੈ ਚੈ ਕਿਅ ਕਹੀ ॥ ਐਕਿਅ
 ਕੀਜੈ ॥ ਅਮ੍ਰਿਤ ਨਾਮੁ ਰਸ ਰਸ ਰਸ ਰਸ ਰਸ ਰਸ ਰਸ ਰਸ ਰਸ ਰਸ ਰਸ
 ਨਵੈ ਕੋ ਸੋਗਿ ਨਾਮ ਥੀ ਅਵੈ ਜਇਯਾਨੇ ॥ ਨਨਕ ਲਾਹੈ ਘਰਿ
 ਜਈ ਐਸਾ ਚੀਜੁ ਮਤਿ ਤੇਰੀ ॥ ਸਾਜਨੇ ਮੇਰੇ ਮੀ ਅਤੁਰ
 ਨਹ ਦੇਰੀ ॥ ਸਹਿਸਮ ਲੇਤਿ ਨ ਸੁਜਣਾ ਮੁਖੈ ਨੈਟ ਕਰੀ ॥ ਮੁਖੈ
 ਟਭਰੀ ਗੁਟ ਸਹੈ ਰੀ ਕਿਉ ਪਕੀ ਮਲੀ ਪਿਆਰ ॥ ਮਰਗੁ ਪ੍ਰਯੁਜਣ
 ਉਦਿਖੜ ਕਿਉ ਪਈ ਐ ਪਿਰ ਪਾਗੇ ॥ ਸਤਿਗੁਰ ਸਬਦੀ ਮਿਲੈ ਵਿਛੋ
 ਨੀਤ ਨ ਮਨੁ ਅਗੈਰ ਥੈ ॥ ਨਨਕ ਅਮ੍ਰਿਤ ਬਿਰਖੁ ਮਹਾਰਸ ਭਾਲੈ ॥
 ਮਿਲਿ ਪੀਤ ਮਰਸੁ ਚਥੈ ॥ ਮਹਲਿ ਬੁਲਾਇ ਤੀ ਏ ਬਿਲ ਮਨੀ
 ਜੈ ॥ ਅਨਾਦਿ ਨ ਰਹੀ ਏ ਸਹਜੀ ਮੀ ॥ ਸੁਖਿ ਸੁਖਿ ਜੀ ਮਲੀ ਜੈ
 ਸੁਨ ਕੀਜੈ ਗੁਰਮਤਿ ॥ ਰਸਮਈ ॥ ਸਾਹਿਬ ਤੀ ਮਲੀ ਮਲੀ ਮਲੀ
 ਖਿਅਵਟ ਜਈ ॥ ਜਜਨ ਦੀ ਖਧਾ ॥ ਪ੍ਰਕੋਸ ਮਾ ਕੀਛੋ ਗਿਨਿ ਰਹੀ
 ॥ ਨਨਕ ਅਪੈ ਅਪਪ ਛਟੈ ਗੁਰਮੁਖਿ ਤ ਭੁਖੀ ਜਈ ॥ ੧੩ ॥
 ੧ - ੧ ॥ ਮੇਲੇ ਲਾਹੇ ਗੀਲੇ ॥ ਮਲੇ ਲਾਹੇ ਕਾਨੇ ॥ ਘਰਿ
 ਅਲਖਲਖ ਇਅ ਅਦ ਰਨਾ ਜਾ ਕਲੇ ॥ ਗੁਰਿ ਅਲਾਮਤੁ ॥ ਇਅ
 ਜੀ ਤਿਸੁ ਏ ਅਜੈ ਪ੍ਰਭ ਕਿਰਪਾਈ ॥ ਜਗੀਦਰ ਨਾਨਕ ॥ ਸੁਖਿ
 ਪਤ ਸਹਜੀ ਮਲੇ ਬਨਈ ॥ ਨਰਿ ਕਰਹਿ ਤੁਰਾਹਿ ਤੀ ਐਸਾ
 ਦੇਹੁ ਦੀ ਨਰ ਇਅਲਾ ॥ ਪਟਵਤਿ ਨਨਕ ਸਨਿਦਾਸੁ ਰਸਮਈ

ਅਪ੍ਰਤਿਪਲਾ ॥ ੪੨ ਪ੍ਰਹਿਰਾ ਹਿਰੋਅਤਿਪਿਅਰੇ ॥ ਸਬਦ ਗੁਰ
ਗਿਆਨ ਗੁਰਮੁਖਿ ਮੁਖਾਰੇ ॥ ਗੁਰਮੁਖਿ ਮੁਖਾਰੇ ਤਿਖਵਣਾ ਧਰੇ ਤਕਅੰਤੁ
ਪਾਇਆ ॥ ਸੰਗੀ ਨਾਮੀ ਜੰ ਤਿਖਵਣਾ ਨੰਤਰਦੈ ਰੋਸੁ ਸਦਿਆ ॥
ਅਗੰਧ ਪਰਅਪਥਾ ਪਿਥਿ ਥਾਪਤਿ ਸੁਖਾ ਵਸੁਦੈ ॥ ਨਾਨਕੀ ਗੰਗ
ਥਾਪੋ ਅਗੁਣ ਕੋਹ ਰਿਪਵੈ ॥ ੨ ॥ ਗੁਣ ਗੁਣ ਹਿਸਮਣ ਮਾਜਕਿਨ
ਮਨੀਸਾ ॥ ਸਚ ਸਾਚੇ ਸਮਾਇਆ ਚੁਕਾ ਅਵਤਾਰਨਾ ॥ ਸਚਾ ਰੰ
ਪੁਰ ਤਾਰਾ ਚਰਤਾ ਸਾਚੀ ਮਨੀਸਾ ਨਿਭਵੈ ॥ ਸਾਚੇ ਧਰਿਅਿ ਅਰਨਾ
ਜੈਸਾ ਜੈਸਾ ਚੰਦਮਾ ਵੈ ॥ ਮਹਨਿ ਮਹਿ ਤੀਜੀ ਅਮਨ ਮਹਾ ਚੰਦਨ ਖਲੀਨ
ਹਰੇ ॥ ਨਾਨਕ ਜੰ ਤੀਜੀ ਤਸਮਾਈ ਜੀ ਮਿਲਿਆ ਅਤਿ ਪੁਰਖ ॥ ਸ
ਚ ਪੁਰਖ ਜਿਲਾਹੁ ਸਚੁ ਗੁਰਬਾਨਾ ॥ ਮਨੁ ਸੁਖ ਨਹ ਪਾਈਐ ਗੁਰਮੁਖਿ
ਗਿਆਨੇ ॥ ਵੈਸ੍ਵਰੁਦੈ ਸੋ ਪਰਵੈ ਨਾਸਦਾ ਤਵਰਣਾ ॥ ਅਮਰੁ
ਅਜੰਨੀ ਅਸਥਿਰ ਜਪੈ ਸਚਾ ਮਹਲੁ ਚਿਰਣਾ ॥ ਰੇਤਿ ਚੁਪਾਤ
ਲੇਖੁ ਨ ਲਿਖੀਐ ਪਗਟੀ ਜੋ ਤਿਮਰੀ ॥ ਨਾਨਕ ਸਾਚੇ ਚਰਚ ਗੁਰ
ਮੁਖਿ ਤਰੀਐ ਤਰੀ ॥ ੩ ॥ ੨੪ ਗੰਮਤਲਾ ੧ ੨੨ ॥ ਏਮਨ ਮੇਰਿਆ
ਤੁਸਮਣੁ ਅਚੇ ਤਇਅਟਿਅਰਾਮਾ ॥ ਏਮਨ ਮੇਰਿਆ ਭਭਿ ਅਵਗਣ
ਗੁਣੀ ਸਮਟਿਅਰਾਮਾ ॥ ਬਹੁ ਸੁਦਲੁ ਭਣਕਿਰਤਕਮਣੈ ਵਿਛੁਰਿਆ
ਨਹੀਮੇਲਾ ॥ ਕਿਉਂਤੁ ਤਰੁਤਰੀਐ ਤਮਰ ਗਿਮਰੀਐ ਤਮਰ ਪੰਥੁ ਉਠੇਲਾ
॥ ਮਨਿ ਰਮਨੁ ਨੀਤਾ ਸਾਧੁ ਪੁਰਖ ਅਵਧਇ ਰਧਕਿਅਕਰੇ ॥ ਥੰ
ਧਾਨਿ ਥਾਪਿਆਇਨਾ ਥਾਪਿਛੁਣੈ ਗੁਰਮੁਖਿ ਸਦੈ ਨਰਗੇ ॥ ਏਮਨ ਮੇ
ਰਿਆ ਤਛੀ ਡੇਅਲਾ ਜੰਤਲਾ ਰਾਮਾ ॥ ਏਮਨ ਮੇਰਿਆ ਹਰਿ ਸੇਵਹਾਰੁ
ਖੁਨਿ ਰਲਾ ਰਾਮਾ ॥ ਹਰਿ ਸਿਮਹਿ ਚੈਕ ਕਰਸਾਚਾ ਸਭ ਜਗਤ ਜਿਨਿ ਥਾਪਿ
ਇਆ ॥ ਪਥਿਟ ਪਾਣੀ ਅਗਨਿ ਥਾਪੇਗਥਿ ਥੇਲਾ ਜਗਤਿ ਦੇਖਇਆ
॥ ਆਚਰਿਤੁ ਦੀਚਰਿ ਆਪੋ ਹਰਿਨਾਮੁ ਜੰਮ ਜਪੁ ਪਾਪੀ ॥ ਸਖਸੈਨੁ ਪਿ
ਆਰਪੀ ਮਨੁ ਮੁਹਰਿਕਾ ਜਪੁ ਜਪੈ ॥ ਏਮਨ ਮੇਰਿਆ ਤੁਹਿ ਰਹਤ
ਚੈਤਨ ਖਵਾਹੀ ਰਾਮਾ ॥ ਏਮਨ ਮੇਰਿਆ ਗਣਗਾਰਹਿ ਸਹਜਿ ਸਮਾਵਹੀ
ਰਾਮਾ ॥ ਗਣਗਾ ਇਰਮੁਰਸਾ ਇਰਸੈ ਅਹਿ ਗੁਰਗਿਆਨੁ ਐਨੁ ਸਰਹਾ ॥
ਵੈਲਕਦੀ ਪਕਸਥਾਇਚਨਾ ਪੰਚਤੁ ਤਸੈ ਪਾਹਿ ॥ ਭੈਕਾਇ ਨਿਰਭ

ਉਹ ਹਿੰਦੁ ਤਰਗੀਮੀਲਿਐ ਕਰਨਸਰਏ ॥ ਕਪਰਿਗਿਅਰੁਤਮ
 ਸਿੱਖਹਿਅੰਗਿ ਕਿਰਪਾਧਰੇ ॥ ਏਮਨਮੇਰਿਅਤੁਕਿਅਲੇਅ
 ਸਿਅਕਅਲੈਜਾਮੀਰਮ ॥ ਏਮਨਮੇਰਿਅਤੁਕਸੀਜਾਕਮੁਚੁ
 ਕਾਇਸੀਰਮ ॥ ਪੰਨਸੀਚਹਿਹਿਨਮਚੁਧਰਗਸਬਦਿਕਉਪੁ
 ਛਣਹੋ ॥ ਮੈਲਪਰਹਿਮਚਦਿਨਿਹਮਲਮਹਲੁਮਹਮਚੁਸਣਹੋ
 ॥ ਪਾਤਨਮਪਦਹਿਪਹਿਸਿਧਦਹਿ ॥ ਲਿਐਮਤਪੀਰਸੁ ॥ ਹਿੰ
 ਨਮੁਪਿਅਈਐਸਬਦਿਰਸੁਪਈਐਦਰਕਗਿਜਪੀਐਹਿਜੇਸੁ
 ॥ ਏਮਨਮੇਰਿਅਤੁਪਉਏਈਅਮੰਦਰਕਿਉਚਕੇਰਮ ॥ ਏਮ
 ਨਮੇਰਿਅਤਿਨਬਰੀਪਰਿਨਐਬਕੇਰਮ ॥ ਪਹਿਸਜਨੁਅਪਰੁ
 ਪੀਤਮੁਗੁਰਸਬਦਸੁਗਤਿਲੈਪਦਹੋ ॥ ਮਿਲਿਸਪਸੀਗਤਿਕਰ
 ਹਿਰਲੀਅਫਿਰਿਨਪਛੇਤਵਹੋ ॥ ਕਹਿਦਇਆਦਨੁਦਇਅਲ
 ਸਚਹਿਨਮਸੰਗਤਿਪਦਹਿ ॥ ਨਨਕਪੈਐਪੈਸਟਹਪੀਤਮੁਗੁਰ
 ਸਬਦਿਮਨੁਸਮਝਵਹੋ ॥ ॥ ॥ ॥

ੴ ਸਤਿਗੁਰਪਸਾਦ

ੴ ਸਤਿਗੁਰਪਸਾਦ ॥ ਅੰਤਰਿਪਿਰੀਪਿਅਕਉਪਿਪਿਥਿ
 ਨੁਜੀਦੀਐਰਮ ॥ ਜਬਲਗੁਰਸੁਨੋਹਿਕਉਐਮਤੁਪੀਦੀਐ
 ਰਮ ॥ ਕਿਉਐਮਤੁਪੀਦੀਐਹਿਥਿਨੁਜੀਦੀਐਤਿਸਬਿਨੁਰਹੁ
 ਨਜਹੋ ॥ ਅਨਦਿਨੁਪਿਥਿਪਿਥਿਕਰਦਿਨੁਰਾਤੀਪਰਥਿਨੁਪਿਆਸਾ
 ਜਏ ॥ ਅਪਣੀਕ੍ਰਿਪਕਰਹੁਪਿਥਿਅਰਹਿਹਿਨਮਸਦਸਾਹਿਅ
 ॥ ਗੁਰਕੈਸਬਦਿਮਲਿਅਮੈਪੀਤਮੁਹਿਸਤਿਗੁਰਦਿਟਦਹਿਅ
 ॥ ॥ ਜਬਦੇਖਪਿਰਪਿਅਰਹਿਗੁਰਸਿਰਵਰਮ ॥ ਮੇਰੇਅੰਤਰਿ
 ਹਿਦਿਗਸਪਿਥਿਪਿਥਿਨਿਤਰਵਰਮ ॥ ਪਿਥਿਚਵੀਪਅਰਸਬ
 ਦਿਨਿਸਤਰਥਿਨੁਦੇਖਿਪਤਿਨਅਵਹੋ ॥ ਸਬਦਿਸੀਗਰੁਹੋਵੈ

ਤਕਮਾਦਿਹਿਹਿਨਮਪਿਅਵਹੋ ॥ ਦਇਆਦਨੁਮੰਗਤਜਨੀਕ
 ਮੈਪੀਤਮੁਰਹਿਮਲਾਏ ॥ ਅਨਦਿਨੁਗੁਰਗਪਲਾਪਾਈਹਮਸਤਿ
 ਗੁਰਦਿਟਹਪਮਏ ॥ ॥ ਨਮਪਥਰਹਿਨਵਸਿਖਕਉਨਲਰੀ
 ਐਰਮ ॥ ਗੁਰਸੇਵਸਬਦਸੁਕਾਐਮਮੁਕਸਿਅਗੀਅਰਮ ॥ ਤਮ
 ਮੁਕਮਗਪਕਿਛੀਮੀ ॥ ਨਹੀਪਈਤੈਅਰੀ ॥ ਤਗਦਿਅ ॥ ਤੁਮ
 ਪਦਇਅਲਦਇਅਕਮਿਲਹਿਹਿਨਮਿਗੀਨੀਮਦਿਅ
 ਅਨਕਜਨਮਪਾਪਕਰਿਕਰਮਹੁਦਿ ॥ ਰਬਿਮਰਣਗਤਿਅਏ ॥ ਰਏ
 ਆਕਰਹੁਕਿਲਵਹੁਹਿਨੀਥਿਹਮਲਾਗਹਮਤਿਗੁਰਪਦਾ
 ਗੁਰਪਰਸੁਹਮਲੇਪਮਿਲਿਕਰਨੁਹੋਇਅਰਮ ॥ ਜੇਸੀਤੀਮਲ
 ਦਿਕਇਅਗਤੁਸੋਇਅਰਮ ॥ ਕਇਅਗਤਸਹਿਅਮਰੇਪਿਮ
 ਹਿਅਕਉਸਸਿਗਿਰੀਮਦਿਸਰੀਐ ॥ ਅਦਿਸੁਦਿਅਗੇਚਰਪਕਉ
 ਆਗੁਰਸਬਦੀਹਉਸਤਿਗੁਰਕੈਥਲਿਹੀਐ ॥ ਸਤਿਗੁਰਅਗੇ
 ਸੀਸੁਕੇਟਦੋਏਜੇਸਤਿਗੁਰਾਚੇਕਵੈ ॥ ਆਪਦਇਅਕਰਹੁਪੁਛ
 ਦਾਤਨਨਕਐਕਿਸਮੁਵੈ ॥ ॥ ੴ ਸਤਿਗੁਰਪਸਾਦ ॥ ੴ ਸਤਿਗੁਰ
 ਅਗਮਅਗਾਧਿਅਪਰਪਰਅਪਰਪਰ ॥ ਜੇਤਮਪਿਅਵਹਿਜ
 ਗਦੀਸਤਜਨਭਉਥਿਖਮਤਰ ॥ ਥਿਖਮਭਉਥਿਨਤਰਿਅਸੁਹੋ
 ਲਾਜਿਨਹਿਹਿਨਮੁਪਿਅਇਅ ॥ ਗੁਰਵਕਿਸਤਿਗੁਰਜੇਭਉ
 ਚਲੇਨਿਨਹਿਹਿਅਪਿਮਲਇਅ ॥ ਜੇਤੀਜੇਤੀਮਿਲਿਜੇਤਿ
 ਸਮਣੀਹਰਿਕ੍ਰਿਪਕਰਿਪਰਣੀਪਰ ॥ ਹਰਿਹਿਅਗਮਅਗਾਧਿਅ
 ਪਰਪਰਅਪਰਪਰ ॥ ੴ ਸਤਿਗੁਰਪਸਾਦ ॥ ੴ ਸਤਿਗੁਰਪਸਾਦ
 ਦਿਪੁਰਿਹਿਅ ॥ ਤੁਅਲੇਖਅਕਉਅਗੀਮੁਗੁਰਸਤਿਗੁਰਬਚਾ
 ਨਿਲਹਿਅ ॥ ਪੰਨਪੰਨੁਜੇਨਪਰਥਪੁਰਜੀ ॥ ਗੁਰੀਤੀਗਤੀਮ
 ਲਿਗੁਣਹਵੇ ॥ ਥਿਥਕਉਪਥਿਥੀਚਹਿਗੁਰਪਿਥਿਗੁਰਸਬਦਿਪਿਨੁ
 ਪਿਨੁਹਿਨਿਤਰਵੇ ॥ ਜਬਹਿਹਿਗੁਰਪਿਥਿਹਿਨਮੁਥੇਲੀ ॥ ਜ
 ਥਰਗੁਰਮੁਖਿਹਿਹਿਕਰਿਅ ॥ ਤੁਮਸੁਆਮੀਅਗਮਅਥਹੁ
 ਪਦਿਪਦਿਪੁਰਿਹਿਅ ॥ ॥ ਸੇਵਕਜਨਸੇਵਹਿਪਰਵਣਜੀ
 ਨਸਦਿਅਗੁਰਮਤਿਹੋ ॥ ਤਿਨਕੈਕੋਟਿਸਥਿਪਪਿਨੁਪਰਹਿਹਿ

1044

ਗੁਰੂ ਜੈ ਗੁਰੂ ਬੈਨ ਇਲਾਇ ਐਸ ਭਿਛਟ ਕਿਗਇਆ ॥ ਏਹੀਆ
ਜਮਨਗਏ ਗੁਰਿਹਿਹਿਗਿਜਪਨਕੀਆ ॥ ੩੩ ॥ ਐਸਾ ਐਸਾ
ਸਗੈ ਤਕਏ ॥ ਕੁਚਲਾਤਭਇਆ ॥ ਸਭਮੇਰੀ ਦੇਖਦਰਸਨਗੁਰੂ
ਸੀ ਭਕਿਨੈ ਆਛਾਨਦ ਮੁਲਾਇਆ ॥ ਆਛਾਨ ਮੁਕਿਛਪਇਆਨ
ਬੋਲਕਜਗਤੀਆਮੇਰਮੁੰਦਾਪਈ ॥ ਕਈਹਮਕਰਹਿਛਿ
ਕਿਸਪਸਿਮੈਗਹਸਭਭਾਗਿਸਾਤੰਗੁਰੂਪਛੇਪਈ ॥ ਜਗਤੀਆ
ਬਿਪਦਸਿਅਣਪਕਭਵੀਚਗੁਰੁਠਤੀਨਿਬੋਲਕਸਾਭਿਓਹਿਗ
ਇਆ ॥ ੩੩ ॥ ਐਸਾ ਐਸਾ ਸੁਰਸਗੈਤਕਏਤਕੁਚਲਾਤਭਇਆ
॥ ੩੪ ॥ ਮਿਲਿਅਏਨਗਰਮਾਜਨਗੁਰਸਤਿਗੁਰਚਿਟਗਈ ॥ ਗਰਸ
ਤਿਗੁਰਗੁਰੇਵਿਦੁਪਛਿੰਸਿਮਿਤਿਸਮਤਸਭਨੀਸਧੀਕੀਤਸਕਿ
ਪੁਲਾਦਿਸੀਰਾਮਿਕਰਿਗੁਰਗੈਵਦੁਪਿਅਇਆ ॥ ਵੀਨਗਰਿ
ਕੋਟਿਪੰਚੇਰੇਰਵਦਵੇਗੇਤਿਨਕਥਾਓਥੇਹੁਗਵਾਇਆ ॥ ਕੀਰਤਨ
ਪੁਰਣਤਿਤਪੁੰਨੋਵਹਿਗੁਰਥਚਨਿਨਨਕਿਹਿਭਗਤਿਲੀ
ਮਿਲਿਅਏਨਗਰਮਾਜਨਗੁਰਸਤਿਗੁਰਚਿਟਗਈ ॥ ੩੫ ॥ ੧੫

(੦੨੦)
ਮਿਸਾ ਰਗੁਗਾਦ

ਸਾਸ ੧ ॥ ਗੋਰੇ ਗਤਲਾ ੫ ॥ ਧੋਲਿਪਮਈਲਾਲਨਗੁਰਿ
ਮਨੁਦੀਨ ॥ ਸੁਦਿਸਬਦੁਤਮਾਰਮੇਮਨੁਭੀਨ ॥ ਇਮਨੁਭੀਨਜਿ
ਉਜਲਮੀਨਲਗਰੇਗੁਮੁਰਗ ॥ ਕੀਮਤਿਕੀਨਜੀਠਕੁਰਤੰਮਧ
ਅਪਗਾਸਗਲਗੁਟਕੇਦਤਸੁਅਮੀਬਿਨਉਸੁਨਹੁਇਕਰੀਨ ॥
ਦੇਹਰਸੁਨਨਕਥਾਹੀਜੀਅਕਥਾਹੀਬਲਿਕੀਨ ॥ ਇਹ

ਭਨਮਨੁਤੇਰਸਭਗੁਟਤੇਰੇ ॥ ਖੰਨੀਐਵਦਾਦਰਸਨਤੇਰੇ ॥ ਦਰਸਨ
ਤੇਰਸੁਟਿਪ੍ਰਭ ਮਹੰਨਿਮਖਦਿਸਟਿਪੀਖਜੀਵਾ ॥ ਐਮਤਮਸੁਨੀ
ਜੋਤੇਰਕਿਰਪਕਰਹਿਤਪੀਵਾ ॥ ਆਸਪਿਆਸੀਪਿਰਕੇਤਈਜਿਓਚ
ਭਿਕੁਦੀਰੇ ॥ ਕਹੁਨਨਕਜੀਅਕਥਾਹੀਹੀਦਹਰਸੁਪ੍ਰਕਮ
॥ ੩੬ ॥ ਤਮਚਸਹਿਉਸਹੁਅਮਿਜ ॥ ਰੂਪੀਰੂਪਿਅਰਪਨਹਿਤ
ਚਿੰਤਾਪੁਨਸੁਖਦਾਤਗੁਰਮੁਖਿਜਤਸਗਲਗੰਗਬਾਨਐ ॥ ਸੋ
ਈਕਮੁਕਮਵੇਪਈਜਹਤੁਛਰਮਾ ॥ ਜਕਉਕਪਕਗੀਜਗਦੀ
ਸਹਿਤਿਨਿਸਧਸੰਗਿਮਨੁਜਿਤ ॥ ਕਹੁਨਨਕਜੀਅਕਥਾਹੀਹੀ
ਜੀਉਪਿਛਤਉਦਿਤਾ ॥ ੩੭ ॥ ਨਿਗੁਰੁਖੀਲੀਅਸੈਤਨਕਸਦਕਾ
ਸਾਤੇਗਹਿਛਕਿਲੀਅਮੇਰਿਪੀਪਕਦਾ ॥ ਛਕਨਹਰਪ੍ਰਭੁਮਰੇ
ਜੀਅਪੁਨਸੁਖਦਾ ॥ ਅਥਿਨਸੀਅਥਿਗਤਸੁਅਮੀਪੁਰਨਪੁਰ
ਖਬਿਧਤਾ ॥ ਓਸਤਿਕਹੁਨਨਜਇਤਮਗੀਕਥਿਛਕੈਤੁਕਦਕਾ ॥
ਨਨਕਦਸਤਕਥਾਹੀਹੀਮਿਲੈਨਮੁਹਗਿਨਿਮਕਾ ॥ ੩੮ ॥ ੧੧
ਤੁਖਗੀਕਾ ॥ ਜੁਮਲਾ ॥ ਮਃ ੧ ॥ ੬ ॥ ਮਃ ੪ ॥ ੩ ॥ ਮਃ ੫ ॥ ੧ ॥ ਜੁਮਲਾ
॥ ੧੧ ॥

॥ श्रीगणेशाय नमः ॥
 ॥ श्रीगणेशाय नमः ॥
 ॥ श्रीगणेशाय नमः ॥

[illegible]

१। अति नागो विरचितं मगलान्ते ॥ १ ॥ मगलान्ते अन्तर्
२। सो नर गीर्वाण ॥ ३ ॥ अथ नागरी गीर्वाण ॥ ४ ॥ गीर्वाण
३। मगलान्ते मगलान्ते ॥ ५ ॥

[illegible]

ਸਿਰਮੋਲ ਕਰਨੀ ਸੀਸੀ ॥ ੧੧੧ ॥ ਸਾਚੇ ਲਾਏ ਤੇ ਸੁਰਲਾ
 ਗੋਮਾ ਜਕਾਓ ਪਿਤਾ ਮਾਚੀ ਬਸ ਤਕ ਕਰ ਲਾਏ ਪਾਠ ਸਾਧਿਕਾ
 ਸੀ ॥ ੧੧੨ ॥ ਨਾਨਕਾ ਜਮ ਨਿਕਾਏ ਪੈਧਾ ਸੀ ਅਪੋਰਾ
 ਸਾਧਿਕਾ ॥ ਨਿਹਾਰ ਲੂਧੈ ਥਿਅਰਾ ਸੀ ॥ ਮਨ ਕਰਿ ਬੈਲਾ ਸੁਗੰ
 ਕਰਿ ॥ ਭਗਿਆਨ ਗੋਤਿ ਭਰ ਭਰੀ ॥ ਕਪੜੇ ਫਿਰ ਮੁਨਾਹਰ ਸੀ ॥ ਨਾਨਕਾ
 ਸੇ ॥ ੧੧੩ ॥ ॥ ੧ ॥ ॥ ਸੀਕਲਾ ॥ ਰਿਗਾ ਰਿਗਾ ਰਿਗਾ
 ਬਿਲਾ ॥ ੧੧੪ ॥ ॥ ੧ ॥ ॥ ਮਨੁ ਮਾਦਰ ਮਰ ਮਰ ਕੀ ॥ ਮੂਤ ਪਰ ਕਾ
 ਦਸ ॥ ਬਾਲ ਪਰ ਕੀ ਅਰ ਮਕੀ ਦਹਾਈ ॥ ਸਿਵ ਸੀ ਅਸਰ ਮਕਿਰ
 ਲਾਸ ਮਾ ਜੰਘਿਆ ਸਾਧ ॥ ੧੧੫ ॥ ॥ ਕੈਵਲਿ ਕਠਿ ਕਠਿ ਕਉ
 ॥ ੧੧੬ ॥ ॥ ਜੋ ਪਾਟ ਅੰਮ੍ਰਿਤ ਸਥਾਈ ਮਹਿ ਕਾਏ ਤੇ ਸਾਧਿ
 ਆਈ ॥ ਨਗਰੀ ਏਕੈ ਨਿਹਾਰੇ ਜੇ ਪਾਟ ਤੇ ਬਾਗ ਜਿਹਾਈ ॥ ਰਿਕਲੇ
 ਛੋਟੇ ਸਵਾਦ ਭੁਲੇ ਤਮ ਨ ਕੀਵਾ ਭਈ ॥ ੧੧੭ ॥ ॥ ਅਭੈ ਪਦ ਪ੍ਰਤਿਪਨ
 ਨ ਸੇਕ ਪਿਕਾਰੀ ਚਰੀ ॥ ਉਛਟ ਰਲੇ ਤੇ ਹਿਮਦ ਪਾਇ ਜੈ ਸੇਵੇ
 ਮਾਈ ॥ ੧੧੮ ॥ ॥ ਕੇਰਾ ਕਵੀ ਰਜੀਓ ॥ ਕਮਕੁ ਪਰਿਸਨ ਕੇਲੀ ਨਿਗਮਾਈ
 ਕੈ ਜਨੀ ॥ ਕਟੀ ਆਖੈ ਕਛੁ ਨ ਸੁਣੈ ਬੁਝੈ ਮੁਏ ਬਿਨੁ ਪਾਈ ॥ ੧੧੯ ॥ ॥ ਚਲਾ ਕਰ
 ਏ ਛੋਟੇ ਛੋਟੇ ॥ ਅਸ ਜਿਹ ਰਮਾ ਬਿਸਟ ਕੇ ਮੁੰਦਰ ਗੰਧੀ ਕੇ ਬੇਢੇ
 ਰਮਾ ਪੁਰ ਕਵਨ ਕੁਮਕੁਲੇ ਤਮ ਕੇ ਕਾਨ ਨਹੇ ॥ ਅਨਿਕਾ ਕਾਕਿ
 ਏਹ ਤਨ ਕਪੜਾ ਪੈ ਅਦਸਾ ਪੁਰ ॥ ੧੨੦ ॥ ॥ ਅਪਨ ਕੀ ਅਕਛੁ ਨ ਪੈਵੈ ਕਾ
 ਕੈ ਨਹੈ ਪਰਨੀ ॥ ਜਤਿ ਸੁਕਾਵੇ ਸਤਿਗੁਰ ਏਕੈ ਨ ਮੁਖ ਪਾਈ ॥ ਬਲਾ
 ਕੇ ਪਰਾਮਾਨਿ ਬਸਾ ॥ ਕਲਾਵਤ ਦੇਹ ਅਇਓਨ ॥ ਕਪੜਾ ਬੀਜੇ ਹਰਮਾ
 ॥ ੧੨੧ ॥ ॥ ਚਮਿ ਬਡ ਬਾਹੁ ਤੁਸਿ ਅਨੇ ॥ ੧੨੨ ॥ ॥ ਕੇਰਾ ਕਵੀ ਰਜੀਓ ॥ ਟਕੀ ਗਏ
 ਛੋਟੇ ਲਾਗਾ ਬੀਧਨ ॥ ਕਉਲ ਗਤਿ ਸਿਧਿ ਕਾ ॥ ਨ ਕਵੈ ਐ ਮੇਰਾ ਮੁਦੈ
 ਨ ॥ ੧੨੩ ॥ ॥ ਰਮਾ ਬਿਸਟਿ ਏ ਅਭਿਮਾਨੀ ॥ ਕਨਿਕਾ ਮਨੀ ਮਹਾ ਮੁੰਦਰੀ
 ਪਿਸਰ ਮਨੀ ॥ ੧੨੪ ॥ ॥ ਲਾਲਚ ਲਹ ਬਿਕਰ ਮਹਾ ਮਹਾ ਏਹ ਬਿਧਿ
 ਉਪਾਧਿ ॥ ਕਪੜਾ ਬੀਜੇ ਅੰਤਰੀ ਬਿਨਾ ॥ ਏਲਾ ਗੇਕਲਾ ਨਿਹਾਨੀ
 ॥ ੧੨੫ ॥ ॥ ਚਮਿ ਰਿਨ ਅਪਨੀ ਨਿਬਾ ॥ ਤੇਰੇ ਲਾਗ ਜਾਇ ॥ ਏਹ
 ਸੁਖ ਏ ਅਗਰੀ ਅਮਰੀ ਅਸੀ ਗਿਨ ਕਛੁ ਲੈ ਜਾਇ ॥ ੧੨੬ ॥ ॥ ਦਿਹੀ ਬੈ

ਸਿਰਮੋਲ ਕਰਨੀ ਸੀਸੀ ॥ ੧੧੧ ॥ ਸਾਚੇ ਲਾਏ ਤੇ ਸੁਰਲਾ
 ਗੋਮਾ ਜਕਾਓ ਪਿਤਾ ਮਾਚੀ ਬਸ ਤਕ ਕਰ ਲਾਏ ਪਾਠ ਸਾਧਿਕਾ
 ਸੀ ॥ ੧੧੨ ॥ ਨਾਨਕਾ ਜਮ ਨਿਕਾਏ ਪੈਧਾ ਸੀ ਅਪੋਰਾ
 ਸਾਧਿਕਾ ॥ ਨਿਹਾਰ ਲੂਧੈ ਥਿਅਰਾ ਸੀ ॥ ਮਨ ਕਰਿ ਬੈਲਾ ਸੁਗੰ
 ਕਰਿ ॥ ਭਗਿਆਨ ਗੋਤਿ ਭਰ ਭਰੀ ॥ ਕਪੜੇ ਫਿਰ ਮੁਨਾਹਰ ਸੀ ॥ ਨਾਨਕਾ
 ਸੇ ॥ ੧੧੩ ॥ ॥ ੧ ॥ ॥ ਸੀਕਲਾ ॥ ਰਿਗਾ ਰਿਗਾ ਰਿਗਾ
 ਬਿਲਾ ॥ ੧੧੪ ॥ ॥ ੧ ॥ ॥ ਮਨੁ ਮਾਦਰ ਮਰ ਮਰ ਕੀ ॥ ਮੂਤ ਪਰ ਕਾ
 ਦਸ ॥ ਬਾਲ ਪਰ ਕੀ ਅਰ ਮਕੀ ਦਹਾਈ ॥ ਸਿਵ ਸੀ ਅਸਰ ਮਕਿਰ
 ਲਾਸ ਮਾ ਜੰਘਿਆ ਸਾਧ ॥ ੧੧੫ ॥ ॥ ਕੈਵਲਿ ਕਠਿ ਕਠਿ ਕਉ

੧੧੧ ੧੧੨ ੧੧੩

੧੧੪ ੧੧੫ ੧੧੬ ੧੧੭ ੧੧੮ ੧੧੯ ੧੨੦ ੧੨੧ ੧੨੨ ੧੨੩ ੧੨੪ ੧੨੫ ੧੨੬ ੧੨੭ ੧੨੮ ੧੨੯ ੧੩੦

[illegible][illegible][illegible]

[illegible]

ਹਰਿਕਾਸੰਤੁਹਰਿਕੀਹਰਿਮੂਰਤਿਜਿਸੁਹਿਰੈਹਰਿਨਮੁਮੁਗਰਿ॥ਮਸਤਕਿਉ
 ਗੇਹੁਦੈਜਿਸੁਲਿਖਿਅਸੋਗਰਮਤਿਹਿਰੈਹਰਿਨਮੁਸਮਰਿ॥੧॥ਮਧੁਸੂ
 ਦਨਜਪੀਐਉਗਧਾਰਿ॥ਦੇਹੀਨਗਹਿਤਸਕਰਪੰਚਧਾ॥ਗੁਰਸਬਦੀਹਰਿ
 ਕਛੇਮਰਿ॥੧॥੩੩॥ਜਿਨਕਹਹਿਸੇਤੀਮਨੁਮਾਨਿਅਤਿਨਕਰਜਹਰਿ
 ਅਪਿਸਦਰਿ॥ਤਿਨਚਕੀਮੁਪਤਾਜੀਕੋਕੀਹਰਿਅੰਗੀਕਭੁਕੀਅਕਰਤਹਿ
 ੨॥ਮਤਾਮਸੁਗਤਿਤਕਿਛੁਕੀਜੈਜੈਕਿਛੁਹੋਦੈਹਰਿਬਹਹਿਜਿਕਿਛੁਕੋਸੇ
 ਹੀਭਲੇਹਸੀਹਰਿਧਿਆਵਹੁਅਨਦਿਨਨਮੁਮੁਗਰਿ॥੩॥ਹਰਿਜੈਕਿਛੁਕੋ
 ਸੁਆਪੋਅਪੋਓਹੁਪਾਛੇਨਕਿਸੈਕੋਈਚਰਾ॥ਨਾਨਕਸੋਪ੍ਰਭਸਦਾਇਅੰਧੀ
 ਜਿਨਿਮੇਲਿਅਸਸਿਗੁਰਕਿਰਪਧਾਰਿ॥੪॥੧॥੪॥ਕੈਤਮੁਮੁਗਲਾ
 ਸੁਆਹਰਿਮੇਲਹਸਅਮੀਜਿਨਜਪਿਅਮਾਗਤਿਹੋਇਹਮਗੀ॥ਤਿਨਕਰ
 ਦੋਖਿਮਨੁਬਿਗਸੈਖਿਨਖਿਨਤ੍ਰਿਕਓਹਉਥਲਿਹਾਗੀ॥੧॥ਹਰਿਹਿਰੈਹਰਿ
 ਨਨਮੁਮੁਗਰੀ॥ਕ੍ਰਿਪਾਕ੍ਰਿਪਾਕਹਿਜਗਤੀ॥ਸੁਆਮੀਹਮਦਾਸਨਿਦਾਸਕੀ
 ਪਹਿਨਹੀ॥੧॥੩੪॥ਤਿਨਮਹਿਉਤਮਤਿਨਪਤਿਉਤਮਜਿਨਹਿਰੈਹਰਿ
 ਅਮਾਬਨਵਹੀ॥ਤਿਨਕੀਸੇਦਲਾਇਹਿਗ੍ਰਾਮੀਤਿਨਸਿਮਰਤਗਤਿਹੋਇਹ
 ਹੀ॥ਜਿਨਐਸਾਸਨਿਗੁਰਸੁਪੁਨਪਾਇਅਤੇਹਰਿਦਗਾਹਕਛੇਮਰੀ
 ਜੇਨਗਨਿਦਕੋਸੇਕਨਪਵਹਿਤਿਨਕਰਵੇਸਿਜਨਹਰੀ॥੩॥ਹਰਿਅਪਿ
 ਲਾਵੈਅਪੋਬੈਲੈਹਰਿਅਪਿਨਿਰੰਜਨਨਿਰੰਕਸੁਨਿਰਹੀ॥ਹਰਿਜਿਸੁਤ੍ਰ

[illegible]

१। असिगदपुमारे

ਗੁਰਗੋਬਿੰਦ ੫ ੫੭੭
ਸਗਲੀਨੀਤਿਪਸਿਭਿਗਿਆਮੁਤੀਮਈਤਿਗੋਵਿਦਨਮਸੀ ॥ ੩ ॥
ਮੀਮੁਲੇਨਰਕਤਕਚਗਇਲ ॥ ਜਨਮਮਨ ਤੇਰਤਨਗਇਲ ॥ ੪ ॥
੪ ਕਸਿਪੀਰੁ ਖੂਹਿਚਿਰ ॥ ਚਿਹਨਮਨਮੈਰੇਸਕਤੋਰ ॥ ੫ ॥ ਸਗ
ਲਪਾਧਦਹਿਲੇਰੇਨੀ ॥ ਸੁਖੁਜਲਚਿਤਿਕੁਪਹੇਰਕੇਰੇਨੀ ॥ ੬ ॥ ਜਨ
ਮਿਨਮੈਨਾਵੈਨਜਇ ॥ ਨਨਕਕਪੂਰੁਹਿਸਿਮਇ ॥ ੭ ॥ ੫੭੮ ॥
੫ ਓਰਤਸੁਖੀਅਬੈਰਤਸੁਖੀਅ ॥ ਭਇਨਹੀਲਗੈਜਾਮੈਬੁਝੀਅ
॥ ੧ ॥ ਰਖਏਕੁਮਰਸੁਆਮੀ ॥ ਸਗਲਘਟਕਾਅਤਰਜੀ ॥ ੨ ॥
ਸੇਇਅਚਿਤਜਗਿਆਅਚਿਤ ॥ ਜਹੈਕਪੂਰੁਤੁਵਰਤ ॥ ੩ ॥ ਘਰਿ
ਸੁਖਵੀਸੇਅਥਹਰਿਸੁਖੁਪਇਅ ॥ ਕਹਨਨਕਗੁਮਿਤੁਵਿਵਇਅ
॥ ੪ ॥ ਗੁਰਗੋਬਿੰਦ ੫ ੫੭੯
੫ ਦਰਨਹਉਨਮਹਮਦਾਨ ॥ ਮਿਸਦੀਜੋਰਪੈਨ
ਦਾਨ ॥ ੧ ॥ ਏਕਸਾਈਅਲਪਮੇਰ ॥ ਹਿਦੁਰਕਦਹੈਰੇਰ ॥ ੨ ॥ ੫੮੦ ॥

[illegible]

ਗੁਰਕੇਰਮਲਾ ੩ ਅਮਰਪਦੀਅ ੫੩ ੨
 ਬਿਨਿਕਸਾਇਕੁਚਲਾਤਉਪਇਅ ॥ ਅਨਹਰਬਦੀਸਬਰਸੁਟਾਇਅ ॥
 ਮਨਮੁਖਕੁਲੇਗੁਰਮੁਖਿਛੁਣਾਇਅ ॥ ਕਾਹਲਕਰਤਕਰਦਾਇਅ ॥ ੧ ॥
 ਗੁਰਕਾਸਨ ॥ ਮੈਐਤਰਿਪਿਆਨ ॥ ਹਉਕਬਪੁਨੇਛੁਣਉਹਿਕਨਮ ॥ ੧ ॥
 ੧ ॥ ਪਿਪਪੁਲਾਰਪਤਣਪਠਇਅ ॥ ਐਪਦੀਪਧੇਕੈਅਇਅ ॥ ਨਮਬਿ
 ਨਨਪਾਤੁਇਅ ॥ ਚਾਮੇਪੀਪਦੀਅ ॥ ਲਿਖਿਦੇਹੇਗੋਬਿੰਦਮਹਾਗਿ ॥ ੨ ॥ ਪ੍ਰਪੁਪਿ
 ਲਾਰਸਿਉਕਹਿਅਮਇਅ ॥ ਪਗਵਿਭਤਿਪਤਪੁਰੀਸਮਣਇਅ ॥ ਨਿਰਭਉਰ
 ਹਿਨੀਖਮੈਨਲਾ ॥ ਜਹਿਛੁਣਉਤਉਕੁਲਿਲਾਗੈਗਲਿ ॥ ੩ ॥ ਪੁਲਾ
 ਰਸਭਿਚਟਕੇਇਗੋਰ ॥ ਹਮਰਕਹਿਅਨਸੁਣੈਅਪਟੇਕਾਜਸਵਰੇ ॥ ਸਭ
 ਗੰਗਮਹਿਭਗਤਿਦਿਕਈ ॥ ਤੁਸਟਸਭਕਕਿਉਨਵਸਈ ॥ ੪ ॥ ਸੈਐਮ

[illegible][illegible]

[illegible][illegible]

ਮੇਰੀਜਾਦਿਮਰਇਆ ॥ ਛੀਰੇਜਨਮਿਕਪੇਕਉਅਇਆ ॥ ੧੧ ॥
ਕਮਲੀਚਲਿਓਪਲਾਟਾਇਆ ॥ ਦੇਹੇਪਛੈਬੈਠਾਯਾਇਆ ॥ ਜਿਉਮਿਥਿਨਾਮ ॥
ਭਿਉਰੈ ॥ ਅਗਤਜਨਕਉਦੇਹੁਛਿਥੈ ॥ ੧੨ ॥ ੧੧ ॥
ਜੈਸੀਕੁਖੇਪੀਨਅਨਜ ॥ ਤਿਖਦੰਤਜਲਸਨੀਕਜ ॥ ਜੈਸੀਮੁਕੁਦੇਖਪਸੰ
ਟਾ ॥ ਅਸੀਨਮੇਪੀਤਿਨਹਇਣ ॥ ਨਮੋਹੀਤਿਨਹਇਣਲਗੀ ॥ ਸੁਜਸਿਸੁ
ਇਪਇਓਬੰਗੀ ॥ ੧੩ ॥ ਜੈਸੀਪਰਪੁਰਖਤਨਗੀ ॥ ਲੇਖੀਨਹਪਰਖ
ਤਿਤਕਗੀ ॥ ਸਭੀਪੀਤਿਜਿਅਪੁਲਾਇ ॥ ਗੁਰਪਰਸਦੀਦਿਖਾਜਾ
ਕਬਹੁਨਤੁਟਸਿਰਹਿਆਸਮਇ ॥ ਨਮਚਿਤੁਲਾਇਆਸਚਿਨਇ ॥
ਪੀਤਿਬਹਿਅਰੁਮਤਾ ॥ ਅੰਸਾਹਸੇਜੀਮਨਹਤਾ ॥ ਪ੍ਰਣਵੈਨਾਮਦਉਲਗੀ
ਪੀਤਿ ॥ ਗੋਬਿੰਦਬਸੈਹਮਰੈਚੀਤਿ ॥ ੧੪ ॥ ੧੧ ॥ ੧੧ ॥ ਘਰੀਨਾਮਿਕ
ਗਅੰਧਾ ॥ ਪਰਨਗੀਸਿਉਪਾਲੇਪੰਧਾ ॥ ਜੈਸੇਮਿਥਲਦੇਖਿਸੁਆਬਿਸਮਾ
ਨਕੀਬਰਮੁਅਲਪਟਾਨ ॥ ਪਾਪੀਕਪਰਅਗਨੇਮਾਹਿ ॥ ਜਲਤਰੈਮਿਦ
ਵੈਕਥਨਹਿ ॥ ੧੫ ॥ ੧੧ ॥ ਹਰੀਕੀਰਗਤਿਨਦੈਧੰਜਇ ॥ ਮਰਗੁਛੇਭਿਆਸਹਿ
ਪਇ ॥ ਮੂਲਹੁਕੁਲਅਵੈਜਇ ॥ ਅੰਮ੍ਰਿਤਭਾਗਿਲਾਦਿਖਿਖੁਧਇ ॥ ਜਿਉ
ਬੋਲੁਕੇਪਾਏਅਖਰਾ ॥ ਕਪਰਪਹਿਕਰਹਿਸੀਗਰਾ ॥ ਪੁਰੇਤਲਾਨਿਦਲੇਸਮਾ
ਦਕਗਲੇਜਮਕਪੈਠੇਸਾ ॥ ਜਕੇਮਸਤਕਿਲਖਿਓਕਰਮਾ ॥ ਸੋਭਨਿਪਿ
ਪੈਗਰੀਸਰਨਾ ॥ ਕਹਤਨਮਦੇਉਇਉਈਚਰਾ ॥ ਇਨਵਿਧਿਸੰਤਹੀ ॥ ਜਗੁਪ
ਗੁ ॥ ੧੬ ॥ ੧੧ ॥ ੧੧ ॥ ਸੰਭਾਮਰਕਾਜਇਪੁਰਖਪੈਨਹੀਹਮਤੀਪਚਿਰਗਰਾ
ਕਹੋਕਰਤਲਬਜਾਵੈਚਰੀਅਸਭੈਬਿਗਾਏ ॥ ਰਾਮਨਾਮਜਪਿਬੋਲੈ ॥ ਹਿਰੈ
ਹਰੀਕੀਰੇਸਿਮਗਨਪਰੈ ॥ ੧੭ ॥ ੧੧ ॥ ੧੧ ॥ ਬਸਪਾਬਜਿਕੀਤੀਸਭਰਜੇ ॥ ਬਿਨਤੀਕੀਰੈ
ਟਹੀ ॥ ਪੁਤਪੁਰਿਲਾਦੁਕਹਿਆਨਪੀਮਨੈਤਿਤਿਉਅਉਰੈਠਨੀ ॥ ਵਸਤ
ਸਭੀਮਇਮਤਰਉਪਇਆਕਰਸਹਿਆਉਪਘਨਗੀ ॥ ਗਿਰਿਨਗਲਸੁਆ
ਲਾਭੈਰਖਿਓਰਜਾਮਮਇਅਠੇਗੀ ॥ ੧੮ ॥ ਕਾਛਿਬਜਗੁਲਾਭੈਕੈਪੁਖਿਪਿ
ਬਤਵਹੁਜੁਹਿਰਖੈ ॥ ਪੀਤਪਤੰਬਰਤਿਕੁਦਲਪੀਣੀਬੰਧਮਹਿਹਿਕਰੈ
੧ ॥ ਹਰਨਖਸੁਜਿਨਿਨਖਹਿਰਾਹਿਓਸੁਭਿਨਹਕੀਦੇਸਨਾਥ ॥ ਕਹਿਨਾਨੇ
ਉਹਮਨਹਹਿਧਿਆਵਹਿਰਮਅਭੈਪਦਾਰ ॥ ੧੯ ॥ ੧੧ ॥ ੧੧ ॥ ਅਭਿ
ਕਲਾਰਕੇਸਦਾ ॥ ਕਹਿਅਬਦਲੀਕੇਸਦਾ ॥ ੨੦ ॥ ੧੧ ॥ ੧੧ ॥ ਜਿਨਿਅਕਸੁਕਲਾ

ਸਿਰੀਕੀਕਉਸੈਸਪਤਪਯਾਲਾ ਰਸਪੇਸਕਮੈਰੁਰੇਹਿਯੋਧਿਬਨ
ਗੁਪਤਾ । ਭੁਪਨਕੇਦਿਕਪਤਨੁਰਸੇਲਾਸਤਸਿਨਾਭਾ ਕਰਅਰ
ਰੁਮੁਰਗਰੁਰੇਸਪਤਕਮਕਸਿਸਤਾ ਦੇਮਤਸਿਨੇਅਮੁਲਿਯਨਸਤ
ਜਨਿਵਾਜਗੁਰੈ ਬੀਬੀਕਉਲਸਿਰਿਕਹਿਨੁਰੇਗਨੈਕਰਅਕਰ ਕ
ਗਨਕਰਨਮੇਰੇਲਾਛਿਨਾਏਕਪਤਿਕਉਪਕਰਾ ਨਮਕਸੁਆਮੀਅੰਤਰ
ਜਾਮੀਠਿਰੇਸਗਲਾਏਦਸਵਾ ੪ ੪ ੧੧

9477 2 P 1137b

ਗੁਰੂ ਗ੍ਰੰਥ ਸਾਹਿਬ ਜੀਉ॥ ਅਸਟ ਪਦੀਅ ੫੮੧॥
ਸੁਲ ਤਨੁ ਪ੍ਰਭੂ ਸਨੁ ਬੇਨਾਮਾ ਦੇਖਹੁ ਸਾਹਿਬ ਕਾ॥ ਨਾਮ ਸੁਲ ਤਨੁ ਬੇਨਾ
ਲਾ ਦੇਖਹੁ ਤੇਰਾ ਬਿਛੀਨੁ॥ ੧॥ ਗਾਇ॥ ਬਿਸਮਿਲਿ ਗਉਦੁ ਜੀਵਦਿ ਨ ਤੇ
ਰੁਗਰਾਨੇ ਮਰਹਿ ਨੁਇ॥ ੨॥ ਬਾਦਿ ਸਾਹੁ ਐਸੀ ਕਿਉ ਯਾ ਬੇਸਮਿਲਾ ਕੀਅਨ
ਜੀਵੈ ਕਉਇ॥ ੩॥ ਮੇਰਾ ਕੀਅ ਕਿਉ ਨਹੋਇ॥ ਕਹਿ ਹੈ ਗੁਰੂ ਤੇ ਪੈਸੇਇ॥ ਬਾਦਿ
ਉਚਕਿਅ ਐਕ ਕਉ॥ ਗਾਜਹੁ ਸਤੀ ਨੀਨੁ ਮਕਹਿ॥ ਭੁਟਨੁ ਰੰਗਨ ਮਕੀਮਇ
ਛੇਡਿ ਮਕੀਨ ਕੁਜਿਖਦਾਇ॥ ਨਹਿ ਤੁਹ ਪ੍ਰਭੂ ਕਰਨੁ ਮੇਰੀ ਮਇ॥ ਪਿਤ ਪ
ਰੈ ਨਹਿ ਗੁਨਾਇ॥ ੪॥ ਕਹੈ ਗਾਇਨ ਸੁੰਦਰੀ ਚੋਟਾ ਨਮਹਿ ਬਹਿ ਗਹਿਰੀ ਥੋਟ
ਕਾਨੀ॥ ਲੈ ਕਹਿ ਸਿਲਾ ਮਾਇ ਨਿਰਿ ਮੇਰਾ ਮਲਿਆਨੁ॥ ਬਾਦਿ ਸਾਹੁ ਜੇਨੀ
ਸੁਨਾ॥ ਨਾਮ ਸਰਗ ਬਿਸੇਨ ਲੇਹੁ॥ ਮਾਲੁ ਲਓ ਚਿਤੈ ਦੇਖਿ ਪਰਹਿ॥ ਦਾਨੇ ਛੰਗ
ਦਨੀਅ ਕਉ ਭਉ॥ ਪਾਦਿ ਬੇਨਾ ਬਹੁ ਨਲ ਨਮਗਾਵੈ ਗੁਪਾਲ॥
ਗੰਗਾ ਜਮੁਨਾ ਜਉ ਓਲਟੀ ਬੈ॥ ਜਨਾਮ ਹਰਿ ਕਰਨਾਹੈ॥ ੫॥ ਮਾਘੀ ਜਥਾ
ਜੀ ਸੀਸਟੀ॥ ਅਜਹੁ ਅਇਓ ਭਿਓ ਫਟਿ ਟਿਧਟੀ॥ ੬॥ ਪਥਰੁ ਥਾਜ ਜਾ
ਇਲਾ॥ ਗੁਰੂ ਕਰੁ ਜੇਗੇ ਬੈਰਾ ਅਇਲਾ॥ ੭॥ ਅਪਨ ਕਰਾਸਿ ਪਰਿਥੀ ਪਾਪੁ ਲ
ਗਰੁ ਕਰੁ ਜੇ ਅਏਗੇ ਪਲਾ॥ ੮॥ ਕਹਿ ਤਪਸਿ ਇਕੋ ਭੀ ਕਰਹਿ ਕਹਹਿ ਨ
ਖਹਿ ਪਰਿਧਾਇ॥ ੯॥ ਕਹਹਿ ਮੁਦੀ ਗਉਦੈ ਚੀਅਾਇ॥ ਸਕੁ ਕੋਈ ਦਖੈ

१३ मरिनामकर जयपुत्र
मरिनामिदं रमकाणभुजिअनुनामैतु
गुरुपमादि

॥ गणेशाय नमः ॥

ਮਹਾਮਾਮੁਖੀਚਰਿਅਸਦਾਬੀਸਤੁ ਪਰਛਰੁਚਿਤਸਮਲਿਸ਼ਿਲਾ
 ਵਗੇਬਿਦਾ ॥ ਭਲਿਅਹਉਮੈਸੁਗਤਿਵਿਸਾਗੁ ॥ ਹਉਮੈਮਿਥੀਚਰਿਮਨਾ
 ਟਵਿਚਿਗੁਣਲੈਸਾਗਿ ॥ ੧੪੭੨ ॥ ਕਰਮਪੇਸੁਖਾਪਰੀਪਰਮੁਕੁਲਾਨੁ
 ਅਨੁ ॥ ਪਤਪਰਪਤਿਭਵਪਾਣੀਚੁਕਮਨਅਭਿਮਾਨੁ ॥ ਅਖੀਕੁਰਤਿ
 ਕੰਨੀਬਣੀਮੁਖਿਅਖਦਸਤਨਮੁ ॥ ਪਤਿਕਪਨੁਪੁਰਹੇਅਨਾਗਸਾਧਿਯੋ
 ਅਨੁ ॥ ਮਾਹਤੀਅਵਣਵੇਖਹਕਰਮਕਮਾਇ ॥ ਨਨਕਹੇਨਸੁਕਹੀਸਿਗੁ
 ਮੁਖਿਧਰੇਸਮਾਇ ॥ ੪੧ ॥ ਮੁਖੀ ३ ॥ ੧੫੯੧ ॥ ਕੁਤਿਅਣੀਲੈਸਸਥਾਸਤੁ
 ਮਹਿ ॥ ਰੰਗਿਰੇਰਦਹਿਸਿਤੈਰੋਚਰਿ ॥ ਕਿਸਪੁਜਚਰਵਉਲਾਗਉਪਾਇ ॥
 ਤੇਰਾਸਨੈਸਾਕਉਭਰਿ ॥ ਜੰਗੀਵਨਜੁਗਤਿਨਮਿਲੈਕਾਇ ॥ ੧੫੯੨ ॥
 ਤੇਰੀਮੂਰਤਏਕਾਥਉਤੁਕੁਪਾ ॥ ਕਿਸਪੁਜਚਰਵਉਦੈਧਿਧਾਤੋਰਅਤੁਪਾ

[illegible]

११
 १२
 १३
 १४
 १५
 १६
 १७
 १८
 १९
 २०
 २१
 २२
 २३
 २४
 २५
 २६
 २७
 २८
 २९
 ३०
 ३१
 ३२
 ३३
 ३४
 ३५
 ३६
 ३७
 ३८
 ३९
 ४०
 ४१
 ४२
 ४३
 ४४
 ४५
 ४६
 ४७
 ४८
 ४९
 ५०
 ५१
 ५२
 ५३
 ५४
 ५५
 ५६
 ५७
 ५८
 ५९
 ६०
 ६१
 ६२
 ६३
 ६४
 ६५
 ६६
 ६७
 ६८
 ६९
 ७०
 ७१
 ७२
 ७३
 ७४
 ७५
 ७६
 ७७
 ७८
 ७९
 ८०
 ८१
 ८२
 ८३
 ८४
 ८५
 ८६
 ८७
 ८८
 ८९
 ९०
 ९१
 ९२
 ९३
 ९४
 ९५
 ९६
 ९७
 ९८
 ९९
 १००

[illegible][illegible]

ਮਨਿ ਤਨੀਲੀ ਤਰਿਲਾਗੀਪਿਆਸੁ ਗੁਰਿਪਦਿਅਨੁਪਾਸੀ
 ਅਗਿਆਸੁ ਕਿਲਾਵਿਸਕਦੇਸੁਪਸੀਸਿਗੀ ਨਮੁਜਪਿਓਹਨਾਮੁਤਿਗੀ ॥ ਗੁਪ
 ਰਾਮਾਸੁ ਮਿਤੁਨਾ ॥ ਚਰਨਕਮਲਾਉਰਦਾਖਿਪੁਰਮਾਦਾਸਾ ॥ ਓਹਨਾਮੁਤਾ
 ਮਮਰਾਮੁਤਾਮਾਕਦਵਲਾ ॥ ਮਤਾਨੁਪੁਰਪੁਰਤੀਮਾ ॥
 ਜੀਅਜੰਤੁਕੇਆਪਾਤ ਕਹਿਕਿਰਪਾਪੁਕਲੇਤੀਅਮਤਾ ॥ ਵਧਦੀਨਾ
 ਬਨਮਦੇਵ ਮੁਹਿਨਾਮੁਜਿਨਾਨਕੀਮੇਦੇ ਧਰੀਦੇਅਕਮੁਖਕੀਕਲਾਮੁ
 ਤਰਦੀਅਸਕਜੰਤੁਖਹਿ ॥ ਓਹਨਾਮੀਪੁਕਦਇਅਲਾਅਨਿਨਾਮੁ
 ਨਕਹਿਨਹਲਾ ਕਹਿਕਿਰਪਾਮੇਓਹਨਾਨਾ ॥ ਜਪਿਨੀਦੈਨਾਕਰਤੈਨਾਮੁ
 ॥ ੧੦ ॥ ਗੁਰਮਤਿਸਭਗਏਪਾ ॥ ਗਮਜਪਤਕਲਨਹਿਮਤ
 ਪਗਥਿਦਾਨਪਾਸਕੀਮੇਦੇਓਹ ॥ ਓਹਿਸੇਮਰਨਕਲਨਹਿਏਹ ॥ ਬਾਨੁ
 ਓਮਰੇਰਮਰਗਾ ॥ ਸੰਤਨਾਮੇਓਸਦਾਸੰਗਾ ॥ ੧੧ ॥ ਸੰਤਨਾਮੀਕੀਅਉਪ
 ਮਜਹਗੀਬਦਲਗੁਪੁਸਪੀਨਦਸਾ ॥ ਓਹਿਗਗਨੀਨਉਦਿਅਨਬਨੁਗੁ
 ਪੁਸਦਿਘਟਿਘਟਿਪਛਾਨੁ ॥ ਓਹਿਕੀਰਤਨਗਾਕੰਗਰਿਗਾਮਨਪਪਕ
 ਤਰੇਸਦਾਸੰਗ ॥ ਨਿਕਟਿਪੇਖਿਪੁਭਕਰਨਹਗਾ ॥ ਈਸੀਤਪੁਭਕਰਸਸ
 ਚਰਨਕਮਲਮਿਥਿਲਗੇਧਿਆਨੁ ॥ ਕਹਿਕਿਰਪਾਪੁਕੀਨੇਦਾਨੁ ॥ ਤੇਰਿਅਸੰਤ
 ਜਨਕੀਖਛਉਪਹਿ ॥ ਜਪਿਨਾਨਕਸੁਆਮੀਸਦਹਜੁਗੀ ॥ ੧੨ ॥ ਏਸ
 ॥ ੧ ॥ ਸਦਪਰਮਸਰਤਿਨਦਾ ॥ ਗੁਰਕਿਰਪਾਤਿਨਿਤਦਾ ॥ ਪੁਰਖਦਲਮ
 ਈਸਾ ॥ ਜਕੈਮੇਮਰਦਿਨੀਸੰਤਪਾ ॥ ਖਸਮੁਧਿਆਈਇਕਮਨਿਕਿਤ
 ਇਗੁਰਿਪੁਰਕੀਮਾਸਤਈਸਚੈਸਪਿਥਗੁਪਾਕੈਠਿਨਾਇ ॥ ੧੩ ॥
 ਆਇਜਨਪੁਭਅਪਿਥਏ ॥ ਸਦਦੁਸਲਕਿਭੁਮਖਰ ॥ ਬਿਨੁਗਰਸਚੈਨ
 ਜਇ ॥ ਵਖਦੇਸੁਰਿਸੰਤਰਿਰਹੇਪਇ ॥ ਕਹਿਓਨਕੀਮੇਦੇਸਿਨਹਿ ॥ ਬਿ
 ਅਪਦਾਬੀਜਿਅਅਪਿਥਹਿ ॥ ਜਨਕਾਰਖਦਾਅਪੀਸੇਥਿ ॥ ਜਨਕਬਿਪਾ
 ਦਿਨਮਕੰਕਇ ॥ ਪੁਕਦਮਰਭਕਰਿਜਤਨੁਆਪਿ ॥ ਅਧੰਡਪੁਰਨਕਪੁ
 ਪੁਗਨਾਓਬਿਦਾਨਿਨਗਸਨਗਇ ॥ ਨਨਕਸੰਦੇਓਹਿਚਰਦਪਿਆਇ ॥
 ॥ ੧੪ ॥ ਗੁਰਚਰਨਸਰਦੇਤਰਮਗਾਇਆ ॥ ਪਾਧੁਪਾਪੁਕਵਿ
 ਮਇਆ ॥ ਸਗਮਨੇਰਪੁਰਨਕਮ ॥ ਜਪਿਨੀਦੈਨਾਨਕਰਮਨਾਮੁ ॥ ਸਗ
 ਨਿਸੁਧਦੀਜਿ ॥ ਓਹਿਚਿਤੁਆਵੈ ॥ ਬਿਨੁਸਤਿਗਰਦੀਸੈਜਿਲਾਲੀਸਕਦੈ

[illegible]

ਮਾਸਿਗੀਰ ਚਭਤੋਪੇਜਨਗੁਮਿਏਏਬੀਰ ॥ ੧ ॥ ਗੁਰਮਾਸਬਦਾਤਰੁ
 ਨਥੀ ਜਿਸਤਰਖਹਿਦਿਏਹਓਥੀ ਜਗੇਗੀਕੁਰਦੇਖਿਦਿਖਥੀ ॥
 ਨਿਰਮਾਇਨਿਗਮਲੁਨਥੀ ॥ ਘਰਮਹਿਘਰਜੇਦੇਖਿਦਿਖਥੀ ॥ ਗੁਰਮ
 ਹਲੀਸੇਮਹਾਲਾਬੁਲਾਵੈ ॥ ਮਨਮਹਿਮਨੁਆਚਿਨਮਹਿਜੀਤ ॥ ਅਸੁਹਿ
 ਕੇਲੇਗਾਜੀਤ ॥ ੨ ॥ ਹਰਪੇਸੇਗਵਰਹਹਿਨਿਰਮਾ ॥ ਅੰਮ੍ਰਿਤਪਿਥਹਿਗਿਲੈ
 ਨਿਰਮਾ ॥ ਅਪੁਪਛਲਿਰਹੈਲਿਨਾਨਾਗ ॥ ਜਨਮੁਜੀਤਿਗੁਮਤਿਪੁਕ
 ਗ ॥ ਗੁਰਿਦੀਆਸਜਾਅੰਮ੍ਰਿਤਪਿਥ ॥ ਸਾਜੇਮਹਿਥੀਵਿਨਹੀਜੀਵਥੀ
 ॥ ਅਪੇਕਰਿਖਥਗੁਰਕਵੈ ॥ ਮੇਰੇਹੋਸੁਤਫਹਿਸਮਵੈ ॥ ਭਗੀਰ
 ਥਿਰਥੇਗਫਿਆਪੋ ॥ ਪਾਟਿਪਟਿਰਹਿਥੀਪਥੁਜਾਪੈ ॥ ਸੁਖਦੁਖਹਿ
 ਗੁਰਸਬਦਿਅਤੀਤ ॥ ਨਨਕਰਮੁਰਵੈਹਿਨਚੀਤ ॥ ੩ ॥ ਜਮਾਮੁ ॥
 ਮਨਕਸਮਅੰਪੁਲੇਗਗਵੇਜਾਹਿ ॥ ਇਨਥੇਧਿਨਗੋਜੇਗੁਨਹਿ ॥ ਮੁਕੇਰੇ
 ਬਿਸਥਿਰਮਨਮ ॥ ਅੰਤਕਲਿਤੈਰਾਵੈਕਮ ॥ ੪ ॥ ੩੩ ॥ ਗੁਰਪੁਰਿ
 ਮਕਰਹੁਬੀਚਹੁ ॥ ਜਹਦੇਖਉਤਹਸਾਗਿਗਾਇ ॥ ੧ ॥ ਕਿਅਹਉਅਖਜਕ
 ਛੁਨਹਿ ॥ ਜਾਤਿਪਤਿਸਕਰੇਨਹਿ ॥ ੨ ॥ ਕਹੇਮਲੁਰਬੁਦੇਖਿਗਬਿਜ
 ਹਿ ॥ ਚਲਾਤੀਬਰਤੋਰਛੁਨਹਿ ॥ ੩ ॥ ਪੰਚਿਮਹਿਥਿਤੁਰਖਹੁਬਾਇ ॥ ਜੇਗ
 ਜਗਤਿਕੀਇਪੈਇ ॥ ੪ ॥ ਹਥਿਮੇਪਖਥੁਰੇਮਨੈਮਹਿ ॥ ਹਥਿਨਚੇਤਹਿਮਨ
 ਮਕਤਿਜਾਹਿ ॥ ਮਤਹਿਥਿਸਹਿਐਜਮਵਸਿਪਹਿ ॥ ਅੰਤਕਲਿਥੈਰ
 ਥੀਹਿ ॥ ੫ ॥ ਗੁਰਸਬਦਾਬੀਚਹਹਿਅਪੁਜਾਏ ॥ ਸਾਚੇਜੇਗਮਨਿਵਸੈਅਏ
 ॥ ੬ ॥ ਜਿਨਿਜੀਉਪੈਫਿਰ ॥ ੩ ॥ ਸੁਚਤਹਿਨਹਿ ॥ ਮਰੀਮਸਈਮੁਕੇਜੇਗੁਨ
 ਹਿ ॥ ਗੁਣਨਨਕੁਬੈਲੈਲੀਥਾਇ ॥ ਤੁਮਹੋਹੁਸੁਜਾਥੈਲੇਹੁਪਛਾਇ ॥
 ੧ ॥ ੧੦ ॥ ੧ ॥ ਦੁਬਿਧਾਦਮਨਿਅੰਪੁਲੀਕਰ ॥ ਮਨਮੁਖਿਭਗਮੇ
 ਫਿਰੇਗਬਰ ॥ ੨ ॥ ਮਨਅੰਪੁਲਾਅੰਪੁਲੀਮਨਿਲਾਥੀ ॥ ਗੁਰਕਰਣੀਬਿਨੁਗਮਨ
 ਭਗੀ ॥ ੩ ॥ ੧ ॥ ਮਨਮੁਖਿਅੰਪੁਲਗੁਰਮਤਿਨਭਈ ॥ ਪਸੂਰਏਅਕਮਨ
 ਨਜਾਈ ॥ ੪ ॥ ਲਖਹਉਗਸੀਹਜੰਤਉਪਾਏ ॥ ਮੇਰੇਠਕਰਣਸਿਰਜਿਸਮਣੇ
 ॥ ੫ ॥ ਸਗਲੀਭੁਲੈਨਹੀਸਬਦਅਚਰੁ ॥ ਸੋਸਮਝੈਜਿਸੁਗੁਰਕਸਤਰੁ ॥ ਗੁਰ
 ਕੋਚਕਰਠਕੁਭਭਣੇ ॥ ਬਖਸਲੀਏਨਹੀਜਮਕਣੇ ॥ ੬ ॥ ਜਿਨਕੇਹਿਥੈਏਕੋਭਾਇ
 ਆ ॥ ਅਪਮੇਲੇਭਮੁਚਕਾਇਆ ॥ ੭ ॥ ਬੇਮੁਤਾਜੁਬਅੰਤਾਪਰ ॥ ਸਚਿਪ

ਜੀਕਰਹੈਹਰਾ ॥ ੧ ॥ ਨਨਕਉਲੇਗੁਰਸਮਝਵੈ ॥ ਏਕਦਿਖਵੈਸਚਿਦਿਖਵੈ
 ੧ ॥ ੧੦ ॥ ੧ ॥ ਅਪਕਵਰਠਲਬਲ ॥ ਅਪਮੇਗਮੀਨਾਨ
 ॥ ਐਸੀਕਵਰਥਮੁਲੇ ॥ ਕਵਰਠਲਬਨਹਰੇ ॥ ੨ ॥ ੧ ॥ ਕਵਰਥ
 ਕਵਰਥ ॥ ੩ ॥ ਅਪੇਰਵੇਸਬਦਿਸਾਹਿ ॥ ਅਪੇਰਥਗਬਿਥੀਰ ॥ ਅਪ
 ਮੇਰਥਮੁਮੀਰੁ ॥ ੪ ॥ ਅਪਕਰਣੀਕਰਣਹਰੁ ॥ ਅਪਮੁਖਿਕਰਿਥੀਚਰੁ
 ॥ ੫ ॥ ਕੁਰਿਕਰਿਥਿਕਰਣਹਰੁ ॥ ਜੈਨੀਅਮਸੈਖਦਇਅਪਰੁ
 ॥ ੬ ॥ ਸਰਸਾਗਗੁਣਗਹਰੁ ॥ ਨਅਕਲਿਥੈਜਨਪਰਮਹੀਰੁ ॥ ੭ ॥ ਤੁਮਪਕਰ
 ਕਰਣਜਗ ॥ ਨਿਰਕੇਵਲਾਜਨਮੁਖੀਲਗੁ ॥ ੮ ॥ ਨਨਕਧਾਪਗਿਨਮਸੁਆ
 ਦਿ ॥ ਬੇਨੁਗੁਰਪੀਮਜਨਮੁਜਾਇ ॥ ੯ ॥

ਗੁਰਮਸਿਧੀਨਲਾਗਲਾ ॥ ੧ ॥ ੧ ॥ ੧ ॥ ਗੁਰਗੁਰਪੁਰ ॥
 ਨਹਿਸਤਚਉਦਹੀਨਚਥਿਕਮਿਹਲਾਤਿਚਥਿਥਲੀ ॥ ਚਰੇਦੀਏਚਹੁ
 ਬਦੀਏਏਕਏਕੀਵਹੀ ॥ ੧ ॥ ਮਿਹਰਵਨਮਪੁਰਨਖਪਐਸੀਅਕਤਿ ॥ ਮਮੀ
 ॥ ੨ ॥ ੧ ॥ ਚਹਾਉ ॥ ਘਰਿਘਰਿਲਾਸਕਰੁਪਦਕਤੇਰਪਰਮੁਕੇਸਿਕਰੀ ॥ ਧਰਤੀਦਗ
 ਮਿਲੇਇਕਵਰਭਾਗਤੇਰਯੈਰਹੀ ॥ ੨ ॥ ਨਸਬੁਰੇਦੈਫਿਰਿਮੇਗਨਰਕੇਖਅ
 ਹੀ ॥ ਲਬਅਪੋਰਬੀਖਨਅਭਿਗਣਪੈਰਿਲਹੀ ॥ ੩ ॥ ਪੁਰੀਮਹਿਧਵੈਨਿਤਮੁ
 ਰਗਰਪਪਕਰਕਵਹੀ ॥ ਕਵੈਰੰਗਕਵੈਮੇਰਾਜੈਸੀਨਰਹਿਮਮੀ ॥ ੪ ॥ ਅ
 ਦਿਪੁਰਖਕਏਅਲਾਕਹੀਐਸੇਖਅਈਵਹੀ ॥ ਦਵਲਦਵਤਿਅਕਰਲਾਕਾ
 ਐਸੀਕੀਰਹਿਰਾਹੀ ॥ ੫ ॥ ਕ੍ਰਿਸਤਾਈਗਨਿਦਜਮੁਲਨੀਲਾਪੁਖਨਦਹੀ ॥ ਘ
 ਰਿਘਾਗੇਮੀਅਸੁਭਨਜੀਅਥੋਲੀਅਵਰਮਮੀ ॥ ੬ ॥ ਜਤੁਮੀਭਮੀਪਤਿਸਾ
 ਹਿਥਕਰਤਿਕਉਤਹਮੀ ॥ ਚਰੇਕੰਦਲਾਮੁਕਹਿਰੋਘਰਿਘਰਿਸਿਥਤਿ
 ਤਮਮੀ ॥ ੭ ॥ ਮੀਰਸਿਮੀਮੁਕਿਪੈਨਨਕਿਛੁਲਾਹੀਮਲੇਹਿਰਹੀ ॥ ਨਨਕਨਾਮੁ
 ਮਿਲੇਵਭਿਅਈਮੇਕਧਰੀਸਮਲੀ ॥ ੮ ॥ ੧ ॥

[The page contains dense handwritten text in Devanagari script, likely from a historical manuscript.]

[illegible]

96:11 3532775, 16"

[illegible]

[The page contains dense handwritten text in a cursive script, likely from a historical manuscript.]

[illegible]

[illegible][illegible]

31
 32
 33
 34
 35
 36
 37
 38
 39
 40
 41
 42
 43
 44
 45
 46
 47
 48
 49
 50
 51
 52
 53
 54
 55
 56
 57
 58
 59
 60
 61
 62
 63
 64
 65
 66
 67
 68
 69
 70
 71
 72
 73
 74
 75
 76
 77
 78
 79
 80
 81
 82
 83
 84
 85
 86
 87
 88
 89
 90
 91
 92
 93
 94
 95
 96
 97
 98
 99
 100
 101
 102
 103
 104
 105
 106
 107
 108
 109
 110
 111
 112
 113
 114
 115
 116
 117
 118
 119
 120
 121
 122
 123
 124
 125
 126
 127
 128
 129
 130
 131
 132
 133
 134
 135
 136
 137
 138
 139
 140
 141
 142
 143
 144
 145
 146
 147
 148
 149
 150
 151
 152
 153
 154
 155
 156
 157
 158
 159
 160
 161
 162
 163
 164
 165
 166
 167
 168
 169
 170
 171
 172
 173
 174
 175
 176
 177
 178
 179
 180
 181
 182
 183
 184
 185
 186
 187
 188
 189
 190
 191
 192
 193
 194
 195
 196
 197
 198
 199
 200
 201
 202
 203
 204
 205
 206
 207
 208
 209
 210
 211
 212
 213
 214
 215
 216
 217
 218
 219
 220
 221
 222
 223
 224
 225
 226
 227
 228
 229
 230
 231
 232
 233
 234
 235
 236
 237
 238
 239
 240
 241
 242
 243
 244
 245
 246
 247
 248
 249
 250
 251
 252
 253
 254
 255
 256
 257
 258
 259
 260
 261
 262
 263
 264
 265
 266
 267
 268
 269
 270
 271
 272
 273
 274
 275
 276
 277
 278
 279
 280
 281
 282
 283
 284
 285
 286
 287
 288
 289
 290
 291
 292
 293
 294
 295
 296
 297
 298
 299
 300
 301
 302
 303
 304
 305
 306
 307
 308
 309
 310
 311
 312
 313
 314
 315
 316
 317
 318
 319
 320
 321
 322
 323
 324
 325
 326
 327
 328
 329
 330
 331
 332
 333
 334
 335
 336
 337
 338
 339
 340
 341
 342
 343
 344
 345
 346
 347
 348
 349
 350
 351
 352
 353
 354
 355
 356
 357
 358
 359
 360
 361
 362
 363
 364
 365
 366
 367
 368
 369
 370
 371
 372
 373
 374
 375
 376
 377
 378
 379
 380
 381
 382
 383
 384
 385
 386
 387
 388
 389
 390
 391
 392
 393
 394
 395
 396
 397
 398
 399
 400
 401
 402
 403
 404
 405
 406
 407
 408
 409
 410
 411
 412
 413
 414
 415
 416
 417
 418
 419
 420
 421
 422
 423
 424
 425
 426
 427
 428
 429
 430
 431
 432
 433
 434
 435
 436
 437
 438
 439
 440
 441
 442
 443
 444
 445
 446
 447
 448
 449
 450
 451
 452
 453
 454
 455
 456
 457
 458
 459
 460
 461
 462
 463
 464
 465
 466
 467
 468
 469
 470
 471
 472
 473
 474
 475
 476
 477
 478
 479
 480
 481
 482
 483
 484
 485
 486
 487
 488
 489
 490
 491
 492
 493
 494
 495
 496
 497
 498
 499
 500
 501
 502
 503
 504
 505
 506
 507
 508
 509
 510
 511
 512
 513
 514
 515
 516
 517
 518
 519
 520
 521
 522
 523
 524
 525
 526
 527
 528
 529
 530
 531
 532
 533
 534
 535
 536
 537
 538
 539
 540
 541
 542
 543
 544
 545
 546
 547
 548
 549
 550

[illegible][illegible][illegible]

ਇਸਮਾਈਲੀ ਖਿੱਚਤੋਂ ਮਨਮੋਹੰ ॥੧੪॥ ਜਿਸੁ ਸੁਣਿਐ ਮਨਿ ਹੋਇ ਤਸ
ਅਤਿ ਰਿਵੈ ਮਨਿ ਦਰਖੇ ਪੈ ॥ ਸੁਖ ਪਾਇਉ ਖਰ ਗਿਪ੍ਰਾਇ ਬਿਛਾਰਿ ਅਤਿ
ਤੇਰੇ ॥੧॥ ਕਿਲਾ ਵਿਗਭੈ ਮਨਿ ਨਿਗਮਨੇ ਪੈ ॥ ਏਕਿ ਗਿਰਾ ਕਰਮਾਇਆ ॥
ਕਰਨ ਕਰਮੈ ਸੋ ਪ੍ਰਭੁ ਪਾਇਆ ਕਰਣ ਕਰਣ ਮਹਾਂਬਖ਼ ॥੨॥੧੪॥੩੫॥
ਮਾ੩੩ ॥੧੪॥ ॥ ਨੈਨਦਰਿ ਖਿੱਚੋ ਲਾ ॥੩੩ ਮਾਮਾ ॥ ਸਕਾਰੁ ਰਿਸਿ ਰੂਪੁ
ਅਗਮ ਅਗਮ ਪਟਵਾ ਸਾ ॥੧੩॥ ॥ ਅੰਮ੍ਰਿਤ ਲਾਨ ਕਲੇਲਿ ਖਿੱਚਿ ਰੇ ਲਾ
ਮਤਨ ਕੈ ਪਚਾਸਾ ॥ ਖਿਨ ਮਹਿ ਸਾਜਿ ਸਦਾ ਗਿਰਾਨ ਉਡਗਤ ਵਰਣ ਗ੍ਰੰਥ
ਸਾ ॥ ਅੰਧ ਕੁਪਮਾ ਹਿੰਦੀ ਪ੍ਰਕਾਸਿ ਚਿੰਗਿ ਰਿਵੈ ਕੀ ਚਿਪਰਗਾਮਾ ਕਰਨਾ
ਕਰਗੁ ਮੁਖੇ ਖਿਸੁ ਖੁਪਾਇਆ ਸਭ ਪ੍ਰਗਟ ਹੋਈਆ ॥੧੪॥੩॥੧੪॥
ਮਹਾਨ ॥ ਰਗਰਗਾ ਬਿਰਾਮਗੁ ਸੁਆ ॥ ਅਨਮਰਗਤ ਤਿਕਿ ਘੋਰੀ
ਐ ਤੇਤੋ ਹੀਰਖੁਆ ॥੧੫॥੧੪॥ ॥ ਨੈਨ ਪਨੀ ਤਵਦੰ ਸੁਪਯੋ ਸਤਪੁਨਿ
ਟਹਲਾਵਾ ॥ ਗਿਰਾ ਪਨੀ ਤਰਿਵੈ ਰਹਿ ਬਿਰਿ ਮਸਤ ਕਪਨੀ ਤਮ ਤਪੁਆ ॥
ਸਭ ਨਿਪਾਨ ਨੀਮਰਿ ਰਿਵੈ ਜਿ ਸੁਕਰੀ ਮਲਿ ਖਿਆ ਤਿਨਿ ਪਾਵਾ ॥ ਨਨਾ
ਕਕਿ ਗੁਪ੍ਰਾ ਭੈਰਿ ਸੁਖ ਸਹਜੇ ਅਨਦਾ ਬਿਰਾਵਾ ॥੨॥੧੪॥੩॥੧੪॥
ਮਹਾਨ ॥ ਧਿਆਇਓ ਤਬ ਰਨ ਮੁਖਾ ॥ ਜਹਮਾਤਿ ਪਤਸੁ ਤਵਈ ਮਾ
ਤਵੈ ਤਰਾ ਕੁਤੁਬਾ ॥੧੪॥੩੫॥ ॥ ਅੰਧ ਕੁਪਾਗੁ ਰਮਿ ਤਿਨਿ ਸਮਿ ਰਿਚਿ
ਮਸਤ ਕਿਲੇ ਪੁਲਿਖਾ ॥ ਖੁਲੇ ਬਿਪਨ ਮੁਕ ਨਿਗਿਰੀ ਦੀ ਸਿਭ ਤੋ ਤੀਰਿਖ
ਅੰਮ੍ਰਿਤ ਨਾਮੁ ਪੀਆ ਮਨੁ ਤਿਪਤਿ ਅਘਾ ਪਏ ਸਨਾਚਥਾ ॥ ਕਰਨ ਕਰਮੁ ਮੁਖ
ਯਜੁ ਮੇ ਪਾਇਆ ਗਿਰਾਨੀ ਸਿਗਲ ਤਿਖਾ ॥੨॥੧੪॥੩॥੧੪॥
ਗਰੀਮਿ ਅੰਮ੍ਰਿਤ ਪਾਇਆ ॥ ਕੀਏ ਕ੍ਰਿਪਾਲਾਇਆ ਲਾਦਖੈ ਮਾ
ਗਨਤੀ ਬਾਇਆ ॥੧੪॥੩੫॥ ॥ ਜੋਤ ਮਾਮਾ ਸਾਨਾ ਲਾਤ ਤੋਤੀ ਗਾ
ਇਆ ॥ ਨਿਮਨ ਬਿਛਰੈ ਪਾਗੀ ਨਾਮੁ ਸਤ ਮਰੀਗਾ ॥੧੪॥੩੫॥
ਲਿਖਲਿਖਾ ਲਿਖਲਿਖਾ ॥ ਰਗਮਲਾ ਕੀ ਬਾਇਲਾ ਗ੍ਰੰਥ ਰਸਮਾ ॥੧੪॥
ਨਨਕ ਕੁਪੁਰਵਾ ॥ ਬਿਮੁ ਮਗਮੇ ਪਾਇਆ ॥੧੪॥੩੫॥੧੪॥
ਮਹਾਨ ॥ ਮਹਾਨਿ ਸਬਦ ਲਗੇ ਗਰੀਮਾ ॥ ਲਿਖਿ ਕਰਮੁ ਰਿਚਿ ॥੧੪॥੩੫॥
ਪਟਿ ਪਟਿ ਰਹਿ ਰਿਭੈ ॥੧੪॥੩੫॥ ਪ੍ਰਗਟੁ ਮਾਮਾ ਜੀਮ ਕੁਖਿ ਸਭ ਮਾਮਾ
ਪਟਵੀਨਾ ॥ ਲਿਖਿ ਪ੍ਰਗਟੁ ਤਿਅੰਮ੍ਰਿਤ ਨਾਮਾ ਲਿਖਲਿਖਾ ਪੁਕਰਤੀ ॥

ਸਤਗੁਰਿ ਕੀਰਤਿ ਮੁਖਿ ਲਾਗੀ ਕੀਰਤਿ ਸਗਲਾ ਭੀ ਬਚਾ ਮਨੁ ਨਿਰਾਕਾਰੁ ॥ ੧੭੩ ॥
 ਅੰਤਰਿ ਲਾਖੁ ਭੀ ਹਰਿਗੋਲੁ ਨਾ ਹਮੀਨਾ ॥ ੧੭੪ ॥ ੧੭੫ ॥ ਮੇਰੀ ॥
 ਹਰਿ ਹਰਿ ਮਨੁ ਚਿਹਰਿ ਮਾਪਾ ॥ ਨਿਮਖ ਬਾਹੁ ਪੁਕਰੀ ਅਬਾਸ ॥ ੧੭੬ ॥
 ਲਾਭੀ ॥ ੧੭੭ ॥ ੧੭੮ ॥ ਕ੍ਰਿਪਾ ਨਿਪਨਾਗੁ ॥ ਨਦਿ ਕਰਤਾਰੁ ਸੁਪਸਮੁ ॥ ੧੭੯ ॥
 ਕਾਸਿ ਮੇਰੇ ਚਿਹਰੇ ਸੁਆਮੀ ॥ ਓਹ ਰਤੀਆ ਸਾਬਰਾ ॥ ੧੮੦ ॥ ਨੈਨ ਚਿਹਰੇ ॥
 ਲਿਖ ਰਹਾ ॥ ਗੁਰਿ ਕਰ ਪਾਸ ਮੈ ਮਖਾ ॥ ਕਰਨਾ ਕਮੈ ਅਤੁਲ ਸੁਖੁ ॥ ੧੮੧ ॥
 ਅਮਰੁ ਭੈਰਾਵ ॥ ੧੮੨ ॥ ੧੮੩ ॥ ਗੁਰਾ ॥ ੧੮੪ ॥ ਗੁਰੇ ਨਾ ਕਰ ॥
 ਜਾਣੀ ॥ ਸੰਗਿ ਮੇਨ ਰਹੀ ਮਖੈ ॥ ਭੁਲਾਭੁਲਾ ਬਿਖਾਈ ॥ ੧੮੫ ॥ ਪੁਕ
 ਰਿ ਰਚਨ ਕਾਨੁ ਪਵਿ ॥ ੧੮੬ ॥ ਤਿਸੁ ਸਿਉ ਚਨੀ ਹੋਈ ॥ ਮੇਰਾ ਸਿਉ ਬਾਹ
 ਨੁ ਮੇਰਾ ਨੁ ਠਿਗੁਰੀ ਪਈ ॥ ੧੮੭ ॥ ਕਹਿ ਚਾਇਆ ਕ੍ਰਿਪਾ ਲਾਖਹੁ ਰਸ
 ਤਨ ਸਿਉ ਬਾਲਿਆਈ ॥ ਸਗਲ ਨਿਪਾਨ ਘਰੇ ਮਹਿ ਪਏ ॥ ਕਰਨ ਕੇ ਜੇ ਕਿਸ ਮ
 ੧੮੮ ॥ ੧੮੯ ॥ ਸਰਗ ਸਮੁਲਾ ॥ ਓਅੰ ਪ੍ਰਾਪੀਤ ਚੀਤਿ ਪਹਿਲੀਆ
 ਜੇਤਉ ਬਚਨੁ ਚੀਰਿ ਮੇਰੇ ਸਤਿਗੁਰ ਤਉ ਮੈ ॥ ਜਸੀ ਗੀਅ ॥ ੧੯੦ ॥ ੧੯੧ ॥
 ਲਾ ॥ ਮਸਰਾ ॥ ਕੁਲਾ ॥ ਮਪਤਤੁ ਮਪਤਿ ॥ ਚਿਹਰੀਆ ॥ ੧੯੨ ॥ ਚਿਹਰ
 ਮ ਮੈਲਾ ਗਲਾ ॥ ਮੈ ਗਿਸੇ ਗਿਬ ਸਗੀਆ ॥ ੧੯੩ ॥ ਮਸਰੀ ਕੀਰਪੀਰਿ ਪਕਰੀ ॥
 ਕਿਆ ਬਪੁਰੇ ਜੰਗੀਆ ॥ ਗੁਰ ਕ੍ਰਿਪਾ ਨਾਨਕ ਹਮੇ ਲਿਖ ॥ ਓਮੇ ਗੋਸੁਖ ਸ
 ਜੀਆ ॥ ੧੯੪ ॥ ੧੯੫ ॥ ਮਸਰਾ ॥ ੧੯੬ ॥ ਮਨ ਬਾਈਰਨ ਸਪਤਿ ਪਰਵ
 ੧੯੭ ॥ ਸਫਲਾ ॥ ਘਰੀ ਮੈ ਜੰਗ ਸੁਵਾ ॥ ਮੇਰੇ ਗੁਰ ਮੈ ਗਿ ਗਿਆ ॥ ੧੯੮ ॥ ਪੀ
 ਸਭ ਗਾ ॥ ਮੈ ਸੁਹਾਗ ਧੀਨੇ ॥ ਜੰਗੇ ਮਨਾ ॥ ਏਹੁ ॥ ੧੯੯ ॥ ਸਭਾ ॥ ਓਹੁ ਨਾ
 ਚੀਉ ਕੀਤ ਕਰਵਾਨਾ ॥ ਕੇਟਾ ਬਰਾਜ ਸੁਖਾ ॥ ਏਹੁ ॥ ਨਿਮਖ ਪੋਥਿ ॥ ਸ
 ੨੦੦ ॥ ਜਦਕਹੁ ॥ ਮਖੁ ਮੇਰ ਕਾ ॥ ਓਈ ॥ ਮਖਨਾ ॥ ਐਤਨਾ ॥ ੨੦੧ ॥
 ੨੦੨ ॥ ੨੦੩ ॥ ਅਭੇ ਮੈ ਮਖੁ ॥ ਪੁਖਾ ॥ ਏਹੁ ॥ ਅਚਿਹਰ ਪ
 ਮਗਲਾ ॥ ੨੦੪ ॥ ੨੦੫ ॥ ਜੰਗੇ ॥ ਮੈ ਗੁਰ ਮਸਰੇ ॥ ਏਹੁ ॥ ੨੦੬ ॥ ਸਭਾ ॥ ਸੇ
 ਏਹੁ ॥ ਮਖਿ ਮਦਰਾ ॥ ਮਗਲਾ ॥ ਮਖਿ ॥ ੨੦੭ ॥ ਕੇਟਾ ॥ ਪਾਇ ॥ ਮਖਿ ॥
 ਮਖਿ ॥ ਗੁਰ ਮਖਿ ॥ ਮਖਿ ॥ ੨੦੮ ॥ ਪੰਚ ॥ ਸਗੁਰ ॥ ਮੈ ਗਿ ਕੀਰਤਿ ਮ
 ਨਿਚ ॥ ਮਖਿ ॥ ੨੦੯ ॥ ੨੧੦ ॥ ਏਹੁ ॥ ਜੰਗ ॥ ਨਕਤ ॥ ਏਹੁ ॥ ਏਹੁ ॥ ਨਕਰ ॥ ਜਾਇ ॥
 ੨੧੧ ॥ ੨੧੨ ॥ ੨੧੩ ॥ ੨੧੪ ॥ ਪੁਕਰੇ ॥ ਏਹੁ ॥ ਸਭਾ ॥ ਮਖਿ ॥

[illegible][illegible]

[illegible][illegible]

[illegible][illegible][illegible]

[The page contains dense handwritten text in a cursive script, likely from a manuscript. The ink is dark, and the handwriting is somewhat slanted and compact. There are approximately 20 lines of text visible on the page.]

[illegible]

[The page contains handwritten text in Devanagari script, which appears to be bleed-through from the reverse side of the leaf. The handwriting is dense and fills most of the page area.]

[illegible]

[The page contains dense handwritten text in a cursive script, likely from a historical manuscript. The ink is dark brown or black, and the parchment shows signs of age and wear. The text is arranged in approximately 20 horizontal lines across the page.]

[The page contains dense handwritten text in a cursive script, likely from a manuscript.]

[illegible][illegible]

[illegible]

220

2. गणेशपूजा-3.आरती-4.पूजा

[illegible][illegible]

697

 $\frac{1}{2} \times 100 = 50\%$ [illegible]

[Faint handwritten text from another manuscript page]

94-572-0000, H75

4213, 4214, 4215

[illegible]

[The page contains dense handwritten text in Tamil script.]

১৯৪৬ খ্রিঃ ১০ মার্চ (১৯৪৬)

[illegible][illegible]

1. *Handwritten text in a cursive script, likely a historical document or manuscript. The text is written in a dark ink on aged, slightly discolored paper. It appears to be a list or a series of entries, possibly related to a legal or administrative record. The script is dense and difficult to decipher without specialized knowledge of the language.*

11. 12. 13. 14. 15. 16. 17. 18. 19. 20. 21. 22. 23. 24. 25. 26. 27. 28. 29. 30. 31. 32. 33. 34. 35. 36. 37. 38. 39. 40. 41. 42. 43. 44. 45. 46. 47. 48. 49. 50. 51. 52. 53. 54. 55. 56. 57. 58. 59. 60. 61. 62. 63. 64. 65. 66. 67. 68. 69. 70. 71. 72. 73. 74. 75. 76. 77. 78. 79. 80. 81. 82. 83. 84. 85. 86. 87. 88. 89. 90. 91. 92. 93. 94. 95. 96. 97. 98. 99. 100. 101. 102. 103. 104. 105. 106. 107. 108. 109. 110. 111. 112. 113. 114. 115. 116. 117. 118. 119. 120. 121. 122. 123. 124. 125. 126. 127. 128. 129. 130. 131. 132. 133. 134. 135. 136. 137. 138. 139. 140. 141. 142. 143. 144. 145. 146. 147. 148. 149. 150. 151. 152. 153. 154. 155. 156. 157. 158. 159. 160. 161. 162. 163. 164. 165. 166. 167. 168. 169. 170. 171. 172. 173. 174. 175. 176. 177. 178. 179. 180. 181. 182. 183. 184. 185. 186. 187. 188. 189. 190. 191. 192. 193. 194. 195. 196. 197. 198. 199. 200. 201. 202. 203. 204. 205. 206. 207. 208. 209. 210. 211. 212. 213. 214. 215. 216. 217. 218. 219. 220. 221. 222. 223. 224. 225. 226. 227. 228. 229. 230. 231. 232. 233. 234. 235. 236. 237. 238. 239. 240. 241. 242. 243. 244. 245. 246. 247. 248. 249. 250. 251. 252. 253. 254. 255. 256. 257. 258. 259. 260. 261. 262. 263. 264. 265. 266. 267. 268. 269. 270. 271. 272. 273. 274. 275. 276. 277. 278. 279. 280. 281. 282. 283. 284. 285. 286. 287. 288. 289. 290. 291. 292. 293. 294. 295. 296. 297. 298. 299. 300. 301. 302. 303. 304. 305. 306. 307. 308. 309. 310. 311. 312. 313. 314. 315. 316. 317. 318. 319. 320. 321. 322. 323. 324. 325. 326. 327. 328. 329. 330. 331. 332. 333. 334. 335. 336. 337. 338. 339. 340. 341. 342. 343. 344. 345. 346. 347. 348. 349. 350. 351. 352. 353. 354. 355. 356. 357. 358. 359. 360. 361. 362. 363. 364. 365. 366. 367. 368. 369. 370. 371. 372. 373. 374. 375. 376. 377. 378. 379. 380. 381. 382. 383. 384. 385. 386. 387. 388. 389. 390. 391. 392. 393. 394. 395. 396. 397. 398. 399. 400. 401. 402. 403. 404. 405. 406. 407. 408. 409. 410. 411. 412. 413. 414. 415. 416. 417. 418. 419. 420. 421. 422. 423. 424. 425. 426. 427. 428. 429. 430. 431. 432. 433. 434. 435. 436. 437. 438. 439. 440. 441. 442. 443. 444. 445. 446. 447. 448. 449. 450. 451. 452. 453. 454. 455. 456. 457. 458. 459. 460. 461. 462. 463. 464. 465. 466. 467. 468. 469. 470. 471. 472. 473. 474. 475. 476. 477. 478. 479. 480. 481. 482. 483. 484. 485. 486. 487. 488. 489. 490. 491. 492. 493. 494. 495. 496. 497. 498. 499. 500. 501. 502. 503. 504. 505. 506. 507. 508. 509. 510. 511. 512. 513. 514. 515. 516. 517. 518. 519. 520. 521. 522. 523. 524. 525. 526. 527. 528. 529. 530. 531. 532. 533. 534. 535. 536. 537. 538. 539. 540. 541. 542. 543. 544. 545. 546. 547. 548. 549. 550. 551. 552. 553. 554. 555. 556. 557. 558. 559. 560. 561. 562. 563. 564. 565. 566. 567. 568. 569. 570. 571. 572. 573. 574. 575. 576. 577. 578. 579. 580. 581. 582. 583. 584. 585. 586. 587. 588. 589. 590. 591. 592. 593. 594. 595. 596. 597. 598. 599. 600. 601. 602. 603. 604. 605. 606. 607. 608. 609. 610. 611. 612. 613. 614. 615. 616. 617. 618. 619. 620. 621. 622. 623. 624. 625. 626. 627. 628. 629. 630. 631. 632. 633. 634. 635. 636. 637. 638. 639. 640. 641. 642. 643. 644. 645. 646. 647. 648. 649. 650. 651. 652. 653. 654. 655. 656. 657. 658. 659. 660. 661. 662. 663. 664. 665. 666. 667. 668. 669. 670. 671. 672. 673. 674. 675. 676. 677. 678. 679. 680. 681. 682. 683. 684. 685. 686. 687. 688. 689. 690. 691. 692. 693. 694. 695. 696. 697. 698. 699. 700. 701. 702. 703. 704. 705. 706. 707. 708. 709. 710. 711. 712. 713. 714. 715. 716. 717. 718. 719. 720. 721. 722. 723. 724. 725. 726. 727. 728. 729. 730. 731. 732. 733. 734. 735. 736. 737. 738. 739. 740. 741. 742. 743. 744. 745. 746. 747. 748. 749. 750. 751. 752. 753. 754. 755. 756. 757. 758. 759. 760. 761. 762. 763. 764. 765. 766. 767. 768. 769. 770. 771. 772. 773. 774. 775. 776. 777. 778. 779. 780. 781. 782. 783. 784. 785. 786. 787. 788. 789. 790. 791. 792. 793. 794. 795. 796. 797. 798. 799. 800. 801. 802. 803. 804. 805. 806. 807. 808. 809. 810. 811. 812. 813. 814. 815. 816. 817. 818. 819. 820. 821. 822. 823. 824. 825. 826. 827. 828. 829. 830. 831. 832. 833. 834. 835. 836. 837. 838. 839. 840. 841. 842. 843. 844. 845. 846.

$\frac{d}{dt} \left(\frac{\partial L}{\partial \dot{x}} \right) = \frac{\partial L}{\partial x}$

[illegible]

ਸਿਤਲੇ-੨੦੪੫ ਦੇ ਵੀ ਸਪਸ਼ਟ ਭ੍ਰਿਤਿ ਨੇ ਹੋ ਜਾਹਿ ਪੁਰਿ ਮਾਨੀ ਤੁਝੀ

[illegible][illegible]

[Faint handwritten notes at the bottom of the page]

[illegible][illegible]

१. अथ हिन्दु धर्मः कथं प्रवृत्तः इति विदित्वा तदा
२. अथ हिन्दु धर्मः कथं प्रवृत्तः इति विदित्वा तदा
३. अथ हिन्दु धर्मः कथं प्रवृत्तः इति विदित्वा तदा
४. अथ हिन्दु धर्मः कथं प्रवृत्तः इति विदित्वा तदा
५. अथ हिन्दु धर्मः कथं प्रवृत्तः इति विदित्वा तदा

ਗੁਰਮਤਿ ਸੰਪਾਦਨਾ ॥ ਸਚਾ ਰਸ ॥ ਨਾਨਕ ॥ ਕੁਮਾਰ ॥
 ੨੦ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੧ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੨ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੩ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੪ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੫ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੬ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੭ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੮ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੨੯ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥
 ੩੦ ॥ ਸਚਾ ਰਸ ॥ ਸਾਧਿਕਾ ॥ ਸਚਾ ਰਸ ॥ ਸਚਾ ਰਸ ॥

[Faint handwritten Devanagari script, likely bleed-through from the reverse side of the page.]

[illegible]

[The page contains dense handwritten text in a cursive script, likely Hebrew or Arabic, covering most of the surface area.]

[illegible][illegible]

ਮਗਦਏਆ॥ ਮਨਿਜੁਠੇਰੇਜਾਨਿਜੁਠਾਇਆ॥ ਬਿਨਸਥੈਆਰਗੁਇ
ਨਹੀਪਇਆ॥ ਗੁਰਮੁਖਿਐਰਹੀਸਚਸਮਾਇਆ॥ ੧੨॥ ਸਚ
ਇਸਗੁਰਮੀਰਮਈਗੁਰਮਬਰੀਦੀਰਹਿ॥ ਨਨਕਸਰਾਸੁਗਾਈਗੁਰਕੈਉਤਿ
ਪਰਿ॥ ੧੩॥ ਸਵਦਿਏਗੁਰਚਾਹੀਜਿਸਰਾਜੈਕਹੀਏ॥ ਆਪੁਸਮ
ਇਕੀਸੁਰਜਾਣੀਸੁਕਸੀਗੁਰਮਾਗੁ॥ ੧੪॥ ਸਚਾਨਕਏਕਾਕੁ
ਰਹਿਨਪਾਧੀਜਈ॥ ਇਕਿਗਦਹਿਤਗਪਰੀਆਗਿਨਭੀਜਈ॥ ਇਕਿਨੇਜ
ਚੇਰਾਹਿਤਲਕਗਤਿਨਬੀਜਈ॥ ਇਕਿਅੰਨਖਹਿਮੁਕਤਿਨਕਿਅਕਾਕ
ਈ॥ ਤਿਸਨੇਹੰਦੀਬਹੁਤਕਿਏਨਪੀਜਈ॥ ਕਰਮਦਹੁਤਿਕੇਅਪੀਪੀਰ
ਈ॥ ਚਹੁਪਾਮੁਸੈਸਥਿਅੰਮੁਨਪੀਜਈ॥ ਰਹਿਨਗਰੀਕਾਸਨੇਹਿਗੁਰਮੁਖਿ
ਜਈ॥ ੧੫॥ ਸਚਾਨਕਏਕਾਕੁਰਹਿਨਪਾਧੀਜਈ॥ ਗੁਰਮਾਖਲਾਗੁਰਜਕੇਗਰਿਨੇਨਮਨੁਤੁਮੀਕਾ
ਉਪੀਗੁਰਮਬਰੀਦੇਕੁਪਛਾਇਆਏਕੇਸਚਾਸੇਸਿ॥ ਮਨੁਤਨੁਸਚਸਚਮਨਿ
ਸਚੇਸਚੀਸੇਸਿ॥ ਅੰਨਹਿਸਚੀਕਗਤਿਉਸਹਜੇਹੀਪਤਿਉਹਿ॥ ਕਲਾਗਮਹਿ
ਘੇਰਅੰਧਰੇਮਨਮੁਖਗੁਰਨੇਕੋਇਸੇਦਭਤਗੀਨਨਕ॥ ਜਿਨਗੁਰਮੁਖਿਅਗ
ਦੁਹੇਇ॥ ੧੬॥ ਇੰਦਰਸੈਕਹਿਏਇਕੋਲੇਕਮਨਿਏਪਜੇਚਹੀਜਿਸਕ
ਉਕਮਿਏਦੁਰਗਦਾਤਿਸਕੈਸਚਲਿਹਰੇਜਾਇ॥ ਗੁਰਮੁਖਿਸਚਰਸਮਈ
ਐਸਚੇਕੇਗੁਰਮਾਗਿ॥ ਨਨਕਨੀਮੁਰਤਜਨਨਿਮਲਸੁਹਜਸਚੇਸਮਾਖਿ॥
੧੭॥ ਪੁਰਸਤਿਗੁਰਸੇਵਪੁਰਪਾਇਆ॥ ਪ੍ਰਭੂਕਰੀਮਹਿਅਭਿਪੁਰਮਬਰ
ਮਨਿਦਸਇਆਪੁਰੇਗਿਅਨਿਪਾਨਿਮਲੁਕਰਾਇਆ॥ ਹੀਸਹਿਤੀਪੁ
ਜਟਿਮਨੁਅਨਇਆ॥ ਸਚਦਿਮੰਗੇਮਨਮਹਿਪ੍ਰੀਤਜਨਾਈਮੁਖਿਅਕਾਕ
ਸਚੇਸਚਿਅਗੁਰਚਾਇਆ॥ ਪ੍ਰਭਿਨਾਮਕੇਰਾਜਨਾ॥ ਮਾਮੀਗੁਰਮਾਖਲਾ
ਸਚਸਲਾਹਿਲੀਪਾਪਾਇਆ॥ ੧੮॥ ਕਲਾਹਰੇਖਫਲਮੀ
ਦੇਦਭਲਿਜਾ॥ ਚੁਪਮੀਰਨਮਦਈਤਿਕਲਈਅਏਗਾਦੇਰਕਾਮੀ॥
੧੯॥ ਨਨਕਸਿਦਾਨਿਜਾਨਨਾਨਾਮੁਨਾਪਈ॥ ਕਰੀਜਾਇਸਮਾਖਿ॥ ਗੁਰਮੁਖਿ
ਅਹੀਦੇਕਨਮੁਖਦਾਜਿਸਦਨੀਮੇਮੁਖਾ॥ ੨੦॥ ਮਨੁਸੇਵੀਕ
ਈ॥ ਏਨੀਅਕਾਕਹਿਕੇਤਕੇਕਾਕਹਿਜੀਹਿ॥ ਕੇਤਕਹਿਮੰਗਾਕੇਤਕਾਕਾ
ਗਿਨਾਹਿ॥ ੨੧॥ ਸਚਿਮਦੁਸਤੀਪਮਿਗੁਰੁਖਦੇਪੀਜੀਸੇਦਾਨਾ॥ ਭਾਵੈ
ਦੇਕੇਖਹਿਏਦੇਸਹਿਗਾਇ॥ ਕੁਤਾਹਿ॥ ਆਗੀਦੁਰਮੁਖੀਦਾਨੀਸਮਾਖਿ॥

੨੨॥ ਆਪੁਗੁਰਚਿਤੀਕਰਗੁਰੁਗੋਇਚਰੀਧਿਲਾਇ॥ ਪੁਸਮੇਕਦੇ
ਏਕੀਤਿਕੇਸੁਰਾਖੁ॥ ਆਸਕਤਾਹੀਤਮਰਸੈਭਿਅਸਤੀ॥ ਸੰਘੇਪ
੨੩॥ ਹੁਏਸਫਲਪ੍ਰੀਤਮਦੇਸਾਹੀਗਾਇਆ॥ ਪਾਕਿਸਾਜਕੇਗੁਰ
ਦਮਾਮੇਮੁਖਿਨਕਦੇ॥ ਅਕਸਿਏਹਿ॥ ਤਕੇਅਕਸਿਤਕੇਕਲਾਬਹਿਮਾਖਿ
ਮਾਮੇਕਾਦੇਉ॥ ਏਕਾਨਿਕਰਪਾਇਆ॥ ਨਨਕਨਾਅਚਰਿਤਾਹੀ
ਮਾਖੀ॥ ਰੇਦਪਹੀਏ॥ ਕਲਾਦਲਾਹੀਪੁਣੇਕਾਹਨਸਕੇਕੀ॥ ਮਸੀਮਭੀ
ਰਾ॥ ਜਿਨਜੁਰਸਪਹਿਤਨਨਕਿਨਾਦੇ॥ ਤਨੁਏਮਗੁਰੁਤਦਾ॥ ੨੪॥
ਅਗਮੁਕਾਗੁਰੁ॥ ਏਪਈਸਚਅਲਖਾਪਾਗਾ॥ ਨਨਕਸਚਿਮੰਗਤਿਏਦੇ
ਰੁਗਾਨੇਨੀਸਦਿਕਾ॥ ਤਨਮੁਖਪਾਇਆਗੁਰਮਤੀਦੀਰਹਾਇਕਾਨਕੁਪਦੇ
ਦੇਦਾਮਾਇਆਨਾਲੀ॥ ਅਗੁਰੁਗੁਰੁਕਸਚਿਰਲਾਹੀਐ॥ ਰਹਿਪਾਪਿਅਗੁ
ਇਟਹੀਤੀਭਗਤਿਨੇਹੰਦੀਦਿਨਮਤਿਗੁਰਨਾਗੀ॥ ਅਗੁਰੁਪੁਕਸਕਿਨਪੁ
ਮਦਾਇਕਾਕੀਕਰਪਾਇਆ॥ ਏਹਿਨਾਮੁਤੇਖੀਅਸਚਾਮੁਖੀਮਲੇਅਪੁਕਾ
ਮਾਖੀ॥ ੨੫॥ ਰੀਕਾਨਾਪਾਦੇਰਿਕਾਨਾ॥ ਭੀਜੇਕਾਇਐਹੇਪਾਗਾਦਰਤ
ਇਕਾਤਿਕਾਸਚਨੈਜਲਾ॥ ਭੁਲਿਆਚੁਕਿਭਾਇਆਤਪਤਲਾਅਪੁਕਾ
ਭੁਲਿਆਭਾਇਆ॥ ਪਛੰਨੇਕਹਿਲਿਅਦਾਭੀਜਿਨਾਭੀਕਿਤਮੁਣੈਨਹੀ
ਮਾਖੀ॥ ਰੇਦਮਹਿਜੀ॥ ਨਨਕਪਾਸਮੇਦੇਕਦੇ॥ ਸਤੀਪੁਰਾਨਚਿਤਿਨਾ
ਦਾ॥ ੨੬॥ ਮਨਪਿਅਗੁਰੁ॥ ਹਿਮੁਖੀਪਾਦੇਰਦੀ॥ ਦੰਗਇਆਪਾਦੇਰ
ਮਾਕਾਦੀਦੇ॥ ੨੭॥ ਕਬਹੁਆਪਾਕਾਗਾਇਆਕਿਨਾਮੀਕਿਰਸੀ॥ ਮਨੁ
ਮਾਕਾਕੇਕੀਕਾਕੀਤਾਚੀਕਾ॥ ਨਨਕਮਚੇਨਾਮੀਭੇਨਮਿਰਪੁਰਾ॥ ਪਾਈ॥
ਕੀਮਿ॥ ਤਨਮੁਸਚਾਮਾਨਾ॥ ਰਾਏਹੇਏਮਾਨੀ॥ ਗੁਰਮੁਖਿਗੁਰਮੁਖੀ
ਨਨਕੀਮਾਨਪਾਗਾ॥ ਸਚਿਗੁਰਮਦਾਹੇਮੇਦਾਕਾਦਾ॥ ਨਨਕਸੀਰੀਮੇਲਾਈ॥ ਸੇਮ
ਦਾਮਾਖੀ॥ ਕੇਦਾਜਨਮਕਦਾਮੀਕਦਮਈ॥ ਅਪਾਏਕਾਕੇਕਾਕਿਨਾਮੁਖਪਾਇਆ
ਅਪਾਏ॥ ੨੮॥ ਚਿਕਾਕਾਦੇਹੀਜੇਨਾਹੀਪਾਕੁਖਨਾਜਈ॥ ਦੰਨੇਸਕਦਾ
ਮਿਦਾ॥ ੨੯॥ ਸਚਾਮੁਖਪਾਇਆ॥ ਮਹਿਗੁਰਮਦੇਸਮੁਖਪਾਇਸੇਕਿਰਾ
ਕੇਦਾਜਾਗਾ॥ ੩੦॥ ਸਚਮਾਗਮਦਾ॥ ਨਨਕਚੋਪਾਪਦਾ॥ ਇਏਪੁ
ਨੀਮੁਖਪਾਦਾ॥ ਭੀਐਜਿਸਚਿਰਦਾਪਾਗਾ॥ ਜਿਨਕੇਪਦੇਧਨਦੇਸੇਜਿਨਾਨਾਭੀ
ਜਨਕੀਹੀਭੇ॥ ਤਦੇਤਦਸਹਿਤਨਾਗਾਈਗੀਗਾ॥ ੩੧॥ ਸਚਈਨੀਸੇਰੀਐ

[The page contains dense handwritten text in a cursive script, likely from a manuscript. The text is written in dark ink on aged paper. There are several horizontal lines of text across the page, with some words appearing to be underlined or emphasized. The handwriting is somewhat slanted and compact.]

[The page contains dense handwritten text in Arabic script, which is mostly illegible due to blurring.]

$\rho = \frac{m}{V}$

॥ १ ॥ नै चै यमि विरिगै रमेमम ॥ १ ॥ यमि विरिगै रमेमम ॥ १ ॥
 ॥ २ ॥ नै चै यमि विरिगै रमेमम ॥ २ ॥ यमि विरिगै रमेमम ॥ २ ॥
 ॥ ३ ॥ नै चै यमि विरिगै रमेमम ॥ ३ ॥ यमि विरिगै रमेमम ॥ ३ ॥
 ॥ ४ ॥ नै चै यमि विरिगै रमेमम ॥ ४ ॥ यमि विरिगै रमेमम ॥ ४ ॥
 ॥ ५ ॥ नै चै यमि विरिगै रमेमम ॥ ५ ॥ यमि विरिगै रमेमम ॥ ५ ॥
 ॥ ६ ॥ नै चै यमि विरिगै रमेमम ॥ ६ ॥ यमि विरिगै रमेमम ॥ ६ ॥
 ॥ ७ ॥ नै चै यमि विरिगै रमेमम ॥ ७ ॥ यमि विरिगै रमेमम ॥ ७ ॥
 ॥ ८ ॥ नै चै यमि विरिगै रमेमम ॥ ८ ॥ यमि विरिगै रमेमम ॥ ८ ॥
 ॥ ९ ॥ नै चै यमि विरिगै रमेमम ॥ ९ ॥ यमि विरिगै रमेमम ॥ ९ ॥
 ॥ १० ॥ नै चै यमि विरिगै रमेमम ॥ १० ॥ यमि विरिगै रमेमम ॥ १० ॥

(Faint handwritten Devanagari script, likely bleed-through from the reverse side of the page.)

ੴ ਸਤਿਗੁਰ ॥

ੴ ਸਤਿਗੁਰ ਪ੍ਰਸਾਦਿ ॥
ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਗੁਰ ਕੀ ਸਤਿਨਾਮ ੪

ਚਉਪਦ ੫੭੧

ਮੇਰ ਮਨੁ ਸਪਨਾ ਮਿਲਿ ਭਇਆ ॥ ਚਉਥਲਿ ਬਲਿ ਬਲਿ ਬਲਿ ਸਪਨਾ
ਕਉ ਮਿਲਿ ਮੰਗਤਿ ਪਹਿਉ ॥ ੧ ॥ ੧ ॥ ੧ ॥ ਚਉਥਲਿ ਪ੍ਰਭੁ ਜਨਮਿ ਮੇਰ
ਨੀਹ ਮਸਪਨਾ ਪਗੁ ਪਇਆ ॥ ਧਨੁ ਧਨੁ ਸਪਨਾ ਚਉਥਲਿ ਪ੍ਰਭੁ ਜਨਮਿ ਮੇਰ
ਲਿਸਾਈ ॥ ੨ ॥ ਚਉਥਲਿ ॥ ੧ ॥ ਮਨੁ ਅਚਲੈ ਚਲੈ ਬਹੁ ਬਹੁ ਬਹੁ ਬਹੁ
ਸਪਨਾ ਮੰਗਤਿ ਕਉ ਪਇਆ ॥ ਜਿਉ ਜਲ ਤੇਰੁ ਪਸਰਿ ਬਿਧਿ ਕੀ ਸਮੀਪ
ਗਤਿ ਕਉ ਪਇਆ ॥ ੩ ॥ ਚਉਥਲਿ ॥ ੩ ॥ ਤਲੀ ਕੀ ਮਿਲਿ ਮੇਰ ਜਨਮੁ ਲਏ
ਚਉਥਲਿ ॥ ੪ ॥ ਗੁਣਿ ਸਭ ਕੀ ਕੀਰਤਿ ॥ ੫ ॥ ਪਰ ਕਉ ਪਇਆ ॥ ੬ ॥ ਮਸ
ਕੀਰਤਿ ॥ ੭ ॥ ਲੇਖਿ ॥ ੮ ॥ ਕੀਰਤਿ ॥ ੯ ॥ ਚਉਥਲਿ ॥ ੧੦ ॥ ਸਭ
ਚਉਥਲਿ ॥ ੧੧ ॥ ਪ੍ਰਭੁ ਪ੍ਰਭੁ ॥ ੧੨ ॥ ਨਾਨਕ ॥ ੧੩ ॥ ਚਉਥਲਿ ॥ ੧੪ ॥
ਮੇਰ ਮਨੁ ॥ ੧੫ ॥ ਚਉਥਲਿ ॥ ੧੬ ॥ ਸੁਨੀ ਮੇਰੀ ॥ ੧੭ ॥ ਮੇਰ ਕਉ ॥ ੧੮ ॥
ਚਉਥਲਿ ॥ ੧੯ ॥ ਚਉਥਲਿ ॥ ੨੦ ॥ ਚਉਥਲਿ ॥ ੨੧ ॥ ਚਉਥਲਿ ॥ ੨੨ ॥
ਚਉਥਲਿ ॥ ੨੩ ॥ ਚਉਥਲਿ ॥ ੨੪ ॥ ਚਉਥਲਿ ॥ ੨੫ ॥ ਚਉਥਲਿ ॥ ੨੬ ॥

[illegible]

[illegible]

[The page contains dense handwritten text in a cursive script, likely from a historical manuscript. The ink is dark on aged paper. The handwriting is very close together, filling most of the page area.]

[The page contains dense handwritten text in a cursive script, likely from a historical manuscript. The ink is dark, and the handwriting is somewhat faded and slanted. The text appears to be in a European language, possibly German or Dutch, given the context of the document's origin. It consists of several lines of text, some starting with capital letters. The overall appearance is that of a legal or administrative record.]

[illegible]

[illegible][illegible]

[illegible][illegible]

[The page contains dense handwritten text in a cursive script, likely from a manuscript. The ink is dark brown or black, and the parchment shows signs of aging and wear. The handwriting is very close together, filling most of the page area.]

[The page contains dense handwritten text in a cursive script, likely from a historical manuscript.]

[illegible]

[The manuscript page contains handwritten text in Devanagari script, which appears to be a continuation of a philosophical or religious treatise. The handwriting is dense and somewhat faded. At the top right corner, there are two small numbers, "५४".]

[illegible][illegible][illegible][illegible]

[illegible][illegible]

ਲਪੁਰਬ' ਏਕ ਚਾਲ ਤ੍ਰਿਪਦਿਆ ਪਦਿ ਪਦਿ ਅੰ ਤਿਥੁ ਮਲਕਾ
 ਅ॥੧॥ ਜੀਅ ਕੀ ਜੋਤਿ ਨ ਜਨੈ ਕੋਈ॥ ਤੈ ਮੈ ਕੀਆ ਸਮਾ ਲਾਮੁ ਤਈ ॥੨॥
 ਜਿਉ ਪ੍ਰਗਾਸਿਆ ਮਾਟੀ ਕੋ ਕੇਰਿ॥ ਅਪਿ ਯੀ ਕਰਤਾ ਈਨ ਲਾਗੇ॥ ਜੀਅ
 ਕਾ ਬੰਧਨ ਕਰਮੁ ਆਪੀ॥ ਜੋ ਕਿਛੁ ਕੀਆ ਸੁਆਪੈ ਆਪ ॥੩॥ ਪੁਰਖ ਜਿ
 ਨਾਮ ਦੇਉ ਦਿਹੁ ਜੀਉ ਚਿਤੈ ਸੁਲਯੈ॥ ਅਮੋਹੁ ਹਿਸਰ ਅਕਲ ਰਹੈ ॥੪॥

ਅੰਤਿ ਪੰਤਮ ਗੁਰਮਤਿ

ਗੁਰਪੁਰਾ ਭੀ ਬਾਣੀ ਬਣੀ ਜੀਸਕਾ॥ ਤਨਿ ਚੰਦਨੁ ਸਤਿ ਕੰਧਾਰੀ॥
 ਹਿਰਦ ਅੰਤਰਿ ਕਰਤ ਲਾ ਕੀ॥ ਠਗਦਿ ਸਦਿ ਬਗਾਇ ਵਲਾਗ॥ ਦ੍ਰਿਖ ਬਸਨ
 ਪ੍ਰਾਨੁ ਮੁਖ ਭਗ॥ ਕਲਿ ਭਗਵਤ ਬੰਦ ਚਿਹਾ॥ ਕੂਹਦਿ ਸਦਿ ਹਤਿ ਨਿ
 ਦਾ ਮੀ॥ ੧॥ ਸਾਮਾਨਿ ਤਪੁ ਤਿਸਿ ਨਾਨਕ ਸੰਗੇ॥ ਦ੍ਰਿਧੁ ਭੀ ਕਰਮੁ ਮਿਥੀ
 ਹਿਰਦ ਭੁਗੀ ਸੋ ਪਿਆਨੀ॥ ਪੁਰਖ ਗੁਰਮਤੀ ਬਾਣੀ॥ ਸਿਲਪ ਜਾ ਸੋ ਚੰਗ
 ਏ ਮੀ॥ ਨਿਸਿ ਜਗ ਸਿਭਗ ਤੇ ਪ੍ਰਦੇਸੀ॥ ਪਗਨ ਜੀ ਸੋ ਚਿਤ ਅਕਰਮੀ॥ ਏਲਿ ਪ
 ਟ ਨ ਚ ਅਧਰਮੀ॥ ੩॥ ਮਿਥਾ ਅਮਟ ਨੁਲਾ ਮੀ ਮਾਲ॥ ਕਰ ਬਿਜਲਾ ਤਿਲ ਕਰ
 ਪਾਲਾ॥ ਹਿਰਦ ਕਰ ਕੀ ਠਿਗੁ ਧੀ॥ ਹੇਲਿ ਪਟ ਕ੍ਰਿਸਨੁ ਅਭੁਖੇ॥ ੪॥ ਜੀਤਿਆ ਨਾ
 ਤ ਨਾ ਜੀਤਿਆ॥ ਸਰਫ ਕਰ ਪਰਮ ਅਥੀਨਿਆ॥ ਕਰ ਬੰਦੀ ਗੁਰਮਤਿ
 ਆਵੈ॥ ਬਿਨੁ ਸਤਿਗੁਰ ਬਣ ਨਪਾਵੈ॥ ੫॥੧॥

ਗੁਰਮਤਿ ਜੀਤੀ

ਅੰਤਿ ਪੰਤਮ ਗੁਰਮਤਿ
 ਅੰਤਿ ਪੰਤਮ ਗੁਰਮਤਿ

ਪੁਰਖ ਸਾਮਾਨਿ ਭੀਮ ੧॥ ਪਤਿ ਪੁਸਤਕਿ ਸੋ ਪਿਆ ਬਾਰੀ॥ ਸਿਲ
 ਪੁ ਜਾ ਸਿਭ ਗੁਲ ਸਮਾਪੀ॥ ਮੁਖਿ ਫੁਲ ਬਿਭੂ ਭਟ ਸੰਗੇ॥ ਪਾਲ ਤਾਲ ਬਿ
 ਚਰੇ॥ ਗਲਿ ਮਲਾ ਤਿਲ ਕੁਲਿ ਲਾਟੇ॥ ਦ੍ਰਿਧੇ ਭੀ ਬਸਤਰ ਪਾਟੇ॥ ਜੀਤ
 ਏ ਮੈ ਕਰਮੀ॥ ਸਭਿ ਠੰਡਾ ਨਿਮੁ ਚਉ ਪਰਮੀ॥ ਕਰਨ ਕਰਨਿ ਚਉ ਪਿਆ
 ਏ॥ ਬਿਨੁ ਸਤਿਗੁਰ ਬਣ ਨਪਾਵੈ॥ ੨॥ ਨਿਹ ਠਲੇ ਸਿਜਨ ਮਾਸਿ ਜਾਵ ਤਥ
 ਹਮਟਾ॥ ਘੋਰ ਤੇ॥ ਸਾਗਰੀ ਸਾਗਰਿ ਗੁਰ ਪਰਮਾ॥ ਜੀਤਹਿ ਕਰ ਕਰ
 ਸਮਰਥੁ ਕੋ ਕਰਨ ਕਰੀ ਚਰੇ॥ ਕਰ ਕਰ ਤਦ ਸਿਧਿ ਜਿ ਕਲਗਈ ਪਾਗੇ॥
 ਜੀਤ ਮਥਾ ਦੀਗਾ ਅਮੀ॥ ਚੰਦੇ ਰਸ ਬੰਦੁ ਹਮਟਾ॥ ਬੀਤ ਮਥਾ ਦੇ
 ਮਰਮਥਾ ਦੇ ਮੂਰ ਮਥਾ ਦੇ ਪਗੀ ਕੇ॥ ੩॥ ਮਰਮਥਾ ਦੇ ਰਸ ਮਥਾ ਦੇ ਜੋ ਕਰਨੇ
 ਏ॥ ੪॥ ਨਾਨਕ ਕਾ ਦਾਸੁ ਮੈ ਭੀ ਨਿਭ ਜਾ॥ ਏ॥ ਏ॥ ਮਰਮਥਾ ਦੇ ਰਸ
 ਮਥਾ ਦੇ ਦਾਸੁ ਮੈ ਭੀ ਨਿਭ ਜਾ॥ ਏ॥ ੫॥

[The page contains dense handwritten text in a cursive script, likely from a historical manuscript.]

[illegible]

[illegible][illegible]

[The page contains dense handwritten text in a cursive script, likely from a manuscript. The ink is dark brown or black, and the parchment shows signs of age and wear.]

[illegible]

ਪਸਰਿਆ ॥ ੧੬੯ ॥ ਦੁਖੰਗਸਤਿਪਪਤਨਏਖਿਸਰਿਆ ॥ ੨੩ ॥

2011年12月15日

[illegible][illegible][illegible]

[illegible]

1870
 1871
 1872
 1873
 1874
 1875
 1876
 1877
 1878
 1879
 1880
 1881
 1882
 1883
 1884
 1885
 1886
 1887
 1888
 1889
 1890
 1891
 1892
 1893
 1894
 1895
 1896
 1897
 1898
 1899
 1900
 1901
 1902
 1903
 1904
 1905
 1906
 1907
 1908
 1909
 1910
 1911
 1912
 1913
 1914
 1915
 1916
 1917
 1918
 1919
 1920
 1921
 1922
 1923
 1924
 1925
 1926
 1927
 1928
 1929
 1930
 1931
 1932
 1933
 1934
 1935
 1936
 1937
 1938
 1939
 1940
 1941
 1942
 1943
 1944
 1945
 1946
 1947
 1948
 1949
 1950
 1951
 1952
 1953
 1954
 1955
 1956
 1957
 1958
 1959
 1960
 1961
 1962
 1963
 1964
 1965
 1966
 1967
 1968
 1969
 1970
 1971
 1972
 1973
 1974
 1975
 1976
 1977
 1978
 1979
 1980
 1981
 1982
 1983
 1984
 1985
 1986
 1987
 1988
 1989
 1990
 1991
 1992
 1993
 1994
 1995
 1996
 1997
 1998
 1999
 2000
 2001
 2002
 2003
 2004
 2005
 2006
 2007
 2008
 2009
 2010
 2011
 2012
 2013
 2014
 2015
 2016
 2017
 2018
 2019
 2020
 2021
 2022
 2023
 2024
 2025
 2026
 2027
 2028
 2029
 2030
 2031
 2032
 2033
 2034
 2035
 2036
 2037
 2038
 2039
 2040
 2041
 2042
 2043
 2044
 2045
 2046
 2047
 2048
 2049
 2050
 2051
 2052
 2053
 2054
 2055
 2056
 2057
 2058
 2059
 2060
 2061
 2062
 2063
 2064
 2065
 2066
 2067
 2068
 2069
 2070
 2071
 2072
 2073
 2074
 2075
 2076
 2077
 2078
 2079
 2080
 2081
 2082
 2083
 2084
 2085
 2086
 2087
 2088
 2089
 2090
 2091
 2092
 2093
 2094
 2095
 2096
 2097
 2098
 2099
 2100
 2101
 2102
 2103
 2104
 2105
 2106
 2107
 2108
 2109
 2110
 2111
 2112
 2113
 2114
 2115
 2116
 2117
 2118
 2119
 2120
 2121
 2122
 2123
 2124
 2125
 2126
 2127
 2128
 2129
 2130
 2131
 2132
 2133
 2134
 2135
 2136
 2137
 2138
 2139
 2140
 2141
 2142
 2143
 2144
 2145
 2146
 2147
 2148
 2149
 2150
 2151
 2152
 2153
 2154
 2155
 2156
 2157
 2158
 2159
 2160
 2161
 2162
 2163
 2164
 2165
 2166
 2167
 2168
 2169
 2170
 2171
 2172
 2173
 2174
 2175
 2176
 2177
 2178
 2179
 2180
 2181
 2182
 2183
 2184
 2185
 2186
 2187
 2188
 2189
 2190
 2191
 2192
 2193
 2194
 2195
 2196
 2197
 2198
 2199
 2200
 2201
 2202
 2203
 2204
 2205
 2206
 2207
 2208
 2209
 2210
 2211
 2212
 2213
 2214
 2215
 2216
 2217
 2218
 2219
 2220
 2221
 2222
 2223
 2224
 2225
 2226
 2227
 2228
 2229
 2230
 2231
 2232
 2233
 2234
 2235
 2236
 2237
 2238
 2239
 2240
 2241
 2242
 2243
 2244
 2245
 2246
 2247
 2248
 2249
 2250
 2251
 2252
 2253
 2254
 2255
 2256
 2257
 2258
 2259
 2260
 2261
 2262
 2263
 2264
 2265
 2266
 2267
 2268
 2269
 2270
 2271
 2272
 2273
 2274
 2275
 2276
 2277
 2278
 2279
 2280
 2281
 2282
 2283
 2284
 2285
 2286
 2287
 2288
 2289
 2290
 2291
 2292
 2293
 2294
 2295
 2296
 2297
 2298
 2299
 2300
 2301
 2302
 2303
 2304
 2305
 2306
 2307
 2308
 2309
 2310
 2311
 2312
 2313
 2314
 2315
 2316
 2317
 2318
 2319
 2320
 2321
 2322
 2323
 2324

ਗਿਰਾ ਰਹੇ ਸੇਸੀ ਗਧਰੀ ਰਲਾ ਦਨੀ ਆਕਤਿ ਬੀਨਿਓਰੀ ਪਦੀ
 ਵਦਾ ਵਿਧਿਯਾ ॥ ਕਿਥਨਾ ਭੁਭਿਕਿਓ ਨਸੁ ਦੈਰ ਨਿਆਗੁ ਭੀਕਾਰਿ ॥
 ਮਈ ਮੇਰੇ ਰੰਗ ਕੀ ਰਾਨੀ ਤਰੀ ਦਾ ਅਧਿ ॥ ਫਰੀਦਾ ਜੋਤ ਦਾ ਧਿ
 ਲੇਖੈ ਤੇ ਸੋਮਾ ਲਿਖ ਕਰੀ ਜੋਤ ਦਾ ਮਹੰਤ ਭਰੇ ਚੰਦ ਸਮੇਤ ਕੀ ॥
 ਜੋਤ ਦਾ ਲਗਿਓ ਫਰੀਦਾ ਪੀਡੀ ਪਈ ਗੀਓ ਤੇ ਜੋਤ ਕੀ ਸੋਮਾ ਲਿਖ ਕਰੀ ਮਹੰਤ
 ਠਹਿਰਿ ॥ ਫਰੀਦਾ ਜੋਤ ਅਕਾਲੀ ਕੀ ਫਰਕੇ ਲਿਖਿ ਪਾਨ ਲੇਖ ॥ ਅਪਰ
 ਗਿਰੀ ਦਾ ਮਹਿ ਸਿਰੀ ਦਾ ਕਰਿ ਦੇਖੁ ॥ ਫਰੀਦਾ ਜੋਤ ਮਹਿ ਸਿਰੀ ਦਾ ਕਰਿ ਦੇਖੁ
 ਮਹਿ ਪਾਮੀ ॥ ਅਪਨ ਕੋ ਪਾਹੇ ਜਾਈ ਪੈਰੀ ਤੇਰੇ ਤਰ ਤਰ ॥ ਫਰੀਦਾ ਜੋਤ
 ਬਟਵੇਲ ਤਰ ਤਰ ਦੁਨੀ ਸਿਧਿ ਮਹਾਸਦਾ ਦੀ ਜਿਤ ਕਰਿ ਅਤਲ ਲਿਖਿ
 ਆ ॥ ਦੇਖੁ ਫਰੀਦਾ ਜੁਥੀ ਆਦਾ ਦੀ ਹੋਈ ਕਰਿ ਮਹਾ ਪਾਹੇ ਤਰ ਅਧਿ ਅਧਿ
 ਫਰਿਅਦੁਸਿ ਦੇਖੁ ਫਰੀਦਾ ਜੁਥੀ ਆਸ ਕਰੇ ਹੋਈ ਦਿਸੁ ਸੰਦੀਪਨ
 ਅਪਣੇ ਵੇਦਾ ਕਰੀ ਐਕਿਸ ॥ ਫਰੀਦਾ ਅਖੀ ਦੇਖਿ ਪੀਡੀ ਆਸੁ ਰਿਸੁ
 ਟਿਗੇ ਕੇਨ ਸਖ ਪਰੀ ਦੀ ਆਈ ਆਹ ਕਰੇ ਦੀ ਦਨਿ ॥ ਫਰੀਦਾ ਕਲੀ ਸਿਰੀ
 ਨਰ ਦਿਅ ਪਹਿਲੀ ਰਵੈ ਕੋਇ ਕਰਿ ਮਈ ਸਿਰਿ ਪਿਧਾ ਕੀ ਮੰਗ ਵੇਲੇ ਹੋਇ ॥
 ਫਰੀਦਾ ਕਲੀ ਪਹਿਲੀ ਸਾਹਿਬ ਸਦਾ ਪੈਰੀ ਕਰਿ ਤੇਰੇ ਅਪਣਾ
 ਇਅ ਪਿਰ ਮੁਨ ਲਗਈ ਜੋਲੇ ਚੰਦ ਕਰੇ ਇਹ ਪਿਰ ਮੁਨ ਪਿਆਰ ਲਾਸ ਕਰੇ
 ਕਰੇ ਤੇਰੇ ਇਹ ॥ ਫਰੀਦਾ ਜਿਨੇ ਲੇਖਿ ਦਾਗੇ ਮਹਿ ਅਸੇ ਲੇਖਿ ਮੈਰੇ
 ਕਲੇਰੇ ਮਨ ਮਹਿ ਰਿਸੇ ਸੋਮਾ ਲਿਖਿ ਬਹਿ ॥ ਫਰੀਦਾ ਕਲੀ ਦੇਖਿ ਆਹ
 ਰਿਅ ਮਹਿ ਰਿਦਿਅ ਨਿਰਾ ਜੋ ਸੇ ਰਨ ਦਾਇਆ ਮੇਰੇ ਫਰੀਦਾ ਲਿਖਿ ॥ ਫਰੀਦਾ
 ਕਲੀ ਓਪਦਾ ਦੀ ਰਕਸੇ ਸਾਈ ਲਖਿ ਰਿਸੇ ਇਕੁ ਚਿੰਤਾ ਹੋਇ ਆਲਾਖੀ
 ਅਹਿਤ ਸਾਈ ਦੇਖਿ ਫਰੀਦਾ ਆਹ ॥ ਫਰੀਦਾ ਕਲੀ ਨੀ ਆਹ ਰਨ ਕੇ
 ਕਰਿ ਨੀਵਰਿ ਅਪੋਰਤ ਲੇਖਿ ਆਹਿ ਰਿਸੇ ॥ ਫਰੀਦਾ ਲਖ ਰਨ
 ਕਿਆ ਲਖ ਰਨ ਕਰਿ ਰਨ ਕਿਆ ਲਖ ਰਨ ਕਰਿ ਰਨ ਕਿਆ ਲਖ ਰਨ
 ਫਰੀਦਾ ਜੋਗਲ ਜੋਗਲ ਕਿਆ ਕਰਿ ਰਨ ਕਿਆ ਲਖ ਰਨ ਕਰਿ ਰਨ
 ਜੋਗਲ ਕਿਆ ਕਰਿ ॥ ਫਰੀਦਾ ਜੋਗਲ ਜੋਗਲ ਕਿਆ ਕਰਿ ਰਨ
 ਮਿਆ ॥ ਅਨੁ ਫਰੀਦਾ ਜੋਗਲ ਜੋਗਲ ਕਿਆ ਕਰਿ ਰਨ
 ਖਿਓ ਨੀ ਪਾਸ ਪਿਓ ਨੀ ਰਨ ਕਿਆ ਕਰਿ ਰਨ ਕਿਆ ਲਖ ਰਨ ॥ ਫਰੀਦਾ

[illegible]

ਉਬਲਟਹਡਨਚਲਿ। ਸਿਰਿਪੈਗਿਕਿਅਛੇਕਿਅਅੰਦਰਿ। ਸਿਰਿਕਿ। ਸਿਰਿ
 ੧੧੧। ੧੦ਉਚਛੇਵੀਸੁਜਣਸਜਣਮੈ। ਤੇਨਾਲੇ। ਨਨਕਅਯਧੁਨਾਸੁਜੀ।
 ਐਗੁਸਮੁਖਿਦੇਇ। ਦਖਾਲਿ। ੧੩੧। ੧੧੧। ੧੧੧। ੧੧੧। ੧੧੧। ੧੧੧।
 ਚਉ। ਤਬਮੁਖਿਬਗਤਪੁਰੇਮਿਰਤਲਿਉਪਹਿਪਾਖੁ। ੧੧੧। ੧੧੧। ੧੧੧।
 ਵਡਸੁਪੈ। ਤਮੇਕੀਨਸੰਗ। ਜੋਨਦਾ। ਬਗਤਪੁਰੇ। ਜੋਨੀ। ਨਭੇਜੀ। ਅੰਗੁ
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਕਿਆਹੋਸਾਕਿਅਬਗੁਲਾਜਾਕਉਨਦ। ੧੧੧। ੧੧੧। ੧੧੧। ੧੧੧। ੧੧੧।
 ਕਗਹਉਮੁਕਰੇ। ਸਰਦਸਪੀਠੇਕਜੇਠਹੀਵਲਪਾਪਸ। ੧੧੧। ੧੧੧। ੧੧੧।
 ਲਹਗੀਗਡਬੀਆਪਚੇਨਗੀਅਸਾ। ੧੧੧। ੧੧੧। ੧੧੧। ੧੧੧। ੧੧੧। ੧੧੧।
 ਵਲਸੁਮਣੀਅਮੰਤਾ। ਕਵਟਸੁਵੇਸੁਉਕਗੀਜਿ। ਤੁਵਸਿਆਵੇ੨।
 ਨਿਵਟਸੁਅਖਰਿਛਵਟਗਟ। ਜਿਹਵਮਣੀਅਮੰਤਾ। ਏਵੇਕਟਵੇਸਕ
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਜਿਨਵਸਿਆਵੀਕੰਤੁ। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਮਣਾ। ਅਣਹੋਦੇਅਪੁਵਡਏ। ਕੇਐਸਕਗਤੁਸਦਾਏ। ੧੧੧। ੧੧੧। ੧੧੧।
 ਕਨਗਲਾਇਸਤਨਮੈਸਚਧਣੀ। ਹਿਅਉਨਕਹੀਠਭਿਮਟਕਸਕਐ
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਲਾਵੇ। ਸਤਨਮਨਮਣਕਠਹਟਮੁਲਮਚਵਗ। ਜੇਤੁਪਿਧੀਅ
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਟੀਸਿਕਹਿਅਉਨਠਹੋਕਹੀਦਾ। ੧੧੧। ੧੧੧। ੧੧੧। ੧੧੧। ੧੧੧। ੧੧੧।

੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।

੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਸਕਅਪੋ। ਸਕਅਪੋ। ਸਕਅਪੋ। ਸਕਅਪੋ। ਸਕਅਪੋ। ਸਕਅਪੋ। ਸਕਅਪੋ। ਸਕਅਪੋ।
 ਐਜਗਤਿਜਨੈਕਉ। ਸਗੀਗਤਿ। ਸਗੀਗਤਿ। ਸਗੀਗਤਿ। ਸਗੀਗਤਿ। ਸਗੀਗਤਿ।
 ਨਸੀਅਬਿਗਤਿਅਪੋਅਪਿਥਿਤਪਾਤਿ। ਏਕੈਤੁਏਕੈਅਨਨਹੀਨਮਕਤਿ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਅਧਰ। ਜਨਨਨਕਗਤਰਹਿ। ਤਲਿਚਪਮਮਮਸਿਏਕਜੀਕਿਅਬਖ
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਅਤਲਕੰਡਕਹਿਪਠੈ। ਪਠੈਅਪਠੈਅਪਠੈ। ਅਪੈਨੇਤੁਦਨਕਹਿ
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਮੀਨਨਦਾਹੋਧਉਲਿਪਤਿ। ਪਠੈਏਕੈਨਿਮਖਤਾਧਿ। ਅਨਨਹੀਨਮਕਤਿ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਚਿਜੀਐਕੈਨਿਮਕਤਿ। ਪਠੈਤਨਹੀਨਮਕਤਿ। ਪਠੈਤਨਹੀਨਮਕਤਿ। ਪਠੈਤਨਹੀਨਮਕਤਿ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਗਾਨੀ। ਤਲਿਚਪਮਮਮਸਿਏਕਜੀਕਿਅਬਖ। ਤਲਿਚਪਮਮਮਸਿਏਕਜੀਕਿਅਬਖ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਫਾਲਿਫਾਲਿਮਨਫਾਲਿਫਾਲਿ। ਮਗਨਾਨਦਾਹੋਧਉਲਿਪਤਿ। ਮਗਨਾਨਦਾਹੋਧਉਲਿਪਤਿ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਮਾਮਮਸਚਮਮਿਅਮੀ। ਨੇਤਿਗਤਿ। ਤਹਿਗਨਨਹੀਨਮਕਤਿ। ਜੀਨਾਨੀਸਾ
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਮਿਗਤਪਗਕਰੇਨਾਨਦੇਅਧਮਮੁਗੇ। ਅਧਮਮੁਗੇ। ਅਧਮਮੁਗੇ। ਅਧਮਮੁਗੇ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਮਗਨਾਨਦਾਹੋਧਉਲਿਪਤਿ। ਮਗਨਾਨਦਾਹੋਧਉਲਿਪਤਿ। ਮਗਨਾਨਦਾਹੋਧਉਲਿਪਤਿ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਮਗਨਾਨਦਾਹੋਧਉਲਿਪਤਿ। ਮਗਨਾਨਦਾਹੋਧਉਲਿਪਤਿ। ਮਗਨਾਨਦਾਹੋਧਉਲਿਪਤਿ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।
 ਮਗਨਾਨਦਾਹੋਧਉਲਿਪਤਿ। ਮਗਨਾਨਦਾਹੋਧਉਲਿਪਤਿ। ਮਗਨਾਨਦਾਹੋਧਉਲਿਪਤਿ।
 ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧। ੧੧੧।

[illegible][illegible]

1. ਗੁਰਮਤਿਸਮਾਪਗਵੇਂਸਮਨਿਨਿਰੰਗੀਉਦਰਉਚਿਤਵਰਿ
 2. ਪਿਥੀਤੋਕਲਮਲਤਸਮਾਮਰਗੀਸਪੁਰੋਕਲਉਚੀਮੁਖੀਪੁਰ
 3. ਤੇਲਸਨਾਮੁਅਭਿਪ੍ਰਾਪਤਾਮਰਨਮਸਾਪਿਸੁਪ੍ਰਮਾਨਾ
 4. ਨਿਸ਼ਟੇਸੈਭੀਗਿਰਤਿਨਾਮਸਿਉਕਲਾਮੁਮਰਗਤੀਨਾਮਪਰਮਾਨੰ
 5. ਨਿਪਾਵੈਸਤੁਪ੍ਰਦਿਸਤੀਵੈਲਹਿਰਾਮਪਾਪੀਅੰਗੁਰਕੰਨਾਪਿਸੁ
 6. ਨਾਉਪ੍ਰਭਰੰਗੁਪ੍ਰਮਾਦਿਸਨਾਨੁਅੰਤਰੰਨਾਨਾਮਨਾਮ
 7. ਕੋਥੰਏਸੈਮਰਚਪਾਇਗੁਰਮਭਾਦਿਸਚਨਾਮੁਸੰਗੀਯਤੀਨਾਮਪੁਰ
 8. ਸੰਨਾਮਦਰਸਤਮਰਬਨਕਲਵਧੁਦਾਦਰਸਨਿਪਾਤੀਅੰਗੁਰਕੰਨਾ
 9. ਨਾਮਪਰਦਦਅਮਿਅੰਦਮਾਮੁਕਰੰਤੋਤਕਾਪਪਾਸਕਲਾਮ
 10. ਕਮੇਰੁਪਭਰੁਲਕਮੇਰਦਮਿਕਰੰਸਕੇਯਾਸਦਾਸੁਖੀਨਾਮਪੁਰ
 11. ਮਰਗਵੰਗੁਰਨਵਨਿਪਿਰਗੀਅੰਜਨਮਹਮਕਲਾਪਦਮੁਕਤੀ
 12. ਟਲਗੁਰਸਵੈਅੰਗਤਿਸਿਸਤੀਨਾਮੁਕਾਇਰਾਸਨਿਪਾਤੀਅੰਗੁਰ
 13. ਨਾਮਮਰਦਦੁਖਨਹਿ

[illegible][illegible]

[The page contains dense handwritten text in Hebrew script, which is mostly illegible due to blurring and fading.]

[The page contains dense handwritten text in Hebrew script, which is mostly illegible due to extreme blurring and low resolution.]

[illegible][illegible]

[Faint handwritten notes at the bottom of the page]

[Faint handwritten text in a cursive script, likely from a manuscript.]

The image shows a single page from the Voynich manuscript, featuring a single column of text written in the Voynich script. The text is organized into approximately 20 horizontal lines. The script is composed of a variety of symbols, including circles, loops, and straight lines, which are characteristic of the Voynich alphabet. The page is aged and shows signs of wear, with some discoloration and slight damage along the edges. The text is written in a dark ink on a light-colored, textured paper.

[Faint, illegible handwritten text]

[illegible]

[The page contains approximately 20 lines of handwritten text in Devanagari script, which is mostly illegible due to extreme blurring.]

[The page contains handwritten text in Devanagari script, which appears to be bleed-through from the reverse side of the paper. The handwriting is somewhat faded and difficult to decipher.]

[illegible][illegible]

ਅਕਤੀਰਾਏਅੰਗਿ ੧੧੧੧ ੧੧੧੧ ੧੧੧੧ ੧੧੧੧
੧੧੧੧ ੧੧੧੧ ੧੧੧੧ ੧੧੧੧ ੧੧੧੧ ੧੧੧੧ ੧੧੧੧ ੧੧੧੧

[The page contains dense handwritten text in Devanagari script, which is mostly illegible due to extreme blurring.]

॥ श्रीगणेशाय नमः ॥
 ॐ नमो भगवते वासुदेवाय ॥
 श्रीकृष्णार्जुनसंवादे अर्जुन उवाच ॥
 द्रुपदमुनिस्तपोविभूतः प्रह्लादश्च योगिन् ॥
 धर्मरत्नः शुकश्चैव वीर्यवान्धर्मशिवान्वितः ॥
 कृपाया विप्रतनुनाम्नोऽपि तेषां महात्मनाम् ॥
 मया संज्ञितोऽहं पात्रोऽस्मि ते महामुनिराय ॥
 १ ॥

ਵਿਗਰਹੇਲਿਖਅਸਮਾਇਨਸਕੈਕੋਇ॥ ਗੁਰਮੁਖਹਰਿਪ੍ਰਕਾਸਿਅਗੁਰ
 ਵਿਸਥਾਇਹੀਚਗਿਆਨਪਦਾਰਥਪਾਇਅਨੁਦਯਤੈਰਾ॥ ਹਰਿਗੁਣ
 ਬਾਣੀਉਚਰਹਿਅੰਤਪਾਦ॥ ਨਨਕਸਤਕਭਟਕਨਕਰਦਪੀਸਰ
 ਜਨਪਦ॥ ਗੁਰਮੁਖਿਅੰਤਰਿਮਤ੍ਰਿਪੰਥਮਹਾਨਚਰਿਅਰਸਦੈਅਕਸਿ॥
 ਖੋਲਿਖੋਪਨਕਥੈਹਰਿਅੰਮ੍ਰਿਤਮਸਖਦਾ॥ ਨਨਕਦਖਸੁਖਦਿਆ
 ॥ ਭਨਹੀਜੇਬੇਅਨਮਰਮਪ੍ਰਸਾਸਿ॥ ੧ ॥ ਕਮੇਕੁਧਰਚਲਾਸਕਯਾ
 ਆਪਾਇ॥ ਇਕਉਪਜਹਿਇਕਿਬਿਨਮਿਜਾਹਿਉਚਖੋਆਵੈਜਇ॥
 ਜੀਮਟਮਰਟਨਚਕਈਗਿਗਲਾਦੁਜੰਝਾ॥ ਬੋਧਨਿਬੋਧਿਕਣਈਅਨੁ
 ਕਰਦਾਕਛੁਨਜੋ॥ ੨ ॥ ਜਿਨਕਉਕਿਰਪਾਛਗੀਅਨੁਤਿਨਸਨਿਗੁਰੀਮ
 ਲੇਖਾਅਹਿ॥ ਸਤਿਗੁਰੀਮਲੇਖਿਲਾਟੀਭਈਮਹਿਚੀਦਿਆਸਹਜਿਸੁਕਾ
 ਇ॥ ਨਨਕਕਗਤੀਗਤਿਅਹਿਉਹਿਨਿਮਿਸਮਾਇ॥ ੩ ॥ ਮਨਮੁਖਚੰਚ
 ਲਮਤਿਉਅੰਨਹਿਉਤਤਤੁਰਈ॥ ਕੀਤਕਰਤਿਆਬਿਰਥਗਇਆਇ
 ਕੁਨਿਲਛਇਨਪਈ॥ ਪ੍ਰੀਤਨੇਜੀਜਦੇਸਤਪਰਮਹਇਕੈਜਈ॥ ਬਿ
 ਨੁਸਤਿਗੁਰੁਜਮਕਲਨੇਛੰਭਈਦੁਜੈਕਥਿਖਾਈ॥ ਜੇਬਨਜਦਨਦਰ
 ਨਾਵਈਜਰਪਦਜੈਮਹਿਜਈ॥ ਪੁਨਰਲਾਮਹਿਉਹੈਅੰਤਿਬੋਲੀਕੋਨ
 ਸਥਈ॥ ਸਾਨਿਗੁਰਸੇਵੈਸੇਮੁਖਪਏਨਬਿਦਸੈਮਿਨਾਈ॥ ਨਨਕਸਦਰੇ
 ਕਗੀਨੇਗੁਰਮੁਖਿਨਿਮਿਸਮਾਈ॥ ੪ ॥ ਮਨਮੁਖਨਮਨਚੈਤਨੀਬਨਨਦੈ
 ਲਹਿਯਾ॥ ਅਨਮਰਮਨਪ੍ਰਾਨੀਦੇਸਕਿਰਸੁਖੋਇ॥ ਉਚਿਖੋਅੰਨਹਿਮੇਲ
 ਦੈਸਚਦਿਨਕਛਹਿਯਾ॥ ਨਨਕਮੇਲਨਦੈਮੋਲਾਅਮੁਦਜਨਮੁਪਦਾਰਥ
 ਪਾਇ॥ ੫ ॥ ਮਨਮੁਖਬੋਲਐਪ੍ਰਾਨਾਮੁਮਹਿਅਗਨਿਕਦਸਬਣਈਮਰ
 ਨਾਭਈਸਥਾਇਨਰਹਿਯੁਗਾ॥ ਬਿਨਅਪਈਅੰਨਹਿਸਿਧਿਨਹੀਗੁਰ
 ਚ॥ ਨਨਕਹੋਇਹੀਗਾ॥ ਗਿਆਨੀਅਕੀਰਤਪਉਮਾਬਲਿਯਾ॥ ਸਗ
 ਮਾਇਨਹੀਮੇਦਰਨਨਨਕਭਕਾਰਾ॥ ੬ ॥ ਮਾਏਅਤੁਇਐਭਾਸ
 ਰਹਿਤਨਗੁਪਤਿਕਾਬੋਧਾਏ॥ ਬੋਧਕਾਮਰਟਹਿਨਮੁੰਗਰਗਰੁਮ
 ਬਰ॥ ਮੁਖਿਪਾਇ॥ ਜੇਨਕਉਪ੍ਰਭੋਲਖਿਖਾਅੰਤਸਤਿਗੁਰਮੁਖਿਅਨਾ
 ਇ॥ ਮਿਲਿਮਾਨੇਗਹਿਰਮਲਹੋਇਆਬਿਖੁਹਉਪੈਗਇਆਇਲਾਇ॥ ਗੁ

[illegible][illegible]

[The page contains dense handwritten text in Hebrew script, which is mostly illegible due to blurring and fading.]

[The page contains dense handwritten text in Arabic script, which is mostly illegible due to blurring.]

६५५
६५५

[illegible][illegible][illegible]

142nd Ave
Big Lake, Minn 55129
192nd St NE
Big Lake, Minn 55129

[illegible][illegible]

[illegible]

मार्गः समाधायकः नदीवर्तीभिर्मनोरूपैर्विहृतः

ਪ੍ਰਕਾਸ਼ਦਾ। ਜੇਕਰਿ ਕੀਤਾ ਦੇਵੀ ਭੀ ਭਿਰਿ ਪਤੀ ਪਾਇ। ਜੇਕਰਿ ਪ੍ਰਕਾਸ਼
 ਪਤੀ ਪਉਤਾ ਜਾਇ। ਸੇਰਿ ਸੁਜੇ ਫੁਲ ਅਖੀ। ਐਕਿ ਸਨ ਪੁਛਾ ਜਾਇ। ਵਡੇ
 ਵਡੇ ਮੇਰੀ ਹਉ ਮੈਕਿ ਕਹਿ ਪਾਇ। ਪੁਛੇ ਚਰੇ ਬੇਦ ਮੈਲੇ ਪੈ। ਤਨ ਪਾਇ
 ਚਰਿ ਕੇ ਬਾਪੁ ਭੀ ਅਕੀ ਮਤਿ ਕਰਨਾ ਜਾਇ। ਨਦਰਿ ਪੁਛਿ ਮੇਰੀ ਇਕ
 ਦੁਇ ਕਰਚਿ। ਸਾਇ ਸੁਖੁ ਫੇਰੇ ਲਿਆ ਬੇਹੁ ਬੁਝਿ ਲਾਗੀ। ਆਉ। ਨਦੀ ਅਨ
 ਲੇਵ ਸਿਆ ਅਠਸਠਿ ਤੀਰ ਸਨ। ਵਲੁ ਵਿਲੁ ਵਿਚਲੁ ਵਸਿਆ ਕਉ ਜੀ।
 ਠਖਾਇ। ਸੁਪਤਿ ਪਤਲ ਦੇਖਿਆ ਅਸਮਾਈ ਅਸਮਾਨੁ। ਨਨਕ ਭਉ ਕਰਈ
 ਜੇ ਮਿਲੈ ਸਚਿ ਕਹੈ ਈ ਮਨੁ। ਵੀਰ ਸਲਾਮਲੇ ਖੁਬ ਚੁਖਾਈ ਸਚੁ ਚਉਦ
 ਗੁਰ ਕੇ ਤਵੇ ਮੇਖ। ਜੇਹ ਬੀ ਜੈਲੁ ਤੈ ਮਹਾ ਮੀ ਮੈਲੇ ਸੁਖਾਇ। ਨਨਕ ਸਚੇ ਨਮ
 ਬਿਨੁ ਬਿਨੁ ਪਦੁਖ ਸਹਾਇ। ਖਾਲਿ ਕੁਰੈ ਸੁਭਾਨੁ ਗਹਿ ਨਿਮਈ ਅਧੀਕ
 ਵਰਤਿ ਕੇ ਨੀ ਸਣ। ਅਏ ਹੁਕਮਿ ਫੇਰੇ ਸਤ ਕਰਤਿਕ ਅਉਗਨ। ਤਰਸ ਸੁਖ
 ਜਾਂਚੁ ਵੀ ਅਖਨੇ ਹਥ ਕਮਨ। ਸੰਗ ਸਿਪਰ ਅਤਮੀ ਪਦਨਿ ਗਲੀ ਜੀਰੀ।
 ਹੁਕਮੀ ਬੀਚਿ ਲਾਇ। ਨਿਦਰ ਕਹਿ ਉਥੇ ਪੀਰ। ਨਨਕ ਵਰਗੁ ਮਨੀ ਐਸੁ
 ਨਮੁਕਲਿ ਪੀਰ। ਸਿਧੀ ਸਾਲ ਹੁਸਰ ਪੁਰ ਪੁਰੇ ਆਰੁ ਕੀਨੇ ਗਾਹ
 ਦੇਖਿ ਉਕਰਿ ਗਏ ਦੁਸਮਨ ਚੈ ਵੈਰ। ਭਈ ਸਕੈ ਮੁਹ ਬੀ ਜੇ ਤਰੇ ਭੀ ਅਏ
 ਨਿਦੁ ਆਇ। ਨਨਕ ਗਲੀ ਕੁਰੀ ਅਸ ਚਾਏ ਕੁਖਾਇ। ਗੁਨਾਹੀ ਬੀਚਿ ਲਾ
 ਏ। ਜੇ ਤੇਰੀ ਬਿਰਗ। ਗੁਨਾਹੀ ਸੇਰੀ ਪੈਟ ਲੀਚੁ ਕੀਨ ਸਕਾ ਭਾਗ। ਅਗੈ ਤੁਹ
 ਰੂਪੁ ਪੁਲੀ ਪਿਛੈ ਸਿਰਿ ਜੈਦੁ। ਅਗੈ ਸਗੁਨਾ ਤਮੀ ਕਿਉ ਕਹਿ ਉਤਰ ਪਾਇ।
 ਕਉਇ ਮਹਿ ਸੀਸਿ ਚਰਿ ਵਰਖਾਨਿ ਜਿਉ ਅਧਿ ਆਗ। ਨਨਕ ਕਹੈ ਕੁਰੀ ਐਹੁ
 ਕਮੀ ਹੋਵੈ ਮਗ। ਚਸਮੇ ਕਰੇ ਅਉਗਣੀ ਅਧਿ ਪਾਏ ਪਿਆਰੁ। ਕੀਰਿ ਲੁ
 ਪੀਰੀ ਐਨ ਸੀਰੀ ਗੁਰੁ ਗਗ। ਜੀਤ ਕਰਾਏ ਕਉਲ ਸਿਸਿ ਸੁਦਿ ਸਰਣ ਗਗੈ
 ਪਰ ਉਤੈ ਚਲੀ ਜਲ ਤੀਰੇ ਪੁਕਾਰ। ਤਿਸਨ ਗਧਿਨ ਸਕਈ ਬੇਪੀਰ ਗਗੈ
 ਅਉਗਣ ਗੁਣੀ ਬਖਸੀ ਅਨਿਨ ਨਕ ਮੇਈ ਸੁਗ। ਜਿਉ ਤਿਲਤਾ ਦੇਖੀ
 ਕੀ ਅਧਿ ਪਵੈ ਤਤੁ ਚਰਾਇ। ਕਗਲ ਵੰਗੀ ਕੁਟੀ ਅਮੰਗਲੀ ਦੇਇ ਸੁਗ
 ਰਾਇ। ਲੇਹੇ ਵੰਗੀ ਤਈ ਅਤ ਪੈਤ ਬਿਲ ਲਾਇ। ਸੇਨੀ ਪਕਰਿ ਚਲਈ ਐ
 ਹਗੇ ਸਿਰਿ ਵੀਚਗ। ਘਟੀ ਅਗੁ ਮੇਤਿ ਤਤੁ ਲੇਜਿ ਉਕਰੇ ਲਾਗੁ ਨਨਕ
 ਸਚੇ ਨਮ ਬਿਨੁ ਨ ਉਗਰਿ ਨ ਪਾਇ। ਪੈਰੀ ਕਰੇ ਸਰਦ ਸਿਰੁਤ ਪੈ ਆਕਸਿ

ਪੈਤ ਲੇਪਾ ਤਿਉ ਤੇਰੇ ਪਰਤ ਮਸਿ। ਬਿਮਾਨੀ ਲਗਾਈ ਐਕੇ ਨਾ ਐ
 ਪਸਿ। ਕੀ ਕਿਲਿ ਲਾਇ ਵਿਚੋ ਕੀ ਐਤ ਬਰੇ ਫਿਰੀ ਆਇ। ਅਉਗਣਿ ਅਗੇ
 ਨਨਕ ਸਚੇ ਕਈ ਵਰਿ। ਭਈ ਐਹੁ ਪਈ ਅਮਿਲਿ ਅਨਿਸਲਾਇ
 ਬਲੁ ਗੇਤੁ ਭਖਈ ਆਇ ਚਾਗ ਨਿਜ ਲਾਇ। ਐਹੁ ਗੁਜੈ ਪਟਾ ਮਿਉਰ
 ਕੁਰੈ ਤਾ ਬਿਲ ਲਾਇ। ਅਪਿ ਬਖਸੇ ਨਨਕ ਕਿਸੇ ਨਕੀ ਐਜਾਇ। ਇਖ
 ਜਿਵੈ ਸੁਕ ਦੀ ਐਸਭ ਸਿਰਿ ਆਈ ਅਭਗਿ। ਖਟੀ ਪੀਟ ਪਾਇ ਨਾ ਮਨ
 ਕੀ ਬੁਝੀ ਖੁਆਰੁ। ਮਨ ਬਥਿ ਲੇਖਾ ਮੰਗੀ ਐ ਜਿਨਿ ਕੀਤਾ ਪਰੁ। ਬਖਾ ਪੈਰ
 ਚਕਰੀ ਕਹਿ ਫੁਲ ਮਈ ਕਰਗ। ਜੀਤੁ ਪੁਰੇ ਰਹਿ ਕੀ ਰਹਿ ਚੀਖੁ ਸੁਆਰਿ
 ਕਰਗ। ਕੀਨੇ ਨਿਉ ਗਈ ਅਮਨੁ ਭੁਠ ਕਰੀ ਆਰੁ। ਨਸਲੇ ਇਨ੍ਹੇ ਮੁਕਰੇ ਐ
 ਪੇਰੇ ਸਿਰਿ ਮਗ। ਈਸੁ ਭੁਗੁ ਮੇਰਿ ਅਬਪਾਜਾ ਮਦੁ ਅਰਿਥ ਲਿਕਹਿ
 ਪਟਿ ਸੁਟਿ ਆ ਅਰੁ ਜਿਉ ਲਾਹਿ। ਨਨਕ ਸਤਿਗੁਰੁ ਸਹਿ ਜਿਨੇ ਭੇਇ
 ਨ ਉਗਰਿ ਨ ਪਾਇ। ਸਤਿ ਦੇਵੇ ਰੇਤੀ ਐਤੀ ਜਿਵੈ ਕਲ ਬੁਝੁ। ਮੇਨੇ
 ਗੀ ਛਾਈ ਐਸਹ ਜੇ ਇਹੁ ਕੀ ਮੁਕੀ ਤੁਧੇ ਵੇਰੇ ਗੀ ਫੁਲਈ ਆ ਅਜਗੁ ਜਿਨੁ
 ਸਹਾਇ। ਨਨਕ ਬਪਾਲਾ ਕਹਿ ਕਿਹਿ ਆਵੈ ਜਾਇ। ਜਾਨਿ ਬਾਇਨੁ ਮ
 ਮਨ ਕੇ ਤਵੇ ਵਟਿ ਤਿਨ ਮਹਾ ਚਗ। ਘਰੇ ਵੇਰੇ ਨਨਕ ਸਚੀ ਸੁਤਿ ਅਪਰ
 ਤੇਜੈ ਮੇਜੈ ਚਿਨਿ ਲਾਇ ਟੀਰ ਕਰੇ ਤੇਰੇ ਕਰਾਹੁ। ਸੁਭਾਨੁ ਤਿਨ ਕਰ ਬੁ
 ਪੈਨਿ ਕਰ ਲਿਆ ਜਮ ਕਲ। ਨਨਕ ਪਕਰਿ ਚਲਾਇ। ਹੁਕਮੀ ਹੁਕਮੀ ਵਰੁ
 ਇਹੁ ਤਨੁ ਅਗੈ ਤੁਖ ਸਮੁਤੁ ਗਧਿ ਤਮਾਗਿ। ਮਤੀ ਪਤਨ ਬੇਧੇ ਨ
 ਬਈ ਅਗਿਨ ਦੀ ਗਨ ਸੁਤਨ ਲਖ ਮੀ ਫਿਰਿ ਰਹੈ ਪੀਰ। ਨਤ ਗੁਸਨ
 ਸਨ ਬੇਤਨ ਸਿਪਰ ਲਾਇ। ਤਿਧੈ ਕਰਾਹੁ ਅਪਿ ਸੀ ਦੇਖੁ ਗੁਰੁ ਕੀ ਚਰਿ
 ਪਾਇ। ਪਰਮ ਪ੍ਰਭ ਸਤੁ ਜੀਨੁ ਕਹਿ ਜਤ ਕੀ ਪਖਰ ਮਸਿ। ਪੀਚਿ ਤਤ ਸਰ ਬਣੁ
 ਬਗ ਸਿਪਰ ਸੁਜਿ ਨਿਦਾਨਿ। ਨਨਕ ਗੁਮਾਖਿ ਸੁਭ ਮਨਿ ਰਗ ਪਿਛਾ ਮਨ
 ਬੁਝਾ ਮਾਇਨ ਅਖ ਮੀ ਵੇਦ ਪਾਏ। ਮੁਖਿ ਚਰਾਇ। ਕਿਸੁ ਕਿਸੇ ਦਾ ਬਪੁ
 ਜਾਨਿ ਹੁਕਮਿ ਲਾਏ ਅਉਤਗ। ਸਿਉ ਸਲਾਹ ਨਿਦਰਿ ਭੇਰੇ ਵੀ ਦੇਵ ਅਸਖ
 ਅਪੁਰੇ ਪੈਤ ਭੁਮਿ ਮਾਸੁ ਸਦਾ ਬਖਸੈ ਦੁਆ।

੭੭੭
੧੬ ਸਤਿਗੁਰ ਪ੍ਰਸਾਦਿ

ਗੁਰਮੁਖੀ ॥ ਤਨਮਲ ਮਹਲ ॥ ੧ ॥ ਅਸਨੁ ਸਾਧਿਨਿ ਲਮਹੁ ॥ ਪੰ
ਤਤਕ ਨਿਗ੍ਰਹਿ ਗਏ ॥ ਬੇਨੀ ਨਿਵ ਅਲਪ ਅਭਗੀ ॥ ਸਪਕ ਪਿਤ੍ਰ ਸਦਾ ਬੀਰ
ਗੀ ॥ ਜਤਮਤੁ ਸੰਜਮ ਸੁਗਤਿ ਬਚਖਣ ॥ ਨਨਕ ਕਹੈ ਜੋਗ ਕੇਲਖਣ ॥ ਜੋ
ਲੇਤ ਬੁਧਮਗਿ ਅਨਾ ॥ ਅਧਿਨਿ ਸਿਤ ਗੈਰੁ ਪੈਧਿਅਨ ॥ ਸੁੰਨ ਮੰਡਲ ਮਹਿ ਭੰਗ
ਗੈ ॥ ਗੁਰਪ੍ਰਸਾਦੀ ਕਦੇ ਨ ਮੰਗੈ ॥ ਇਨਿ ਬਿਧਿ ਬੀਜੈ ਗੁਰ ਕੀ ਸੇਵਾ ॥ ਤਕੈ ਬੁਧ
ਹਿ ਸਗਲੇ ਦੇਵ ॥ ਜਿਹ ਬਭੇਦੁ ਨ ਦੇਈ ਚਖਣ ॥ ਨਨਕ ਕਹੈ ਜੋਗ ਕੇਲਖਣ
॥ ੨ ॥ ਤਮ ਸਤਿਸਨ ਲੇਭੁ ਨਿਵਰੈ ॥ ਪੰਚ ਅਗਨ ਘਟੀ ਤਿਯੈ ॥ ਅਧਿਨਿ
ਸਿਰੈ ਗਰੀਰ ਚੜ੍ਹਾਇ ॥ ਸਹਜਿ ਉਪਜੈ ਦੁਰਮਤਿ ਜਾਇ ॥ ਸਪਨਿ ਦੇਖੇ ਧੋ
ਚੇ ॥ ਜਮੁ ਜਗਤਿ ਨਲ ਗੈਰੇ ॥ ਹਰਿ ਬਿਨੁ ਮੰਤ੍ਰ ਨ ਜਪੀ ॥ ਐਹੇ ਗਉਤ ਮੁਝੇ
ਜਿਨੇ ਕੇਲਖਣ ॥ ਨਨਕ ਕਹੈ ਜੋਗ ਕੇਲਖਣ ॥ ੩ ॥ ਪੰਚੇਇ ਦੀਵਿ ਭੰਗਿ ਰੇਖੇ
ਜਿਹ ਬਾਸਤੁ ਕਦੇ ਨ ਭਖੈ ॥ ਕੋਟ ਕੋਟ ਤਰਤਰ ਥੇਤਾ ॥ ਗਗਨ ਮੰਡਲ ਮਹਿ
ਰਖੇ ਚੇਤਾ ॥ ਸਿਰੈ ਪਾਲ ਗਗਨ ਸਭਿ ਭੰਗੇ ॥ ਜਾਇ ਤਿਥੀ ਈਸਾਨੁ ਰੇਖੇ ॥
ਪੰਚਨ ਉਲਗਧਣ ॥ ਨਨਕ ਕਹੈ ਜੋਗ ਕੇਲਖਣ ॥ ੪ ॥ ਪੁਰਬਿ ਚੜ੍ਹੇ ਪਸਰੈ ਮ
ਅਵੈ ॥ ਗਵਿਸ ਸਿਉਹ ਇਕਤ ਮਿਲਾਵੈ ॥ ਅਉਰ ਪਟਨ ਕੀ ਚੀਨਿ ਬਟਾ ॥ ਤ
ਪਰਿਬੁਝੈ ਅਭਿਘਟਾ ॥ ਨਉ ਖੰਡੇ ਦੇਖੇ ਪੁਰਬ ਪਥਮ ਉਤਰ ਖਣ ॥ ਨ
ਨਕਹੈ ਜੋਗ ਕੇਲਖਣ ॥ ੫ ॥ ਅਪੁਤਨ ਭੰਡ ਸੁਗਤਿ ਕਹਿ ਦੁਪਾ ॥ ਪਾਇਸ ਚੁਸਮ
ਇਤੁ ਸੁਪਾ ॥ ਜੁਗਤਿ ਤਨਕ ਹਿਸਚ ਸਮਾਇ ॥ ਜੁਗਤਿ ਤਿਹੁ ਈਵਿ ਕੁਲ ਜਾ
ਇ ॥ ਗਿਅਨ ਮਧਣੀ ਨਤਨ ਮਾ ॥ ਇਨ ਬਿਧਿ ਜਪੀ ॥ ਐਕੇ ਵਲ ਮੁਖਿ ਗਿਧਿ
ਗਲੀ ॥ ਐਸੇ ਮਖਣਾ ॥ ਨਨਕ ਕਹੈ ਜੋਗ ਕੇਲਖਣ ॥ ੬ ॥ ਤਿਹੁ ਕਮਾਗਿ ਮਿਲ
ਵੈ ਮਨੁ ॥ ਪੰਚ ਮਹਿ ਦੇ ਪਰਧਨ ॥ ਪੰਚ ਕਾਜੇ ਜੇ ਭੇਡੇ ॥ ਸੋਈ ਕਰਤਾ ਸੋਈ
ਉ ॥ ਅਗਮ ਨਿਗਮ ਜਿਵੇ ਚੇਜਾ ॥ ਥੋਧੇ ਨਵ ਨਿਗ੍ਰਹ ਘਰਿ ਆਇ ॥ ਸਤਸ
ਤਈਹ ਚਉਹ ਚਗਿ ॥ ਤਕੈ ਅਗੈ ਬਕੈ ਦੁਆਗਿ ॥ ਅਠਾ ਅਠਹ ਬਾਹੁ ਭੰਗ

॥ ਤਕੈ ਅਗੈ ਬਕੈ ਦੁਆਗਿ ॥ ਉਚੀ ਨਦ ਹਿਸਰ ਠੀਹੇਇ ॥ ਨਨਕ ਕਹੈ ਉ
ਦਾ ਸੀਸੇਈ ॥ ੭ ॥ ਸੋਊਦਾ ਸੀਜੇ ਪਾਉ ॥ ਉਦਾ ਸੁਖ ਬਿਰਖ ਕਰਿ ਕਰਦਾ ॥ ਅ
ਧਿਨਿ ਸਿਕੋ ਬੇਜੇ ਗਾਭਿਆ ॥ ਪਰਸੈ ਅੰਗਨ ਲਵੈ ਪਾਸਾ ॥ ਜਿਤੁ ਤਨਿ ਦੁਤੀ
ਅਮੈਲੁ ਨਹੇਈ ॥ ਨਨਕ ਕਹੈ ਉਦਾ ਸੀਸੇਈ ॥ ੮ ॥ ਗਿਅਨ ਖੜਗ ਲਾਮਨ ਸੇਲੁ
ਭੈ ॥ ਮਹਮੁਦ ਸਾ ਪੰਚ ਕਾਭਾ ॥ ਮਨੀ ਮਰਤ ਕੀ ਪਵੈ ਗੰਠੀ ॥ ਤੋਰਖ ਪਰਸੈ ਤੇ
ਸੇਸ ਗਿ ॥ ਜਿਨਿ ਘਮੈਲ ਮਨੈ ਕੀ ਬੇਈ ॥ ਨਨਕ ਕਹੈ ਉਦਾ ਸੀਸੇਈ ॥ ੯ ॥ ਦੇਹ
ਦਰਿ ਅਠਸਠਿਹਟ ॥ ਤਕੈ ਬਜਾਗ ਭਵੇ ਪਟਾ ॥ ਅਭਿਘਟ ਘਟ ਬਿਖਮੁ ਹੋਵ
ਟਾ ॥ ਐਸਾ ਮਹਾਗੁਰੂ ਦਿਖਾਇਆ ॥ ਦਹਿਦਿ ਸਦੇ ਬਿਖਮੁ ਜਿਘਰਿਆਇਆ ॥
ਅਠਦਸ ਗੰਠੀ ਬੰਨ੍ਹੇ ਕਈ ॥ ਨਨਕ ਕਹੈ ਉਦਾ ਸੀਸੇਈ ॥ ੧੦ ॥ ਪਿਥੇ ਮੇਧੁਰ ਬਕਉ
ਗਉਨੁ ਕਹੈ ॥ ਤੀਅ ਚਖਣ ਕਉ ਦਿਸ ॥ ਧੋਗ ਪਥਮ ਜੋਜੇ ਚੜ੍ਹੇ ਸੁਮੰਗਾ ॥ ਵੈ
ਪਰ ਖਣ ਕੇ ਭੰਗ ॥ ਪੁਰੀ ਅਸਤੁ ਪਰਿਕਉਲ ਸਟੁ ॥ ਤਿਥੈ ਪਰਬੁ ਮਕਾ
ਸਟੁ ॥ ਜਿਨਿ ਪੀਰੇ ਤਨੇ ਮਲ ਪੋਈ ॥ ਨਨਕ ਕਹੈ ਉਦਾ ਸੀਸੇਈ ॥ ੧੧ ॥ ਕਹਾ ਸੁ
ਗਗਨ ਦੇਵ ਕਾ ਭਵਨ ॥ ਅਧਿਨਿ ਸਿਦਾ ਸਦਾ ਮਨ ਵੈ ਸਉਣ ॥ ਮਹਾ ਸੁਰ ਪੁਰ ਕਉ
ਣੁ ॥ ਅਧਿਨਿ ਸਿਧੁ ਏਹੁ ਜਨ ਦਉਣ ॥ ਬੈਧੈ ਬੈਸੈ ਸੁਰ ਪਈ ਪਉਣ ॥ ਗਗਨ ਮੰਡ
ਲ ਗਉ ਜਿਨਿ ਚਿੰਦੀ ॥ ਨਨਕ ਕਹੈ ਉਦਾ ਸੀਸੇਈ ॥ ੧੨ ॥ ਗੁਰ ਕਾ ਭਗਤਿ ਇੰਦੀ
ਕਾ ਜਤੀ ॥ ਹਿਰਦੈ ਕਮੁਕਤ ਮੁਖ ਕਾ ਸਤੀ ॥ ਦਿਸਦਿ ਦਿਆਲ ਦਇਆ ਕਰਿ
ਨਾ ॥ ਜੇਘਟੁ ਨਿਵੈ ਤਨਿ ਦਿਆਜਨਾ ॥ ਬਚਨ ਸਬਦ ਕਾ ਸੁਭਲ ਪੂਰੁ ॥ ਨਨਕ
ਕਹੈ ਸੋਈ ਅਉ ਪੂਤ ॥ ੧੩ ॥ ਚੰਚਲ ਚਾਇ ਜਾਇ ਤਮਾਸੇ ॥ ਜੁਏ ਜਾਇ ਖੇਲ ਮਾਸੇ
ਅੰਗੀ ਚੰਗੇ ਚਿਤੁ ਨ ਲਾਏ ॥ ਗੁਰ ਕਾ ਦਿਤਾ ਅੰਗਿ ਭਏ ॥ ਪਰਾਧਿ ਜਿਨਿ ਇਨੀ
ਜੈ ਕਥਾ ॥ ਏਹੁ ਪੈਸ ਤਿਗੁਰ ਕੀ ਨਥਾ ॥ ਗੁਰ ਕੀ ਸਿਖਿ ਆਸੁ ਟਿਗੁਤਾ ॥ ਨਨਕ ਕਹੈ
ਸੋਈ ਅਉ ਪੂਤ ॥ ੧੪ ॥ ਅਉਸਰਨ ਦੀ ਅਪੁਠੀ ਤਰੈ ॥ ਅਧਿਨਿ ਸਿਦਾ ਸਿਧੀ ਰੈਸ
ਗੈ ॥ ਕਮਲੁ ਉਲਵੈ ਪਟਨ ਪਉਨਾ ॥ ਇਹਿ ਨਿਵਰੈ ਅਵਗਉਨਾ ॥ ਮਨੁ ਪਉਨੈ ਕ
ਉਰ ਥੋਧੇ ਬਿਧਿ ॥ ਲਵੈ ਤਿਥੀ ਤੀਵਿ ਕੁਟੀ ਸੀਪਾ ॥ ਅਪਨੇ ਦਸਿ ਕਰਿ ਖੇਤੁ ॥ ਨਨ
ਕ ਕਹੈ ਸੋਈ ਅਉ ਪੂਤ ॥ ੧੫ ॥ ਗਗਨ ਤਿਕ ਰਿਭ ਵਰਿ ਭਵੈ ॥ ਅਧਿਨਿ ਸਿਮਰੁ
ਭੰਗੀ ਲਵੈ ॥ ਪਰਚਾਉ ਚਿਠੇ ਰਿਘਰਿ ਆਵੈ ॥
ਇਨ ਬਿਧਿ ਜੁਗਤਿ ਕਮੈ ॥ ਜੋਗੁ ਆਇਹੁ ਰਖੁ ਨ ਗਏ ਸੁਗਾ ॥ ਸੰਜਮ ਹੋਏ ॥ ਬਿਨੈ
ਸੁਤਾ ॥ ਨਨਕ ਕਹੈ ਸੋਈ ਅਉ ਪੂਤ ॥ ੧੬ ॥ ਜਿਨਿ ਪਿਆਇਆ ਜਗਮਾਇਆ ਬੁਧਮ

੭੭
੭੭੪

ਪੁਨਿਅਕੀਕਾਵਹਿਬੰਗਲੀ॥ਪੁਨਿਅਸਲੇਖੀਕੀਡਈਬੰਗੀ॥ਏਭੈਰਉਕੀਪ
 ਚਉਨਗੀ॥ਪੰਚਮਹਰਖਦਿਸਾਖਸੁਨਵਹਿ॥ਬੰਗਲਾਮਮਪੁਮਪਵਗਵਹਿ
 ॥ਲਾਲਤਥਿਲਾਵਲਗਵਹੀਅਪੁਨੀਅਪੁਨੀਭੰਤਿ॥ਅਸਟਪੁਤ੍ਰਕੋਰਕੇ
 ਗਵਹਿਗਇਨਪਤ੍ਰ॥੧॥ਦੁਤੀਅਮਲਕਉਸਕਅਲਾਪਹਿ॥ਸੰਗਿਗਨੀ
 ਪਚਉਥਪਹਿ॥ਗੋਡਗੀਅਰੁਦੇਵਗੀਪਹੀ॥ਗੀਪਹੀਸੀਹੁਤੀਉਚਗੀ॥ਪੰਨਸ
 ਗੋਏਪਚਉਗਈ॥ਗਗਮਲਕਉਸਕਸੰਗਲਈ॥ਮਹੁਮਸਤਅੰਗਮਦਰ
 ਪੁਥਲਚੰਡਕਉਸਕਉਭਾ॥ਖਉਖਟਅਰੁਤਉਰਾਨਰਗਏ॥ਅਸਟਮਲਕ
 ਉਸਕਸੰਗਲਏ॥੧॥ਪੁਨਿਅਇਥਿਭੰਡਲਪੰਚਨਾਗਿਸੰਗਿਅਸਟਸੁਤਉ
 ਚਿਤਨਕੋਲਗਇਨਤਗੀਮਲਵਹੀ॥੧॥ਤੋਲੀਗੀਦੇਵਕੀਅਈ॥ਬਸੰਤ
 ਸੰਦੁਗਸੁਹਈ॥ਸਰਸਅਹੀਗੀਲੈਭੰਗਾ॥ਸੰਗਲਈਪਚਉਅਰਜਾ॥ਸੁਰਮ
 ਨਦਤਸਕਉਅਈ॥ਚੰਦ੍ਰਬਿਥਮੰਗਲਨਸੁਹਏ॥ਸਰਸਥਨਅਉਅਇਹਿ
 ਬੋਨੰਦ॥ਗਵਹਿਸਰਬਸੰਤਰਮੇਦਾ॥ਅਸਟਪੁਤ੍ਰਮੈਕੋਸਦਗੀ॥ਪੁਨਿਅ
 ਈਦੀਪਕਕੀਬੰਗੀ॥੧॥ਕਛੇਲੀਪਟਮੰਜਗੀਟੋਡੀਕੀਅਲਾਪਾ॥ਕਮੇਦੀ
 ਅਉਗੁਜਗੀਸੰਗਿਦੀਪਕਕੇਥਾਪਿ॥੧॥ਕਾਦੀਕਾਕੁੰਤਲਅਉਰਮਾਕਲ
 ਲਕੁਸਮਪੰਚਕਕੇਨਮਾ॥ਗਉਰਅਉਕਨਰਕਲਨਾ॥ਅਸਟਪੁਤ੍ਰਦੀਪ
 ਕਕੇਨਾ॥੧॥ਸਰੀਮਲਿਸਿਗੀਗਵਗਵਹਿ॥ਪੰਚਉਸੰਗਬੰਗਲਾ
 ਲਵਹਿ॥ਬੈਰਗੀਕਰਨਟੀਪਹੀ॥ਗਵਗੀਗਵਹਿਅਸਵਗੀ॥ਤਿਹਪਥੈ
 ਸਿਧਵੀਅਲਾਪੀ॥ਸਿਗੀਗਸਿਉਪੰਚਉਥਪੀ॥੧॥ਸਲਸਗਰਸਗਰ
 ਅਉਰਗੋਡਗੀਭੰਗਾ॥ਅਸਟਪੁਤ੍ਰਸ੍ਰੀਰਾਕੇਗੰਡਕੁੰਭਪਹੀਗਾ॥ਖਸਟਮ
 ਮੇਪਰਗਵਗਵਹਿ॥ਪੰਚਉਸੰਗਿਬੰਗਲਾਵਹਿ॥ਸੰਗਠੰਗਭਮਲਾ
 ਗੀਪੁਨੀ॥ਪੁਨਿਗਵਹਿਅਸਗੁਰਗਨੀ॥ਉਚੈਸੁਰਿਸੁਹਉਪੁਨਿਕੀਸੀ
 ਘਰਗਸਿਉਪੰਚਉਚੀਨੀ॥੧॥ਬੈਰਘਰਗਜਪਕੇਦਾਰਾ॥ਜਥਲੀਘਰ
 ਨਟਅਉਜਲਧਰਾ॥ਪੁਨਿਗਵਹਿਸੰਕਰਾਉਸਿਅਮਾ॥ਮੇਘਰਗਜਪ
 ਨਕਨਮਾ॥੧॥ਖਸਟਰਗਉਨਿਸੰਗਿਗਨੀਤੀਸ॥ਸਭੈਪੁਤ੍ਰਗੀਅਰੁ
 ਹਟਸਥੀਸ॥੧॥੧॥

੧੦੦
 ੧ ਸਤਿਗੁਰਪਾਦਿ

- ॥ਸਿਅਹੀਕੀਬਿਧਿ
- ੧ ॥ਸਿਮਾਹੀਕਜਲਾ॥
- ੧ ॥ਬੋਲੁ॥
- ੨ ॥ਗੁੰਟਕਿਕਰਕਾ॥
- ॥ਇਕਰਤੀਲਾਨਦਰ॥
- ॥ਇਕਰਤੀਸੁਇਨਾ॥
- ॥ਬੀਜੇਸਰਕਪਈ॥
- ॥ਤੋਬੇਕਤੰਡਾ॥
- ॥ਨਿਮਕੀਲਕਕੀ॥
- ॥ਦੁਰ੍ਭੰਗਲਾ॥

॥ਦਿਨਦੀਹਘਸਈ॥ਰਵਲਾਖਈ॥

੧੦੦
 ੧ ਸਤਿਗੁਰਪਾਦਿ